

ਤੁਸੀਂ ਬਾਈਬਲ ਨੂੰ ਸਮਝ ਸਕਦੇ ਹੋ!

ਪੌਲੁਸ ਦੁਆਰਾ ਲਿਖਿਆ ਸੂਭ ਸਮਾਚਾਰ: ਰੋਮੀਆਂ ਨੂੰ

ਬੌਬ ਅਟਲੇ
ਹਰਮੇਨਯੂਟਿਕਸ ਦੇ ਪ੍ਰੋਫੈਸਰ
(ਬਾਈਬਲ ਦੀ ਵਿਆਖਿਆ)

ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਲੜੀ
ਨਵਾਂ ਨੇਮ, ਵੋਲ. 5

ਬਾਈਬਲ ਲੈਸਨ ਇੰਟਰਨੈਸ਼ਨਲ, ਮਾਰਸ਼ਲ, ਟੈਕਸਸ

ਵਿਸ਼ਾ-ਸੂਚੀ

ਇਸ ਟੀਕੇ ਵਿੱਚ ਇਸਤੇਮਾਲ ਕੀਤੇ ਸੰਖੇਪ ਸ਼ਬਦ	5
ਲੇਖਕ ਵੱਲੋਂ ਸਲਾਹ: ਇਹ ਟੀਕਾ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?	7
ਇਕ ਚੰਗੇ ਬਾਈਬਲ ਅਧਿਐਨ ਲਈ ਗਾਇਡ: ਪ੍ਰਮਾਣਿਤ ਸੱਚਿਆਈ ਲਈ ਨਿੱਜੀ ਖੋਜ ਟੀਕਾ	10
ਰੋਮੀਆਂ ਦੀ ਪੇਥੀ ਦੀ ਜਾਣ-ਪਛਾਣ ਜਾਣ-ਪਛਾਣ.....	20
ਰੋਮੀਆਂ 1	26
ਰੋਮੀਆਂ 2	90
ਰੋਮੀਆਂ 3	113
ਰੋਮੀਆਂ 4	141
ਰੋਮੀਆਂ 5	159
ਰੋਮੀਆਂ 6	186
ਰੋਮੀਆਂ 7	205
ਰੋਮੀਆਂ 8	224
ਰੋਮੀਆਂ 9	268
ਰੋਮੀਆਂ 10	309
ਰੋਮੀਆਂ 11	327
ਰੋਮੀਆਂ 12	348
ਰੋਮੀਆਂ 13	373
ਰੋਮੀਆਂ 14	402
ਰੋਮੀਆਂ 15	421
ਰੋਮੀਆਂ 16	443
ਯੂਨਾਨੀ ਵਿਆਕਰਣਿਕ ਸ਼ਬਦਾਂ ਦੀਆਂ ਸੰਖੇਪ ਪਰਭਾਸ਼ਾ	466
ਪਾਠਕ੍ਰਮ ਆਲੋਚਨਾ	477
ਪਰਿਭਾਸ਼ਕ ਸ਼ਬਦਾਵਲੀ	482
ਸਿਧਾਂਤਕ ਬਿਆਨ	496

ਖਾਸ ਵਿਸ਼ਿਆਂ ਦੀ ਵਿਸ਼ਾ ਸੂਚੀ

ਖਾਸ ਵਿਸ਼ਾ: ਭੇਜਣਾ.....	30
ਖਾਸ ਵਿਸ਼ਾ: ਸ਼ੁਰੂਆਤੀ ਕਲੀਸਿਯਾ ਦਾ ਪ੍ਰਚਾਰ.....	32
ਖਾਸ ਵਿਸ਼ਾ: ਪਰਮੇਸ਼ਰ ਦਾ ਪੁੱਤਰ	34
ਖਾਸ ਵਿਸ਼ਾ: ਦੇਹ.....	36
ਖਾਸ ਵਿਸ਼ਾ: ਮਸੀਹ	39
ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ.....	40
ਖਾਸ ਵਿਸ਼ਾ: (IJK) ਪੁਰਾਣੇ ਨੇਮ ਵਿੱਚ ਵਿਸ਼ਵਾਸ, ਨਿਹਚਾ ਅਤੇ ਵਿਸ਼ਵਾਸਯੋਗਤਾ.	45
ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਛੁਟਕਾਰੇ ਦੀ ਯੋਜਨਾ.....	50
ਖਾਸ ਵਿਸ਼ਾ: ਸੱਦਿਆ.....	53
ਖਾਸ ਵਿਸ਼ਾ: ਸੰਤ.....	54
ਖਾਸ ਵਿਸ਼ਾ: ਪਰਮੇਸ਼ਰ ਪਿਤਾ.....	56
ਖਾਸ ਵਿਸ਼ਾ: ਨਵੇਂ ਨੇਮ ਵਿਚ ਆਤਮਾ (ਨੇਯੁਮਾ)	59
ਖਾਸ ਵਿਸ਼ਾ: ਮੁਕਤੀ (ਪੁਰਾਣੇ ਨੇਮ ਦਾ ਸ਼ਬਦ).....	63
ਖਾਸ ਵਿਸ਼ਾ: ਧਾਰਮਿਕਤਾ.....	65
ਖਾਸ ਵਿਸ਼ਾ: ਪਰਮੇਸ਼ਰ ਦਾ ਮਨੁੱਖੀ ਵਰਣਨ.	71
ਖਾਸ ਵਿਸ਼ਾ: “ਸੱਚ” ਪੈਲੁਸ ਦੀਆਂ ਲਿੱਖਤਾਂ ਵਿੱਚ.	73
ਖਾਸ ਵਿਸ਼ਾ: ਜਾਨਣਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ).	75
ਖਾਸ ਵਿਸ਼ਾ: ਵਿਨਾਸ, ਬਰਬਾਦ, ਖਰਾਬ (PHTHEIRŌ).	78
ਖਾਸ ਵਿਸ਼ਾ: ਦਿਲ (ਨਵਾਂ ਨੇਮ).	79
ਖਾਸ ਵਿਸ਼ਾ: ਹਮੇਸ਼ਾ (ਯੂਨਾਨੀ ਮੁਹਾਵਰਾ).	81
ਖਾਸ ਵਿਸ਼ਾ: ਆਮੀਨ.	81
ਖਾਸ ਵਿਸ਼ਾ: ਸੰਮਲਿੰਗਤਾ.	83
ਖਾਸ ਵਿਸ਼ਾ: ਨਵੇਂ ਨੇਮ ਵਿੱਚ ਗੁਣ ਅਤੇ ਐਗੁਣ.	85
ਖਾਸ ਵਿਸ਼ਾ: ਪੈਲੁਸ ਦਾ “ਰੁਪਰ HUPER” ਸੰਧੀਆਂ ਦਾ ਇਸਤੇਮਾਲ.	87
ਖਾਸ ਵਿਸ਼ਾ: ਤੋਬਾ (ਪੁਰਾਣਾ ਨੇਮ)....	94
ਖਾਸ ਵਿਸ਼ਾ ਨਸਲਵਾਦ.	99
ਖਾਸ ਵਿਸ਼ਾ: ਘਮੰਡ.	106
ਖਾਸ ਵਿਸ਼ਾ: ਪਰਖਣ ਲਈ ਯੂਨਾਨੀ ਸ਼ਬਦ ਅਤੇ ਉਨ੍ਹਾਂ ਦਾ ਭਾਵ ਅਰਥ.	107
ਖਾਸ ਵਿਸ਼ਾ: ਰੱਦ ਅਤੇ ਵਿਅਰਥ.	116
ਖਾਸ ਵਿਸ਼ਾ: ਮਹਿਮਾ (ਡੈਕਸਾ, ਨਵਾਂ ਨੇਮ)....	126
ਖਾਸ ਵਿਸ਼ਾ: ਮੁਕਤੀ ਲਈ ਨਵੇਂ ਨੇਮ ਦੇ ਪ੍ਰਮਾਣ.	127
ਖਾਸ ਵਿਸ਼ਾ: ਰਿਹਾਈ/ਨਿਸਤਾਰਾ.	127

ਖਾਸ ਵਿਸ਼ਾ: ਪੱਛਮੀ ਸਾਹਿਤ.	134
ਖਾਸ ਵਿਸ਼ਾ: ਇੱਕ ਈਸ਼ਰਵਾਦ	136
ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਜਾਂ ਭਰੋਸਾ	146
ਖਾਸ ਵਿਸ਼ਾ: ਮੁਹਰ.	150
ਖਾਸ ਵਿਸ਼ਾ: ਗਾਰੰਟੀ.	154
ਖਾਸ ਵਿਸ਼ਾ: ਸਾਂਝੀ (ਅਲੱਗ ਤਰੀਕਿਆਂ ਨਾਲ).	162
ਖਾਸ ਵਿਸ਼ਾ: ਖੜੇ ਰਹਿਣਾ (ਹਿਸਤੇਮੀ).	164
ਖਾਸ ਵਿਸ਼ਾ: ਯਕੀਨ.	166
ਖਾਸ ਵਿਸ਼ਾ: ਮਸੀਹੀ ਲੋਕ ਦੁੱਖ ਕਿਉਂ ਭੋਗਦੇ ਹਨ?	168
ਖਾਸ ਵਿਸ਼ਾ: ਦੁੱਖ	169
ਖਾਸ ਵਿਸ਼ਾ: ਮਸੀਹੀ ਵਿਕਾਸ.	171
ਖਾਸ ਵਿਸ਼ਾ: ਪਰਮੇਸ਼ਰ ਦੇ ਸਾਮਰਾਜ ਵਿੱਚ ਰਾਜ ਕਰਨਾ	182
ਖਾਸ ਵਿਸ਼ਾ: ਬਪਤਿਸਮਾ	190
ਖਾਸ ਵਿਸ਼ਾ: ਸੁੱਧੀਕਰਨ	192
ਖਾਸ ਵਿਸ਼ਾ: ਬਣਨਾ (<i>tupos</i>) ਟੂਪੋਸ	200
ਖਾਸ ਵਿਸ਼ਾ: ਪੋਲੁਸ ਦੀ ਪ੍ਰਾਰਥਨਾ, ਉਸਤਤ ਅਤੇ ਧੰਨਵਾਦ	221
ਖਾਸ ਵਿਸ਼ਾ: ਯਿਸੂ ਅਤੇ ਆਤਮਾ	234
ਖਾਸ ਵਿਸ਼ਾ: ਤ੍ਰਿਏਕ	236
ਖਾਸ ਵਿਸ਼ਾ: ਵਿਸ਼ਵਾਸੀਆਂ ਦਾ ਉੱਤਰਾਧਿਕਾਰ	242
ਖਾਸ ਵਿਸ਼ਾ: ਕੁਦਰਤੀ ਸਰੋਤ	245
ਖਾਸ ਵਿਸ਼ਾ: ਆਸ	251
ਖਾਸ ਵਿਸ਼ਾ: ਦ੍ਰਿੜ੍ਹ ਰਹਿਣਾ	252
ਖਾਸ ਵਿਸ਼ਾ: ਆਤਮਾ ਦੀ ਵਿਅਕਤੀਗਤਤਾ	255
ਖਾਸ ਵਿਸ਼ਾ: ਜੇਠਾ	259
ਖਾਸ ਵਿਸ਼ਾ: ਚੋਣ/ਪੂਰਵਨਿਯਤੀ ਅਤੇ ਇਕ ਸਿਧਾਂਤਕ ਸੰਤੁਲਨ ਦੀ ਲੋੜ	261
ਖਾਸ ਵਿਸ਼ਾ: ਆਦ	265
ਖਾਸ ਵਿਸ਼ਾ: ਵਿਵੇਕ	273
ਖਾਸ ਵਿਸ਼ਾ: ਸ਼ਿਫਾਰਸ਼ੀ ਪ੍ਰਾਰਥਨਾ	275
ਖਾਸ ਵਿਸ਼ਾ: ਸਰਾਪ	278
ਖਾਸ ਵਿਸ਼ਾ: ਇਸਰਾਇਲ (ਨਾਮ)	280
ਖਾਸ ਵਿਸ਼ਾ: ਇਕਰਾਰਨਾਮਾ	282
ਖਾਸ ਵਿਸ਼ਾ: ਪਰਮੇਸ਼ਰ ਦਾ ਮਨੁੱਖੀ ਵਰਣਨ	288
ਖਾਸ ਵਿਸ਼ਾ: ਕਿਰਪਾ	291
ਖਾਸ ਵਿਸ਼ਾ: ਬਚਾਏ ਗਏ, ਤਿੰਨ ਭਾਵਨਾਵਾਂ	298

ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ.....	299
ਖਾਸ ਵਿਸ਼ਾ: ਖੁੰਜੇ ਦਾ ਪੱਥਰ	306
ਖਾਸ ਵਿਸ਼ਾ: ਜਾਣਨਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ)	312
ਖਾਸ ਵਿਸ਼ਾ: ਅਧੀਨਗੀ	313
ਖਾਸ ਵਿਸ਼ਾ: ਮੁਕਤੀ ਲਈ ਵਰਤੇ ਗਏ ਯੂਨਾਨੀ ਕਿਰਿਆ ਵਾਕ	315
ਖਾਸ ਵਿਸ਼ਾ: ਮੰਨਣਾ	318
ਖਾਸ ਵਿਸ਼ਾ: ਪ੍ਰਭੂ ਦਾ ਨਾਮ	319
ਖਾਸ ਵਿਸ਼ਾ: ਪ੍ਰਕਾਸ਼ਨ.....	324
ਖਾਸ ਵਿਸ਼ਾ: ਤਿਆਗ	339
ਖਾਸ ਵਿਸ਼ਾ: ਰਹੱਸ	342
ਖਾਸ ਵਿਸ਼ਾ: ਪਵਿੱਤਰ.....	351
ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ	353
ਖਾਸ ਵਿਸ਼ਾ: ਮੁੜ ਨਵਾਂ ਕਰਨਾ	355
ਖਾਸ ਵਿਸ਼ਾ: ਪਰਮੇਸ਼ਰ ਦੀ ਇੱਛਾ	356
ਖਾਸ ਵਿਸ਼ਾ: ਨਵੇਂ ਨੇਮ ਦੀ ਭਵਿੱਖਬਾਣੀ	359
ਖਾਸ ਵਿਸ਼ਾ: ਦਿਆਲੂ/ਖਰਾ	363
ਖਾਸ ਵਿਸ਼ਾ: ਕੋਇਨੋਨੀਆ (ਸੰਗਤੀ)	368
ਖਾਸ ਵਿਸ਼ਾ: ਅਧਿਕਾਰ	376
ਖਾਸ ਵਿਸ਼ਾ: ਮਨੁੱਖੀ ਸਰਕਾਰ	379
ਖਾਸ ਵਿਸ਼ਾ: ਮੂਸਾ ਦੀ ਬਿਵਸਥਾ ਤੇ ਪੌਲੂਸ ਦਾ ਵਿਚਾਰ	387
ਖਾਸ ਵਿਸ਼ਾ: ਕੂਚ 20 ਤੇ ਟਿੱਪਣੀ.....	387
ਖਾਸ ਵਿਸ਼ਾ: ਕਮਜ਼ੋਰੀ	405
ਖਾਸ ਵਿਸ਼ਾ: ਨਿਆਂ ਕਰਨਾ (ਕੀ ਮਸੀਹ ਲੋਕ ਇੱਕ ਦੂਜੇ ਦਾ ਨਿਆਂ ਕਰ ਸਕਦੇ ਹਨ?)	411
ਖਾਸ ਵਿਸ਼ਾ: ਪਰਮੇਸ਼ਰ ਦਾ ਰਾਜ.....	415
ਖਾਸ ਵਿਸ਼ਾ: ਉੱਧਾਰ ਕਰਨਾ	425
ਖਾਸ ਵਿਸ਼ਾ: ਭਰਪੂਰੀ.....	430
ਖਾਸ ਵਿਸ਼ਾ: ਭੁੱਖ	437
ਖਾਸ ਵਿਸ਼ਾ: ਬਾਈਬਲ ਵਿਚ ਐਰਤਾਂ	446
ਖਾਸ ਵਿਸ਼ਾ: ਕਲੀਸੀਆ	449
ਖਾਸ ਵਿਸ਼ਾ: ਨਿੱਜੀ ਬੁਰਾਈ	457
ਖਾਸ ਵਿਸ਼ਾ: ਸਦੀਵੀ	463

ਇਸ ਟੀਕੇ ਵਿੱਚ ਇਸਤੇਮਾਲ ਕੀਤੇ ਸੰਖੇਪ ਸ਼ਬਦ

- AB Anchor Bible Commentaries, ed. William Foxwell Albright and David Noel Freedman
- ABD Anchor Bible Dictionary (6 vols.), ed. David Noel Freedman
- ABPS American Baptist Publication Society
- AKOT Analytical Key to the Old Testament by ਯੂਹੰਨਾ Joseph Owens
- ANE Ancient Near East
- ANET Ancient Near Eastern Texts, James B. Pritchard
- ASV American Standard Version
- AV Authorized Version
- BAGD A Greek-English Lexicon of the New Testament and Early Christian Literature, Walter Bauer, 2nd ed. by F. W. Gingrich and Fredrick Danker
- BDB A Hebrew and English Lexicon of the Old Testament by F. Brown, S. R. Driver and C. A. Briggs
- BHS Biblia Hebraica Stuttgartensia, GBS, 1997
- DSS Dead Sea Scrolls
- EJ Encyclopedia Judaica
- IDB The Interpreter's Dictionary of the Bible (4 vols.), ed. George A. Buttrick
- ISBE International Standard Bible Encyclopedia (5 vols.), ed. James Orr
- JB Jerusalem Bible
- JPSOA The Holy Scriptures According to the Masoretic Text: A New Translation (The Jewish Publication Society of America)
- KB The Hebrew and Aramaic Lexicon of the Old Testament by Ludwig Koehler and Walter Baumgartner
- KJV King James Version
- LAM The Holy Bible From Ancient Eastern Manuscripts (the Peshitta) by George M. Lamsa
- LUCIAN A Second Century Recension of the LXX from Antioch, Syria
- LXX Septuagint (Greek-English) by Zondervan, 1970
- MOF A New Translation of the Bible by James Moffatt
- MT Masoretic Hebrew Text
- NAB New American Bible Text
- NASB New American Standard Bible
- NCV New Century Version by Thomas Nelson, published by HarperCollins Christian Publishing, 2005
- NEB New English Bible
- NET
- NET Bible: New English Translation, Second Beta Edition

NIDNTT New International Dictionary of New Testament Theology (4 vol.s), by Colin Brown
NIDOTTE New International Dictionary of Old Testament Theology and Exegesis (5 vols.), ed. Willem
VanGemeren
NIV New International Version
NJB New Jerusalem Bible
NKJV New King James Version
NRSV New Revised Standard Bible
OTPG Old Testament Passing Guide by Todd S. Beall, William A. Banks and Colin Smith
REB Revised English Bible
RSV Revised Standard Version
SEPT The Septuagint (Greek-English) by Zondervan, 1970
TCNT The Twentieth Century New Testament
TEV Today's English Version from United Bible Societies
UBS4 United Bible Societies' The Greek New Testament, fourth revised edition
YLT Young's Literal Translation of the Holy Bible by Robert Young
ZPEB Zondervan Pictorial Encyclopedia of the Bible (5 vols.), ed. Merrill C. Tenney

Copyright © 2014 Bible Lessons International

ਲੇਖਕ ਵੱਲੋਂ ਸਲਾਹ: ਇਹ ਟੀਕਾ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?

ਬਾਈਬਲ ਦੀ ਵਿਆਖਿਆ ਤਰਕ ਅਤੇ ਆਤਮਿਕ ਪ੍ਰਕਿਰਿਆ ਹੈ ਜੋ ਪ੍ਰਾਚੀਨ ਪ੍ਰੇਰਿਤ ਲੇਖਕਾਂ ਨੂੰ ਅਜਿਹੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ ਪਰਮੇਸ਼ਰ ਦਾ ਸੰਦੇਸ਼ ਸਾਡੇ ਸਮੇਂ ਵਿੱਚ ਸਮਝਿਆ ਅਤੇ ਲਾਗੂ ਕੀਤਾ ਜਾ ਸਕੇ।

ਆਤਮਿਕ ਪ੍ਰਕਿਰਿਆ ਅਹਿਮ ਹੈ ਪਰ ਇਸ ਨੂੰ ਪਰਿਭਾਸ਼ਤ ਕਰਨਾ ਮੁਸ਼ਕਲ ਹੈ। ਇਸ ਵਿਚ ਪਰਮੇਸ਼ਰ ਦੇ ਪ੍ਰਤੀ ਸਮਰਪਣ ਅਤੇ ਖੁੱਲ੍ਹੇ ਰਹਿਣਾ ਸ਼ਾਮਲ ਹੈ। (1) ਸਾਡੇ ਵਿਚ ਪਰਮੇਸ਼ਰ ਲਈ, (2) ਪਰਮੇਸ਼ਰ ਨੂੰ ਜਾਣਨ ਦੀ, (3) ਅਤੇ ਪਰਮੇਸ਼ਰ ਦੀ ਸੇਵਾ ਕਰਨ ਦੀ ਭੁੱਖ ਹੋਣੀ ਚਾਹੀਦੀ ਹੈ। ਇਸ ਪ੍ਰਕਿਰਿਆ ਵਿਚ ਪ੍ਰਾਰਥਨਾ, ਪਾਪਾਂ ਦਾ ਇਕਰਾਰ ਕਰਨਾ ਅਤੇ ਜੀਵਨਸ਼ੈਲੀ ਨੂੰ ਬਦਲਣ ਦੀ ਇੱਛਾ ਸ਼ਾਮਲ ਹੈ। ਵਿਆਖਿਆ ਦੀ ਪ੍ਰਤੀਕਿਰਿਆ ਵਿਚ ਆਤਮਾ ਦੀ ਅਹਿਮ ਭੂਮਿਕਾ ਹੈ, ਕਿਉਂਕਿ ਪਰਮੇਸ਼ਰ ਦਾ ਡਰ ਮੰਨਣ ਵਾਲੇ ਮਸੀਹੀ ਬਾਈਬਲ ਨੂੰ ਇਕ ਰਹਿਸ ਵਜੋਂ ਸਮਝਦੇ ਹਨ।

ਤਰਕਸ਼ੀਲ ਪ੍ਰਕਿਰਿਆ ਨੂੰ ਬਿਆਨ ਕਰਨਾ ਆਸਾਨ ਹੈ। ਵਚਨ ਦੇ ਲਈ ਸਾਨੂੰ ਇਕਸਾਰ ਅਤੇ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਸਾਡੇ ਨਿੱਜੀ ਜਾਂ ਸੰਪਰਦਾਇਕ ਪੱਖਪਾਤੀਆਂ ਦੁਆਰਾ ਪ੍ਰਭਾਵਿਤ ਨਹੀਂ ਜਾਣਾ ਚਾਹੀਦਾ ਹੈ। ਅਸੀਂ ਸਾਰੇ ਇਤਿਹਾਸਿਕ ਤੌਰ ਤੇ ਅਨੁਕੂਲਤ ਹਾਂ। ਸਾਡੇ ਵਿੱਚੋਂ ਕੋਈ ਵੀ ਵਾਸਤਵਿਕ, ਨਿਰਪੱਖ ਟੀਕਾਕਾਰ ਨਹੀਂ ਹੈ। ਇਹ ਟੀਕਾ ਸੁਚੇਤ ਤਰਕਪੂਰਨ ਪ੍ਰਕਿਰਿਆ ਨੂੰ ਪੇਸ਼ ਕਰਦਾ ਹੈ, ਇਸ ਲਈ ਸਾਡੇ ਪੱਖਪਾਤ ਨੂੰ ਦੂਰ ਕਰਨ ਲਈ ਤਿੰਨ ਵਿਆਖਿਆਤਮਿਕ ਸਿਧਾਂਤ ਬਣਾਏ ਗਏ ਹਨ।

ਪਹਿਲਾ ਸਿਧਾਂਤ

ਪਹਿਲਾ ਸਿਧਾਂਤ ਇਹ ਹੈ ਕਿ ਇਤਿਹਾਸਕ ਮਾਹੌਲ ਜਿਸ ਵਿਚ ਬਾਈਬਲ ਦੀ ਇਹ ਕਿਤਾਬ ਲਿਖੀ ਗਈ ਸੀ ਅਤੇ ਲੇਖਕ ਦਾ ਇਸ ਨੂੰ ਲਿੱਖਣ ਦਾ ਇਕ ਖਾਸ ਇਤਿਹਾਸਿਕ ਮੌਕਾ ਸੀ। ਲੇਖਕ ਕੋਲ ਇਸ ਨੂੰ ਲਿੱਖਣ ਦਾ ਇਕ ਖਾਸ ਉਦੇਸ਼, ਅਤੇ ਉਸ ਸਮੇਂ ਦੇ ਲੋਕਾਂ ਤੱਕ ਪਹੁੰਚਾਉਣ ਦਾ ਉਸ ਕੋਲ ਇਕ ਖਾਸ ਸੰਦੇਸ਼ ਸੀ। ਸਾਡੇ ਲਈ ਪਾਠ ਦਾ ਅਰਥ ਉਹ ਨਹੀਂ ਹੋ ਸਕਦਾ, ਜਿਸਦਾ ਅਸਲ, ਪ੍ਰਾਚੀਨ, ਪ੍ਰੇਰਿਤ ਲੇਖਕ ਨਾਲ ਸੰਬੰਧ ਨਾ ਹੋਵੇ। ਵਿਆਖਿਆ ਦੀ ਕੁੰਜੀ ਇਹ ਹੈ ਕਿ ਲੇਖਕ ਦਾ ਉਸ ਸਮੇਂ ਦਾ ਇਰਾਦਾ - ਸਾਡੀ ਇਤਿਹਾਸਕ, ਭਾਵਨਾਤਮਕ, ਸੱਭਿਆਚਾਰਕ, ਨਿੱਜੀ ਜਾਂ ਸੰਪਰਦਾਈ ਦੀ ਲੋੜ ਨਹੀਂ ਹੈ। ਪ੍ਰਯੋਗ ਵਿਆਖਿਆ ਦਾ ਇਕ ਅਟੁੱਟ ਹਿੱਸਾ ਹੈ, ਪਰ ਅਸਲ ਵਿਚ ਵਿਆਖਿਆ ਨੂੰ ਹਮੇਸ਼ਾ ਪ੍ਰਯੋਗ ਕਰਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ। ਇਸ ਗੱਲ ਨੂੰ ਦੁਹਰਾਇਆ ਜਾਣਾ ਚਾਹੀਦਾ ਹੈ ਕਿ ਬਾਈਬਲ ਦੇ ਹਰੇਕ ਪਾਠ ਦਾ ਇੱਕ ਅਤੇ ਕੇਵਲ ਇੱਕ ਹੀ ਅਰਥ ਹੈ। ਇਹ ਉਹੀ ਅਰਥ ਹੈ ਜਿਸ ਨੂੰ ਬਾਈਬਲ ਦੇ ਮੂਲ ਲੇਖਕ ਨੇ ਆਤਮਾ ਦੇ ਅਗਵਾਈ ਹੇਠ ਆਪਣੇ ਦਿਨਾਂ ਵਿਚ ਸੰਚਾਰ ਕਰਨ ਦਾ ਇਰਾਦਾ ਕੀਤਾ ਸੀ। ਇਸ ਇੱਕ ਅਰਥ ਦੇ ਵੱਖ ਵੱਖ ਸਭਿਆਚਾਰਾਂ ਅਤੇ ਸਥਿਤੀਆਂ ਲਈ ਕਈ ਸੰਭਵ ਪ੍ਰਯੋਗ ਹੋ ਸਕਦੇ ਹਨ। ਪਰ ਇਹ ਪ੍ਰਯੋਗ ਮੂਲ ਲੇਖਕ ਦੀ ਕੇਂਦਰੀ ਸੱਚਿਆਈ ਨਾਲ ਜੁੜੀਆਂ ਹੋਈਆਂ ਚਾਹੀਦੀਆਂ ਹਨ। ਇਸ ਕਾਰਨ, ਇਹ ਅਧਿਅਨ ਟੀਕਾ ਬਾਈਬਲ ਦੀ ਹਰ ਇੱਕ ਕਿਤਾਬ ਨਾਲ ਜਾਣ-ਪਛਾਣ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ।

ਦੂਸਰਾ ਸਿਧਾਂਤ

ਦੂਸਰਾ ਸਿਧਾਂਤ ਸਾਹਿਤਕ ਇਕਾਈਆਂ ਦੀ ਪਹਿਚਾਣ ਕਰਨਾ ਹੈ। ਬਾਈਬਲ ਦੀ ਹਰ ਇਕ ਕਿਤਾਬ ਇਕਸਾਰ ਦਸਤਾਵੇਜ਼ ਹੈ। ਬਾਈਬਲ ਦੀ ਕਿਸੇ ਵੀ ਕਿਤਾਬ ਦੀ ਵਿਆਖਿਆ ਕਰਨ ਵਾਲਿਆਂ ਕੋਲ ਇਸ ਦੀ ਸੱਚਿਆਈ ਦੇ ਕਿਸੇ ਵੀ ਪੱਖ ਨੂੰ ਅਲੱਗ ਕਰਨ ਦਾ ਕੋਈ ਹੱਕ ਨਹੀਂ ਹੈ। ਇਸ ਲਈ, ਇਸ ਤੋਂ ਪਹਿਲਾਂ ਕਿ ਅਸੀਂ ਬਾਈਬਲ ਦੀ ਕਿਸੇ ਕਿਤਾਬ ਦੀਆਂ ਨਿੱਜੀ ਸਾਹਿਤਕ ਇਕਾਈਆਂ ਦੀ ਵਿਆਖਿਆ ਕਰੀਏ ਸਾਨੂੰ ਉਸ ਕਿਤਾਬ ਦੇ ਉਦੇਸ਼ ਨੂੰ ਸਮਝ ਲੈਣਾ ਚਾਹੀਦਾ ਹੈ। ਜਿਹੜਾ ਅਰਥ ਉਸ ਪੂਰੀ ਇਕਾਈ ਦਾ ਨਾ ਹੋਵੇ, ਉਹ ਅਰਥ ਉਸ ਕਿਤਾਬ ਦੇ ਕਿਸੇ ਵੀ ਭਾਗ-

ਅਧਿਆਇ, ਪੈਰਾ, ਜਾਂ ਆਇਤਾਂ- ਦਾ ਵੀ ਨਹੀਂ ਹੋ ਸਕਦਾ। ਵਿਆਖਿਆ ਨੂੰ ਸਮੁੱਚੇ ਤੌਰ ਤੇ ਨਿਗਨਾਤਮਿਕ ਪਹੁੰਚ ਤੋਂ ਅਨੁਮਾਨਾਤਮਿਕ ਪਹੁੰਚ ਤੱਕ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਣਾ ਚਾਹੀਦਾ ਹੈ। ਇਸ ਲਈ, ਇਹ ਅਧਿਅਨ ਟੀਕਾ ਵਿਦਿਆਰਥੀਆਂ ਲਈ ਪੈਰੇ ਦੇ ਹਰੇਕ ਸਾਹਿਤਕ ਇਕਾਈ ਦੇ ਢਾਂਚੇ ਦਾ ਵਿਸ਼ਲੇਸ਼ਣ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਪੈਰਾ ਅਤੇ ਅਧਿਆਏ ਵੰਡ ਪ੍ਰੀਤ ਨਹੀਂ ਹੁੰਦੇ, ਪਰ ਉਹ ਵਿਚਾਰ ਕਰਨ ਵਾਲੀਆਂ ਇਕਾਈਆਂ ਦੀ ਪਛਾਣ ਕਰਨ ਵਿਚ ਸਾਡੀ ਸਹਾਇਤਾ ਕਰਦੇ ਹਨ।

ਪੈਰੇ ਦੇ ਪੱਧਰ ਦੀ ਵਿਆਖਿਆ ਕਰਨ ਦੁਆਰਾ ਸਾਨੂੰ ਬਾਈਬਲ ਦੇ ਲੇਖਕ ਦੇ ਇਰਾਦੇ ਦਾ ਅਤੇ ਇਸ ਦੇ ਅਰਥ ਨੂੰ ਲਾਗੂ ਕਰਨ ਦੀ ਕੁੰਜੀ ਪ੍ਰਾਪਤ ਹੁੰਦੀ ਹੈ। ਪੈਰਾ ਇੱਕ ਯੂਨੀਫਾਈਡ ਵਿਸ਼ੇ ਤੇ ਅਧਾਰਤ ਹੁੰਦੇ ਹੈ, ਜਿਸ ਨੂੰ ਅਕਸਰ ਵਿਸ਼ਾ-ਵਸਤੂ ਜਾਂ ਵਿਸ਼ੇ ਨਾਲ ਸਬੰਧਤ ਵਾਕ ਕਿਹਾ ਜਾਂਦਾ ਹੈ। ਕਿਸੇ ਪੈਰੇ ਵਿਚਲੇ ਹਰ ਸ਼ਬਦ, ਵਾਕੰਸ਼, ਧਾਰਾ ਅਤੇ ਵਾਕ ਕਿਸੇ ਤਰ੍ਹਾਂ ਨਾਲ ਇਕਸੁਰ ਵਿਸ਼ੇ ਨਾਲ ਸਬੰਧਤ ਹੁੰਦਾ ਹੈ। ਇਹ ਇਸ ਨੂੰ ਸੀਮਤ ਕਰਦੇ ਹਨ, ਵਧਾਉਂਦੇ ਹਨ, ਵਿਆਖਿਆ ਕਰਦੇ ਹਨ, ਅਤੇ / ਜਾਂ ਇਸ 'ਤੇ ਸਵਾਲ ਕਰਦੇ ਹਨ। ਸਹੀ ਵਿਆਖਿਆ ਦੀ ਅਸਲ ਕੁੰਜੀ ਵਿਆਕਰਣ ਦੁਆਰਾ ਪੈਰੇ ਦੇ ਆਧਾਰ ਤੇ ਮੂਲ ਲੇਖਕ ਦੇ ਵਿਚਾਰ ਦੀ ਪਾਲਣਾ ਕਰਨਾ ਹੈ ਜੋ ਕਿ ਨਿੱਜੀ ਸਾਹਿਤਕ ਇਕਾਈਆਂ ਦੁਆਰਾ ਹੈ ਜੋ ਕਿ ਬਾਈਬਲ ਦੀ ਪੁਸਤਕ ਨੂੰ ਉਤਪੰਨ ਕਰਦੀ ਹੈ। ਇਹ ਟੀਕਾ ਆਧੁਨਿਕ ਅੰਗਰੇਜ਼ੀ ਅਨੁਵਾਦਾਂ ਨਾਲ ਤੁਲਨਾ ਕਰਕੇ ਇਕ ਵਿਦਿਆਰਥੀ ਦੇ ਮਾਰਗ ਦਰਸ਼ਨ ਵਿਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਅਨੁਵਾਦਾਂ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਸ ਵੱਖ-ਵੱਖ ਅਨੁਵਾਦ ਸਿਧਾਂਤਾਂ ਨੂੰ ਅਪਣਾਉਂਦੀਆਂ ਹਨ:

1. United Bible Society ਦੇ ਯੂਨਾਨੀ ਪਾਠ ਦਾ ਸੋਧਿਆ ਚੌਥਾ ਐਡੀਸ਼ਨ (UBS4)। ਇਸ ਪਾਠ ਨੂੰ ਆਧੁਨਿਕ ਪਾਠ ਵਿਦਵਾਨਾਂ ਦੁਆਰਾ ਲਿਖਿਆ ਗਿਆ ਸੀ।
2. The New King James Version (NKJV) ਸ਼ਬਦ-ਲਈ-ਸ਼ਬਦ ਦਾ ਅਸਲੀ ਅਨੁਵਾਦ ਹੈ ਜੋ ਕਿ ਯੂਨਾਨੀ ਲਿੱਖਤ ਦੀਆਂ ਰਵਾਇਤਾਂ ਦੇ ਅਧਾਰ ਤੇ ਹੈ ਜਿਸ ਨੂੰ Textus Receptu ਕਿਹਾ ਜਾਂਦਾ ਹੈ। ਇਸ ਦੇ ਪੈਰਿਆਂ ਦੀ ਵੰਡ ਦੂਜੇ ਅਨੁਵਾਦਾਂ ਦੇ ਪੈਰਿਆਂ ਨਾਲੋਂ ਲੰਬੀਆਂ ਹਨ। ਇਹ ਲੰਬੀਆਂ ਇਕਾਈਆਂ ਵਿਦਿਆਰਥੀ ਨੂੰ ਵਿਸ਼ਾ-ਵਸਤੂ ਵੇਖਣ ਵਿਚ ਮਦਦ ਕਰਦੀਆਂ ਹਨ।
3. The New Revised Standard Version (NRSV) ਇੱਕ ਸੋਧਿਆ ਸ਼ਬਦ-ਲਈ-ਸ਼ਬਦ ਦਾ ਅਨੁਵਾਦ ਹੈ। ਇਹ ਅਨੁਵਾਦ ਹੇਠਲੇ ਦੋ ਆਧੁਨਿਕ ਅਨੁਵਾਦਾਂ ਵਿਚਕਾਰ ਇੱਕ ਮੱਧ ਬਿੰਦੂ ਬਣਾਉਂਦਾ ਹੈ। ਇਸ ਦੇ ਪੈਰਿਆਂ ਦੀ ਵੰਡ ਵਿਸ਼ਿਆਂ ਦੀ ਪਛਾਣ ਵਿੱਚ ਕਾਫ਼ੀ ਸਹਾਇਤਾ ਕਰਦੇ ਹਨ।
4. The Today's English Version (TEV) United Bible Society ਦੁਆਰਾ ਪ੍ਰਕਾਸ਼ਿਤ ਇੱਕ ਗਤੀਸ਼ੀਲ ਸਮਾਨਾਰਥੀ ਅਨੁਵਾਦ ਹੈ। ਇਹ ਅਨੁਵਾਦ ਬਾਈਬਲ ਦਾ ਅਜਿਹੇ ਢੰਗ ਨਾਲ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇੱਕ ਆਧੁਨਿਕ ਅੰਗ੍ਰੇਜ਼ੀ ਪਾਠਕ ਜਾਂ ਪਾਦਰੀ ਯੂਨਾਨੀ ਪਾਠ ਦੇ ਅਰਥ ਨੂੰ ਸਮਝ ਸਕਣ। NIV ਵਾਂਗ ਅਕਸਰ, ਇਹ ਅਨੁਵਾਦ ਇੰਜੀਲ ਦੀਆਂ ਕਿਤਾਬਾਂ ਦਾ ਅਨੁਵਾਦ ਵਿਸ਼ੇ ਦੁਆਰਾ ਨਹੀਂ ਪਰ ਜੋ ਇੰਜੀਲ ਵਿਚ ਪ੍ਰਚਾਰ ਕਰ ਰਿਹਾ ਹੈ ਉਸ ਦੁਆਰਾ ਪੈਰੇ ਨੂੰ ਵੰਡਦਾ ਹੈ। ਵਿਆਖਿਆ ਕਰਨ ਵਾਲੇ ਦੇ ਉਦੇਸ਼ਾਂ ਲਈ, ਇਹ ਅਨੁਵਾਦ ਸਹਾਇਕ ਨਹੀਂ ਹੈ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ UBS4 ਅਤੇ TEV ਦੋਵੇਂ ਹੀ ਇਕ ਹੀ ਹਸਤੀ ਦੁਆਰਾ ਪ੍ਰਕਾਸ਼ਿਤਕੀਤੀਆਂ ਗਈਆਂ ਹਨ, ਪਰ ਫਿਰ ਵੀ ਉਹਨਾਂ ਦੇ ਪੈਰਿਆਂ ਦੀ ਵੰਡ ਵੱਖ-ਵੱਖ ਹੈ।
5. The Jerusalem Bible (JB) ਅਨੁਵਾਦ French Catholic ਅਨੁਵਾਦ ਦੇ ਆਧਾਰ ਤੇ ਇੱਕ ਗਤੀਸ਼ੀਲ ਸਮਾਨਾਰਥੀ ਅਨੁਵਾਦ ਹੈ। ਯੂਰਪੀਅਨ ਦ੍ਰਿਸ਼ਟੀਕੋਣ ਤੋਂ ਇਹ ਅਨੁਵਾਦ ਪੈਰਿਆਂ ਦੀ ਤੁਲਨਾ ਕਰਨ ਵਿਚ ਇਹ ਬਹੁਤ ਮਦਦਗਾਰ ਹੈ।
6. 1995 ਵਿਚ ਛਾਪੀ ਗਈ New American Standard Bible (NASB), ਸ਼ਬਦ ਤੋਂ ਸ਼ਬਦ ਅਨੁਵਾਦ ਹੈ। ਆਇਤਾਂ ਦੀਆਂ ਟਿੱਪਣੀਆਂ ਇਸ ਦੇ ਪੈਰਿਆਂ ਦੀ ਪਾਲਣਾ ਕਰਦੇ ਹਨ।

ਤੀਸਰਾ ਸਿਧਾਂਤ

ਤੀਸਰਾ ਸਿਧਾਂਤ ਬਾਈਬਲ ਨੂੰ ਵੱਖ-ਵੱਖ ਅਨੁਵਾਦਾਂ ਵਿੱਚ ਪੜ੍ਹਨਾ ਹੈ ਤਾਂ ਜੋ ਵਿਆਪਕ ਖੁੱਲੇ ਤੌਰ ਤੇ ਸੰਭਾਵਿਤ ਅਰਥ (ਅਰਥ-ਵਿਗਿਆਨ) ਨੂੰ ਸਮਝ ਸਕਣ ਜੋ ਕਿ ਬਾਈਬਲ ਦੇ ਸ਼ਬਦ ਜਾਂ ਵਾਕ ਵਿੱਚ ਹੋ ਸਕਦੇ ਹਨ। ਆਮ ਤੌਰ 'ਤੇ ਇਕ ਯੂਨਾਨੀ ਵਾਕ ਜਾਂ ਸ਼ਬਦ ਨੂੰ ਕਈ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ। ਬਾਈਬਲ ਦੇ ਇਹ ਵੱਖ ਵੱਖ ਅਨੁਵਾਦ ਇਨ੍ਹਾਂ ਵਿਕਲਪਾਂ ਨੂੰ ਬਾਹਰ ਕੱਢਦੇ ਹਨ ਅਤੇ ਯੂਨਾਨੀ ਦਸਤਾਵੇਜ਼ਾਂ ਦੀਆਂ ਭਿੰਨਤਾਵਾਂ ਨੂੰ ਪਛਾਣਨ ਅਤੇ ਸਪਸ਼ਟ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਬਾਈਬਲ ਦੇ ਸਿਧਾਂਤ ਨੂੰ ਪ੍ਰਭਾਵਤ ਨਹੀਂ ਕਰਦੇ, ਪਰ ਉਹ ਸਾਨੂੰ ਇੱਕ ਪ੍ਰੇਰਿਤ ਪ੍ਰਾਚੀਨ ਲੇਖਕ ਦੁਆਰਾ ਲਿਖੇ ਹੋਏ ਮੂਲ ਪਾਠ ਤੱਕ ਵਾਪਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।

ਇਹ ਟੀਕਾ ਵਿਦਿਆਰਥੀ ਨੂੰ ਵਿਆਖਿਆਵਾਂ ਦੀ ਜਾਂਚ ਕਰਨ ਲਈ ਇੱਕ ਢੁਕਵਾਂ ਤਰੀਕਾ ਪੇਸ਼ ਕਰਦਾ ਹੈ। ਇਸ ਟੀਕੇ ਨੂੰ ਨਿਸ਼ਚਿਤ ਹੋਣ ਲਈ ਨਹੀਂ, ਸਗੋਂ ਸੂਚਨਾਵਾਚਕ ਅਤੇ ਸੋਚ-ਵਿਚਾਰੀ ਬਣਨ ਲਈ ਤਿਆਰ ਕੀਤਾ ਹੈ। ਅਕਸਰ, ਦੂਸਰੀ ਵਿਆਖਿਆਵਾਂ ਸਾਡੀ ਸਥਾਨਕ, ਧਰਮ-ਸਿਧਾਂਤਕ, ਅਤੇ ਸੰਪਰਦਾਇਕ ਹੋਣ ਵਿੱਚ ਮਦਦ ਨਹੀਂ ਕਰਦੀਆਂ। ਟੀਕਾਕਾਰਾਂ ਨੂੰ ਇਹ ਸਮਝਣ ਲਈ ਵਿਆਪਕ ਰੂਪਾਂਤਰਣਾਂ ਦੀ ਜ਼ਰੂਰਤ ਹੈ ਕਿ ਪੁਰਾਣੇ ਪਾਠ ਦੇ ਦੂਹਰੇ ਮਤਲਬ ਕਿਵੇਂ ਹੋ ਸਕਦੇ ਹਨ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਜਿਹੇ ਮਸੀਹੀ ਜੋ ਦਾਅਵਾ ਕਰਦੇ ਹਨ ਕਿ ਬਾਈਬਲ ਹੀ ਸੱਚਾਈ ਦਾ ਸਰੋਤ ਹੈ ਪਰ ਉਹਨਾਂ ਦਾ ਆਪਸ ਵਿੱਚ ਕੋਈ ਸਮਝੌਤਾ ਨਹੀਂ ਹੈ।

ਇਹਨਾਂ ਸਿਧਾਂਤਾਂ ਨੇ ਮੇਰੀ ਪੁਰਾਣੀ ਲਿੱਖਤਾਂ ਨਾਲ ਸੰਗਰਸ਼ ਕਰਨ ਦੁਆਰਾ, ਮੈਨੂੰ ਮੇਰੀ ਇਤਿਹਾਸਕ ਸਥਿਤੀਆਂ ਉੱਤੇ ਜਿੱਤ ਪਾਉਣ ਵਿੱਚ ਮੇਰੀ ਮਦਦ ਕੀਤੀ ਹੈ। ਮੇਰੀ ਆਸ ਹੈ ਕਿ ਇਹ ਤੁਹਾਡੇ ਲਈ ਵੀ ਮਦਦਗਾਰ ਹੋਵੇਗੀ।

ਬੋਬ ਅਟਲੇ

ਜੂਨ 27, 1996

Copyright © 2013 [Bible Lessons International](http://www.biblelessons.org)

ਇਕ ਚੰਗੇ ਬਾਈਬਲ ਅਧਿਐਨ ਲਈ ਗਾਈਡ: ਪ੍ਰਮਾਣਿਤ ਸੱਚਿਆਈ ਲਈ ਨਿੱਜੀ ਖੋਜ

ਡਾ. ਬੋਬ ਅਟਲੇ ਦੀ ਵਿਆਖਤਮਕ ਫਿਲਾਸਫੀ ਅਤੇ ਉਸ ਦੇ ਟੀਕੇ ਵਿੱਚ ਵਰਤੀਆਂ ਗਈਆਂ ਪ੍ਰਕਿਰਿਆਵਾਂ ਦੀ ਸੰਖੇਪ ਵਿਆਖਿਆ ਕੀ ਹਨ।

ਕੀ ਅਸੀਂ ਸੱਚਿਆਈ ਨੂੰ ਜਾਣ ਸਕਦੇ ਹਾਂ? ਇਹ ਕਿਥੇ ਮਿਲਦੀ ਹੈ? ਕੀ ਅਸੀਂ ਇਸ ਦੀ ਪੁਸ਼ਟੀ ਕਰ ਸਕਦੇ ਹਾਂ? ਕੀ ਕੋਈ ਅੰਤਮ ਅਧਿਕਾਰ ਹੈ? ਕੀ ਕੋਈ ਸੰਪੂਰਨਤਾ ਹੈ ਜੋ ਸਾਡੀ ਜ਼ਿੰਦਗੀਆਂ ਨੂੰ ਸੇਧ ਦੇ ਸਕਦੀ ਹੈ? ਕੀ ਇਸ ਜੀਵਨ ਦਾ ਕੋਈ ਅਰਥ ਹੈ? ਅਸੀਂ ਇਸ ਸੰਸਾਰ ਉੱਤੇ ਕਿਉਂ ਹਾਂ? ਅਸੀਂ ਕਿਥੇ ਜਾ ਰਹੇ ਹਾਂ? ਸਮੇਂ ਦੀ ਸ਼ੁਰੂਆਤ ਤੋਂ ਲੈ ਕੇ ਇਹਨਾਂ ਪ੍ਰਸ਼ਨਾਂ—ਪ੍ਰਸ਼ਨ ਜੋ ਕਿ ਤਰਕਸ਼ੀਲ ਲੋਕ ਸੋਚਦੇ ਹਨ—ਨੇ ਮਨੁੱਖੀ ਦਿਮਾਗ ਨੂੰ ਪ੍ਰੇਸ਼ਾਨ ਕੀਤਾ ਹੈ (ਉਪਦੇਸ਼ਕ ਦੀ ਪੇਥੀ 1:13-18; 3:9-11)। ਮੇਰੇ ਜੀਵਨ ਦੇ ਏਕੀਕਰਨ ਕੇਂਦਰ ਲਈ ਮੈਨੂੰ ਮੇਰੀ ਨਿੱਜੀ ਖੋਜ ਯਾਦ ਹੈ। ਮੇਰੇ ਬਚਪਨ ਵਿਚ ਹੀ ਮੈਂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ, ਇਹ ਮੇਰੇ ਪਰਿਵਾਰ ਦੇ ਲੋਕਾਂ ਦੀ ਗਵਾਹੀ ਦੇ ਕਾਰਨ ਹੋਇਆ। ਜਿਵੇਂ-ਜਿਵੇਂ ਮੈਂ ਵੱਧ ਰਿਹਾ ਸੀ ਮੇਰੇ ਜੀਵਨ ਬਾਰੇ ਅਤੇ ਇਸ ਸੰਸਾਰ ਬਾਰੇ ਮੇਰੇ ਪ੍ਰਸ਼ਨ ਵੀ ਵੱਧਣ ਲੱਗ ਪਏ। ਜਿਨ੍ਹਾਂ ਅਨੁਭਵਾਂ ਬਾਰੇ ਮੈਂ ਪੜ੍ਹਿਆ ਸੀ, ਸਧਾਰਨ ਸਭਿਆਚਾਰਕ ਅਤੇ ਘਿਸੇ-ਪਿਟੇ ਧਾਰਮਿਕ ਸ਼ਬਦਾਂ ਦੁਆਰਾ ਮੈਨੂੰ ਨਹੀਂ ਪ੍ਰਾਪਤ ਹੋਇਆ। ਜਿਸ ਐਥੇ ਸੰਸਾਰ ਵਿੱਚ ਮੈਂ ਰਹਿ ਰਿਹਾ ਸੀ, ਉਥੇ ਇਹ ਉਲਝਣ, ਖੋਜ, ਅਨੁਭਵ ਅਤੇ ਅਕਸਰ ਨਿਰਾਸ਼ਾ ਦੀ ਭਾਵਨਾ ਦਾ ਇੱਕ ਸਮਾਂ ਸੀ।

ਬਹੁਤ ਸਾਰੇ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਕੋਲ ਇਹਨਾਂ ਸਵਾਲਾਂ ਦੇ ਜਵਾਬ ਹਨ, ਪਰ ਖੋਜ ਅਤੇ ਵਿਚਾਰ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਜਵਾਬ (1) ਨਿੱਜੀ ਫਿਲਾਸਫੀ, (2) ਪ੍ਰਾਚੀਨ ਧਾਰਣਾ, (3) ਨਿੱਜੀ ਅਨੁਭਵਾਂ, ਜਾਂ (4) ਮਨੋਵਿਗਿਆਨਕ ਅਨੁਮਾਨਾਂ ਦੇ ਅਧਾਰ ਤੇ ਸਨ। ਮੈਨੂੰ ਕੁਝ ਹੱਦ ਤਕ ਪੁਸ਼ਟੀਕਰਣ, ਕੁਝ ਸਬੂਤ, ਕੁਝ ਤਰਕਸ਼ੀਲਤਾ ਦੀ ਲੋੜ ਸੀ ਜਿਸ ਨਾਲ ਮੇਰੀ ਵਿਸ਼ਵ-ਵਿਹਾਰ, ਮੇਰੇ ਏਕੀਕਰਨ ਕੇਂਦਰ, ਮੇਰੇ ਰਹਿਣ ਦੇ ਕਾਰਨ ਮੈਂ ਇਹਨਾਂ ਨੂੰ ਆਪਣੇ ਬਾਈਬਲ ਅਧਿਐਨ ਵਿਚ ਪਾਇਆ। ਮੈਂ ਇਸ ਦੀ ਭਰੋਸੇ ਯੋਗਤਾ ਦਾ ਸਬੂਤ ਲਭਣਾ ਸ਼ੁਰੂ ਕੀਤਾ, ਜੋ ਕਿ ਮੈਨੂੰ (1) ਪੁਰਾਤੱਤਵ-ਵਿਗਿਆਨ ਦੁਆਰਾ ਕੀਤੀ ਗਈ ਬਾਈਬਲ ਦੀ ਪੁਸ਼ਟੀ, (2) ਪੁਰਾਣੇ ਨੇਮ ਦੀਆਂ ਭਵਿਖਵਾਣੀਬਾਣੀਆਂ ਦੀ ਸੱਚਿਆਈ ਨੂੰ ਜਾਣਨ, (3) ਸੋਲ੍ਹਾਂ ਸੌ ਸਾਲਾਂ ਤੋਂ ਵੱਧ ਦੇ ਬਾਈਬਲ ਦੇ ਸੰਦੇਸ਼ ਦੀ ਏਕਤਾ ਅਤੇ ਉਤਪਾਦਨ ਅਤੇ (4) ਉਹਨਾਂ ਲੋਕਾਂ ਦੀਆਂ ਗਵਾਹੀਆਂ ਦੁਆਰਾ ਜਿਹਨਾਂ ਦੇ ਜੀਵਨ ਬਾਈਬਲ ਦੁਆਰਾ ਬਦਲ ਗਏ ਹਨ ਪ੍ਰਾਪਤ ਹੋਈ। ਮਸੀਹੀ ਧਰਮ, ਵਿਸ਼ਵਾਸ ਅਤੇ ਵਿਸ਼ਵਾਸ ਦੀ ਇਕ ਸੰਯੁਕਤ ਪ੍ਰਣਾਲੀ ਦੇ ਰੂਪ ਵਿਚ, ਮਨੁੱਖੀ ਜੀਵਨ ਦੇ ਜਟਿਲ ਸਵਾਲਾਂ ਨਾਲ ਨਜਿੱਠਣ ਵਿਚ ਸਮਰੱਥਾ ਰੱਖਦਾ ਹੈ। ਮੇਰੇ ਲਈ ਬਾਈਬਲ ਨੇ ਨਾ ਕੇਵਲ ਇਕ ਤਰਕਧਾਰਣ ਢਾਂਚਾ ਮੁਹੱਈਆ ਕੀਤਾ ਹੈ, ਪਰ ਵਿਸ਼ਵਾਸ ਦੇ ਅਨੁਭਵ ਦੁਆਰਾ ਮੈਨੂੰ ਭਾਵਨਾਤਮਕ ਖੁਸ਼ੀ ਅਤੇ ਸਥਿਰਤਾ ਪ੍ਰਦਾਨ ਹੋਈ ਹੈ।

ਮੈਂ ਸੋਚਿਆ ਕਿ ਮੈਨੂੰ ਮੇਰੇ ਜੀਵਨ ਦਾ ਏਕੀਕਰਨ ਕੇਂਦਰ ਮਿਲ ਗਿਆ ਹੈ - ਮਸੀਹ, ਜਿਵੇਂ ਕਿ ਇਹ ਬਾਈਬਲ ਦੁਆਰਾ ਸਮਝਿਆ ਗਿਆ ਹੈ। ਇਹ ਟੀਕਾ ਇਕ ਅਜਿਹਾ ਤਜਰਬਾ ਸੀ, ਇਕ ਭਾਵਨਾਤਮਕ ਪ੍ਰਕਾਸ਼ਿਤ ਕਰਨਾ ਸੀ। ਹਾਲਾਂਕਿ, ਮੈਨੂੰ ਅਜੇ ਵੀ ਉਹ ਸਦਮੇ ਅਤੇ ਦਰਦ ਯਾਦ ਹਨ ਜਦੋਂ ਇਹ ਮੇਰੇ ਜੀਵਨ ਵਿਚ ਆਉਣਾ ਸ਼ੁਰੂ ਹੋਏ ਕਿ ਇਸ ਕਿਤਾਬ ਦੇ ਕਿੰਨੀਆਂ ਵੱਖਰੀਆਂ ਵਿਆਖਿਆਵਾਂ ਕੱਢੀਆਂ ਗਈਆਂ ਸਨ, ਕਈ ਵਾਰ ਉਹੀ ਕਲੀਸੀਆ ਅਤੇ ਵਿਚਾਰਧਾਰਾ ਵਿਚੋਂ ਬਾਈਬਲ ਦੀ ਪ੍ਰੇਰਨਾ ਅਤੇ ਭਰੋਸੇ ਦੀ ਪੁਸ਼ਟੀ ਕਰਨਾ ਅੰਤ ਨਹੀਂ, ਪਰ ਇਕ ਸ਼ੁਰੂਆਤ ਸੀ। ਉਹਨਾਂ ਦੁਆਰਾ ਜੋ ਧਰਮ ਗ੍ਰੰਥ ਦੇ ਅਧਿਕਾਰ ਅਤੇ ਭਰੋਸੇਯੋਗਤਾ ਨੂੰ ਪ੍ਰਮਾਣਿਤ ਕਰਦੇ ਸਨ ਮੈਂ ਧਰਮ ਗ੍ਰੰਥ ਦੇ ਬਹੁਤ ਸਾਰੇ ਮੁਸ਼ਕਲ ਪਾਠਾਂ ਦੇ ਵੱਖੋ-ਵੱਖਰੇ ਵਿਸ਼ਵਾਸ ਅਤੇ ਵਿਆਖਿਆਵਾਂ ਨੂੰ ਕਿਵੇਂ ਪ੍ਰਮਾਣਿਤ ਜਾਂ ਅਸਵੀਕਾਰ ਕਰ ਸਕਦਾ ਹਾਂ? ਇਹ ਕੰਮ ਮੇਰੀ ਜ਼ਿੰਦਗੀ ਦਾ ਟੀਚਾ ਅਤੇ ਵਿਸ਼ਵਾਸ ਦੀ ਤੀਰਥ ਯਾਤਰਾ ਬਣ ਗਿਆ। ਮੈਨੂੰ ਪਤਾ ਸੀ ਕਿ ਮਸੀਹ ਵਿੱਚ ਵਿਸ਼ਵਾਸ ਦੁਆਰਾ ਮੈਨੂੰ ਬਹੁਤ ਸ਼ਾਂਤੀ ਅਤੇ ਅਨੰਦ ਮਿਲਿਆ ਸੀ। ਮੇਰਾ ਮਨ ਮੇਰੇ ਸਭਿਆਚਾਰ ਦੀ ਸਾਪੇਖਤਾ ਵਿਚ ਅਤੇ ਧਾਰਮਕ ਪ੍ਰਣਾਲੀਆਂ ਦੇ ਅੰਧਵਿਸ਼ਵਾਸ ਅਤੇ ਸੰਪਰਦਾਇਕ ਵਿਚ ਕੁਝ ਨਿਪੁੰਨਤਾ

ਚਾਹੁੰਦਾ ਸੀ। ਪ੍ਰਾਚੀਨ ਸਾਹਿਤਾਂ ਦੀ ਵਿਆਖਿਆ ਨੂੰ ਸਹੀ ਤਰੀਕੇ ਨਾਲ ਖੋਜ ਕਰਨ ਦੁਆਰਾ, ਮੈਂ ਆਪਣੀ ਇਤਿਹਾਸਿਕ, ਸਭਿਆਚਾਰਕ, ਸੰਪਰਦਾਇਕ ਅਤੇ ਅਨੁਭਵੀ ਪੱਖਪਾਤ ਨੂੰ ਦੇਖ ਕੇ ਹੈਰਾਨ ਸੀ। ਮੈਂ ਅਕਸਰ ਆਪਣੇ ਵਿਚਾਰਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਬਾਈਬਲ ਪੜ੍ਹਦਾ ਸੀ। ਮੈਂ ਬਾਈਬਲ ਨੂੰ ਆਪਣੀ ਅਸੁਰੱਖਿਆ ਅਤੇ ਅੜਚਣਾਂ ਦੀ ਪੁਸ਼ਟੀ ਕਰਦੇ ਹੋਏ ਦੂਸਰਿਆਂ ਉੱਤੇ ਧਰਮ-ਸਿਧਾਂਤ ਦਾ ਹਮਲਾ ਕਰਨ ਦੇ ਤੌਰ ਤੇ ਵਰਤਿਆ। ਇਹ ਅਨੁਭਵ ਮੇਰੇ ਲਈ ਬਹੁਤ ਦੁਖਦਾਈ ਸੀ!

ਹਾਲਾਂਕਿ ਮੈਂ ਕਦੀ ਵੀ ਪੂਰੀ ਤਰਾਂ ਨਾਲ ਬਾਹਰਮੁੱਖੀ ਨਹੀਂ ਬਣ ਸਕਦਾ, ਮੈਂ ਬਾਈਬਲ ਦਾ ਇਕ ਚੰਗਾ ਪਾਠਕ ਬਣ ਸਕਦਾ ਹਾਂ। ਮੈਂ ਆਪਣੇ ਪੱਖ-ਪਾਤ ਦੀ ਹਾਜ਼ਰੀ ਨੂੰ ਜਾਣਦੇ ਹੋਏ ਸੀਮਿਤ ਕਰ ਸਕਦਾ ਹਾਂ। ਮੈਂ ਉਨ੍ਹਾਂ ਪੱਖ-ਪਾਤਾਂ ਤੋਂ ਅਜੇ ਤੱਕ ਮੁਕਤ ਨਹੀਂ ਹਾਂ, ਪਰ ਮੈਂ ਆਪਣੀਆਂ ਕਮਜ਼ੋਰੀਆਂ ਦਾ ਸਾਮ੍ਹਣਾ ਕੀਤਾ ਹੈ। ਦੁਭਾਸ਼ੀਆ ਅਕਸਰ ਇਕ ਵਧੀਆ ਬਾਈਬਲ ਅਧਿਐਨ ਦਾ ਸਭ ਤੋਂ ਭੈੜਾ ਦੁਸ਼ਮਣ ਹੁੰਦਾ ਹੈ। ਆਓ ਮੈਨੂੰ ਕੁਝ ਪੂਰਵ-ਧਾਰਨਾਵਾਂ ਨੂੰ ਸੂਚੀਬੱਧ ਕਰਨ ਦੇਵੋ ਜੋ ਮੈਂ ਆਪਣੇ ਬਾਈਬਲ ਦੇ ਅਧਿਐਨ ਲਈ ਲਿਆਇਆ ਹਾਂ, ਤਾਂ ਜੋ ਤੁਸੀਂ, ਪਾਠਕ ਵੀ ਮੇਰੇ ਨਾਲ ਇਹਨਾਂ ਨੂੰ ਜਾਂਚੋ:

I. ਪੂਰਵ-ਧਾਰਨਾਵਾਂ


1. ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਇਕ ਪਰਮੇਸ਼ਰ ਦੇ ਪ੍ਰਕਾਸ਼ ਦੀ ਇੱਕੋ-ਇਕ ਪ੍ਰੋਫ਼ਾ ਹੈ। ਇਸ ਲਈ, ਇਸ ਦੀ ਵਿਆਖਿਆ ਖਾਸ ਇਤਿਹਾਸਕ ਮਾਹੌਲੇ ਵਿਚ ਮਨੁੱਖੀ ਲੇਖਕ ਦੁਆਰਾ ਇਸ ਦੇ ਅਸਲ ਦੈਵੀ ਇਰਾਦੇ ਦੀ ਰੋਸ਼ਨੀ ਵਿਚ ਕਰਨੀ ਚਾਹੀਦੀ ਹੈ।
2. ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਆਮ ਲੋਕਾਂ ਲਈ ਲਿਖੀ ਗਈ ਸੀ! ਪਰਮੇਸ਼ਰ ਨੇ ਸਾਡੇ ਨਾਲ ਗੱਲ ਕਰਨ ਲਈ ਸਾਡੇ ਇਤਿਹਾਸਕ ਅਤੇ ਸਭਿਆਚਾਰਕ ਸੰਦਰਭ ਵਿਚ ਅਨੁਕੂਲ ਕੀਤਾ। ਪਰਮੇਸ਼ਰ ਸੱਚਿਆਈ ਨੂੰ ਲੁਕਾਉਂਦੇ ਨਹੀਂ ਹਨ – ਉਹ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਸਮਝੀਏ। ਇਸ ਲਈ, ਇਸ ਦੀ ਵਿਆਖਿਆ ਜਦੋਂ ਇਸ ਨੂੰ ਲਿਖਿਆ ਗਿਆ ਸੀ ਉਹਨਾਂ ਦਿਨਾਂ ਦੀ ਰੋਸ਼ਨੀ ਵਿਚ ਕਰਨੀ ਚਾਹੀਦੀ ਹੈ, ਨਾ ਕਿ ਸਾਡੇ ਦਿਨਾਂ ਵਿਚ। ਬਾਈਬਲ ਦਾ ਅਰਥ ਸਾਡੇ ਲਈ ਉਹ ਕਦੇ ਨਹੀਂ ਹੋਣਾ ਚਾਹੀਦਾ ਜੋ ਉਸਦਾ ਦਾ ਉਹਨਾਂ ਲੋਕਾਂ ਲਈ ਨਹੀਂ ਸੀ ਜਿਨ੍ਹਾਂ ਨੇ ਪਹਿਲਾਂ ਇਸ ਨੂੰ ਪੜ੍ਹਿਆ ਜਾਂ ਸੁਣਿਆ ਸੀ। ਇਸ ਨੂੰ ਆਮ ਮਨੁੱਖੀ ਦਿਮਾਗ ਦੁਆਰਾ ਸਮਝਿਆ ਜਾ ਸਕਦਾ ਹੈ ਅਤੇ ਇਹ ਆਮ ਮਨੁੱਖੀ ਸੰਚਾਰਾਂ ਅਤੇ ਤਕਨੀਕਾਂ ਦੀ ਵਰਤੋਂ ਕਰਦੀ ਹੈ।
3. ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਦਾ ਇਕ ਸਾਂਝਾ ਸੰਦੇਸ਼ ਅਤੇ ਉਦੇਸ਼ ਹੈ। ਭਾਵੇਂ ਇਸ ਵਿੱਚ ਮੁਸ਼ਕਲ ਅਤੇ ਅਸਪੱਸ਼ਟ ਪੈਰੇ ਹਨ, ਇਹ ਆਪਣੇ ਆਪ ਦਾ ਖੰਡਨ ਨਹੀਂ ਕਰਦੀ। ਇਸ ਲਈ, ਬਾਈਬਲ ਦੀ ਸਭ ਤੋਂ ਵਧੀਆ ਦੁਭਾਸ਼ੀਆ ਬਾਈਬਲ ਹੀ ਹੈ।
4. ਮੇਰਾ ਮੰਨਣਾ ਹੈ ਕਿ ਹਰੇਕ ਪੈਰੇ ਦਾ (ਭਵਿੱਖਬਾਣੀਆਂ ਨੂੰ ਛੱਡ ਕੇ) ਅਸਲੀ ਅਤੇ ਪ੍ਰੀਤਿ ਲੇਖਕ ਦੇ ਇਰਾਦੇ ਦੇ ਅਧਾਰ ਤੇ ਕੇਵਲ ਇੱਕ ਹੀ ਅਰਥ ਹੈ। ਹਾਲਾਂਕਿ ਅਸੀਂ ਕਦੀ ਵੀ ਨਿਸ਼ਚਿਤ ਤੌਰ ਤੇ ਨਹੀਂ ਕਹਿ ਸਕਦੇ ਕਿ ਅਸੀਂ ਅਸਲੀ ਲੇਖਕ ਦੇ ਇਰਾਦੇ ਨੂੰ ਜਾਣਦੇ ਹਾਂ, ਬਹੁਤ ਸਾਰੇ ਸੰਕੇਤ ਇਸ ਦੀ ਦਿਸ਼ਾ ਵਿੱਚ ਦਰਸਾਉਂਦੇ ਹਨ:
 - a. ਸੰਦੇਸ਼ ਨੂੰ ਪ੍ਰਗਟ ਕਰਨ ਲਈ ਚੁਣੀ ਗਈ ਸ਼ੈਲੀ (ਸਾਹਿਤਿਕ ਕਿਸਮ)
 - b. ਇਤਿਹਾਸਕ ਮਾਹੌਲੇ ਅਤੇ/ਜਾਂ ਕਿਸੇ ਖਾਸ ਮੌਕੇ ਜਿਸ ਸਮੇਂ ਲਿਖਤ ਨੂੰ ਹਾਸਿਲ ਕੀਤਾ
 - c. ਸਾਰੀ ਪੁਸ਼ਤਕ ਦੀ ਸਾਹਿਤਕ ਇਕਾਈ ਦੇ ਸਾਹਿਤਕ ਪ੍ਰਸੰਗ
 - d. ਸਾਹਿਤਕ ਇਕਾਈਆਂ ਦੇ ਪਾਠ ਦਾ ਡਿਜ਼ਾਇਨ (ਰੂਪਰੇਖਾ) ਜਿਵੇਂ ਉਹ ਪੂਰੇ ਸੁਨੇਹੇ ਨਾਲ ਸਬੰਧਤ ਹਨ
 - e. ਸੰਦੇਸ਼ ਨੂੰ ਸੰਚਾਰ ਕਰਨ ਲਈ ਨਿਯੁਕਤ ਕੀਤੀਆਂ ਗਈਆਂ ਵਿਆਕਰਣ ਦੀਆਂ ਖਾਸ ਵਿਸ਼ੇਸ਼ਤਾਵਾਂ
 - f. ਸੰਦੇਸ਼ ਨੂੰ ਪੇਸ਼ ਕਰਨ ਲਈ ਚੁਣੇ ਗਏ ਸ਼ਬਦ

ਇਨ੍ਹਾਂ ਸਾਰੇ ਖੇਤਰਾਂ ਦਾ ਅਧਿਐਨ ਸਾਡੇ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਚੰਗੀ ਬਾਈਬਲ ਪੜ੍ਹਨ ਦੇ ਤਰੀਕੇ ਨੂੰ ਸਮਝਾਉਣ ਤੋਂ ਪਹਿਲਾਂ, ਮੈਂ ਅੱਜ ਦੀਆਂ ਕੁਝ ਅਨੁਚਿੰਤਿਤ ਵਿਧੀਆਂ ਦਾ ਵਰਣਨ ਕਰਨਾ ਚਾਹੁੰਦਾ ਹਾਂ ਜਿਹਨਾਂ ਨੇ ਵਿਆਖਿਆ ਦੀ ਇੰਨੀ ਜ਼ਿਆਦਾ ਵਿਵਿਧਤਾ ਕੀਤੀ ਹੈ, ਜਿਹਨਾਂ ਤੋਂ ਬਚਣਾ ਚਾਹੀਦਾ ਹੈ:


II. ਅਨੁਚਿਤ ਵਿਧੀਆਂ

1. ਬਾਈਬਲ ਦੀਆਂ ਪੁਸਤਕਾਂ ਦੇ ਸਾਹਿਤਕ ਸੰਦਰਭ ਨੂੰ ਅਣਡਿੱਠ ਕਰਨਾ ਅਤੇ ਹਰ ਇੱਕ ਵਾਕ, ਧਾਰਾ, ਜਾਂ ਵਿਅਕਤੀਗਤ ਸ਼ਬਦ ਦੀ ਵਰਤੋਂ ਕਰਨਾ, ਜੋ ਕਿ ਲੇਖਕ ਦੇ ਇਰਾਦੇ ਜਾਂ ਸੰਦਰਭ ਤੋਂ ਪਰੇ ਹੈ। ਇਸ ਨੂੰ ਅਕਸਰ “ਪਰੂਫ-ਟੈਕਸਟਿੰਗ” ਕਿਹਾ ਜਾਂਦਾ ਹੈ।
2. ਇਤਿਹਾਸਕ ਮਾਹੌਲੇ ਨੂੰ ਬਦਲ ਕੇ ਪੁਸਤਕਾਂ ਦੀ ਇਤਿਹਾਸਕ ਯੋਜਨਾ ਨੂੰ ਅਣਡਿੱਠ ਕਰਨਾ ਜਿਸ ਲਈ ਪਾਠ ਵਿਚ ਆਪਣੇ ਆਪ ਲਈ ਬਹੁਤ ਘੱਟ ਜਾਂ ਕੋਈ ਸਹਿਯੋਗ ਨਾ ਹੋਵੇ।
3. ਕਿਤਾਬਾਂ ਦੀ ਇਤਿਹਾਸਕ ਸਥਿਤੀ ਨੂੰ ਨਜ਼ਰ ਅੰਦਾਜ਼ ਕਰਨਾ ਅਤੇ ਇਸ ਨੂੰ ਤਰਾਂ ਪੜ੍ਹਨਾ ਜਿਵੇਂ ਇਹ ਸਵੇਰ ਦਾ ਅਖਬਾਰ ਹੈ ਜੋ ਮੁੱਖ ਤੌਰ ਤੇ ਆਧੁਨਿਕ ਮਸ਼ੀਨੀਆਂ ਲਈ ਲਿਖਿਆ ਗਿਆ ਹੈ।
4. ਕਿਸੇ ਦਾਰਸ਼ਨਿਕ/ਧਰਮ-ਸ਼ਾਸਤਰ ਦੇ ਸੰਦੇਸ਼ ਵਿਚ ਪਾਠ ਦਾ ਪੂਰਨ ਤੌਰ ਤੇ ਪਹਿਲੇ ਸਰੋਤਿਆਂ ਅਤੇ ਮੂਲ ਲੇਖਕ ਦੇ ਇਰਾਦੇ ਨਾਲ ਸੰਬੰਧ ਨਾ ਬਣਾ ਕੇ ਕਿਤਾਬਾਂ ਦੀ ਇਤਿਹਾਸਕ ਸਥਾਪਤੀ ਨੂੰ ਨਜ਼ਰ ਅੰਦਾਜ਼ ਕਰਨਾ।
5. ਆਪਣੇ ਧਰਮ ਸ਼ਾਸਤਰ, ਨਿੱਜੀ ਸਿਧਾਂਤ, ਜਾਂ ਸਮਕਾਲੀ ਮੁੱਦੇ ਨੂੰ ਅਸਲ ਲੇਖਕ ਦੇ ਉਦੇਸ਼ ਅਤੇ ਦੱਸੇ ਗਏ ਸੰਦੇਸ਼ ਨਾਲ ਸੰਬੰਧਤ ਬਣਾ ਕੇ ਅਸਲ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰਨਾ। ਇਹ ਵਰਤਾਰਾ ਅਕਸਰ ਪ੍ਰਚਾਰਕ ਦੇ ਅਧਿਕਾਰ ਨੂੰ ਸਥਾਪਤ ਕਰਨ ਲਈ ਬਾਈਬਲ ਅਧਿਐਨ ਨੂੰ ਇੱਕ ਸਾਧਨ ਦੇ ਤੌਰ ਤੇ ਵਰਤਦਾ ਹੈ। ਇਸ ਨੂੰ ਅਕਸਰ “ਅਧਿਐਨ ਕਰਨ ਵਾਲੇ ਦੇ ਜਵਾਬ” ਵਜੋਂ ਵਰਤਿਆ ਜਾਂਦਾ ਹੈ (“ਮੇਰੇ-ਲਈ-ਲਿਖਤ-ਦਾ-ਕੀ-ਮਤਲਬ-ਹੈ” ਵਿਆਖਿਆ)

ਮਨੁੱਖੀ ਸਾਰੀ ਲਿਖਤੀ ਵਿੱਚ ਘੱਟੋ ਘੱਟ ਤਿੰਨ ਸੰਬੰਧਤ ਭਾਗ ਮਿਲ ਸਕਦੇ ਹਨ:



ਪਿਛਲੇ ਸਮੇਂ ਵਿੱਚ, ਪੜ੍ਹਨ ਦੀਆਂ ਵੱਖਰੀਆਂ ਵੱਖਰੀਆਂ ਤਕਨੀਕਾਂ ਨੇ ਉੱਤੇ ਦਿੱਤੇ ਗਏ ਤਿੰਨ ਹਿੱਸਿਆਂ ਵਿੱਚੋਂ ਇੱਕ ਉੱਤੇ ਕੇਂਦ੍ਰਤ ਕੀਤਾ ਹੈ। ਪਰ ਸੱਚ ਵਿਚ ਬਾਈਬਲ ਦੀ ਅਨੋਖੀ ਪ੍ਰੇਰਣਾ ਦੀ ਪੁਸ਼ਟੀ ਕਰਨ ਲਈ, ਇਕ ਸੋਧਿਆ ਹੋਇਆ ਚਿੱਤਰ ਵਧੇਰੇ ਉਚਿਤ ਹੈ:



ਅਸਲ ਵਿਚ ਸਾਰੇ ਤਿੰਨ ਭਾਗਾਂ ਨੂੰ ਵਿਆਖਿਆ ਦੀ ਪ੍ਰਕ੍ਰਿਆ ਵਿਚ ਸ਼ਾਮਲ ਕਰਨਾ ਲਾਜ਼ਮੀ ਹੈ। ਤਸਦੀਕ ਦੇ ਉਦੇਸ਼ ਲਈ, ਮੇਰੀ ਵਿਆਖਿਆ ਪਹਿਲੇ ਦੋ ਭਾਗਾਂ 'ਤੇ ਕੇਂਦ੍ਰਤ ਹੈ: ਅਸਲੀ ਲੇਖਕ ਅਤੇ ਲਿਖਤ। ਮੈਂ ਸ਼ਾਇਦ ਉਨ੍ਹਾਂ ਦੁਰਵਿਵਹਾਰਾਂ 'ਤੇ ਪ੍ਰਤੀਕਰਮ ਕਰ ਰਿਹਾ ਹਾਂ ਜਿਹਨਾਂ ਨੂੰ ਮੈਂ ਵੇਖਿਆ ਹੈ (1) ਦੁਅਰਥੀ ਬਣਾਉਣਾ ਜਾਂ ਲਿਖਤਾਂ ਨੂੰ ਆਤਮਿਕ ਬਣਾਉਣਾ ਅਤੇ (2) “ਅਧਿਐਨ ਕਰਨ ਵਾਲੇ ਦਾ ਜਵਾਬ” (ਇਸ ਦਾ ਮੇਰੇ ਲਈ ਕੀ ਮਤਲਬ ਹੈ)। ਦੁਰਵਿਵਹਾਰ ਹਰ ਪੜ੍ਹਾਅ ਤੇ ਹੋ ਸਕਦਾ ਹੈ। ਸਾਨੂੰ ਹਮੇਸ਼ਾਂ ਆਪਣੇ ਮਨੋਰਥਾਂ, ਪੱਖਪਾਤਾਂ, ਤਕਨੀਕਾਂ ਅਤੇ ਪ੍ਰਯੋਗਾਂ ਦੀ

ਜਾਂਚ ਕਰਨੀ ਚਾਹੀਦੀ ਹੈ। ਪਰ ਅਸੀਂ ਉਨ੍ਹਾਂ ਦੀ ਜਾਂਚ ਕਿਵੇਂ ਕਰਾਂਗੇ ਕਿ ਜੇਕਰ ਵਿਆਖਿਆ ਦੀਆਂ ਕੋਈ ਸੀਮਾਵਾਂ, ਜਾਂ ਕੋਈ ਮਾਪਦੰਡ ਨਹੀਂ ਹੈ? ਇਹ ਉਹ ਸਥਾਨ ਹੈ ਜਿਥੇ ਪ੍ਰਮਾਣਿਕ ਇਰਾਦਾ ਅਤੇ ਲਿਖਤ ਦੀ ਬਣਤਰ ਮੈਨੂੰ ਸੰਭਵ ਜਾਇਜ਼ ਵਿਆਖਿਆਵਾਂ ਦੇ ਦਾਇਰੇ ਨੂੰ ਸੀਮਤ ਕਰਨ ਲਈ ਕੁਝ ਮਾਪਦੰਡ ਪ੍ਰਦਾਨ ਕਰਦੀ ਹੈ।

ਅਧਿਐਨ ਕਰਨ ਦੀਆਂ ਇਨ੍ਹਾਂ ਅਣਉਚਿਤ ਤਕਨੀਕਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਚੰਗੀ ਬਾਈਬਲ ਅਧਿਐਨ ਅਤੇ ਵਿਆਖਿਆ ਕਰਨ ਲਈ ਕੁਝ ਸੰਭਵ ਤਰੀਕੇ ਕੀ ਹਨ ਜੋ ਤਸਦੀਕ ਅਤੇ ਇਕਸਾਰਤਾ ਨੂੰ ਪੇਸ਼ ਕਰਦੇ ਹਨ?

III. ਚੰਗੇ ਬਾਈਬਲ ਅਧਿਐਨ ਦੇ ਸੰਭਵ ਤਰੀਕੇ

ਇਸ ਸਮੇਂ ਮੈਂ ਕਿਸੇ ਵਿਸ਼ੇਸ਼ ਸ਼ੈਲੀਆਂ ਦੀ ਵਿਆਖਿਆ ਕਰਨ ਦੀਆਂ ਵਿਲੱਖਣ ਤਕਨੀਕਾਂ ਬਾਰੇ ਵਿਚਾਰ ਨਹੀਂ ਕਰ ਰਿਹਾ ਪਰ ਬਾਈਬਲ ਦੀਆਂ ਸਾਰੀਆਂ ਲਿਖਤਾਂ ਦੇ ਆਮ ਵਿਖਿਆਤਮਿਕ ਸਿਧਾਂਤਾਂ ਪ੍ਰਮਾਣਾਂ ਲਈ। ਸਧਾਰਣ-ਵਿਸ਼ਲੇਸ਼ਣ ਤਰੀਕਿਆਂ ਬਾਰੇ ਇਕ ਚੰਗੀ ਕਿਤਾਬ *How To Read The Bible For All Its Worth* ਹੈ ਜੋ ਕਿ Gordon Fee ਅਤੇ Douglas Stuart ਦੁਆਰਾ ਲਿਖੀ ਗਈ ਅਤੇ Zondervan ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ।

ਮੇਰੀ ਕਾਰਜਵਿਧੀ ਸ਼ੁਰੂਆਤ ਵਿੱਚ ਪਾਠਕ ਉੱਤੇ ਧਿਆਨ ਕੇਂਦਰਿਤ ਕਰਦੀ ਹੈ ਜੋ ਪਵਿੱਤਰ ਆਤਮਾ ਨੂੰ ਉਸ ਦੇ ਜੀਵਨ ਵਿਚ ਚਾਰ ਵਿਅਕਤੀਗਤ ਅਧਿਐਨ ਚੱਕਰਾਂ ਦੁਆਰਾ ਬਾਈਬਲ ਨੂੰ ਉਸ ਦੇ ਜੀਵਨ ਵਿਚ ਪ੍ਰਕਾਸ਼ਮਾਨ ਕਰਨ ਦੀ ਆਗਿਆ ਦਿੰਦੀ ਹੈ। ਇਹ ਆਤਮਾ, ਲਿਖਤ ਅਤੇ ਪਾਠਕ ਨੂੰ ਪ੍ਰਥਮ ਬਣਾਉਂਦੀ ਹੈ, ਇਹ ਪਾਠਕਾਂ ਨੂੰ ਟੀਕਾਕਾਰਾਂ ਦੁਆਰਾ ਬੋਲੇ ਪ੍ਰਭਾਵਾਂ ਤੋਂ ਵੀ ਬਚਾਉਂਦੀ ਹੈ। ਮੈਂ ਅਜਿਹਾ ਕਹਿੰਦੇ ਸੁਣਿਆ ਹੈ: “ਬਾਈਬਲ ਟੀਕੇਆਂ ਤੇ ਬਹੁਤ ਜ਼ਿਆਦਾ ਰੋਸ਼ਨੀ ਪਾਉਂਦੀ ਹੈ।” ਇਸ ਦਾ ਅਰਥ ਇਹ ਨਹੀਂ ਹੈ ਕਿ ਅਧਿਐਨ ਕਰਨ ਵਾਲਿਆਂ ਦੀ ਸਮੱਗਰੀ ਬਾਰੇ ਇਕ ਨਿਰਾਸ਼ਾਜਨਕ ਟਿੱਪਣੀ, ਹਾਲਾਂਕਿ ਉਨ੍ਹਾਂ ਦੀ ਵਰਤੋਂ ਲਈ ਇਕ ਦਲੀਲ ਹੈ।

ਸਾਨੂੰ ਲਿਖਤ ਤੋਂ ਹੀ ਆਪਣੀਆਂ ਵਿਆਖਿਆਵਾਂ ਦਾ ਸਮਰਥਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਘੱਟੋ ਘੱਟ ਪੰਜ ਸੀਮਤ ਖੇਤਰ ਤਸਦੀਕ ਪ੍ਰਦਾਨ ਕਰਦੇ ਹਨ:

1. ਇਤਿਹਾਸਕ ਯੋਜਨਾ
2. ਸਾਹਿਤਕ ਪ੍ਰਸੰਗ
3. ਵਿਆਕਰਣ (ਵਾਕ-ਰਚਨਾ)
4. ਸਮਕਾਲੀ ਸ਼ਬਦਾਂ ਦੀ ਵਰਤੋਂ
5. ਸੰਬੰਧਤ ਮਿਲਦੇ ਜੁਲਦੇ ਪੈਰੇ
6. ਕਿਸਮ

ਸਾਨੂੰ ਆਪਣੀਆਂ ਵਿਆਖਿਆਵਾਂ ਦੇ ਪਿੱਛੇ ਕਾਰਨ ਅਤੇ ਤਰਕ ਪ੍ਰਦਾਨ ਕਰਨ ਦੇ ਯੋਗ ਹੋਣ ਦੀ ਲੋੜ ਹੈ। ਸਾਡੇ ਵਿਸ਼ਵਾਸ ਅਤੇ ਅਭਿਆਸ ਦਾ ਸਰੋਤ ਕੇਵਲ ਬਾਈਬਲ ਹੈ। ਅਫਸੋਸ ਦੀ ਗੱਲ ਇਹ ਹੈ ਕਿ ਅਕਸਰ ਮਸੀਹੀ ਲੋਕ ਇਸ ਬਾਰੇ ਸਹਿਮਤ ਨਹੀਂ ਹੁੰਦੇ ਕਿ ਇਹ ਕੀ ਸਿਖਾਉਂਦੀ ਹੈ ਜਾਂ ਪੁਸ਼ਟੀ ਕਰਦੀ ਹੈ। ਹੇਠ ਲਿਖੇ ਚਾਰ ਅਧਿਐਨ ਚੱਕਰ ਵਿਆਖਿਆਤਮਕ ਸੂਝ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ:

1. ਪਹਿਲਾ ਅਧਿਐਨ ਚੱਕਰ
 - a. ਕਿਸੇ ਕਿਤਾਬ ਨੂੰ ਇਕੋ ਵਾਰ ਵਿਚ ਪੜ੍ਹੋ। ਇਕ ਵਾਰ ਫਿਰ ਇਸ ਨੂੰ ਦੂਸਰੇ ਅਨੁਵਾਦ ਵਿਚ ਪੜ੍ਹੋ।
 - (1) ਸ਼ਬਦ-ਲਈ-ਸ਼ਬਦ (NKJV, NASB, NRSV)

(2) ਗਤੀਸ਼ੀਲ ਬਰਾਬਰ (TEV, JB)

(3) ਭਾਵ ਅਨੁਵਾਦ (Living Bible, Amplified Bible)

- b. ਪੂਰੀ ਲਿਖਤ ਦੇ ਕੇਂਦਰੀ ਉਦੇਸ਼ ਦੀ ਭਾਲ ਕਰੋ। ਇਸ ਦੇ ਵਿਸ਼ਾ-ਵਸਤੂ ਦੀ ਪਛਾਣ ਕਰੋ।
- c. ਕਿਸੇ ਸਾਹਿਤਕ ਇਕਾਈ, ਅਧਿਆਏ, ਪੈਰੇ ਜਾਂ ਇਕ ਵਾਕ ਜੋ ਕਿ ਇਸ ਕੇਂਦਰੀ ਉਦੇਸ਼ ਜਾਂ ਵਿਸ਼ਾ-ਵਸਤੂ ਨੂੰ ਸਪੱਸ਼ਟ ਤੌਰ 'ਤੇ ਜ਼ਾਹਰ ਕਰਦਾ ਹੈ ਨੂੰ (ਜੇ ਸੰਭਵ ਹੋਵੇ ਤਾਂ) ਅਲੱਗ ਕਰ ਲਓ।
- d. ਪ੍ਰਮੁੱਖ ਸਾਹਿਤਕ ਸ਼੍ਰੇਣੀ ਦੀ ਪਛਾਣ ਕਰੋ

(1) ਪੁਰਾਣਾ ਨੇਮ

- a) ਇਬਰਾਨੀ ਵਰਣਨ
- b) ਇਬਰਾਨੀ ਕਵਿਤਾ (ਵਿਸਡਮਲਿਟਰੇਚਰ, ਜ਼ਬੂਰ)
- c) ਇਬਰਾਨੀਭਵਿਖਵਾਈ (ਵਾਰਤਕ, ਕਵਿਤਾ)
- d) ਬਿਵਸਥਾ ਵਿਧੀ

(2) ਨਵਾਂ ਨੇਮ

- a) ਵਰਣਨ (ਇੰਜੀਲਾਂ, ਰਸੂਲਾਂ ਦੇ ਕਰਤੱਬ)
- b) ਦ੍ਰਿਸ਼ਟਾਂਤ (ਇੰਜੀਲਾਂ)
- c) ਪੱਤਰ/ਪੱਤਰੀਆਂ
- d) ਸਾਹਿੱਤਕਾਰੀ ਸਾਹਿਤ

2. ਦੂਸਰਾ ਅਧਿਐਨ ਚੱਕਰ

- a. ਪ੍ਰਮੁੱਖ ਵਿਸ਼ਿਆਂ ਜਾਂ ਵਿਸ਼ਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਿਆਂ ਪੂਰੀ ਕਿਤਾਬ ਦੁਬਾਰਾ ਪੜ੍ਹੋ।
- b. ਪ੍ਰਮੁੱਖ ਵਿਸ਼ਿਆਂ ਦੀ ਰੂਪ ਰੇਖਾ ਬਣਾਓ ਅਤੇ ਉਹਨਾਂ ਦੇ ਸੰਖੇਪਾਂ ਨੂੰ ਸਧਾਰਣ ਰੂਪ ਵਿਚ ਲਿਖੋ।
- c. ਅਧਿਐਨ ਤਰੀਕੇ ਨਾਲ ਆਪਣੇ ਉਦੇਸ਼ ਨੂੰ ਬਿਆਨ ਅਤੇ ਵਿਆਪਕ ਰੂਪਰੇਖਾ ਦੀ ਜਾਂਚ ਕਰੋ।

3. ਤੀਸਰਾ ਅਧਿਐਨ ਚੱਕਰ

- a. ਇਤਿਹਾਸਕ ਸਥਿਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਿਆਂ ਅਤੇ ਬਾਈਬਲ ਦੀ ਆਪਣੀ ਕਿਤਾਬ ਨੂੰ ਲਿਖਣ ਲਈ ਖਾਸ ਮੌਕੇ ਦੀ ਪਛਾਣ ਕਰਨ ਲਈ, ਪੂਰੀ ਕਿਤਾਬ ਨੂੰ ਦੁਬਾਰਾ ਪੜ੍ਹੋ।
- b. ਬਾਈਬਲ ਦੀਆਂ ਕਿਤਾਬਾਂ ਵਿਚ ਲਿਖੀਆਂ ਇਤਿਹਾਸਕ ਚੀਜ਼ਾਂ ਦੀ ਸੂਚੀ ਬਣਾਓ
 - (1) ਲੇਖਕ
 - (2) ਤਰੀਕ/ਮਿਤੀ
 - (3) ਪ੍ਰਾਪਤਕਰਤਾ
 - (4) ਲਿਖਣ ਦੇ ਵਿਸ਼ੇਸ਼ ਕਾਰਨ
 - (5) ਸਭਿਆਚਾਰਕ ਸਥਾਪਨਾ ਦੇ ਉਹ ਪਹਿਲੂ ਜੋ ਲਿਖਤ ਦੇ ਉਦੇਸ਼ ਨਾਲ ਸੰਬੰਧਿਤ ਹਨ
 - (6) ਇਤਿਹਾਸਕ ਲੋਕਾਂ ਅਤੇ ਘਟਨਾਵਾਂ ਦਾ ਹਵਾਲਾ
- c. ਬਾਈਬਲ ਦੀ ਕਿਤਾਬ ਦੇ ਉਸ ਹਿੱਸੇ ਲਈ ਜਿਸ ਦੀ ਤੁਸੀਂ ਵਿਆਖਿਆ ਕਰ ਰਹੇ ਹੋ ਉਸ ਲਈ ਆਪਣੀ ਰੂਪਰੇਖਾ ਨੂੰ ਪੈਰਾਗ੍ਰਾਫ ਦੇ ਪੱਧਰ ਤਕ ਫੈਲਾਓ। ਸਾਹਿਤਕ ਇਕਾਈ ਨੂੰ ਹਮੇਸ਼ਾਂ ਪਛਾਣੋ ਅਤੇ ਉਸ ਦੀ ਰੂਪ ਰੇਖਾ ਬਣਾਓ। ਇਹ

ਕਈ ਅਧਿਆਏ ਜਾਂ ਪੈਰੇ ਹੋ ਸਕਦੇ ਹਨ। ਇਹ ਤੁਹਾਨੂੰ ਅਸਲ ਲੇਖਕ ਦੇ ਤਰਕ ਅਤੇ ਲਿਖਤ ਦੀ ਬਣਤਰ ਦੀ ਪਾਲਣਾ ਕਰਨ ਦੇ ਯੋਗ ਬਣਾਉਂਦਾ ਹੈ।

d. ਅਧਿਐਨ ਮਦਦ ਦੀ ਵਰਤੋਂ ਕਰਕੇ ਆਪਣੀ ਇਤਿਹਾਸਕ ਸਥਾਪਨਾ ਦੀ ਜਾਂਚ ਕਰੋ।

4. ਚੌਥਾ ਅਧਿਐਨ ਚੱਕਰ

a. ਵਿਸ਼ੇਸ਼ ਸਾਹਿਤਕ ਇਕਾਈ ਨੂੰ ਦੂਸਰੇ ਅਨੁਵਾਦਾਂ ਵਿਚ ਦੁਬਾਰਾ ਪੜ੍ਹੋ

(1) ਸ਼ਬਦ-ਲਈ-ਸ਼ਬਦ (NKJV, NASB, NRSV)

(2) ਗਤੀਸ਼ੀਲ ਬਰਾਬਰ (TEV, JB)

(3) ਭਾਵ ਅਨੁਵਾਦ (Living Bible, Amplified Bible)

b. ਸਾਹਿਤਕ ਜਾਂ ਵਿਆਕਰਨਿਕ ਢਾਂਚਿਆਂ ਦੀ ਭਾਲ ਕਰੋ

(1) ਦੁਹਰਾਏ ਵਾਕਾਂਸ਼, ਅਫਸੀਆਂ 1:6,12,14

(2) ਦੁਹਰਾਈ ਵਿਆਕਰਣ ਬਣਤਰ, ਰੋਮੀਆਂ ਨੂੰ. 8:31

(3) ਵੱਖਰੀਆਂ ਧਾਰਨਾਵਾਂ

c. ਹੇਠ ਲਿਖੀਆਂ ਦੀ ਸੂਚੀ ਬਣਾਓ

(1) ਮਹੱਤਵਪੂਰਨ ਸ਼ਬਦ

(2) ਅਸਾਧਾਰਣ ਸ਼ਬਦ

(3) ਮਹੱਤਵਪੂਰਣ ਵਿਆਕਰਣ ਬਣਤਰ

(4) ਖਾਸ ਕਰਕੇ ਮੁਸ਼ਕਲ ਸ਼ਬਦ, ਧਾਰਾਵਾਂ ਅਤੇ ਵਾਕ

d. ਸੰਬੰਧਤ ਮਿਲਦੇ ਜੁਲਦੇ ਪੈਰਿਆਂ ਦੀ ਭਾਲ ਕਰੋ

(1) ਆਪਣੇ ਵਿਸ਼ੇ ਤੇ ਸਪੱਸ਼ਟ ਤੌਰ 'ਤੇ ਪੜ੍ਹਾਉਣ ਵਾਲੇ ਹਵਾਲੇ ਦੀ ਭਾਲ ਕਰੋ a) “ਵਿਧੀਗਤ ਧਰਮ ਸ਼ਾਸਤਰ” ਕਿਤਾਬਾਂ b) ਹਵਾਲਾ ਦਿੰਦੇ ਹੋਏ ਬਾਈਬਲਾਂ ਦੀ ਵਰਤੋਂ ਕਰਦਿਆਂ c) ਆਇਤਾਂ

(2) ਆਪਣੇ ਵਿਸ਼ੇ ਦੇ ਅੰਦਰ ਇੱਕ ਸੰਭਾਵਤ ਵਿਗਾੜ ਦੀ ਜੋੜੀ ਦੀ ਭਾਲ ਕਰੋ। ਬਾਈਬਲ ਦੀਆਂ ਕਈ ਸੱਚਾਈਆਂ ਦਵੰਦਵਾਦੀ ਜੋੜਿਆਂ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ; ਬਹੁਤ ਸਾਰੇ ਪ੍ਰਮੁੱਖ ਵਿਰੋਧਤਾਈ ਬਾਈਬਲ ਦੇ ਤਣਾਅ ਦੇ ਅੱਧੇ ਪ੍ਰਮਾਣ-ਲਿਖਤ ਤੋਂ ਆਉਂਦੇ ਹਨ। ਸਾਰੀ ਬਾਈਬਲ ਪ੍ਰੇਰਿਤ ਹੈ, ਅਤੇ ਸਾਨੂੰ ਆਪਣੀ ਵਿਆਖਿਆ ਵਿਚ ਬਾਈਬਲ ਸੰਤੁਲਨ ਪ੍ਰਦਾਨ ਕਰਨ ਲਈ ਇਸ ਦੇ ਸੰਪੂਰਨ ਸੰਦੇਸ਼ ਦੀ ਭਾਲ ਕਰਨੀ ਚਾਹੀਦੀ ਹੈ।

(3) ਸਮਾਨ ਕਿਤਾਬ, ਸਮਾਨ ਲੇਖਕ ਜਾਂ ਇਕੋ ਸ਼੍ਰੇਣੀ ਦੇ ਅੰਦਰ ਸਮਾਨਤਾਵਾਂ ਦੀ ਭਾਲ ਕਰੋ; ਬਾਈਬਲ ਆਪ ਹੀ ਸਭ ਤੋਂ ਵਧੀਆ ਦੁਭਾਸ਼ੀਆਂ ਹੈ ਕਿਉਂਕਿ ਇਸਦਾ ਇਕ ਲੇਖਕ ਹੈ, ਪਵਿੱਤਰ ਆਤਮਾ।

e. ਇਤਿਹਾਸਕ ਸਥਾਪਨਾ ਅਤੇ ਅਵਸਰਾਂ ਬਾਰੇ ਆਪਣੇ ਵਿਚਾਰਾਂ ਦੀ ਜਾਂਚ ਕਰਨ ਲਈ ਅਧਿਐਨ ਕਰਨ ਵਾਲੇ ਤਰੀਕਿਆਂ ਦੀ ਵਰਤੋਂ ਕਰੋ

(1) ਅਧਿਐਨ ਬਾਈਬਲਾਂ

(2) ਬਾਈਬਲ ਐਨਸਾਇਕਲੋਪੀਡੀਆ, ਕੋਸ਼ ਅਤੇ ਸ਼ਬਦ ਕੋਸ਼

(3) ਬਾਈਬਲ ਅਸਥਾਪਨ

(4) ਬਾਈਬਲ ਟੀਕੇ (ਆਪਣੇ ਅਧਿਐਨ ਦੇ ਇਸ ਬਿੰਦੂ ਤੇ, ਵਿਸ਼ਵਾਸੀ ਭਾਈਚਾਰੇ ਨੂੰ, ਪਿਛਲੇ ਅਤੇ ਮੌਜੂਦਾ ਨੂੰ, ਤੁਹਾਡੀ ਨਿੱਜੀ ਅਧਿਐਨ ਵਿੱਚ ਸਹਾਇਤਾ ਅਤੇ ਸਹੀ ਕਰਨ ਦੀ ਆਗਿਆ ਦਿਓ)

IV. ਬਾਈਬਲ ਵਿਆਖਿਆ ਦਾ ਲਾਗੂ ਕਰਨਾ

ਹੁਣ ਅਸੀਂ ਲਾਗੂ ਕਰਨਾ ਨੂੰ ਦੇਖਾਂਗੇ। ਤੁਸੀਂ ਪਾਠ ਨੂੰ ਇਸਦੀ ਅਸਲ ਸਥਾਪਨਾ ਵਿਚ ਸਮਝਣ ਲਈ ਸਮਾਂ ਕਢਿਆ ਹੈ; ਹੁਣ ਤੁਹਾਨੂੰ ਇਸ ਨੂੰ ਆਪਣੇ ਜੀਵਨ ਵਿਚ, ਆਪਣੇ ਸਭਿਆਚਾਰ ਤੇ ਲਾਗੂ ਕਰਨਾ ਚਾਹੀਦਾ ਹੈ। ਮੈਂ ਬਾਈਬਲ ਦੇ ਅਧਿਕਾਰ ਨੂੰ ਪਰਿਭਾਸ਼ਤ ਕਰਦਾ ਹਾਂ ਕਿ “ਮੂਲ ਬਾਈਬਲ ਦਾ ਲੇਖਕ ਆਪਣੇ ਦਿਨਾਂ ਵਿਚ ਕੀ ਕਹਿ ਰਿਹਾ ਸੀ ਅਤੇ ਅਸੀਂ ਉਸ ਸੱਚ ਨੂੰ ਆਪਣੇ ਜ਼ਮਾਨੇ ਤੇ ਲਾਗੂ ਕਰ ਰਹੇ ਹਾਂ”

ਲਾਗੂ ਕਰਨਾ ਨੂੰ ਮੂਲ ਲੇਖਕ ਦੀ ਵਿਆਖਿਆ ਦੇ ਇਰਾਦੇ ਦੀ ਸਮੇਂ ਸਿਰ ਅਤੇ ਤਰਕ ਨਾਲ ਪਾਲਣਾ ਕਰਨੀ ਚਾਹੀਦੀ ਹੈ। ਜਦੋਂ ਤਕ ਸਾਨੂੰ ਇਹ ਨਹੀਂ ਪਤਾ ਲਗ ਜਾਂਦਾ ਕਿ ਜਦੋਂ ਬਾਈਬਲ ਦੇ ਕਿਸੇ ਹਵਾਲੇ ਨੂੰ ਲਿਖਿਆ ਗਿਆ ਸੀ, ਉਸ ਸਮੇਂ ਉਸ ਦਾ ਕੀ ਅਰਥ ਸੀ, ਅਸੀਂ ਬਾਈਬਲ ਦੇ ਹਵਾਲੇ ਨੂੰ ਆਪਣੇ ਦਿਨਾਂ ਵਿਚ ਲਾਗੂ ਨਹੀਂ ਕਰ ਸਕਦੇ! ਕਿਸੇ ਬਾਈਬਲ ਪੈਰੇ ਦਾ ਅਰਥ ਇਹ ਨਹੀਂ ਹੋਣਾ ਚਾਹੀਦਾ ਜਿਸਦਾ ਕਦੇ ਕੋਈ ਅਰਥ ਹੋਇਆ ਹੀ ਨਹੀਂ ਸੀ!

ਤੁਹਾਡੀ ਵਿਸਤ੍ਰਿਤ ਰੂਪਰੇਖਾ, ਪੈਰਿਆਂ ਦੇ ਪੱਧਰ (ਅਧਿਐਨ ਚੱਕਰ #3), ਤੁਹਾਡੀ ਮਾਰਗਦਰਸ਼ਕ ਹੋਵੇਗੀ। ਲਾਗੂ ਕਰਨਾ ਸ਼ਬਦ ਦੇ ਪੱਧਰ 'ਤੇ ਨਹੀਂ ਪਰ ਪੈਰਾ ਪੱਧਰ 'ਤੇ ਕੀਤੀ ਜਾਣੀ ਚਾਹੀਦੀ ਹੈ। ਸ਼ਬਦਾਂ ਦੇ; ਧਾਰਾਵਾਂ ਦੇ ਅਤੇ ਵਾਕਾਂ ਦੇ ਅਰਥ ਕੇਵਲ ਪ੍ਰਸੰਗ ਵਿੱਚ ਹੁੰਦੇ ਹਨ। ਵਿਆਖਿਆ ਦੀ ਪ੍ਰਕਿਰਿਆ ਵਿਚ ਸ਼ਾਮਲ ਇਕੋ ਪ੍ਰੇਰਿਤ ਵਿਅਕਤੀ ਕੇਵਲ ਅਸਲ ਲੇਖਕ ਹੈ। ਕੇਵਲ ਪਵਿੱਤਰ ਆਤਮਾ ਦੇ ਪ੍ਰਕਾਸ਼ ਦੁਆਰਾ ਅਸੀਂ ਲੇਖਕ ਦੀ ਅਗਵਾਈ ਦੀ ਪਾਲਣਾ ਕਰਦੇ ਹਾਂ। ਪਰ ਪ੍ਰਕਾਸ਼ ਪ੍ਰੇਰਣਾ ਨਹੀਂ ਹੈ। “ਪ੍ਰਭੂ ਇਸ ਤਰ੍ਹਾਂ ਕਹਿੰਦਾ ਹੈ” ਕਹਿਣ ਲਈ, ਸਾਨੂੰ ਅਸਲ ਲੇਖਕ ਦੇ ਇਰਾਦੇ ਦੀ ਪਾਲਣਾ ਕਰਨੀ ਚਾਹੀਦੀ ਹੈ। ਲਾਗੂ ਕਰਨਾ ਖਾਸ ਤੌਰ 'ਤੇ ਪੂਰੀ ਲਿਖਤ ਦੇ ਖਾਸ ਉਦੇਸ਼, ਵਿਸ਼ੇਸ਼ ਸਾਹਿਤਕ ਇਕਾਈ ਅਤੇ ਪੈਰਾ ਪੱਧਰ ਦੇ ਵਿਚਾਰ ਵਿਕਾਸ ਨਾਲ ਸੰਬੰਧਤ ਹੋਣਾ ਚਾਹੀਦਾ ਹੈ।

ਸਾਡੇ ਦਿਨਾਂ ਦੇ ਮੁੱਦਿਆਂ ਨੂੰ ਬਾਈਬਲ ਦੀ ਵਿਆਖਿਆ ਨਾ ਕਰਨ ਦਿਓ; ਹਾਲਾਂਕਿ ਬਾਈਬਲ ਨੂੰ ਬੋਲਣ ਦਿਓ! ਇਸ ਲਈ ਸਾਨੂੰ ਲਿਖਤ ਤੋਂ ਸਿਧਾਂਤ ਕੱਢਣ ਦੀ ਲੋੜ ਹੋ ਸਕਦੀ ਹੈ। ਇਹ ਸਹੀ ਹੈ ਜੇ ਪਾਠ ਕਿਸੇ ਸਿਧਾਂਤ ਦਾ ਸਮਰਥਨ ਕਰਦਾ ਹੈ। ਅਫ਼ਸੋਸ ਦੀ ਗੱਲ ਇਹ ਕਿ, ਬਹੁਤ ਵਾਰ ਸਾਡੇ ਸਿਧਾਂਤ ਕੇਵਲ “ਸਾਡੇ” ਸਿਧਾਂਤ ਹੀ ਹੁੰਦੇ ਹਨ, - ਲਿੱਖਤ ਦੇ ਸਿਧਾਂਤ ਨਹੀਂ।

ਬਾਈਬਲ ਨੂੰ ਲਾਗੂ ਕਰਨ ਵੇਲੇ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ (ਭਵਿੱਖਬਾਣੀ ਤੋਂ ਇਲਾਵਾ) ਬਾਈਬਲ ਦੇ ਪਾਠ ਦਾ ਕੇਵਲ ਇਕੋ ਅਤੇ ਕੇਵਲ ਇਕੋ ਸਹੀ ਅਰਥ ਹੈ। ਇਹ ਅਰਥ ਅਸਲ ਲੇਖਕ ਦੇ ਉਦੇਸ਼ ਨਾਲ ਸੰਬੰਧਿਤ ਹੈ ਕਿਉਂਕਿ ਉਸਨੇ ਆਪਣੇ ਸਮੇਂ ਵਿੱਚ ਕਿਸੇ ਸੰਕਟ ਜਾਂ ਲੋੜ ਨੂੰ ਸੰਬੋਧਿਤ ਕੀਤਾ ਸੀ। ਇਸ ਇਕ ਅਰਥ ਨੂੰ ਕਈ ਸੰਭਾਵਤ ਉਪਯੋਗਾਂ ਲਈ ਲਾਗੂ ਕੀਤਾ ਜਾ ਸਕਦਾ ਹੈ। ਲਾਗੂ ਕਰਨਾ ਪ੍ਰਾਪਤਕਰਤਾ ਦੀਆਂ ਲੋੜਾਂ ਤੇ ਅਧਾਰਤ ਹੋਵੇਗਾ ਪਰ ਇਸ ਦਾ ਅਸਲ ਲੇਖਕ ਦੇ ਅਰਥਾਂ ਨਾਲ ਸੰਬੰਧ ਹੋਣਾ ਚਾਹੀਦਾ ਹੈ।

V. ਵਿਆਖਿਆ ਦਾ ਆਤਮਿਕ ਪਹਿਲੂ

ਹੁਣ ਤੱਕ ਮੈਂ ਵਿਆਖਿਆ ਅਤੇ ਲਾਗੂ ਕਰਨ ਵਿੱਚ ਸ਼ਾਮਲਤਾਰਕਕ ਪ੍ਰਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਹੁਣ ਮੈਨੂੰ ਵਿਆਖਿਆ ਦੇ ਰੂਹਾਨੀ ਪੱਖ ਬਾਰੇ ਸੰਖੇਪ ਨਾਲ ਗੱਲ ਕਰਨ ਦਿਓ। ਹੇਠ ਲਿਖੀ ਚੈੱਕਲਿਸਟ ਨਾਲ ਮੈਨੂੰ ਮਦਦ ਮਿਲੀ ਹੈ:

1. ਆਤਮਾ ਦੀ ਮਦਦ ਲਈ ਪ੍ਰਾਰਥਨਾ ਕਰੋ (ਤੁਲਨਾ ਕਰੋ 1 ਕੁਰਿੰਥੀਆਂ ਨੂੰ 1:26-2:16)।
2. ਆਪਣੀ ਨਿੱਜੀ ਮੁਆਫ਼ੀ ਅਤੇ ਜੇ ਪਾਪ ਤੁਸੀਂ ਅਨਜਾਣੇ ਵਿਚ ਕੀਤੇ ਹਨ, ਉਹਨਾਂ ਤੋਂ ਵੀ ਮੁਆਫ਼ੀ ਮੰਗੋ (ਤੁਲਨਾ ਕਰੋ 1 ਯਹੂਨਾ 1:9)।
3. ਪਰਮੇਸ਼ਰ ਨੂੰ ਜਾਣਨ ਦੀ ਵਧੇਰੇ ਇੱਛਾ ਲਈ ਪ੍ਰਾਰਥਨਾ ਕਰੋ (ਤੁਲਨਾ ਕਰੋ ਜ਼ਬੂਰ 19:7-14; 42:1ff.; 119:1ff).
4. ਕਿਸੇ ਨਵੀਂ ਸਮਝ ਨੂੰ ਆਪਣੇ ਜੀਵਨ ਵਿਚ ਉਸੇ ਸਮੇਂ ਲਾਗੂ ਕਰੋ।
5. ਨਿਮਰ ਅਤੇ ਸਿੱਖਣਯੋਗ ਬਣੋ।

ਤਰਕਸ਼ੀਲ ਪ੍ਰਕਿਰਿਆ ਅਤੇ ਪਵਿੱਤਰ ਆਤਮਾ ਦੀ ਆਤਮਿਕ ਅਗਵਾਈ ਦੇ ਵਿਚਕਾਰ ਸੰਤੁਲਨ ਬਣਾਉਣਾ ਬਹੁਤ ਔਖਾ ਹੈ। ਹੇਠਾਂ ਦਿੱਤੇ ਹਵਾਲਿਆਂ ਨੇ ਮੈਨੂੰ ਇਹਨਾਂ ਦੋਹਾਂ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਕੀਤੀ ਹੈ:

1. James W. Sire ਦੇ *Scripture Twisting* ਦੁਆਰਾ, ਪੰਨਾ 17-18:

“ਪ੍ਰਕਾਸ਼ ਪਰਮੇਸ਼ਰ ਦੇ ਲੋਕਾਂ ਦੇ ਦਿਮਾਗ ਵਿਚ ਆਉਂਦਾ ਹੈ, ਨਾ ਕਿ ਕੇਵਲ ਆਤਮਿਕ ਵਰਗ ਦੇ ਲੋਕਾਂ ਵਿਚ। ਬਾਈਬਲ ਵਿਚ ਮਸੀਹੀ ਧਰਮ ਵਿਚ ਕੋਈ ਗੁਰੂ ਸ਼੍ਰੇਣੀ ਨਹੀਂ ਹੈ, ਕੋਈ ਪ੍ਰਕਾਸ਼ ਦੇਣ ਵਾਲਾ ਨਹੀਂ, ਕੋਈ ਅਜਿਹਾ ਵਿਅਕਤੀ ਨਹੀਂ ਹੈ ਜਿਸ ਦੁਆਰਾ ਬਾਈਬਲ ਦੀ ਸਾਰੀ ਸਹੀ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ। ਅਤੇ ਇਸ ਤਰ੍ਹਾਂ, ਪਵਿੱਤਰ ਆਤਮਾ ਬੁੱਧੀ, ਗਿਆਨ ਅਤੇ ਆਤਮਿਕ ਸੂਝ ਦੇ ਵਿਸ਼ੇਸ਼ ਵਰਦਾਨ ਆਪਣੇ ਲੋਕਾਂ ਨੂੰ ਦਿੰਦਾ ਹੈ, ਉਹ ਇਨ੍ਹਾਂ ਬੁੱਧੀਮਾਨ ਮਸੀਹੀਆਂ ਨੂੰ ਇਹ ਵਰਦਾਨ ਪਰਮੇਸ਼ਰ ਦੇ ਵਚਨ ਵਿਚ ਅਧਿਕਾਰਤ ਦੁਭਾਸ਼ੀਏ ਹੋਣ ਲਈ ਨਹੀਂ ਸੌਂਪਦਾ। ਇਹ ਉਸ ਦੇ ਹਰੇਕ ਵਿਅਕਤੀ ਉੱਤੇ ਨਿਰਭਰ ਕਰਦਾ ਹੈ ਜੋ ਬਾਈਬਲ ਦੇ ਹਵਾਲੇ ਦੁਆਰਾ ਸਿੱਖਣਾ, ਨਿਰਣਾ ਅਤੇ ਸਮਝਣਾ ਚਾਹੁੰਦਾ ਹੈ ਜੋ ਕਿ ਉਹਨਾਂ ਲਈ ਵੀ ਅਧਿਕਾਰਤ ਦੇ ਰੂਪ ਵਿਚ ਕੰਮ ਕਰਦੀ ਹੈ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੇ ਖਾਸ ਵਰਦਾਨ ਦਿੱਤੇ ਹਨ। ਸੰਖੇਪ ਵਿੱਚ, ਸਾਰੀ ਕਿਤਾਬ ਵਿਚ ਮੇਰੀ ਇਹ ਧਾਰਨਾ ਹੈ ਕਿ ਬਾਈਬਲ ਸਾਰੀ ਮਨੁੱਖਤਾ ਲਈ ਪਰਮੇਸ਼ਰ ਦਾ ਸੱਚਾ ਪ੍ਰਕਾਸ਼ ਹੈ, ਕਿ ਇਹ ਉਹਨਾਂ ਸਾਰੇ ਮਾਮਲਿਆਂ ਬਾਰੇ ਸਾਡਾ ਉੱਤੇ ਅਧਿਕਾਰ ਹੈ ਜਿਸ ਬਾਰੇ ਇਹ ਦੱਸਦੀ ਹੈ ਕਿ ਇਹ ਕੋਈ ਰਹੱਸ ਨਹੀਂ ਹੈ ਪਰ ਹਰ ਸਭਿਆਚਾਰ ਵਿਚ ਇਸ ਨੂੰ ਆਮ ਲੋਕਾਂ ਦੁਆਰਾ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।”

2. Kierkegaard ਬਾਰੇ Bernard Ramm ਨੇ, *Protestant Biblical Interpretation* ਵਿਚ, ਪੰਨਾ. 75:

Kierkegaard ਅਨੁਸਾਰ ਵਿਆਕਰਣ ਸੰਬੰਧੀ, ਵਿਆਖਿਆਤਮਕ ਅਤੇ ਬਾਈਬਲ ਦਾ ਇਤਿਹਾਸਕ ਅਧਿਐਨ ਕਰਨਾ ਜ਼ਰੂਰੀ ਸੀ, ਪਰ ਬਾਈਬਲ ਦਾ ਸਹੀ ਅਧਿਐਨ ਕਰਨ ਲਈ। “ਬਾਈਬਲ ਨੂੰ ਪਰਮੇਸ਼ਰ ਦੇ ਵਚਨ ਵਜੋਂ ਪੜ੍ਹਨ ਲਈ ਜ਼ਰੂਰੀ ਹੈ ਕਿ ਇਕ ਵਿਅਕਤੀ ਇਸਨੂੰ ਆਪਣੇ ਦਿਲ ਨਾਲ, ਪੂਰਨ ਉਤਸੁਕਤਾ ਨਾਲ, ਪਰਮੇਸ਼ਰ ਨਾਲ ਗੱਲਬਾਤ ਕਰਦੇ ਹੋਏ ਪੜ੍ਹੇ। ਬਾਈਬਲ ਨੂੰ ਬਿਨਾਂ ਸੋਚੇ ਸਮਝੇ ਜਾਂ ਲਾਪਰਵਾਹੀ ਨਾਲ ਜਾਂ ਅਕਾਦਮਿਕ ਤੌਰ ਤੇ ਜਾਂ ਪੇਸ਼ੇਵਰ ਤੌਰ ਤੇ ਬਾਈਬਲ ਨੂੰ ਪੜ੍ਹਨਾ ਬਾਈਬਲ ਨੂੰ ਪਰਮੇਸ਼ਰ ਦੇ ਵਚਨ ਵਜੋਂ ਪੜ੍ਹਨਾ ਨਹੀਂ ਹੈ। ਜਦੋਂ ਕੋਈ ਬਾਈਬਲ ਨੂੰ ਇਕ ਪ੍ਰੇਮ ਪੱਤਰ ਦੇ ਰੂਪ ਵਿਚ ਪੜ੍ਹਦਾ ਹੈ ਤਦ ਉਹ ਇਸ ਨੂੰ ਪਰਮੇਸ਼ਰ ਦੇ ਵਚਨ ਦੇ ਰੂਪ ਵਿੱਚ ਪੜ੍ਹਦਾ ਹੈ।”

3. H. H. Rowley ਨੇ *The Relevance of the Bible*, ਪੰਨਾ 19:

“ਬਾਈਬਲ ਦੀ ਕੋਈ ਵੀ ਬੌਧਿਕ ਸਮਝ, ਭਾਵੇਂ ਉਹ ਪੂਰੀ ਹੈ, ਇਸ ਦੇ ਸਾਰੇ ਖਜ਼ਾਨਿਆਂ ਨੂੰ ਪ੍ਰਾਪਤ ਨਹੀਂ ਕਰ ਸਕਦੀ। ਇਹ ਅਜਿਹੀ ਸਮਝ ਤੋਂ ਨਫ਼ਰਤ ਨਹੀਂ ਕਰਦੀ ਕਿਉਂਕਿ ਇਹ ਪੂਰੀ ਸਮਝ ਲਈ ਜ਼ਰੂਰੀ ਹੈ। ਪਰ ਇਹ ਕਿਤਾਬ ਆਤਮਿਕ ਖਜ਼ਾਨਿਆਂ ਵੱਲ ਆਤਮਿਕ ਅਗਵਾਈ ਕਰਨ ਵਾਲੀ ਹੋਣੀ ਚਾਹੀਦੀ ਹੈ। ਅਤੇ ਉਸ ਆਤਮਿਕ ਸਮਝ ਲਈ ਬੌਧਿਕ ਚੇਤਨਾ ਸਭ ਤੋਂ ਵੱਧ ਜ਼ਰੂਰੀ ਹੈ। ਆਤਮਿਕ ਗੱਲਾਂ ਅਧਿਆਤਮਿਕ ਤੌਰ ਤੇ ਸਮਝੀਆਂ ਜਾਂਦੀਆਂ ਹਨ, ਅਤੇ ਬਾਈਬਲ ਦੇ ਵਿਦਿਆਰਥੀ ਨੂੰ ਇਹਨਾਂ ਨੂੰ ਗ੍ਰਹਿਣ ਕਰਨ ਲਈ ਅਧਿਆਤਮਿਕ ਰਵੱਈਏ ਦੀ ਲੋੜ ਹੈ, ਪਰਮੇਸ਼ਰ ਨੂੰ ਪਾਉਣ ਦੀ ਚਾਹ ਜੋ ਉਸ ਨੂੰ ਪਰਮੇਸ਼ਰ ਵੱਲ ਖਿੱਚੇ, ਤਾਂ ਜੋ ਉਹ ਆਪਣੇ ਵਿਗਿਆਨਕ ਰਵੱਈਏ ਤੋਂ ਉਠ ਕੇ ਇਸ ਕਿਤਾਬ ਦੀ ਮਹਾਨ ਸਚਿਆਈ ਨੂੰ ਪ੍ਰਾਪਤ ਕਰ ਸਕੇ।”

VI. ਇਸ ਟੀਕੇ ਦਾ ਤਰੀਕਾ

ਇਹ ਅਧਿਐਨ ਗਾਈਡ ਟੀਕਾ ਹੇਠ ਲਿਖੀਆਂ ਤਰੀਕਿਆਂ ਨਾਲ ਤੁਹਾਡੀ ਅਨੁਵਾਦ ਪ੍ਰਕਿਰਿਆਵਾਂ ਵਿੱਚ ਸਹਾਇਤਾ ਕਰੇਗਾ:

1. ਇਕ ਸੰਖੇਪ ਇਤਿਹਾਸਕ ਰੂਪ ਰੇਖਾ ਹਰੇਕ ਕਿਤਾਬ ਨੂੰ ਪੇਸ਼ ਕਰਦੀ ਹੈ। ਜਦੋਂ ਤੁਸੀਂ ਅਧਿਐਨ ਕਰ ਲਿਆ ਹੈ ਉਸ ਤੋਂ ਬਾਅਦ “ਅਧਿਐਨ ਚੱਕਰ #3” ਦੀ ਇਸ ਜਾਣਕਾਰੀ ਨੂੰ ਦੇਖੋ।

2. ਹਰੇਕ ਅਧਿਆਏ ਦੀ ਸ਼ੁਰੂਆਤ ਵਿੱਚ ਪ੍ਰਸੰਗਿਕ ਸਮਝ ਪ੍ਰਾਪਤ ਹੁੰਦੀ ਹੈ। ਇਹ ਤੁਹਾਨੂੰ ਇਹ ਦੇਖਣ ਵਿੱਚ ਸਹਾਇਤਾ ਕਰੇਗਾ ਕਿ ਸਾਹਿਤਕ ਇਕਾਈ ਦਾ ਢਾਂਚਾ ਕਿਵੇਂ ਬਣਦਾ ਹੈ।
3. ਹਰੇਕ ਅਧਿਆਏ ਜਾਂ ਪ੍ਰਮੁੱਖ ਸਾਹਿਤਕ ਇਕਾਈ ਦੇ ਸ਼ੁਰੂ ਵਿੱਚ ਪੈਰਾ ਭਾਗ ਅਤੇ ਉਹਨਾਂ ਦੇ ਵਰਣਨ ਯੋਗ ਸੁਰਖੀਆਂ ਕਈ ਆਧੁਨਿਕ ਅਨੁਵਾਦਾਂ ਬਾਰੇ ਲਿਖਿਆ ਹੋਇਆ ਹੈ:
 - a. *The United Bible Society Greek text*, fourth edition revised (UBS4)
 - b. *The New American Standard Bible*, 1995 Update (NASB)
 - c. *The New King James Version* (NKJV)
 - d. *The New Revised Standard Version* (NRSV)
 - e. *Today's English Version* (TEV)
 - f. *The New Jerusalem Bible* (NJB)

ਪੈਰਿਆਂ ਦੇ ਭਾਗ ਪ੍ਰੇਰਿਤ ਨਹੀਂ ਹਨ। ਉਨ੍ਹਾਂ ਨੂੰ ਪ੍ਰਸੰਗ ਤੋਂ ਪਤਾ ਲਗਾਇਆ ਜਾਣਾ ਚਾਹੀਦਾ ਹੈ। ਵੱਖਰੇ ਵੱਖਰੇ ਅਨੁਵਾਦ ਸਿਧਾਂਤ ਅਤੇ ਧਰਮ ਸ਼ਾਸਤਰੀ ਦ੍ਰਿਸ਼ਟੀ ਕੋਣ ਤੋਂ ਕਈ ਆਧੁਨਿਕ ਅਨੁਵਾਦਾਂ ਦੀ ਤੁਲਨਾ ਕਰਕੇ, ਅਸੀਂ ਮੂਲ ਲੇਖਕ ਦੀ ਸੋਚ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਹਾਂ। ਹਰੇਕ ਪੈਰੇ ਵਿੱਚ ਇੱਕ ਮੁੱਖ ਸਚਿਆਈ ਹੈ। ਇਸ ਨੂੰ “ਵਿਸ਼ਾ ਵਾਕ” ਜਾਂ “ਲਿਖਤ ਦਾ ਕੇਂਦਰੀ ਵਿਚਾਰ” ਕਿਹਾ ਜਾਂਦਾ ਹੈ। ਇਹ ਇੱਕ ਜੁੱਟ ਸੋਚ ਸਹੀ ਇਤਿਹਾਸਕ, ਵਿਆਕਰਨ ਸੰਬੰਧੀ ਵਿਆਖਿਆ ਦੀ ਕੁੰਜੀ ਹੈ। ਇੱਕ ਵਿਅਕਤੀ ਕਦੇ ਵੀ ਕਿਸੇ ਲਿਖਤ ਇੱਕ ਪੈਰੇ ਤੋਂ ਘੱਟ ਦੀ ਵਿਆਖਿਆ, ਸਿਖਿਆ ਜਾਂ ਉਪਦੇਸ਼ ਨਹੀਂ ਦੇਣਾ ਚਾਹੀਦਾ! ਇਹ ਵੀ ਯਾਦ ਰੱਖੋ ਕਿ ਹਰੇਕ ਪੈਰਾ ਇਸ ਦੇ ਆਲੇ ਦੁਆਲੇ ਦੇ ਪੈਰਿਆਂ ਨਾਲ ਸੰਬੰਧਿਤ ਹੈ। ਇਸੇ ਕਾਰਨ ਹੀ ਪੂਰੀ ਕਿਤਾਬ ਦੇ ਪੈਰਾਗ੍ਰਾਫ ਪੱਧਰ ਦੀ ਰੂਪ ਰੇਖਾ ਬਹੁਤ ਮਹੱਤਵਪੂਰਣ ਹੈ। ਸਾਨੂੰ ਮੂਲ ਪ੍ਰੇਰਿਤ ਲੇਖਕ ਦੁਆਰਾ ਸੰਬੋਧਿਤ ਕੀਤੇ ਵਿਸ਼ੇ ਦੇ ਤਰਕਪੂਰਨ ਪ੍ਰਵਾਹ ਦਾ ਪਾਲਣ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

4. ਬੋਥ ਦਾ ਟੀਕਾ ਵਿਆਖਿਆ ਕਰਨ ਲਈ ਇੱਕ ਆਇਤ ਤੋਂ ਆਇਤ ਤਰੀਕੇ ਦਾ ਇਸਤੇਮਾਲ ਕਰਦਾ ਹੈ। ਇਹ ਸਾਨੂੰ ਮੂਲ ਲੇਖਕ ਦੇ ਮਨੋਰਥ ਦੀ ਪਾਲਣਾ ਕਰਨ ਲਈ ਮਜ਼ਬੂਤ ਕਰਦਾ ਹੈ। ਟੀਕੇ ਦੇ ਨੋਟ ਕਈ ਖੇਤਰਾਂ ਦੁਆਰਾ ਜਾਣਕਾਰੀ ਪ੍ਰਦਾਨ ਕਰਦੇ ਹਨ:
 - a. ਸਾਹਿਤਕ ਪ੍ਰਸੰਗ
 - b. ਇਤਿਹਾਸਕ, ਸਭਿਆਚਾਰਕ ਸੂਝਾਂ
 - c. ਵਿਆਕਰਣ ਸੰਬੰਧੀ ਜਾਣਕਾਰੀ
 - d. ਸ਼ਬਦਾਂ ਦਾ ਅਧਿਐਨ
 - e. ਨਾਲ ਮਿਲਦੇ ਜੁਲਦੇ ਪੈਰੇ
5. ਟੀਕੇ ਦੇ ਕੁਝ ਭਾਗਾਂ ਤੇ, *New American Standard Version* (1995 ਅਪਡੇਟ) ਦਾ ਆਧੁਨਿਕ ਸੰਸਕਰਣਾਂ ਦੇ ਅਨੁਵਾਦ ਦੁਆਰਾ ਪੂਰਕ ਕੀਤਾ ਜਾਵੇਗਾ:
 - a. *The New King James Version* (NKJV), ਜੋ ਕਿ “Textus Receptus” ਦੇ ਪਾਠ ਖਰੜੇ ਰੂਪ ਦੀ ਪਾਲਣਾ ਕਰਦਾ ਹੈ।
 - b. *The New Revised Standard Version* (NRSV), ਜੋ ਨੈਸ਼ਨਲ ਕੌਂਸਲ ਆਫ ਚਰਚਸ ਆਫ *Revised Standard Version* ਦਾ ਸ਼ਬਦ ਤੋਂ ਸ਼ਬਦ-ਸੰਸ਼ੋਧਨ ਹੈ।
 - c. *The Today's English Version* (TEV), ਜੋ ਕਿ ਅਮੈਰੀਕਨ ਬਾਈਬਲ ਸੁਸਾਇਟੀ ਦਾ ਇੱਕ ਗਤੀਸ਼ੀਲ ਬਰਾਬਰ ਅਨੁਵਾਦ ਹੈ।
 - d. *The Jerusalem Bible* (JB), ਜੋ ਇੱਕ ਫ੍ਰੈਂਚ ਕੈਥੋਲਿਕ ਦਾ ਅੰਗਰੇਜ਼ੀ ਗਤੀਸ਼ੀਲ ਬਰਾਬਰ ਅਨੁਵਾਦ ਹੈ।

6. ਉਨ੍ਹਾਂ ਲਈ ਜੋ ਯੂਨਾਨੀ ਨਹੀਂ ਪੜ੍ਹ ਸਕਦੇ, ਅੰਗ੍ਰੇਜ਼ੀ ਅਨੁਵਾਦ ਨਾਲ ਤੁਲਨਾ ਕਰਕੇ ਲਿਖਤ ਵਿੱਚ ਦੀਆਂ ਸਮੱਸਿਆਵਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ:
- a. ਲਿਖਤ ਦੀਆਂ ਭਿੰਨਤਾਵਾਂ:
 - b. ਦੂਸਰੇ ਸ਼ਬਦਾਂ ਦੇ ਅਰਥ
 - c. ਵਿਆਕਰਣ ਦੇ ਤੌਰ ਤੇ ਮੁਸ਼ਕਲ ਲਿਖਤਾਂ ਅਤੇ ਬਣਤਰ
 - d. ਅਸਪਸ਼ਟ ਲਿਖਤਾਂ ਭਾਵੇਂ ਅੰਗਰੇਜ਼ੀ ਅਨੁਵਾਦ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ, ਉਹ ਉਨ੍ਹਾਂ ਨੂੰ ਡੂੰਘੇ ਅਤੇ ਵਧੇਰੇ ਡੂੰਘਾਈ ਨਾਲ ਅਧਿਐਨ ਕਰਨ ਵਾਲੇ ਵਿਸ਼ੇ ਵਜੋਂ ਨਿਸ਼ਾਨਾ ਬਣਾਉਂਦੇ ਹਨ।
 - e. ਹਰ ਅਧਿਆਏ ਦੇ ਅੰਤ ਤੇ ਸੰਬੰਧਤ ਵਿਚਾਰ ਵਟਾਂਦਰੇ ਲਈ ਪ੍ਰਸ਼ਨ ਦਿੱਤੇ ਗਏ ਹਨ ਜੋ ਉਸ ਅਧਿਆਏ ਦੇ ਪ੍ਰਮੁੱਖ ਵਿਆਖਿਆਤਮਕ ਮੁੱਦਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

Copyright © 2014 [Bible Lessons International](#)

ਰੋਮੀਆਂ ਦੀ ਪੋਥੀ ਦੀ ਜਾਣ-ਪਛਾਣ

ਆਰੰਭਕ ਕਥਨ

- A. ਰੋਮੀਆਂ ਦੀ ਪੋਥੀ ਰਸੂਲ ਪੌਲੁਸ ਦੀ ਸਭ ਤੋਂ ਯੋਜਨਾਬੱਧ ਅਤੇ ਵਿਕਸਤ ਸਿਧਾਂਤਕ ਕਿਤਾਬ ਹੈ। ਇਹ ਰੋਮ ਦੇ ਹਾਲਾਤਾਂ ਤੋਂ ਪ੍ਰਭਾਵਤ ਹੋਈ ਸੀ, ਇਸ ਲਈ, ਇਹ ਇੱਕ “ਖਾਸ ਮੌਕੇ” ਦਾ ਦਸਤਾਵੇਜ਼ ਹੈ। ਕੁਝ ਅਜਿਹਾ ਹੋਇਆ ਜਿਸ ਨੇ ਪੌਲੁਸ ਨੂੰ ਇਸ ਪੋਥੀ ਨੂੰ ਲਿਖਣ ਲਈ ਪ੍ਰੇਰਿਤ ਕੀਤਾ। ਹਾਲਾਂਕਿ ਇਹ ਪੌਲੁਸ ਦੀਆਂ ਲਿਖਤਾਂ ਵਿੱਚੋਂ ਸਭ ਤੋਂ ਨਿਰਪੱਖ ਹੈ, ਇਸ ਵਿੱਚ ਪੌਲੁਸ ਦਾ ਸਮੱਸਿਆ ਨਾਲ ਨਜਿੱਠਣ ਦੇ ਤਰੀਕੇ ਨੇ (ਸੰਭਵ ਤੌਰ 'ਤੇ ਯਹੂਦੀ ਵਿਸ਼ਵਾਸੀਆਂ ਅਤੇ ਗੈਰ-ਯਹੂਦੀ ਆਗੂਆਂ ਵਿਚ ਈਰਖਾ, ਦੇਖੋ ਰੋਮੀਆਂ ਨੂੰ 14: 1-15: 13) ਉਸ ਦੇ ਖੁਸ਼ਖਬਰੀ (ਰੋਮੀਆਂ 1-11) ਨੂੰ ਸਪਸ਼ਟ ਰੂਪ ਨਾਲ ਪੇਸ਼ ਕਰਨ ਅਤੇ ਇਸ ਦੇ ਰੋਜ਼ਾਨਾ ਜ਼ਿੰਦਗੀ ਲਈ ਪ੍ਰਭਾਵ ਨੂੰ ਪੇਸ਼ ਕੀਤਾ ਹੈ (ਰੋਮੀਆਂ 12-16)।
- B. ਰੋਮੀਆਂ ਦੀ ਪੋਥੀ ਗਲਾਤੀਆਂ ਦੀ ਪੋਥੀ ਦੀ ਸੱਚਾਈ ਦਾ ਅਧਿਆਤਮਿਕ ਸੰਬੰਧੀ ਵਿਕਾਸ ਹੈ (ਜੋ ਸੰਭਵ ਤੌਰ ਤੇ ਪੌਲੁਸ ਦੀ ਪਹਿਲੀ ਪੋਥੀ ਹੈ)। ਅਫ਼ਸੀਆਂ ਦੀ ਪੋਥੀ ਰੋਮੀਆਂ ਦੀ ਪੋਥੀ ਦਾ ਇੱਕ ਚੱਕਰਵਾਸੀ ਸੰਖੇਪ ਵਿਕਾਸ ਪੱਤਰ ਹੈ। ਪੌਲੁਸ ਦਾ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਬਦਲਿਆ ਪਰ ਇਸ ਨੂੰ ਪੇਸ਼ ਕਰਨ ਦਾ ਢੰਗ ਜ਼ਰੂਰ ਬਦਲ ਗਿਆ!
- C. ਰੋਮੀਆਂ ਦੀ ਪੋਥੀ ਵਿਚ ਪੌਲੁਸ ਦੁਆਰਾ ਖੁਸ਼ਖਬਰੀ ਦੀ ਪੇਸ਼ਕਾਰੀ ਨੇ ਹਰ ਯੁੱਗ ਵਿਚ ਕਲੀਸੀਆ ਦੇ ਜੀਵਨ ਨੂੰ ਪ੍ਰਭਾਵਤ ਕੀਤਾ ਹੈ।
1. ਅਗਸਟੀਨ ਦਾ ਜੀਵਨ ਪਰਿਵਰਤਨ 386 ਈਸਵੀ ਵਿੱਚ ਰੋਮੀਆਂ 13:13-14 ਨੂੰ ਪੜ੍ਹਨ ਦੁਆਰਾ ਹੋਇਆ ਸੀ।
 2. ਮਾਰਟਿਨ ਲੂਥਰ ਦਾ ਮੁਕਤੀ ਬਾਰੇ ਵਿਚਾਰ 1517 ਈਸਵੀ ਵਿੱਚ ਉਸ ਸਮੇਂ ਬਦਲਿਆ ਜਦੋਂ ਉਸ ਨੇ ਜ਼ਬੂਰ 31:1 ਦੀ ਤੁਲਨਾ ਰੋਮੀਆਂ 1:17 ਨਾਲ ਕੀਤੀ (ਦੇਖੋ ਹਬੱਕੂਕ. 2:4)।
 3. ਜੌਨ ਵੈਸਲੀ ਦਾ ਜੀਵਨ ਪਰਿਵਰਤਨ ਉਦੋਂ ਹੋਇਆ ਜਦੋਂ ਉਸ ਨੇ 1738 ਈਸਵੀ ਵਿਚ ਲੰਡਨ ਵਿਚ ਮੈਨੋਨਾਇਟ ਦੀ ਇੱਕ ਬੈਠਕ ਵਿਚ ਤੁਰਦੇ ਸਮੇਂ ਲੂਥਰ ਦੁਆਰਾ ਰੋਮੀਆਂ ਦੀ ਪੋਥੀ ਨਾਲ ਜਾਣ ਪਛਾਣ ਨੂੰ ਪੜ੍ਹਦੇ ਹੋਏ ਸੁਣਿਆ ਸੀ ਕਿਉਂਕਿ ਜਿਸ ਪਾਸਟਰ ਨੇ ਉਸ ਨੇ ਪ੍ਰਚਾਰ ਕਰਨਾ ਸੀ ਉਹ ਉਸ ਬੈਠਕ ਵਿੱਚ ਨਹੀਂ ਪਹੁੰਚ ਸਕਿਆ ਸੀ!
- D. ਰੋਮੀਆਂ ਨੂੰ ਜਾਣਨਾ ਮਸੀਹਾਤ ਨੂੰ ਜਾਣਨਾ ਹੈ! ਇਹ ਪੋਥੀ ਹਰ ਉਮਰ ਦੀ ਕਲੀਸੀਆ ਲਈ ਯਿਸੂ ਦੇ ਜੀਵਨ ਅਤੇ ਸਿਖਿਆਵਾਂ ਨੂੰ ਮਹੱਤਵਪੂਰਣ ਸੱਚਾਈਆਂ ਦੀ ਰੂਪ ਰੇਖਾ ਬਣਾਉਂਦੀ ਹੈ। ਮਾਰਟਿਨ ਲੂਥਰ ਨੇ ਇਸ ਬਾਰੇ ਇਸ ਤਰ੍ਹਾਂ ਕਿਹਾ, “ਕਿ ਇਹ ਨਵੇਂ ਨੇਮ ਦੀ ਸਭ ਤੋਂ ਮੁੱਖ ਕਿਤਾਬ ਅਤੇ ਸ਼ੁੱਧ ਖੁਸ਼ਖਬਰੀ ਹੈ!”
- E. ਮੈਂ ਨਵੇਂ ਵਿਸ਼ਵਾਸੀਆਂ ਨੂੰ ਹਮੇਸ਼ਾਂ ਉਤਸਾਹਿਤ ਕਰਦਾ ਹਾਂ ਕਿ ਉਹ ਹਰ ਰੋਜ਼ ਬਾਈਬਲ ਪੜ੍ਹਣ। ਮੈਂ ਉਹਨਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਨਵੇਂ ਨੇਮ ਦੀਆਂ ਇਹਨਾਂ ਤਿੰਨ ਕਿਤਾਬਾਂ ਨਾਲ ਸ਼ੁਰੂ ਕਰਨ।
1. ਯਿਸੂ ਨੂੰ ਸਮਝਣ ਦੇ ਲਈ, ਯੂਹੰਨਾ ਦੀ ਖੁਸ਼ਖਬਰੀ
 2. ਕਲੀਸੀਆਵਾਂ ਵਿੱਚ ਯਿਸੂ ਦੀਆਂ ਸਿਖਿਆਵਾਂ ਨੂੰ ਸਮਝਣ ਦੇ ਲਈ, ਰੋਮੀਆਂ ਦੀ ਪੋਥੀ
 3. ਰੋਜ਼ ਖੁਸ਼ਖਬਰੀ ਦੇ ਕਿਵੇਂ ਜੀਵਨ ਬਿਤਾਉਣ ਦੇ ਲਈ, 1 ਯੂਹੰਨਾ

ਲੇਖਕ

ਇਸ ਪੋਥੀ ਦਾ ਲੇਖਕ ਪੌਲੁਸ ਸੀ। ਰੋਮੀਆਂ 1:1 ਵਿੱਚ ਉਸ ਦਾ ਖਾਸ ਨਮਸਕਾਰ ਮਿਲਦਾ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਜਦੋਂ ਪੌਲੁਸ “ਸਰੀਰ ਵਿੱਚ ਕੰਢੇ” ਦੀ ਗੱਲ ਕਰਦਾ ਹੈ ਉਹ ਆਪਣੀ ਕਮਜ਼ੋਰ ਨਜ਼ਰ ਬਾਰੇ ਕਹਿ ਰਿਹਾ ਸੀ, ਇਸ ਲਈ, ਉਸ ਨੇ ਆਪ ਇਸ ਪੋਥੀ ਨੂੰ ਨਹੀਂ ਲਿਖਿਆ, ਸਗੋਂ ਇੱਕ ਲਿਖਾਰੀ ਦਾ ਇਸਤੇਮਾਲ ਕੀਤਾ, ਜੋ ਕਿ ਤਰਤਿਯੁਸ ਸੀ (ਦੇਖੋ ਰੋਮੀਆਂ ਨੂੰ 16:22)।

ਤਰੀਕ

- A. ਰੋਮੀਆਂ ਦੀ ਪੋਥੀ ਦੀ ਤਰੀਕ ਲਗਭੱਗ 56-58 ਈਸਵੀ ਹੈ। ਇਹ ਨਵੇਂ ਨੇਮ ਦੀਆਂ ਉਹਨਾਂ ਕਿਤਾਬਾਂ ਵਿੱਚੋਂ ਇੱਕ ਹੈ ਜਿਸ ਦੀ ਤਰੀਕ ਲਗਭਗ ਠੀਕ ਹੈ। ਇਸ ਤਰੀਕ ਨੂੰ ਪੱਕਾ ਬਣਾਉਣ ਲਈ ਇਸ ਤੀ ਤੁਲਨਾ ਰਸੂਲਾਂ ਦੇ ਕਰਤੱਬ 20 ਅਤੇ ਰੋਮੀਆਂ 15:17 ਨਾਲ ਕੀਤੀ ਜਾਂਦੀ ਹੈ। ਰੋਮੀਆਂ ਦੀ ਪੋਥੀ ਪੌਲੁਸ ਦੇ ਯਰੂਸ਼ਲਮ ਜਾਣ ਤੋਂ ਪਹਿਲਾਂ ਉਸ ਦੀ ਤੀਸਰੀ ਮਿਸ਼ਨਰੀ ਯਾਤਰਾ ਦੀ ਸਮਾਪਤੀ ਸਮੇਂ ਕੁਰਿੰਥ ਤੋਂ ਲਿਖੀ ਗਈ ਸੀ।
- B. F. F. Bruce ਅਤੇ Murry Harris ਸੰਭਾਵਤ ਤੌਰ ਤੇ ਪੌਲੁਸ ਦੀਆਂ ਲਿਖਤਾਂ ਦੀ ਹੇਠ ਲਿਖੇ ਅਨੁਸਾਰ ਸਮਝਦੇ ਹਨ।

	<u>ਕਿਤਾਬ</u>	<u>ਤਰੀਕ</u>	<u>ਲਿਖਣ ਦਾ ਸਥਾਨ ਰਸੂਲਾਂ ਦੀ ਕਿਤਾਬ ਨਾਲ ਸੰਬੰਧ</u>	
1	ਗਲਾਤੀਆਂ	48	ਅੰਤਾਕਿਯਾ	ਰਸੂਲਾਂ ਦੇ ਕਰਤੱਬ 14:28; 15:2
2	1 ਥੱਸਲੁਨੀਕੀਆਂ	50	ਕੁਰਿੰਥ	ਰਸੂਲਾਂ ਦੇ ਕਰਤੱਬ 18:5
3	2 ਥੱਸਲੁਨੀਕੀਆਂ	50	ਕੁਰਿੰਥ	
4	1 ਕੁਰਿੰਥੀਆਂ	55	ਅਫ਼ਸੁਸ	ਰਸੂਲਾਂ ਦੇ ਕਰਤੱਬ 19:20
5	2 ਕੁਰਿੰਥੀਆਂ	56	ਮਕੀਦੁਨੀਆ	ਰਸੂਲਾਂ ਦੇ ਕਰਤੱਬ 20:2
6	ਰੋਮੀਆਂ	57	ਕੁਰਿੰਥ	ਰਸੂਲਾਂ ਦੇ ਕਰਤੱਬ 20:3
7-10	ਜੇਲ੍ਹ ਵਿੱਚੋਂ ਲਿਖੀਆਂ ਪੋਥੀਆਂ			
	ਕੁਲੁੱਸੀਆਂColossians	ਸੁਰੁਆਤੀ 60 ਈਸਵੀ	ਰੋਮ	
	ਫਿਲੇਮੋਨ	ਸੁਰੁਆਤੀ 60 ਈਸਵੀ	ਰੋਮ	
	ਅਫ਼ਸੀਆਂ	ਸੁਰੁਆਤੀ 60 ਈਸਵੀ	ਰੋਮ	
	ਫਿਲਿੱਪੀਆਂ	62-63 ਈਸਵੀ ਦੇ ਆਖ਼ਰੀ ਸਮੇਂ ਵਿਚ	ਰੋਮ	ਰਸੂਲਾਂ ਦੇ ਕਰਤੱਬ 28:30-31
11-13	ਚੌਥੀ ਮਿਸ਼ਨਰੀ ਯਾਤਰਾ		ਅਫ਼ਸੁਸ (?)	
	1 ਤਿਮੋਥਿਉਸ	63 (ਜਾਂ ਬਾਅਦ,	ਮਕੀਦੁਨੀਆ	
	ਤੀਤੁਸ	63 ਪਹਿਲਾਂ		
	2 ਤਿਮੋਥਿਉਸ	64 ਈਸਵੀ..68)	ਰੋਮ	

ਪ੍ਰਾਪਤ-ਕਰਤਾ

ਇਹ ਪੋਥੀ ਆਪਣੀ ਮੰਜ਼ਿਲ ਰੋਮੀ ਸਾਮਰਾਜ ਦੀ ਰਾਜਧਾਨੀ ਰੋਮ ਵਜੋਂ ਦੱਸਦੀ ਹੈ। ਸਾਨੂੰ ਨਹੀਂ ਪਤਾ ਕਿ ਰੋਮ ਦੀ ਕਲੀਸੀਆ ਦੀ ਸਥਾਪਨਾ ਕਿਸ ਨੇ ਕੀਤੀ ਹੈ।

- A. ਹੇ ਸਕਦਾ ਹੈ ਕਿ ਕੁਝ ਲੋਕ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਆਏ ਸਨ ਅਤੇ ਉਹਨਾਂ ਨੇ ਉਸ ਦਿਨ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਅਤੇ ਉਹਨਾਂ ਦਾ ਜੀਵਨ ਬਦਲ ਗਿਆ, ਅਤੇ ਉਹਨਾਂ ਨੇ ਰੋਮ ਵਿੱਚ ਜਾ ਕੇ ਕਲੀਸੀਆ ਦੀ ਸਥਾਪਨਾ ਕੀਤੀ। (ਦੇਖੋ ਰਸੂਲਾਂ 2:10)।

- B. ਇਹ ਉਹ ਚੇਲੇ ਵੀ ਹੋ ਸਕਦੇ ਹਨ ਜਿਹੜੇ ਸਤਿਫਨੁਸ ਦੀ ਮੌਤ ਤੋਂ ਬਾਅਦ ਯਰੂਸ਼ਲਮ ਵਿਚ ਮਸੀਹੀਆਂ ਉੱਤੇ ਹੋਏ ਸਤਾਉ ਕਾਰਨ ਉਥੋਂ ਭੱਜ ਗਏ ਸਨ (ਦੇਖੋ ਰਸੂਲਾਂ 8:4)।
- C. ਇਹ ਉਹ ਚੇਲੇ ਵੀ ਹੋ ਸਕਦੇ ਹਨ ਜਿਹੜੇ ਪੌਲੁਸ ਦੀਆਂ ਮਿਸ਼ਨਰੀ ਯਾਤਰਾਵਾਂ ਦੌਰਾਨ ਬਚਾਏ ਗਏ ਹੋਣ, ਜਿਹੜੇ ਰੋਮ ਵਿੱਚ ਆ ਕਰ ਵੱਸ ਗਏ ਹੋਣ। ਪੌਲੁਸ ਕਦੀ ਵੀ ਇਸ ਕਲੀਸੀਆ ਵਿੱਚ ਨਹੀਂ ਆਇਆ ਸੀ, ਪਰ ਉਹ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ (ਦੇਖੋ ਰਸੂਲਾਂ 19:21)। ਰੋਮ ਵਿੱਚ ਉਸ ਦੇ ਕਈ ਮਿੱਤਰ ਸਨ (ਦੇਖੋ ਰੋਮੀਆਂ 16)।

ਯਰੂਸ਼ਲਮ ਦੀ ਆਪਣੀ ਯਾਤਰਾ ਦੇ ਬਾਅਦ “ਪਿਆਰ ਦੇ ਤੌਫੇ” ਨਾਲ ਸਪੱਸ਼ਟ ਤੌਰ 'ਤੇ ਉਸ ਦੀ ਯੋਜਨਾ ਸਪੇਨ ਜਾਣ ਵੇਲੇ ਰੋਮ ਦਾ ਦੌਰਾ ਕਰਨ ਦੀ ਸੀ (ਦੇਖੋ ਰੋਮੀਆਂ 15:28)। ਪੌਲੁਸ ਨੇ ਮਹਿਸੂਸ ਕੀਤਾ ਕਿ ਉਸ ਦੀ ਪੂਰਬੀ ਭੂ-ਮੱਧ ਸਾਗਰ ਦੀ ਸੇਵਕਾਈ ਖਤਮ ਹੋ ਗਈ ਸੀ। ਉਸ ਨੇ ਨਵੇਂ ਸਥਾਨਾਂ ਦੀ ਖੋਜ ਕੀਤੀ (ਦੇਖੋ ਰੋਮੀਆਂ 15:20-23,28)। ਪੌਲੁਸ ਦੀ ਇਸ ਚਿੰਠੀ ਨੂੰ ਕੁਰਿੰਥ ਤੋਂ ਰੋਮ ਲੈ ਜਾਣ ਵਾਲੀ ਫੀਬੀ ਸੀ, ਜੋ ਕਿ ਇਕ ਆਗੂ ਸੀ, ਅਤੇ ਉਸ ਦਿਸ਼ਾ ਵੱਲ ਜਾ ਰਹੀ ਸੀ (ਦੇਖੋ ਰੋਮੀਆਂ 16:1)।

ਪਹਿਲੀ ਸਦੀ ਵਿਚ ਕੁਰਿੰਥ ਦੀਆਂ ਪਿਛਲੀਆਂ ਗਲੀਆਂ ਵਿਚ ਰਹਿਣ ਵਾਲੇ ਇੱਕ ਯਹੂਦੀ ਤੰਬੂ ਬਣਾਉਣ ਵਾਲੇ ਦਾ ਇਹ ਪੱਤਰ ਇੰਨਾ ਕੀਮਤੀ ਕਿਉਂ ਹੈ? ਮਾਰਟਿਨ ਲੂਥਰ ਨੇ ਇਸ ਪੱਤਰ ਨੂੰ, “ਨਵੇਂ ਨੇਮ ਦੀ ਪ੍ਰਮੁੱਖ ਕਿਤਾਬ ਅਤੇ ਸਭ ਤੋਂ ਸੁੱਧ ਖੁਸ਼ਖਬਰੀ ਕਿਹਾ ਹੈ”। ਇਸ ਪੱਤਰ ਦਾ ਮੁੱਲ ਇਸ ਤੱਥ ਤੋਂ ਪਤਾ ਲੱਗਦਾ ਹੈ ਕਿ ਇੱਕ ਪਰਿਵਰਤਿਤ ਰੱਬੀ ਸਾਊਲ ਨੇ, ਜੋ ਕਿ ਤਰਸੂਸ ਰਹਿਣ ਵਾਲਾ ਸੀ, ਜਿਸ ਨੂੰ ਗੈਰ-ਯਹੂਦੀਆਂ ਲਈ ਰਸੂਲ ਕਿਹਾ ਜਾਂਦਾ ਹੈ ਨੇ ਇਸ ਵਿੱਚ ਖੁਸ਼ਖਬਰੀ ਦੀ ਡੂੰਘਾਈ ਨਾਲ ਵਿਆਖਿਆ ਕੀਤੀ ਹੈ। (ਦੇਖੋ ਰਸੂਲਾਂ 9)। ਜ਼ਿਆਦਾਤਰ ਪੌਲੁਸ ਦੇ ਪੱਤਰਾਂ ਵਿੱਚ ਸਥਾਨਕ ਸਥਿਤੀ ਬਾਰੇ ਜ਼ਿਆਦਾ ਦੱਸਿਆ ਜਾਂਦਾ ਸੀ, ਪਰ ਰੋਮੀਆਂ ਵਿੱਚ ਅਜਿਹਾ ਨਹੀਂ ਹੈ। ਇਹ ਇੱਕ ਰਸੂਲ ਦੇ ਵਿਸ਼ਵਾਸ ਦੀ ਇੱਕ ਯੋਜਨਾਬੱਧ ਪੇਸ਼ਕਾਰੀ ਹੈ।

ਸਾਥੀ ਮਸੀਹੀਓ ਕੀ ਤੁਹਾਨੂੰ ਪਤਾ ਹੈ, ਕਿ ਅੱਜ “ਵਿਸ਼ਵਾਸ” ਨੂੰ ਦਰਸਾਉਣ ਲਈ ਤਕਨੀਕੀ ਸ਼ਬਦਾਂ ਦੀ ਵਰਤੋਂ (“ਪ੍ਰਮਾਣਿਕਤਾ,” “ਇਲਜ਼ਾਮ,” “ਗੋਦਲੈਣਾ,” ਅਤੇ “ਪਵਿੱਤਰੀਕਰਨ”) ਜ਼ਿਆਦਾਤਰ ਰੋਮੀਆਂ ਵਿੱਚੋਂ ਮਿਲਦੀ ਹੈ? ਇਹ ਗਲਾਤੀਆਂ ਦੀ ਸੱਚਾਈ ਦਾ ਧਰਮ ਸ਼ਾਸਤਰੀ ਵਿਕਾਸ ਹੈ। ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਲਈ ਇਸ ਸ਼ਾਨਦਾਰ ਪੱਤਰ ਨੂੰ ਖੋਲ੍ਹੇ, ਕਿਉਂਕਿ ਅਸੀਂ ਅੱਜ ਮਿਲ ਕੇ ਆਪਣੀਆਂ ਜ਼ਿੰਦਗੀਆਂ ਲਈ ਉਸ ਦੀ ਇੱਛਾ ਨੂੰ ਇਕੱਠੇ ਭਾਲਦੇ ਹਾਂ।

ਉਦੇਸ਼

- A. ਪੌਲੁਸ ਨੇ ਇਹ ਪੱਤਰ ਆਪਣੀ ਸਪੇਨ ਦੀ ਮਿਸ਼ਨਰੀ ਯਾਤਰਾ ਲਈ ਰੋਮ ਦੀ ਕਲੀਸੀਆ ਤੋਂ ਮਦਦ ਦੀ ਅਪੀਲ ਲਿਖਿਆ। ਪੌਲੁਸ ਨੇ ਦੱਸਿਆ ਕਿ ਉਸ ਦੀ ਪੂਰਬੀ ਭੂ-ਮੱਧ ਸਾਗਰ ਦੀ ਸੇਵਕਾਈ ਖਤਮ ਹੋ ਗਈ ਸੀ। (ਦੇਖੋ ਰੋਮੀਆਂ 15:20-23,28)।
- B. ਪੌਲੁਸ ਨੇ ਇਹ ਪੱਤਰ ਰੋਮ ਦੀ ਕਲੀਸੀਆ ਵਿੱਚ ਵਿਸ਼ਵਾਸ ਕਰਨ ਵਾਲੇ ਯਹੂਦੀਆਂ ਅਤੇ ਵਿਸ਼ਵਾਸੀ ਕਰਨ ਵਾਲੇ ਗੈਰ-ਯਹੂਦੀਆਂ ਦਰਮਿਆਨ ਚੱਲ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਲਿਖਿਆ। ਇਹ ਸ਼ਾਇਦ ਸਾਰੇ ਯਹੂਦੀਆਂ ਨੂੰ ਰੋਮ ਤੋਂ ਬਾਹਰ ਕੱਢਣ (ਭਾਵ ਨੀਰੇ ਸਾਰੇ ਯਹੂਦੀ ਅਧਿਕਾਰਾਂ ਨੂੰ ਰੋਕਣਾ ਚਾਹੁੰਦਾ ਸੀ) ਅਤੇ ਬਾਅਦ ਵਿੱਚ ਉਹਨਾਂ ਦੀ ਵਾਪਸੀ ਦਾ ਨਤੀਜਾ ਸੀ। ਉਸ ਸਮੇਂ ਤਕ ਯਹੂਦੀ ਮਸੀਹੀ ਆਗੂਆਂ ਦੀ ਥਾਂ ਗੈਰ-ਯਹੂਦੀ ਮਸੀਹੀ ਆਗੂਆਂ ਨੇ ਲੈ ਲਈ ਸੀ।
- C. ਪੌਲੁਸ ਰੋਮ ਦੀ ਕਲੀਸੀਆ ਨਾਲ ਆਪਣੀ ਜਾਣ ਪਛਾਣ ਕਰਵਾਉਣਾ ਚਾਹੁੰਦਾ ਸੀ। ਪੌਲੁਸ ਦੇ ਬਹੁਤ ਸਾਰੇ ਵਿਰੋਧੀ ਸਨ। ਯਰੂਸ਼ਲਮ ਵਿੱਚ ਉਹ ਪਰਿਵਰਤਿਤ ਸੱਚੇ ਯਹੂਦੀਆਂ ਵਿੱਚੋਂ ਸਨ (ਰਸੂਲਾਂ ਦੇ ਕਰਤੱਬ 15 ਵਿੱਚ ਯਰੂਸ਼ਲਮ ਦੀ ਸਭਾ ਨੂੰ ਦੇਖੋ) ਕਪਟੀ ਯਹੂਦੀਆਂ ਵਿੱਚ (ਗਲਾਤੀਆਂ ਅਤੇ 2 ਕੁਰਿੰਥੀਆਂ 3: 10- 13 ਵਿਚ ਯਹੂਦੀ ਮੱਤ ਵਾਲੇ) ਅਤੇ ਗੈਰ-ਯਹੂਦੀਆਂ ਵਿੱਚ (ਕੁਲਸੀਆਂ, ਅਫ਼ਸੀਆਂ) ਜਿਹਨਾਂ ਨੇ ਖੁਸ਼ਖਬਰੀ ਨੂੰ ਆਪਣੇ ਪਾਲਤੂ ਵਿਚਾਰਾਂ ਦੇ ਸਿਧਾਂਤ ਜਾਂ ਦਰਸ਼ਨਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ (ਭਾਵ, ਗਿਆਨਵਾਦ)।

- D. ਪੋਲੁਸ ਉੱਤੇ ਇੱਕ ਖ਼ਤਰਨਾਕ ਅਵਿਸ਼ਕਾਰੀ ਹੋਣ ਦਾ ਦੇਸ਼ ਲਾਇਆ ਗਿਆ ਸੀ, ਕਿ ਉਸ ਨੇ ਯਿਸੂ ਦੀ ਸਿੱਖਿਆ ਨੂੰ ਲਾਪਰਵਾਹੀ ਨਾਲ ਜੋੜਿਆ ਹੈ। ਰੋਮੀਆਂ ਦੀ ਪੋਥੀ ਪੋਲੁਸ ਦਾ ਪੁਰਾਣੇ ਨੇਮ ਅਤੇ ਯਿਸੂ ਦੀਆਂ ਸਿੱਖਿਆਵਾਂ ਦੀ ਵਰਤੋਂ ਕਰਦਿਆਂ ਯੋਜਨਾਬੱਧ ਢੰਗ ਨਾਲ ਇਹ ਦਿਖਾਉਂਦਿਆਂ ਆਪਣਾ ਬਚਾਅ ਕਰਨ ਦਾ ਉਸ ਦਾ ਰਸਤਾ ਸੀ (ਖ਼ੁਸ਼ਖ਼ਬਰੀ)।

ਸੰਖੇਪ ਰੂਪ ਰੇਖਾ

- A. ਜਾਣ ਪਛਾਣ (ਰੋਮੀਆਂ 1:1-17)
1. ਨਮਸਕਾਰ (ਰੋਮੀਆਂ ਨੂੰ 1:1-7)
 - a. ਲੇਖਕ (ਰੋਮੀਆਂ ਨੂੰ 1:1-5)
 - b. ਟੀਚਾ (ਰੋਮੀਆਂ ਨੂੰ 1:6-7a)
 - c. ਨਮਸਕਾਰ (ਰੋਮੀਆਂ ਨੂੰ 1:7b)
 2. ਮੌਕਾ (ਰੋਮੀਆਂ ਨੂੰ 1:8-15)
 3. ਵਿਸ਼ਾ (ਰੋਮੀਆਂ ਨੂੰ 1:16-17)
- B. ਇਸ਼ਰੀ ਧਾਰਮਿਕਤਾ ਦੀ ਲੋੜ (ਰੋਮੀਆਂ ਨੂੰ 1:18-3:20)
1. ਗ਼ੈਰ-ਯਹੂਦੀ ਸੰਸਾਰ ਦਾ ਪਤਨ (ਰੋਮੀਆਂ ਨੂੰ 1:18-32)
 2. ਯਹੂਦੀਆਂ ਜਾਂ ਗ਼ੈਰ-ਯਹੂਦੀ ਨੈਤਿਕਵਾਦੀ ਦਾ ਪਖੰਡ (ਰੋਮੀਆਂ ਨੂੰ 2:1-16)
 3. ਯਹੂਦੀਆਂ ਦਾ ਨਿਆਂ (ਰੋਮੀਆਂ ਨੂੰ 2:17-3:8)
 4. ਸਰਬ ਵਿਆਪੀ ਦੇਸ਼ (ਰੋਮੀਆਂ ਨੂੰ 3:9-20)
- C. ਇਸ਼ਰੀ ਧਾਰਮਿਕਤਾ ਕੀ ਹੈ (ਰੋਮੀਆਂ ਨੂੰ 3:21-8:39)
1. ਧਾਰਮਿਕਤਾ ਕੇਵਲ ਵਿਸ਼ਵਾਸ ਦੁਆਰਾ (ਰੋਮੀਆਂ ਨੂੰ 3:21-31)
 2. ਧਾਰਮਿਕਤਾ ਦਾ ਆਧਾਰ: ਪਰਮੇਸ਼ਰ ਦੀ ਪ੍ਰਤਿਗਿਆ (ਰੋਮੀਆਂ ਨੂੰ 4:1-25)
 - a. ਅਬਰਾਹਾਮ ਦਾ ਸਹੀ ਠਹਿਰਨਾ (ਰੋਮੀਆਂ ਨੂੰ 4:1-5)
 - b. ਦਾਊਦ (ਰੋਮੀਆਂ ਨੂੰ 4:6-8)
 - c. ਖਤਨੇ ਨਾਲ ਅਬਰਾਹਾਮ ਦਾ ਸੰਬੰਧ (ਰੋਮੀਆਂ ਨੂੰ 4:9-12)
 - d. ਅਬਰਾਹਾਮ ਨਾਲ ਪਰਮੇਸ਼ਰ ਦੀ ਪ੍ਰਤਿਗਿਆ (ਰੋਮੀਆਂ ਨੂੰ 4:13-25)
 3. ਧਾਰਮਿਕਤਾ ਦੀ ਪ੍ਰਾਪਤੀ (ਰੋਮੀਆਂ ਨੂੰ 5:1-21)
 - a. ਵਿਅਕਤੀਗਤ ਅਧਾਰ: ਅਣਗਿਣਤ ਪਿਆਰ, ਬੇਮਿਸਾਲ ਅਨੰਦ (ਰੋਮੀਆਂ ਨੂੰ 5:1-5)
 - b. ਉਦੇਸ਼ ਦਾ ਅਧਾਰ: ਪਰਮੇਸ਼ਰ ਦਾ ਅਸਚਰਜ ਪਿਆਰ (ਰੋਮੀਆਂ ਨੂੰ 5:6-11)
 - c. ਆਦਮ/ਮਸੀਹ ਕਿਸਮ: ਆਦਮ ਦਾ ਅਪਰਾਧ, ਪਰਮੇਸ਼ਰ ਦਾ ਪ੍ਰਬੰਧ (ਰੋਮੀਆਂ ਨੂੰ 5:12-21)
 4. ਇਸ਼ਰੀ ਧਾਰਮਿਕਤਾ ਨੂੰ ਨਿੱਜੀ ਧਾਰਮਿਕਤਾ ਨੂੰ ਜਾਰੀ ਕਰਨਾ ਚਾਹੀਦਾ ਹੈ (ਰੋਮੀਆਂ ਨੂੰ 6:1-7:25)
 - a. ਪਾਪ ਤੋਂ ਆਜ਼ਾਦੀ (ਰੋਮੀਆਂ ਨੂੰ 6:1-14)
 - (1) ਇੱਕ ਮੰਨਿਆ ਇਤਰਾਜ਼ (ਰੋਮੀਆਂ ਨੂੰ 6:1-2)
 - (2) ਬਪਤਿਸਮੇ ਦਾ ਮਤਲਬ (ਰੋਮੀਆਂ ਨੂੰ 6:3-14)

- b. ਸੈਤਾਨ ਦਾ ਗੁਲਾਮ ਜਾਂ ਪਰਮੇਸ਼ਰ ਦਾ ਗੁਲਾਮ: ਤੁਹਾਡੀ ਚੋਣ (ਰੋਮੀਆਂ ਨੂੰ 6:15-23)
 - c. ਬਿਵਸਥਾ ਲਈ ਆਦਮੀ ਦਾ ਵਿਆਹ (ਰੋਮੀਆਂ ਨੂੰ 7:1-6)
 - d. ਬਿਵਸਥਾ ਚੰਗੀ ਹੈ, ਪਰ ਪਾਪ ਚੰਗੇ ਕੰਮਾਂ ਤੋਂ ਰੋਕਦਾ ਹੈ (ਰੋਮੀਆਂ ਨੂੰ 7:7-14)
 - e. ਵਿਸ਼ਵਾਸੀ ਵਿੱਚ ਚੰਗੇ ਅਤੇ ਬੁਰੇ ਲਈ ਅਨੰਤ ਸੰਘਰਸ਼ (ਰੋਮੀਆਂ ਨੂੰ 7:15-25)
5. ਇਸ਼ਰੀ ਧਾਰਮਿਕਤਾ ਦੇ ਦੇਖਣਯੋਗ ਨਤੀਜੇ (ਰੋਮੀਆਂ ਨੂੰ 8:1-39)
- a. ਆਤਮਾ ਵਿੱਚ ਜੀਵਨ (ਰੋਮੀਆਂ ਨੂੰ 8:1-17)
 - b. ਸ੍ਰਿਸ਼ਟੀ ਦਾ ਛੁਟਕਾਰਾ (ਰੋਮੀਆਂ ਨੂੰ 8:18-25)
 - c. ਆਤਮਾ ਦੀ ਲਗਾਤਾਰ ਮਦਦ (ਰੋਮੀਆਂ ਨੂੰ 8:26-30)
 - d. ਵਿਸ਼ਵਾਸ ਦੁਆਰਾ ਨਿਆਂ ਦੀ ਨਿਆਂਇਕ ਜਿੱਤ (ਰੋਮੀਆਂ ਨੂੰ 8:31-39)
- D. ਸਾਰੀ ਮਨੁੱਖਤਾ ਲਈ ਇਸ਼ਰੀ ਉਦੇਸ਼ (ਰੋਮੀਆਂ ਨੂੰ 9:1-11:32)
1. ਇਸਰਾਈਲ ਦੀ ਚੋਣ (ਰੋਮੀਆਂ ਨੂੰ 9:1-33)
 - a. ਵਿਸ਼ਵਾਸ ਦੇ ਅਸਲੀ ਵਾਰਸ (ਰੋਮੀਆਂ ਨੂੰ 9:1-13)
 - b. ਪਰਮੇਸ਼ਰ ਦੀ ਪ੍ਰਭੂਸੱਤਾ (ਰੋਮੀਆਂ ਨੂੰ 9:14-26)
 - c. ਪਰਮੇਸ਼ਰ ਦੀ ਸਰਵ ਵਿਆਪਕ ਯੋਜਨਾ ਵਿੱਚ ਪਰਾਈਆਂ ਕੌਮਾਂ ਵੀ ਸ਼ਾਮਲ ਹਨ (ਰੋਮੀਆਂ ਨੂੰ 9:27-33)
 2. ਇਸਰਾਈਲ ਦੀ ਮੁਕਤੀ (ਰੋਮੀਆਂ ਨੂੰ 10:1-21)
 - a. ਪਰਮੇਸ਼ਰ ਦੀ ਧਾਰਮਿਕਤਾ ਵਿਰੁੱਧ ਮਨੁੱਖ ਦੀ ਧਾਰਮਿਕਤਾ (ਰੋਮੀਆਂ ਨੂੰ 10:1-13)
 - b. ਪਰਮੇਸ਼ਰ ਦੀ ਦਇਆ ਸੰਦੇਸ਼ਵਾਹਕਾਂ ਦੀ ਲੋੜ ਜਾਹਰ ਕਰਦੀ ਹੈ, ਸੰਸਾਰ ਲਈ ਮਿਸ਼ਨਾਂ ਦਾ ਇੱਕ ਸੱਦਾ ਹੈ (ਰੋਮੀਆਂ ਨੂੰ 10:14-18)
 - c. ਇਸਰਾਈਲ ਦਾ ਮਸੀਹ ਵਿੱਚ ਨਿਰੰਤਰ ਅਵਿਸ਼ਵਾਸ (ਰੋਮੀਆਂ ਨੂੰ 10:19-21)
 3. ਇਸਰਾਈਲ ਦੀ ਅਸਫਲਤਾ (ਰੋਮੀਆਂ ਨੂੰ 11:1-36)
 - a. ਯਹੂਦੀ ਰਹਿੰਦ ਖੁੰਦ (ਰੋਮੀਆਂ ਨੂੰ 11:1-10)
 - b. ਯਹੂਦੀ ਜਲਣ (ਰੋਮੀਆਂ ਨੂੰ 11:11-24)
 - c. ਇਸਰਾਈਲ ਦਾ ਅਸਥਾਈ ਅੰਨ੍ਹਾਪਣ (ਰੋਮੀਆਂ ਨੂੰ 11:25-32)
 - d. ਪੌਲੁਸ ਦੀ ਪ੍ਰਸੰਸਾ (ਰੋਮੀਆਂ ਨੂੰ 11:33-36)
- E. ਇਸ਼ਰੀ ਧਰਮ ਦੀ ਦਾਤ ਦਾ ਨਤੀਜਾ (ਰੋਮੀਆਂ ਨੂੰ 12:1-15:13)
1. ਪਵਿੱਤਰ ਹੋਣ ਲਈ ਸੱਦਾ (ਰੋਮੀਆਂ ਨੂੰ 12:1-2)
 2. ਵਰਦਾਨਾਂ ਦਾ ਇਸਤੇਮਾਲ (ਰੋਮੀਆਂ ਨੂੰ 12:3-8)
 3. ਵਿਸ਼ਵਾਸੀਆਂ ਦਾ ਦੂਜੇ ਵਿਸ਼ਵਾਸੀਆਂ ਨਾਲ ਸੰਬੰਧ (ਰੋਮੀਆਂ ਨੂੰ 12:9-21)
 4. ਦੇਸ਼ ਨਾਲ ਸੰਬੰਧ (ਰੋਮੀਆਂ ਨੂੰ 13:1-7)
 5. ਗੁਆਂਢੀਆਂ ਨਾਲ ਸੰਬੰਧ (ਰੋਮੀਆਂ ਨੂੰ 13:8-10)
 6. ਸਾਡੇ ਪ੍ਰਭੂ ਨਾਲ ਸੰਬੰਧ (ਰੋਮੀਆਂ ਨੂੰ 13:11-14)
 7. ਕਲੀਸੀਆ ਦੇ ਭੈਣਾ ਅਤੇ ਭਰਾਵਾਂ ਨਾਲ ਸੰਬੰਧ (ਰੋਮੀਆਂ ਨੂੰ 14:1-12)

8. ਦੂਜਿਆਂ ਉੱਤੇ ਸਾਡਾ ਪ੍ਰਭਾਵ (ਰੋਮੀਆਂ ਨੂੰ 14:13-23)
9. ਮਸੀਹ ਵਰਗੇ ਬਣਨ ਦਾ ਸੰਬੰਧ (15:1-13)

F. ਨਿਸ਼ਕਰਸ਼ (ਰੋਮੀਆਂ ਨੂੰ 15:14-33)

1. ਪੋਲੁਸ ਦੀਆਂ ਨਿੱਜੀ ਯੋਜਨਾਵਾਂ (ਰੋਮੀਆਂ ਨੂੰ 15:14-29)
2. ਪ੍ਰਾਰਥਨਾ ਲਈ ਬੇਨਤੀ (ਰੋਮੀਆਂ ਨੂੰ 15:30-33)

G. ਆਖਰੀ ਲਿਖਤ (ਰੋਮੀਆਂ ਨੂੰ 16:1-27)

1. ਨਮਸਕਾਰ (ਰੋਮੀਆਂ ਨੂੰ 16:1-24)
2. ਆਸ਼ੀਰਵਾਦ (ਰੋਮੀਆਂ ਨੂੰ 16:25-27)

ਅਧਿਐਨ ਕਾਲ ਚੱਕਰ-ਇਕ

ਇਹ ਇਕ ਅਧਿਐਨ ਪਥ-ਦਰਸ਼ਕ ਦਾ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਸਾਰੀ ਕਿਤਾਬ ਦੇ ਕੇਂਦਰ ਵਿਸ਼ੇ ਨੂੰ ਆਪਣੇ ਸ਼ਬਦਾਂ ਵਿਚ ਲਿਖੋ।

1. ਸਾਰੀ ਕਿਤਾਬ ਦਾ ਵਿਸ਼ਾ
2. ਸਾਹਿਤ ਦੀ ਕਿਸਮ (ਪ੍ਰਕਾਰ)

ਅਧਿਐਨ ਕਾਲ ਚੱਕਰ-ਦੋ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਮੁੱਖ ਵਿਸ਼ਿਆਂ ਦੀ ਰੂਪਰੇਖਾ ਬਣਾਉ ਅਤੇ ਇਕ ਵਿਸ਼ੇ ਨੂੰ ਇਕੋ ਵਾਕ ਵਿਚ ਬਿਆਨ ਕਰੋ।

1. ਪਹਿਲੀ ਸਾਹਿਤਕ ਇਕਾਈ ਦਾ ਵਿਸ਼ਾ
2. ਦੂਜੀ ਸਾਹਿਤਕ ਇਕਾਈ ਦਾ ਵਿਸ਼ਾ
3. ਤੀਜੀ ਸਾਹਿਤਕ ਇਕਾਈ ਦਾ ਵਿਸ਼ਾ
4. ਚੌਥੀ ਸਾਹਿਤਕ ਇਕਾਈ ਦਾ ਵਿਸ਼ਾ

ਰੋਮੀਆਂ 1

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ*

UBS ⁴	NKJV	NRSV	TEV	NJB
ਨਮਸਕਾਰ	ਨਮਸਕਾਰ	ਨਮਸਕਾਰ	ਨਮਸਕਾਰ	ਪਤਾ
1:1-7	1:1-7	1:1-6	1:1 1:2-6	1:1-2 1:3-7
		1:7a 1:7b	1:7a 1:7b	
ਪੋਲੁਸ ਦੀ ਰੋਮ ਵਿਚ ਜਾਣ ਦੀ ਇੱਛਾ	ਰੋਮ ਜਾਣ ਦੀ ਇੱਛਾ	ਧੰਨਵਾਦ	ਧੰਨਵਾਦ ਦੀ ਪ੍ਰਾਰਥਨਾ	ਧੰਨਵਾਦ ਅਤੇ ਪ੍ਰਾਰਥਨਾ
1:8-15	1:8-15	1:8-15	1:8-12 1:13-15	1:8-15
ਖੁਸ਼ਖਬਰੀ ਦੀ ਤਾਕਤ	ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ	ਪੱਤਰ ਦਾ ਵਿਸ਼ਾ	ਖੁਸ਼ਖਬਰੀ ਦੀ ਤਾਕਤ	ਦਰਸਾਇਆ ਗਿਆ ਵਿਸ਼ਾ
1:16-17	1:16-17	1:16-17	1:16-17	1:16-17
ਮਨੁੱਖਤਾ ਦਾ ਦੇਸ਼	ਅਧਾਰਮਿਕਤਾ ਉੱਤੇ ਪਰਮੇਸ਼ਰ ਦਾ ਕ੍ਰੋਧ	ਪਾਪ ਉੱਤੇ ਪਰਮੇਸ਼ਰ ਦਾ ਨਿਆਂ	ਮਨੁੱਖਤਾ ਦਾ ਦੇਸ਼	ਪਰਾਈਆਂ ਕੌਮਾਂ ਦੇ ਵਿਰੁੱਧ ਪਰਮੇਸ਼ ਦਾ ਬਦਲਾ
1:18-23	1:18-32	1:18-23	1:18-23	1:18-23
1:24-32		1:24-25 1:26-27 1:28-32	1:24-25 1:26-27 1:28-32	1:24-25 1:26-27 1:28-32

*ਭਾਵੇਂ ਇਹ ਪ੍ਰੇਰਿਤ ਨਹੀਂ ਹਨ, ਪਰ ਪੈਰਿਆਂ ਅਨੁਸਾਰ ਵੰਡਾਂ ਅਸਲ ਲੇਖਕ ਦੇ ਉਦੇਸ਼ ਨੂੰ ਸਮਝਣ ਅਤੇ ਪੈਰ ਵੀ ਕਰਨ ਦੀ ਕੁੰਜੀ ਹਨ। ਹਰੇਕ ਆਧੁਨਿਕ ਅਨੁਵਾਦ ਨੇ ਪੈਰਿਆਂ ਨੂੰ ਵੰਡਿਆ ਅਤੇ ਸੰਖੇਪ ਕੀਤਾ ਹੈ। ਹਰੇਕ ਪੈਰੇ ਦਾ ਇਕ ਕੇਂਦਰੀ ਵਿਸ਼ਾ, ਸੱਚਾਈ, ਜਾਂ ਵਿਚਾਰ ਹੈ। ਹਰੇਕ ਅਨੁਵਾਦ ਉਸ ਵਿਸ਼ੇ ਦਾ ਆਪਣੇ ਵੱਖਰੇ ਢੰਗ ਨਾਲ ਸਾਰ ਕੱਢਦਾ ਹੈ। ਜਿਵੇਂ ਤੁਸੀਂ ਮੂਲਪਾਠ ਪੜ੍ਹਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ ਕਿ ਇਸ ਵਿਸ਼ੇ ਤੇ ਕਿਹੜਾ ਅਨੁਵਾਦ ਅਤੇ ਕਿਹੜੀ ਪਦਾਂ ਦੀ ਵੰਡ ਤੁਹਾਡੀ ਸਮਝ ਲਈ ਢੁਕਵੀਂ ਹੈ।

ਹਰੇਕ ਅਧਿਆਏ ਵਿਚ ਸਾਨੂੰ ਪਹਿਲਾਂ ਬਾਈਬਲ ਪੜ੍ਹਨੀ ਅਤੇ ਇਸਦੇ ਵਿਸ਼ੇ (ਪੈਰਾ) ਪਹਿਚਾਣਨੇ ਚਾਹੀਦੇ ਹਨ, ਤਦ ਸਾਡੀ ਸਮਝ ਦੀ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਅਸਲੀ ਲੇਖਕ ਦੀ ਤਰਕ ਅਤੇ ਪ੍ਰਸਤੁਤੀਕਰਨ ਪਿੱਛੇ ਚੱਲਣ ਦੁਆਰਾ ਉਸਦੇ ਉਦੇਸ਼ ਨੂੰ ਸਮਝਦੇ ਹਾਂ ਕੇਵਲ ਤਦ ਹੀ ਅਸੀਂ ਬਾਈਬਲ ਨੂੰ ਵਾਸਤਵ ਵਿਚ ਸਮਝਦੇ ਹਾਂ। ਕੇਵਲ ਅਸਲ ਲੇਖਕ ਹੀ ਪ੍ਰੇਰਿਤ ਸੀ - ਪਾਠਕਾਂ ਕੋਲ ਸੰਦੇਸ਼ ਨੂੰ ਬਦਲਣ ਜਾਂ ਪਰਿਵਰਤਨ ਦਾ ਕੋਈ ਅਧਿਕਾਰ ਨਹੀਂ ਹੈ। ਬਾਈਬਲ ਪਾਠਕਾਂ ਕੋਲ ਇਸ ਪ੍ਰੇਰਿਤ ਸੱਚਾਈ ਨੂੰ ਆਪਣੇ ਦਿਨਾਂ ਅਤੇ ਜੀਵਨਾਂ ਵਿਚ ਲਾਗੂ ਕਰਨ ਦੀ ਜ਼ਿੰਮੇਵਾਰੀ ਜ਼ਰੂਰ ਹੈ।

ਧਿਆਨ ਦਿਉ ਕਿ ਹੇਠਲੇ ਦਸਤਾਵੇਜ਼ਾਂ ਵਿਚ ਸਭ ਤਕਨੀਕੀ ਅਤੇ ਸੰਖੇਪ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ: [ਯੂਨਾਨੀ ਵਿਆਕਰਨ ਢਾਂਚੇ](#), [ਮੂਲਪਾਠ ਸੰਬੰਧੀ ਆਲੋਚਨਾ](#), ਅਤੇ [ਸ਼ਬਦਸੂਚੀ ਦੀਆਂ ਸੰਖੇਪ ਪਰਿਭਾਸ਼ਾਵਾਂ](#)

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 1: 1-7 ਪੱਤਰ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਇਹ ਪੌਲੁਸ ਦੀ ਕਿਸੇ ਵੀ ਪੱਤਰੀ ਦੀ ਸਭ ਤੋਂ ਲੰਮੀ ਜਾਣ ਪਛਾਣ ਹੈ। ਉਹ ਆਪਣੇ ਆਪ ਦੀ ਅਤੇ ਆਪਣੇ ਧਰਮ ਸ਼ਾਸਤਰ ਦੀ ਇੱਕ ਅਜਿਹੀ ਕਲੀਸੀਆ ਦੇ ਨਾਲ ਜਾਣ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਉਸ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੀ ਸੀ ਅਤੇ ਹੋ ਸਕਦਾ ਹੈ ਕਿ ਇਸ ਕਲੀਸੀਆ ਨੇ ਉਸ ਬਾਰੇ ਨਕਾਰਾਤਮਕ ਗੱਲਾਂ ਸੁਣੀਆਂ ਹੋਣ।
- B. ਰੋਮੀਆਂ 1: 8-12 ਧੰਨਵਾਦ ਦੀ ਸ਼ੁਰੂਆਤੀ ਪ੍ਰਾਰਥਨਾ ਹੈ। ਇਹ ਯੂਨਾਨੀ ਪੱਤਰਾਂ ਦੀ ਵਿਸ਼ੇਸ਼ਤਾ ਸੀ ਅਤੇ ਖਾਸ ਤੌਰ ਤੇ ਪੌਲੁਸ ਦੇ ਪੱਤਰਾਂ ਦੀ ਵਿਸ਼ੇਸ਼ਤਾ ਸੀ।
- C. ਰੋਮੀਆਂ 1: 16-17 ਵਿਚ ਪੱਤਰ ਦਾ ਵਿਸ਼ਾ ਦੱਸਿਆ ਗਿਆ ਹੈ

- D. ਰੋਮੀਆਂ 1:18 ਤੋਂ ਲੈ ਕੇ 3:20 ਪਹਿਲੀ ਸਾਹਿਤਕ ਇਕਾਈ ਅਤੇ ਪੌਲੁਸ ਦੀ ਖੁਸ਼ਖਬਰੀ ਦਾ ਪਹਿਲਾ ਬਿੰਦੂ; ਕਿ ਸਾਰੇ ਮਨੁੱਖ (3 ਸਮੂਹ) ਪਰਮੇਸ਼ਰ ਤੋਂ ਦੂਰ ਗਏ ਹਨ ਅਤੇ ਉਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ (ਦੇਖੋ ਉਤਪਤ 3)।
1. ਅਨੈਤਿਕ ਗ਼ੈਰ-ਯਹੂਦੀ
 2. ਨੈਤਿਕ ਗ਼ੈਰ-ਯਹੂਦੀ
 3. ਯਹੂਦੀ
- E. ਰੋਮੀਆਂ 1: 18 - 3: 20 ਉਤਪਤ 3 ਨੂੰ ਦਰਸਾਉਂਦਾ ਹੈ (ਹੈਰਾਨੀ ਦੀ ਗੱਲ ਹੈ ਕਿ ਰੱਬੀ ਲੋਕ ਇਸ ਪਾਠ ਵੱਲ ਧਿਆਨ ਨਹੀਂ ਦਿੰਦੇ, ਪਰ ਉਤਪਤ 6 ਨੂੰ ਪਾਪ ਦੇ ਮੂਲ ਵਜੋਂ ਦੇਖਦੇ ਹਨ)। ਮਨੁੱਖਤਾ ਪਰਮੇਸ਼ਰ ਨਾਲ ਸੰਗਤ ਕਰਨ ਲਈ, ਬਿਲਕੁਲ ਉਸ ਦੇ ਸਰੂਪ ਵਿੱਚ ਬਣਾਏ ਗਏ ਸਨ (ਦੇਖੋ ਉਤਪਤ 1:26-27)। ਪਰ, ਮਨੁੱਖਜਾਤੀ ਨੇ ਗਿਆਨ ਅਤੇ ਸ਼ਕਤੀ ਅਤੇ ਆਜ਼ਾਦੀ ਦੇ ਵਾਅਦੇ ਦੀ ਚੋਣ ਕੀਤੀ। ਅਸਲ ਵਿੱਚ, ਮਨੁੱਖਾਂ ਨੇ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਪਰਮੇਸ਼ਰ ਦੀ ਵਡਿਆਈ ਨੂੰ ਬਦਲ ਦਿੱਤਾ (ਨਾਸਤਿਕ ਮਾਨਵਵਾਦ)!
- ਪਰਮੇਸ਼ਰ ਨੇ ਇਸ ਸੰਕਟ ਦੀ ਆਗਿਆ ਦਿੱਤੀ। ਪਰਮੇਸ਼ਰ ਦੇ ਸਰੂਪ ਵਿੱਚ ਹੋਣ ਦਾ ਅਰਥ ਜ਼ਿੰਮੇਵਾਰ ਹੋਣਾ, ਨੈਤਿਕ ਤੌਰ ਤੇ ਜਵਾਬਦੇਹ ਬਣਨਾ, ਨਤੀਜਿਆਂ ਤੋਂ ਸਵੈਇੱਛਤ ਰਹਿਣਾ ਹੈ। ਪਰਮੇਸ਼ਰ ਮਨੁੱਖਾਂ ਨੂੰ ਉਹਨਾਂ ਦੀ ਚੋਣ ਅਤੇ ਉਹਨਾਂ ਦੁਆਰਾ ਵੱਖ ਕਰਦਾ ਹੈ (ਇੱਕ ਨੇਮ ਦਾ ਸੰਬੰਧ)। ਉਹ ਉਹਨਾਂ ਨੂੰ ਆਪਣੇ ਆਪ ਦੀ ਚੋਣ ਅਤੇ ਇਸ ਦੇ ਸਾਰੇ ਨਤੀਜਿਆਂ ਨਾਲ ਆਪਣੇ ਆਪ ਦੀ ਚੋਣ ਕਰਨ ਦੀ ਆਗਿਆ ਦਿੰਦਾ ਹੈ। ਪਰਮੇਸ਼ਰ ਦੁੱਖੀ ਹੈ, (ਦੇਖੋ ਉਤਪਤ 6:5-7), ਪਰ ਮਨੁੱਖ ਸਾਰੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਨਾਲ ਮੁਫਤ ਨੈਤਿਕ ਨੁਮਾਇੰਦੇ ਹੁੰਦੇ ਹਨ। ਦੁਹਰਾਈ ਹੋਈ ਇਹ ਗੱਲ ਕਿ “ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਵੱਸ ਕਰ ਦਿੱਤਾ” (ਦੇਖੋ ਰੋਮੀਆਂ ਨੂੰ 1:24,26,28) ਉਹਨਾਂ ਦੀ ਆਜ਼ਾਦੀ ਦੀ ਮਾਨਤਾ ਹੈ, ਨਾ ਕਿ ਪਰਮੇਸ਼ਰ ਦੁਆਰਾ ਜਾਣ ਬੁੱਝ ਕੇ ਰੱਦ ਕਰਨਾ। ਇਹ ਪਰਮੇਸ਼ਰ ਦੀ ਚੋਣ ਨਹੀਂ ਸੀ। ਇਹ ਉਹ ਸੰਸਾਰ ਨਹੀਂ ਹੈ ਜਿਸ ਦੀ ਪਰਮੇਸ਼ਰ ਨੇ ਕਾਮਨਾ ਕੀਤੀ ਸੀ (ਦੇਖੋ ਗਲਾਤੀਆਂ 3:22; 6:5-7,11-13)!
- F. ਰੋਮੀਆਂ ਨੂੰ 1: 18-3: 20 ਦਾ ਧਰਮ ਸੰਬੰਧੀ ਸੰਖੇਪ ਰੋਮੀਆਂ 3: 21-31 ਵਿੱਚ ਪਾਇਆ ਜਾਂਦਾ ਹੈ। ਇਹ ਇੰਜੀਲ ਦੀ “ਖੁਸ਼ਖਬਰੀ” ਦਾ ਪਹਿਲਾ ਧਰਮ ਸ਼ਾਸਤਰ ਹੈ; “ਮਾੜੀ ਖ਼ਬਰ” ਇਹ ਕਿ ਸਭ ਨੇ ਪਾਪ ਕੀਤਾ ਹੈ ਅਤੇ ਉਹਨਾਂ ਨੂੰ ਪਰਮੇਸ਼ਰ ਦੀ ਮਾਫ਼ੀ ਦੀ ਲੋੜ ਹੈ। ਪਰਮੇਸ਼ਰ ਆਪਣੀ ਕਿਰਪਾ ਨਾਲ ਆਪਣੇ ਨਾਲ ਇੱਕ ਗੂੜ੍ਹੀ ਸਾਂਝ ਨੂੰ ਵਾਪਸ ਕਰਨ ਦਾ ਇੱਕ ਰਸਤਾ ਪ੍ਰਦਾਨ ਕਰਦਾ ਹੈ (ਭਾਵ, ਅਦਨ ਦੇ ਬਾਗ ਵਰਗਾ ਤਜਰਬਾ, ਇਹਨਾਂ ਦੋਹਾਂ ਅਧਿਆਇਆਂ ਦੀ ਤੁਲਨਾ ਕਰੋ ਉਤਪਤ 1-2 ਦੀ ਪ੍ਰਕਾਸ਼ ਦੀ ਪੇਥੀ 21-22 ਨਾਲ)।
- G. ਪੌਲੁਸ ਦੁਆਰਾ ਖੁਸ਼ਖਬਰੀ ਦੀ ਪੇਸ਼ਕਾਰੀ ਦੀ ਇਸ ਪਹਿਲੀ ਸਾਹਿਤਕ ਇਕਾਈ ਵਿੱਚ ਇਹ ਨੋਟ ਕਰਨਾ ਦਿਲਚਸਪ ਹੈ ਕਿ ਪਤਿਤ ਮਨੁੱਖਜਾਤੀ ਉਹਨਾਂ ਦੇ ਵਿਦਰੋਹ ਅਤੇ ਪਾਪ ਲਈ ਜ਼ਿੰਮੇਵਾਰ ਹੈ, ਇਸ ਵਿੱਚ ਸ਼ਤਾਨ ਜਾਂ ਦੁਸ਼ਟ ਆਤਮਾਵਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਹੈ (ਦੇਖੋ ਰੋਮੀਆਂ ਨੂੰ 1:18-3:20)। ਇਹ ਭਾਗ ਉਤਪਤ 3 ਦੇ ਧਰਮ ਸ਼ਾਸਤਰ ਨੂੰ ਨਿਸ਼ਚਤ ਰੂਪ ਵਿੱਚ ਦਰਸਾਉਂਦਾ ਹੈ, ਪਰ ਬਿਨਾਂ ਕਿਸੇ ਨਿੱਜੀ ਭਰਮਾਉਣ ਵਾਲੇ ਦੇ। ਪਰਮੇਸ਼ਰ ਡਿੱਗੀ ਮਨੁੱਖਜਾਤੀ ਨੂੰ ਦੁਬਾਰਾ ਸ਼ਤਾਨ (ਦੇਖੋ ਉਤਪਤ 3:13) ਜਾਂ (ਦੇਖੋ ਉਤਪਤ 3:12) ਆਪ ਪਰਮੇਸ਼ਰ ਨੂੰ ਦੇਸ਼ੀ ਠਹਿਰਾਉਣ ਨਹੀਂ ਦੇਵੇਗਾ। ਮਨੁੱਖ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਬਣਾਇਆ ਗਿਆ ਹੈ (ਦੇਖੋ ਉਤਪਤ 1:26; 5:1,3; 9:6)। ਉਨ੍ਹਾਂ ਕੋਲ ਚੋਣ, ਅਧਿਕਾਰ, ਸ਼ਕਤੀ ਅਤੇ ਜ਼ਿੰਮੇਵਾਰੀ ਹੈ। ਉਹ ਆਦਮ ਵਿੱਚ ਭਾਗੀ ਤੌਰ ਤੇ ਆਪਣੀਆਂ ਚੋਣਾਂ (ਦੇਖੋ ਰੋਮੀਆਂ 5: 12-21) ਅਤੇ ਨਿੱਜੀ ਪਾਪ (ਦੇਖੋ ਰੋਮੀਆਂ ਨੂੰ 3:23) ਵਿੱਚ ਨਿੱਜੀ ਤੌਰ ਤੇ ਲਈ ਜ਼ਿੰਮੇਵਾਰ ਹਨ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 1:1-6

¹ਪੌਲੁਸ ਦੇ ਵਲੋਂ ਜੋ ਯਿਸੂ ਮਸੀਹ ਦਾ ਦਾਸ ਹੈ, ਜੋ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸੁਰ ਦੀ ਖੁਸ਼ਖਬਰੀ ਦੇ ਲਈ ਅਲੱਗ ਕੀਤਾ ਗਿਆ। ²ਜਿਸ ਦਾ ਉਸ ਨੇ ਆਪਣੇ ਨਬੀਆਂ ਦੇ ਰਾਹੀਂ ਪਵਿੱਤਰ ਗ੍ਰੰਥ ਵਿੱਚ ਪਹਿਲਾਂ ਹੀ ਬਚਨ ਦਿੱਤਾ ਸੀ। ³ਅਰਥਾਤ ਆਪਣੇ ਪੁੱਤਰ ਦੇ ਵਿਖੇ ਵਿੱਚ ਜੋ ਸਰੀਰਕ ਤੌਰ ਤੇ ਦਾਉਦ ਦੀ ਪੀੜ੍ਹੀ ਵਿੱਚੋਂ ਪੈਦਾ ਹੋਇਆ। ⁴ਅਤੇ ਪਵਿੱਤਰਤਾਈ ਦੇ ਆਤਮਾ ਦੇ ਤੌਰ ਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਮਰੱਥ ਨਾਲ, ਪਰਮੇਸੁਰ ਦਾ ਪੁੱਤਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਠਹਿਰਾਇਆ ਗਿਆ। ⁵ਜਿਸ ਦੇ ਰਾਹੀਂ ਅਸੀਂ ਕਿਰਪਾ ਅਤੇ ਰਸੂਲਗੀ ਦੀ ਪਦਵੀ ਪਾਈ ਤਾਂ ਜੋ ਉਹ ਦੇ ਨਾਮ ਦੇ ਕਾਰਨ ਸਾਰੀਆਂ ਕੋਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਵੇ। ⁶ਜਿਨ੍ਹਾਂ ਵਿੱਚ ਤੁਸੀਂ ਵੀ ਰਲ ਕੇ ਯਿਸੂ ਮਸੀਹ ਦੇ ਹੋਣ ਲਈ ਬੁਲਾਏ ਗਏ ਹੋ।

1:1 "ਪੌਲੁਸ" ਪੌਲੁਸ ਦੇ ਜ਼ਮਾਨੇ ਦੇ ਜ਼ਿਆਦਾਤਰ ਯਹੂਦੀ ਜੋ ਫਿਲਸਤੀਨ ਤੋਂ ਬਾਹਰ ਰਹਿੰਦੇ ਸਨ ਉਹਨਾਂ ਦੇ ਦੋ ਪਹਿਲੇ ਨਾਮ ਹੁੰਦੇ ਸਨ, ਇਕ ਯਹੂਦੀ ਯਹੂਦੀ ਨਾਮ ਅਤੇ ਦੂਜਾ ਰੋਮੀ, (ਦੇਖੋ ਰਸੂਲਾਂ 13:9)। ਪੌਲੁਸ ਦਾ ਯਹੂਦੀ ਨਾਮ "ਸਾਊਲ ਸੀ"। ਇਸਰਾਈਲ ਦੇ ਪ੍ਰਾਚੀਨ ਰਾਜੇ ਵਾਂਗ ਉਹ, ਵੀ ਬਿਨਯਾਮੀਨ ਦੇ ਗੋਤ ਦਾ ਸੀ (ਦੇਖੋ ਰੋਮੀਆਂ ਨੂੰ 11:1; ਫਿਲਿੱ. 3:5)। ਯੂਨਾਨੀ ਰੂਪ ਵਿਚ ਉਸ ਦਾ ਰੋਮੀ ਨਾਮ, "ਪੌਲ" (ਪੌਲੁਸ) ਸੀ, ਜਿਸ ਦਾ ਅਰਥ ਛੋਟਾ ਹੁੰਦਾ ਹੈ। ਇਸ ਤੋਂ ਭਾਵ ਹੈ

1. ਉਸ ਦਾ ਸਰੀਰਕ ਕੱਦ ਜਿਸਦਾ ਸੰਕੇਤ ਦੂਸਰੀ ਸਦੀ ਦੀ ਗੈਰ-ਪ੍ਰਮਾਣਿਕ ਕਿਤਾਬ, *ਪੌਲੁਸ ਦੇ ਕਰਤੱਬ*, ਵਿਚ ਥੱਸਲੁਨੀਕਾ ਦੇ ਬਾਰੇ ਇੱਕ ਅਧਿਆਏ ਹੈ ਜਿਸ ਵਿੱਚ, "ਪੌਲੁਸ ਅਤੇ ਥੇਕਲਾ" ਕਿਹਾ ਜਾਂਦਾ ਹੈ।
2. ਸੰਤਾਂ ਵਿਚੋਂ ਛੋਟੇ ਹੋਣ ਦੀ ਉਸ ਦੀ ਨਿੱਜੀ ਭਾਵਨਾ ਕਿਉਂਕਿ ਉਸ ਨੇ ਅਸਲ ਵਿਚ ਮਸੀਹ ਦੀ ਕਲੀਸੀਆ ਨੂੰ ਸਤਾਇਆ ਸੀ (ਦੇਖੋ. 1 ਕੁਰਿੰਥੀਆਂ ਨੂੰ 15:9; ਅਫ਼ਸੀਆਂ ਨੂੰ 3:8; 1 ਤਿਮੋਥਿਉਸ 1:15)
3. ਇਹ ਨਾਮ ਉਸ ਦੇ ਮਾਤਾ ਪਿਤਾ ਨੇ ਦਿੱਤਾ ਸੀ।

ਵਿਕਲਪ # 3 ਸਭ ਤੋਂ ਵਧੀਆ ਲੱਗਦਾ ਹੈ।

▣ "ਇੱਕ ਦਾਸ " NKJV, NRSV, TEV ਅਤੇ JB ਅਨੁਵਾਦਾਂ ਵਿਚ "ਨੈਕਰ ਲਿਖਿਆ" ਹੈ। ਇਹ ਧਾਰਣਾ ਜਾਂ ਤਾਂ

1. ਯਿਸੂ ਪ੍ਰਭੂ ਹੈ ਦੇ ਉਲਟ ਸੀ
2. ਪੁਰਾਣੇ ਨੇਮ ਦਾ ਇੱਕ ਆਦਰ ਵਾਲਾ ਅਹੁਦਾ ਸੀ (ਮੂਸਾ ਬਾਰੇ ਗਿਣਤੀ 12:7 ਵਿੱਚ ਅਤੇ ਯਹੋਸ਼ੁਆ ਬਾਰੇ ਯਹੋਸ਼ੁਆ 1:1; ਯਹੋਸ਼ੁਆ 24:29 ਵਿੱਚ; ਅਤੇ ਦਾਉਦ ਬਾਰੇ ਭਜਨਾਂ ਦੀ ਕਿਤਾਬ ਵਿਚ (ਅਹੁਦਾ), ਅਤੇ ਯਸਾਯਾਹ 42:1, 19; 52:13 ਵਿੱਚ ਦੇਖੋ)

NASB, TEV,

"ਮਸੀਹ ਯਿਸੂ "

NJB, REB

NKJV, NRSV

"ਯਿਸੂ ਮਸੀਹ "

"ਮਸੀਹ ਯਿਸੂ" ਜ਼ਿਆਦਾ ਅਸਧਾਰਨ ਹੈ ਅਤੇ, ਇਸ ਲਈ, ਸ਼ਾਇਦ ਅਸਲੀ ਹੈ (ਦੇਖੋ. MSS P¹⁰, B)। UBS⁴ ਇਸ ਨੂੰ "B" ਰੇਟਿੰਗ ਦਿੰਦਾ (ਲੱਗਭਗ ਠੀਕ)।

ਹਾਲਾਂਕਿ, ਦੂਜੇ ਰੂਪ ਵਿੱਚ ਅਸਲ ਵਿੱਚ ਚੰਗੀ ਤਸਦੀਕ ਹੈ (ਦੇਖੋ MSS P²⁶, κ, A, D, G, ਅਤੇ ਸਭ ਤੋਂ ਪਹਿਲਾਂ ਦੇ ਕਲੀਸੀਆ ਦੇ ਪ੍ਰਾਚੀਨ (ਚਰਚ ਫਾਦਰ)।

ਪਾਠ ਦੀ ਅਲੋਚਨਾ ਦੀਆਂ ਧਾਰਨਾਵਾਂ 'ਤੇ ਅੰਤਿਕਾ ਦੇ ਨੂੰ ਦੇਖੋ। ਜ਼ਿਆਦਾਤਰ ਲਿਖਤ ਰੂਪ ਇਸ ਅਰਥਾਂ ਵਿਚ ਇਸ ਤਰ੍ਹਾਂ ਹਨ ਕਿ ਉਹ ਯੂਨਾਨੀ ਲਿਖਤ ਦੇ ਮੂਲ ਅਰਥ ਨੂੰ ਪ੍ਰਭਾਵਤ ਨਹੀਂ ਕਰਦੇ।

▣ " ਜੋ ਰਸੂਲ ਬਣਨ ਲਈ ਸੱਦਿਆ ਗਿਆ" ਇਹ ਪਰਮੇਸ਼ਰ ਦੀ ਚੋਣ ਸੀ, ਨਾ ਕਿ ਉਸ ਦੀ ਆਪਣੀ (ਦੇਖੋ ਰਸੂਲਾਂ 9:15; ਗਲਾਤੀਆਂ ਨੂੰ 1:15; ਅਫ਼ਸੀਆਂ ਨੂੰ 3:7)। ਇਸ ਮੁਹਾਵਰੇ ਨਾਲ ਪੌਲੁਸ ਆਪਣੀ ਅਧਿਆਤਮਿਕ ਯੋਗਤਾ ਅਤੇ ਅਧਿਕਾਰ ਤੇ ਜ਼ੋਰ ਦੇ ਰਿਹਾ ਹੈ, ਜਿਵੇਂ ਕਿ ਉਹ 1 ਕੁਰਿੰਥੀਆਂ ਨੂੰ 1: 1 2 ਕੁਰਿੰਥੀਆਂ ਨੂੰ 1:1; ਗਲਾਤੀਆਂ ਨੂੰ 1:1; ਅਫ਼ਸੀਆਂ ਨੂੰ 1:1; ਕਲਸੀਆਂ ਨੂੰ 1:1; 1 ਤਿਮੋਥਿਉਸ 1:1; ਤੀਤੁਸ 1:1 ਵਿਚ ਕਰਦਾ ਹੈ) ਉਸ ਕਲੀਸੀਆ ਵਿਚ ਜਿਸ ਨੂੰ ਉਹ ਕਦੀ ਵੀ ਨਹੀਂ ਮਿਲਿਆ। ਰੋਮੀਆਂ 1:6 ਤੇ [ਖਾਸ ਵਿਸ਼ਾ: ਸੱਦਿਆ ਨੂੰ ਦੇਖੋ](#)

ਪਹਿਲੀ ਸਦੀ ਦੇ ਫਿਲਸਤੀਨੀ ਯਹੂਦੀਆਂ ਵਿਚ ਕੋਇਨ ਸ਼ਬਦ "ਰਸੂਲ" ਦਾ ਅਰਥ ਸੀ "ਇੱਕ ਅਧਿਕਾਰੀ ਦੇ ਤੌਰ 'ਤੇ ਭੇਜਿਆ ਗਿਆ" ਸੀ" (ਦੇਖੋ 2 ਇਤਿਹਾਸ 17:7-9)। ਨਵੇਂ ਨੇਮ ਵਿਚ ਇਹ ਸ਼ਬਦ ਦੇ ਅਰਥਾਂ ਵਿਚ ਵਰਤਿਆ ਜਾਂਦਾ ਸੀ: (1) ਖਾਸ ਬਾਰਾਂ ਚੋਲਿਆਂ ਲਈ ਅਤੇ ਪੌਲੁਸ ਲਈ ਅਤੇ (2) ਆਤਮਿਕ ਵਰਦਾਨ ਲਈ ਜੋ ਕਲੀਸੀਆ ਵਿੱਚ ਲਗਾਤਾਰ ਚੱਲ ਰਿਹਾ ਹੈ (ਦੇਖੋ 1 ਕੁਰਿੰਥੀਆਂ ਨੂੰ 12:28-29; ਅਫ਼ਸੀਆਂ ਨੂੰ 4:11)

[ਖਾਸ ਵਿਸ਼ਾ: ਭੇਜਣਾ](#)

ਖਾਸ ਵਿਸ਼ਾ: ਭੇਜਣਾ (ਅਪੋਸਟੋਲੋ, *apostellō*)

ਇਹ "ਭੇਜਣਾ" ਲਈ ਯੂਨਾਨੀ ਦਾ ਆਮ ਸ਼ਬਦ ਹੈ (ਅਰਥਾਤ., *ਅਪੋਸਟੋਲੋ apostellō*)। ਇਸ ਸ਼ਬਦ ਦੇ ਕਈ ਅਧਿਆਤਮਿਕ ਉਪਯੋਗ ਹਨ:

1. ਪੁਰਾਤਨ ਯੂਨਾਨੀ ਭਾਸ਼ਾ ਅਤੇ ਰੱਬੀ ਲੋਕਾਂ ਵਿਚ ਇਹ ਸ਼ਬਦ ਸਾਡੇ ਅੰਗਰੇਜ਼ੀ ਦੇ "ਰਾਜਦੂਤ" ਦੀ ਤਰ੍ਹਾਂ ਬੁਲਾਏ ਜਾਣ ਅਤੇ ਦੂਜੇ ਦੇ ਅਧਿਕਾਰਤ ਨੁਮਾਇੰਦੇ ਵਜੋਂ ਭੇਜੇ ਜਾਣ ਲਈ ਵਰਤਿਆ ਜਾਂਦਾ ਸੀ (ਤੁਲਨਾ ਕਰੋ. 2 ਕੁਰਿੰਥੀਆਂ 5:20)
2. ਇੰਜੀਲਾਂ ਅਕਸਰ ਯਿਸੂ ਲਈ ਪਿਤਾ ਦੁਆਰਾ ਭੇਜੇ ਜਾਣ ਤੇ ਇਸ ਕਿਰਿਆ ਨੂੰ ਵਰਤਦੀਆਂ ਹਨ। ਯੂਹੰਨਾ ਵਿਚ ਇਹ ਸ਼ਬਦ ਮਸੀਹ ਦਾ ਸੰਕੇਤ ਦਿੰਦਾ ਹੈ (ਤੁਲਨਾ ਕਰੋ. ਮੱਤੀ 10:40; 15:24; ਮਰਕੁਸ 9:37; ਲੂਕਾ 9:48 ਅਤੇ ਖਾਸ ਕਰਕੇ ਯੂਹੰਨਾ 5:36,38; 6:29,57; 7:29; 8:42; 10:36; 11:42; 17:3,8,18,21,23,25; 20:21 [ਆਇਤ 21 ਵਿਚ "ਰਸੂਲ" ਅਤੇ ਇਸਦਾ ਸਮਾਨਾਰਥੀ *ਪੈਂਮਪੋ pempō* ਵਰਤਿਆ ਗਿਆ ਹੈ])। ਇਹ ਯਿਸੂ ਦੇ ਵਿਸ਼ਵਾਸੀਆਂ ਨੂੰ ਭੇਜਣ ਲਈ ਵਰਤਿਆ ਗਿਆ ਹੈ (ਯੂਹੰਨਾ 17:18; 20:21 [ਯੂਹੰਨਾ 20:21 ਵਿਚ "ਰਸੂਲ" ਅਤੇ ਇਸਦਾ ਸਮਾਨਾਰਥੀ *ਪੈਂਮਪੋ pempō* ਵਰਤਿਆ ਗਿਆ ਹੈ])।
3. ਨਵੇਂ ਨੇਮ ਵਿਚ "ਰਸੂਲ" ਨਾਂਵ ਦੀ ਵਰਤੋਂ ਕੀਤੀ ਗਈ
 - a. ਬਾਰਾਂ ਚੋਲਿਆਂ ਦਾ ਅਸਲ ਅੰਦਰਲਾ ਚੱਕਰ (ਮਰਕੁਸ 6:30; ਲੂਕਾ 6:13; ਰਸੂਲਾਂ ਦੇ ਕਰਤੱਬ 1:2,26)
 - b. ਰਸੂਲਾਂ ਦੇ ਮਦਦਗਾਰਾਂ ਅਤੇ ਸਹਿਕਰਮੀਆਂ ਦਾ ਇਕ ਖਾਸ ਸਮੂਹ
 - (1) ਬਰਨਾਬਾਸ (ਰਸੂਲਾਂ ਦੇ ਕਰਤੱਬ 14:4,14)
 - (2) ਅੰਦਰੁਨਿਕੁਸ ਅਤੇ ਯੂਨਿਆਸ (ਰੋਮੀਆਂ 16:7)
 - (3) ਅਪੁਲੋਸ (1 ਕੁਰਿੰਥੀਆਂ 4:6-9)
 - (4) ਪ੍ਰੋਕੁਸ ਦਾ ਭਰਾ ਯਾਰੂਬ (ਗਲਾਤੀਆਂ 1:19)
 - (5) ਸਿਲਵਾਨੁਸ ਅਤੇ ਤਿਮੋਥਿਉਸ (1 ਥੱਸਲੁਨੀਕੀਆਂ 2:6)
 - (6) ਸੰਭਵ ਤੌਰ ਤੇ ਤੀਤੁਸ (2 ਕੁਰਿੰਥੀਆਂ 8:23)
 - (7) ਸੰਭਵ ਤੌਰ ਤੇ ਇਪਾਫ਼ਰੋਦਤੁਸ (ਫਿਲਿੱਪੀਆਂ 2:25)

c. ਕਲੀਸਿਯਾ ਵਿਚ ਇਕ ਜਾਰੀ ਤੋਹਫਾ (1 ਕੁਰਿੰਥੀਆਂ 12:28-29; ਅਫਸੀਆਂ 4:11)

4. ਪੌਲੁਸ ਨੇ ਜ਼ਿਆਦਾਤਰ ਆਪਣੀਆਂ ਪੱਤਰੀਆਂ ਵਿਚ ਆਪਣੇ ਲਈ ਇਹ ਸਿਰਲੇਖ ਆਪਣੇ ਆਪ ਨੂੰ ਮਸੀਹ ਦੇ ਪ੍ਰਤਿਨਿਧੀ ਦੇ ਤੌਰ ਤੇ ਪਰਮੇਸ਼ਰ ਦੁਆਰਾ ਦਿੱਤੇ ਅਧਿਕਾਰ ਨੂੰ ਜ਼ਾਹਰ ਕਰਨ ਦੇ ਤੌਰ ਤੇ ਇਸਤੇਮਾਲ ਕੀਤਾ ਹੈ (ਰੋਮੀਆਂ 1:1; 1 ਕੁਰਿੰਥੀਆਂ 1:1; 2 ਕੁਰਿੰਥੀਆਂ 1:1; ਗਲਾਤੀਆਂ 1:1; ਅਫਸੀਆਂ 1:1; ਕੁਲਸੀਆਂ 1:1; 1 ਤਿਮੋਥਿਉਸ 1:1; 2 ਤਿਮੋਥਿਉਸ 1:1; ਤੀਤੁਸ 1:1)।
5. ਆਧੁਨਿਕ ਵਿਸ਼ਵਾਸੀ ਹੋਣ ਦੇ ਨਾਤੇ ਜਿਹੜੀ ਸਮੱਸਿਆ ਦਾ ਅਸੀਂ ਸਾਹਮਣਾ ਕਰਦੇ ਹਾਂ ਉਹ ਇਹ ਹੈ ਕਿ ਨਵੇਂ ਨੇਮ ਕਦੇ ਨਹੀਂ ਪਰਿਭਾਸ਼ਿਤ ਕਰਦਾ ਕਿ ਇਸ ਜਾਰੀ ਦਾਤ ਵਿਚ ਕੀ ਸ਼ਾਮਲ ਹੈ ਜਾਂ ਵਿਸ਼ਵਾਸੀ ਲੋਕਾਂ ਵਿਚ ਇਸਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ। ਸਪੱਸ਼ਟ ਹੈ ਕਿ ਸਾਨੂੰ ਅਸਲ ਬਾਰਾਂ ਰਸੂਲਾਂ (#3a) ਅਤੇ ਬਾਅਦ ਦੀ ਵਰਤੋਂ (#3b) ਵਿਚਕਾਰ ਫਰਕ ਕਰਨਾ ਚਾਹੀਦਾ ਹੈ। ਖਾਸ ਵਿਸ਼ਾ: ਪ੍ਰੇਰਨਾ ਅਤੇ ਖਾਸ ਵਿਸ਼ਾ: ਪ੍ਰਕਾਸ਼ਨ ਦੇਖੋ। ਜੇਕਰ ਆਧੁਨਿਕ “ਰਸੂਲ” ਹੋਰ ਬਾਈਬਲ ਲਿਖਣ ਲਈ ਪ੍ਰੇਰਿਤ ਨਹੀਂ ਹਨ (ਅਰਥਾਤ., ਵਚਨ ਦਾ ਲਿਖਿਆ ਜਾਣਾ ਬੰਦ ਹੋ ਗਿਆ ਹੈ, ਤੁਲਨਾ ਕਰੋ. ਯਹੂਦਾਹ ਆਇਤ 3; ਦੇਖੋ ਖਾਸ ਵਿਸ਼ਾ: Canon), ਤਾਂ ਜੋ ਉਹ ਕਰਦੇ ਹਨ ਕੀ ਨਵੇਂ ਨੇਮ ਦੇ ਨਬੀਆਂ ਜਾਂ ਪ੍ਰਚਾਰਕਾਂ ਤੋਂ ਵੱਖਰਾ ਹੈ (ਅਫਸੀਆਂ 4:11)? ਮੇਰੀ ਕੁਝ ਸੰਭਾਵਨਾਵਾਂ ਹਨ।
 - a. ਮਿਸ਼ਨ ਵਾਲੀ ਕਲੀਸਿਯਾ ਉਸ ਥਾਂ ਤੇ ਸ਼ੁਰੂ ਕੀਤੀ ਜਾਂਦੀ ਹੈ ਜਿੱਥੇ ਇੰਜੀਲ ਦਾ ਪ੍ਰਚਾਰ ਨਹੀਂ ਹੋਇਆ (ਜਿਵੇਂ *ਦਿਦਾਖੇ Didache* ਵਿਚ ਵਰਤੇ ਗਏ ਹਨ)
 - b. ਪਾਦਰੀਆਂ ਦੇ ਆਗੂ ਕਿਸੇ ਦਿੱਤੇ ਹੋਏ ਖੇਤਰ ਜਾਂ ਮਸੀਹੀ ਸੰਪਰਦਾਇ ਵਿਚ
 - c. ਕੋਈ ਵੀ ਨਹੀਂ ਜਾਣਦਾ

Copyright © 2014 [Bible Lessons International](#)

▣ "ਅਲੱਗ ਕੀਤਾ ਗਿਆ" ਇਹ ਇੱਕ ਪੂਰਨ ਕਾਲ ਨਿਸ਼ਕਿਰਿਆ ਕ੍ਰਿਦੰਤ ਹੈ, ਜਿਸਦਾ ਅਰਥ ਹੈ ਕਿ ਉਹ ਪਹਿਲਾਂ ਹੀ ਪਰਮੇਸ਼ਰ ਦੁਆਰਾ ਅਲੱਗ ਹੋ ਗਿਆ ਸੀ (ਦੇਖੋ ਯਿਰਮਿਯਾਹ 1:5 ਅਤੇ ਗਲਾਤੀਆਂ ਨੂੰ 1:15) ਅਤੇ ਇਹ ਇੱਕ ਅਵਸਥਾ ਦੇ ਰੂਪ ਵਿੱਚ ਜਾਰੀ ਰਿਹਾ। ਇਹ “ਫਰੀਸੀ” ਲਈ ਅਰਾਮੀ ਸ਼ਬਦ ਉੱਤੇ ਇੱਕ ਸੰਭਾਵੀ ਨਾਟਕ ਸੀ। ਉਹ ਲੋਕ ਯਹੂਦੀ ਵਿਧਾਨ ਦੀ ਨਿਯਮਤਾ ਲਈ ਅਲੱਗ ਹੋ ਗਏ ਸਨ (ਅਤੇ ਪੌਲੁਸ ਨੇ ਵੀ [ਫਿਲਿੱਪੀਆਂ ਨੂੰ 3:5] ਦਮਿਸ਼ਕ ਦੇ ਰਾਹ ਦੀ ਘਟਨਾ ਤੋਂ ਪਹਿਲਾਂ ਆਪਣੇ ਆਪ ਨੂੰ ਅਲੱਗ ਕੀਤਾ ਸੀ), ਪਰ ਹੁਣ ਉਹ ਖੁਸ਼ਖਬਰੀ ਲਈ ਅਲੱਗ ਕੀਤਾ ਗਿਆ ਸੀ।

ਇਹ ਇਬਰਾਨੀ ਸ਼ਬਦ “ਪਵਿੱਤਰ” (BDB 872) ਨਾਲ ਸੰਬੰਧਿਤ ਹੈ, ਜਿਸਦਾ ਅਰਥ ਹੈ “ਪਰਮੇਸ਼ਰ ਦੀ ਵਰਤੋਂ ਲਈ ਅਲੱਗ ਕੀਤਾ ਗਿਆ” (ਦੇਖੋ ਕੂਚ 19:6; 1 ਪਤਰਸ 2:5)। ਸ਼ਬਦ “ਸੰਤ,” “ਪਵਿੱਤਰ ਕਰਨਾ,” ਅਤੇ “ਅਲੱਗ ਕਰਨਾ” ਇਹਨਾਂ ਸਾਰਿਆਂ ਦੀ ਇਕੋ ਯੂਨਾਨੀ ਜੜ੍ਹਾਂ ਹੈ, “ਪਵਿੱਤਰ” (ਹਗਾਈ *hagios*)।

▣ "ਪਰਮੇਸ਼ਰ ਦੀ ਖੁਸ਼ਖਬਰੀ ਦੇ ਲਈ" ਸੰਬੰਧਸੂਚਕ ਸ਼ਬਦ *ਈਏਸ eis* ਇਸ ਸੰਦਰਭ ਵਿਚ (ਅਤੇ ਰੋਮੀਆਂ ਨੂੰ 1:5 ਵਿੱਚ) ਪੌਲੁਸ ਦੇ “ਸੱਦੇ” ਜਾਣ ਦੇ ਜਾਣ ਨੂੰ (ਰੋਮੀਆਂ ਨੂੰ 1:1b) ਅਤੇ ਉਸ ਦੇ “ਅਲੱਗ ਕੀਤੇ ਜਾਣ” ਨੂੰ ਦਿਖਾਉਂਦਾ ਹੈ (ਰੋਮੀਆਂ ਨੂੰ 1:1c)।

ਖੁਸ਼ਖਬਰੀ “ਚੰਗਾ” (ਈਯੂ) ਅਤੇ “ਸੰਦੇਸ਼” (ਐਂਗਲੋਸ) ਦਾ ਮਿਸ਼ਰਿਤ ਸ਼ਬਦ ਹੈ। ਇਹ ਉਹ ਸ਼ਬਦ ਬਣ ਗਿਆ ਜਿਸ ਨੇ ਪਰਮੇਸ਼ਰ ਦੇ ਪ੍ਰਤਿਗਿਆ ਕੀਤੇ ਮਸੀਹ ਨਾਲ ਸੰਬੰਧਿਤ (ਦੇਖੋ ਯਿਰਮਿਯਾਹ 31:31-34; ਰਿਜ਼ਕੀਏਲ 36:22-32) ਨਵੇਂ ਨੇਮ ਵਿੱਚ ਪ੍ਰਗਟ ਕੀਤੇ ਸਿਧਾਂਤਾਂ ਦਾ ਵਰਣਨ ਕੀਤਾ। ਇਹ “ਉਸ ਦੇ ਪੁੱਤਰ ਦੀ ਖੁਸ਼ਖਬਰੀ ਹੈ” (ਰੋਮੀਆਂ ਨੂੰ 1:2)।

ਇਹ ਪਰਮੇਸ਼ਰ ਦੀ ਖੁਸ਼ਖਬਰੀ ਹੈ, ਨਾ ਕਿ ਪੌਲੁਸ ਦੀ (ਦੇਖੋ ਰੋਮੀਆਂ ਨੂੰ 15:16; ਮਰਕੁਸ 1:14; 2 ਕੁਰਿੰਥੀਆਂ ਨੂੰ 11:7; 1 ਥੱਸਲੁਨੀਕੀਆਂ 2:2,8,9; 1 ਪਤਰਸ 4:17)। ਪੌਲੁਸ ਕੋਈ ਨਵੀਨਤਾਕਾਰੀ ਜਾਂ ਸਭਿਆਚਾਰਕ ਅਨੁਕੂਲ ਬਣਾਉਣ ਵਾਲਾ ਨਹੀਂ ਸੀ, ਸਗੋਂ ਉਸ ਨੂੰ ਪ੍ਰਾਪਤ ਹੋਈ ਸੱਚਾਈ ਦਾ ਪ੍ਰਚਾਰਕ ਸੀ (ਦੇਖੋ ਰਸੂਲਾਂ 9; 1 ਕੁਰਿੰਥੀਆਂ ਨੂੰ 1:18-25)।

1:2 "ਜਿਸ ਦਾ ਉਸ ਨੇ ਆਪਣੇ ਨਬੀਆਂ ਦੇ ਰਾਹੀਂ ਪਵਿੱਤਰ ਗ੍ਰੰਥ ਵਿੱਚ ਪਹਿਲਾਂ ਹੀ ਬਚਨ ਦਿੱਤਾ ਸੀ।" ਇਹ ਕਿਰਿਆ ਇੱਕ ਅਨਿਸ਼ਚਿਤ ਭੂਤ-ਕਾਲ ਮੱਧ (ਅਕਰਤਰੀ) ਨਿਸ਼ਚੇਵਾਚਕ ਕਿਰਿਆ ਹੈ। ਇਹ ਕੇਵਲ ਪੌਲੁਸ ਦੀਆਂ ਲਿਖਤਾਂ ਵਿਚ ਹੀ ਇਸਤੇਮਾਲ ਹੋਈ ਹੈ (ਇਥੇ ਅਤੇ 2 ਕੁਰਿੰਥੀਆਂ ਨੂੰ 9:5)। ਖੁਸ਼ਖਬਰੀ ਪਰਮੇਸਰ ਦਾ ਕੋਈ ਬਾਅਦ ਵਾਲਾ ਵਿਚਾਰ ਨਹੀਂ ਸੀ, ਪਰ ਉਸ ਦੀ ਸਦੀਵੀ, ਉਦੇਸ਼ਪੂਰਣ ਯੋਜਨਾ ਹੈ (ਦੇਖੋ ਉਤਪਤ 3:15; 12:3; ਕੂਚ 19:5; ਯਸਾਯਾਹ 53; ਜ਼ਬੂਰ 118; ਮਰਕੁਸ 10:45; ਲੂਕਾ 2:22; ਰਸੂਲਾਂ 2:23; 3:18; 4:28; ਤੀਤੁਸ 1:2)। ਰਸੂਲਾਂ ਦੇ ਕਰਤੱਬ ਦੀ ਕਿਤਾਬ ਦੇ ਮੂਲ ਉਪਦੇਸ਼ (*ਕ੍ਰੀਗਮਾ KERYGMA*) ਯਿਸੂ ਨੂੰ ਪੁਰਾਣੇ ਨੇਮ ਦੇ ਪ੍ਰਤਿਗਿਆ ਕੀਤੇ ਅਤੇ ਅਗੰਮ ਵਾਕ ਦੀ ਪੂਰਤੀ ਵਜੋਂ ਪੇਸ਼ ਕਰਦੇ ਹਨ।

ਪੁਰਾਣੇ ਨੇਮ ਨੂੰ ਨਵੇਂ ਨੇਮ ਵਿਚ ਦੇ ਆਮ ਤਰੀਕਿਆਂ ਨਾਲ ਦਰਸਾਇਆ ਗਿਆ ਹੈ।

1. "ਇਹ ਲਿਖਿਆ ਗਿਆ ਹੈ" (ਜਾਂ "ਮੁਹਰਿਮ," ਜੋ ਕਿ, 2 ਤਿਮੋਥਿਉਸ 3:16; 2 ਪਤਰਸ 3:16)
2. ਪਵਿੱਤਰ ਲਿਖਤਾਂ

ਇਸ ਨੂੰ ਨਬੀਆਂ ਦੇ ਸੰਬੰਧ ਵਿਚ ਵੀ ਦੱਸਿਆ ਜਾਂਦਾ ਹੈ। ਯਹੂਦੀ ਦਿਮਾਗ ਵਿੱਚ ਨਬੀਆਂ ਨੇ ਪਵਿੱਤਰ ਲਿਖਤਾਂ ਲਿਖੀਆਂ ਸਨ।

1. "ਬਿਵਸਥਾ ਜਾਂ ਨਬੀਆਂ ਦੇ ਉਪਦੇਸ਼," ਮੱਤੀ 5:17-18; ਅਤੇ ਲੂਕਾ Luke 24:44 ਤੇ ਵੀ ਧਿਆਨ ਦਿਓ
2. "ਅਗੰਮੀਵਾਕ," ਲੂਕਾ 24:27
3. "ਨਬੀਆਂ ਦੀਆਂ ਲਿਖਤਾਂ," ਮੱਤੀ 26:56
4. "ਨਬੀਆਂ ਦੀਆਂ ਲਿਖਤਾਂ," ਰੋਮੀਆਂ ਨੂੰ 16:26 (ਰੋਮੀਆਂ ਨੂੰ 1:2 ਵਿਚ "ਨਬੀਆਂ" ਬਾਰੇ ਲਿਖਿਆ ਹੈ)
5. "ਪਵਿੱਤਰ ਸ਼ਾਸਤਰ ਦੀ ਭਵਿੱਖਬਾਣੀ," 2 ਪਤਰਸ 1:20

ਇੱਥੇ "ਪਵਿੱਤਰ" ਵਿਸ਼ੇਸ਼ਤਾ ਦੀਆਂ ਦੋ ਉਦਾਹਰਣਾਂ ਹਨ।

1. "ਪਵਿੱਤਰ ਸ਼ਾਸਤਰ" (ਪੂਰੇ ਵਾਕ ਵਿਚ "ਨਬੀਆਂ ਵੀ ਸ਼ਾਮਲ ਹੈ), ਰੋਮੀਆਂ ਨੂੰ 1:2
2. "ਪਵਿੱਤਰ ਲਿਖਤਾਂ," 2 ਤਿਮੋਥਿਉਸ 3:15

ਖਾਸ ਵਿਸ਼ਾ: ਸ਼ੁਰੂਆਤੀ ਕਲੀਸਿਯਾ ਦਾ ਪ੍ਰਚਾਰ

ਖਾਸ ਵਿਸ਼ਾ: ਸ਼ੁਰੂਆਤੀ ਕਲੀਸਿਯਾ ਦਾ ਪ੍ਰਚਾਰ (*ਕ੍ਰੀਗਮਾ KERYGMA*)

ਮਸੀਹਤ ਬਾਰੇ ਬਹੁਤ ਸਾਰੇ ਵਿਚਾਰ ਹਨ। ਸਾਡੇ ਦਿਨ ਪਹਿਲੀ ਸਦੀ ਦੀ ਤਰ੍ਹਾਂ ਧਾਰਮਿਕ ਬਹੁਲਵਾਦ ਦੇ ਦਿਨ ਹਨ। ਵਿਅਕਤੀਗਤ ਤੌਰ ਤੇ, ਮੈਂ ਉਨ੍ਹਾਂ ਸਮੂਹਾਂ ਨੂੰ ਪੂਰੀ ਤਰ੍ਹਾਂ ਸ਼ਾਮਲ ਅਤੇ ਸਵੀਕਾਰ ਕਰਦਾ ਹਾਂ ਜੋ ਯਿਸੂ ਮਸੀਹ ਨੂੰ ਜਾਣਨ ਅਤੇ ਉਸ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ। ਅਸੀਂ ਬਹੁਤ ਸਾਰੀਆਂ ਗੱਲਾਂ ਬਾਰੇ ਅਸਹਿਮਤ ਹਾਂ, ਪਰ ਅਸਲ ਵਿਚ ਮਸੀਹਤ ਕੇਵਲ ਯਿਸੂ ਬਾਰੇ ਹੈ। ਹਾਲਾਂਕਿ, ਕੁਝ ਅਜਿਹੇ ਸਮੂਹ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ ਅਤੇ "ਇਕੋ ਜਿਹੇ" ਦਿਖਾਈ ਦਿੰਦੇ ਹਨ। ਮੈਂ ਅੰਤਰ ਕਿਵੇਂ ਦੱਸਾਂ?

ਖੈਰ, ਦੋ ਤਰੀਕੇ ਹਨ:

- A. ਆਧੁਨਿਕ ਪੰਥ ਸਮੂਹ ਕੀ ਵਿਸ਼ਵਾਸ ਕਰਦੇ ਹਨ (ਉਨ੍ਹਾਂ ਦੇ ਆਪਣੇ ਵਚਨਾਂ ਤੋਂ), ਇਹ ਜਾਣਨ ਲਈ ਇਕ ਮਦਦਗਾਰ ਕਿਤਾਬ Walter Martin ਦੁਆਰਾ ਲਿਖੀ *The Kingdom of the Cults* ਹੈ।
- B. ਸ਼ੁਰੂਆਤੀ ਕਲੀਸਿਯਾ ਦੇ ਉਪਦੇਸ਼, ਰਸੂਲਾਂ ਦੇ ਕਰਤੱਬ ਵਿਚ ਖਾਸਕਰ ਰਸੂਲ ਪਤਰਸ ਅਤੇ ਪੌਲੁਸ ਦੇ ਉਪਦੇਸ਼ ਜੋ ਇਸ ਗੱਲ ਦੀ ਰੂਪ ਰੇਖਾ ਹੈ ਕਿ ਪਹਿਲੀ ਸਦੀ ਦੇ ਪ੍ਰੇਰਿਤ ਲੇਖਕਾਂ ਨੇ ਵੱਖੋ-ਵੱਖਰੇ ਸਮੂਹਾਂ ਵਿਚ ਮਸੀਹਤ ਨੂੰ ਕਿਵੇਂ ਪੇਸ਼ ਕੀਤਾ। ਇਹ ਅਰੰਭਕ "ਘੋਸ਼ਣਾ" ਜਾਂ "ਪ੍ਰਚਾਰ" (ਜਿਸਦਾ ਰਸੂਲਾਂ ਦੇ ਕਰਤੱਬ ਇਕ ਸੰਖੇਪ ਹੈ) ਯੂਨਾਨੀ ਸ਼ਬਦ *ਕ੍ਰੀਗਮਾ kerygma* ਤੋਂ ਆਇਆ ਹੈ। ਰਸੂਲਾਂ ਦੇ ਕਰਤੱਬ ਵਿਚ ਯਿਸੂ ਬਾਰੇ ਇੰਜੀਲ ਦੀਆਂ ਮੁੱਢਲੀਆਂ ਸੱਚਾਈਆਂ ਹੇਠ ਦਿੱਤੀਆਂ ਹਨ:

1. ਪੁਰਾਣੇ ਨੇਮ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਦਾ ਹੈ – ਰਸੂਲਾਂ ਦੇ ਕਰਤੱਬ 2:17-21,30-31,34; 3:18-

19,24; 10:43; 13:17-23,27; 33:33-37,40-41; 26: 6-7,22-23

2. ਵਾਅਦੇ ਅਨੁਸਾਰ ਯਹੋਵਾਹ ਦੁਆਰਾ ਭੇਜਿਆ ਗਿਆ – ਰਸੂਲਾਂ ਦੇ ਕਰਤੱਬ 2:23; 3:26
3. ਉਸਦੇ ਸੰਦੇਸ਼ ਦੀ ਪੁਸ਼ਟੀ ਕਰਨ ਅਤੇ ਪਰਮੇਸ਼ਰ ਦਾ ਰਹਿਮ ਪ੍ਰਗਟ ਕਰਨ ਲਈ ਚਮਤਕਾਰ ਕੀਤੇ – ਰਸੂਲਾਂ ਦੇ ਕਰਤੱਬ 2:22; 3:16; 10:38
4. ਮਨੁੱਖਾਂ ਦੇ ਹਵਾਲੇ ਕੀਤਾ ਗਿਆ, ਰੱਦ ਕੀਤਾ ਗਿਆ – ਰਸੂਲਾਂ ਦੇ ਕਰਤੱਬ 3:13-14; 4:11
5. ਉਸ ਨੂੰ ਸਲੀਬ ਦਿੱਤੀ ਗਈ– ਰਸੂਲਾਂ ਦੇ ਕਰਤੱਬ 2:23; 3:14-15; 4:10; 10:39; 13:28; 26:23
6. ਜ਼ਿੰਦਾ ਕੀਤਾ ਗਿਆ – ਰਸੂਲਾਂ ਦੇ ਕਰਤੱਬ 2:24,31-32; 3:15,26; 4:10; 10:40; 13:30; 17:31; 26;23
7. ਪਰਮੇਸ਼ਰ ਦੇ ਸੱਜੇ ਹੱਥ ਬੈਠਾ– ਰਸੂਲਾਂ ਦੇ ਕਰਤੱਬ 2:33-36; 3:13,21
8. ਦੁਬਾਰਾ ਆਵੇਗਾ– ਰਸੂਲਾਂ ਦੇ ਕਰਤੱਬ 3:20-21
9. ਨਿਆਂ ਕਰਨ ਵਾਲਾ ਨਿਯੁਕਤ ਕੀਤਾ ਗਿਆ– ਰਸੂਲਾਂ ਦੇ ਕਰਤੱਬ 10:42; 17:31
10. ਪਵਿੱਤਰ ਆਤਮਾ ਨੂੰ ਭੇਜਿਆ– ਰਸੂਲਾਂ ਦੇ ਕਰਤੱਬ 2:17-18,33,38-39; 10:44-47
11. ਸਾਰੇ ਵਿਸ਼ਵਾਸੀਆਂ ਲਈ ਮੁਕਤੀਦਾਤਾ– ਰਸੂਲਾਂ ਦੇ ਕਰਤੱਬ 13:38-39
12. ਕੋਈ ਹੋਰ ਮੁਕਤੀਦਾਤਾ ਨਹੀਂ ਹੈ– ਰਸੂਲਾਂ ਦੇ ਕਰਤੱਬ 4:12; 10:34-36

ਰਸੂਲਾਂ ਦੁਆਰਾ ਸੱਚ ਦੇ ਇਨ੍ਹਾਂ ਥੰਮ੍ਹਾਂ ਪ੍ਰਤੀ ਜਵਾਬ ਦੇ ਕੁਝ ਤਰੀਕੇ ਹਨ:

1. ਤੇਬਾ ਕਰੋ– ਰਸੂਲਾਂ ਦੇ ਕਰਤੱਬ 2:38; 3:19; 17:30; 26:20
2. ਵਿਸ਼ਵਾਸ ਕਰੋ– ਰਸੂਲਾਂ ਦੇ ਕਰਤੱਬ 2:21; 10:43; 13:38-39
3. ਬਪਤਿਸਮਾ ਲਵੋ– ਰਸੂਲਾਂ ਦੇ ਕਰਤੱਬ 2:38; 10:47-48
4. ਪਵਿੱਤਰ ਆਤਮਾ ਨੂੰ ਪ੍ਰਾਪਤ ਕਰੋ – ਰਸੂਲਾਂ ਦੇ ਕਰਤੱਬ 2:38; 10:47
5. ਸਭ ਆ ਸਕਦੇ ਹਨ– ਰਸੂਲਾਂ ਦੇ ਕਰਤੱਬ 2:39; 3:25; 26:23

ਇਹ ਵਿਚਾਰ ਸ਼ੁਰੂਆਤੀ ਕਲੀਸਿਯਾ ਦੀ ਜ਼ਰੂਰੀ ਘੋਸ਼ਣਾ ਵਜੋਂ ਕੰਮ ਕਰਦਾ ਹੈ, ਹਾਲਾਂਕਿ ਨਵੇਂ ਨੇਮ ਦੇ ਵੱਖ-ਵੱਖ ਲੇਖਕ ਇਕ ਹਿੱਸਾ ਛੱਡ ਕੇ ਜਾਂ ਆਪਣੀਆਂ ਲਿਖਤਾਂ ਵਿਚ ਹੋਰ ਵੇਰਵਿਆਂ ਤੇ ਜ਼ੋਰ ਦੇ ਸਕਦੇ ਹਨ। ਮਰਕੁਸ ਦੀ ਇੰਜੀਲ ਕ੍ਰੀਗਮਾ *kerygma* ਦਾ ਇਕ ਨਮੂਨਾ ਹੈ। ਮਰਕੁਸ ਨੂੰ ਰਿਵਾਇਤੀ ਤੌਰ ਤੇ ਪਤਰਸ ਦੇ ਉਪਦੇਸ਼ਾਂ ਦੇ ਢਾਂਚੇ ਦੇ ਤੌਰ ਤੇ ਦੇਖਿਆ ਜਾਂਦਾ ਸੀ ਇਹ ਉਹ ਉਪਦੇਸ਼ ਸਨ ਜਿਨ੍ਹਾਂ ਦਾ ਉਸਨੇ ਰੋਮ ਵਿਚ ਪ੍ਰਚਾਰ ਕੀਤਾ ਅਤੇ ਇਨ੍ਹਾਂ ਨੂੰ ਲਿਖਤੀ ਇੰਜੀਲ ਵਿਚ ਲਿਖਿਆ ਗਿਆ। ਮੱਤੀ ਅਤੇ ਲੂਕਾ ਦੋਵੇਂ ਮਰਕੁਸ ਦੇ ਮੁੱਢਲੇ ਢਾਂਚੇ ਦੀ ਪਾਲਣਾ ਕਰਦੇ ਹਨ।

Copyright © 2014 [Bible Lessons International](#)

1:3 "ਆਪਣੇ ਪੁੱਤਰ ਦੇ ਵਿਖੇ" ਖੁਸ਼ਬਖ਼ਰੀ ਦਾ ਕੇਂਦਰੀ ਸੰਦੇਸ਼ ਇਕ ਵਿਅਕਤੀ ਹੈ, ਯਿਸੂ ਨਾਸਰੀ ਹੈ, ਜੋ ਕੁਆਰੀ ਮਰਿਯਮ ਤੋਂ ਪੈਦਾ ਹੋਇਆ ਪੁੱਤਰ। ਪੁਰਾਣੇ ਨੇਮ ਦੇ ਸਮੇਂ ਰਾਸ਼ਟਰ ਦੇ ਰਾਜੇ ਅਤੇ ਮਸੀਹ ਨੂੰ "ਪੁੱਤਰ" ਕਿਹਾ ਜਾਂਦਾ ਸੀ (ਦੇਖੋ 2 ਸਮੂਏਲ 7:14; ਹੋਸ਼ੀਆ 11:1; ਜ਼ਬੂਰ 2:7; ਮੱਤੀ 2:15)।

ਪੁਰਾਣੇ ਨੇਮ ਵਿਚ ਪਰਮੇਸ਼ਰ ਨੇ ਸੇਵਕਾਂ ਅਤੇ ਨਬੀਆਂ ਰਾਹੀਂ ਗੱਲ ਕੀਤੀ ਸੀ। ਯਿਸੂ ਪਰਮੇਸ਼ਰ ਦਾ ਸੇਵਕ ਨਹੀਂ ਸੀ। ਉਹ ਪਰਿਵਾਰ ਦਾ ਇੱਕ ਹਿੱਸਾ ਸੀ (ਭਾਵ., "ਇੱਕ ਪੁੱਤਰ," ਦੇਖੋ. ਇਬਰਾਨੀਆਂ ਨੂੰ 1:1-2; 3:6; 5:8; 7:28)। ਰੈਰਾਨੀ ਦੀ ਗੱਲ ਇਹ ਹੈ ਕਿ ਇਸ ਕਿਤਾਬ ਵਿਚ ਇਹ ਇਕੋ ਜਗ੍ਹਾ ਹੈ ਜਿੱਥੇ ਪੌਲੁਸ ਨੇ ਕ੍ਰਿਸਟੋਲੋਜੀ (ਮਸੀਹ) ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਰੋਮੀਆਂ ਨੂੰ ਇੱਕ ਸੰਪੂਰਨ ਵਿਧੀਗਤ ਧਰਮ ਸ਼ਾਸਤਰ ਨਹੀਂ ਹੈ।

ਖਾਸ ਵਿਸ਼ਾ: ਪਰਮੇਸ਼ਰ ਦਾ ਪੁੱਤਰ

ਖਾਸ ਵਿਸ਼ਾ: ਪਰਮੇਸ਼ਰ ਦਾ ਪੁੱਤਰ

ਇਹ ਯਿਸੂ ਲਈ ਨਵੇਂ ਨੇਮ ਦਾ ਇਕ ਵੱਡਾ ਸਿਰਲੇਖ ਹੈ। ਇਸ ਦਾ ਯਕੀਨਨ ਦੈਵੀ ਭਾਵ ਹੈ। ਇਸ ਵਿਚ ਯਿਸੂ ਨੂੰ “ਪੁੱਤਰ” ਜਾਂ “ਮੇਰਾ ਪੁੱਤਰ” ਵਜੋਂ ਸ਼ਾਮਲ ਕੀਤਾ ਗਿਆ ਅਤੇ ਪਰਮੇਸ਼ਰ ਨੂੰ ਵੀ “ਪਿਤਾ” ਵਜੋਂ ਦਰਸਾਇਆ ਗਿਆ (ਦੇਖੋ ਖਾਸ ਵਿਸ਼ਾ: ਪਰਮੇਸ਼ਰ ਪਿਤਾ)। ਇਹ ਨਵੇਂ ਨੇਮ ਵਿਚ 124 ਵਾਰ ਆਉਂਦਾ ਹੈ। ਇੱਥੋਂ ਤੱਕ ਕਿ “ਮਨੁੱਖ ਦੇ ਪੁੱਤਰ” ਵਜੋਂ ਯਿਸੂ ਦੇ ਸਵੈ-ਅਹੁਦੇ ਦਾ ਦਾਨੀਏਲ 7:13-14 ਤੋਂ ਦੈਵੀ ਭਾਵ ਸੀ।

ਪੁਰਾਣੇ ਨੇਮ ਵਿਚ “ਪੁੱਤਰ” ਅਹੁਦਾ ਚਾਰ ਵਿਸ਼ੇਸ਼ ਸਮੂਹਾਂ ਦਾ ਹਵਾਲਾ ਦੇ ਸਕਦਾ ਹੈ (ਦੇਖੋ ਖਾਸ ਵਿਸ਼ਾ: “...ਦੇ ਪੁੱਤਰ” (ਪੁਰਾਣਾ ਨੇਮ)।

- A. ਦੂਤ (ਅਕਸਰ ਬਹੁਵਚਨ, ਦੇਖੋ, ਉਤਪਤ 6:2; ਅੱਯੂਬ 1:6; 2:1)
- B. ਇਸਰਾਏਲ ਦਾ ਰਾਜਾ (ਦੇਖੋ, 2 ਸਮੂਏਲ 7:14; ਜ਼ਬੂਰ 2:7; 89:26-27)
- C. ਸਮੁੱਚੀ ਇਸਰਾਇਲੀ ਕੌਮ (ਦੇਖੋ, ਕੂਚ 4:22-23; ਬਿਵਸਥਾ ਸਾਰ 14:1; ਹੋਸ਼ੇਆ 11:1; ਮਲਾਕੀ 2:10)
- D. ਇਸਰਾਏਲ ਦੇ ਨਿਆਂ ਕਰਨ ਵਾਲੇ (ਦੇਖੋ, ਜ਼ਬੂਰ 82:6)

ਇਹ ਦੂਜੀ ਵਰਤੋਂ ਹੈ ਜੋ ਯਿਸੂ ਨਾਲ ਜੁੜੀ ਹੋਈ ਹੈ। ਇਸ ਤਰੀਕੇ ਨਾਲ “ਦਾਉਦ ਦਾ ਪੁੱਤਰ” ਅਤੇ “ਪਰਮੇਸ਼ਰ ਦਾ ਪੁੱਤਰ” ਦੋਵੇਂ 2 ਸਮੂਏਲ 7; ਜ਼ਬੂਰ 2 ਅਤੇ 89 ਨਾਲ ਸੰਬੰਧ ਰੱਖਦੇ ਹਨ। ਪੁਰਾਣੇ ਨੇਮ ਵਿਚ “ਪਰਮੇਸ਼ਰ ਦਾ ਪੁੱਤਰ” ਇਸਰਾਏਲ ਦੇ “ਮਸਹ ਕੀਤੇ ਪਦਾਂ” ਵਿਚੋਂ ਇਕ ਅੰਤ ਸਮੇਂ ਦੇ ਰਾਜੇ ਦੇ ਸਿਵਾਏ ਕਦੇ ਵੀ ਮਸੀਹ ਦੇ ਲਈ ਵਿਸ਼ੇਸ਼ ਤੌਰ ਤੇ ਇਸਤੇਮਾਲ ਨਹੀਂ ਕੀਤਾ ਗਿਆ। ਹਾਲਾਂਕਿ, ਮ੍ਰਿਤਕ ਸਾਗਰ ਲਿਖਤਾਂ ਵਿਚ ਮਸੀਹੀ ਪ੍ਰਭਾਵ ਆਮ ਸੀ (ਦੇਖੋ ਖਾਸ ਹਵਾਲੇ *Dictionary of Jesus and the Gospels*, ਪੰਨੇ 770 ਵਿਚ)। ਨਾਲੇ, “ਪਰਮੇਸ਼ਰ ਦਾ ਪੁੱਤਰ” ਅੰਤਰ-ਬਾਈਬਲ ਦੀਆਂ ਦੋ ਯਹੂਦੀ ਅਪੋਕਾਲਿਪਟਿਕ ਲਿਖਤਾਂ ਵਿਚ ਮਸੀਹ ਲਈ ਸਿਰਲੇਖ ਹੈ (ਦੇਖੋ, II ਅਸਦਰਾਸ 7:28; 13:32,37,52; 14:9 ਅਤੇ I ਹਨੂਕ 105:2)।

ਜਿਵੇਂ ਕਿ ਇਹ ਯਿਸੂ ਦਾ ਹਵਾਲਾ ਦਿੰਦਾ ਹੈ ਅਤੇ ਇਸਦੇ ਨਵੇਂ ਨੇਮ ਦੇ ਪਿਛੋਕੜ ਨੂੰ ਕਈ ਸ਼੍ਰੇਣੀਆਂ ਦੁਆਰਾ ਸਭ ਤੋਂ ਉੱਤਮ ਸਾਰ ਦਿੱਤਾ ਗਿਆ ਹੈ।

1. ਉਸਦੀ ਪੂਰਵ-ਮੌਜੂਦਗੀ (ਦੇਖੋ, ਯੂਹੰਨਾ 1:15-30; 8:56-59; 16:28; 17:5; 2 ਕੁਰਿੰਥੀਆਂ 8:9; ਫ਼ਿਲਿੱਪੀਆਂ 2:6-7; ਕੁਲਸੀਆਂ 1:17; ਇਬਰਾਨੀਆਂ 1:3; 10:5-8)
2. ਉਸਦਾ ਅਨੋਖਾ (ਕੁਆਰੀ ਤੋਂ) ਜਨਮ (ਦੇਖੋ, ਯਸ਼ਾਯਾਹ 7:14; ਮੱਤੀ 1:23; ਲੂਕਾ 1:31-35)
3. ਉਸਦਾ ਬਪਤਿਸਮਾ (ਦੇਖੋ, ਮੱਤੀ 3:17; ਮਰਕੁਸ 1:11; ਲੂਕਾ 3:22, ਸਵਰਗ ਤੋਂ ਪਰਮੇਸ਼ਰ ਦੀ ਆਵਾਜ਼ ਜ਼ਬੂਰ 2 ਦੇ ਸ਼ਾਹੀ ਰਾਜੇ ਨੂੰ ਯਸ਼ਾਯਾਹ 53 ਦੇ ਦੁਖੀ ਸੇਵਕ ਨਾਲ ਜੋੜਦੀ ਹੈ)।
4. ਉਸਦਾ ਸ਼ੈਤਾਨ ਦੁਆਰਾ ਪਰਤਾਵਾ (ਦੇਖੋ, ਮੱਤੀ 4:1-11; ਮਰਕੁਸ 1:12,13; ਲੂਕਾ 4:1-13, ਉਸਨੂੰ ਆਪਣੇ ਪੁੱਤਰ ਹੋਣ ਦੀ ਸ਼ੰਕਾ ਉੱਤੇ ਸ਼ੱਕ ਕਰਨ ਜਾਂ ਸਲੀਬ ਤੋਂ ਵੱਖਰੇ ਢੰਗਾਂ ਨਾਲ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਪਰਤਾਇਆ ਗਿਆ ਸੀ)
5. ਅਸਵੀਕ੍ਰਿਤ ਪਸ਼ਚਾਤਾਪ ਕਰਨ ਵਾਲਿਆਂ ਦੁਆਰਾ ਉਸਦੀ ਪੁਸ਼ਟੀ
 - a. ਭੂਤਾਂ ਦੁਆਰਾ (ਦੇਖੋ, ਮਰਕੁਸ 1:23-25; ਲੂਕਾ 4:31-37,41; ਮਰਕੁਸ 3:11-12; 5:7; ਦੇਖੋ ਖਾਸ ਵਿਸ਼ਾ ਨਵੇਂ ਨੇਮ ਵਿਚ ਭੂਤ (ਦੁਸ਼ਟ ਆਤਮਾਵਾਂ)
 - b. ਅਵਿਸ਼ਵਾਸੀਆਂ ਦੁਆਰਾ (ਦੇਖੋ, ਮੱਤੀ 27:43; ਮਰਕੁਸ 14:61; ਯੂਹੰਨਾ 19:7)

6. ਉਸਦੇ ਚੇਲਿਆਂ ਦੁਆਰਾ ਉਸਦੀ ਪੁਸ਼ਟੀ
 - a. ਮੱਤੀ 14:33; 16:16
 - b. ਯੂਹੰਨਾ 1:34,49; 6:69; 11:27
7. ਉਸਦੀ ਆਪਣੇ ਆਪ ਦੁਆਰਾ ਪੁਸ਼ਟੀ
 - a. ਮੱਤੀ 11:25-27
 - b. ਯੂਹੰਨਾ 10:36
8. ਉਸ ਦੁਆਰਾ ਪਿਤਾ ਦੇ ਤੌਰ ਤੇ ਪਰਮੇਸ਼ਰ ਦੇ ਪਰਿਵਾਰਕ ਅਲੰਕਾਰ ਦੀ ਵਰਤੋਂ
 - a. ਉਸ ਦੁਆਰਾ ਪਰਮੇਸ਼ਰ ਲਈ ਅੱਬਾ *abba* ਦੀ ਵਰਤੋਂ
 - 1) ਮਰਕੁਸ 14:36
 - 2) ਰੋਮੀਆਂ 8:15
 - 3) ਗਲਤੀਆਂ 4:6
 - b. ਉਸ ਦੁਆਰਾ ਪਰਮੇਸ਼ਰ ਨਾਲ ਆਪਣੇ ਸੰਬੰਧ ਦਾ ਵਰਣਨ ਕਰਨ ਲਈ ਪਿਤਾ (*ਪਤਰ patēr*) ਦੀ ਵਰਤੋਂ

ਸੰਖੇਪ ਵਿਚ, “ਪਰਮੇਸ਼ਰ ਦਾ ਪੁੱਤਰ” ਸਿਰਲੇਖ ਉਨ੍ਹਾਂ ਲਈ ਬਹੁਤ ਵੱਡਾ ਅਧਿਆਤਮਿਕ ਅਰਥ ਹੈ ਜੋ ਪੁਰਾਣੇ ਨੇਮ ਅਤੇ ਇਸਦੇ ਵਾਅਦਿਆਂ ਅਤੇ ਸ਼੍ਰੇਣੀਆਂ ਨੂੰ ਜਾਣਦੇ ਹਨ, ਪਰ ਨਵੇਂ ਨੇਮ ਦੇ ਲੇਖਕ ਪਰਾਈਆਂ ਕੋਮਾਂ ਨਾਲ ਇਸਦੀ ਵਰਤੋਂ ਬਾਰੇ ਘਬਰਾ ਗਏ ਸਨ ਕਿਉਂਕਿ ਉਨ੍ਹਾਂ ਲਈ ਇਸਦਾ ਦੇਵਤਿਆਂ ਦਾ ਪਿਛੋਕੜ ਸੀ ਕਿ “ਦੇਵਤੇ” ਔਤਰਾਂ ਨੂੰ ਲੈਂਦੇ ਅਤੇ ਉਨ੍ਹਾਂ ਤੋਂ “ਦੈਂਤ” ਪੈਦਾ ਹੁੰਦੇ ਸਨ।

Copyright © 2014 Bible Lessons International

▣ "ਜੇ ਸਰੀਰਕ ਤੌਰ ਤੇ ਦਾਉਦ ਦੀ ਪੀੜ੍ਹੀ ਵਿੱਚੋਂ ਪੈਦਾ ਹੋਇਆ " ਇਸ ਦਾ ਸੰਬੰਧ 2 ਸਮੂਏਲ 7; 1 ਇਤਿਹਾਸ 17 ਦੀ ਭਵਿੱਖਬਾਣੀ ਨਾਲ ਹੈ। ਮਸੀਹ ਦਾਉਦ ਦੇ ਸ਼ਾਹੀ ਵੰਸ਼ ਵਿੱਚੋਂ ਸੀ (ਦੇਖੋ ਯਸਾਯਾਹ 9:7; 11:1,10; ਯਿਰਮਿਯਾਹ 23:5; 30:9; 33:15) ਯਹੂਦਾਹ ਦੇ ਗੋਤ ਵਿੱਚੋਂ (ਦੇਖੋ ਉਤਪਤ 49:4-12; ਯਸਾਯਾਹ 65:9)। ਮੱਤੀ ਦੀ ਇੰਜੀਲ ਵਿਚ ਯਿਸੂ ਨੂੰ ਦਾਉਦ ਦੀ ਸੰਤਾਨ ਦੇ ਤੌਰ ਤੇ ਕਈ ਵਾਰ ਮੰਨਿਆ ਗਿਆ ਹੈ। (ਦੇਖੋ ਮੱਤੀ 1:6; 9:27; 12:23; 15:22; 20:30,31; 21:9,15; 22:42), ਜਿਸ ਨੇ ਦਾਉਦ ਦੇ ਵੰਸ਼ ਵਿੱਚੋਂ ਆਉਣ ਵਾਲੇ ਇੱਕ ਮੁਕਤੀਦਾਤਾ ਦੀ ਯਹੂਦੀ ਉਮੀਦ ਨੂੰ ਦਰਸਾਇਆ ਹੈ।

ਇਹ ਹੈਰਾਨੀ ਵਾਲੀ ਗੱਲ ਹੈ ਕਿ ਪੌਲੁਸ ਨੇ ਯਿਸੂ ਦੇ ਇਸ ਪਹਿਲੂ ਉੱਤੇ ਜ਼ੋਰ ਨਹੀਂ ਦਿੱਤਾ। ਉਸ ਨੇ ਇਸ ਦਾ ਜ਼ਿਕਰ ਕੇਵਲ ਇਥੇ ਅਤੇ 2 ਤਿਮੋਥਿਉਸ 2: 8 ਵਿੱਚ ਕੀਤਾ ਹੈ; ਦੇਵੇਂ ਪੈਰੇ ਇੱਕ ਕਲੀਸੀਆ ਦੇ ਮੁਢਲੇ ਫਾਰਮੂਲੇ ਦੇ ਹਵਾਲੇ ਹੋ ਸਕਦੇ ਹਨ। NIDNTT, vol. 3, ਪੰਨਾ. 61, ਵਿੱਚ ਕਈ ਨਵੇਂ ਨੇਮ ਦੇ ਧਰਮ-ਗ੍ਰੰਥਾਂ ਦੀ ਸੂਚੀ ਹੈ ਜੋ ਕ੍ਰਿਸਟੋਲੋਜੀਕਲ ਫਾਰਮੂਲੇ/ਭਜਨ/ਪ੍ਰਾਰਥਨਾ ਸਥਾਨ ਨੂੰ ਦਰਸਾਉਂਦੇ ਹਨ (ਜੇ ਕਿ., ਰੋਮੀਆਂ ਨੂੰ 1:3-4; 8:34; 1 ਕੁਰਿੰਥੀਆਂ ਨੂੰ 15:3-4; ਫ਼ਿਲਿੱਪੀਆਂ ਨੂੰ 2:6-11; 1 ਤਿਮੋਥਿਉਸ 3:16; 2 ਤਿਮੋਥਿਉਸ 2:8; 1 ਪਤਰਸ 3:18-20)।

NASB, NKJV, "ਸਰੀਰਕ ਤੌਰ ਤੇ "
 NRSV
 TEV "ਆਪਣੇ ਮਨੁੱਖੀ ਤੌਰ ਤੇ "

ਇਹ ਭਵਿੱਖਬਾਣੀ ਦੀ ਪੂਰਤੀ ਅਤੇ ਯਿਸੂ ਦੀ ਮਨੁੱਖਤਾ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਦੀ ਪਹਿਲੀ ਸਦੀ ਦੇ ਧਾਰਮਿਕ ਸੰਸਾਰ ਵਿੱਚ ਅਕਸਰ ਇਨਕਾਰ ਕੀਤਾ ਜਾਂਦਾ ਸੀ (ਦੇਖੋ 1 ਯੂਹੰਨਾ 1:1-4; 4:1-3)। ਇਹ ਆਇਤ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਪੌਲੁਸ ਨੇ "ਸਰੀਰ" (ਸਾਰਕਸ) ਸ਼ਬਦ ਹਮੇਸ਼ਾਂ ਨਕਾਰਾਤਮਕ ਅਰਥਾਂ ਵਿਚ ਵਰਤੋਂ ਨਹੀਂ ਕਰਦਾ ਸੀ (ਦੇਖੋ ਰੋਮੀਆਂ ਨੂੰ 2:28; 9:3)। ਹਾਲਾਂਕਿ, ਆਮ ਤੌਰ 'ਤੇ ਪੌਲੁਸ "ਆਤਮਾ" ਦੇ ਵਿਰੁੱਧ "ਸਰੀਰ" ਦੀ ਵਰਤੋਂ ਕੀਤੀ (ਦੇਖੋ ਰੋਮੀਆਂ ਨੂੰ 6:19; 7:5,18,25; 8:3-9,12,13; 1 ਕੁਰਿੰਥੀਆਂ ਨੂੰ 5:5; 2 ਕੁਰਿੰਥੀਆਂ ਨੂੰ 1:17; 11:18; ਗਲਾਤੀਆਂ ਨੂੰ 3:3; 5:13,16,17-19,24; 6:8; ਅਫਸੀਆਂ ਨੂੰ 2:3; ਕੁਲਸੀਆਂ ਨੂੰ 2:11,13,18,23)।

ਇਹ ਵਿਆਕਰਣ ਨਿਰਮਾਣ *kata* ਕਾਤਾ (ਅਨੁਸਾਰ) ਅਤੇ ਇਕ ਕਰਮ ਕਰਮ ਰੋਮੀਆਂ 1: 4 ਵਿਚ ਸਮਾਨ ਹੈ। ਯਿਸੂ (ਸਰੀਰ ਦੇ ਅਨੁਸਾਰ, ਰੋਮੀਆਂ ਨੂੰ 1: 3) ਮਨੁੱਖ ਅਤੇ (ਆਤਮਾ ਦੇ ਅਨੁਸਾਰ, ਰੋਮੀਆਂ 1: 4) ਈਸ਼ਰ ਦੇਵੇਂ ਹੈ। ਦੇਹਧਾਰਨ ਦਾ ਸਿਧਾਂਤ ਮਹਤਵਪੂਰਨ ਅਤੇ ਨਾਜ਼ੁਕ ਹੈ (ਦੇਖੋ 1 ਯੂਹੰਨਾ 4:1-3)। ਇਹ ਯਿਸੂ ਦੇ ਆਪਣੇ-ਆਪ ਚੁਣੇ ਹੋਏ ਅਹੁਦੇ "ਮਨੁੱਖ ਦਾ ਪੁੱਤਰ" ਦਾ ਪ੍ਰਭਾਵ ਵੀ ਹੋ ਸਕਦਾ ਹੈ (ਦੇਖੋ ਜ਼ਬੂਰ 8:4; ਹਿਜ਼ਕੀਏਲ 2:1 [ਮਨੁੱਖ] ਅਤੇ ਦਾਨਿਏਲ 7:13 [ਈਸ਼ਰ])।

ਖਾਸ ਵਿਸ਼ਾ: ਦੇਹ (ਸਾਰਕਸ)

ਖਾਸ ਵਿਸ਼ਾ: ਦੇਹ (ਸਾਰਕਸ)

ਇਹ ਸ਼ਬਦ ਜ਼ਿਆਦਾਤਰ ਪੌਲੁਸ ਨੇ ਗਲਾਤੀਆਂ ਵਿਚ ਵਰਤਿਆ ਅਤੇ ਰੋਮੀਆਂ ਵਿਚ ਇਸ ਦੇ ਅਧਿਆਤਮਿਕ ਵਿਕਾਸ ਲਈ ਵਰਤਿਆ ਹੈ। ਵਿਦਵਾਨਾਂ ਦੇ ਇਸ ਸ਼ਬਦ ਦੇ ਵੱਖੇ ਵੱਖਰੇ ਅਰਥਾਂ ਨੂੰ ਦਰਸਾਉਣ ਦੇ ਤਰੀਕਿਆਂ ਬਾਰੇ ਵੱਖਰੇ ਵਿਚਾਰ ਹਨ। ਅਰਥਾਂ ਵਿਚ ਜ਼ਰੂਰ ਕੁਝ ਲੁਕਿਆ ਹੋਇਆ ਹੈ। ਹੇਠਾਂ ਸ਼ਬਦ ਦੇ ਵਿਆਪਕ ਅਰਥਪੂਰਨ ਖੇਤਰ ਨੂੰ ਨੋਟ ਕਰਨ ਦੀ ਸਿਰਫ ਇਕ ਕੋਸ਼ਿਸ਼ ਹੈ:

- A. ਮਨੁੱਖੀ ਸਰੀਰ, ਯੂਹੰਨਾ 1:14; ਰੋਮੀਆਂ 2:28; 1 ਕੁਰਿੰਥੀਆਂ 5:5; 7:28; 2 ਕੁਰਿੰਥੀਆਂ 4:11; 7:5; 12:7; ਗਲਾਤੀਆਂ 1:16; 2:16,20; 4:13; ਫਿਲਿੱਪੀਆਂ 1:22; ਕੁਲਸੀਆਂ 1:22,24; 2:5; 1 ਤਿਮੋਥਿਉਸ 3:16
- B. ਮਨੁੱਖੀ ਵੰਸ਼, ਯੂਹੰਨਾ 3:6; ਰੋਮੀਆਂ 1:3; 4:1; 9:3, 5, 8; 11:14; 1 ਕੁਰਿੰਥੀਆਂ 10:18; ਗਲਾਤੀਆਂ 4:23, 29
- C. ਮਨੁੱਖੀ ਵਿਅਕਤੀ, ਰੋਮੀਆਂ 3:20; 7:5; 8:7-8; 1 ਕੁਰਿੰਥੀਆਂ 1:29; 2 ਕੁਰਿੰਥੀਆਂ 10:3; ਗਲਾਤੀਆਂ 2:16; 5:24
- D. ਮਨੁੱਖੀ ਤੌਰ ਤੇ ਬੋਲਣਾ, ਯੂਹੰਨਾ 8:15; 1 ਕੁਰਿੰਥੀਆਂ 1:26; 2 ਕੁਰਿੰਥੀਆਂ 1:12; 5:16; 10:2; ਗਲਾਤੀਆਂ 6:12
- E. ਮਨੁੱਖੀ ਕਮਜ਼ੋਰੀ, ਰੋਮੀਆਂ 6:19; 7:18; 8:5-6, 9; 2 ਕੁਰਿੰਥੀਆਂ 10:4; ਗਲਾਤੀਆਂ 3:3; 5:13, 16, 19-21; ਕੁਲਸੀਆਂ 2:18
- F. ਪਰਮੇਸ਼ਰ ਦੇ ਪ੍ਰਤੀ ਮਨੁੱਖਾਂ ਦੀ ਦੁਸ਼ਮਣੀ, ਪਾਪ ਵਿਚ ਡਿੱਗਣ ਦੇ ਨਤੀਜਿਆਂ ਸਬੰਧਤ, ਰੋਮੀਆਂ 7:14; 13:14; 1 ਕੁਰਿੰਥੀਆਂ 3:1,3; ਅਫਸੀਆਂ 2:3; ਕੁਲਸੀਆਂ 2:18; 1 ਪਤਰਸ 2:11; 1 ਯੂਹੰਨਾ 2:16

ਇਸ ਗੱਲ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਨਵੇਂ ਨੇਮ ਵਿਚ "ਦੇਹ" ਨੂੰ ਬੁਰਾਈ ਵਜੋਂ ਨਹੀਂ ਸਮਝਿਆ ਜਾਂਦਾ ਹੈ ਜਿਵੇਂ ਕਿ ਯੂਨਾਨੀ ਲੋਕਾਂ ਦੀ ਸੋਚ ਵਿਚ ਸੀ। ਯੂਨਾਨ ਦੇ ਦਾਰਸ਼ਨਿਕਾਂ ਲਈ, "ਦੇਹ" ਮਨੁੱਖੀ ਸਮੱਸਿਆਵਾਂ ਦਾ ਸਰੋਤ ਹੈ; ਮੌਤ ਇਕ ਵਿਅਕਤੀ ਨੂੰ ਇਸ ਦੇ ਪ੍ਰਭਾਵ ਤੋਂ ਮੁਕਤ ਕਰਦੀ ਹੈ। ਪਰ ਨਵੇਂ ਨੇਮ ਵਿਚ, "ਦੇਹ" ਆਤਮਿਕ ਲੜਾਈ ਦਾ ਮੈਦਾਨ ਹੈ (ਤੁਲਨਾ ਕਰੋ, ਅਫਸੀਆਂ 6:10-18), ਫਿਰ ਵੀ ਇਹ ਨਿਰਪੱਖ ਹੈ। ਕੋਈ ਸਰੀਰ ਨੂੰ ਚੰਗੇ ਜਾਂ ਬੁਰੇ ਕੰਮ ਲਈ ਵਰਤ ਸਕਦਾ ਹੈ।

1:4

NASB, NKJV, NRSV, NIV	"ਠਹਿਰਾਇਆ ਗਿਆ"
TEV	"ਦਿਖਾਇਆ ਗਿਆ"
NJB, RSV	"ਅਹੁਦਾ ਦਿੱਤਾ ਗਿਆ"
NET	"ਠਹਿਰਾਇਆ ਗਿਆ"
REB	"ਪ੍ਰਗਟ ਕੀਤਾ ਗਿਆ"

ਇਹ ਇੱਕ ਅਨਿਸ਼ਚਿਤ ਭੂਤਕਾਲ ਨਿਸ਼ਕਿਰਿਆ ਕ੍ਰਿਦੰਤ ਹੈ। ਪਰਮੇਸ਼ਰ ਨੇ ਨਿਸ਼ਚਤ ਤੌਰ ਤੇ ਯਿਸੂ ਨੂੰ “ਪਰਮੇਸ਼ਰ ਦਾ ਪੁੱਤਰ” ਕਰਕੇ ਨਿਯੁਕਤ ਕੀਤਾ ਸੀ। ਇਸ ਦਾ ਇਹ ਮਤਲਬ ਨਹੀਂ ਹੈ ਕਿ ਯਿਸੂ ਦੀ ਸ਼ੁਰੂਆਤ ਬੈਤਲਹਮ ਵਿੱਚ ਸੀ ਜਾਂ ਉਹ ਪਿਤਾ ਨਾਲੋਂ ਨੀਵਾਂ ਹੈ। ਰੋਮੀਆਂ 8:11 ਤੇ [ਖਾਸ ਵਿਸ਼ਾ: ਤ੍ਰਿਏਕ](#) ਨੂੰ ਦੇਖੋ। ਹੇਠਾਂ ਤੀਸਰੇ ਪੈਰੇ ਨੂੰ ਦੇਖੋ।

▣ "ਸਮਰੱਥ ਨਾਲ, ਪਰਮੇਸ਼ਰ ਦਾ ਪੁੱਤਰ" ਯੂਨਾਨ ਦੇ ਮਿਥਿਹਾਸਕ ਦੇ ਛੂਠੇ ਪ੍ਰਭਾਵ ਦੇ ਕਾਰਨ ਨਵੇਂ ਨੇਮ ਦੇ ਲੇਖਕਾਂ ਨੇ ਅਕਸਰ ਯਿਸੂ ਨੂੰ “ਪਰਮੇਸ਼ਰ ਦਾ ਪੁੱਤਰ” (cf. ਮੱਤੀ 4: 3) ਦੇ ਸਿਰਲੇਖ ਨਾਲ ਨਹੀਂ ਦਰਸਾਇਆ (ਕੁਆਰੀ ਲੜਕੀ ਦੁਆਰਾ ਜਨਮ ਬਾਰੇ ਵੀ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੇਖਕਾਂ ਨੇ ਨਹੀਂ ਦਰਸਾਇਆ)। ਇਹ ਧਾਰਣਾ ਆਮ ਤੌਰ 'ਤੇ “ਵਿਲੱਖਣ, ਇੱਕ ਕਿਸਮ ਦੀ” ਯੋਗਤਾ ਪ੍ਰਾਪਤ ਕਰਦੀ ਹੈ (*ਮੋਨੋਜੀਨੇਸ monogenes*, ਦੇਖੋ ਯੂਹੰਨਾ 1:18; 3:16,18; 1 ਯੂਹੰਨਾ 4:9)। ਇਸ ਲਈ ਯਿਸੂ ਦਾ ਅਰਥ ਹੈ, “ਪਰਮੇਸ਼ਰ ਦਾ ਕੇਵਲ ਇਕਲੋਤਾ ਪੁੱਤਰ।”

ਨਵੇਂ ਨੇਮ ਵਿੱਚ ਪਰਮੇਸ਼ਰ ਪਿਤਾ ਅਤੇ ਯਿਸੂ ਪੁੱਤਰ ਨਾਲ ਸੰਬੰਧਤ ਦੇ ਧਰਮ ਸ਼ਾਸਤਰੀ ਥੰਮ ਹਨ।

1. ਉਹ ਦੋਵੇਂ ਬਰਾਬਰ ਹਨ (ਦੇਖੋ ਯੂਹੰਨਾ 1:1; 5:18; 10:30; 14:9; 20:28; 2 ਕੁਰਿੰਥੀਆਂ ਨੂੰ 4:4; ਫਿਲਿੱਪੀਆਂ ਨੂੰ 2:6; ਕੁਲਸੀਆਂ ਨੂੰ 1:15; ਇਬਰਾਨੀਆਂ ਨੂੰ 1:3) ਪਰ
2. ਉਹ ਵੱਖਰੀਆਂ ਸ਼ਖਸੀਅਤਾਂ ਹਨ (ਦੇਖੋ ਮਰਕੁਸ 10:18; 14:36; 15:34)

ਇਹ ਸੰਭਵ ਹੈ ਕਿ ਪੌਲੁਸ ਇੱਕ ਸ਼ੁਰੂਆਤੀ ਕ੍ਰਿਸਟੋਲੋਜੀਕਲ ਪੰਥ ਦਾ ਹਵਾਲਾ ਦੇ ਰਿਹਾ ਸੀ ਜਾਂ ਯਹੋਵਾਹ ਦੇ ਮਸੀਹ ਰਾਜੇ ਦਾ ਸੰਕੇਤ ਦੇ ਰਿਹਾ ਸੀ ਜ਼ਬੂਰ 2: 6,7 ਜਾਂ 110: 1 (ਦੇਖੋ ਰਸੂਲਾਂ ਦੇ ਕਰਤੱਬ 2:34-36)। ਅਜਿਹਾ ਕਰਦਿਆਂ ਉਹ ਪੂਰੇ ਵਾਕਾਂਤ ਉੱਤੇ ਜ਼ੋਰ ਦੇ ਰਿਹਾ ਸੀ “ਸਰਰੱਥ ਨਾਲ, ਪਰਮੇਸ਼ਰ ਦਾ ਪੁੱਤਰ” (NIDNTT, vol. 2, p. 79) ਜੋ ਉਸ ਦੇ ਜਨਮ ਜਾਂ ਬਪਤਿਸਮੇ ਉੱਤੇ ਨਹੀਂ, ਸਗੋਂ ਉਸ ਦੇ ਉਠਾਏ ਜਾਣ ਉੱਤੇ ਧਿਆਨ ਦਿੰਦਾ ਹੈ। ਪਰ, ਅਡੋਪਸ਼ਨਿਸਟ ਕ੍ਰਿਸਟੋਲੋਜੀਸ ਨੇ ਇਸ ਆਇਤ ਨੂੰ ਲਿਆ ਅਤੇ ਆਪਣੇ ਕਾਰਨਾਂ ਕਰਕੇ ਇਸ ਦਾ ਹਵਾਲਾ ਦਿੱਤਾ। ਬਾਈਬਲ ਵਿਆਖਿਆ ਦੇ ਇਸ ਪ੍ਰਮਾਣ-ਲਿੱਖਤ ਢੰਗ ਨਾਲ, ਕੋਈ ਵੀ ਬਾਈਬਲ ਨੂੰ ਰੁਝ ਵੀ ਕਹਿਣ ਦੇ ਸਕਦਾ ਹੈ (www.freebiblecommentary.org ਤੇ ਮੇਰੇ ਬਾਈਬਲੀਕਲ ਵਿਆਖਿਆ ਤੇ ਮੁਫਤ ਸੈਮੀਨਾਰ ਦੇਖੋ)।

▣ "ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ" ਪਰਮੇਸ਼ਰ ਪਿਤਾ ਨੇ ਯਿਸੂ ਨੂੰ ਮੌਤ ਤੋਂ ਉੱਠਾ ਕੇ ਉਸ ਦੇ ਜੀਵਨ ਅਤੇ ਸੰਦੇਸ਼ ਦੀ ਪੁਸ਼ਟੀ ਕੀਤੀ ਹੈ (ਦੇਖੋ ਰੋਮੀਆਂ ਨੂੰ 4:24; 6:4,9; 8:11; ਰਸੂਲਾਂ ਦੇ ਕਰਤੱਬ 2:31-33)। ਯਿਸੂ ਦਾ ਪੂਰਵ-ਮੌਜੂਦ ਈਸਰ ਭਾਵ (ਦੇਖੋ ਯੂਹੰਨਾ 1:1-14; ਕੁਲਸੀਆਂ ਨੂੰ 1:15-19; ਫਿਲਿੱਪੀਆਂ ਨੂੰ 2:6-11; ਇਬਰਾਨੀਆਂ ਨੂੰ 1:2-3) ਅਤੇ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ (ਦੇਖੋ ਰੋਮੀਆਂ ਨੂੰ 4:25; 10:9-13; 1 ਕੁਰਿੰਥੀਆਂ 15) ਇਹ ਮਸੀਹਾਤ ਦੇ ਦੋ ਥੰਮ ਹਨ।

▣ ਇਹ ਆਇਤ ਅਕਸਰ “ਗੋਦ ਲੈਣ ਦੇ” ਧਰੋਹ ਦੀ ਵਕਾਲਤ ਕਰਨ ਲਈ ਵਰਤੀ ਜਾਂਦੀ ਸੀ ਜਿਸ ਨੇ ਦਾਅਵਾ ਕੀਤਾ ਕਿ ਯਿਸੂ ਨੂੰ ਆਗਿਆਕਾਰੀ ਅਤੇ ਉਸ ਦੇ ਆਗਿਆਕਾਰੀ ਦੇ ਮਿਸਾਲੀ ਜੀਵਨ ਲਈ ਪਰਮੇਸ਼ਰ ਦੁਆਰਾ ਉੱਚਾ ਕੀਤਾ ਗਿਆ ਸੀ। ਇਹਨਾਂ ਝੂਠੇ ਧਰਮ-ਸ਼ਾਸਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾਂ (ਆਂਟਲੋਲੋਜੀਕਲ) ਪਰਮੇਸ਼ਰ ਨਹੀਂ ਸੀ, ਪਰ ਉਹ ਉਸ ਸਮੇਂ ਪਰਮੇਸ਼ਰ ਬਣਿਆ ਜਦੋਂ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ। ਹਾਲਾਂਕਿ ਇਹ ਸਪੱਸ਼ਟ ਤੌਰ ਤੇ ਅਸਪੱਸ਼ਟ ਹੈ, ਜੇ ਕਿ ਬਹੁਤ ਸਾਰੀਆਂ ਲਿਖਤਾਂ ਜਿਵੇਂ ਕਿ ਯੂਹੰਨਾ 1 ਅਤੇ 17 ਤੋਂ ਸਪੱਸ਼ਟ ਹੈ, ਜਿਹਨਾਂ ਵਿੱਚ ਯਿਸੂ ਦੇ ਜੀ ਉੱਠਣ ਵੇਲੇ ਸ਼ਾਨਦਾਰ ਸਮਝਿਆ ਗਿਆ ਸੀ। ਇਹ ਦੱਸਣਾ ਮੁਸ਼ਕਲ ਹੈ ਕਿ ਦੇਵਤਾ ਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ ਹੈ, ਪਰ ਅਜਿਹਾ ਹੋਇਆ ਹੈ। ਭਾਵੇਂ ਯਿਸੂ ਨੇ ਪਿਤਾ ਨਾਲ ਅਨੰਤ ਵਡਿਆਈ ਸਾਂਝੀ ਕੀਤੀ, ਉਸ ਦੇ ਰੁਤਬੇ ਨੂੰ ਉਸ ਦੁਆਰਾ ਨਿਰਧਾਰਤ ਕੀਤੇ ਗਏ ਮੁਕਤੀ ਦੇ ਕਾਰਜ ਕਾਰਨ ਸੰਪੂਰਨ ਬਣਾਇਆ ਗਿਆ ਸੀ। ਪੁਨਰ-ਉਥਾਨ ਪਿਤਾ ਦੇ ਜੀਵਨ ਦੀ ਸਿਖਿਆਵਾਂ ਦੀ ਉਦਾਹਰਨ ਦੀ ਪੁਸ਼ਟੀ ਸੀ ਅਤੇ ਯਿਸੂ ਨਾਸਰੀ ਦੀ ਬਲਦਾਨੀ ਮੌਤ; ਅਨੰਤ ਈਸ਼ਰ, ਪੂਰਨ ਮਨੁੱਖ, ਸੰਪੂਰਣ ਮੁਕਤੀਦਾਤਾ, ਮੁੜ ਪ੍ਰਾਪਤ ਕੀਤਾ ਗਿਆ ਅਤੇ ਇਨਾਮ ਪ੍ਰਾਪਤ, ਵਿਲੱਖਣ ਪੁੱਤਰ ਦੀ ਉਦਾਹਰਨ ਹੈ! ਅੰਤਿਕਾ ਤਿੰਨ ਵੇਖੋ – ਗੋਦ ਲੈਣਾ

- NASB, NKJV "ਪਵਿੱਤਰਤਾਈ ਦੇ ਆਤਮਾ ਦੇ ਤੌਰ ਤੇ"
 NKJV "ਪਵਿੱਤਰਤਾ ਦੀ ਆਤਮਾ ਦੁਆਰਾ "
 TEV "ਈਸ਼ਰੀ ਪਵਿੱਤਰਤਾ ਦੇ ਤੌਰ ਤੇ "
 NJB "ਪਵਿੱਤਰਤਾ ਦੀ ਆਤਮਾ, ਆਤਮਾ ਦੇ ਤੌਰ ਤੇ "

ਅੰਗਰੇਜ਼ੀ ਭਾਸ਼ਾ ਦੇ ਕਈ ਅਨੁਵਾਦ ਹਨ ਜੋ ਪਵਿੱਤਰ ਆਤਮਾ ਲਈ ਵੱਡੀ “S” ਦਾ ਇਸਤੇਮਾਲ ਕਰਦੇ ਹਨ, ਜਦੋਂ ਕਿ ਯਿਸੂ ਦੇ ਮਨੁੱਖੀ ਆਤਮਾ ਦੇ ਲਈ ਛੋਟੀ “s” ਦਾ ਇਸਤੇਮਾਲ ਕਰਦੇ ਹਨ। ਜਿਵੇਂ ਪਰਮੇਸ਼ਰ ਪਿਤਾ ਆਤਮਾ ਹੈ, ਉਸੇ ਤਰ੍ਹਾਂ ਯਿਸੂ ਵੀ ਆਤਮਾ ਹੈ। ਪ੍ਰਾਚੀਨ ਇਬਰਾਨੀ ਅਤੇ ਯੂਨਾਨੀ ਹਵਾਲਿਆਂ ਦਾ ਕੋਈ ਪੁੰਜੀਕਰਣ ਨਹੀਂ ਸੀ, ਉਹਨਾਂ ਵਿੱਚ ਕੋਈ ਵਿਰਾਮ ਚਿੰਨ੍ਹ ਸੀ, ਅਤੇ ਨਾ ਹੀ ਕੋਈ ਅਧਿਆਏ ਜਾਂ ਕਵਿਤਾ ਵੰਡ ਸੀ, ਇਸ ਲਈ ਇਹ ਸਾਰੀਆਂ ਪਰੰਪਰਾਵਾਂ ਦੇ ਜੋ ਨੁਕਤੇ ਹਨ ਉਹਨਾਂ ਅਨੁਵਾਦਕਾਂ ਦੁਆਰਾ ਵਿਆਖਿਆ ਵਿੱਚ ਲਿਆਂਦੇ ਗਏ ਹਨ। ਆਇਤ 3 ਅਤੇ 4 ਨੂੰ ਦੇਖਣ ਦੇ ਤਿੰਨ ਤਰੀਕੇ ਹਨ।

1. ਇਹ ਯਿਸੂ ਦੇ ਦੋ ਸੁਭਾਵਾਂ, ਮਨੁੱਖੀ ਅਤੇ ਦੈਵੀ ਦਾ ਹਵਾਲਾ ਦਿੰਦੀ ਹੈ
2. ਇਹ ਯਿਸੂ ਧਰਤੀ ਦੇ ਜੀਵਨ ਦੇ ਦੋ ਪੜਾਵਾਂ ਬਾਰੇ ਦੱਸਦੀ ਹੈ, ਮਨੁੱਖੀ ਯਿਸੂ ਅਤੇ ਮਰਦਿਆਂ ਵਿੱਚੋਂ ਜੀਉਂਦਾ ਹੋਇਆ ਪ੍ਰਭੂ
3. "ਸਾਡੇ ਪ੍ਰਭੂ ਯਿਸੂ ਮਸੀਹ" ਦੇ ਸਮਾਨਾਂਤਰ ਵਜੋਂ

▣ "ਯਿਸੂ" ਅਰਾਮੀ ਨਾਮ ਯਿਸੂ ਇਬਰਾਨੀ ਨਾਮ ਯਹੋਸ਼ੁਆ ਵਰਗਾ ਹੈ। ਇਹ ਦੋ ਇਬਰਾਨੀ ਸ਼ਬਦ “ਯਾਹਵੇਹ” ਅਤੇ “ਮੁਕਤੀ” ਦਾ ਮਿਸ਼ਰਣ ਸੀ। ਇਸ ਦਾ ਅਰਥ ਹੋ ਸਕਦਾ ਹੈ “ਯਾਹਵੇਹ ਬਚਾਉਂਦਾ ਹੈ,” ਯਾਹਵੇਹ ਛੁਡਾਉਂਦਾ ਹੈ,” ਜਾਂ “ਯਾਹਵੇਹ ਮੁਕਤੀ ਹੈ।” ਇਸ ਅਰਥ ਦਾ ਜ਼ੋਰ ਮੱਤੀ 1: 21,25 ਵਿੱਚ ਦੇਖਿਆ ਜਾ ਸਕਦਾ ਹੈ।

▣ "ਮਸੀਹ" ਇਹ ਇਬਰਾਨੀ ਸ਼ਬਦ *messiah* ਮਸੀਹ ਦਾ ਯੂਨਾਨੀ ਅਨੁਵਾਦ ਸੀ (BDB 603), ਜਿਸ ਦਾ ਅਰਥ “ਮੱਸਾ ਕੀਤਾ ਗਿਆ ਹੁੰਦਾ ਹੈ।” ਪੁਰਾਣੇ ਨੇਮ ਵਿਚ ਆਗੂਆਂ ਦੇ ਕਈ ਸਮੂਹ ਜਿਵੇਂ ਕਿ (ਨਬੀ, ਜਾਜਕ ਅਤੇ ਰਾਜਿਆਂ) ਨੂੰ ਮੱਸਾ ਕੀਤਾ ਜਾਂਦਾ ਸੀ ਜੋ ਪਰਮੇਸ਼ਰ ਦੁਆਰਾ ਚੁਣੇ ਗਏ ਹੁੰਦੇ ਸਨ ਅਤੇ ਜਿਹਨਾਂ ਨੂੰ ਪਰਮੇਸ਼ਰ ਦੁਆਰਾ ਤਿਆਰ ਕੀਤਾ ਜਾਂਦਾ ਸੀ। ਯਿਸੂ ਨੇ ਇਹਨਾਂ ਤਿੰਨਾਂ ਮੱਸਾ ਕੀਤੇ ਅਹੁਦਿਆਂ ਨੂੰ ਭਰਿਆ (ਦੇਖੋ ਇਬਰਾਨੀਆਂ ਨੂੰ 1:2-3)।

ਪੁਰਾਣੇ ਨੇਮ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਪਰਮੇਸ਼ਰ ਨਵੇਂ ਯੁੱਗ ਵਿੱਚ ਦਾਖਲ ਹੋਣ ਲਈ ਇੱਕ ਵਿਸ਼ੇਸ਼ “ਮਸਹ ਕੀਤੇ ਹੋਏ” ਨੂੰ ਭੇਜੇਗਾ। ਯਿਸੂ ਉਸ ਦਾ ਖਾਸ “ਦਾਸ,” “ਪੁੱਤਰ,” ਅਤੇ ਮਸੀਹ” ਸੀ।

ਖਾਸ ਵਿਸ਼ਾ: ਮਸੀਹ

ਖਾਸ ਵਿਸ਼ਾ: ਮਸੀਹ (ਦਾਨੀਏਲ 9:26 ਤੋਂ)

ਇਸ ਸ਼ਬਦ ਦੀ ਵਿਆਖਿਆ ਕਰਨ ਵਿਚ ਮੁਸ਼ਕਲ ਇਹ ਹੈ ਕਿ ਸ਼ਬਦ “ਮਸੀਹ” ਜਾਂ “ਮਸਹ ਕੀਤੇ ਹੋਏ” ਨਾਲ ਜੁੜੇ ਵੱਖੋ-ਵੱਖਰੇ ਉਪਯੋਗਾਂ ਦੇ ਕਾਰਨ ਹੈ (BDB 603, KB 645)। ਇਸ ਸ਼ਬਦ ਦੀ ਵਰਤੋਂ ਕਿਸੇ ਵਿਅਕਤੀ ਉੱਤੇ ਪਰਮੇਸ਼ਰ ਦੇ ਸੱਦੇ ਨੂੰ ਦਰਸਾਉਣ ਲਈ ਅਤੇ ਇਕ ਨਿਰਧਾਰਤ ਅਗਵਾਈ ਕਾਰਜ ਲਈ ਤਿਆਰ ਕਰਨ ਲਈ ਇਕ ਵਿਸ਼ੇਸ਼ ਤੇਲ ਪਾਉਣ ਲਈ ਕੀਤੀ ਜਾਂਦੀ ਸੀ।

1. ਯਹੂਦੀ ਰਾਜਿਆਂ ਲਈ ਵਰਤੋਂ (1 ਸਮੂਏਲ 2:10; 12:3; 24:6,10; 2 ਸਮੂਏਲ 19:21; 23:1; ਜ਼ਬੂਰ 89:51; 132:10,17; ਵਿਰਲਾਪ 4:20; ਹਬਕੂਕ 3:13; ਦਾਨੀਏਲ 9:25 ਵਿਚ "ਮਸੀਹ ਰਾਜ ਪੁੱਤਰ")
2. ਯਹੂਦੀ ਜਾਜਕਾਂ ਲਈ ਵਰਤੋਂ ("ਮਸਹ ਕੀਤੇ ਜਾਜਕ," ਰੂਚ 29:7; ਲੇਵੀਆਂ 4:3,5,16; 6:15; 7:36; 8:12; ਸੰਭਾਵੀ ਤੌਰ ਤੇ ਜ਼ਬੂਰ 84:9-10; ਅਤੇ 33:2)
3. ਪੁਰਖਿਆਂ ਅਤੇ ਨਬੀਆਂ ਲਈ ਵਰਤੋਂ (ਉਤਪਤ 26:7; 1 ਇਤਿਹਾਸ 16:22; ਜ਼ਬੂਰ 105:15, ਜੋ ਕਿ ਵਾਚਾ ਦੇ ਲੋਕਾਂ ਨੂੰ ਸੰਗਠਿਤ ਤੌਰ ਤੇ ਸੰਕੇਤ ਕਰਦਾ ਹੈ; ਸੰਭਾਵੀ ਤੌਰ ਤੇ ਹਬਕੂਕ 3:13)
4. ਨਬੀਆਂ ਲਈ ਵਰਤੋਂ (1 ਰਾਜਿਆਂ 19:16; ਸੰਭਾਵੀ ਤੌਰ ਤੇ 1 ਇਤਿਹਾਸ 29:22)
5. ਖੇਰੁਸ ਲਈ ਵਰਤੋਂ (ਯਸ਼ਾਯਾਹ 45:1)
6. #1 ਅਤੇ #2 ਜ਼ਬੂਰ 110 ਅਤੇ ਜ਼ਕਰਯਾਹ 4 ਵਿਚ ਮਿਲਾਏ ਗਏ ਹਨ
7. ਪਰਮੇਸ਼ਰ ਦੇ ਵਿਸ਼ੇਸ਼ ਤੌਰ ਤੇ ਆਉਣ ਲਈ ਵਰਤੋਂ, ਦਾਉਦ ਦੇ ਵੰਸ਼ ਦਾ ਰਾਜਾ ਧਾਰਮਿਕਤਾ ਦਾ ਨਵਾਂ ਯੁੱਗ ਲਿਆਉਂਦਾ ਹੈ
 - a. ਯਹੂਦਾ ਦਾ ਵੰਸ਼ (ਉਤਪਤ 49:10)
 - b. ਯੱਸੀ ਦਾ ਘਰਾਣੇ ਵਿਚੋਂ (2 ਸਮੂਏਲ 7)
 - c. ਵਿਸ਼ਵ-ਵਿਆਪੀ ਰਾਜ (ਜ਼ਬੂਰ 2; ਯਸ਼ਾਯਾਹ 9:6; 11:1-5; ਮੀਕਾਹ 5:1-4ff)
 - d. ਲੋੜਵੰਦਾਂ ਦੀ ਸੇਵਕਾਈ (ਯਸ਼ਾਯਾਹ 61:1-3)

ਮੈਂ ਨਿੱਜੀ ਤੌਰ ਤੇ ਨਾਸਰਤ ਦੇ ਯਿਸੂ ਨਾਲ “ਮਸਹ ਕੀਤੇ ਹੋਏ” ਦੀ ਪਛਾਣ ਵੱਲ ਆਕਰਸ਼ਿਤ ਹਾਂ (ਯੂਹੰਨਾ 1:41; 4:25) ਕਿਉਂਕਿ

1. ਚੌਥੇ ਸਾਮਰਾਜ ਦੇ ਦੌਰਾਨ ਦਾਨੀਏਲ 2 ਵਿਚ ਸਦੀਪਕ ਰਾਜ ਦੀ ਸ਼ੁਰੂਆਤ
2. ਦਾਨੀਏਲ 7:13 ਵਿਚ “ਮਨੁੱਖ ਦੇ ਪੁੱਤਰ” ਦੀ ਸ਼ੁਰੂਆਤ ਜਿਸ ਵਿਚ ਇਕ ਸਦੀਪਕ ਰਾਜ ਦਿੱਤਾ ਜਾ ਰਿਹਾ ਹੈ
3. ਦਾਨੀਏਲ 9:24 ਦੀਆਂ ਮੁਕਤੀ ਧਾਰਾਵਾਂ, ਜੋ ਕਿ ਡਿੱਗ ਰਹੇ ਵਿਸ਼ਵ ਇਤਿਹਾਸ ਦੇ ਸਿਖਰ ਵੱਲ ਇਸ਼ਾਰਾ ਕਰਦੀਆਂ ਹਨ
4. ਨਵੇਂ ਨੇਮ ਵਿਚ ਯਿਸੂ ਦੁਆਰਾ ਦਾਨੀਏਲ ਦੀ ਕਿਤਾਬ ਦੀ ਵਰਤੋਂ (ਮੱਤੀ 24:15; ਮਰਕੁਸ 13:14)

ਇਹ ਮੰਨਣਾ ਲਾਜ਼ਮੀ ਹੈ ਕਿ ਇਹ ਪੁਰਾਣੇ ਨੇਮ ਵਿਚ ਇਕ ਦੁਰਲੱਭ ਸਿਰਲੇਖ ਹੈ, ਸੰਭਵ ਤੌਰ ਤੇ ਦਾਨੀਏਲ 9:25 ਵਿਚ। ਇਹ ਵੀ ਸਵੀਕਾਰ ਕਰਨਾ ਲਾਜ਼ਮੀ ਹੈ ਕਿ ਯਿਸੂ ਪੁਰਾਣੇ ਨੇਮ ਦੇ ਮਸੀਹ ਦਾ ਵਰਣਨ ਨਹੀਂ ਕਰਦਾ ਹੈ।

1. ਇਸਰਾਏਲ ਦਾ ਆਗੂ ਨਹੀਂ
2. ਕਿਸੇ ਜਾਜਕ ਦੁਆਰਾ ਅਧਿਕਾਰਤ ਤੌਰ ਤੇ ਮਸਹ ਨਹੀਂ ਕੀਤਾ ਗਿਆ
3. ਸਿਰਫ਼ ਇਸਰਾਏਲ ਨੂੰ ਬਚਾਉਣ ਵਾਲਾ ਨਹੀਂ
4. ਨਾ ਸਿਰਫ਼ “ਮਨੁੱਖ ਦਾ ਪੁੱਤਰ,” ਪਰ ਹੈਰਾਨ ਕਰਨ ਵਾਲਾ “ਪਰਮੇਸ਼ਰ ਦਾ ਪੁੱਤਰ”

▣ "ਪ੍ਰਭੂ" ਯਹੂਦੀ ਧਰਮ ਵਿਚ ਪਰਮਾਤਮਾ ਦਾ ਨੇਮ ਨਾਮ, ਯਾਹਵੇਹ, ਇੰਨਾ ਪਵਿੱਤਰ ਹੋ ਗਿਆ ਕਿ ਰੱਬੀ ਲੋਕਾਂ ਨੇ ਸ਼ਾਸਤਰਾਂ ਨੂੰ ਪੜ੍ਹਦਿਆਂ "ਪ੍ਰਭੂ," (ਆਦੋਨ Adon) ਦੀ ਉਪਾਧੀ ਰੱਖ ਦਿੱਤੀ ਕਿਉਂਕਿ ਉਹ ਡਰਦੇ ਸਨ ਕਿ ਸ਼ਾਇਦ ਉਹ ਪਰਮੇਸ਼ਰ ਦਾ ਨਾਮ ਵਿਅਰਥ ਨਾ ਲੈਣ (ਦੇਖੋ ਕੂਚ 20:7; ਬਿਵਸਥਾ 5:11) ਅਤੇ ਦੱਸ ਹੁਕਮਾਂ ਵਿੱਚੋਂ ਇੱਕ ਹੁਕਮ ਨੂੰ ਤੋੜ ਲੈਣ। ਜਦੋਂ ਨਵੇਂ ਨੇਮ ਦੇ ਲੇਖਕਾਂ ਨੇ ਯਿਸੂ ਨੂੰ "ਪ੍ਰਭੂ" ("Kurios" "ਕੁਰੀਓਸ") ਨੂੰ ਧਰਮ ਸ਼ਾਸਤਰੀ ਪ੍ਰਸੰਗਾਂ ਨਾਲ ਬੁਲਾਇਆ, ਤਾਂ ਉਹ ਉਸ ਦੇ ਬੀਸ਼ਵਰਤਾ ਦੀ ਪੁਸ਼ਟੀ ਕਰ ਰਹੇ ਸਨ (ਦੇਖੋ ਰਸੂਲਾਂ ਦੇ ਕਰਤੱਬ 2:36; ਰੋਮੀਆਂ ਨੂੰ 10:9-13; ਫਿਲਿੱਪੀਆਂ ਨੂੰ 2:6-11)।

ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ

ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ

A. ਐਲ *EI* (BDB 42, KB 48)

1. ਪਰਮੇਸ਼ਰ ਲਈ ਸਧਾਰਣ ਪ੍ਰਾਚੀਨ ਸ਼ਬਦ ਦਾ ਅਸਲ ਅਰਥ ਅਨਿਸ਼ਚਿਤ ਹੈ, ਹਾਲਾਂਕਿ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਇਹ ਅਕਾਦੀਅਨ ਤੋਂ ਆਇਆ ਹੈ ਜਿਸਦਾ ਮਤਲਬ "ਮਜ਼ਬੂਤ ਹੋਣਾ" ਜਾਂ "ਸ਼ਕਤੀਸ਼ਾਲੀ ਹੋਣਾ" ਹੈ (ਉਤਪਤ 17:1; ਗਿਣਤੀ 23:19; ਬਿਵਸਥਾ ਸਾਰ 7:21; ਜ਼ਬੂਰ 50:1)।
2. ਕਨਾਨ ਵਿਚ ਐਲ *EI* ਸੀ ਜਿਸ ਨੂੰ "ਦੇਵਤਿਆਂ ਦਾ ਪਿਤਾ" ਅਤੇ "ਸਵਰਗ ਦਾ ਪ੍ਰਭੂ" ਕਿਹਾ ਜਾਂਦਾ ਸੀ।
3. ਬਾਈਬਲ ਵਿਚ ਐਲ *EI* ਅਕਸਰ ਹੋਰ ਸ਼ਬਦਾਂ ਨਾਲ ਜੋੜਿਆ ਜਾਂਦਾ ਹੈ। ਇਹ ਸੰਗਠਨ ਪਰਮੇਸ਼ਰ ਦੀ ਵਿਸ਼ੇਸ਼ਤਾ ਦਾ ਇੱਕ ਚੰਗਾ ਬਣ ਗਏ।
 - a. ਐਲ-ਐਲੀਓਨ *EI-Elyon* ("ਅੱਤ ਮਹਾਨ ਪਰਮੇਸ਼ਰ," BDB 42 & 751 II), ਉਤਪਤ 14:18-22; ਬਿਵਸਥਾ ਸਾਰ 32:8; ਯਸ਼ਾਯਾਹ 14:14
 - b. ਐਲ-ਰੋਏ *EI-Roi* ("ਪਰਮੇਸ਼ਰ ਜੋ ਦੇਖਦਾ ਹੈ" ਜਾਂ "ਪਰਮੇਸ਼ਰ ਜੋ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ," BDB 42 & 909), ਉਤਪਤ 16:13
 - c. ਐਲ-ਸ਼ਦਾਈ *EI-Shaddai* ("ਸਰਬ ਸ਼ਕਤੀਮਾਨ ਪਰਮੇਸ਼ਰ" ਜਾਂ "ਰਹਿਮ ਦਾ ਪਰਮੇਸ਼ਰ" ਜਾਂ "ਪਹਾੜ ਦੇ ਪਰਮੇਸ਼ਰ," BDB 42 & 994), ਉਤਪਤ 17:1; 35:11; 43:14; 49:25; ਕੂਚ 6:3
 - d. ਐਲ-ਓਲਾਮ *EI-Olam* ("ਸਦੀਪਕ ਯਹੋਵਾਹ," BDB 42 & 761), ਉਤਪਤ 21:33. ਇਹ ਸ਼ਬਦ ਅਧਿਆਤਮਿਕ ਤੌਰ ਤੇ ਪਰਮੇਸ਼ਰ ਦੇ ਦਾਉਦ ਨਾਲ ਕੀਤੇ ਵਾਅਦੇ ਜੁੜਿਆ ਹੋਇਆ ਹੈ, 2 ਸਮੂਏਲ 7:13,16
 - e. ਐਲ-ਬੇਰਿਤ *EI-Berit* ("ਵਾਚਾ ਦਾ ਪਰਮੇਸ਼ਰ," BDB 42 & 136), ਨਿਆਈਆਂ 9:46
4. ਐਲ ਹੇਠ ਲਿਖਿਆਂ ਦੇ ਬਰਾਬਰ ਹੈ
 - a. ਯਹੋਵਾਹ, ਨਿਆਈਆਂ 23:8; ਜ਼ਬੂਰ 16:1-2; 85:8; ਯਸ਼ਾਯਾਹ 42:5 ਵਿਚ
 - b. ਐਲੋਹਿਮ *Elohim*, ਉਤਪਤ 46:3; ਅੱਯੂਬ 5:8 ਵਿਚ, "ਮੈਂ ਪਰਮੇਸ਼ਰ, ਤੁਹਾਡੇ ਪਿਤਾ ਦਾ ਪਰਮੇਸ਼ਰ ਹਾਂ"
 - c. ਸ਼ਦਾਈ *Shaddai*, ਉਤਪਤ 49:25; ਗਿਣਤੀ 24:4,16 ਵਿਚ
 - d. "ਬੀਰਖਾ ਰੱਖਣ ਵਾਲਾ," ਕੂਚ 34:14; ਬਿਵਸਥਾ ਸਾਰ 4:24; 5:9; 6:15 ਵਿਚ
 - e. "ਦਿਆਲੂ ਪਰਮੇਸ਼ਰ" ਬਿਵਸਥਾ ਸਾਰ 4:31; ਨਹਮਯਾਹ 9:31 ਵਿਚ
 - f. "ਵੱਡਾ ਅਤੇ ਭੈ ਦਾਇਕ ਪਰਮੇਸ਼ਰ" ਬਿਵਸਥਾ ਸਾਰ 7:21; 10:17; ਨਹਮਯਾਹ 1:5; 9:32; ਦਾਨੀਏਲ 9:4 ਵਿਚ
 - g. "ਗਿਆਨ ਦਾ ਪਰਮੇਸ਼ਰ" 1 ਸਮੂਏਲ 2:3 ਵਿਚ
 - h. "ਪੱਕਾ ਗੜ੍ਹ" 2 ਸਮੂਏਲ 22:33 ਵਿਚ

- i. "ਬਦਲਾ ਲੈਣ ਵਾਲਾ" 2 ਸਮੂਏਲ 22:48 ਵਿਚ
 - j. "ਪਵਿੱਤਰ" ਯਸ਼ਾਯਾਹ 5:16 ਵਿਚ
 - k. "ਸ਼ਕਤੀਮਾਨ" ਯਸ਼ਾਯਾਹ 10:21 ਵਿਚ
 - l. "ਮੁਕਤੀ" ਯਸ਼ਾਯਾਹ 12:2 ਵਿਚ
 - m. "ਵੱਡਾ ਅਤੇ ਬਲਵੰਤ" ਯਿਰਮਿਯਾਹ 32:18 ਵਿਚ
 - n. "ਬਦਲਾ ਲੈਣ ਵਾਲਾ" ਯਿਰਮਿਯਾਹ 51:56 ਵਿਚ
5. ਪਰਮੇਸ਼ਰ ਲਈ ਪੁਰਾਣੇ ਨੇਮ ਦੇ ਸਾਰੇ ਪ੍ਰਮੁੱਖ ਨਾਵਾਂ ਦਾ ਸੁਮੇਲ ਯਹੋਸ਼ੂਆ 22:22 ਵਿਚ ਪਾਇਆ ਜਾਂਦਾ ਹੈ (*ਐਲ, ਅਲੋਹਿਮ, ਯਹੋਵਾਹ, ਇਹ ਦੁਹਰਾਏ ਗਏ ਹਨ*)

B. *ਐਲੀਓਨ Elyon* (BDB 751, KB 832)

1. ਇਸਦਾ ਮੁੱਢਲਾ ਅਰਥ "ਉੱਚਾ," "ਉੱਚਾ ਚੁੱਕਿਆ," ਜਾਂ "ਉੱਪਰ ਚੁੱਕਿਆ" ਹੈ (ਉਤਪਤ 40:17; 1 ਰਾਜਿਆਂ 9:8; 2 ਰਾਜਿਆਂ 18:17; ਨਹਮਯਾਹ 3:25; ਯਿਰਮਿਯਾਹ 20:2; 36:10; ਜ਼ਬੂਰ 18:13)।
2. ਇਸ ਨੂੰ ਪਰਮੇਸ਼ਰ ਦੇ ਕਈ ਹੋਰ ਨਾਵਾਂ/ਸਿਰਲੇਖਾਂ ਦੇ ਸਮਾਨ ਅਰਥ ਵਿਚ ਵਰਤਿਆ ਗਿਆ ਹੈ।
 - a. *ਐਲੋਹਿਮ Elohim* – ਜ਼ਬੂਰ 47:1-2; 73:11; 107:11
 - b. *ਯਹੋਵਾਹ YHWH* – ਉਤਪਤ 14:22; 2 ਸਮੂਏਲ 22:14
 - c. *ਐਲ-ਸ਼ਦਾਈ El-Shaddai* – ਜ਼ਬੂਰ 91:1,9
 - d. *ਐਲ El* – ਗਿਣਤੀ 24:16
 - e. *ਐਲਾਹ Elah* – ਦਾਨੀਏਲ 2-6 ਅਤੇ ਅਜ਼ਰਾ 4-7 ਵਿਚ ਅਕਸਰ ਵਰਤਿਆ ਗਿਆ ਹੈ, ਜੋ ਦਾਨੀਏਲ 3:26; 4:2; 5:18,21 ਵਿਚ *ਇਲਾਇਰ Illair* ("ਮਹਾਨ ਪਰਮੇਸ਼ਰ" ਲਈ ਅਰਾਮੀ ਸ਼ਬਦ) ਨਾਲ ਜੁੜਿਆ ਹੈ।
3. ਇਹ ਅਕਸਰ ਗੈਰ-ਯਹੂਦੀਆਂ ਦੁਆਰਾ ਵਰਤਿਆ ਗਿਆ ਸੀ।
 - a. ਮਲਕਿਸਿਦਕ, ਉਤਪਤ 14:18-22
 - b. ਬਿਲਆਮ, ਗਿਣਤੀ 24:15
 - c. ਮੂਸਾ ਬਿਵਸਥਾ ਸਾਰ 32:8 ਵਿਚ ਗੈਰ ਕੋਮਾਂ ਬਾਰੇ ਗੱਲ ਕਰਦੇ ਹੋਏ
 - d. ਨਵੇਂ ਨੇਮ ਵਿਚ ਲੂਕਾ ਦੀ ਇੰਜੀਲ, ਜੋ ਗੈਰ-ਯਹੂਦੀਆਂ ਲਈ ਲਿੱਖੀ ਗਈ, ਯੂਨਾਨੀ ਦੇ ਇਸ ਨਾਲ ਮਿਲਦੇ ਸ਼ਬਦ *ਹੁਪਸਿਸਟੋਸ Hupsistos* ਨੂੰ ਵਰਤਦੀ ਹੈ (ਤੁਲਨਾ ਕਰੋ. ਲੂਕਾ 1:32,35,76; 6:35; 8:28; ਰਸੂਲਾਂ ਦੇ ਕਰਤੱਬ 7:48; 16:17)

C. *ਐਲੋਹਿਮ Elohim* (ਬਹੁਵਚਨ), *ਐਲੋਅਹ Eloah* (ਇਕਵਚਨ), ਮੁੱਖ ਤੌਰ ਤੇ ਕਵਿਤਾ ਵਿਚ ਵਰਤਿਆ ਗਿਆ ਹੈ (BDB 43, KB 52)

1. ਇਹ ਸ਼ਬਦ ਪੁਰਾਣੇ ਨੇਮ ਤੋਂ ਬਾਹਰ ਨਹੀਂ ਪਾਇਆ ਜਾਂਦਾ ਹੈ।
2. ਇਹ ਸ਼ਬਦ ਇਸਰਾਏਲ ਦੇ ਪਰਮੇਸ਼ਰ ਅਤੇ ਕੋਮਾਂ ਦੇ ਦੇਵਤਿਆਂ ਨੂੰ ਦਰਸਾ ਸਕਦਾ ਹੈ (ਕੂਚ 3:6; 20:3)। ਅਬਰਾਹਾਮ ਦਾ ਪਰਿਵਾਰ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਸਨ (ਯਹੋਸ਼ੂਆ 24:2)।
3. ਇਹ ਇਸਰਾਏਲ ਦੇ ਨਿਆਈਆਂ ਦਾ ਹਵਾਲਾ ਦੇ ਸਕਦਾ ਹੈ (ਕੂਚ 21:6; ਜ਼ਬੂਰ 82:6)।
4. *ਐਲੋਹਿਮ elohim* ਸ਼ਬਦ ਹੋਰ ਆਤਮਿਕ ਜੀਵਾਂ (ਦੂਤਾਂ, ਭੂਤਾਂ) ਦੇ ਤੌਰ ਤੇ ਵੀ ਵਰਤਿਆ ਗਿਆ ਹੈ ਜਿਵੇਂ ਕਿ ਦਾਨੀਏਲ 32:8 (LXX); ਜ਼ਬੂਰ 8:5; ਅੱਯੂਬ 1:6; 38:7 ਵਿਚ।
5. ਬਾਈਬਲ ਵਿਚ ਇਹ ਪਰਮੇਸ਼ਰ ਲਈ ਪਹਿਲਾ ਸਿਰਲੇਖ/ਨਾਮ ਹੈ (ਉਤਪਤ 1:1)। ਇਹ ਉਤਪਤ 2:4 ਤੱਕ ਵੱਖਰੇ ਤੌਰ ਤੇ

ਵਰਤਿਆ ਗਿਆ ਹੈ, ਜਿੱਥੇ ਇਹ ਯਹੋਵਾਹ ਨਾਲ ਜੁੜਿਆ ਹੋਇਆ ਹੈ। ਇਹ ਅਸਲ ਵਿਚ (ਅਧਿਆਤਮਿਕ ਤੌਰ ਤੇ) ਪਰਮੇਸ਼ਰ ਨੂੰ ਸਿਰਜਣਹਾਰ, ਪਾਲਣਹਾਰ ਅਤੇ ਪ੍ਰਦਾਨ ਕਰਨ ਵਾਲੇ ਵਜੋਂ ਦੱਸਦਾ ਹੈ (ਤੁਲਨਾ ਕਰੋ. ਜ਼ਬੂਰ 104)।

ਇਹ ਐਲ *EI* ਦਾ ਸਮਾਨਾਰਥੀ ਹੈ (ਬਿਵਸਥਾ ਸਾਰ 32:15-19)। ਇਹ ਯਹੋਵਾਹ ਦੇ ਸਮਾਨਾਂਤਰ ਵੀ ਹੋ ਸਕਦਾ ਹੈ ਜਿਵੇਂ ਕਿ ਜ਼ਬੂਰ 14 ਵਿਚ ਹੈ (*ਐਲੋਹਿਮ Elohim*, ਆਇਤਾਂ. 1,2,5; ਯਹੋਵਾਹ YHWH, ਆਇਤਾਂ 2,6; ਅਤੇ *ਅਦੋਨਾਈ Adonai* ਵੀ, ਆਇਤ 4)।

6. ਹਾਲਾਂਕਿ ਬਹੁਵਚਨ ਵਿਚ ਹੋਰ ਦੇਵਤਿਆਂ ਵਰਤੇ ਗਏ ਹਨ, ਇਹ ਸ਼ਬਦ ਅਕਸਰ ਇਸਰਾਏਲ ਦੇ ਪਰਮੇਸ਼ਰ ਨੂੰ ਦਰਸਾਉਂਦਾ ਹੈ, ਪਰ ਆਮ ਤੌਰ ਤੇ ਇਸ ਵਿਚ ਇਕ ਪਰਮੇਸ਼ਰ ਦੀ ਵਰਤੋਂ ਨੂੰ ਦਿਖਾਉਣ ਦੀ ਇਕਵਚਨ ਕਿਰਿਆ ਹੁੰਦੀ ਹੈ (ਦੇਖੋ ਖਾਸ ਵਿਸ਼ਾ: ਇਕ ਪਰਮੇਸ਼ਰ)

7. ਇਹ ਹੈਰਾਨੀ ਦੀ ਗੱਲ ਹੈ ਕਿ ਇਸਰਾਏਲ ਦੇ ਇਕੋ ਪਰਮੇਸ਼ਰ ਦਾ ਆਮ ਨਾਮ ਬਹੁਵਚਨ ਹੈ (ਉਤਪਤ 1:26; 3:22; 11:7 ਵਿਚ “ਅਸੀਂ” ਨੋਟ ਕਰੋ)! ਹਾਲਾਂਕਿ ਇਹ ਨਿਸ਼ਚਿਤ ਨਹੀਂ ਹੈ, ਹੇਠ ਕੁਝ ਸਿਧਾਂਤ ਹਨ।

a. ਇਬਰਾਨੀ ਵਿਚ ਬਹੁਤ ਸਾਰੇ ਬਹੁਵਚਨ ਹਨ, ਜੋ ਅਕਸਰ ਕਿਸੇ ਚੀਜ਼ ਤੇ ਜ਼ੋਰ ਦੇਣ ਲਈ ਵਰਤੇ ਜਾਂਦੇ ਹਨ। ਇਬਰਾਨੀ ਦੇ ਬਾਅਦ ਦੀ ਵਿਆਕਰਨ ਦੀ ਵਿਸ਼ੇਸ਼ਤਾ ਇਸ ਨਾਲ ਸੰਬੰਧ ਰੱਖਦੀ ਹੈ ਜਿਸ ਨੂੰ ਸ਼ੋਭਾ ਦਾ ਬਹੁਵਚਨ ਕਿਹਾ ਜਾਂਦਾ ਹੈ, ਜਿੱਥੇ ਬਹੁਵਚਨ ਇਕ ਸੰਕਲਪ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।

b. ਇਹ ਦੂਤਾਂ ਦੀ ਸਭਾ ਦਾ ਹਵਾਲਾ ਦੇ ਸਕਦਾ ਹੈ, ਜਿਸ ਨਾਲ ਪਰਮੇਸ਼ਰ ਸਵਰਗ ਵਿਚ ਮਿਲਦਾ ਹੈ, ਜੋ ਉਸ ਦੀ ਆਗਿਆਕਾਰੀ ਕਰਦੇ ਹਨ (ਤੁਲਨਾ ਕਰੋ. 1 ਰਾਜਿਆਂ 22:19-23; ਅੱਯੂਬ 1:6; ਜ਼ਬੂਰ 82:1; 89:5,7)।

c. ਇਹ ਵੀ ਸੰਭਵ ਹੈ ਕਿ ਇਹ ਨਵੇਂ ਨੇਮ ਦੇ ਇਕ ਪਰਮੇਸ਼ਰ ਦਾ ਤਿੰਨ ਵਿਅਕਤੀਆਂ ਵਿਚ ਪ੍ਰਕਾਸ਼ ਹੈ। ਉਤਪਤ 1:1 ਵਿਚ ਪਰਮੇਸ਼ਰ ਸਿਰਜਣਾ ਕਰਦਾ ਹੈ; ਉਤਪਤ 1:2 ਵਿਚ ਪਵਿੱਤਰ ਆਤਮਾ ਚੀਜ਼ਾਂ ਨੂੰ ਤਿਆਰ ਕਰਦਾ ਹੈ, ਅਤੇ ਨਵੇਂ ਨੇਮ ਤੋਂ ਯਿਸੂ ਸ੍ਰਿਸ਼ਟੀ ਵਿਚ ਪਿਤਾ ਦਾ ਪ੍ਰਤਿਨਿਧ ਹੈ (ਤੁਲਨਾ ਕਰੋ. ਯੂਹੰਨਾ 1:3,10; ਰੋਮੀਆਂ 11:36; 1 ਕੁਰਿੰਥੀਆਂ 8:6; ਕੁਲਸੀਆਂ 1:16; ਇਬਰਾਨੀਆਂ 1:2; 2:10)।

D. ਯਹੋਵਾਹ (BDB 217, KB 394)

1. ਇਹ ਉਹ ਨਾਮ ਹੈ ਜੋ ਵਾਚਾ ਕਰਨ ਵਾਲੇ, ਮੁਕਤੀ ਦੇਣ ਵਾਲੇ, ਛੁਡਾਉਣ ਵਾਲੇ ਪਰਮੇਸ਼ਰ ਨੂੰ ਦਰਸਾਉਂਦਾ ਹੈ! ਮਨੁੱਖ ਵਾਚਾ ਨੂੰ ਤੋੜ ਦਿੰਦੇ ਹਨ, ਪਰ ਆਪਣੇ ਸ਼ਬਦ, ਵਾਅਦੇ ਅਤੇ ਵਾਚਾ ਪ੍ਰਤੀ ਵਫ਼ਾਦਾਰ ਹੈ (ਜ਼ਬੂਰ 103)।

ਇਸ ਨਾਮ ਦਾ ਜ਼ਿਕਰ ਪਹਿਲੀ ਵਾਰ ਉਤਪਤ 2:4 ਵਿਚ *ਐਲੋਹਿਮ Elohim* ਦੇ ਨਾਲ ਜੋੜ ਕੇ ਕੀਤਾ ਗਿਆ। ਉਤਪਤ 1-2 ਵਿਚ ਸ੍ਰਿਸ਼ਟੀ ਦੇ ਦੋ ਲੇਖ ਨਹੀਂ ਹਨ, ਪਰ ਹੇਠ ਲਿੱਖੀਆਂ ਦੋ ਗੱਲਾਂ ਤੇ ਜ਼ੋਰ ਹਨ:

a. ਪਰਮੇਸ਼ਰ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ (ਸਰੀਰਕ; ਜ਼ਬੂਰ 104)

b. ਪਰਮੇਸ਼ਰ ਮਨੁੱਖਤਾ ਦਾ ਵਿਸ਼ੇਸ਼ ਸਿਰਜਣਹਾਰ (ਜ਼ਬੂਰ 103)

ਉਤਪਤ 2:4-3:24 ਮਨੁੱਖਜਾਤੀ ਦੇ ਅਧਿਕਾਰਤ ਅਹੁਦੇ ਅਤੇ ਉਦੇਸ਼ ਦੇ ਨਾਲ ਵਿਲੱਖਣ ਅਹੁਦੇ ਨਾਲ ਜੁੜੇ ਪਾਪ ਅਤੇ ਬਗ਼ਾਵਤ ਦੀ ਸਮੱਸਿਆ ਬਾਰੇ ਖਾਸ ਪ੍ਰਕਾਸ਼ ਦੀ ਸ਼ੁਰੂਆਤ ਕਰਦਾ ਹੈ।

2. ਉਤਪਤ 4:26 ਵਿਚ ਇਹ ਕਿਹਾ ਗਿਆ ਹੈ ਕਿ “ਮਨੁੱਖਾਂ ਨੇ ਪ੍ਰਭੂ (ਯਹੋਵਾਹ) ਦਾ ਨਾਮ ਲੈਣਾ ਸ਼ੁਰੂ ਕੀਤਾ।” ਹਾਲਾਂਕਿ, ਕੂਚ 6:3 ਇਹ ਦੱਸਦਾ ਹੈ ਕਿ ਸ਼ੁਰੂਆਤੀ ਵਾਚਾ ਵਾਲੇ ਲੋਕ (ਪੁਰਖੇ ਅਤੇ ਉਨ੍ਹਾਂ ਦੇ ਪਰਿਵਾਰ) ਪਰਮੇਸ਼ਰ ਨੂੰ ਸਿਰਫ਼ ਐਲ *ਸ਼ਦਾਈ EI Shaddai* ਦੇ ਤੌਰ ਤੇ ਜਾਣਦੇ ਸਨ। ਯਹੋਵਾਹ ਨਾਮ ਕੂਚ 3:13-16 ਵਿਚ ਸਿਰਫ਼ ਇਕ ਵਾਰ ਦੱਸਿਆ ਗਿਆ ਹੈ, ਖਾਸਕਰ ਆਇਤ 14 ਵਿਚ। ਹਾਲਾਂਕਿ ਮੂਸਾ ਦੀਆਂ ਲਿਖਤਾਂ ਅਕਸਰ ਸ਼ਬਦਾਂ ਦੀ ਵਿਆਖਿਆ ਮਿਲਦੇ ਜੁਲਦੇ ਪ੍ਰਸਿੱਧ ਸ਼ਬਦ ਨਾਲ ਕਰਦੀਆਂ ਹਨ (ਉਤਪਤ 17:5; 27:36; 29:13-35)। ਇਸ ਨਾਮ ਦੇ ਅਰਥ ਬਾਰੇ ਕਈ ਸਿਧਾਂਤ ਹਨ (IDB, ਭਾਗ 2, ਪੰਨਾ. 409-11 ਤੋਂ ਲਿਆ ਗਿਆ)।

- a. ਅਰਬੀ ਭਾਸ਼ਾ ਤੋਂ, “ਉਤਸਾਹੀ ਪਿਆਰ ਨੂੰ ਦਰਸਾਉਣਾ”
 - b. ਅਰਬੀ ਭਾਸ਼ਾ ਤੋਂ “ਉਡਾਉਣਾ” (ਯਹੋਵਾਹ ਤੂਫਾਨ ਦੇ ਪਰਮੇਸ਼ਰ ਵਾਂਗ)
 - c. ਯੂਗਰਟਿਕ (ਕਨਾਨੀ) ਭਾਸ਼ਾ ਤੋਂ “ਬੋਲਣਾ”
 - d. ਫੋਨੀਸ਼ੀਅਨ ਦੀ ਲਿਖਤ ਤੋਂ, “ਜਿਹੜਾ ਕਾਇਮ ਰੱਖਦਾ ਹੈ,” ਜਾਂ “ਜਿਹੜਾ ਸਥਾਪਤ ਕਰਦਾ ਹੈ”
 - e. ਇਬਰਾਨੀ ਭਾਸ਼ਾ ਤੋਂ, “ਉਹ ਜਿਹੜਾ ਹੈ,” ਜਾਂ “ਉਹ ਜਿਹੜਾ ਮੌਜੂਦ ਹੈ” (ਭਵਿੱਖ ਦੇ ਵਾਕ ਵਿਚ, “ਉਹ ਜਿਹੜਾ ਰਹੇਗਾ”)
 - f. ਇਬਰਾਨੀ ਭਾਸ਼ਾ ਤੋਂ, “ਉਹ ਜਿਹੜਾ ਹੋਣ ਦਾ ਕਾਰਨ ਹੈ”
 - g. ਇਬਰਾਨੀ ਭਾਸ਼ਾ ਤੋਂ, “ਜੀਉਣਾ” (ਉਦਾਰਹਣ ਲਈ., ਉਤਪਤ 3:21), ਜਿਸਦਾ ਮਤਲਬ “ਸਦਾ ਜੀਉਂਦਾ, ਕੇਵਲ ਇਕ ਜੀਵਿਤਾ”
 - h. ਕੂਚ 3:13-16 ਦੇ ਪ੍ਰਸੰਗ ਵਿਚ, ਇਕ ਪੂਰਨ ਵਾਕ ਵਿਚ ਇਕ ਅਪੂਰਨ ਰੂਪ ਹੈ, “ਮੈਂ ਉਹੀ ਰਹਾਂਗਾ ਜੇ ਮੈਂ ਹੁੰਦਾ ਆ ਰਿਹਾ ਹਾਂ” ਜਾਂ “ਮੈਂ ਉਹੀ ਰਹਾਂਗਾ ਜੇ ਮੈਂ ਹਮੇਸ਼ਾ ਰਿਹਾ ਹਾਂ” (ਦੇਖੋ J. Wash Watts, *A Survey of Syntax in the Old Testament*, ਪੰਨਾ. 67)। ਯਹੋਵਾਹ ਪੂਰਾ ਨਾਮ ਅਕਸਰ ਛੋਟੇ ਰੂਪ ਵਿਚ ਜਾਂ ਸ਼ਾਇਦ ਇਕ ਅਸਲੀ ਰੂਪ ਵਿਚ ਪ੍ਰਗਟ ਕੀਤਾ ਜਾਂਦਾ ਹੈ।
 - (1) ਯਾਹ *Yah* (ਅਰਥਾਤ., ਹਾਲੇਲੂ – ਯਾਹ, BDB 219, ਦੇਖੋ, ਕੂਚ 15:2; 17:16; ਜ਼ਬੂਰ 89:8; 104:35)
 - (2) ਯਹੋ *Yahu* (“ਯਾਹ” ਨਾਵਾਂ ਦਾ ਅੰਤ, ਅਰਥਾਤ., ਯਸ਼ਾਯਾਹ)
 - (3) ਯੋ *Yo* (“ਯੋ” ਨਵਾਂ ਦੀ ਸ਼ੁਰੂਆਤ, ਅਰਥਾਤ., ਯਹੋਸ਼ੂਆ ਜਾਂ ਯੋਏਲ)
3. ਬਾਅਦ ਵਿਚ ਯਹੂਦੀ ਧਰਮ ਵਿਚ ਇਹ ਵਾਚਾ ਦਾ ਨਾਮ ਇੰਨਾ ਪਵਿੱਤਰ ਬਣ ਗਿਆ ਕਿ ਯਹੂਦੀ ਇਸ ਨੂੰ ਕਹਿਣ ਤੋਂ ਡਰਦੇ ਸਨ ਕਿ ਸ਼ਾਇਦ ਉਹ ਕੂਚ 20:7; ਬਿਵਸਥਾ ਸਾਰ 5:11; 6:13 ਦੇ ਹੁਕਮ ਨੂੰ ਨਾ ਤੋੜ ਦੇਣ। ਇਸ ਲਈ ਉਨ੍ਹਾਂ ਨੇ “ਮਾਲਕ,” “ਸਵਾਮੀ,” “ਪਤੀ,” “ਪ੍ਰਭੂ” ਲਈ ਇਬਰਾਨੀ ਸ਼ਬਦ ਨੂੰ ਅਦੋਨ *adon* ਜਾਂ ਅਦੋਨਾਈ *adonai* (ਮੇਰੇ ਪ੍ਰਭੂ) ਵਿਚ ਬਦਲ ਦਿੱਤਾ। ਜਦੋਂ ਵੀ ਪੁਰਾਣੇ ਨੇਮ ਦੇ ਵਚਨ ਪੜ੍ਹਦੇ ਸਮੇਂ ਯਹੋਵਾਹ ਨਾਮ ਆਉਂਦਾ ਸੀ ਤਾਂ ਉਹ “ਪ੍ਰਭੂ” ਨਾਮ ਬੋਲਦੇ ਸਨ। ਇਸ ਲਈ ਯਹੋਵਾਹ ਨੂੰ ਅੰਗਰੇਜ਼ੀ ਅਨੁਵਾਦਾਂ ਪ੍ਰਭੂ ਲਿਖਿਆ ਗਿਆ ਹੈ।
4. ਐਲ *El* ਦੀ ਤਰ੍ਹਾਂ, ਯਹੋਵਾਹ ਨੂੰ ਅਕਸਰ ਇਸਰਾਏਲ ਦੇ ਵਾਚਾ ਵਾਲੇ ਪਰਮੇਸ਼ਰ ਦੀਆਂ ਕੁਝ ਵਿਸ਼ੇਸ਼ਤਾਵਾਂ ਤੇ ਜ਼ੋਰ ਦੇਣ ਲਈ ਹੋਰ ਸ਼ਬਦਾਂ ਨਾਲ ਜੋੜਿਆ ਜਾਂਦਾ ਹੈ, ਉਨ੍ਹਾਂ ਵਿਚੋਂ ਕੁਝ ਹੇਠ ਲਿਖੇ ਹਨ।
- a. ਯਹੋਵਾਹ – ਯੀਰੇ *Yireh* (ਯਹੋਵਾਹ ਪ੍ਰਦਾਨ ਕਰੇਗਾ, BDB 217 & 906), ਉਤਪਤ 22:14
 - b. ਯਹੋਵਾਹ – ਰਾਫੇਖਾ *Rophekha* (ਯਹੋਵਾਹ ਚੰਗਾ ਕਰਨ ਵਾਲਾ ਹੈ, BDB 217 & 950), ਕੂਚ 15:26
 - c. ਯਹੋਵਾਹ – ਨਿੱਸੀ *Nissi* (ਯਹੋਵਾਹ ਮੇਰਾ ਨਿਸ਼ਾਨ ਹੈ, BDB 217 & 651), ਕੂਚ 17:15
 - d. ਯਹੋਵਾਹ – ਮੇਕਾਦੀਸ਼ਖੇਮ *Meqaddishkem* (ਯਹੋਵਾਹ ਜੋ ਤੁਹਾਨੂੰ ਪਵਿੱਤਰ ਕਰਦਾ ਹੈ, BDB 217 & 872), ਕੂਚ 31:13
 - e. ਯਹੋਵਾਹ – ਸ਼ਾਲੋਮ *Shalom* (ਯਹੋਵਾਹ ਸ਼ਾਂਤੀ ਹੈ, BDB 217 & 1022), ਨਿਆਈਆਂ 6:24
 - f. ਯਹੋਵਾਹ – ਸਬਆਥ *Sabaoth* (ਸੈਨਾ ਦਾ ਯਹੋਵਾਹ, BDB 217 & 878), 1 ਸਮੂਏਲ 1:3,11; 4:4; 15:2; ਨਬੀਆਂ ਵਿਚ ਅਕਸਰ ਹੀ
 - g. ਯਹੋਵਾਹ – ਰੋਈ *Ro'i* (ਯਹੋਵਾਹ ਮੇਰਾ ਚਰਵਾਹਾ ਹੈ, BDB 217 & 944), ਜ਼ਬੂਰ 23:1
 - h. ਯਹੋਵਾਹ – ਸਿਦਕੇਨੁ *Sidqenu* (ਯਹੋਵਾਹ ਸਾਡਾ ਧਰਮ ਹੈ, BDB 217 & 841), ਯਿਰਮਿਯਾਹ 23:6
 - i. ਯਹੋਵਾਹ – ਸ਼ਾਮਾਹ *Shammah* (ਯਹੋਵਾਹ ਉੱਥੇ ਹੈ, BDB 217 & 1027), ਰਿਜ਼ਕੀਏਲ 48:35

1:5 "ਅਸੀਂ" ਪੌਲੁਸ ਨੇ ਆਪਣੀ ਜਾਣ-ਪਛਾਣ ਵਿਚ ਕਿਸੇ ਹੋਰ ਵਿਅਕਤੀ ਦਾ ਜ਼ਿਕਰ ਨਹੀਂ ਕੀਤਾ, ਜਿਵੇਂ ਕਿ ਉਹ ਅਕਸਰ ਆਪਣੀਆਂ ਹੋਰ ਪੇਥੀਆਂ ਵਿਚ ਕਰਦਾ ਹੈ। ਆਇਤ 5 ਦਾ ਇਹ ਪਹਿਲਾ ਵਾਕ ਪੌਲੁਸ ਦੇ ਦਮਿਸ਼ਕ ਦੇ ਰਾਹ ਵਿੱਚ ਦੇ ਜੀਵਨ ਪਰਿਵਰਤਨ ਅਤੇ ਸੇਵਾ ਲਈ ਠਹਿਰਾਏ ਜਾਣ ਦਾ ਸੰਕੇਤ ਕਰਦਾ ਹੈ (ਦੇਖੋ ਰਸੂਲਾਂ ਦੇ ਕਰਤੱਬ 9:1-22; 22:3-16; 26:9-18), ਜੋ ਕਿ ਸੰਪਾਦਕ ਦੇ "ਅਸੀਂ" ਦੀ ਵਰਤੋਂ ਦੇ ਢੰਗ ਦਾ ਸੰਕੇਤ ਦਿੰਦਾ ਹੈ।

▣ "ਅਸੀਂ ਕਿਰਪਾ ਅਤੇ ਰਸੂਲਗੀ ਦੀ ਪਦਵੀ ਪਾਈ" ਪੌਲੁਸ ਇਥੇ ਕੇਵਲ ਮਸੀਹ ਦੁਆਰਾ ਮਿਲੀ ਮੁਕਤੀ ਦੀ ਦਾਤ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ, ਸਗੋਂ ਇਸ ਨਾਲ ਜੁੜਿਆ ਉਹ ਇਹ ਵੀ ਦੱਸ ਰਿਹਾ ਹੈ ਕਿ ਉਸ ਨੂੰ ਗੈਰ-ਯਹੂਦੀਆਂ ਵਿੱਚ ਸੇਵਾ ਕਰਨ ਦਾ ਸੱਦਾ ਵੀ ਮਸੀਹ ਦੁਆਰਾ ਮਿਲਿਆ ਹੈ। ਇਹ ਸਭ ਦਮਿਸ਼ਕ ਦੇ ਰਾਹ ਤੇ ਅਚਾਨਕ ਵਾਪਰਿਆ ਸੀ (ਅਨਿਸ਼ਚਿਤ ਭੂਤਕਾਲ ਕਿਰਿਆਸ਼ੀਲ ਸੰਕੇਤਕ, ਦੇਖੋ ਰਸੂਲਾਂ ਦੇ ਕਰਤੱਬ 9:1-22; 22:3-16; 26:9-18)। ਇਹ ਕੰਮਾਂ ਦੁਆਰਾ ਨਹੀਂ ਸੀ, ਪਰ ਇੱਕ ਯੋਜਨਾਬਧ ਕਿਰਪਾ ਦੁਆਰਾ!

ਇਹ ਸੰਭਵ ਹੈ ਕਿ "ਕਿਰਪਾ" ਅਤੇ "ਰਸੂਲਪਨ" ਇੱਕ ਯੂਨਿਟ ਵਜੋਂ ਲਿਆ ਜਾਵੇ, "ਰਸੂਲਪਨ ਦੀ ਦਾਤ" (NET Bible ਨੋਟ #13)। ਨਵੇਂ ਨੇਮ ਦੇ 26 ਅਨੁਵਾਦਾਂ (p. 646) ਵਿਚ ਸੂਚੀਬੱਧ ਸਾਰੇ ਵੱਖਰੇ ਅਨੁਵਾਦ ਇਸ ਨੂੰ ਇਕ ਵਜੋਂ ਵੀ ਦੇਖਦੇ ਹਨ।

▣ "ਹੋ ਜਾਵੇ" ਇਹ ਇੱਕ ਉਦੇਸ਼ ਦੇ ਪ੍ਰਸੰਗ ਵਿੱਚ *ਈਸ eis* ਦੀ ਦੂਜੀ ਵਰਤੋਂ ਹੈ (ਦੇਖੋ ਰੋਮੀਆਂ ਨੂੰ 1:1)। ਖੁਸ਼ਖਬਰੀਯਿਸੂ ਵਿੱਚ ਵਿਸ਼ਵਾਸ ਦੁਆਰਾ ਮਨੁੱਖਜਾਤੀ ਵਿੱਚ (ਦੇਖੋ ਉਤਪਤ 1:26,27; 5:1; 9:6) ਪਰਮੇਸ਼ਰ ਦੇ ਰੂਪ ਨੂੰ ਬਹਾਲ ਕਰਦੀ ਹੈ। ਇਹ ਪਰਮੇਸ਼ਰ ਦੇ ਅਸਲ ਉਦੇਸ਼ ਨੂੰ ਪ੍ਰਗਟ ਕਰਨ ਦੀ ਆਗਿਆ ਦਿੰਦੀ ਹੈ, ਜੋ ਉਸ ਦੇ ਨਾਲ ਨੇੜਤਾ ਦੀ ਸਾਂਝ ਦੇ ਲੋਕ ਹਨ ਜੋ ਉਸ ਦੇ ਚਰਿੱਤਰ ਨੂੰ ਦਰਸਾਉਂਦੇ ਹਨ (ਦੇਖੋ ਰੋਮੀਆਂ ਨੂੰ 1:7).

NASB, NJB	"ਵਿਸ਼ਵਾਸ ਦੀ ਆਗਿਆਕਾਰੀ ਹੋ ਜਾਵੇ "
NKJV	" ਨਿਹਚਾ ਦੀ ਆਗਿਆਕਾਰੀ ਲਈ "
NRSV	" ਵਿਸ਼ਵਾਸ ਦੀ ਆਗਿਆਕਾਰੀ ਲਿਆਉਣ ਲਈ "
TEV	"ਵਿਸ਼ਵਾਸ ਕਰ ਅਤੇ ਆਗਿਆ ਮੰਨਣ ਲਈ "

ਰੋਮੀਆਂ ਵਿਚ ਇਹ "ਵਿਸ਼ਵਾਸ" ਸ਼ਬਦ ਦੀ ਪਹਿਲੀ ਵਰਤੋਂ ਹੈ (ਰੋਮੀਆਂ 4:5 ਤੇ ਖਾਸ ਵਿਸ਼ੇ ਨੂੰ ਦੇਖੋ)। ਇਸ ਅਧਿਆਏ ਅਤੇ ਕਿਤਾਬ ਵਿਚ ਇਸ ਨੂੰ ਤਿੰਨ ਵੱਖੇ ਵੱਖਰੇ ਤਰੀਕਿਆਂ ਨਾਲ ਵਰਤਿਆ ਗਿਆ ਸੀ।

1. ਆਇਤ 5 ਇਸ ਨੂੰ ਯਿਸੂ ਅਤੇ ਮਸੀਹੀ ਜੀਵਨ ਨਾਲ ਸੰਬੰਧਿਤ ਸੱਚਾਈਆਂ ਜਾਂ ਸਿਧਾਂਤਾਂ ਦੀ ਇੱਕ ਸੰਸਥਾ ਵਜੋਂ ਵਰਤਿਆ ਗਿਆ ਹੈ (ਦੇਖੋ ਰਸੂਲਾਂ ਦੇ ਕਰਤੱਬ 6:7; 13:8; 14:22; 16:5; ਰੋਮੀਆਂ ਨੂੰ 14:1; 16:26; ਗਲਾਤੀਆਂ ਨੂੰ 1:23; 6:10; ਯਹੂਦਾ 3, 20).
2. ਆਇਤ 8 ਇਸ ਨੂੰ ਯਿਸੂ ਵਿੱਚ ਵਿਅਕਤੀਗਤ ਵਿਸ਼ਵਾਸ ਦੇ ਭਾਵ ਵਿੱਚ ਵਰਤਿਆ ਗਿਆ ਹੈ। ਸ਼ਬਦ "ਵਿਸ਼ਵਾਸ," "ਨਿਹਚਾ," ਅਤੇ "ਭਰੋਸਾ" ਸਾਰੇ ਇੱਕ ਯੂਨਾਨੀ ਸ਼ਬਦ ਦਾ ਅਨੁਵਾਦ ਕਰਦੇ ਹਨ (*ਪਿਸਟਿਸ/ਪਿਸਤੇਓ pistis/pisteuo*)। ਖੁਸ਼ਖਬਰੀ ਦੇਵੇਂ ਵਿਚਾਰਧਾਰਕ (ਸਿਧਾਂਤਕ) ਅਤੇ ਵਿਅਕਤੀਗਤ ਹੈ (ਦੇਖੋ ਆਇਤ 16; ਯੂਹੰਨਾ 1:12; 3:16)। ਰੋਮੀਆਂ 4:5 ਤੇ ਖਾਸ ਵਿਸ਼ੇ ਨੂੰ ਦੇਖੋ।

3. ਆਇਤ 17 ਇਸ ਨੂੰ ਆਪਣੇ ਪੁਰਾਣੇ ਨੇਮ ਦੇ ਭਾਵ ਭਰੋਸੇਯੋਗਤਾ, ਵਫ਼ਾਦਾਰੀ ਜਾਂ ਇਤਬਾਰਯੋਗਤਾ ਦੇ ਲਈ ਵਰਤਿਆ ਗਿਆ ਹੈ। ਇਹ ਹਬਕੂਕ 2:4 ਦਾ ਅਰਥ ਹੈ। ਪੁਰਾਣੇ ਨੇਮ ਵਿਚ ਵਿਸ਼ਵਾਸ ਦਾ ਕੋਈ ਵਿਕਸਤ ਸਿਧਾਂਤ ਨਹੀਂ ਸੀ, ਪਰ ਇਕ ਤੋਂ ਬਾਅਦ ਇਕ ਵਿਸ਼ਵਾਸ ਦੀ ਜ਼ਿੰਦਗੀ ਦੀ ਉਦਾਹਰਣ ਸੀ (ਦੇਖੋ ਉਤਪਤ 15:6 ਵਿੱਚ ਅਬਰਾਹਾਮ), ਇੱਕ ਸੰਪੂਰਨ ਵਿਸ਼ਵਾਸ ਨਹੀਂ ਪਰ ਇੱਕ ਸੰਖਰਸ਼ ਕਰਨ ਵਾਲਾ ਵਿਸ਼ਵਾਸ (ਦੇਖੋ ਇਬਰਾਨੀਆਂ 11)। ਮਨੁੱਖਤਾ ਦੀ ਉਮੀਦ ਉਹਨਾਂ ਦੇ ਪ੍ਰਦਰਸ਼ਨ ਕਰਨ ਜਾਂ ਸਹੀ ਢੰਗ ਨਾਲ ਵਿਸ਼ਵਾਸ ਕਰਨ ਦੀ ਯੋਗਤਾ ਵਿਚ ਨਹੀਂ ਹੈ, ਪਰ ਪਰਮੇਸ਼ਰ ਦੇ ਚਰਿੱਤਰ ਵਿਚ ਹੈ (ਦੇਖੋ ਰੋਮੀਆਂ ਨੂੰ 3:24; 6:23; ਅਫ਼ਸੀਆਂ ਨੂੰ 2:8-9)। ਕੇਵਲ ਪਰਮੇਸ਼ਰ ਹੀ ਵਿਸ਼ਵਾਸਯੋਗ ਹੈ (ਦੇਖੋ ਬਿਵਸਥਾ 7:9; ਯਸਾਯਾਹ 49:7; Mal. 3:6; 1 ਕੁਰਿੰਥੀਆਂ ਨੂੰ 1:9; 10:13)!

ਇੱਥੇ ਕੰਮਾਂ ਦੀ ਇੱਕ ਲੜੀ ਹੈ ਜਿਸ ਨੂੰ ਮੁਕਤੀ ਦੀ ਘਟਨਾ ਕਿਹਾ ਜਾ ਸਕਦਾ ਹੈ।

- ਤੇਬਾ (ਦੇਖੋ ਰੋਮੀਆਂ ਨੂੰ 2:4; ਮਰਕੁਸ 1:15; ਲੂਕਾ 13:3,5; ਰਸੂਲਾਂ ਦੇ ਕਰਤੱਬ 3:16,19; 20:21)
- ਵਿਸ਼ਵਾਸ/ਨਿਹਚਾ (ਦੇਖੋ ਰੋਮੀਆਂ ਨੂੰ 1:16; ਯੂਹੰਨਾ 1:12; 3:16; ਰਸੂਲਾਂ ਦੇ ਕਰਤੱਬ 16:31, ਬਪਤਿਸਮਾ ਇੱਕ ਇਨਸਾਨ ਦੇ ਵਿਸ਼ਵਾਸ ਦਾ ਬਾਹਰੀ ਸਬੂਤ ਹੈ)
- ਆਗਿਆਕਾਰੀ ਹੋਣਾ (ਦੇਖੋ ਰੋਮੀਆਂ ਨੂੰ 2:13; 2 ਕੁਰਿੰਥੀਆਂ ਨੂੰ 9:13; 10:5; 1 ਪਤਰਸ 1:2,22).
- ਦ੍ਰਿੜ੍ਹਤਾ (ਦੇਖੋ ਰੋਮੀਆਂ ਨੂੰ 2:7; ਲੂਕਾ 18:1; 2 ਕੁਰਿੰਥੀਆਂ ਨੂੰ 4:1,16; ਗਲਾਤੀਆਂ ਨੂੰ 6:9; 2 ਥੱਸਲੁਨੀਕੀਆਂ 3:13)

ਇਹ ਨਵੀਂ ਪ੍ਰਤਿਗਿਆ ਦੀਆਂ ਸ਼ਰਤਾਂ ਹਨ। ਸਾਨੂੰ ਮਸੀਹ ਵਿੱਚ ਪਰਮੇਸ਼ਰ ਦੀ ਪੇਸ਼ਕਸ਼ ਨੂੰ ਲਗਾਤਾਰ ਪ੍ਰਾਪਤ ਕਰਨਾ ਅਤੇ ਉਸ ਵਿੱਚ ਵਿਸ਼ਵਾਸ ਕਰਦੇ ਰਹਿਣਾ ਚਾਹੀਦਾ ਹੈ (ਦੇਖੋ ਰੋਮੀਆਂ ਨੂੰ 1:16; ਯੂਹੰਨਾ 1:12)।

ਖਾਸ ਵਿਸ਼ਾ: (ἰμκ) ਪੁਰਾਣੇ ਨੇਮ ਵਿੱਚ ਵਿਸ਼ਵਾਸ, ਨਿਹਚਾ ਅਤੇ ਵਿਸ਼ਵਾਸਯੋਗਤਾ

ਖਾਸ ਵਿਸ਼ਾ: ਪੁਰਾਣੇ ਨੇਮ ਵਿੱਚ ਵਿਸ਼ਵਾਸ, ਨਿਹਚਾ ਅਤੇ ਵਿਸ਼ਵਾਸਯੋਗਤਾ

I. ਆਰੰਭਿਕ ਕਥਨ

ਇਹ ਦੱਸਣ ਦੀ ਲੋੜ ਹੈ ਕਿ ਇਸ ਧਰਮ ਸ਼ਾਸਤਰੀ ਸੰਕਲਪ ਦੀ ਵਰਤੋਂ, ਜੋ ਕਿ ਨਵੇਂ ਨੇਮ ਦੇ ਲਈ ਇੰਨਾ ਮਹੱਤਵਪੂਰਣ ਹੈ, ਉਹ ਪੁਰਾਣੇ ਨੇਮ ਵਿੱਚ ਸਪਸ਼ਟ ਤੌਰ ਤੇ ਪਰਿਭਾਸ਼ਤ ਨਹੀਂ ਹੈ। ਪਰ ਇਹ ਨਿਸ਼ਚਤ ਤੌਰ ਤੇ ਉਥੇ ਮੌਜੂਦ ਹੈ, ਅਤੇ ਇਸ ਨੂੰ ਮੁੱਖ ਚੁਣੇ ਹੋਏ ਹਵਾਲਿਆਂ ਅਤੇ ਵਿਅਕਤੀਆਂ ਵਿੱਚ ਪ੍ਰਦਰਸ਼ਤ ਕੀਤਾ ਗਿਆ ਹੈ।

ਪੁਰਾਣੇ ਨੇਮ ਨੂੰ ਮਿਲਾਉਂਦਾ ਹੈ

- ਇੱਕ ਵਿਅਕਤੀ ਅਤੇ ਇੱਕ ਸਮੂਹ
- ਨਿੱਜੀ ਮੁਠਭੇੜ ਅਤੇ ਨੇਮ ਦੀ ਪਾਲਣਾ

ਵਿਸ਼ਵਾਸ ਦੇਵੇਂ ਨਿੱਜੀ ਮੁਕਾਬਲਾ ਅਤੇ ਰੋਜ਼ਾਨਾ ਜੀਵਨ ਸ਼ੈਲੀ ਹੈ! ਵਚਨਬੱਧ ਨਾਲੋਂ (ਜੋ ਕਿ, ਸ਼ਬਦ ਅਧਿਏਨ ਹੈ) ਨਾਲੋਂ ਇਕ ਵਫ਼ਾਦਾਰ ਚੇਲੇ ਦੇ ਜੀਵਨ ਦਾ ਵਰਣਨ ਕਰਨਾ ਸੌਖੀ ਗੱਲ ਹੈ। ਇਸ ਨਿੱਜੀ ਪਹਿਲੂਆਂ ਨੂੰ ਵਧੀਆ ਢੰਗ ਨਾਲ ਇਹਨਾਂ ਦੇ ਜੀਵਨ ਵਿੱਚ ਦਰਸਾਇਆ ਗਿਆ ਹੈ

- ਅਬਰਾਹਾਮ ਅਤੇ ਉਸ ਦੀ ਸੰਤਾਨ
- ਦਾਊਦ ਅਤੇ ਇਸਰਾਈਲ

ਇਹਨਾਂ ਆਦਮੀਆਂ ਦਾ ਸਾਹਮਣਾ ਪ੍ਰਮੇਸ਼ੂ ਨਾਲ ਹੋਇਆ ਅਤੇ ਉਹਨਾਂ ਦੇ ਜੀਵਨ ਪੱਕੇ ਤੌਰ ਤੇ ਬਦਲ ਗਏ (ਸੰਪੂਰਨ ਜ਼ਿੰਦਗੀਆਂ ਨਹੀਂ, ਪਰ ਲਗਾਤਾਰ ਵਿਸ਼ਵਾਸ)। ਪਰਖਣ ਨਾਲ ਉਹਨਾਂ ਦੀ ਨਿਹਚਾ ਦੀਆਂ ਕਮਜ਼ੋਰੀਆਂ ਅਤੇ ਸ਼ਕਤੀਆਂ ਦਾ ਖੁਲਾਸਾ ਹੋਇਆ, ਪਰ ਗੂੜ੍ਹਾ ਰਿਸ਼ਤਾ, ਵਿਸ਼ਵਾਸ ਕਰਨ ਸਮੇਂ ਦੇ ਨਾਲ ਜਾਰੀ ਰਿਹਾ! ਇਸ ਦੀ ਪਰਖ ਕੀਤੀ ਗਈ ਅਤੇ ਇਸ ਨੂੰ ਸੁਧਾਰਿਆ ਗਿਆ,

ਪਰ ਇਹ ਉਹਨਾਂ ਦੀ ਸ਼ਰਧਾ ਅਤੇ ਜੀਵਨ ਸੈਲੀ ਦੁਆਰਾ ਪ੍ਰਮਾਣਤ ਤੌਰ ਤੇ ਜਾਰੀ ਰਿਹਾ।

II. ਮੁੱਖ ਇਸਤੇਮਾਲ ਕੀਤੀ ਜੜ੍ਹ

A. קמא (BDB 52, KB 63)

1. ਕਿਰਿਆ

- a. *Qal* ਕਾਲ – ਸਮਰਥਨ ਕਰਨ, ਵਧਾਉਣ ਲਈ (ਦੇਖੋ, 2 ਰਾਜਾ 10:1,5; ਅਸਤਰ 2:7, ਗੈਰ-ਸਿਧਾਂਤਕ ਵਰਤੋਂ)
- b. *Niphal* ਨਿਫਾਲ – ਪੱਕਾ ਕਰਨਾ, ਸਥਾਪਤ ਕਰਨਾ, ਪੁਸ਼ਟੀ ਕਰਨਾ, ਵਫ਼ਾਦਾਰ ਜਾਂ ਭਰੋਸੇਯੋਗ ਹੋਣਾ

(1) ਮਨੁੱਖਾਂ ਦਾ, ਯਸਾਯਾਹ 8:2; 53:1; ਯਿਰਮਿਯਾਹ 40:14

(2) ਚੀਜ਼ਾਂ ਦਾ, ਯਸਾਯਾਹ 22:23

(3) ਪਰਮੇਸ਼ਰ ਦਾ, ਬਿਵਸਥਾ 7:9; ਯਸਾਯਾਹ 49:7; ਯਿਰਮਿਯਾਹ 42:5

c. *Hiphil* ਹਿਫਿਲ – ਪੱਕੇ ਰਹਿਣਾ, ਵਿਸ਼ਵਾਸ ਕਰਨ, ਭਰੋਸਾ ਕਰਨਾ

(1) ਅਬਰਾਹਾਮ ਨੇ ਪਰਮੇਸ਼ਰ ਵਿੱਚ ਵਿਸ਼ਵਾਸ ਕੀਤਾ, ਉਤਪਤ 15:6

(2) ਮਿਸਰ ਵਿੱਚ ਇਸਰਾਈਲੀਆਂ ਨੇ ਵਿਸ਼ਵਾਸ ਕੀਤਾ, ਕੂਚ 4:31; 14:31 (ਬਿਵਸਥਾ 1:32 ਅਸਵੀਕਾਰ ਕੀਤਾ)

(3) ਇਸਰਾਈਲੀਆਂ ਨੇ ਵਿਸ਼ਵਾਸ ਕੀਤਾ ਕਿ ਯਹੋਵਾਹ ਪਰਮੇਸ਼ਰ ਨੇ ਮੂਸਾ ਦੁਆਰਾ ਗੱਲਬਾਤ ਕੀਤੀ, ਕੂਚ 19:9; ਜਬੂਰ 106:12,24

(4) ਅਹਾਜ਼ ਨੇ ਪਰਮੇਸ਼ਰ ਤੇ ਭਰੋਸਾ ਕੀਤਾ, Isa 7:9

(5) ਜੋ ਵੀ ਉਸ ਵਿੱਚ ਵਿਸ਼ਵਾਸ ਕਰਦਾ ਹੈ, ਯਸਾਯਾਹ 28:16

(6) ਪਰਮੇਸ਼ਰ ਬਾਰੇ ਸਚਾਈਆਂ ਵਿੱਚ ਵਿਸ਼ਵਾਸ ਕਰਦਾ ਹੈ, ਯਸਾਯਾਹ 43:10-12

2. ਨਾਂਵ (ਪੁਲਿੰਗ) – ਵਿਸ਼ਵਾਸਯੋਗਤਾ (ਭਾਵ, ਬਿਵਸਥਾ 32:20; ਯਸਾਯਾਹ 25:1; 26:2)

3. ਕਿਰਿਆ-ਵਿਸ਼ੇਸ਼ਣ – ਸੱਚ, ਸੱਚੀ, ਮੈਂ ਮੰਨਦਾ ਹਾਂ, ਅਜਿਹਾ ਹੀ ਹੋਵੇ (ਦੇਖੋ ਬਿਵਸਥਾ 27:15-26; 1 ਰਾਜਾ 1:36; 1 ਇਤਿਹਾਸ 16:36; ਯਸਾਯਾਹ 65:16; ਯਿਰਮਿਯਾਹ 11:5; 28:6)। ਪੁਰਾਣੇ ਨੇਮ ਅਤੇ ਨਵੇਂ ਨੇਮ ਵਿਚ ਇਹ “ਆਮੀਨ” ਦੀ ਧਾਰਮਿਕ ਵਰਤੋਂ ਹੈ।

B. קמא (BDB 54, KB 68) ਇਸਤਰੀ ਲਿੰਗ ਨਾਂਵ, ਪੱਕਾਪਨ, ਵਿਸ਼ਵਾਸਯੋਗਤਾ, ਭਰੋਸਾ

1. ਮਨੁੱਖਾਂ ਦਾ, ਯਸਾਯਾਹ 10:20; 42:3; 48:1

2. ਪਰਮੇਸ਼ਰ ਦਾ, ਕੂਚ 34:6; ਜਬੂਰ 117:2; ਯਸਾਯਾਹ 38:18,19; 61:8

3. ਸੱਚ ਦਾ, ਬਿਵਸਥਾ 32:4; 1 ਰਾਜਾ 22:16; ਜਬੂਰ 33:4; 98:3; 100:5; 119:30; ਯਿਰਮਿਯਾਹ 9:5; ਜਕਰਯਾਹ 8:16

C. קמא (BDB 53, KB 62), ਪੱਕਾਪਨ, ਅੱਟਲ, ਨਿਸ਼ਠਾ

1. ਹੱਥਾਂ ਦਾ, ਕੂਚ 17:12

2. ਸਮਿਆਂ ਦਾ, ਯਸਾਯਾਹ 33:6

3. ਮਨੁੱਖਾਂ ਦਾ, ਯਿਰਮਿਯਾਹ 5:3; 7:28; 9:2

4. ਪਰਮੇਸ਼ਰ ਦਾ, ਜ਼ਬੂਰ 40:11; 88:11; 89:1,2,5,8; 119:138

III. ਪੁਰਾਣੇ ਨੇਮ ਦੇ ਇਸ ਸੰਕਲਪ ਦੀ ਪੌਲੁਸ ਦੁਆਰਾ ਵਰਤੋਂ

- A. ਪੌਲੁਸ ਦਮਿਸਕ ਦੇ ਰਾਹ ਤੇ ਯਿਸੂ ਨਾਲ ਆਪਣੀ ਨਿਜੀ ਮੁਠਭੇੜ ਤੇ ਯਹੋਵਾਹ ਅਤੇ ਪੁਰਾਣੇ ਨੇਮ ਬਾਰੇ ਆਪਣੀ ਨਵੀਂ ਸਮਝ ਦਾ ਅਧਾਰ ਬਣਾਉਂਦਾ ਹੈ (ਦੇਖੋ ਰਸੂਲਾਂ ਦੇ ਕਰਤੱਬ 9:1-19; 22:3-16; 26:9-18)।
- B. ਉਸ ਨੂੰ ਪੁਰਾਣੇ ਨੇਮ ਦੇ ਦੋ ਮਹੱਤਵਪੂਰਣ ਹਵਾਲਿਆਂ ਵਿਚ ਆਪਣੀ ਨਵੀਂ ਸਮਝ ਲਈ ਪੁਰਾਣੇ ਨੇਮ ਦਾ ਸਮਰਥਨ ਮਿਲਿਆ ਜੋ ਕਿ ਜੜ੍ਹ (ἵμα) ਦੀ ਵਰਤੋਂ ਕਰਦੇ ਹਨ।
1. ਉਤਪਤ 15:6 – ਅਬਰਾਮ ਦੀ ਪਰਮੇਸ਼ਰ ਦੁਆਰਾ ਸ਼ੁਰੂ ਕੀਤੀ ਵਿਅਕਤੀਗਤ ਮੁਠਭੇੜ (ਉਤਪਤ 12) ਨਤੀਜੇ ਵਜੋਂ ਵਿਸ਼ਵਾਸ ਦੀ ਆਗਿਆਕਾਰੀ ਜ਼ਿੰਦਗੀ ਹੋਈ (ਉਤਪਤ 12-22)। ਪੌਲੁਸ ਨੇ ਰੋਮੀਆਂ 4 ਅਤੇ ਗਲਾਤੀਆਂ 3 ਵਿਚ ਇਸ ਬਾਰੇ ਦੱਸਿਆ ਹੈ।
 2. ਯਸਾਯਾਹ 28:16 – ਜੋ ਇਸ ਵਿੱਚ ਵਿਸ਼ਵਾਸ ਕਰਦੇ ਹਨ (ਭਾਵ, ਪਰਮੇਸ਼ਰ ਦੁਆਰਾ ਪਰਖਿਆ ਗਿਆ ਕੋਨੇ ਦਾ ਪੱਥਰ) ਉਹ ਕਦੀ ਵੀ
 - a. ਰੋਮੀਆਂ ਨੂੰ 9:33, “ਸ਼ਰਮਿੰਦੇ” ਜਾਂ “ਨਿਰਾਸ਼”
 - b. ਰੋਮੀਆਂ ਨੂੰ 10:11, ਉੱਪਰ ਦੀ ਤਰ੍ਹਾਂ
 3. ਹਬਾਕੂਕ 2:4 – ਜੋ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਨੂੰ ਜਾਂਦੇ ਹਨ ਉਹ ਵਿਸ਼ਵਾਸਯੋਗ ਜੀਵਨ ਜੀਉਣਗੇ (ਦੇਖੋ ਯਿਰਮਿਯਾਹ 7:28)। ਪੌਲੁਸ ਇਸ ਆਇਤ ਨੂੰ ਰੋਮੀਆਂ ਨੂੰ 1:17 ਅਤੇ ਗਲਾਤੀਆਂ ਨੂੰ 3:11 ਵਿੱਚ ਇਸਤੇਮਾਲ ਕਰਦਾ ਹੈ (ਨਾਲ ਹੀ ਦੇਖੋ ਇਬਰਾਨੀਆਂ ਨੂੰ 10:38)।

IV. ਪੁਰਾਣੇ ਨੇਮ ਦੇ ਇਸ ਸੰਕਲਪ ਦੀ ਪਤਰਸ ਦੁਆਰਾ ਵਰਤੋਂ

- A. ਪਤਰਸ ਜੋੜਦਾ ਹੈ
1. ਯਸਾਯਾਹ 8:14 – 1 ਪਤਰਸ 2:8 (ਰੁਕਾਵਟ)
 2. ਯਸਾਯਾਹ 28:16 – 1 ਪਤਰਸ 2:6 (ਕੋਨੇ ਦਾ ਪੱਥਰ)
 3. ਜ਼ਬੂਰ 118:22 – 1 ਪਤਰਸ 2:7 (ਰੱਦ ਦਿੱਤਾ ਪੱਥਰ)
- B. ਉਹ ਇਸ ਵਿਲੱਖਣ ਭਾਸ਼ਾ ਨੂੰ ਬਦਲਦਾ ਹੈ ਜੋ ਇਸਰਾਈਲ ਦਾ ਵਰਣਨ ਕਰਦੀ ਹੈ, “ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਰਾਸ਼ਟਰ, ਪਰਮੇਸ਼ਰ ਦੇ ਆਪਣੇ ਲੋਕ”
1. ਬਿਵਸਥਾ 10:15; ਯਸਾਯਾਹ 43:21
 2. ਯਸਾਯਾਹ 61:6; 66:21
 3. ਕੂਚ 19:6; ਬਿਵਸਥਾ 7:6
- ਅਤੇ ਹੁਣ ਉਹ ਇਸ ਨੂੰ ਕਲੀਸੀਆ ਦੇ ਮਸੀਹ ਵਿੱਚ ਵਿਸ਼ਵਾਸ ਲਈ ਵਰਤਦਾ ਹੈ (ਦੇਖੋ 1 ਪਤਰਸ

2:5,9)

V. ਪੁਰਾਣੇ ਨੇਮ ਦੇ ਇਸ ਸੰਕਲਪ ਦੀ ਯੂਹੰਨਾ ਦੁਆਰਾ ਵਰਤੋਂ

A. ਇਸ ਦੀ ਨਵੇਂ ਨੇਮ ਦੀ ਵਰਤੋਂ

ਸ਼ਬਦ “ਵਿਸ਼ਵਾਸ ਕੀਤਾ” ਯੂਨਾਨੀ ਸ਼ਬਦ *πιστιῶ πιστεῶ* ਤੋਂ ਹੈ। ਜਿਸ ਦਾ ਅਨੁਵਾਦ “ਵਿਸ਼ਵਾਸ,” “ਨਿਹਚਾ,” ਜਾਂ

“ਭਰੋਸਾ” ਵੀ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ, ਯੂਹੰਨਾ ਦੀ ਇੰਜੀਲ ਵਿਚ ਇਹ ਨਾਂਵ ਨਹੀਂ ਆਉਂਦਾ ਹੈ, ਪਰ ਕਿਰਿਆ ਅਕਸਰ ਵਰਤੀ ਜਾਂਦੀ ਹੈ। ਯੂਹੰਨਾ 2: 23-25 ਵਿਚ ਨਾਸਰਤ ਦੇ ਯਿਸੂ ਨੂੰ ਮਸੀਹ ਵਜੋਂ ਮੰਨਣ ਲਈ ਭੀੜ ਦੇ ਸਮਰਪਣ ਬਾਰੇ ਅਨਿਸ਼ਚਿਤਤਾ ਹੈ। ਸ਼ਬਦ “ਵਿਸ਼ਵਾਸ ਕਰੋ” ਦੀ ਇਸ ਸਤਹੀ ਵਰਤੋਂ ਦੀਆਂ ਹੋਰ ਉਦਾਹਰਣਾਂ ਯੂਹੰਨਾ 8: 31-59 ਅਤੇ ਰਸੂਲਾਂ ਦੇ ਕਰਤੱਬ 8:13, 18-24 ਵਿੱਚ ਹਨ। ਬਾਈਬਲ ਦੇ ਆਧਾਰ ਤੇ ਸੱਚਾ ਵਿਸ਼ਵਾਸ ਇਕ ਸ਼ੁਰੂਆਤੀ ਪ੍ਰਤੀਕ੍ਰਿਆ ਨਾਲੋਂ ਜ਼ਿਆਦਾ ਹੈ। ਇਸ ਵਿਸ਼ਵਾਸ ਤੋਂ ਬਾਅਦ ਚੇਲਾਪਨ ਹੋਣਾ ਜ਼ਰੂਰੀ ਹੈ (ਦੇਖੋ ਮੱਤੀ 13:20-22,31-32)।

B. ਸੰਬੰਧਕ ਨਾਲ ਇਸ ਦੀ ਵਰਤੋਂ

1. *eis* ਈਸ ਦਾ ਅਰਥ ਹੁੰਦਾ ਹੈ “ਵਿੱਚ”। ਇਹ ਅਨੇਕੀ ਉਸਾਰੀ ਯਿਸੂ ਵਿੱਚ ਆਪਣਾ ਵਿਸ਼ਵਾਸ/ਨਿਹਚਾ ਰੱਖਣ ਵਾਲੇ ਵਿਸ਼ਵਾਸੀਆਂ ਉੱਤੇ ਜ਼ੋਰ ਦਿੰਦੀ ਹੈ
 - a. ਉਸ ਦੇ ਨਾਮ ਵਿੱਚ (ਯੂਹੰਨਾ 1:12; 2:23; 3:18; 1 ਯੂਹੰਨਾ 5:13)
 - b. ਉਸ ਵਿੱਚ (ਯੂਹੰਨਾ 2:11; 3:15,18; 4:39; 6:40; 7:5,31,39,48; 8:30; 9:36; 10:42; 11:45 48; 12:37,42; ਮੱਤੀ 18:6; ਰਸੂਲਾਂ ਦੇ ਕਰਤੱਬ 10:43; ਫ਼ਿਲਿਪ 1:29; 1 ਪਤਰਸ 1:8)
 - c. ਮੇਰੇ ਵਿੱਚ (ਯੂਹੰਨਾ 6:35; 7:38; 11:25,26; 12:44,46; 14:1,12; 16:9; 17:20)
 - d. ਪੁੱਤਰ ਵਿੱਚ (ਯੂਹੰਨਾ 3:36; 9:35; 1 ਯੂਹੰਨਾ 5:10)
 - e. ਯਿਸੂ ਵਿੱਚ (ਯੂਹੰਨਾ 12:11; Acts 19:4; ਗਲਤੀਆਂ ਨੂੰ 2:16)
 - f. ਚਾਨਣ ਵਿੱਚ (ਯੂਹੰਨਾ 12:36)
 - g. ਪਰਮੇਸ਼ਰ ਵਿੱਚ (ਯੂਹੰਨਾ 14:1)
2. *ev* ਏਵ ਦਾ ਅਰਥ ਹੁੰਦਾ ਹੈ ਵਿੱਚ “ਵਿੱਚ” ਜਿਵੇਂ ਯੂਹੰਨਾ 3:15; ਮਰਕੁਸ 1:15; ਰਸੂਲਾਂ ਦੇ ਕਰਤੱਬ 5:14 ਵਿੱਚ
3. *epi* ਏਪੀ ਦਾ ਅਰਥ ਹੁੰਦਾ ਹੈ “ਵਿੱਚ” ਜਾਂ “ਉੱਤੇ” ਜਿਵੇਂ ਮੱਤੀ 27:42; ਰਸੂਲਾਂ ਦੇ ਕਰਤੱਬ 9:42; 11:17; 16:31; 22:19; ਰੋਮੀਆਂ ਨੂੰ 4:5, 24; 9:33; 10:11; 1 ਤਿਮੋਥੀਉਸ 1:16; 1 ਪਤਰਸ 2:6 ਵਿੱਚ
4. ਸੰਪਰਦਾਨ ਕਾਰਕ ਪਰ ਬਿਨਾਂ ਕਿਸੇ ਸੰਬੰਧਕ ਦੇ ਜਿਵੇਂ ਗਲਤੀਆਂ ਨੂੰ 3:6; ਰਸੂਲਾਂ 18:8; 27:25; 1 ਯੂਹੰਨਾ 3:23; 5:10 ਵਿੱਚ
5. *Hoti* ਹੋਤੀ, ਜਿਸ ਦਾ ਅਰਥ ਹੁੰਦਾ ਹੈ ਉਸ ਵਿੱਚ ਵਿਸ਼ਵਾਸ ਕਰੋ,” ਜਿਸ ਨੇ ਵਿਸ਼ਵਾਸ ਕਰਨਾ ਹੈ ਇਹ ਉਸ ਨੂੰ ਸਮਗਰੀ ਪ੍ਰਦਾਨ ਕਰਦਾ ਹੈ
 - a. ਯਿਸੂ ਪਰਮੇਸ਼ਰ ਦਾ ਪਵਿੱਤਰ ਪੁਰਖਾ ਹੈ (ਯੂਹੰਨਾ 6:69)
 - b. ਯਿਸੂ ਮੈਂ ਹਾਂ ਹੈ (ਯੂਹੰਨਾ 8:24)
 - c. ਯਿਸੂ ਪਿਤਾ ਵਿੱਚ ਹੈ ਅਤੇ ਪਿਤਾ ਯਿਸੂ ਵਿੱਚ (ਯੂਹੰਨਾ 10:38)
 - d. ਯਿਸੂ ਮਸੀਹ ਹੈ (ਯੂਹੰਨਾ 11:27; 20:31)
 - e. ਯਿਸੂ ਪਰਮੇਸ਼ਰ ਦਾ ਪੁੱਤਰ ਹੈ (ਯੂਹੰਨਾ 11:27; 20:31)
 - f. ਯਿਸੂ ਨੂੰ ਪਿਤਾ ਨੇ ਭੇਜਿਆ ਸੀ (ਯੂਹੰਨਾ 11:42; 17:8,21)
 - g. ਯਿਸੂ ਪਿਤਾ ਨਾਲ ਇੱਕ ਹੈ (ਯੂਹੰਨਾ 14:10-11)
 - h. ਯਿਸੂ ਪਿਤਾ ਦੁਆਰਾ ਆਇਆ (ਯੂਹੰਨਾ 16:27,30)
 - i. ਯਿਸੂ ਨੇ ਆਪਣੇ ਆਪ ਨੂੰ ਪਿਤਾ ਦੇ ਨੇਮ ਵਾਲੇ ਨੇਮ ਨਾਲ ਪਛਾਣਿਆ, “ਮੈਂ ਹਾਂ” (ਯੂਹੰਨਾ 8:24; 13:19)

j. ਅਸੀਂ ਉਸ ਨਾਲ ਜੀਵਾਂਗੇ (ਰੋਮੀਆਂ ਨੂੰ 6:8)

k. ਯਿਸੂ ਮਰਿਆ ਅਤੇ ਮੁਰਦਿਆਂ ਵਿੱਚੋਂ ਜੀ ਉਠਿਆ (1 ਥੱਸਲੁਨਿਕੀਆਂ 4:14)

VI. ਸਿੱਟਾ

A. ਬਾਈਬਲ ਦਾ ਵਿਸ਼ਵਾਸ ਇੱਕ ਬ੍ਰਹਮ ਵਚਨ/ਪ੍ਰਤਿਗਿਆ ਪ੍ਰਤੀ ਮਨੁੱਖੀ ਪ੍ਰਤੀਕ੍ਰਿਆ ਹੈ। ਪਰਮੇਸ਼ਰ ਹਮੇਸ਼ਾਂ ਸ਼ੁਰੂਆਤ ਕਰਦਾ ਹੈ (ਭਾਵ., ਯੂਹੰਨਾ 6:44,65), ਪਰ ਇਸ ਬ੍ਰਹਮ ਸੰਚਾਰ ਦਾ ਇੱਕ ਹਿੱਸਾ ਮਨੁੱਖਾਂ ਦੇ ਜਵਾਬ ਦੀ ਲੋੜ ਹੈ (ਭਾਵ. ਦੇਖੋ [ਖਾਸ ਵਿਸ਼ਾ: ਨੇਮ](#)).

1. ਤੋਬਾ (ਦੇਖੋ [ਖਾਸ ਵਿਸ਼ਾ: ਤੋਬਾ](#))

2. ਵਿਸ਼ਵਾਸ/ਨਿਹਚਾ (ਦੇਖੋ [ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਜਾਂ ਭਰੋਸਾ](#))

3. ਆਗਿਆਕਾਰੀ

4. ਦ੍ਰਿੜਤਾ (ਦੇਖੋ [ਖਾਸ ਵਿਸ਼ਾ: ਦ੍ਰਿੜਤਾ](#))

B. ਬਾਈਬਲ ਦਾ ਵਿਸ਼ਵਾਸ ਇਸ ਤਰ੍ਹਾਂ ਹੈ

1. ਇੱਕ ਨਿੱਜੀ ਰਿਸ਼ਤਾ (ਸ਼ੁਰੂਆਤੀ ਵਿਸ਼ਵਾਸ)

2. ਬਾਈਬਲ ਦੀ ਸੱਚਾਈ ਦੀ ਪੁਸ਼ਟੀ (ਪਰਮੇਸ਼ਰ ਦੇ ਪ੍ਰਕਾਸ਼ ਵਿੱਚ ਵਿਸ਼ਵਾਸ, ਜੋ ਕਿ ਬਾਈਬਲ ਹੈ)

3. ਇਸ ਨੂੰ ਮੰਨਣ ਲਈ ਆਗਿਆਕਾਰੀਤਾ (ਰੋਜ਼ ਦੀ ਵਿਸ਼ਵਾਸਯੋਗਤਾ)

ਬਾਈਬਲ ਦਾ ਵਿਸ਼ਵਾਸ ਸਵਰਗ ਜਾਣ ਲਈ ਟਿਕਟ ਜਾਂ ਬੀਮਾ ਨਹੀਂ ਹੈ। ਇਹ ਇੱਕ ਨਿੱਜੀ ਸੰਬੰਧ ਹੈ। ਇਹ ਸ੍ਰਿਸ਼ਟੀ ਦਾ ਮਨੋਰਥ ਹੈ, ਮਨੁੱਖ ਪਰਮੇਸ਼ਰ (ਦੇਖੋ ਉਤਪਤ 1:26-27) ਦੇ ਸਰੂਪ ਅਤੇ ਸਮਾਨ ਬਣਾਏ ਗਏ ਹਨ। ਮੁੱਢਲਾ “ਨੇੜਤਾ” ਹੈ। ਪਰਮੇਸ਼ਰ ਸੰਗਤੀ ਦੀ ਇੱਛਾ ਰੱਖਦਾ ਹੈ, ਨਾ ਕਿ ਕੋਈ ਖਾਸ ਧਰਮ-ਸ਼ਾਸਤਰੀ ਸਥਿਤੀ ਦੀ! ਪਰ ਇੱਕ ਪਵਿੱਤਰ ਪਰਮੇਸ਼ਰ ਨਾਲ ਸੰਗਤੀ ਦੀ ਮੰਗ ਇਹ ਹੈ ਕਿ ਉਸ ਦੇ ਬੱਚੇ “ਪਰਿਵਾਰ” ਦੇ ਗੁਣ ਪ੍ਰਦਰਸ਼ਿਤ ਕਰਨ (ਜੋ ਕਿ ਪਵਿੱਤਰ ਜੀਵਨ ਹੈ, ਦੇਖੋ ਲੇਵੀਆਂ ਨੂੰ 19:2; ਮੱਤੀ 5:48; 1 ਪਤਰਸ 1:15-16)। ਪਾਪ (ਦੇਖੋ ਉਤਪਤ 3) ਨੇ ਪਰਮੇਸ਼ਰ ਨੂੰ ਸਾਡੀ ਸਹੀ ਢੰਗ ਨਾਲ ਜਵਾਬ ਦੇਣ ਦੀ ਯੋਗਤਾ ਨੂੰ ਪ੍ਰਭਾਵਤ ਕੀਤਾ ਹੈ। ਇਸ ਲਈ, ਪਰਮੇਸ਼ਰ ਨੇ ਸਾਡੀ ਥਾਂ ਤੇ ਕੰਮ ਕੀਤਾ ਹੈ (ਦੇਖੋ ਹਿਜ਼ਕੀ. 36: 27-38), ਉਹ ਸਾਨੂੰ ਇੱਕ “ਨਵਾਂ ਦਿਲ” ਅਤੇ “ਨਵੀਂ ਆਤਮਾ” ਪ੍ਰਦਾਨ ਕਰਦਾ ਹੈ, ਜੋ ਵਿਸ਼ਵਾਸ ਅਤੇ ਤੋਬਾ ਦੁਆਰਾ ਸਾਨੂੰ ਉਸ ਨਾਲ ਸੰਗਤ ਕਰਨ ਅਤੇ ਉਸ ਦੇ ਆਗਿਆਕਾਰੀ ਹੋਣ ਦੇ ਯੋਗ ਬਣਾਉਂਦਾ ਹੈ।

ਇਹ ਤਿੰਨੋਂ ਜ਼ਰੂਰੀ ਹਨ। ਇਹਨਾਂ ਤਿੰਨਾਂ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਟੀਚਾ ਹੈ ਪਰਮੇਸ਼ਰ ਨੂੰ ਜਾਣਨਾ (ਦੇਵੇਂ ਇਬਰਾਨੀ ਅਤੇ ਯੂਨਾਨੀ ਵਿਚਾਰਾਂ ਵਿੱਚ) ਅਤੇ ਆਪਣੀ ਜ਼ਿੰਦਗੀ ਵਿੱਚ ਉਸ ਦੇ ਚਰਿੱਤਰ ਨੂੰ ਪ੍ਰਦਰਸ਼ਿਤ ਕਰਨਾ ਹੈ। ਵਿਸ਼ਵਾਸ ਦਾ ਟੀਚਾ ਇੱਕ ਦਿਨ ਸਵਰਗ ਜਾਣਾ ਨਹੀਂ ਹੈ, ਸਗੋਂ ਹਰ ਦਿਨ ਮਸੀਹ ਵਰਗਾ ਹੋਣਾ ਹੈ!

C. ਮਨੁੱਖੀ ਵਫ਼ਾਦਾਰੀ ਪਰਮਾਤਮਾ ਨਾਲ ਰਿਸ਼ਤੇ ਦਾ ਅਧਾਰ (ਪੁਰਾਣਾ ਨੇਮ) ਨਹੀਂ ਸਗੋਂ ਨਤੀਜਾ ਹੈ (ਨਵਾਂ ਨੇਮ): ਮਨੁੱਖ ਦਾ ਉਸ ਦੀ ਵਫ਼ਾਦਾਰੀ ਵਿੱਚ ਵਿਸ਼ਵਾਸ; ਮਨੁੱਖ ਦੀ ਉਸ ਦੀ ਭਰੋਸੇਯੋਗਤਾ ਵਿੱਚ ਭਰੋਸਾ ਹੈ। ਮੁਕਤੀ ਬਾਰੇ ਨਵੇਂ ਨੇਮ ਦੇ ਦ੍ਰਿਸ਼ਟੀਕੋਣ ਦਾ ਦਿਲ ਇਹ ਹੈ ਕਿ ਮਨੁੱਖਾਂ ਨੂੰ ਮਸੀਹ ਵਿੱਚ ਪ੍ਰਦਰਸ਼ਿਤ, ਪਰਮੇਸ਼ਰ ਦੀ ਕਿਰਪਾ ਅਤੇ ਦਇਆ ਪ੍ਰਤੀ ਸ਼ੁਰੂਆਤੀ ਅਤੇ ਨਿਰੰਤਰ ਜਵਾਬ ਦੇਣਾ ਹੈ। ਉਸ ਨੇ ਪਿਆਰ ਕੀਤਾ, ਉਸ ਨੇ ਭੋਜਿਆ, ਉਸ ਨੇ ਮੁਹਇਆ ਕੀਤਾ ਹੈ; ਸਾਨੂੰ ਉਸ ਨੂੰ ਵਿਸ਼ਵਾਸ ਅਤੇ ਵਿਸ਼ਵਾਸਯੋਗਤਾ ਵਿੱਚ ਜਵਾਬ ਦੇਣਾ ਚਾਹੀਦਾ ਹੈ (ਦੇਖੋ ਅਫ਼ਸੀਆਂ ਨੂੰ 2:8-9 ਅਤੇ 10)!

ਵਫ਼ਾਦਾਰ ਪਰਮੇਸ਼ਰ ਚਾਹੁੰਦਾ ਹੈ ਕਿ ਵਫ਼ਾਦਾਰ ਲੋਕ ਆਪਣੇ ਆਪ ਨੂੰ ਬੇਵਫ਼ਾ ਸੰਸਾਰ ਵਿੱਚ ਪ੍ਰਗਟ ਕਰਨ ਅਤੇ ਉਹਨਾਂ ਨੂੰ ਪਰਮੇਸ਼ਰ ਵਿੱਚ ਨਿਹਚਾ ਕਰਨ ਲਈ ਲਿਆਉਣ।

NASB "ਉਸ ਦੇ ਨਾਮ ਦੀ ਖ਼ਾਤਰ "
 NKJV "ਉਸ ਦੇ ਨਾਮ ਦੇ ਲਈ "
 NRSV "ਉਸ ਦੇ ਨਾਮ ਦੇ ਲਈ "
 TEV "ਮਸੀਹ ਦੇ ਲਈ "
 NJB "ਉਸ ਦੇ ਨਾਮ ਦੇ ਆਦਰ ਦੇ ਲਈ "

ਰੋਮੀਆਂ 10:9 ਤੇ ਖਾਸ ਵਿਸ਼ੇ ਨੂੰ ਦੇਖੋ

▣ "ਵਿਸ਼ਵਾਸ ਦੀ ਆਗਿਆਕਾਰੀ " ਆਗਿਆਕਾਰੀ ਲਈ ਸ਼ਾਬਦਿਕ ਯੂਨਾਨੀ ਵਾਕੰਸ਼ ਹੈ (*eis* ਈਸ)। ਖੁਸ਼ਖਬਰੀ ਵਿੱਚ

1. ਤੇਬਾ ਅਤੇ ਵਿਸ਼ਵਾਸ ਦੀ ਤੁਰੰਤ ਆਗਿਆਕਾਰੀਤਾ
2. ਮਸੀਹੀ ਜੀਵਨਸ਼ੈਲੀ ਦੀ ਪਾਲਣਾ ਅਤੇ ਲਗਨ

ਖੁਸ਼ਖਬਰੀ ਇੱਕ ਕਿਰਪਾ ਦਾ ਉਪਹਾਰ ਹੈ ਪਰ ਇਹ ਨਤੀਜਿਆਂ ਦੀ ਉਮੀਦ ਕਰਦਾ ਹੈ! ਨਵਾਂ ਨੇਮ ਪੁਰਾਣਾ ਨੇਮ ਵਰਗਾ ਇਕ ਇਕਰਾਰਨਾਮਾ/ਪ੍ਰਤਿਗਿਆ ਹੈ। ਦੋਵੇਂ ਵਿਸ਼ਵਾਸ/ਆਗਿਆਕਾਰੀਤਾ ਦਾ ਜਵਾਬ ਮੰਗਦੇ ਹਨ। ਉਹਨਾਂ ਦੋਵਾਂ ਦੇ ਲਾਭ, ਜ਼ਿੰਮੇਵਾਰੀਆਂ ਅਤੇ ਉਮੀਦਾਂ ਹਨ (ਭਾਵ, ਅਫ਼ਸੀਆਂ ਨੂੰ 1:4; 2:10)। ਇਹ ਕਰਮ ਦੀ ਧਾਰਮਿਕਤਾ ਨਹੀਂ ਸਗੋਂ ਕਰਮ ਦੀ ਪੁਸ਼ਟੀ ਹੈ (ਦੇਖੋ ਯਾਕੂਬ, 1 ਯੂਹੰਨਾ)! ਅਨੰਤ ਜੀਵਨ ਦੀਆਂ ਦੇਖਣਯੋਗ ਵਿਸ਼ੇਸ਼ਤਾਵਾਂ ਹਨ!

NASB, NRSV " ਸਾਰੀਆਂ ਕੋਮਾਂ ਵਿੱਚ "
 NKJV "ਸਾਰੇ ਰਾਸ਼ਟਰਾਂ ਵਿੱਚ "
 TEV "ਸਾਰੀਆਂ ਕੋਮਾਂ ਦੇ ਲੋਕ "

ਇਹ ਸਰਵ ਵਿਆਪਕ ਖੁਸ਼ਖਬਰੀ ਹੈ। ਉਤਪਤ 3:15 ਵਿਚ ਮੁਕਤੀ ਦੇ ਪਰਮੇਸ਼ਰ ਦੇ ਵਾਅਦੇ ਵਿਚ ਸਾਰੀ ਮਨੁੱਖਜਾਤੀ ਸ਼ਾਮਲ ਹੈ। ਯਿਸੂ ਦੀ ਬਲੀਦਾਨੀ ਮੌਤ ਵਿਚ ਆਦਮ ਦੇ ਸਾਰੇ ਡਿੱਗੇ ਹੋਏ ਬੱਚੇ ਸ਼ਾਮਲ ਸਨ (ਦੇਖੋ ਰੋਮੀਆਂ ਨੂੰ 5:18; ਯੂਹੰਨਾ 1:29; 3:16; 4:42; 6:33,51; 1 ਕੁਰਿੰਥੀਆਂ ਨੂੰ 15:22; 2 ਕੁਰਿੰਥੀਆਂ ਨੂੰ 5:19; ਅਫ਼ਸੀਆਂ ਨੂੰ 2:11-3:13; 1 ਤਿਮੋਥਿਉਸ 2:4; 4:10; ਤੀਤੁਸ 2:11; ਇਬਰਾਨੀਆਂ ਨੂੰ 2:9; 2 ਪਤਰਸ 3:9; 1 ਯੂਹੰਨਾ 2:2; 4:14)। ਪੌਲੁਸ ਨੇ ਆਪਣੇ ਵਿਸ਼ੇਸ਼ ਸੱਦੇ ਨੂੰ ਗੈਰ-ਯਹੂਦੀਆਂ ਵਿੱਚ ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਜੋਂ ਦੇਖਿਆ। (ਦੇਖੋ ਰਸੂਲਾਂ ਦੇ ਕਰਤੱਬ 9:15; 22:21; 26:17; ਰੋਮੀਆਂ ਨੂੰ 11:13; 15:16; ਗਲਾਤੀਆਂ ਨੂੰ 1:16; 2:29; ਅਫ਼ਸੀਆਂ ਨੂੰ 3:2,8; 1 ਤਿਮੋਥਿਉਸ 2:7; 2 ਤਿਮੋਥਿਉਸ 4:17)।

ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਛੁਟਕਾਰੇ ਦੀ ਯੋਜਨਾ

ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਛੁਟਕਾਰੇ ਦੀ ਯੋਜਨਾ

ਮੈਂ, ਤੁਹਾਡੇ ਭਾਵ ਪਾਠਕ ਦੇ ਸਾਹਮਣੇ ਮੰਨਦਾ ਹਾਂ ਕਿ ਮੈਂ ਇਸ ਵਿਸ਼ੇ ਉੱਤੇ ਪੱਖਪਾਤੀ ਹਾਂ। ਮੇਰੀ ਲੜੀਵਾਰ ਲਿਖਤ ਕਾਲਵਿਨਵਾਦੀ ਜਾਂ ਮਸੀਹ ਸਾਹਿਤਕ ਨਹੀਂ ਪਰ ਇੱਕ ਸੁੱਭ-ਸਮਾਚਾਰ ਵੰਡਣ ਦੀ ਮਹਾਨ ਆਗਿਆ ਨੂੰ ਪੂਰਾ ਕਰਨਾ ਹੈ (ਦੇਖੋ. ਮੱਤੀ. 28:18-20; ਲੂਕਾ 24:46-47; ਰਸੂਲਾਂ ਦੇ ਕਰਤੱਬ 1:8)। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਦੀ ਸਾਰੀ ਮਨੁੱਖਤਾ ਦੇ ਛੁਟਕਾਰੇ ਲਈ

ਇੱਕ ਖਾਸ ਯੋਜਨਾ ਹੈ (ਉਦਾਹਰਣ., ਉਤਪਤ. 3:15; 12:3; ਕੂਚ 19:5-6; ਯਿਰਮਿਯਾਹ. 31:31-34; ਹਿਜਕੀਏਲ 18; 36:22-39; ਰਸੂਲਾਂ ਦੇ ਕਰਤੱਬ 2:23; 3:18; 4:28; 13:29; ਰੋਮੀਆਂ. 3:9-18,19-20,21-31), ਸੱਭ ਜੋ ਉਸਦੇ ਸਰੂਪ ਵਿੱਚ ਬਣਾਏ ਗਏ ਹਨ (ਦੇਖੋ. ਉਤਪਤ. 1:26-27)। ਇਕਰਾਰ ਕਰਨ ਵਾਲੇ ਮਸੀਹ ਵਿੱਚ ਇੱਕ ਹਨ (ਦੇਖੋ. ਗਲਾਤੀਆਂ. 3:28-29; ਕੁਲੁੱਸੀਆਂ. 3:11)। ਯਿਸੂ ਪਰਮੇਸ਼ਰ ਦਾ ਲੁਕਿਆ ਰਾਜ ਸਨ ਪਰ ਹੁਣ ਜੋ ਸਾਹਮਣੇ ਹਨ (ਦੇਖੋ. ਅਫਸੀਆਂ. 2:11-3:13)। ਸਿਰਫ ਇਸਰਾਇਲ ਨਹੀਂ, ਬਲਕਿ ਨਵੇਂ ਨੇਮ ਵਿੱਚ ਸੁੱਭ-ਸਮਾਚਾਰ ਪਵਿੱਤਰ ਸ਼ਾਸਤਰ ਦੀ ਚਾਬੀ ਹੈ।

ਇਹ ਪਹਿਲੀ ਸਮਝ ਮੇਰੀਆਂ ਪਵਿੱਤਰ ਸ਼ਾਸਤਰ ਦੀਆਂ ਸਭ ਵਿਆਖਿਆਵਾਂ ਨੂੰ ਰੰਗਦੀ ਹੈ। ਮੈਂ ਸੱਭ ਲਿਖਤਾਂ ਇਸੇ ਸਮਝ ਨਾਲ ਪੜ੍ਹਦਾ ਹਾਂ! ਇਹ ਪੱਖਪਾਤੀ ਹੈ (ਸੱਭ ਵਿਆਖਿਆ ਕਰਨ ਵਾਲੇ ਪੱਖਪਾਤੀ ਹੁੰਦੇ ਹਨ!), ਪਰ ਪਵਿੱਤਰ ਸ਼ਾਸਤਰ ਦੀ ਜਾਣਕਾਰੀ ਦੀ ਪਹਿਲੀ ਸਮਝ ਹੈ।

ਉਤਪਤ 1-2 ਵਿੱਚ ਯਹੋਵਾਹ ਨੇ ਅਜਿਹੀ ਜਗਾ ਬਣਾਈ ਜਿਸ ਵਿੱਚ ਉਹ ਆਪ ਅਤੇ ਉਨ੍ਹਾਂ ਦੀ ਸਰਵਉੱਚ ਰਚਨਾ ਮਨੁੱਖ ਜਾਤੀ ਨਾਲ ਮੇਲ-ਮਿਲਾਪ ਕਰ ਸਕਣ (ਦੇਖੋ. ਉਤਪਤ. 1:26,27; 3:8)। ਸਰੀਰਕ ਰਚਨਾ ਆਪਸੀ ਰੱਬੀ ਸੰਪਰਕ ਦੀ ਇੱਕ ਅਵਸਥਾ ਹੈ।

1. ਸੰਤ ਅਗਸਟਿਨ ਨੇ ਹਰੇਕ ਇਨਸਾਨ ਵਿੱਚ ਅਜਿਹੇ ਰੂਹਾਨੀ ਛੇਦ ਦੀ ਗੱਲ ਕੀਤੀ ਹੈ ਜਿਹੜਾ ਕਿ ਕੇਵਲ ਪਰਮੇਸ਼ਰ ਦੁਆਰਾ ਭਰਿਆ ਜਾ ਸਕਦਾ ਹੈ।
2. ਸੀ. ਐਸ. ਲੇਵਿਸ ਇਸ ਗ੍ਰਹਿ ਨੂੰ "ਛੋਹ ਪਾਉਣ ਵਾਲਾ ਗ੍ਰਹਿ" ਕਹਿੰਦੇ ਹਨ (ਉਦਾਹਰਣ ਲਈ., ਪਰਮੇਸ਼ਰ ਦੁਆਰਾ ਬਣਾਈ ਗਈ ਮਨੁੱਖਾਂ ਦੇ ਰਹਿਣ ਦੀ ਥਾਂ)।

ਪੁਰਾਣੇ ਨੇਮ ਵਿੱਚ ਇਸ ਰੂਹਾਨੀ ਵਿਸ਼ੇ ਨਾਲ ਸੰਬੰਧਤ ਕਈ ਹਵਾਲੇ ਹਨ।

1. ਉਤਪਤ 3:15 ਵਿੱਚ ਯਹੋਵਾਹ ਦਾ ਪਹਿਲਾ ਵਾਇਦਾ ਹੈ ਕਿ ਉਹ ਮਨੁੱਖ ਜਾਤੀ ਨੂੰ ਅਪਾਰ ਪਾਪ ਅਤੇ ਬਗ਼ਾਵਤ ਦੀ ਹਾਲਤ ਵਿੱਚ ਵੀ ਨਹੀਂ ਛੱਡਣਗੇ। ਇਹ ਇਸਰਾਇਲ ਜਾਂ ਨੇਮ ਦੇ ਲੋਕਾਂ ਲਈ ਨਹੀਂ ਬਲਕਿ ਸਾਰੀ ਮਨੁੱਖ ਜਾਤੀ ਲਈ ਹੈ, ਜਦੋਂ ਤੱਕ ਉਤਪਤ 12 ਵਿੱਚ ਅਬਰਾਹਮ ਨੂੰ ਬੁਲਾਇਆ ਨਹੀਂ ਗਿਆ ਸੀ।
2. ਉਤਪਤ 12:1-3 ਵਿੱਚ ਪਰਮੇਸ਼ਰ ਦੀ ਪਹਿਲੀ ਪੁਕਾਰ ਅਤੇ ਪ੍ਰਕਾਸ਼ਨ ਅਬਰਾਹਮ ਲਈ ਸੀ ਤਾਂ ਜੋ ਉਹ ਨੇਮ ਦੇ ਲੋਕ ਬਣ ਜਾਣ, ਭਾਵ ਇਸਰਾਇਲ। ਪਰ ਫੇਰ ਵੀ ਇਸ ਪਹਿਲੀ ਪੁਕਾਰ ਵਿੱਚ ਪਰਮੇਸ਼ਰ ਦੀ ਨਜ਼ਰ ਸਾਰੇ ਸੰਸਾਰ ਉੱਪਰ ਸੀ। ਦੇਖੋ 3 ਆਇਤ।
3. ਕੂਚ 20 ਵਿੱਚ (ਬਿਵਸਥਾਸਾਰ 5) ਯਹੋਵਾਹ ਨੇ ਆਪਣੀ ਸਾਰੀ ਬਿਵਸਥਾ ਅਤੇ ਨਿਯਮ ਮੂਸਾ ਦੁਆਰਾ ਆਪਣੇ ਖਾਸ ਲੋਕਾਂ ਲਈ ਦਿੱਤੇ। ਕੂਚ. 19:5-6 ਵਿੱਚ ਧਿਆਨ ਦਿਉ, ਯਹੋਵਾਹ ਮੂਸਾ ਨੂੰ ਇਸਰਾਇਲ ਨਾਲ ਅਨੇਕਾ ਰਿਸ਼ਤਾ ਹੋਣ ਬਾਰੇ ਦੱਸਦੇ ਹਨ। ਪਰ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਉਹ ਸੰਸਾਰ ਨੂੰ ਬਰਕਤ ਦੇਣ ਲਈ ਅਬਰਾਹਮ ਵਾਂਗ ਚੁਣੇ ਗਏ ਲੋਕ ਸਨ (ਦੇਖੋ. ਕੂਚ. 19:5, "ਸਾਰੀ ਧਰਤੀ ਮੇਰੀ ਹੈ")। ਇਸਰਾਇਲ ਰਾਸ਼ਟਰਾਂ ਲਈ ਯਹੋਵਾਹ ਨੂੰ ਜਾਣਨ ਅਤੇ ਉਸ ਵੱਲ ਆਉਣ ਦੀ ਇੱਕ ਵਿਧੀ ਸੀ। ਅਫਸੋਸ ਕਿ ਉਹ ਅਸਫਲ ਹੋ ਗਏ। (ਦੇਖੋ. ਹਿਜਕੀਏਲ. 36:27-38)।
4. ਜਬੂਰਾਂ ਦੀ ਪੇਥੀ ਵਿੱਚ – 22:27-28; 66:4; 86:9 (ਪ੍ਰਕਾਸ਼ ਦੀ ਪੇਥੀ. 15:4)
5. ਨਬੀਆਂ ਦੁਆਰਾ ਪਰਮੇਸ਼ਰ ਨੇ ਲਗਾਤਾਰ ਆਪਣੀ ਛੁਟਕਾਰੇ ਦੀ ਯੋਜਨਾ ਦਾ ਖੁਲਾਸਾ ਕੀਤਾ।
 - a. ਯਸਾਯਾਹ – 2:2-4; 12:4-5; 25:6-9; 42:6,10-12; 45:22; 49:5-6; 51:4-5; 56:6-8; 60:1-3
66:18,23
 - b. ਯਿਰਮਿਯਾਹ – 3:27; 4:2; 12:15-16; 16:19
 - c. ਮੀਕਾਹ 4:1-3
 - d. ਮਲਾਕੀ 1:11

ਇਸ ਦਾ ਸਰਵ-ਵਿਆਪਕ ਧਿਆਨ ਨਵੇਂ ਨੇਮ ਉੱਪਰ ਆਧਾਰਤ ਹੈ (ਦੇਖੋ. ਯਿਰਮਿਯਾਹ. 31:31-34; ਹਿਜਕੀਏਲ. 36:22-38),

ਜੇ ਕਿ ਯਹੋਵਾਹ ਦੀ ਕਿਰਪਾ ਉੱਪਰ ਆਧਾਰਤ ਹੈ ਨਾ ਕਿ ਡਿੱਗੀ ਹੋਈ ਮਨੁੱਖਤਾ ਉੱਪਰ। ਇੱਥੇ "ਨਵੇਂ ਦਿਲ," "ਨਵੀਂ ਸੋਚ," ਅਤੇ "ਨਵੀਂ ਆਤਮਾ." ਬਾਰੇ ਦੱਸਿਆ ਗਿਆ ਹੈ। ਆਗਿਆਕਾਰਤਾ ਜਰੂਰੀ ਹੈ ਅਤੇ ਇਹ ਅੰਦਰੋਂ ਆਉਂਦੀ ਹੈ, ਨਾ ਕਿ ਕੋਈ ਕੰਮ (ਦੇਖੋ. ਰੋਮੀਆਂ. 3:21-31)।

ਨਵਾਂ ਨੇਮ ਵੀ ਕਈ ਤਰ੍ਹਾਂ ਨਾਲ ਸੰਸਾਰਿਕ ਛੁਟਕਾਰੇ ਦੀ ਯੋਜਨਾ ਬਾਰੇ ਦੱਸਦਾ ਹੈ।

1. ਮਹਾਨ ਆਗਿਆ – ਮੱਤੀ. 28:18-20; ਲੂਕਾ 24:46-47; ਰਸੂਲਾਂ ਦੇ ਕਰਤੱਬ 1:8
2. ਪਰਮੇਸ਼ਰ ਦੀ ਸਦੀਪਕ ਯੋਜਨਾ (ਉਦਾਹਰਣ ਵੱਜੋਂ ਪਹਿਲਾਂ ਹੀ ਬਣਾਈ ਹੋਈ) – ਲੂਕਾ 22:22; ਰਸੂਲਾਂ ਦੇ ਕਰਤੱਬ 2:23; 3:18; 4:28; 13:29
3. ਪਰਮੇਸ਼ਰ ਚਾਹੁੰਦੇ ਹਨ ਕਿ ਸਾਰੀ ਮਨੁੱਖ ਜਾਤੀ ਬਚਾਈ ਜਾਵੇ– ਯੂਹੰਨਾ 3:16; 4:42; ਰਸੂਲਾਂ ਦੇ ਕਰਤੱਬ 10:34-35; 1 ਤਿਮੋਥਿਉਸ. 2:4-6; ਤੀਤੁਸ 2:11; 2 ਪਤਰਸ. 3:9; 1 ਯੂਹੰਨਾ 2:2; 4:14
4. ਯਿਸੂ ਮਸੀਹ ਪੁਰਾਣੇ ਅਤੇ ਨਵੇਂ ਨੇਮ ਨੂੰ ਜੋੜਦੇ ਹਨ – ਗਲਾਤੀਆਂ. 3:28-29; ਅਫਸੀਆਂ. 2:11-3:13; ਕੁਲੁੱਸੀਆਂ. 3:11. ਸਾਰੇ ਮਨੁੱਖੀ ਭੇਦਭਾਵ ਅਤੇ ਰੁਕਾਵਟਾਂ ਮਸੀਹ ਵਿੱਚ ਖਤਮ ਕਰ ਦਿੱਤੀਆਂ ਗਈਆਂ ਹਨ। ਯਿਸੂ ਪਰਮੇਸ਼ਰ ਦਾ ਛੁਪਿਆ ਰਾਜ ਸਨ ਜੋ ਹੁਣ ਸਭ ਦੇ ਸਾਹਮਣੇ ਹੈ (ਅਫਸੀਆਂ. 2:11-3:13)।

ਨਵਾਂ ਨੇਮ ਯਿਸੂ ਉੱਪਰ ਕੇਂਦਰਿਤ ਹੈ ਨਾ ਕਿ ਇਸਰਾਇਲ ਉੱਪਰ। ਸੁੱਭ-ਸਮਾਚਾਰ ਇੱਕ ਕੌਮ ਜਾਂ ਭੂਗੋਲਿਕ ਖੇਤਰ ਲਈ ਨਹੀਂ ਬਲਕਿ ਸਾਰੇ ਸੰਸਾਰ ਲਈ ਹੈ। ਇਸਰਾਇਲ ਪਹਿਲਾ ਪ੍ਰਕਾਸ਼ਨ ਸੀ ਅਤੇ ਯਿਸੂ ਆਖਰੀ ਪ੍ਰਕਾਸ਼ਨ ਹਨ (ਦੇਖੋ. ਮੱਤੀ. 5:17-48)।

ਮੈਂ ਆਸ ਕਰਦਾ ਹਾਂ ਕਿ ਤੁਸੀਂ ਕੁੱਝ ਸਮੇਂ ਲਈ [ਖਾਸ ਵਿਸ਼ਾ: ਪੁਰਾਣੇ ਨੇਮ ਦੇ ਵਾਇਦੇ ਨਵੇਂ ਨੇਮ ਦੇ ਵਾਇਦਿਆਂ ਨਾਲੋਂ ਕਿਉਂ ਵੱਖਰੇ ਲੱਗਦੇ ਹਨ Special Topic: Why Do OT Covenant Promises Seem So Different from NT Covenant Promises.](#) ਤੁਸੀਂ ਇਸਨੂੰ ਆਨਲਾਇਨ ਵੀ ਦੇਖ ਸਕਦੇ ਹੋ www.freebiblecommentary.org.

Copyright © 2013 [Bible Lessons International](#)

1:6 "ਤੁਸੀਂ ਵੀ" ਪੌਲੁਸ ਪਰਮੇਸ਼ਰ ਦੀ ਕਿਰਪਾ ਦੀ ਇੱਕ ਅਤਿ ਮਿਸਾਲ ਸੀ (ਭਾਵ, ਕਲੀਸੀਆ ਦਾ ਸਤਾਉਣ ਵਾਲਾ), ਪਰ ਉਸ ਦੇ ਪਾਠਕ ਵੀ ਪਰਮੇਸ਼ਰ ਦੀ ਅਪਾਰ, ਬੇਮਿਸਾਲ ਕਿਰਪਾ ਦੀ ਉਦਾਹਰਣ ਸਨ।

NASB, NKJV "ਯਿਸੂ ਮਸੀਹ ਦੇ ਹੋਣ ਲਈ ਬੁਲਾਏ ਗਏ ਹੋ "

NRSV "ਜੇ ਯਿਸੂ ਦੇ ਹੋਣ ਹੋਣ ਲਈ ਸੱਦੇ ਗਏ ਹੋ "

TEV "ਜਿਹਨਾਂ ਨੂੰ ਪਰਮੇਸ਼ਰ ਨੇ ਯਿਸੂ ਮਸੀਹ ਦੇ ਹੋਣ ਲਈ ਸੱਦਿਆ "

NJB "ਉਸ ਦੇ ਸੱਦੇ ਦੁਆਰਾ ਯਿਸੂ ਦੇ ਹੋਏ "

ਇਹ ਹੋ ਸਕਦਾ ਹੈ

1. "ਕਲੀਸੀਆ," ਸ਼ਬਦ ਉੱਤੇ ਇੱਕ ਨਾਟਕ ਜਿਸ ਦਾ ਅਰਥ ਹੈ "ਬੁਲਾਏ ਗਏ" ਜਾਂ "ਇਕੱਠੇ ਹੋਏ" ਹੈ
2. ਈਸਰੀ ਚੋਣ ਦਾ ਹਵਾਲਾ (ਦੇਖੋ ਰੋਮੀਆਂ ਨੂੰ 8:29-30; 9:1ff; ਅਫਸੀਆਂ ਨੂੰ 1:4, 11; 3:21; 4:1,4)
3. Revised English Bible ਇਸ ਵਾਕ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ, "ਤੁਸੀਂ ਜਿਹਨਾਂ ਨੇ ਸੱਦੇ ਨੂੰ ਸੁਣਿਆ ਹੈ ਅਤੇ ਯਿਸੂ ਮਸੀਹ ਦੇ ਹੋ ਗਏ ਹੋ"

ਇਹ ਇਸ ਵਾਕਾਂਸ਼ ਦੀ ਸਮਝ ਨੂੰ ਵੀ ਦਰਸਾਉਂਦਾ ਹੈ ਜਿਵੇਂ ਕਿ NRSV, TEV, ਅਤੇ JB ਵਿੱਚ ਅਨੁਵਾਦ ਕੀਤਾ ਗਿਆ ਹੈ ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ

ਖਾਸ ਵਿਸ਼ਾ: ਸੱਦਿਆ

ਖਾਸ ਵਿਸ਼ਾ: ਸੱਦਿਆ

ਪਰਮੇਸ਼ੁਰ ਹਮੇਸ਼ਾਂ ਆਪਣੇ ਆਪ ਵਿੱਚ ਵਿਸ਼ਵਾਸ ਕਰਨ, ਸੱਦਣ, ਚੁਣਨ ਅਤੇ ਸਜਾਉਣ ਵਿੱਚ ਪਹਿਲ ਕਰਦਾ ਹੈ (ਦੇਖੋ ਯੂਹੰਨਾ 6:44,65; 15:16; 1 ਕੁਰਿੰਥੀਆਂ ਨੂੰ 1:1-2; ਅਫ਼ਸੀਆਂ ਨੂੰ 1:4-5,11)। ਸ਼ਬਦ “ਸੱਦਾ” ਕਈ ਧਰਮ ਸ਼ਾਸਤਰ ਭਾਵਾਂ ਵਿੱਚ ਵਰਤਿਆ ਜਾਂਦਾ ਹੈ।

- A. ਪੁਰਾਣੇ ਨੇਮ ਵਿਚ “ਸੱਦਾ ਦੇਣਾ” ਹਮੇਸ਼ਾਂ ਉਪਾਸਨਾ ਦੇ ਪ੍ਰਸੰਗ ਵਿਚ ਹੁੰਦਾ ਸੀ। (ਦੇਖੋ ਉਤਪਤ 4:26; 12:8; 21:33; 26:25; ਕੂਚ 34:5)।
- B. ਮਸੀਹ ਦੇ ਮੁਕੰਮਲ ਕੀਤੇ ਕੰਮ ਅਤੇ ਆਤਮਾ ਦੀ ਦ੍ਰਿੜਤਾ ਦੁਆਰਾ ਪਾਪੀਆਂ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ (ਜੇ, ਕੂਚ 34: 6-7) ਮੁਕਤੀ ਲਈ ਸੱਦਿਆ ਗਿਆ ਹੈ (ਭਾਵ, *ਕੀਟੋਸ klētos*, ਦੇਖੋ ਰੋਮੀਆਂ ਨੂੰ 1:6-7; 9:24, ਜੋ ਕਿ ਧਰਮ-ਸ਼ਾਸਤਰੀ ਤੌਰ ਤੇ which is theologically similar to 1 ਕੁਰਿੰਥੀਆਂ ਨੂੰ 1:1-2 and 2 ਤਿਮੋਥੀਉਸ 1:9; 2 ਪਤਰਸ 1:10).
- C. ਮੁਕਤੀ ਪ੍ਰਾਪਤੀ ਲਈ ਪਾਪੀ ਪ੍ਰਭੂ ਦੇ ਨਾਮ ਨੂੰ ਪੁਕਾਰਦੇ ਹਨ (ਭਾਵ., *ਏਪੀਕਾਲੀਓ epikaleō*, ਦੇਖੋ ਰਸੂਲਾਂ ਦੇ ਕਰਤੱਬ 2:21; 22:16; ਰੋਮੀਆਂ ਨੂੰ 10:9-13)। ਇਹ ਬਿਆਨ ਇੱਕ ਯਹੂਦੀ ਉਪਾਸਨਾ ਮੁਹਾਵਰਾ ਹੈ।
- D. ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦੇ ਸਮੇਂ ਵਿਸ਼ਵਾਸੀ ਪ੍ਰਭੂ ਦੇ ਨਾਮ ਨੂੰ ਪੁਕਾਰਦੇ ਹਨ (ਭਾਵ, ਰਸੂਲਾਂ ਦੇ ਕਰਤੱਬ 7:59)।
- E. ਵਿਸ਼ਵਾਸੀਆਂ ਨੂੰ ਯਿਸੂ ਮਸੀਹ ਵਰਗਾ ਜੀਵਨ ਜੀਉਣ ਲਈ ਸੱਦਿਆ ਗਿਆ ਹੈ (ਭਾਵ., *ਕਲੇਸਿਸ klēsis*, ਦੇਖੋ 1 ਕੁਰਿੰਥੀਆਂ ਨੂੰ 1:26; 7:20; ਅਫ਼ਸੀਆਂ ਨੂੰ 4:1; ਫ਼ਿਲਿਪੀਆਂ ਨੂੰ 3:14; 2 ਥੱਸਲੁਨੀਕੀਆਂ ਨੂੰ 1:11; 2 ਤਿਮੋਥੀਉਸ 1:9).
- F. ਵਿਸ਼ਵਾਸੀਆਂ ਨੂੰ ਸੇਵਾ ਦੇ ਕੰਮਾਂ ਲਈ ਸੱਦਿਆ ਗਿਆ ਹੈ (ਦੇਖੋ ਰਸੂਲਾਂ ਦੇ ਕਰਤੱਬ 13:2; 1 ਕੁਰਿੰਥੀਆਂ ਨੂੰ 12:4-7; ਅਫ਼ਸੀਆਂ ਨੂੰ 4:1).

Copyright © 2014 [Bible Lessons International](#)

ਰੋਮੀਆਂ 1:7

ਅੱਗੇ ਯੋਗ ਉਹਨਾਂ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਪਵਿੱਤਰ ਹੋਣ ਲਈ ਬੁਲਾਏ ਗਏ ਹਨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

1:7 "ਪਰਮੇਸ਼ੁਰ ਦੇ ਪਿਆਰੇ" ਇਹ ਵਾਕ ਅਕਸਰ ਯਿਸੂ ਦੁਆਰਾ ਇਸਤੇਮਾਲ ਕੀਤਾ ਗਿਆ ਸੀ (ਦੇਖੋ ਮੱਤੀ 3:17; 17:5)। ਹੁਣ ਇਸ ਦੀ ਵਰਤੋਂ ਰੋਮ ਦੀ ਕਲੀਸੀਆ ਦੇ ਲਈ ਕੀਤੀ ਗਈ ਸੀ! ਇਹ ਉਹਨਾਂ ਲੋਕਾਂ ਲਈ ਪਰਮੇਸ਼ੁਰ ਦੇ ਪਿਆਰ ਦੀ ਗਹਿਰਾਈ ਨੂੰ ਦਰਸਾਉਂਦਾ ਹੈ ਜੋ ਉਸ ਦੇ ਪੁੱਤਰ ਉੱਤੇ ਭਰੋਸਾ ਰੱਖਦੇ ਹਨ। ਇਸ ਪ੍ਰਕਾਰ ਦੀ ਬਦਲੀ ਨੂੰ ਅਫ਼ਸੀਆਂ 1:20 (ਯਿਸੂ ਵੱਲੋਂ ਪਰਮੇਸ਼ੁਰ ਰੱਬ ਦੇ ਕੰਮ) ਅਤੇ ਅਫ਼ਸੀਆਂ 2: 5-6 (ਵਿਸ਼ਵਾਸੀਆਂ ਲਈ ਯਿਸੂ ਦੀਆਂ ਕਾਰਵਾਈਆਂ) ਵਿੱਚ ਵੀ ਦੇਖਿਆ ਜਾ ਸਕਦਾ ਹੈ।

▣ "ਜਿਹੜੇ ਰੋਮ ਵਿੱਚ" ਇਸ ਕਲੀਸੀਆ ਦੀ ਸ਼ੁਰੂਆਤ ਪੌਲੁਸ ਨੇ ਨਹੀਂ ਕੀਤੀ ਸੀ। ਕਿਸੇ ਨੂੰ ਨਹੀਂ ਪਤਾ ਕਿਸ ਨੇ ਕੀਤੀ ਹੈ (ਜਾਣ ਪਛਾਣ ਨੂੰ ਦੇਖੋ)। ਰੋਮੀਆਂ ਦੇ ਪੇਥੀ ਇੱਕ ਅਜਿਹੀ ਪੇਥੀ ਹੈ ਜਿਸ ਵਿੱਚ ਪੌਲੁਸ ਆਪਣੇ ਆਪ ਦੀ ਇੱਕ ਪਹਿਲਾਂ ਤੋਂ ਹੀ ਸਥਾਪਿਤ ਕੀਤੀ ਕਲੀਸੀਆ ਨਾਲ ਜਾਣ ਪਛਾਣ ਕਰਵਾਉਂਦਾ ਹੈ। ਰੋਮੀਆਂ ਦੀ ਪੇਥੀ ਪੌਲੁਸ ਦੀ ਖੁਸ਼ਖਬਰੀ ਦੀ ਸਭ ਤੋਂ ਵਿਕਸਤ ਪੇਸ਼ਕਾਰੀ ਹੈ। ਇਹ ਪੇਥੀ ਸਥਾਨਕ ਸਥਿਤੀ ਨਾਲ ਬਹੁਤ ਘੱਟ ਪ੍ਰਭਾਵਿਤ ਹੋਈ ਹੈ ਪਰ ਇਸ ਵਿੱਚ ਵਿਸ਼ਵਾਸੀ ਯਹੂਦੀ ਅਤੇ ਗੈਰ-ਯਹੂਦੀ ਆਗੂਆਂ ਵਿਚਕਾਰ ਦੇ ਤਣਾਅ ਮੌਜੂਦ ਸੀ ਜਿਸ ਬਾਰੇ ਉਹ ਪੂਰੀ ਪੇਥੀ ਵਿਚ ਟਿੱਪਣੀਆਂ ਕਰਦਾ ਹੈ (ਖਾਸ ਕਰਕੇ ਰੋਮੀਆਂ ਨੂੰ 9-11 ਵਿੱਚ)।

▣

NASB "ਸੰਤ ਵਜੋਂ ਸੱਦੇ ਗਏ ਹੋ "

NKJV, NRSV "ਸੰਤ ਹੋਣ ਲਈ ਸੱਦੇ ਗਏ ਹੋ"

TEV "ਉਸ ਦੇ ਆਪਣੇ ਲੋਕ ਹੋਣ ਲਈ ਸੱਦੇ ਗਏ ਹੋ "

ਸ਼ਬਦ "ਸੰਤਾਂ" ਨੇ ਸੰਤਾਂ ਦੀ ਮਸੀਹ ਵਿੱਚ ਵਿਸ਼ਵਾਸੀ ਦੀ ਸਥਿਤੀ ਨੂੰ ਦਰਸਾਇਆ ਹੈ, ਨਾ ਕਿ ਉਹਨਾਂ ਦੀ ਪਾਪ ਰਹਿਤਾ ਨੂੰ। ਇਸ ਵਿਚ ਉਹਨਾਂ ਦੇ ਮਸੀਹ ਵਰਗੇ ਬਣਦੇ ਜਾਣ ਦਾ ਵਰਣਨ ਕਰਨਾ ਚਾਹੀਦਾ ਹੈ। ਫਿਲਿੱਪੀਆਂ ਨੂੰ 4:21 ਨੂੰ ਛੱਡ ਕੇ ਇਹ ਸ਼ਬਦ ਹਮੇਸ਼ਾਂ ਹੀ ਬਹੁਵਚਨ ਹੁੰਦਾ ਸੀ। ਹਾਲਾਂਕਿ, ਇਸ ਪ੍ਰਸੰਗ ਵਿੱਚ ਵੀ ਇਹ ਸੰਗਠਿਤ ਹੈ। ਮਸੀਹੀ ਹੋਣ ਦਾ ਅਰਥ ਇੱਕ ਸੰਗਤੀ ਦਾ, ਇੱਕ ਪਰਿਵਾਰ ਦਾ, ਇੱਕ ਸਰੀਰ ਦਾ ਹਿੱਸਾ ਹੋਣਾ ਹੈ। ਅਸੀਂ ਮਸੀਹ ਦੇ ਸਰੀਰ ਅਤੇ ਦਾਨ ਲਈ ਬਚਾਏ ਗਏ ਹਾਂ (ਦੇਖੋ 1 ਕੁਰਿੰਥੀਆਂ ਨੂੰ 12:7,11)।

ਆਇਤ 1 ਦਰਸਾਉਂਦੀ ਹੈ ਕਿ ਪੌਲੁਸ ਨੂੰ ਇੱਕ ਰਸੂਲ ਹੋਣ ਦੇ ਲਈ ਸੱਦਿਆ ਗਿਆ ਸੀ। 6 ਆਇਤ ਵਿੱਚ ਵਿਸ਼ਵਾਸੀਆਂ ਨੂੰ "ਮਸੀਹ ਵੱਲੋਂ ਸੱਦੇ ਹੋਏ ਕਰਕੇ" ਬੁਲਾਇਆ ਗਿਆ ਹੈ। ਆਇਤ 7 ਵਿੱਚ ਵਿਸ਼ਵਾਸੀਆਂ ਨੂੰ "ਸੰਤ" ਕਹਿ ਕੇ ਸੱਦਿਆ ਗਿਆ ਹੈ। ਇਹ "ਸੱਦਾ" ਪਰਮੇਸ਼ਰ ਦੀ ਅਰੰਭਕ ਪਹਿਲ ਦੀ ਸੱਚਾਈ ਦਾ ਜ਼ੋਰ ਦੇਣ ਦਾ ਇੱਕ ਨਵਾਂ ਨਿਯਮ ਸੀ। ਕਿਸੇ ਵੀ ਪਤਿਤ ਮਨੁੱਖ ਨੇ ਕਦੇ ਵੀ ਆਪਣੇ ਆਪ ਨੂੰ ਨਹੀਂ ਸੱਦਿਆ (ਦੇਖੋ ਰੋਮੀਆਂ ਨੂੰ 3:9-13; ਯਸਾਯਾਹ 53:6; 1 ਪਤਰਸ 2:25)। ਪਰਮੇਸ਼ਰ ਹਮੇਸ਼ਾਂ ਪਹਿਲ ਕਰਦਾ ਹੈ (ਦੇਖੋ ਯੂਹੰਨਾ 6:44,65; 15:16)। ਉਹ ਹਮੇਸ਼ਾਂ ਸਾਡੇ ਲਈ ਨੇਮ ਦੀਆਂ ਸ਼ਰਤਾਂ ਲਿਆਉਂਦਾ ਹੈ (ਇਹ ਸਾਡੀ ਮੁਕਤੀ ਬਾਰੇ ਵੀ ਸੱਚ ਹੈ (ਸਾਡੀ ਧਰਮ ਨਿਰਪੱਖਤਾ ਜਾਂ ਕਾਨੂੰਨੀ ਸਥਿਤੀ) ਪਰ ਪ੍ਰਭਾਵਸ਼ਾਲੀ ਸੇਵਾ ਲਈ ਸਾਡੀ ਹੋਣਹਾਰਤਾ ਵੀ (ਦੇਖੋ 1 ਕੁਰਿੰਥੀਆਂ ਨੂੰ 12:7,11), ਅਤੇ ਸਾਡੀ ਮਸੀਹੀ ਜਿੰਦਗੀ।

ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ

ਖਾਸ ਵਿਸ਼ਾ: ਸੰਤ

ਖਾਸ ਵਿਸ਼ਾ: ਸੰਤ (ਹੋਗੀਸ *hagios*)

ਇਹ ਸ਼ਬਦ ਇਬਰਾਨੀ *ਕਾਡੋਸ਼ kadosh* ਦਾ ਯੂਨਾਨੀ ਸਮਾਨ ਹੈ (ਨਾਂਵ, BDB 871; ਕਿਰਿਆ, BDB 872, KB 1066-1067; ਦੇਖੋ [ਖਾਸ ਵਿਸ਼ਾ: ਪਵਿੱਤਰ](#)), ਜਿਸ ਦਾ ਆਮ ਅਰਥ ਕਿਸੇ ਚੀਜ਼ ਨੂੰ ਜਾਂ ਜਿਸੇ ਥਾਂ ਨੂੰ ਪਰਮੇਸ਼ਰ ਦੇ ਇਸਤੇਮਾਲ ਲਈ ਵੱਖ ਰੱਖਣਾ ਹੈ। ਇਹ ਅੰਗਰੇਜ਼ੀ ਭਾਸ਼ਾ ਦੇ ਸ਼ਬਦ "ਪਵਿੱਤਰ" ਦੀ ਧਾਰਨਾ ਨੂੰ ਦਰਸਾਉਂਦਾ ਹੈ। ਇਸਰਾਈਲ ਯਹੋਵਾਹ ਪਰਮੇਸ਼ਰ ਦਾ "ਪਵਿੱਤਰ ਰਾਸ਼ਟਰ" ਸੀ (ਦੇਖੋ 1 ਪਤਰਸ 2:9, ਜੋ ਕਿ ਕੂਚ 19:6 ਵਿੱਚੋਂ ਲਿਆ ਗਿਆ ਹੈ)। ਯਹੋਵਾਹ ਪਰਮੇਸ਼ਰ ਆਪਣੇ ਸੁਭਾਅ (ਅਨੰਤ, ਗੈਰ-ਸਿਰਜਿਤ ਪਵਿੱਤਰਤਾ) ਅਤੇ ਉਸ ਦੇ ਚਰਿੱਤਰ (ਨੈਤਿਕ ਸੰਪੂਰਨਤਾ) ਦੁਆਰਾ ਮਨੁੱਖਤਾ ਤੋਂ ਅਲੱਗ ਹੈ। ਉਹ ਹੀ ਉਹ ਮਾਪਦੰਡ ਹੈ ਜਿਸ ਦੁਆਰਾ ਸਭ ਨੂੰ ਮਾਪਿਆ ਜਾਂਦਾ ਹੈ ਅਤੇ ਉਹਨਾਂ ਦਾ ਨਿਆਂ ਕੀਤਾ ਜਾਂਦਾ ਹੈ। ਉਹ ਪਾਰ ਬ੍ਰਹਮ ਹੈ, ਪਵਿੱਤਰ ਪੁਰਖਾ, ਪਵਿੱਤਰ ਆਦਿ ਹੈ।

ਪਰਮੇਸ਼ਰ ਨੇ ਮਨੁੱਖਾਂ ਨੂੰ ਸੰਗਤੀ ਕਰਨ ਲਈ ਬਣਾਇਆ, ਪਰ ਪਾਪ (ਉਤਪਤ 3) ਇੱਕ ਪਵਿੱਤਰ ਪਰਮੇਸ਼ਰ ਅਤੇ ਪਾਪੀ ਮਨੁੱਖਤਾ ਦੇ

ਵਿਚ ਇੱਕ ਸੰਬੰਧਕ ਅਤੇ ਨੈਤਿਕ ਰੁਕਾਵਟ ਦਾ ਕਾਰਨ ਬਣ ਗਿਆ। ਪਰਮੇਸ਼ਰ ਨੇ ਆਪਣੀ ਚੇਤੰਨ ਸਿਰਜਣਾ ਨੂੰ ਮੁੜ ਬਹਾਲ ਕਰਨ ਦੀ ਚੋਣ ਕੀਤੀ; ਇਸ ਲਈ, ਉਹ ਆਪਣੇ ਲੋਕਾਂ ਨੂੰ “ਪਵਿੱਤਰ” ਹੋਣ ਲਈ ਸੱਦਾ ਹੈ (ਦੇਖੋ ਲੇਵੀਆਂ ਨੂੰ 11:44; 19:2; 20:7,26; 21:8)। ਯਹੋਵਾਹ ਪਰਮੇਸ਼ਰ ਨਾਲ ਇਕ ਵਿਸ਼ਵਾਸ ਦੇ ਸੰਬੰਧ ਕਾਰਨ ਉਸ ਦੇ ਲੋਕ ਉਸ ਵਿਚ ਇਕਰਾਰਨਾਮੇ ਵਾਲੀ ਸਥਿਤੀ ਦੁਆਰਾ ਪਵਿੱਤਰ ਬਣ ਜਾਂਦੇ ਹਨ, ਪਰ ਉਹਨਾਂ ਨੂੰ ਪਵਿੱਤਰ ਜੀਵਨ ਜੀਉਣ ਲਈ ਵੀ ਕਿਹਾ ਗਿਆ ਹੈ (ਦੇਖੋ [ਖਾਸ ਵਿਸ਼ਾ: ਸੁੱਧੀਕਰਨ/ਪਵਿੱਤਰੀਕਰਨ](#), ਦੇਖੋ ਮੱਤੀ 5:48; ਅਫ਼ਸੀਆਂ ਨੂੰ 4:1,17; 5:2-3,15; 1 ਪਤਰਸ 1:15)।

ਕਿਉਂਕਿ ਵਿਸ਼ਵਾਸੀ ਪੂਰੀ ਤਰ੍ਹਾਂ ਸਵੀਕਾਰ ਕੀਤੇ ਗਏ ਹਨ ਇਸ ਲਈ (1) ਯਿਸੂ ਦੇ ਜੀਵਨ ਅਤੇ (2) ਕੰਮ ਅਤੇ ਉਹਨਾਂ ਦੇ ਦਿਲਾਂ ਅਤੇ ਮਨਾਂ ਵਿੱਚ ਪਵਿੱਤਰ ਆਤਮਾ ਦੀ ਹਜ਼ੂਰੀ ਦੁਆਰਾ ਇਹ ਪਵਿੱਤਰ ਜੀਵਨ ਸੰਭਵ ਹੈ। ਇਹ ਵਿਸ਼ਵਾਸੀ ਲੋਕਾਂ ਦੀ ਵਿਪਰੀਤ ਸਥਿਤੀ ਨੂੰ ਸਥਾਪਤ ਕਰਦਾ ਹੈ:

1. ਮਸੀਹ ਦੁਆਰਾ ਦਿੱਤੀ ਗਈ ਧਾਰਮਿਕਤਾ ਦੇ ਕਾਰਨ (ਜੇ ਕਿ., Romans 4)
2. ਪਵਿੱਤਰ ਆਤਮਾ ਦੀ ਹਜ਼ੂਰੀ ਕਾਰਨ ਪਵਿੱਤਰ ਹੋਣ ਲਈ ਸੱਦੇ ਗਏ ਹਨ (ਦੇਖੋ [ਖਾਸ ਵਿਸ਼ਾ: ਸੁੱਧੀਕਰਨ/ਪਵਿੱਤਰੀਕਰਨ](#))

ਵਿਸ਼ਵਾਸੀ ਲੋਕ “ਸੰਤ” (ਹੋਗੋਈ *hagioi*) ਹਨ ਕਿਉਂਕਿ

1. ਇਹ ਪਵਿੱਤਰ ਪੁਰਖ ਦੀ ਇੱਛਾ ਹੈ (ਪਿਤਾ, ਦੇਖੋ ਯੂਹੰਨਾ 6:29,40; 1 ਪਤਰਸ 1:15-16)
2. ਇਹ ਪਵਿੱਤਰ ਪੁੱਤਰ ਦਾ ਕੰਮ ਹੈ (ਯਿਸੂ, ਦੇਖੋ 2 ਕੁਰਿੰਥੀਆਂ ਨੂੰ 5:21; 1 ਪਤਰਸ 1:18-21)
3. ਇਹ ਪਵਿੱਤਰ ਆਤਮਾ ਦੀ ਹਜ਼ੂਰੀ ਦਾ ਕੰਮ ਹੈ (ਦੇਖੋ ਰੋਮੀਆਂ ਨੂੰ 8:9-11,27)

ਨਵਾਂ ਨੇਮ ਹਮੇਸ਼ਾਂ ਸੰਤਾਂ ਨੂੰ ਬਹੁਵਚਨ ਵਜੋਂ ਸੰਬੋਧਨ ਕਰਦਾ (ਕੇਵਲ ਇੱਕ ਸਥਾਨ ਨੂੰ ਛੱਡ ਕੇ ਫ਼ਿਲਿਪੀਆਂ ਨੂੰ 4:21, ਪਰ ਇਸ ਦਾ ਪੂਰਾ ਸੰਧਰਭ ਬਹੁਵਚਨ ਹੈ)। ਇੱਕ ਪਰਿਵਾਰ, ਇੱਕ ਸਰੀਰ, ਇੱਕ ਢਾਂਚੇ ਦਾ ਹਿੱਸਾ ਹੋਣਾ! ਬਾਈਬਲ ਦਾ ਵਿਸ਼ਵਾਸ ਇੱਕ ਨਿੱਜੀ ਸਵਾਗਤ ਨਾਲ ਅਰੰਭ ਹੁੰਦਾ ਹੈ, ਪਰ ਇੱਕ ਸਭ ਲੋਕਾਂ ਨਾਲ ਸੰਗਤੀ ਵਿੱਚ ਜਾਰੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਮਸੀਹ ਦੀ ਦੇਹ — ਕਲੀਸੀਆ ਦੀ ਸਿਹਤ, ਵਾਧੇ ਅਤੇ ਤੰਦਰੁਸਤੀ ਲਈ ਹਰ ਇੱਕ ਨੂੰ ਵਰਦਾਨ (ਦੇਖੋ 1 ਕੁਰਿੰਥੀਆਂ ਨੂੰ 12:11) ਦਿੱਤੇ ਗਏ ਹਨ (ਦੇਖੋ 1 ਕੁਰਿੰਥੀਆਂ ਨੂੰ 12:7)। ਸਾਨੂੰ ਸੇਵਾ ਕਰਨ ਲਈ ਬਚਾਇਆ ਗਿਆ ਹੈ! ਪਵਿੱਤਰਤਾ ਪੂਰੇ ਇੱਕ ਪਰਿਵਾਰ ਦੀ ਵਿਸ਼ੇਸ਼ਤਾ ਹੈ!

ਇਹ ਵਿਸ਼ਵਾਸੀਆਂ ਦਾ ਇੱਕ ਅਹੁਦਾ ਬਣ ਗਿਆ (ਦੇਖੋ ਰਸੂਲਾਂ ਦੇ ਕਰਤੱਬ 9:13,32,41; 26:10; ਰੋਮੀਆਂ ਨੂੰ 1:7; 1 ਕੁਰਿੰਥੀਆਂ ਨੂੰ 1:2; 2 ਕੁਰਿੰਥੀਆਂ ਨੂੰ 1:1; ਅਫ਼ਸੀਆਂ ਨੂੰ 1:1; ਫ਼ਿਲਿਪੀਆਂ ਨੂੰ 1:1; ਕੁਲਸੀਆਂ ਨੂੰ 1:2) ਅਤੇ ਇੱਕ ਤਰੀਕਾ ਕਿ ਕਿਸ ਤਰ੍ਹਾਂ ਦੂਜਿਆਂ ਦੀ ਸੇਵਾ ਕਰਨੀ ਹੈ (ਦੇਖੋ ਰੋਮੀਆਂ ਨੂੰ 12:13; 16:2; ਅਫ਼ਸੀਆਂ ਨੂੰ 1:15; ਕੁਲਸੀਆਂ ਨੂੰ 1:4; 1 ਤਿਮੋਥੀਉਸ 5:10; ਇਬਰਾਨੀਆਂ ਨੂੰ 6:10)। ਪੌਲੁਸ ਨੇ ਯਹੂਸਲਮ ਦੀ ਮੁੱਖ ਕਲੀਸੀਆ ਵਿਚ ਜ਼ਾਰੀਬਾਂ ਦੀ ਮਦਦ ਲਈ ਗੈਰ-ਯਹੂਦੀ ਕਲੀਸੀਆਵਾਂ ਤੋਂ ਇਕ ਵਾਰ ਦੀ ਇਕ ਵਿਸ਼ੇਸ਼ ਭੇਟ ਲਈ ਸੀ (ਦੇਖੋ ਰੋਮੀਆਂ ਨੂੰ 15:25-26; 1 ਕੁਰਿੰਥੀਆਂ ਨੂੰ 16:1; 2 ਕੁਰਿੰਥੀਆਂ ਨੂੰ 8:4; 9:1)।

Copyright © 2014 [Bible Lessons International](#)

▣ “ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ” ਇਹ ਪੌਲੁਸ ਦੀ ਇੱਕ ਅਸੀਸ ਹੈ ਜੋ ਉਹ ਲੋਕਾਂ ਨੂੰ ਸ਼ੁਰੂ ਵਿੱਚ ਦਿੰਦਾ ਸੀ। ਇਹ ਰਵਾਇਤੀ ਯੂਨਾਨੀ ਸ਼ਬਦ “ਨਮਸਕਾਰ” (ਚੈਰੀਨ) 'ਤੇ ਵਰਗਾ ਹੈ ਜੋ ਕਿ ਨਿਵੇਕਲੇ ਤੌਰ 'ਤੇ ਮਸੀਹੀ ਸ਼ਬਦ ਦੀ ਸ਼ੁਰੂਆਤ ਕਰਨ ਵਾਲੇ ਨਮਸਕਾਰ, “ਕਿਰਪਾ” (ਖਾਰਿਸ) ਇਕ ਸ਼ਬਦ ਹੈ। ਪੌਲੁਸ ਸ਼ਾਇਦ ਇਸ ਯੂਨਾਨੀ ਨਮਸਕਾਰ ਨੂੰ ਰਵਾਇਤੀ ਇਬਰਾਨੀ ਨਮਸਕਾਰ ਸ਼ਾਲੇਮ ਜਾਂ “ਸ਼ਾਂਤੀ” ਨਾਲ ਜੋੜ ਰਿਹਾ ਸੀ। ਹਾਲਾਂਕਿ, ਇਹ ਸਿਰਫ ਅੰਦਾਜ਼ ਹੀ ਹੈ, ਹਾਲਾਂਕਿ, ਧਿਆਨ ਦਿਓ ਕਿ ਧਰਮ ਸ਼ਾਸਤਰੀ ਤੌਰ 'ਤੇ “ਕਿਰਪਾ” ਹਮੇਸ਼ਾਂ “ਸ਼ਾਂਤੀ” ਤੋਂ ਪਹਿਲਾਂ ਹੁੰਦੀ ਹੈ।

▣ "ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ" ਪੌਲੁਸ ਨਿਯਮਤ ਤੌਰ ਤੇ ਦੋਵੇਂ ਨਾਮਾਂ ਲਈ ਸਿਰਫ਼ ਇਕ ਸੰਬੰਧਕ ਸੂਚਕਾਂ ਦੀ ਵਰਤੋਂ ਕਰਦਾ ਹੈ (ਦੇਖੋ 1 ਕੁਰਿੰਥੀਆਂ ਨੂੰ 1:3; 2 ਕੁਰਿੰਥੀਆਂ ਨੂੰ 1:3; ਗਲਾਤੀਆਂ ਨੂੰ 1:3; ਅਫ਼ਸੀਆਂ ਨੂੰ 1:2; ਫ਼ਿਲਿੱਪੀਆਂ ਨੂੰ 1:2; 2 ਥੱਸਲੁਨੀਕੀਆਂ 1:2; 1 ਤਿਮੋਥਿਉਸ 1:2; 2 ਤਿਮੋਥਿਉਸ 1:2; ਤੀਤੁਸ 1:4)। ਇਹ ਉਸ ਦਾ ਵਿਆਕਰਣਿਕ ਤੌਰ ਤੇ ਤ੍ਰਿਏਕ ਪਰਮੇਸ਼ਰ ਦੇ ਦੋ ਵਿਅਕਤੀਆਂ ਨੂੰ ਜੋੜਨ ਦਾ ਤਰੀਕਾ ਸੀ। ਇਹ ਯਿਸੂ ਦੀ ਪਿਤਾ ਦੇ ਨਾਲ ਬਰਾਬਰੀ ਅਤੇ ਪਰਮੇਸ਼ਰ ਹੋਣ 'ਤੇ ਜ਼ੋਰ ਦੇਵੇਗਾ।

ਖਾਸ ਵਿਸ਼ਾ: ਪਰਮੇਸ਼ਰ ਪਿਤਾ

ਖਾਸ ਵਿਸ਼ਾ: ਪਰਮੇਸ਼ਰ ਪਿਤਾ

I. ਪੁਰਾਣਾ ਨੇਮ ਵਿੱਚ

A. ਇਥੇ ਇਕ ਭਾਵਨਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਕਾਰਨ ਪਰਮੇਸ਼ਰ ਪਿਤਾ ਹੈ।

1. ਉਤਪਤ 1:26-27
2. ਮਲਾਕੀ 2:10
3. ਰਸੂਲਾਂ ਦੇ ਕਰਤੱਬ 17:28

B. ਪਿਤਾ ਇਕ ਅੰਕਸ਼ ਸਮਾਨਤਾ ਹੈ ਜੋ ਕਈ ਭਾਵਾਂ ਵਿਚ ਵਰਤੀ ਜਾਂਦੀ ਹੈ।

1. ਇਸਰਾਈਲ ਦਾ ਪਿਤਾ (ਚੇਣ ਦੁਆਰਾ)

- a. "ਪੁੱਤਰ" - ਕੂਚ 4:22; ਬਿਵਸਥਾ 14:1; ਯਸਾਯਾਹ 1:2; 63:16; 64:8; ਯਿਰਮਿਯਾਹ 3:19; 31:9,20; ਹੋਸ਼ੇਆ 1:10; 11:1; ਮਲਾਕੀ 1:6
- b. "ਜੇਠਾ" - ਯਿਰਮਿਯਾਹ 31:9

2. ਇਸਰਾਈਲ ਦੇ ਰਾਜਾ ਦਾ ਪਿਤਾ (ਮਸੀਹ ਦੇ ਭਾਵ ਵਿੱਚ)

- a. 2 ਸਮੂਏਲ 7:11-16
- b. ਜ਼ਬੂਰ 2:7; ਰਸੂਲਾਂ ਦੇ ਕਰਤੱਬ 13:33; ਇਬਰਾਨੀਆਂ 1:5; 5:5
- c. ਹੋਸ਼ੇਆ 11:1; ਮੱਤੀ 2:15

3. ਪਿਆਰ ਕਰਨ ਵਾਲੇ ਮਾਂ ਪਿਓ ਦੀ ਅੰਕਸ਼ ਸਮਾਨਤਾ

a. ਪਿਤਾ (ਰੂਪਕ)

- (1) ਆਪਣੇ ਪੁੱਤਰ ਨੂੰ ਚੁੱਕਦਾ ਹੈ - ਬਿਵਸਥਾ 1:31
- (2) ਅਨੁਸ਼ਾਸਨ ਕਰਦਾ ਹੈ - ਬਿਵਸਥਾ 8:5; ਕਹਾਉਤਾਂ 3:12
- (3) ਮੁਹਈਆ ਕਰਦਾ ਹੈ (ਦੇਖੋ, ਕੂਚ) - ਬਿਵਸਥਾ 32:6
- (4) ਕਦੀ ਛੱਡੇਗਾ ਨਹੀਂ - ਜ਼ਬੂਰ 27:10
- (5) ਪਿਆਰ ਕਰਦਾ ਹੈ - ਜ਼ਬੂਰ 103:13
- (6) ਦੇਸਤ/ਆਗੂ - ਯਿਰਮਿਯਾਹ 3:4
- (7) ਚੰਗਾ/ਮੁਆਫ਼ ਕਰਦਾ ਹੈ - ਯਿਰਮਿਯਾਹ 3:22
- (8) ਦਇਆ ਕਰਨ ਵਾਲਾ - ਯਿਰਮਿਯਾਹ 31:20
- (9) ਤਿਆਰ ਕਰਦਾ ਹੈ - ਹੋਸ਼ੇਆ 11:1-4

(10) ਖਾਸ ਪੁੱਤਰ – ਮਲਾਕੀ 3:17

b. ਮਾਤਾ (ਰੂਪਕ)

(1) ਕਦੀ ਛੱਡੋਗੀ ਨਹੀਂ – ਜ਼ਬੂਰ 27:10

(2) ਦੁੱਧ ਪਿਲਾਉਣ ਵਾਲੀ ਮਾਂ ਦਾ ਪਿਆਰ – ਯਸਾਯਾਹ 49:15; 66:9-13 ਅਤੇ ਹੋਸ਼ਿਆ 11:4 (“ਜੂਲੈ” ਨੂੰ “ਬੱਚੇ” ਲਈ ਪ੍ਰਸਤਾਵਿਤ ਪਾਠ ਸੰਸ਼ੋਧਨ ਦੇ ਨਾਲ)

II. ਨਵੇਂ ਨੇਮ ਵਿੱਚ

A. ਤ੍ਰਿਏਕ (ਉਹ ਆਇਤਾਂ ਜਿਥੇ ਤਿੰਨੋਂ ਪਰਮੇਸ਼ਰਾਂ ਬਾਰੇ ਲਿਖਿਆ ਹੈ)

1. ਖੁਸ਼ਖਬਰੀਆਂ

a. ਮੱਤੀ 3:16-17; 28:19

b. ਯੂਹੰਨਾ 14:26

2. ਪੌਲੁਸ

a. ਰੋਮੀਆਂ ਨੂੰ 1:4-5; 5:1,5; 8:1-4,8-10

b. 1 ਕੁਰਿੰਥੀਆਂ ਨੂੰ 2:8-10; 12:4-6

c. 2 ਕੁਰਿੰਥੀਆਂ ਨੂੰ 1:21-22; 13:14

d. ਗਲਾਤੀਆਂ ਨੂੰ 4:4-6

e. ਅਫਸੀਆਂ ਨੂੰ 1:3-14,17; 2:18; 3:14-17; 4:4

f. 1 ਥੱਸਲੁਨੀਕੀਆਂ ਨੂੰ 1:2-5

g. 2 ਥੱਸਲੁਨੀਕੀਆਂ ਨੂੰ 2:13

h. ਤੀਤੁਸ 3:4-6

i. ਪਤਰਸ – 1 ਪਤਰਸ 1:2

j. ਯਹੂਦਾਹ – ਵ. 20-21

B. ਯਿਸੂ

1. ਯਿਸੂ “ਇਕਲੋਤਾ” ਵਜੋਂ – ਯੂਹੰਨਾ 1:18; 3:16,18; 1 ਯੂਹੰਨਾ 4:9

2. ਯਿਸੂ “ਪਰਮੇਸ਼ਰ ਦੇ ਪੁੱਤਰ ਵਜੋਂ” – ਮੱਤੀ 4:3; 14:33; 16:16; ਲੂਕਾ 1:32,35; ਯੂਹੰਨਾ 1:34,49; 6:69; 11:27

3. ਯਿਸੂ ਪਿਆਰੇ ਪੁੱਤਰ ਵਜੋਂ – ਮੱਤੀ 3:17; 17:5

4. ਯਿਸੂ ਦਾ ਪਿਤਾ ਲਈ ਅੱਬਾ ਦਾ ਇਸਤੇਮਾਲ – ਮਰਕੁਸ 14:36

5. ਯਿਸੂ ਪਰਮੇਸ਼ਰ ਨਾਲ ਆਪਣੇ ਦੋਵਾਂ ਦੇ ਸੰਬੰਧ ਨੂੰ ਦਰਸਾਉਣ ਲਈ ਪੜਨਾਂਵ ਵਰਤੋਂ ਕਰਦਾ ਹੈ

a. “ਮੇਰਾ ਪਿਤਾ,” ਉਦਾਹਰਨ., ਯੂਹੰਨਾ 5:18; 10:30,33; 19:7; 20:17

b. “ਤੁਹਾਡਾ ਪਿਤਾ,” ਉਦਾਹਰਨ., ਮੱਤੀ 5:16,45,48; 6:1,4,6,8,9,14,15,18,26,32; 7:11; 10:20,29; 18:14

c. “ਸਾਡਾ ਪਿਤਾ,” ਉਦਾਹਰਨ., ਮੱਤੀ 6:9,14,26

C. ਪਰਮੇਸ਼ਰ ਅਤੇ ਮਨੁੱਖਤਾ ਦੇ ਵਿਚਕਾਰ ਨੇੜਲੇ ਸੰਬੰਧ ਨੂੰ ਦਰਸਾਉਣ ਲਈ ਬਹੁਤ ਸਾਰੇ ਪਰਿਵਾਰਕ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ:

1. ਪਰਮੇਸ਼ਰ ਪਿਤਾ ਦੇ ਰੂਪ ਵਜੋਂ

2. ਵਿਸ਼ਵਾਸੀਆਂ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ

- a. ਪਰਮੇਸ਼ਰ ਦੇ ਪੁੱਤਰ
- b. ਬੱਚੇ
- c. ਪਰਮੇਸ਼ਰ ਤੋਂ ਪੈਦਾ ਹੋਏ
- d. ਨਵਾਂ ਜਨਮ ਪ੍ਰਾਪਤ ਕੀਤੇ ਹੋਏ
- e. ਗੋਦ ਲਏ ਹੋਏ
- f. ਸਾਹਮਣੇ ਲਿਆਂਦੇ ਗਏ
- g. ਪਰਮੇਸ਼ਰ ਦਾ ਪਰਿਵਾਰ

Copyright © 2014 [Bible Lessons International](#)

ਰੋਮੀਆਂ 1:8 - 15

ਪਹਿਲਾਂ ਤਾਂ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੁਹਾਡੇ ਸਾਰਿਆਂ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਕਿਉਂ ਜੋ ਸਾਰੇ ਸੰਸਾਰ ਵਿੱਚ ਤੁਹਾਡੇ ਵਿਸ਼ਵਾਸ ਦੀ ਚਰਚਾ ਹੋ ਰਹੀ ਹੈ। ਕਿਉਂ ਜੋ ਪਰਮੇਸ਼ਰ ਜਿਸ ਦੀ ਮੈਂ ਆਪਣੇ ਆਤਮਾ ਨਾਲ ਉਹ ਦੇ ਪੁੱਤਰ ਦੀ ਖੁਸ਼ਖਬਰੀ ਲਈ ਸੇਵਾ ਕਰਦਾ ਹਾਂ ਮੇਰਾ ਗਵਾਹ ਹੈ ਜੋ ਮੈਂ ਕਿਸ ਤਰ੍ਹਾਂ ਹਰ ਵੇਲੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ।¹⁰ ਅਤੇ ਸਦਾ ਇਹ ਪ੍ਰਾਰਥਨਾ ਕਰਦਾ ਹਾਂ ਜੋ ਕਿਸੇ ਤਰ੍ਹਾਂ ਹੁਣ ਐਨੇ ਚਿਰ ਪਿੱਛੋਂ ਪਰਮੇਸ਼ਰ ਦੀ ਮਰਜ਼ੀ ਨਾਲ ਮੈਂ ਸਲਾਮਤੀ ਨਾਲ ਤੁਹਾਡੇ ਕੋਲ ਪਹੁੰਚਾਂ।¹¹ ਕਿਉਂ ਜੋ ਮੈਂ ਤੁਹਾਨੂੰ ਵੇਖਣ ਲਈ ਬਹੁਤ ਤਰਸਦਾ ਹਾਂ, ਕਿ ਮੈਂ ਕੋਈ ਆਤਮਿਕ ਵਰਦਾਨ ਤੁਹਾਨੂੰ ਦੁਆਵਾਂ ਜਿਸ ਦੇ ਨਾਲ ਤੁਸੀਂ ਮਜ਼ਬੂਤ ਹੋ ਜਾਵੋ।¹² ਮਤਲਬ ਇਹ ਹੈ, ਕਿ ਅਸੀਂ ਆਪਸ ਵਿੱਚ ਮਿਲ ਕੇ ਵਿਸ਼ਵਾਸ ਦੇ ਦੁਆਰਾ ਜੋ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੇਹਾਂ ਦੀ ਤਸੱਲੀ ਹੋਵੇ।¹³ ਅਤੇ ਹੇ ਭਰਾਵੇ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਕਿ ਮੈਂ ਕਿੰਨੀ ਹੀ ਵਾਰੀ ਤੁਹਾਡੇ ਕੋਲ ਆਉਣਾ ਚਾਹਿਆ ਕਿ ਜਿਵੇਂ ਬਾਕੀ ਪਰਾਈਆਂ ਕੋਮਾਂ ਵਿੱਚ ਮੈਨੂੰ ਫਲ ਮਿਲਿਆ, ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਮੈਨੂੰ ਕੁਝ ਫਲ ਮਿਲੇ ਪਰ ਹੁਣ ਤੱਕ ਮੈਂ ਰੁਕਿਆ ਰਿਹਾ।¹⁴ ਮੈਂ ਯੂਨਾਨੀਆਂ ਅਤੇ ਗ਼ੈਰ ਯੂਨਾਨੀਆਂ ਦਾ, ਬੁੱਧਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ।¹⁵ ਜੇ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਰਹਿੰਦੇ ਹੋ ਖੁਸ਼ਖਬਰੀ ਸੁਣਾਉਣ ਲਈ ਹਮੇਸ਼ਾਂ ਤਿਆਰ ਰਹਿੰਦਾ ਹਾਂ।

1:8 “ਪਹਿਲਾਂ” ਇਸ ਪ੍ਰਸੰਗ ਵਿੱਚ “ਪਹਿਲਾਂ” ਦਾ ਅਰਥ ਹੈ “ਆਦ ਤੋਂ” ਜਾਂ “ਮੈਨੂੰ ਸ਼ੁਰੂ ਕਰਨਾ ਚਾਹੀਦਾ ਹੈ” (J. B. Phillips)।

▣ “ਮੈਂ ਪਰਮੇਸ਼ਰ ਦਾ ਯਿਸੂ ਮਸੀਹ ਦੁਆਰਾ ਧੰਨਵਾਦ ਕਰਦਾ ਹਾਂ” ਪੌਲੁਸ ਆਮ ਤੌਰ ਤੇ ਯਿਸੂ ਮਸੀਹ ਦੁਆਰਾ ਆਪਣੀਆਂ ਪ੍ਰਾਰਥਨਾਵਾਂ ਪਰਮੇਸ਼ਰ ਨੂੰ ਸੰਬੋਧਿਤ ਕਰਦਾ ਹੈ। ਪਰਮੇਸ਼ਰ ਤੱਕ ਪਹੁੰਚਣ ਲਈ ਕੇਵਲ ਯਿਸੂ ਹੀ ਇੱਕ ਰਾਹ ਹੈ! ਰੋਮੀਆਂ 7: 25 ਉੱਤੇ ਖਾਸ ਵਿਸ਼ਾ: ਪੌਲੁਸ ਦੀ ਪ੍ਰਾਰਥਨਾ, ਉਸਤਤ ਅਤੇ ਧੰਨਵਾਦ ਨੂੰ ਦੇਖੋ।

▣ “ਤੁਹਾਡੇ ਸਾਰਿਆਂ ਦੇ ਲਈ” ਰੋਮੀਆਂ 1: 7 ਵਰਗੇ “ਸਾਰੇ” ਦੀ ਵਰਤੋਂ, ਨੀਰੇ ਦੇ ਹੁਕਮ ਅਧੀਨ ਰੋਮ ਤੋਂ ਭੱਜਣ ਵਾਲੇ ਵਿਸ਼ਵਾਸੀ ਯਹੂਦੀ ਆਗੂਆਂ ਅਤੇ ਨਤੀਜੇ ਵਜੋਂ ਵਿਸ਼ਵਾਸ ਕਰਨ ਵਾਲੇ ਗ਼ੈਰ-ਯਹੂਦੀ ਆਗੂਆਂ ਵਿਚਕਾਰ ਈਰਖਾ ਅਤੇ ਟਕਰਾਅ ਨੂੰ ਦਰਸਾ ਸਕਦੀ ਹੈ ਜਿਹਨਾਂ ਨੇ ਉਹਨਾਂ ਨੂੰ ਕੁਝ ਸਾਲਾਂ ਲਈ ਬਦਲਿਆ ਸੀ। ਰੋਮੀਆਂ 9-11 ਵੀ ਇਸ ਮੁੱਦੇ ਨੂੰ ਸੰਬੋਧਨ ਕਰਦਾ ਹੈ।

ਇਹ ਵੀ ਸੰਭਵ ਹੈ ਕਿ ਸੰਮਲਿਨ ਰੋਮੀਆਂ ਨੂੰ 14: 1-15: 13 “ਕਮਜ਼ੋਰ” ਅਤੇ “ਮਜ਼ਬੂਤ” ਨੂੰ ਸੰਬੋਧਿਤ ਕੀਤਾ ਗਿਆ ਹੈ। ਪਰਮੇਸ਼ਰ ਰੋਮ ਦੇ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਉਹ ਸਾਰਿਆਂ ਨੂੰ ਬਰਾਬਰ ਪਿਆਰ ਕਰਦਾ ਹੈ।

▣ "ਕਿਉਂ ਜੋ ਸਾਰੇ ਸੰਸਾਰ ਵਿੱਚ ਤੁਹਾਡੇ ਵਿਸ਼ਵਾਸ ਦੀ ਚਰਚਾ ਹੋ ਰਹੀ ਹੈ।" ਰੋਮੀਆਂ 16:19 ਨੇ ਇਸੇ ਸੱਚਾਈ ਦਾ ਸੰਕੇਤ ਦਿੱਤਾ ਹੈ। ਇਹ ਸਪੱਸ਼ਟ ਤੌਰ 'ਤੇ ਇੱਕ ਪੂਰਬੀ ਭਾਸ਼ਾ ਦਾ ਓਵਰਸਟੇਟਮੈਂਟ (ਮੁਬਾਲਗਾ) ਸੀ ਜੋ ਰੋਮ ਦੀ ਦੁਨੀਆਂ ਦਾ ਜ਼ਿਕਰ ਕਰਦਾ ਸੀ (ਦੇਖੋ 1 ਥੱਸਲੁਨੀਕੀਆਂ 1:8). ਦੇਖੋ C. B. Caird, *The Language and Imagery of the Bible*.

1:9 "ਪਰਮੇਸ਼ਰ. . . ਮੇਰਾ ਗਵਾਹ ਹੈ" ਪੌਲੁਸ ਪਰਮੇਸ਼ਰ ਦੇ ਨਾਮ ਵਿੱਚ ਇੱਕ ਗਵਾਹੀ ਚੁੱਕ ਰਿਹਾ ਸੀ (ਦੇਖੋ ਰੋਮੀਆਂ ਨੂੰ 9:1; 2 ਕੁਰਿੰਥੀਆਂ ਨੂੰ 1:23; 11:10-11,31; 12:19; ਗਲਾਤੀਆਂ ਨੂੰ 1:20; 1 ਥੱਸਲੁਨੀਕੀਆਂ 2:5)। ਆਪਣੀ ਸੱਚਾਈ ਦਾ ਦਾਅਵਾ ਕਰਨ ਦਾ ਇਹ ਉਸ ਦਾ ਯਹੂਦੀ ਢੰਗ ਸੀ।

NASB	"ਕਿੰਨੀ ਬੇਚੈਨੀ ਨਾਲ"
NKJV, NRSV	"ਬਿਨਾਂ ਰੁਕੇ "
NJB	" ਲਗਾਤਾਰ ਜ਼ਿਕਰ"
NIV	"ਲਗਾਤਾਰ"

ਪੌਲੁਸ ਦੀਆਂ ਨਿਰੰਤਰ ਅਤੇ ਜ਼ਰੂਰੀ ਪ੍ਰਾਰਥਨਾਵਾਂ (ਦੇਖੋ 1 ਥੱਸਲੁਨੀਕੀਆਂ 1:2; 2:13; 2 ਤਿਮੋਥਿਉਸ 1:3) ਦਾ ਇਹ ਵਿਸ਼ਾ ਕਲੀਸੀਆ ਦੇ ਆਗੂਆਂ ਲਈ ਪਾਲਣ ਕਰਨ ਵਾਲੀ ਇੱਕ ਉਦਾਹਰਣ ਹੋਣੀ ਚਾਹੀਦੀ ਹੈ। ਪ੍ਰਾਰਥਨਾ ਇੱਕ ਸ਼ਕਤੀਸ਼ਾਲੀ ਰੂਹਾਨੀ ਦਰਵਾਜ਼ਾ ਖੋਲ੍ਹਦੀ ਹੈ। ਸਾਡੇ ਕੋਲ ਨਹੀਂ ਹੈ ਕਿਉਂਕਿ ਅਸੀਂ ਮੰਗਦੇ ਨਹੀਂ ਹਾਂ (James 4:2).

▣ "ਮੈਂ ਆਪਣੀ ਆਤਮਾ ਵਿੱਚ" ਮਨੁੱਖੀ ਆਤਮਾ ਲਈ *ਨਿਉਮਾ pneuma* ਦੀ ਵਰਤੋਂ ਦੀ ਇਹ ਇੱਕ ਚੰਗੀ ਉਦਾਹਰਣ ਹੈ (ਦੇਖੋ ਰੋਮੀਆਂ ਨੂੰ 8:5,10,16; 12:11) ਇਸ ਨੂੰ ਮਨੁੱਖੀ ਆਤਮਾ ਦੇ ਭਾਵ ਲਈ ਵਰਤਿਆ ਗਿਆ ਹੈ (ਜੋ ਕਿ., ਸਾਹ, ਇਬਰਾਨੀ *רוּחַ ruach*, BDB 924, cf. ਉਤਪਤ 6:17; 7:15,22)।

ਖਾਸ ਵਿਸ਼ਾ: ਨਵੇਂ ਨੇਮ ਵਿਚ ਆਤਮਾ (ਨੇਯੁਮਾ pneuma)

ਖਾਸ ਵਿਸ਼ਾ: ਨਵੇਂ ਨੇਮ ਵਿਚ ਆਤਮਾ (ਨੇਯੁਮਾ pneuma)

ਨਵੇਂ ਨੇਮ ਵਿਚ "ਆਤਮਾ" ਲਈ ਯੂਨਾਨੀ ਸ਼ਬਦ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਇੱਥੇ ਕੁਝ ਆਦਰਸ਼ ਵਰਗੀਕਰਣ ਅਤੇ ਉਦਾਹਰਣਾਂ ਹਨ।

A. ਤ੍ਰਿਏਕ ਪਰਮੇਸ਼ਰ (ਦੇਖੋ ਖਾਸ ਵਿਸ਼ਾ: ਤ੍ਰਿਏਕ)

1. ਪਿਤਾ (ਯੂਹੰਨਾ 4:24)
2. ਪੁੱਤਰ (ਰੋਮੀਆਂ 8:9-10; 2 ਕੁਰਿੰਥੀਆਂ 3:17; ਗਲਾਤੀਆਂ 4:6; 1 ਪਤਰਸ 1:11)
3. ਪਵਿੱਤਰ ਆਤਮਾ (ਮਰਕੁਸ 1:11; ਮੱਤੀ 3:16; 10:20; ਯੂਹੰਨਾ 3:5,6,8; 7:39; 14:17; ਰਸੂਲਾਂ ਦੇ ਕਰਤੱਬ 2:4; 5:9; 8:29,35; ਰੋਮੀਆਂ 1:4; 8:11,16; 1 ਕੁਰਿੰਥੀਆਂ 2:4,10,11,13,14; 12:7)

B. ਮਨੁੱਖੀ ਜੀਵਨ ਦੀ ਸ਼ਕਤੀ

1. ਯਿਸੂ (ਮਰਕੁਸ 8:12; ਯੂਹੰਨਾ 11:33,38; 13:21)
2. ਮਨੁੱਖਜਾਤੀ (ਮੱਤੀ 22:43; ਰਸੂਲਾਂ ਦੇ ਕਰਤੱਬ 7:59; 17:16; 20:22; ਰੋਮੀਆਂ 1:9; 8:16; 1 ਕੁਰਿੰਥੀਆਂ 2:11; 5:3-5; 7:34; 15:45; 16:18; 2 ਕੁਰਿੰਥੀਆਂ 2:13; 7:13; ਫਿਲਿੱਪੀਆਂ 4:23; ਕੁਲਸੀਆਂ 2:5)
3. ਇਹ ਚੀਜ਼ਾਂ ਜਿਹੜੀਆਂ ਆਤਮਾ ਮਨੁੱਖੀ ਆਤਮਾਵਾਂ ਵਿਚ ਅਤੇ ਦੁਆਰਾ ਪੈਦਾ ਕਰਦਾ ਹੈ
 - a. ਗੁਲਾਮੀ ਦਾ ਆਤਮਾ ਨਹੀਂ ਬਨਾਮ ਲੇਪਾਲਕ ਪੁੱਤਰ ਹੋਣ ਦਾ ਆਤਮਾ – ਰੋਮੀਆਂ 8:15
 - b. ਨਰਮਾਈ ਦਾ ਆਤਮਾ – 1 ਕੁਰਿੰਥੀਆਂ 4:21
 - c. ਵਿਸ਼ਵਾਸ ਦਾ ਆਤਮਾ – 2 ਕੁਰਿੰਥੀਆਂ 4:13
 - d. ਆਪਣੀ ਪੂਰੀ ਪਛਾਣ ਵਿਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ – ਅਫਸੀਆਂ 1:17
 - e. ਡਰ ਦਾ ਆਤਮਾ ਨਹੀਂ ਬਨਾਮ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ – 2 ਤਿਮੋਥਿਉਸ 1:7
 - f. ਬਦਰਾਹੀ ਦਾ ਆਤਮਾ ਬਨਾਮ ਸੱਚਾਈ ਦਾ ਆਤਮਾ – 1 ਯੂਹੰਨਾ 4:6

C. ਆਤਮਿਕ ਰਾਜ ਦਾ

1. ਆਤਮਿਕ ਜੀਵ

- a. ਚੰਗੇ (ਅਰਥਾਤ., ਦੂਤ, ਤੁਲਨਾ ਕਰੋ. ਰਸੂਲਾਂ ਦੇ ਕਰਤੱਬ 23:8-9; ਇਬਰਾਨੀਆਂ 1:14)
- b. ਬੁਰੇ (ਅਰਥਾਤ., ਬਹੁਤ, ਤੁਲਨਾ ਕਰੋ. ਮੱਤੀ 8:16; 10:1; 12:43,45; ਰਸੂਲਾਂ ਦੇ ਕਰਤੱਬ 5:16; 8:7; 16:16; 19:12-21; ਅਫਸੀਆਂ 6:12)
- c. ਬਹੁਤ (ਲੂਕਾ 24:37)
2. ਆਤਮਿਕ ਸਮਝ (ਤੁਲਨਾ ਕਰੋ. ਮੱਤੀ 5:3; 26:41; ਯੂਹੰਨਾ 3:6; 4:23; ਰਸੂਲਾਂ ਦੇ ਕਰਤੱਬ 18:25; 19:21; ਰੋਮੀਆਂ 2:29; 7:6; 8:4,10; 12:11; 1 ਕੁਰਿੰਥੀਆਂ 14:37)
3. ਆਤਮਿਕ ਚੀਜ਼ਾਂ (ਤੁਲਨਾ ਕਰੋ. ਯੂਹੰਨਾ 6:63; ਰੋਮੀਆਂ 2:29; 8:2,5,9,15; 15:27; 1 ਕੁਰਿੰਥੀਆਂ 9:11; 14:12)
4. ਆਤਮਿਕ ਦਾਤਾਂ (ਤੁਲਨਾ ਕਰੋ. 1 ਕੁਰਿੰਥੀਆਂ 12:1; 14:1)
5. ਆਤਮਾ ਦੀ ਪ੍ਰੇਰਣਾ (ਤੁਲਨਾ ਕਰੋ. ਮੱਤੀ 22:43; ਲੂਕਾ 2:27; ਅਫਸੀਆਂ 1:17)
6. ਆਤਮਿਕ ਸਰੀਰ (ਤੁਲਨਾ ਕਰੋ. 1 ਕੁਰਿੰਥੀਆਂ 15:44-45)

D. ਵਿਸ਼ੇਸ਼ਤਾਵਾਂ

1. ਸੰਸਾਰ ਦਾ ਰਵੱਈਆ (ਰੋਮੀਆਂ 8:15; 11:8; 1 ਕੁਰਿੰਥੀਆਂ 2:12)
2. ਮਨੁੱਖਾਂ ਦੇ ਸੋਚਣ ਦਾ ਤਰੀਕਾ (ਰਸੂਲਾਂ ਦੇ ਕਰਤੱਬ 6:10; ਰੋਮੀਆਂ 8:6; 1 ਕੁਰਿੰਥੀਆਂ 4:2)

E. ਭੌਤਿਕ ਖੇਤਰ

1. ਹਵਾ (ਮੱਤੀ 7:25,27; ਯੂਹੰਨਾ 3:8; ਰਸੂਲਾਂ ਦੇ ਕਰਤੱਬ 2:2)
2. ਸਵਾਸ (ਰਸੂਲਾਂ ਦੇ ਕਰਤੱਬ 17:25; 2 ਥੱਸਲੁਨੀਕੀਆਂ 2:8)

ਇਹ ਸਪੱਸ਼ਟ ਹੈ ਕਿ ਇਸ ਸ਼ਬਦ ਦੀ ਵਿਆਖਿਆ ਉਸਦੇ ਨਜ਼ਦੀਕੀ ਪ੍ਰਸੰਗ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਣੀ ਚਾਹੀਦਾ ਹੈ। ਇੱਥੇ ਅਰਥਾਂ ਦੀਆਂ ਕਈ ਕਿਸਮਾਂ ਹਨ ਜੋ (1) ਭੌਤਿਕ ਸੰਸਾਰ; (2) ਅਦ੍ਰਿਸ਼ਟ ਸੰਸਾਰ; (3) ਭੌਤਿਕ ਸੰਸਾਰ ਜਾਂ ਆਤਮਿਕ ਰਾਜ ਦੇ ਮਨੁੱਖਾਂ ਨੂੰ ਦਰਸਾ ਸਕਦੀਆਂ ਹਨ।

ਪਵਿੱਤਰ ਆਤਮਾ ਤ੍ਰਿਏਕ ਪਰਮੇਸ਼ਰ ਦਾ ਉਹ ਹਿੱਸਾ ਹੈ ਜੋ ਇਤਿਹਾਸ ਦੇ ਇਸ ਪੜਾਅ ਵਿਚ ਬਹੁਤ ਕਿਰਿਆਸ਼ੀਲ ਹੈ। ਪਵਿੱਤਰ ਆਤਮਾ ਦਾ ਨਵਾਂ ਯੁੱਗ ਆ ਗਿਆ ਹੈ। ਉਹ ਸਭ ਜੋ ਚੰਗਾ, ਪਵਿੱਤਰ, ਸਹੀ, ਅਤੇ ਸੱਚਾ ਹੈ ਉਸ ਨਾਲ ਸੰਬੰਧਿਤ ਹੈ। ਇੰਜੀਲ ਨੂੰ ਅੱਗੇ ਵਧਾਉਣ ਅਤੇ ਪਰਮੇਸ਼ਰ ਦੇ ਰਾਜ ਦੀ ਸਫਲਤਾ ਲਈ ਉਸਦੀ ਮੌਜੂਦਗੀ, ਦਾਤਾਂ, ਅਤੇ ਸੇਵਾਈ ਮਹੱਤਵਪੂਰਣ

ਹਨ (ਯੂਹੰਨਾ 14 ਅਤੇ 16)। ਉਹ ਆਪਣੇ ਵੱਲ ਨਹੀਂ, ਬਲਕਿ ਮਸੀਹ ਵੱਲ ਧਿਆਨ ਖਿੱਚਦਾ ਹੈ (ਯੂਹੰਨਾ 16:13-14)। ਉਹ ਕਾਇਲ ਕਰਦਾ, ਨਿਸ਼ਚਾ ਕਰਵਾਉਂਦਾ, ਪਿਆਰ ਜਤਾਉਂਦਾ, ਬਪਤਿਸਮਾ ਦਿੰਦਾ, ਅਤੇ ਸਾਰੇ ਵਿਸ਼ਵਾਸੀਆਂ ਨੂੰ ਪਰਿਪੱਕ ਕਰਦਾ ਹੈ (ਯੂਹੰਨਾ 16:8-11)।

Copyright © 2014 [Bible Lessons International](#)

1:10 "ਸਦਾ ਇਹ ਪ੍ਰਾਰਥਨਾ ਕਰਦਾ ਹਾਂ" ਪੌਲੁਸ ਨੇ ਇਸ ਕਲੀਸੀਆ ਦੀ ਸਥਾਪਨਾ ਨਹੀਂ ਕੀਤੀ ਸੀ ਅਤੇ ਫਿਰ ਵੀ ਉਸ ਨੇ ਲਗਾਤਾਰ ਇਸ ਕਲੀਸੀਆ ਲਈ ਪ੍ਰਾਰਥਨਾ ਕੀਤੀ (ਦੇਖੋ 2 ਕੁਰਿੰਥੀਆਂ ਨੂੰ 11:28), ਜਿਵੇਂ ਉਹ ਆਪਣੀਆਂ ਦੂਜੀਆਂ ਕਲੀਸੀਆਵਾਂ ਦੇ ਲਈ ਕਰਦਾ ਸੀ। ਰੋਮੀਆਂ 9:3 ਵਿੱਚ **ਖਾਸ ਵਿਸ਼ਾ: ਸ਼ਿਫਾਰਸ਼ੀ ਪ੍ਰਾਰਥਨਾ Special Topic: Intercessory Prayer** ਨੂੰ ਦੇਖੋ। ਪਰ, ਰੋਮੀਆਂ 16 ਸਾਫ਼ ਤੌਰ ਤੇ ਇਹ ਵੀ ਦਿਖਾਉਂਦਾ ਹੈ ਕਿ ਪੌਲੁਸ ਦੇ ਰੋਮ ਦੀ ਕਲੀਸੀਆ ਵਿੱਚ ਬਹੁਤ ਸਾਰੇ ਦੇਸਤ ਅਤੇ ਸਹਿਕਰਮੀ ਸਨ।

▣ "ਜੇ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸ ਦੇ ਸਾਹਿਤਕ ਉਦੇਸ਼ਾਂ ਲਈ ਸੱਚ ਮੰਨਿਆ ਜਾਂਦਾ ਹੈ। ਪੌਲੁਸ ਨੇ ਸਪੇਨ ਜਾਂਦੇ ਹੋਏ ਰੋਮ ਜਾਣ ਦੀ ਯੋਜਨਾ ਬਣਾਈ ਸੀ (ਦੇਖੋ ਰੋਮੀਆਂ ਨੂੰ 15:22-24)। ਸ਼ਾਇਦ ਉਸ ਨੇ ਉੱਥੇ ਜ਼ਿਆਦਾ ਸਮਾਂ ਰੁਕਣ ਦੀ ਯੋਜਨਾ ਨਹੀਂ ਬਣਾਈ ਸੀ। ਪੌਲੁਸ ਹਮੇਸ਼ਾਂ ਉਹਨਾਂ ਖੇਤਰਾਂ ਵਿੱਚ ਸੇਵਾ ਕਰਨੀ ਚਾਹੁੰਦਾ ਸੀ ਜਿਥੇ ਕਿਸੇ ਦੂਸਰੇ ਵਿਅਕਤੀ ਨੇ ਪਹਿਲਾਂ ਸੇਵਾ ਨਹੀਂ ਕੀਤੀ ਹੈ (ਦੇਖੋ ਰੋਮੀਆਂ ਨੂੰ 15:20; 2 ਕੁਰਿੰਥੀਆਂ ਨੂੰ 10:15,16)। ਇਹ ਸੰਭਵ ਹੈ ਕਿ ਰੋਮੀਆਂ ਦੀ ਪੇਥੀ ਦਾ ਇੱਕ ਉਦੇਸ਼ ਸਪੇਨ ਦੀ ਆਪਣੀ ਮਿਸ਼ਨਰੀ ਯਾਤਰਾ ਲਈ ਦਾਨ ਦੀ ਮੰਗ ਕਰਨਾ ਸੀ। (ਦੇਖੋ ਰੋਮੀਆਂ ਨੂੰ 15:24)।

▣ "ਪਰਮੇਸ਼ੁਰ ਦੀ ਮਰਜ਼ੀ ਨਾਲ ਮੈਂ ਸਲਾਮਤੀ ਨਾਲ ਤੁਹਾਡੇ ਕੋਲ ਪਹੁੰਚਾਂ" ਰੋਮੀਆਂ ਨੂੰ 1:13 ਅਤੇ 15:32 ਇਸੇ ਸਮਾਨ ਹੈ। ਪੌਲੁਸ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਸ ਦੀ ਜ਼ਿੰਦਗੀ ਅਤੇ ਉਸ ਦੀਆਂ ਯਾਤਰਾ ਦੀਆਂ ਯੋਜਨਾਵਾਂ ਆਪਣੀਆਂ ਸਨ, ਪਰ ਪਰਮੇਸ਼ੁਰ ਦੀਆਂ (ਦੇਖੋ ਰਸੂਲਾਂ ਦੇ ਕਰਤੱਬ 18:21; 1 ਕੁਰਿੰਥੀਆਂ ਨੂੰ 4:19; 16:7)। ਰੋਮੀਆਂ ਨੂੰ 12:2 ਤੇ ਖਾਸ ਵਿਸ਼ੇ ਨੂੰ ਦੇਖੋ।

ਇਹ ਵੀ ਧਿਆਨ ਦਿਓ ਕਿ ਪਰਮੇਸ਼ੁਰ ਦੀ ਇੱਛਾ ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ।

1:11 "ਕਿਉਂ ਜੇ ਮੈਂ ਤੁਹਾਨੂੰ ਵੇਖਣ ਲਈ ਬਹੁਤ ਤਰਸਦਾ ਹਾਂ " ਰੋਮੀਆਂ ਨੂੰ 15:23 ਵੀ ਇਸੇ ਸਮਾਨ ਹੈ। ਲੰਮੇ ਸਮੇਂ ਤੋਂ ਪੌਲੁਸ ਰੋਮ ਦੇ ਵਿਸ਼ਵਾਸੀਆਂ ਨੂੰ ਮਿਲਣਾ ਚਾਹੁੰਦਾ ਸੀ (ਦੇਖੋ ਰਸੂਲਾਂ ਦੇ ਕਰਤੱਬ 19:21)।

▣ "ਕਿ ਮੈਂ ਕੋਈ ਆਤਮਿਕ ਵਰਦਾਨ ਤੁਹਾਨੂੰ ਦੁਆਵਾਂ" "ਆਤਮਿਕ ਵਰਦਾਨ" ਮੁਹਾਵਰੇ ਦੀ ਵਰਤੋਂ ਆਤਮਿਕ ਸੂਝ ਜਾਂ ਅਸੀਸ ਦੇ ਅਰਥਾਂ ਵਿੱਚ ਕੀਤੀ ਗਈ ਸੀ (ਦੇਖੋ ਰੋਮੀਆਂ ਨੂੰ 11:29; 15:27)। ਪੌਲੁਸ ਨੇ ਆਪਣੇ ਆਪ ਨੂੰ ਅਦੁੱਤੀ ਢੰਗ ਨਾਲ ਗੈਰ-ਯਹੂਦੀਆਂ ਦਾ ਰਸੂਲ ਹੋਣ ਵਜੋਂ ਵੇਖਿਆ (ਦੇਖੋ ਰੋਮੀਆਂ ਨੂੰ 1:15)।

▣ "ਜਿਸ ਦੇ ਨਾਲ ਤੁਸੀਂ ਮਜ਼ਬੂਤ ਹੋ ਜਾਵੋ" ਇਹ *histēmi* ਹਿਸਤੇਮੀ ਦਾ ਇੱਕ ਅਨਿਸ਼ਚਿਤ ਭੂਤਕਾਲ ਕਿਰਿਆ ਹੈ। ਇਸ ਸ਼ਬਦ ਦੇ ਤਿੰਨ ਅਰਥ ਹਨ।

1. ਸਥਾਪਤ, ਰੋਮੀਆਂ ਨੂੰ 1:11; 16:25; 1 ਥੱਸਲੁਨੀਕੀਆਂ 3:13; 2 ਪਤਰਸ 1:12
2. ਮਜ਼ਬੂਤ, ਲੂਕਾ 22:32; 1 ਥੱਸਲੁਨੀਕੀਆਂ 3:2; 2 ਥੱਸਲੁਨੀਕੀਆਂ 2:17; 3:3; ਯਾਕੂਬ 5:8; ਪ੍ਰਕਾਸ਼ 3:2
3. ਇੱਕ ਪੱਕਾ ਫੈਸਲਾ ਲੈਣ ਲਈ ਇਕ ਸੇਮੀਟਿਕ ਮੁਹਾਵਰਾ, ਲੂਕਾ 9:51

ਰੋਮੀਆਂ 5:2 ਤੇ ਖਾਸ ਵਿਸ਼ੇ ਨੂੰ ਦੇਖੋ

1:12 ਇਹ ਮਸੀਹੀ ਸੰਗਤ ਦਾ ਉਦੇਸ਼ ਹੈ। ਵਰਦਾਨਾਂ ਦਾ ਅਰਥ ਵਿਸ਼ਵਾਸੀਆਂ ਨੂੰ ਸੇਵਾ ਵਿੱਚ ਇੱਕ ਕਰਨਾ ਅਤੇ ਭਾਈਚਾਰੇ ਵਿੱਚ ਏਕਤਾ ਲਿਆਉਣਾ ਹੈ। ਵਿਸ਼ਵਾਸੀਆਂ ਨੂੰ ਸਾਂਝੇ ਭਲੇ ਲਈ ਵਰਦਾਨ ਮਿਲੇ ਹੁੰਦੇ ਹਨ (ਦੇਖੋ 1 ਕੁਰਿੰਥੀਆਂ ਨੂੰ 12:7)। ਸਾਰੇ ਵਰਦਾਨ ਸੰਬੰਧਿਤ ਹੁੰਦੇ ਹਨ। ਸਾਰੇ ਵਰਦਾਨ ਮੁਕਤੀ ਦੇ ਸਮੇਂ ਪਵਿੱਤਰ ਆਤਮਾ ਦੁਆਰਾ ਦਿੱਤੇ ਜਾਂਦੇ ਹਨ (ਦੇਖੋ 1 ਕੁਰਿੰਥੀਆਂ ਨੂੰ 12:11)। ਸਾਰੇ ਵਿਸ਼ਵਾਸੀ ਸੱਦੇ ਹੋਏ, ਵਰਦਾਨ ਪ੍ਰਾਪਤ ਕੀਤੇ ਹੋਏ, ਪੂਰੇ ਸਮੇਂ ਦੇ ਸੇਵਕ ਹਨ (ਦੇਖੋ ਅਫ਼ਸੀਆਂ ਨੂੰ 4:11-12)। ਪੌਲੁਸ ਸਪਸ਼ਟ ਤੌਰ ਤੇ ਆਪਣੀ ਸੇਵਾ ਦੇ ਅਧਿਕਾਰ ਦੀ ਆਪਣੀ ਭਾਵਨਾ ਬਿਆਨ ਕਰਦਾ ਹੈ, ਪਰ ਇੱਕ ਸਮੁਦਾਇਕ-ਵਿਆਪਕ ਆਪਸੀ ਤਾਲਮੇਲ ਦੀ ਭਾਵਨਾ ਵੀ ਬਿਆਨ ਕਰਦਾ ਹੈ। ਵਿਸ਼ਵਾਸੀਆਂ ਨੂੰ ਇੱਕ ਦੂਜੇ ਦੀ ਲੋੜ ਹੈ! ਵਿਸ਼ਵਾਸੀ ਮਸੀਹ ਦੀ ਦੇਹ ਹਨ।

1:13 "ਅਤੇ ਹੇ ਭਰਾਵੇ, ਮੈਂ ਇਹ ਨਹੀਂ ਚਾਹੁੰਦਾ ਜੇ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ" ਇਹ ਇਕ ਮੁਹਾਵਰਾ ਹੈ ਜੋ ਅਕਸਰ ਪੌਲੁਸ ਆਪਣੇ ਮਹੱਤਵਪੂਰਣ ਬਿਆਨਾਂ ਨੂੰ ਪੇਸ਼ ਕਰਨ ਲਈ ਵਰਤਦਾ ਹੈ (ਦੇਖੋ ਰੋਮੀਆਂ ਨੂੰ 11:25; 1 ਕੁਰਿੰਥੀਆਂ ਨੂੰ 10:1; 12:1; 2 ਕੁਰਿੰਥੀਆਂ ਨੂੰ 1:8; 1 ਥੱਸਲੁਨੀਕੀਆਂ 4:13)। ਇਹ ਯਿਸੂ ਦੇ "ਆਮੀਨ, ਆਮੀਨ" ਦੇ ਸਾਹਿਤਕ ਮਕਸਦ ਵਿੱਚ ਸਮਾਨ ਹੈ।

▣ "ਪਰ ਹੁਣ ਤੱਕ ਮੈਂ ਰੁਕਿਆ ਰਿਹਾ" ਇਹ ਇੱਕ ਉਦਾਸਹੀਨ ਕਿਰਿਆ ਹੈ। ਇਹ ਮੁਹਾਵਰਾ 1 ਥੱਸਲੁਨੀਕੀਆਂ 2:18 ਵਿੱਚ ਵੀ ਦਿਖਾਈ ਦਿੰਦਾ ਹੈ ਜਿੱਥੇ ਸ਼ੈਤਾਨ ਪ੍ਰਤਿਨਿਧ ਹੈ। ਪੌਲੁਸ ਦਾ ਵਿਸ਼ਵਾਸ ਸੀ ਕਿ ਉਸ ਦਾ ਜੀਵਨ ਪਰਮੇਸ਼ਰ ਦੁਆਰਾ ਅਗਵਾਈ ਕੀਤਾ ਗਿਆ ਸੀ ਪਰ ਸ਼ੈਤਾਨ ਦੁਆਰਾ ਭੰਗ ਕੀਤਾ ਗਿਆ ਸੀ। ਕਿਸੇ ਨਾ ਕਿਸੇ ਤਰ੍ਹਾਂ ਇਹ ਦੋਵੇਂ ਸਹੀ ਹਨ (ਦੇਖੋ ਅਯੂਬ 1-2; ਦਾਨਿਏਲ 10)। ਰੋਮੀਆਂ 15:22 ਵਿੱਚ ਇਸ ਸ਼ਬਦ ਦੀ ਵਰਤੋਂ ਦਾ ਸੰਕੇਤ ਇਹ ਹੈ ਕਿ ਪੂਰਬੀ ਭੂ-ਮੱਧ ਸਾਗਰ ਦੇ ਖੇਤਰ ਵਿੱਚ ਪੌਲੁਸ ਦਾ ਮਿਸ਼ਨਰੀ ਕੰਮ ਸੀ, ਜੋ ਅਜੇ ਪੂਰਾ ਨਹੀਂ ਹੋਇਆ (ਪਰ ਬੰਦ ਹੋ ਗਿਆ ਸੀ)।

▣ "ਤੁਹਾਡੇ ਵਿੱਚ ਵੀ ਮੈਨੂੰ ਕੁਝ ਫਲ ਮਿਲੇ" ਇਸ ਪ੍ਰਸੰਗ ਵਿੱਚ "ਫਲ" ਜੀਵਨ ਪਰਿਵਰਤਨ ਦਾ ਸੰਕੇਤ ਕਰ ਸਕਦਾ ਹਨ, ਪਰ ਯੂਹੰਨਾ 15: 1-8 ਅਤੇ ਗਲਾਤੀਆਂ 5: 22 ਵਿੱਚ ਇਸ ਦਾ ਜ਼ਿਕਰ ਮਸੀਹੀ ਪਕਿਆਈ ਲਈ ਕੀਤਾ ਗਿਆ ਹੈ। ਮੱਤੀ 7 ਇਸ ਤਰ੍ਹਾਂ ਦੱਸਦਾ ਹੈ "ਤੁਹਾਡੇ ਫਲਾਂ ਦੁਆਰਾ ਤੁਸੀਂ ਜਾਣੇ ਜਾਓਗੇ," ਪਰ ਇਹ ਫਲ ਸ਼ਬਦ ਦੀ ਪਰਿਭਾਸ਼ਾ ਨਹੀਂ ਦਿੰਦਾ। ਸਭ ਤੋਂ ਵਧੀਆ ਸਮਾਨਾਂਤਰ ਸ਼ਾਇਦ ਫਿਲਿੱਪੀਆਂ 1:22, ਵਿੱਚ ਹੈ ਜਿੱਥੇ ਪੌਲੁਸ ਨੇ ਇਹੋ ਖੇਤੀਬਾੜੀ ਦੇ ਰੂਪਕ ਦੀ ਵਰਤੋਂ ਕੀਤੀ ਹੈ।

1:14 "ਮੈਂ ਕਰਜ਼ਦਾਰ ਹਾਂ" ਪੌਲੁਸ ਇਸ ਸ਼ਬਦ ਦਾ ਰੋਮੀਆਂ ਦੀ ਪੇਥੀ ਵਿੱਚ ਕਈ ਵਾਰ ਇਸਤੇਮਾਲ ਕਰਦਾ ਹੈ।

1. ਪੌਲੁਸ ਜ਼ਿੰਮੇਵਾਰ ਹੈ ਸਾਰੇ ਗ਼ੈਰ-ਯਹੂਦੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ (ਇਸ ਸਥਾਨ ਤੇ)।
2. ਪੌਲੁਸ "ਸਰੀਰ" ਦੇ ਲਈ ਜ਼ਿੰਮੇਵਾਰ ਨਹੀਂ ਹੈ (ਰੋਮੀਆਂ ਨੂੰ 8:12).
3. ਗ਼ੈਰ-ਯਹੂਦੀ ਕਲੀਸੀਆ ਯਹੂਸਲਮ ਦੀ ਕਲੀਸੀਆ ਦੀ ਮਦਦ ਕਰਨ ਲਈ ਜ਼ਿੰਮੇਵਾਰ ਹੈ (ਰੋਮੀਆਂ ਨੂੰ 15:27)।

▣ "ਯੂਨਾਨੀਆਂ ਦਾ" ਇਹ ਭੂ ਮੱਧਸਾਗਰ ਦੇ ਨੇੜੇ ਦੇ ਸਭਿਅਕ, ਸਭਿਆਚਾਰਕ ਲੋਕਾਂ ਦਾ ਹਵਾਲਾ ਦਿੰਦਾ ਹੈ। ਮਹਾਨ ਸਿਕੰਦਰ ਅਤੇ ਉਸ ਦੇ ਪੈਰੋਕਾਰਾਂ ਨੇ ਪ੍ਰਸਿੱਧ ਸੰਸਾਰ ਵਿੱਚ ਯੂਨਾਨੀ ਸਭਿਆਚਾਰ ਲਿਆਂਦਾ ਸੀ। ਰੋਮੀਂ ਹਕੂਮਤ ਨੇ ਆਪਣਾ ਕਬਜ਼ਾ ਕਰ ਲਿਆ ਅਤੇ ਯੂਨਾਨੀ ਸਭਿਆਚਾਰ ਵਿੱਚ ਰਲ ਗਏ।

▣ "ਗ਼ੈਰ ਯੂਨਾਨੀਆਂ ਦਾ" ਇਸ (ਨਾਦ ਅਲੰਕਾਰ) ਸ਼ਬਦ ਦਾ ਅਰਥ ਅਨਪੜ੍ਹ ਜਾਂ ਅਨਿਸ਼ਚਿਤ ਲੋਕਾਂ ਦੇ ਸਮੂਹ ਨੂੰ ਬਿਆਨ ਕਰਨਾ ਹੈ, ਜੋ ਆਮ ਤੌਰ 'ਤੇ ਉੱਤਰ ਵੱਲ ਰਹਿੰਦੇ ਹਨ। ਇਹ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਯੂਨਾਨੀ ਭਾਸ਼ਾ ਨਹੀਂ ਬੋਲਦੇ ਸਨ। ਉਹਨਾਂ ਦਾ ਭਾਸ਼ਣ ਯੂਨਾਨੀਆਂ ਅਤੇ ਰੋਮੀਆਂ ਨੂੰ "ਬਾਰ ਬਾਰ ਬਾਰ" ਵਰਗਾ ਲੱਗਾ।

▣ "ਬੁੱਧਵਾਨਾਂ ਅਤੇ ਨਿਰਬੁੱਧਾਂ ਦਾ" ਇਹ ਸੰਭਵ ਹੈ ਕਿ ਯੂਨਾਨੀ ਲਿਖਤ ਵਿਚ ਇਹ "ਬਾਰਬਰੀ" ਦੇ ਸਮਾਨ ਹੈ, ਪਰ ਇਹ ਜ਼ਰੂਰੀ ਨਹੀਂ ਹੈ। ਸਾਰੇ ਲੋਕਾਂ ਦੇ ਸਮੂਹਾਂ ਅਤੇ ਵਿਅਕਤੀਆਂ ਦਾ ਜ਼ਿਕਰ ਕਰਨ ਦਾ ਇਹ ਇਕ ਦੂਜਾ ਤਰੀਕਾ ਹੋ ਸਕਦਾ ਹੈ।

ਰੋਮੀਆਂ 1:16 - 17

¹⁶ਮੈਂ ਤਾਂ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ ਕਿਉਂ ਜੋ ਉਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸਮਰੱਥ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਦੇ ਲਈ। ¹⁷ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਕਿ ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ।

1:16-17 ਇਸ ਪੂਰੀ ਕਿਤਾਬ ਦਾ ਵਿਸ਼ਾ ਆਇਤ 16-17 ਹੈ। ਇਸ ਵਿਸ਼ੇ ਨੂੰ ਰੋਮੀਆਂ 3: 21-31 ਵਿੱਚ ਸੰਖੇਪ ਵਿੱਚ ਪੇਸ਼ ਕੀਤਾ ਗਿਆ ਹੈ।

1:16

NASB, NRSV "ਮੈਂ ਤਾਂ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ"

NKJV "ਮੈਂ ਮਸੀਹ ਦੀ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ ਹਾਂ"

TEV "ਮੇਰਾ ਖੁਸ਼ਖਬਰੀ ਵਿੱਚ ਪੂਰਾ ਹੱਸਲਾ ਹੈ"

NJB "ਮੈਂ ਸੁਭ ਸਮਾਚਾਰ ਤੋਂ ਸ਼ਰਮਾਉਂਦਾ ਨਹੀਂ ਹਾਂ"

ਹੋ ਸਕਦਾ ਹੈ ਕਿ ਪੌਲੂਸ ਯਿਸੂ ਦੇ ਮਰਕੁਸ 8:38 ਅਤੇ ਲੂਕਾ 9:26 ਵਿਚ ਦੇ ਸ਼ਬਦਾਂ ਦਾ ਸੰਕੇਤ ਦੇ ਸਕਦਾ ਹੈ। ਉਹ ਖੁਸ਼ਖਬਰੀ ਦੀ ਸਮੱਗਰੀ ਜਾਂ ਇਸ ਦੇ ਨਤੀਜੇ ਵਜੋਂ ਅਤਿਆਚਾਰ ਤੋਂ ਸ਼ਰਮਿੰਦਾ ਨਹੀਂ ਹੈ (ਦੇਖੋ 2 ਤਿਮੋਥਿਉਸ 1:12,16,18)।

1 ਕੁਰਿੰਥੀਆਂ 1:23 ਵਿਚ ਯਹੂਦੀ ਖੁਸ਼ਖਬਰੀ ਤੋਂ ਇਸ ਲਈ ਸ਼ਰਮਿੰਦੇ ਸਨ ਕਿਉਂਕਿ ਇਸ ਵਿੱਚ ਦੁੱਖ ਸਹਿਣ ਵਾਲੇ ਮਸੀਹ ਦਾ ਜ਼ਿਕਰ ਸੀ ਅਤੇ ਯੂਨਾਨੀਆਂ ਇਸ ਤੋਂ ਇਸ ਲਈ ਸ਼ਰਮਿੰਦੇ ਸਨ ਕਿਉਂਕਿ ਇਹ ਸਰੀਰ ਦੇ ਜੀ ਉੱਠਣ ਦੀ ਪੁਸ਼ਟੀ ਕਰਦਾ ਹੈ।

▣ "ਮੁਕਤੀ" ਪੁਰਾਣੇ ਨੇਮ ਵਿਚ, ਇਬਰਾਨੀ ਸ਼ਬਦ (*yasho* ਯਾਸ਼ੋ) ਮੁੱਖ ਤੌਰ ਤੇ ਸਰੀਰਕ ਛੁਟਕਾਰੇ ਲਈ ਵਰਤਿਆ ਜਾਂਦਾ ਹੈ (ਦੇਖੋ, ਯਾਕੂਬ), ਪਰ ਨਵੇਂ ਨੇਮ ਵਿਚ, ਯੂਨਾਨੀ ਸ਼ਬਦ (*sōzō* ਸੋਜੋ) ਦਾ ਅਰਥ ਮੁੱਖ ਤੌਰ ਤੇ ਅਧਿਆਤਮਿਕ ਛੁਟਕਾਰਾ ਲਈ ਵਰਤਿਆ ਗਿਆ ਹੈ (ਦੇਖੋ 1 ਕੁਰਿੰਥੀਆਂ ਨੂੰ 1:18, 21)। Robert B. Girdlestone, *Synonyms of the Old Testament*, ਪੰਨਾ 124-126 ਨੂੰ ਦੇਖੋ।

ਖਾਸ ਵਿਸ਼ਾ: ਮੁਕਤੀ (ਪੁਰਾਣੇ ਨੇਮ ਦਾ ਸ਼ਬਦ)

ਖਾਸ ਵਿਸ਼ਾ: ਮੁਕਤੀ (ਪੁਰਾਣੇ ਨੇਮ ਦਾ ਸ਼ਬਦ)

ਇਹ ਸ਼ਬਦ This term (BDB 447, KB 446, ਦੋਵੇਂ ਪੁਰਸ਼ ਲਿੰਗ ਅਤੇ ਇਸਤਰੀ ਲਿੰਗ ਨਾਂਵ), ਜਿਸਦਾ ਅਸਲ ਅਰਥ ਹੈ "ਚੌੜਾ ਅਤੇ

ਵਿਸ਼ਾਲ ਹੋਣਾ” ਜਾਂ “ਅਜ਼ਾਦ ਹੋਣਾ,” ਹੈ ਇਸ ਦੇ ਕਈ ਮਤਲਬ ਹਨ।

1. ਸੁਰੱਖਿਆ, 2 ਸਮੂਏਲ 22:3; ਅਯੂਬ 5:11; ਜ਼ਬੂਰ 12:5
2. ਭਲਿਆਈ, ਖੁਸ਼ਹਾਲੀ, ਅਯੂਬ 30:15
3. ਦੈਵੀ ਮੁਕਤੀ ਜਿਹੜੀ ਸਰੀਰਕ ਅਤੇ ਰੂਹਾਨੀ ਮੁਕਤੀ ਦੋਵਾਂ ਵਿੱਚ ਸ਼ਾਮਲ ਹੈ
 - a. ਉਤਪਤ 49:18
 - b. ਬਿਵਸਥਾ 32:15
 - c. 2 ਸਮੂਏਲ 23:5
 - d. ਜ਼ਬੂਰ 3:2,8; 22:1; 35:3; 62:2; 69:29; 70:5; 78:22; 80:3; 89:26; 91:16; 106:4; 140:7
 - e. ਯਸਾਯਾਹ 12:2; 33:2; 51:6,8; 52:7,10; 56:1; 59:11; 60:18; 62:1,11
4. ਸਰੀਰਕ ਅਤੇ ਅਧਿਆਤਮਿਕ ਦੋਵੇਂ ਛੁਟਕਾਰਿਆਂ ਦਾ ਵਿਚਾਰ ਯੂਨਾਹ 2: 9-10 ਵਿੱਚ ਸਪੱਸ਼ਟ ਤੌਰ ਤੇ ਮੌਜੂਦ ਹੈ
5. ਜਿੱਤ, ਕੂਚ 14:30; 15:2; 1 ਸਮੂਏਲ 14:45; ਜ਼ਬੂਰ 20:6; 21:5; 44:4-5; 68:19-20; 118:14,15,21; ਯਸਾਯਾਹ 12:2; ਹਬਾਕੂਕ 3:8
6. ਅਕਸਰ “ਅਨੰਦ” ਕਰਨਾ ਯਹੋਵਾਹ ਦੀ ਮੁਕਤੀ ਨਾਲ ਸੰਬੰਧਤ ਹੈ, 1 ਸਮੂਏਲ 2:1; ਯਸਾਯਾਹ 25:9; 26:1; ਜ਼ਬੂਰ 9:14; 13:5; 21:1; 35:9; 118:15,21

ਮੁਕਤੀ ਵਿੱਚ ਯਹੋਵਾਹ ਪਰਮੇਸ਼ਰ ਦੀ ਅਸਲ ਮਨਭਾਉਂਦੀ ਸੰਗਤ ਅਤੇ ਉਸ ਦੇ ਮਨੁੱਖੀ ਜੀਵਾਂ ਨਾਲ ਸੰਗਤੀ ਨੂੰ ਲਾਗੂ ਕਰਨਾ ਸ਼ਾਮਲ ਹੈ। ਇਸ ਵਿੱਚ ਨਿੱਜੀ ਅਤੇ ਸਮਾਜਕ ਸੰਪੂਰਨਤਾ ਸ਼ਾਮਲ ਹੈ।



NASB "ਉਹ ਸਾਰੇ ਜਿਹੜੇ ਵਿਸ਼ਵਾਸ ਕਰਦੇ ਹਨ "

NKJV "ਉਹਨਾਂ ਸਾਰਿਆਂ ਲਈ ਜੋ ਵਿਸ਼ਵਾਸ ਕਰਦੇ ਹਨ"

NRSV "ਉਹਨਾਂ ਸਾਰਿਆਂ ਲਈ ਜਿਹਨਾਂ ਕੋਲ ਵਿਸ਼ਵਾਸ ਹੈ "

TEV "ਜਿਹੜੇ ਵਿਸ਼ਵਾਸ ਕਰਦੇ ਹਨ "

ਖੁਸ਼ਖਬਰੀ ਸਾਰੇ ਮਨੁੱਖਾਂ ਲਈ ਹੈ (ਵਾਹ, ਮੈਨੂੰ ਇਹ ਸ਼ਬਦ ਕਿੰਨੇ ਵਧਿਆ ਲਗਦੇ ਹਨ “ਸਾਰੇ,” “ਜਿੰਨੇ ਵੀ,” ਸਾਰੇ,” ਰੋਮੀਆਂ 1: 5 ਤੇ ਨੋਟ ਨੂੰ ਦੇਖੋ, 6th ਹਿੱਸਾ), ਪਰ ਵਿਸ਼ਵਾਸ ਕਰਨਾ ਸਵੀਕਾਰ ਕਰਨ ਦੀ ਇੱਕ ਸ਼ਰਤ ਹੈ(ਦੇਖੋ, ਰਸੂਲਾਂ ਦੇ ਕਰਤੱਬ 16:30-31)। ਦੂਸਰਾ ਤੱਬਾ ਕਰਨਾ ਹੈ (ਦੇਖੋ ਮਰਕੁਸ 1:15; ਰਸੂਲਾਂ ਦੇ ਕਰਤੱਬ 3:16 ਅਤੇ 19; 20:21)। ਮਨੁੱਖਜਾਤੀ ਨਾਲ ਪਰਮੇਸ਼ਰ ਨੇਮ ਨਾਲ ਪੇਸ਼ ਆਉਂਦਾ ਹੈ। ਉਹ ਹਮੇਸ਼ਾਂ ਪਹਿਲ ਕਰਦਾ ਹੈ ਅਤੇ ਕਾਰਜ-ਸੂਚੀ ਤਹਿ ਕਰਦਾ ਹੈ (ਦੇਖੋ ਯੂਹੰਨਾ 6:44,65)। ਪਰ ਇੱਥੇ ਕਈ ਪਰਸਪਰ ਹਾਲਾਤ ਹਨ (ਰੋਮੀਆਂ ਨੂੰ 1:5, ਤੇ ਨੋਟ ਨੂੰ ਦੇਖੋ 4th ਹਿੱਸਾ)।

ਜਿਹੜਾ ਯੂਨਾਨੀ ਸ਼ਬਦ, “ਵਿਸ਼ਵਾਸ” ਇਥੇ ਅਨੁਵਾਦ ਕੀਤਾ ਗਿਆ ਹੈ ਉਹ ਅੰਗਰੇਜ਼ੀ ਸ਼ਬਦ “ਨਿਹਚਾ” ਜਾਂ “ਭਰੋਸਾ” ਵਿੱਚ ਵੀ ਅਨੁਵਾਦ ਕੀਤਾ ਜਾ ਸਕਦਾ ਹੈ। ਯੂਨਾਨੀ ਸ਼ਬਦ ਦਾ ਅਰਥ ਅੰਗਰੇਜ਼ੀ ਦੇ ਕਿਸੇ ਵੀ ਸ਼ਬਦ ਦੇ ਅਰਥ ਨਾਲੋਂ ਵੱਡਾ ਅਰਥ ਹੈ। ਧਿਆਨ ਦਿਓ ਕਿ ਇਹ ਵਰਤਮਾਨ ਕਾਲ ਕਿਦੂੰਤ ਹੈ। ਬਚਾਉਣ ਵਾਲਾ ਵਿਸ਼ਵਾਸ ਲਗਾਤਾਰ ਚਲਣ ਵਾਲਾ ਵਿਸ਼ਵਾਸ ਹੈ (ਦੇਖੋ 1 ਕੁਰਿੰਥੀਆਂ ਨੂੰ 1:18; 15:2; 2 ਕੁਰਿੰਥੀਆਂ ਨੂੰ 2:15; 1 ਥੱਸਲੁਨੀਕੀਆਂ 4:14)! ਰੋਮੀਆਂ ਨੂੰ 10:4 ਤੇ ਖਾਸ ਵਿਸ਼ੇ ਨੂੰ ਦੇਖੋ।

ਅਸਲ ਵਿੱਚ “ਵਿਸ਼ਵਾਸ” ਲਈ ਇਸ ਯੂਨਾਨੀ ਸ਼ਬਦ ਦੇ ਪਿੱਛੇ ਸੰਬੰਧਿਤ ਇਬਰਾਨੀ ਸ਼ਬਦਾਂ ਦਾ ਅਰਥ ਇੱਕ ਸਥਿਰ ਪੈਂਤੜਾ ਸੀ, ਇੱਕ ਆਦਮੀ ਜਿਸ ਦੇ ਪੈਰ ਅਲੱਗ ਅਲੱਗ ਸਨ ਤਾਂ ਜੋ ਉਹ ਆਸਾਨੀ ਨਾਲ ਹਿਲ ਨਾ ਜਾ ਸਕੇ। ਪੁਰਾਣੇ ਨੇਮ ਦਾ ਉਲਟ ਅਲੰਕਾਰ ਹੋਵੇਗਾ “ਮੇਰੇ ਪੈਰ ਚਿੱਕੜ ਵਿੱਚ ਸਨ” (ਜ਼ਬੂਰ 40:2), “ਮੇਰੇ ਪੈਰ ਫਿਸਲਣ” (ਜ਼ਬੂਰ 73:2)। ਇਬਰਾਨੀ ਸ਼ਬਦ, *emun* ਇਮੂਨ, *emunah* ਇਮੂਨਾਹ, *aman* ਅਮਨ, ਕਿਸੇ ਅਜਿਹੇ ਵਿਅਕਤੀ ਦੀ ਅਲੰਕਾਰਿਕ ਤੌਰ ਤੇ ਵਰਤੋਂ ਜਾਂਦੇ ਹਨ ਜੋ ਭਰੋਸੇਯੋਗ, ਵਫ਼ਾਦਾਰ ਜਾਂ ਭਰੋਸੇਯੋਗ ਸੀ। ਨਿਹਚਾ ਨੂੰ ਬਚਾਈ ਰੱਖਣਾ ਮਨੁੱਖਾਂ ਦੇ ਵਫ਼ਾਦਾਰ ਰਹਿਣ ਦੀ ਯੋਗਤਾ ਨੂੰ ਨਹੀਂ ਦਰਸਾਉਂਦਾ, ਪਰ ਪਰਮੇਸ਼ਰ ਦੇ! ਵਿਸ਼ਵਾਸੀਆਂ ਦੀਆਂ ਉਮੀਦਾਂ ਉਹਨਾਂ ਦੀਆਂ ਕਾਬਲੀਅਤਾਂ ਵਿਚ ਨਹੀਂ ਸਗੋਂ ਪਰਮੇਸ਼ਰ ਦੇ ਚਰਿੱਤਰ ਅਤੇ ਵਾਦਿਆਂ ਵਿਚ ਟਿਕੀਆਂ ਹੁੰਦੀਆਂ ਹਨ। ਇਹ ਉਸ ਦੀ ਵਿਸ਼ਵਾਸਯੋਗਤਾ, ਭਰੋਸੇਯੋਗਤਾ, ਉਸ ਦੇ ਵਾਅਦੇ ਹਨ! ਰੋਮੀਆਂ ਨੂੰ 1:5 ਤੇ ਖਾਸ ਵਿਸ਼ੇ ਨੂੰ ਦੇਖੋ

▣ "ਪਹਿਲਾਂ ਯਹੂਦੀਆਂ ਦੇ ਲਈ" ਇਸ ਦਾ ਕਾਰਨ ਰੋਮੀਆਂ 2: 9-10 ਅਤੇ 3: 1-20 ਵਿਚ ਸੰਖੇਪ ਵਿਚ ਵਿਚਾਰਿਆ ਗਿਆ ਹੈ ਅਤੇ ਰੋਮੀਆਂ 9-11 ਵਿਚ ਪੂਰੀ ਤਰ੍ਹਾਂ ਵਿਕਸਤ ਹੋਇਆ ਹੈ। ਇਹ ਮੱਤੀ 10: 6, 15:24; ਮਰਕੁਸ 7:27; ਯੂਹੰਨਾ 4:22 ਵਿਚ ਯਿਸੂ ਦੇ ਕਥਨ ਦੀ ਪਾਲਣਾ ਕਰਦਾ ਹੈ।

ਇਹ ਰੋਮ ਦੀ ਕਲੀਸੀਆ ਵਿੱਚ ਯਹੂਦੀ ਵਿਸ਼ਵਾਸੀਆਂ ਅਤੇ ਗੈਰ-ਯਹੂਦੀ ਵਿਸ਼ਵਾਸੀਆਂ ਵਿਚਲੀ ਅਗਵਾਈ ਦੀ ਈਰਖਾ ਨਾਲ ਸਬੰਧਤ ਹੋ ਸਕਦਾ ਹੈ।

1:17 " ਪਰਮੇਸ਼ਰ ਦੀ ਧਾਰਮਿਕਤਾ" ਇਸ ਪ੍ਰਸੰਗ ਵਿੱਚ ਇਹ ਮੁਹਾਵਰਾ (1) ਪਰਮੇਸ਼ਰ ਦੇ ਚਰਿੱਤਰ, ਅਤੇ (2) ਕਿਵੇਂ ਉਹ ਆਪਣਾ ਇਹ ਚਰਿੱਤਰ ਪਾਪੀ ਮਨੁੱਖਤਾ ਨੂੰ ਦਿੰਦਾ ਹੈ ਬਾਰੇ ਬਿਆਨ ਕਰਦਾ ਹੈ। ਯਹੂਸ਼ਲਮ ਬਾਈਬਲ ਅਨੁਵਾਦ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ “ਇਹ ਪਰਮੇਸ਼ਰ ਦੇ ਨਿਆਂ ਨੂੰ ਪਰਗਟ ਕਰਦਾ ਹੈ।” ਹਾਲਾਂਕਿ ਇਹ ਵਿਸ਼ਵਾਸੀ ਦੇ ਨੈਤਿਕ ਜੀਵਨ ਸ਼ੈਲੀ ਦਾ ਹਵਾਲਾ ਦਿੰਦਾ ਹੈ, ਇਹ ਮੁੱਖ ਤੌਰ ਤੇ ਧਰਮੀ ਜੱਜ ਦੇ ਸਾਹਮਣੇ ਉਸ ਦੀ ਕਾਨੂੰਨੀ ਸਥਿਤੀ ਬਾਰੇ ਚਿੰਤਤ ਹੈ। ਰਿਫੋਰਮੇਸ਼ਨ ਤੋਂ ਲੈਕੇ ਅੱਜ ਤੱਕ, ਡਿੱਗੀ ਹੋਈ ਮਨੁੱਖਤਾ, ਪਾਪੀ ਮਨੁੱਖਜਾਤੀ ਲਈ ਪਰਮੇਸ਼ਰ ਦੀ ਧਾਰਮਿਕਤਾ ਦੀ ਇਹ ਧਾਰਣਾ, “ਵਿਸ਼ਵਾਸ ਦੁਆਰਾ ਕਿਰਪਾ ਦੁਆਰਾ ਧਰਮੀ ਠਹਿਰਾਉਣ” (ਦੇਖੋ 2 ਕੁਰਿੰਥੀਆਂ 5:21; ਫਿਲਿੱਪੀਆਂ 3: 9) ਵਜੋਂ ਦਰਸਾਈ ਗਈ ਹੈ। ਇਹ ਹੀ ਉਹ ਆਈਤ ਹੈ ਜਿਸ ਨੇ ਮਾਰਟਿਨ ਲੂਥਰ ਦੇ ਜੀਵਨ ਨੂੰ ਅਤੇ ਧਰਮ ਸ਼ਾਸਤਰੀ ਗਿਆਨ ਨੂੰ ਬਦਲ ਦਿੱਤਾ!

ਪਰ, ਧਰਮੀ ਠਹਿਰਾਉਣ ਦਾ ਟੀਚਾ ਸੁੱਧੀਕਰਨ, ਮਸੀਹ ਵਰਗੇ ਹੋਣਾ, ਜਾਂ ਪਰਮੇਸ਼ਰ ਦਾ ਸਹੀ ਚਰਿੱਤਰ ਹੋਣਾ ਹੈ (ਦੇਖੋ ਰੋਮੀਆਂ ਨੂੰ 8:28-29; ਗਲਾਤੀਆਂ ਨੂੰ 4:19; ਅਫ਼ਸੀਆਂ ਨੂੰ 1:4; 2:10; 4:13; 1 ਥੱਸਲੁਨੀਕੀਆਂ 3:13; 4:3; 1 ਪਤਰਸ 1:15)। ਧਾਰਮਿਕਤਾ ਸਿਰਫ਼ ਇਕ ਕਾਨੂੰਨੀ ਐਲਾਨ ਨਹੀਂ ਹੈ, ਇਹ ਪਵਿੱਤਰ ਜੀਵਨ ਦੀ ਮੰਗ ਹੈ; ਮਨੁੱਖਜਾਤੀ ਵਿਚ ਪਰਮੇਸ਼ਰ ਦਾ ਅਕਸ ਕਾਰਜਸ਼ੀਲਤਾ ਨਾਲ ਬਹਾਲ ਕੀਤਾ ਜਾਣਾ ਹੈ (ਦੇਖੋ 2 ਕੁਰਿੰਥੀਆਂ ਨੂੰ 5:21)।

ਖਾਸ ਵਿਸ਼ਾ: ਧਾਰਮਿਕਤਾ

ਖਾਸ ਵਿਸ਼ਾ: ਧਾਰਮਿਕਤਾ

"ਧਾਰਮਿਕਤਾ" ਇਕ ਅਜਿਹਾ ਮਹੱਤਵਪੂਰਣ ਵਿਸ਼ਾ ਹੈ ਕਿ ਇਕ ਬਾਈਬਲ ਦੇ ਵਿਦਿਆਰਥੀ ਨੂੰ ਇਸ ਧਰਨਾ ਦਾ ਨਿੱਜੀ ਵਿਆਪਕ ਅਧਿਐਨ ਕਰਨਾ ਚਾਹੀਦਾ ਹੈ।

ਪੁਰਾਣੇ ਨੇਮ ਵਿਚ ਪਰਮੇਸ਼ਰ ਦੇ ਚਰਿੱਤਰ ਨੂੰ “ਅਨਿਆਈ” ਜਾਂ “ਧਰਮੀ” ਵਜੋਂ ਦਰਸਾਇਆ ਗਿਆ ਹੈ (ਕਿਰਿਆ, BDB 842, KB 1003; ਪੁਰਸ਼ ਨਾਂਵ, BDB 841, KB 1004; ਇਸਤਰੀ ਨਾਂਵ, BDB 842, KB 1006)। ਮੈਸੋਪੋਟਾਮੀਅਨ ਸ਼ਬਦ ਇਕ “ਨਦੀ ਦੇ ਕਾਨੇ” ਤੋਂ ਆਇਆ ਹੈ ਜੋ ਕੰਧ ਅਤੇ ਵਾੜ ਦੀ ਸਮਤਲ ਰੇਖਾ ਦੀ ਸਿੱਧਤਾ ਦਾ ਨਿਆਂ ਕਰਨ ਲਈ ਨਿਰਮਾਣ ਸੰਦ ਦੇ ਤੌਰ ਤੇ ਵਰਤਿਆ

ਜਾਂਦਾ ਸੀ। ਪਰਮੇਸ਼ਰ ਨੇ ਇਸ ਸ਼ਬਦ ਦੀ ਵਰਤੋਂ ਆਪਣੇ ਸੁਭਾਅ ਦੇ ਅਲੰਕਾਰਕ ਰੂਪ ਵਿਚ ਕੀਤੀ। ਉਹ ਇਕ ਸਿੱਧਾ ਕਿਨਾਰਾ (ਪੈਮਾਨਾ) ਹੈ ਜਿਸ ਦੁਆਰਾ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਹ ਧਾਰਣਾ ਪਰਮੇਸ਼ਰ ਦੀ ਧਾਰਮਿਕਤਾ ਦੇ ਨਾਲ ਉਸਦੇ ਨਿਆਂ ਦੇ ਅਧਿਕਾਰ ਨੂੰ ਦਰਸਾਉਂਦੀ ਹੈ।

ਮਨੁੱਖ ਨੂੰ ਪਰਮੇਸ਼ਰ ਦੇ ਸਰੂਪ ਵਿਚ ਸਿਰਜਿਆ ਗਿਆ ਸੀ (ਦੇਖੋ, ਉਤਪਤ 1:26-27; 5:1,3; 9:6)। ਮਨੁੱਖਜਾਤੀ ਨੂੰ ਪਰਮੇਸ਼ਰ ਨਾਲ ਸੰਗਤ ਲਈ ਸਿਰਜਿਆ ਗਿਆ ਸੀ (ਜਿਵੇਂ ਕਿ., ਉਤਪਤ 3:8)। ਸਾਰੀ ਸ੍ਰਿਸ਼ਟੀ ਪਰਮੇਸ਼ਰ ਅਤੇ ਮਨੁੱਖਜਾਤੀ ਦੇ ਆਪਸੀ ਸੰਵਾਦ ਲਈ ਇਕ ਅਵਸਥਾ ਜਾਂ ਪਿਛੋਕੜ ਹੈ। ਪਰਮੇਸ਼ਰ ਚਾਹੁੰਦਾ ਸੀ ਕਿ ਉਸਦੀ ਸਭ ਤੋਂ ਉੱਚੀ ਸਿਰਜਣਾ, ਮਨੁੱਖਜਾਤੀ, ਉਸ ਨੂੰ ਜਾਣੇ, ਉਸ ਨੂੰ ਪਿਆਰ ਕਰੇ, ਉਸ ਦੀ ਸੇਵਾ ਕਰੇ, ਉਸ ਵਰਗੀ ਹੋਵੇ! ਮਨੁੱਖਜਾਤੀ ਦੀ ਵਫ਼ਾਦਾਰੀ ਦੀ ਪਰਖ ਕੀਤੀ ਗਈ (ਉਤਪਤ 3) ਅਤੇ ਪਹਿਲਾ ਜੋੜਾ ਉਸ ਪਰਖ ਵਿਚ ਅਸਫਲ ਹੋਇਆ। ਇਸਦਾ ਨਤੀਜਾ ਇਹ ਹੋਇਆ ਕਿ ਪਰਮੇਸ਼ਰ ਅਤੇ ਮਨੁੱਖਜਾਤੀ ਦਾ ਆਪਸੀ ਰਿਸ਼ਤਾ ਟੁੱਟ ਗਿਆ (ਦੇਖੋ, ਰੋਮੀਆਂ 5:12-21)।

ਪਰਮੇਸ਼ਰ ਨੇ ਸੰਗਤੀ ਦੀ ਮੁਰੰਮਤ ਅਤੇ ਇਸ ਨੂੰ ਮੁੜ ਸਥਾਪਤ ਕਰਨ ਦਾ ਵਾਅਦਾ ਕੀਤਾ (ਦੇਖੋ, ਉਤਪਤ 3:15; ਦੇਖੋ ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਮੁਕਤੀ ਯੋਜਨਾ)। ਉਹ ਇਹ ਆਪਣੀ ਮਰਜ਼ੀ ਅਤੇ ਆਪਣੇ ਪੁੱਤਰ ਦੁਆਰਾ ਕਰਦਾ ਹੈ। ਮਨੁੱਖ ਇਸ ਦਰਾੜ ਨੂੰ ਸਹੀ ਕਰਨ ਦੇ ਅਯੋਗ ਸਨ (ਦੇਖੋ, ਰੋਮੀਆਂ 1:18-3:20; ਪ੍ਰਕਾਸ਼ ਦੀ ਪੇਥੀ 5)।

ਮਨੁੱਖ ਦੇ ਪਾਪ ਵਿਚ ਡਿੱਗਣ ਤੋਂ ਬਾਅਦ, ਬਹਾਲੀ ਵੱਲ ਪਰਮੇਸ਼ਰ ਦਾ ਪਹਿਲਾ ਕਦਮ ਉਸਦੇ ਸੱਦੇ ਅਤੇ ਮਨੁੱਖਤਾ ਦੀ ਤੋਬਾ, ਵਫ਼ਾਦਾਰੀ, ਆਗਿਆਕਾਰੀ ਦੀ ਪ੍ਰਤੀਕਿਰਿਆ ਦੇ ਅਧਾਰ ਤੇ ਵਾਚਾ ਦਾ ਸੰਕਲਪ ਸੀ (ਦੇਖੋ, ਯਿਰਮਿਯਾਹ 31:31-34; ਹਿਜ਼ਕੀਏਲ 36:22-38)। ਪਾਪ ਦੇ ਕਾਰਨ, ਮਨੁੱਖਜਾਤੀ ਢੁੱਕਵੇਂ ਕੰਮ ਲਈ ਅਯੋਗ ਸੀ (ਦੇਖੋ, ਰੋਮੀਆਂ 3:21-31; ਗਲਤੀਆਂ 3)। ਵਾਚਾ ਤੋੜਣ ਵਾਲੇ ਮਨੁੱਖਾਂ ਨੂੰ ਬਹਾਲ ਕਰਨ ਲਈ ਪਰਮੇਸ਼ਰ ਨੂੰ ਖੁਦ ਪਹਿਲ ਕਰਨੀ ਪਈ। ਉਸਨੇ ਇਹ ਇਸ ਤਰ੍ਹਾਂ ਕੀਤਾ

1. ਮਸੀਹ ਦੇ ਕੰਮ ਦੁਆਰਾ ਮਨੁੱਖਜਾਤੀ ਨੂੰ ਧਰਮੀ ਠਹਿਰਾਇਆ (ਅਰਥਾਤ., ਕਾਨੂੰਨੀ ਧਾਰਮਿਕਤਾ)
2. ਮਸੀਹ ਦੇ ਕੰਮ ਦੁਆਰਾ ਮਨੁੱਖਜਾਤੀ ਨੂੰ ਮੁਫਤ ਵਿਚ ਧਾਰਮਿਕਤਾ ਪ੍ਰਦਾਨ ਕਰਨਾ (ਅਰਥਾਤ., ਦੇਸ਼ੀ ਧਾਰਮਿਕਤਾ)
3. ਪਵਿੱਤਰ ਆਤਮਾ ਦਾ ਪ੍ਰਦਾਨ ਕਰਨਾ ਜੋ ਮਨੁੱਖਾਂ ਵਿਚ ਧਾਰਮਿਕਤਾ ਪੈਦਾ ਕਰਦਾ ਹੈ (ਅਰਥਾਤ., ਮਸੀਹ ਵਰਗੇ ਬਣਨਾ, ਪਰਮੇਸ਼ਰ ਦੇ ਸਰੂਪ ਦੀ ਬਹਾਲੀ)
4. ਅਦਨ ਦੇ ਬਾਗ ਦੀ ਸੰਗਤ ਨੂੰ ਬਹਾਲ ਕਰਨਾ (ਉਤਪਤ 1-2 ਦੀ ਪ੍ਰਕਾਸ਼ ਦੀ ਪੇਥੀ 21-22 ਨਾਲ ਤੁਲਨਾ)

ਪਰ, ਪਰਮੇਸ਼ਰ ਨੂੰ ਵਾਚਾ ਪ੍ਰਤੀ ਜਵਾਬ ਚਾਹੀਦਾ ਹੈ। ਪਰਮੇਸ਼ਰ ਫਰਮਾਉਂਦਾ (ਅਰਥਾਤ., ਮੁਫਤ ਵਿਚ ਦਿੰਦਾ ਹੈ, ਜਿਵੇਂ ਕਿ., ਰੋਮੀਆਂ 5:8; 6:23) ਅਤੇ ਪ੍ਰਦਾਨ ਕਰਦਾ ਹੈ, ਪਰ ਮਨੁੱਖਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਹੇਠਾਂ ਲਿਖਿਆ ਵਿਚ ਨਿਰੰਤਰ ਜਵਾਬ ਦੇਣਾ ਚਾਹੀਦਾ ਹੈ

1. ਤੋਬਾ
2. ਵਿਸ਼ਵਾਸ
3. ਆਗਿਆਕਾਰੀ ਦੀ ਜੀਵਨਸ਼ੈਲੀ
4. ਦ੍ਰਿੜ੍ਹਤਾ

ਇਸ ਲਈ, ਧਾਰਮਿਕਤਾ ਪਰਮੇਸ਼ਰ ਅਤੇ ਉਸਦੀ ਸਰਵਉੱਚ ਸਿਰਜਣਾ ਦੇ ਵਿਚਕਾਰ ਇਕ ਵਾਚਾ ਅਤੇ ਦੁਤਰਫਾ ਕੰਮ ਹੈ ਜੋ ਪਰਮੇਸ਼ਰ ਦੇ ਚਰਿੱਤਰ, ਮਸੀਹ ਦੇ ਕੰਮ, ਅਤੇ ਪਵਿੱਤਰ ਆਤਮਾ ਦੀ ਯੋਗਤਾ ਦੇ ਅਧਾਰ ਤੇ ਹੈ ਜਿਸ ਪ੍ਰਤੀ ਹਰੇਕ ਨੂੰ ਵਿਅਕਤੀਗਤ ਤੌਰ ਤੇ ਨਿਰੰਤਰ ਢੁੱਕਵੀਂ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਇਸ ਵਿਚਾਰ ਨੂੰ “ਕਿਰਪਾ ਤੋਂ ਵਿਸ਼ਵਾਸ ਦੇ ਰਾਹੀਂ ਦੇਸ਼ ਮੁਕਤ” ਕਿਹਾ ਜਾਂਦਾ ਹੈ (ਜਿਵੇਂ ਕਿ., ਅਫਸੀਆਂ 2:8-9)। ਇਹ ਵਿਚਾਰ ਇੰਜੀਲਾਂ ਵਿਚ ਪ੍ਰਗਟ ਹੋਇਆ ਹੈ, ਪਰ ਇਨ੍ਹਾਂ ਸ਼ਬਦਾਂ ਵਿਚ ਨਹੀਂ ਹੈ। ਇਹ ਮੁੱਖ ਤੌਰ ਤੇ

ਪੌਲੁਸ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ, ਜੋ ਯੂਨਾਨੀ ਸ਼ਬਦ “ਧਾਰਮਿਕਤਾ” ਨੂੰ ਇਸ ਦੇ ਵੱਖ-ਵੱਖ ਰੂਪਾਂ ਵਿਚ 100 ਤੋਂ ਵੀ ਵੱਧ ਵਾਰ ਵਰਤਦਾ ਹੈ।

ਪੌਲੁਸ, ਇਕ ਸਿਖਿਅਤ ਰੱਬੀ ਹੋਣ ਦੇ ਨਾਤੇ *ਡਿਕਾਇਓਸੁਨੇ dikaiosunē* ਸ਼ਬਦ ਦਾ ਇਸਤੇਮਾਲ ਯੂਨਾਨੀ ਸਹਿਤ ਦੇ ਭਾਵ ਵਿਚ ਨਹੀਂ ਪਰ ਇਬਰਾਨੀ ਸ਼ਬਦ *ਸਦੀਕ tsaddiq* ਦੇ ਭਾਵ ਵਿਚ ਕਰਦਾ ਹੈ ਜੋ ਸੇਪਟੁਜਿੰਟ ਵਿਚ ਹੈ। ਯੂਨਾਨੀ ਲਿਖਤਾਂ ਵਿਚ ਇਹ ਸ਼ਬਦ ਕਿਸੇ ਨਾਲ ਜੜਿਆ ਹੋਇਆ ਹੈ ਜਿਸਨੇ ਦੇਵਤੇ ਅਤੇ ਸਮਾਜ ਦੀਆਂ ਉਮੀਦਾਂ (ਜਿਵੇਂ ਕਿ., ਨੂਹ, ਅੱਯੂਬ) ਦੀ ਪਾਲਣਾ ਕੀਤੀ। ਇਬਰਾਨੀ ਅਰਥਾਂ ਵਿਚ ਇਹ ਹਮੇਸ਼ਾ ਵਾਰਾ ਦੇ ਰੂਪ ਵਿਚ ਬਣਦਾ ਹੈ (ਦੇਖੋ ਖਾਸ ਵਿਸ਼ਾ: ਵਾਰਾ)। ਯਹੋਵਾਹ ਇਕ ਧਰਮੀ ਅਤੇ ਨੈਤਿਕ ਪਰਮੇਸ਼ਰ ਹੈ। ਉਹ ਚਾਹੁੰਦਾ ਹੈ ਕਿ ਉਸਦੇ ਲੋਕ ਉਸਦੇ ਚਰਿੱਤਰ ਨੂੰ ਪ੍ਰਦਰਸ਼ਿਤ ਕਰਨ। ਛੁਟਕਾਰਾ ਪਾਉਣ ਵਾਲੀ ਮਨੁੱਖਜਾਤੀ ਇਕ ਨਵੀਂ ਸ੍ਰਿਸ਼ਟੀ ਬਣ ਜਾਂਦੀ ਹੈ (ਦੇਖੋ, 2 ਕੁਰਿੰਥੀਆਂ 5:17; ਗਲਤੀਆਂ 6:15)। ਇਸ ਨਵੀਨਤਾ ਦੇ ਨਤੀਜੇ ਵਜੋਂ ਭਗਤੀ ਕਰਨ ਦੀ ਇਕ ਨਵੀਂ ਜੀਵਨ ਸ਼ੈਲੀ ਮਿਲਦੀ ਹੈ (ਦੇਖੋ, ਮੱਤੀ 5-7; ਗਲਤੀਆਂ 5:22-24; ਯਾਕੂਬ; 1 ਯੂਹੰਨਾ)। ਇਸਰਾਏਲ ਪਰਮੇਸ਼ਰਤੰਤਰ ਸੀ, ਧਰਮ ਨਿਰਪੱਖ (ਸਮਾਜ ਦੇ ਨਿਯਮਾਂ) ਅਤੇ ਪਵਿੱਤਰ (ਪਰਮੇਸ਼ਰ ਦੀ ਇੱਛਾ) ਵਿਚਕਾਰ ਕੋਈ ਸਪੱਸ਼ਟ ਰੂਪ ਰੇਖਾ ਨਹੀਂ ਸੀ। ਇਹ ਫਰਕ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਵਿਚ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਜਾ ਰਹੇ “ਨਿਆਂ” (ਸਮਾਜ ਨਾਲ ਸੰਬੰਧਿਤ) ਅਤੇ “ਧਾਰਮਿਕਤਾ” (ਧਰਮ ਨਾਲ ਸੰਬੰਧਿਤ) ਵਜੋਂ ਦਰਸਾਇਆ ਗਿਆ ਹੈ।

ਯਿਸੂ ਦਾ ਸੁਸਮਾਚਾਰ (ਖੁਸ਼ਖਬਰੀ) ਇਹ ਹੈ ਕਿ ਪਾਪੀ ਮਨੁੱਖਜਾਤੀ ਨੂੰ ਪਰਮੇਸ਼ਰ ਨਾਲ ਸੰਗਤ ਵਿਚ ਬਹਾਲ ਕੀਤਾ ਗਿਆ ਹੈ। ਇਹ ਪਿਤਾ ਦੇ ਪਿਆਰ, ਦਯਾ, ਅਤੇ ਕਿਰਪਾ; ਪੁੱਤਰ ਦੇ ਜੀਵਨ, ਮੌਤ ਅਤੇ ਪੁਨਰ-ਉਥਾਨ; ਪਵਿੱਤਰ ਆਤਮਾ ਦੀ ਪ੍ਰੇਰਣਾ ਅਤੇ ਖੁਸ਼ਖਬਰੀ ਲਈ ਖਿੱਚ ਨਾਲ ਪੂਰਾ ਕੀਤਾ ਗਿਆ ਹੈ। ਦੇਸ਼-ਮੁਕਤੀ ਪਰਮੇਸ਼ਰ ਦਾ ਇਕ ਅਜ਼ਾਦ ਕੰਮ ਹੈ, ਪਰ ਇਸ ਵਿਚ ਭਗਤੀ ਹੋਣਾ ਲਾਜ਼ਮੀ ਹੈ (ਆਗਸਟੀਨ ਦੀ ਸਥਿਤੀ, ਜੋ ਪੁਨਰਗਠਨ ਦੇ ਖੁਸ਼ਖਬਰੀ ਦੇ ਮੁਫਤ ਹੋਣ ਤੇ ਜ਼ੋਰ ਅਤੇ ਰੋਮਨ ਕੈਥੋਲਿਕ ਦੇ ਪਿਆਰ ਅਤੇ ਵਫ਼ਾਦਾਰੀ ਦੇ ਬਲਦੇ ਜੀਵਨ ਤੇ ਜ਼ੋਰ ਦੇਹਾਂ ਨੂੰ ਦਰਸਾਉਂਦੀ ਹੈ)। ਪੁਨਰਗਠਨ ਵਾਲਿਆਂ ਲਈ “ਪਰਮੇਸ਼ਰ ਦੀ ਧਾਰਮਿਕਤਾ” ਸ਼ਬਦ ਇਕ ਬਾਹਰਮੁਖੀ ਸੰਬੰਧਕ ਹੈ (ਅਰਥਾਤ., ਪਾਪੀ ਮਨੁੱਖਜਾਤੀ ਨੂੰ ਪਰਮੇਸ਼ਰ ਲਈ ਪ੍ਰਵਾਨ ਕਰਨ ਦੀ ਕਿਰਿਆ [ਸਥਿਤੀ ਦੀ ਪਵਿੱਤਰਤਾਈ], ਜਦ ਕਿ ਕੈਥੋਲਿਕ ਲਈ ਇਹ ਅੰਤਰਮੁਖੀ ਸੰਬੰਧਕ ਹੈ, ਜੋ ਪਰਮੇਸ਼ਰ ਵਾਰ ਹੋਰ ਬਣਨ ਦੀ ਪ੍ਰਕਿਰਿਆ ਹੈ [ਤਜਰਬੇਕਾਰ ਪ੍ਰਗਤੀਸ਼ੀਲ ਪਵਿੱਤਰਤਾਈ]। ਅਸਲ ਵਿਚ ਇਹ ਦੋਵੇਂ ਹੀ ਹਨ!!)

ਮੇਰੇ ਖਿਆਲ ਵਿਚ ਉਤਪਤ 4 ਤੋਂ ਪ੍ਰਕਾਸ਼ ਦੀ ਪੋਥੀ 20 ਦੀ ਸਾਰੀ ਬਾਈਬਲ ਅਦਨ ਦੀ ਸੰਗਤੀ ਨੂੰ ਬਹਾਲ ਕਰਨ ਦਾ ਇਕ ਲਿਖਤੀ ਪ੍ਰਮਾਣ ਹੈ। ਬਾਈਬਲ ਧਰਤੀ ਉੱਤੇ ਪਰਮੇਸ਼ਰ ਅਤੇ ਮਨੁੱਖਤਾ ਦੀ ਸੰਗਤੀ ਨਾਲ ਸ਼ੁਰੂ ਹੁੰਦੀ ਹੈ (ਉਤਪਤ 1-2) ਅਤੇ ਬਾਈਬਲ ਇਸੇ ਹੀ ਸੰਗਤੀ ਨਾਲ ਖਤਮ ਹੁੰਦੀ ਹੈ (ਪ੍ਰਕਾਸ਼ ਦੀ ਪੋਥੀ 21-22)। ਪਰਮੇਸ਼ਰ ਦਾ ਸਰੂਪ ਅਤੇ ਉਦੇਸ਼ ਮੁੜ ਸਥਾਪਿਤ ਹੋਵੇਗਾ!

ਉਪਰੋਕਤ ਵਿਚਾਰ-ਵਟਾਂਦਰੇ ਨੂੰ ਦਸਤਾਵੇਜ਼ ਬਣਾਉਣ ਲਈ, ਯੂਨਾਨੀ ਸ਼ਬਦ ਸਮੂਹ ਨੂੰ ਦਰਸਾਉਂਦੇ ਹੇਠਾਂ ਚੁਣੇ ਗਏ ਨਵੇਂ ਨੇਮ ਦੇ ਹਵਾਲਿਆਂ ਨੂੰ ਨੋਟ ਕਰੋ।

1. ਪਰਮੇਸ਼ਰ ਧਰਮੀ ਹੈ (ਅਕਸਰ ਪਰਮੇਸ਼ਰ ਨਿਆਂ ਕਰਨ ਵਾਲੇ ਵਜੋਂ ਜੁੜਿਆ ਹੁੰਦਾ ਹੈ)
 - a. ਰੋਮੀਆਂ 3:26
 - b. 2 ਥੱਸਲੁਨੀਕੀਆਂ 1:5-6
 - c. 2 ਤਿਮੋਥਿਉਸ 4:8
 - d. ਪ੍ਰਕਾਸ਼ ਦੀ ਪੋਥੀ 16:5
2. ਯਿਸੂ ਧਰਮੀ ਹੈ
 - a. ਰਸੂਲਾਂ ਦੇ ਕਰਤੱਬ 3:14; 7:52; 22:14 (ਮਸੀਹ ਦਾ ਸਿਰਲੇਖ)
 - b. ਮੱਤੀ 27:19
 - c. 1 ਯੂਹੰਨਾ 2:1,29; 3:7

3. ਪਰਮੇਸ਼ਰ ਦੀ ਇੱਛਾ ਉਸਦੀ ਸਿਰਜਣਾ ਲਈ ਧਾਰਮਿਕਤਾ ਹੈ
 - a. ਲੇਵੀਆਂ 19:2
 - b. ਮੱਤੀ 5:48 (ਦੇਖੋ, 5:17-20)
4. ਧਾਰਮਿਕਤਾ ਪ੍ਰਦਾਨ ਕਰਨ ਅਤੇ ਪੈਦਾ ਕਰਨ ਲਈ ਪਰਮੇਸ਼ਰ ਦੇ ਸਾਧਨ
 - a. ਰੋਮੀਆਂ 3:21-31
 - b. ਰੋਮੀਆਂ 4
 - c. ਰੋਮੀਆਂ 5:6-11
 - d. ਗਲਤੀਆਂ 3:6-14
5. ਪਰਮੇਸ਼ਰ ਦੁਆਰਾ ਦਿੱਤੀ ਗਈ
 - a. ਰੋਮੀਆਂ 3:24; 6:23
 - b. 1 ਕੁਰਿੰਥੀਆਂ 1:30
 - c. ਅਫਸੀਆਂ 2:8-9
6. ਵਿਸ਼ਵਾਸ ਨਾਲ ਪ੍ਰਾਪਤ ਕੀਤਾ
 - a. ਰੋਮੀਆਂ 1:17; 3:22,26; 4:3,5,13; 9:30; 10:4,6,10
 - b. 2 ਕੁਰਿੰਥੀਆਂ 5:7,21
7. ਪੁੱਤਰ ਦੇ ਕੰਮਾਂ ਦੁਆਰਾ
 - a. ਰੋਮੀਆਂ 5:21
 - b. 2 ਕੁਰਿੰਥੀਆਂ 5:21
 - c. ਫਿਲਿੱਪੀਆਂ 2:6-11
8. ਪਰਮੇਸ਼ਰ ਦੀ ਇੱਛਾ ਹੈ ਉਸਦੇ ਲੋਕ ਧਾਰਮਿਕ ਹੋਣ
 - a. ਮੱਤੀ 5:3-48; 7:24-27
 - b. ਰੋਮੀਆਂ 2:13; 5:1-5; 6:1-23
 - c. ਅਫਸੀਆਂ 1:4; 2:10
 - d. 1 ਤਿਮੋਥਿਉਸ 6:11
 - e. 2 ਤਿਮੋਥਿਉਸ 2:22; 3:16
 - f. 1 ਯੂਹੰਨਾ 3:7
 - g. 1 ਪਤਰਸ 2:24
9. ਪਰਮੇਸ਼ਰ ਧਾਰਮਿਕਤਾ ਨਾਲ ਸੰਸਾਰ ਦਾ ਨਿਆਂ ਕਰੇਗਾ
 - a. ਰਸੂਲਾਂ ਦੇ ਕਰਤੱਬ 17:31
 - b. 2 ਤਿਮੋਥਿਉਸ 4:8

ਧਾਰਮਿਕਤਾ ਪਰਮੇਸ਼ਰ ਦਾ ਚਰਿੱਤਰ ਹੈ, ਜੋ ਮਸੀਹ ਦੁਆਰਾ ਪਾਪੀ ਮਨੁੱਖਜਾਤੀ ਨੂੰ ਮੁਫਤ ਦਿੱਤਾ ਗਿਆ ਹੈ। ਇਹ ਹੈ

1. ਪਰਮੇਸ਼ਰ ਦਾ ਫਰਮਾਨ
2. ਪਰਮੇਸ਼ਰ ਦਾ ਤੇਹਫਾ
3. ਮਸੀਹ ਦਾ ਕੰਮ

4. ਜੀਉਣ ਲਈ ਜੀਵਨ

ਇਹ ਇਕ ਧਰਮੀ ਬਣਨ ਦੀ ਪ੍ਰਕਿਰਿਆ ਵੀ ਹੈ ਜੋ ਜ਼ੋਰਦਾਰ ਢੰਗ ਨਾਲ ਅਤੇ ਦ੍ਰਿੜ੍ਹਤਾ ਨਾਲ ਕੀਤੀ ਜਾਣੀ ਚਾਹੀਦੀ ਹੈ, ਜੋ ਇਕ ਦਿਨ ਯਿਸੂ ਦੇ ਦੂਸਰੀ ਵਾਰ ਆਉਣ ਤੇ ਖਤਮ ਹੋ ਜਾਵੇਗੀ। ਮੁਕਤੀ ਵੇਲੇ ਪਰਮੇਸ਼ਰ ਨਾਲ ਸੰਗਤ ਮੁੜ ਬਹਾਲ ਕੀਤੀ ਜਾਂਦੀ ਹੈ ਪਰ ਮੌਤ ਜਾਂ ਪਰੋਸਿਆ *Parousia* ਵੇਲੇ ਉਸ ਨਾਲ ਆਹਮੇ-ਸਾਹਮਣੇ ਮੁਲਾਕਾਤ ਲਈ (ਦੇਖੋ, 1 ਯੂਹੰਨਾ 3:2) ਸਾਰੀ ਉਮਰ ਵਿਚ ਅੱਗੇ ਵੱਧਦੀ ਹੈ!

ਇਸ ਵਿਚਾਰ-ਵਟਾਂਦਰੇ ਨੂੰ ਸਮਾਪਤ ਕਰਨ ਲਈ ਇੱਥੇ ਇਹ ਵਧੀਆ ਹਵਾਲਾ ਹੈ। ਇਹ *Dictionary of Paul and His Letters*, IVP ਤੋਂ ਲਿਆ ਗਿਆ ਹੈ।

"ਕੈਲਵਿਨ, ਲੂਥਰ ਨਾਲੋਂ ਕਿਤੇ ਜ਼ਿਆਦਾ, ਪਰਮੇਸ਼ਰ ਦੀ ਧਾਰਮਿਕਤਾ ਦੇ ਰਿਸ਼ਤੇਦਾਰੀ ਪਹਿਲੂ ਉੱਤੇ ਜ਼ੋਰ ਦਿੰਦਾ ਹੈ। ਪਰਮੇਸ਼ਰ ਦੀ ਧਾਰਮਿਕਤਾ ਪ੍ਰਤੀ ਲੂਥਰ ਦਾ ਵਿਚਾਰ ਮੁਕਤੀ ਦਾ ਪਹਿਲੂ ਹੈ। ਕੈਲਵਿਨ ਸੰਚਾਰ ਦੇ ਅਸਚਰਜ ਸੁਭਾਅ ਜਾਂ ਸਾਨੂੰ ਪਰਮੇਸ਼ਰ ਦੀ ਧਾਰਮਿਕਤਾ ਪ੍ਰਦਾਨ ਕਰਨ ਉੱਤੇ ਜ਼ੋਰ ਦਿੰਦਾ ਹੈ" (ਪੰਨਾ 834)।

ਮੇਰੇ ਲਈ ਵਿਸ਼ਵਾਸੀ ਦੇ ਪਰਮੇਸ਼ਰ ਨਾਲ ਸੰਬੰਧ ਦੇ ਤਿੰਨ ਪਹਿਲੂ ਹਨ।

1. ਸੁਸਮਾਚਾਰ ਇਕ ਵਿਅਕਤੀ ਹੈ (ਪੂਰਬੀ ਕਲੀਸਿਯਾ ਅਤੇ ਕੈਲਵਿਨ ਤੇ ਜ਼ੋਰ)
2. ਸੁਸਮਾਚਾਰ ਇਕ ਸੱਚਾਈ ਹੈ (ਆਗਸਟੀਨ ਅਤੇ ਲੂਥਰ ਤੇ ਜ਼ੋਰ)
3. ਸੁਸਮਾਚਾਰ ਬਦਲਿਆ ਹੋਇਆ ਜੀਵਨ ਹੈ (ਕੈਥੋਲਿਕ ਜ਼ੋਰ)

ਇਹ ਸਾਰੇ ਸੱਚੇ ਹਨ ਅਤੇ ਤੰਦਰੁਸਤ, ਚੰਗੀ, ਬਾਈਬਲ ਦੀ ਮਸੀਹਤ ਲਈ ਇਕੱਠੇ ਹੋਣੇ ਚਾਹੀਦੇ ਹਨ। ਜੇਕਰ ਕਿਸੇ ਤੇ ਵੀ ਜ਼ਿਆਦਾ ਜ਼ੋਰ ਪਾਇਆ ਜਾਂਦਾ ਜਾਂ ਤੁੱਛ ਸਮਝਿਆ ਜਾਂਦਾ ਹੈ ਤਾਂ ਸਮੱਸਿਆਵਾਂ ਆਉਂਦੀਆਂ ਹਨ।

ਸਾਨੂੰ ਯਿਸੂ ਦਾ ਸਵਾਗਤ ਕਰਨਾ ਚਾਹੀਦਾ ਹੈ!

ਸਾਨੂੰ ਸੁਸਮਾਚਾਰ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ!

ਸਾਨੂੰ ਯਿਸੂ ਵਰਗੇ ਬਣਨਾ ਚਾਹੀਦਾ ਹੈ!

NASB, NKJV "ਵਿਸ਼ਵਾਸ ਤੋਂ ਵਿਸ਼ਵਾਸ "

NRSV "ਵਿਸ਼ਵਾਸ ਦੁਆਰਾ ਵਿਸ਼ਵਾਸ ਲਈ"

TEV "ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹ ਵਿਸ਼ਵਾਸ ਦੁਆਰਾ ਹੈ"

NJB "ਇਹ ਦਿਖਾਉਂਦਾ ਹੈ ਕਿ ਵਿਸ਼ਵਾਸ, ਵਿਸ਼ਵਾਸ ਦੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ "

ਇਸ ਵਾਕ ਵਿੱਚ ਦੋ ਸੰਬੰਧਕ ਹਨ, ਏਕ *ek* ਅਤੇ ਈਸ *eis*, ਜੋ ਇੱਕ ਤਬਦੀਲੀ ਜਾਂ ਵਿਕਾਸ ਨੂੰ ਦਰਸਾਉਂਦਾ ਹੈ। ਉਹ ਇਸੇ ਢਾਂਚੇ ਨੂੰ He 2 ਕੁਰਿੰਥੀਆਂ ਨੂੰ 2:16 ਅਤੇ 2 ਕੁਰਿੰਥੀਆਂ ਨੂੰ 3:18 ਵਿੱਚ *apo* ਅਤੇ ਈਸ *eis* ਲਈ ਕਰਦਾ ਹੈ। ਮਸੀਹਤ ਇੱਕ ਵਰਦਾਨ ਹੈ ਜੋ ਕਿ ਇੱਕ ਜੀਵਨ ਸ਼ੈਲੀ ਬਣਨਾ ਚਾਹੀਦਾ ਹੈ।

ਇਸ ਵਾਕੰਸ਼ ਨੂੰ ਅਨੁਵਾਦ ਕਰਨ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। Williams NT ਇਸ ਦਾ ਅਨੁਵਾਦ ਇਸ ਤਰ੍ਹਾਂ ਕਰਦੇ ਹਨ "ਵਿਸ਼ਵਾਸ ਦਾ ਉਹ ਤਰੀਕਾ ਜੋ ਮਹਾਨ ਵਿਸ਼ਵਾਸ ਵੱਲ ਅਗਵਾਈ ਕਰਦਾ ਹੈ।" ਇਸ ਦੇ ਮੁੱਖ ਧਰਮ ਸ਼ਾਸਤਰੀ ਬਿੰਦੂ ਹਨ

1. ਵਿਸ਼ਵਾਸ ਪਰਮੇਸ਼ਰ ਵੱਲੋਂ ਆਉਂਦਾ ਹੈ ("ਪ੍ਰਕਾਸ਼")
2. ਮਨੁੱਖਜਾਤੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਲਗਾਤਾਰ ਦਿੰਦੇ ਰਹਿਣਾ ਚਾਹੀਦਾ ਹੈ
3. ਵਿਸ਼ਵਾਸ ਦਾ ਨਤੀਜਾ ਚੰਗੇ ਜੀਵਨ ਵਿੱਚ ਨਿਕਲਣਾ ਚਾਹੀਦਾ ਹੈ

ਇਕ ਗੱਲ ਪੱਕੀ ਹੈ, ਮਸੀਹ ਵਿਚ “ਵਿਸ਼ਵਾਸ” ਬਹੁਤ ਜ਼ਰੂਰੀ ਹੈ (ਦੇਖੋ ਰੋਮੀਆਂ ਨੂੰ 5:1; ਫਿਲਿੱਪੀਆਂ ਨੂੰ 3:9)। ਪਰਮੇਸ਼ਰ ਦੀ ਮੁਕਤੀ ਦੀ ਪੇਸ਼ਕਸ਼ ਵਿੱਚ ਵਿਸ਼ਵਾਸ ਇੱਕ ਸ਼ਰਤ ਹੈ (ਦੇਖੋ ਮਰਕੁਸ 1:15; ਯੂਹੰਨਾ 1:12; 3:16; ਰਸੂਲਾਂ ਦੇ ਕਰਤੱਬ 3:16 ਅਤੇ 19; 20:21)। ਰੋਮੀਆਂ ਨੂੰ 1:5; ਅਤੇ 10:4 ਤੇ ਖਾਸ ਵਿਸ਼ੇ ਨੂੰ ਦੇਖੋ।

- NASB "ਪਰ ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ"
 NKJV "ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ"
 NRSV "ਜਿਹੜਾ ਧਰਮੀ ਹੈ ਉਹ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ "
 TEV "ਉਹ ਜਿਹੜਾ ਪਰਮੇਸ਼ਰ ਨਾਲ ਧਰਮੀ ਹੈ ਉਹ ਨਿਹਚਾ ਨਾਲ ਜੀਵੇਗਾ"
 NJB "ਧਰਮੀ ਵਿਅਕਤੀ ਆਪਣਾ ਜੀਵਨ ਵਿਸ਼ਵਾਸ ਦੁਆਰਾ ਜੀਉਂਦਾ ਹੈ"

ਇਹ ਹਵਾਲਾ ਹਬਾਬੁਕ 2:4 ਦਾ ਸੀ, ਨਾ ਕਿ Masoretic Text (MT) ਜਾਂ Septuagint (LXX) ਦਾ। ਪੁਰਾਣੇ ਨੇਮ ਵਿੱਚ “ਵਿਸ਼ਵਾਸ” ਦਾ ਵਿਸਤ੍ਰਿਤ ਰੂਪਕ ਅਰਥ “ਭਰੋਸੇਯੋਗਤਾ,” “ਵਫ਼ਾਦਾਰੀ,” ਜਾਂ “ਇਮਾਨਦਾਰੀ ਸੀ। ਬਚਾਉਣ ਵਾਲਾ ਵਿਸ਼ਵਾਸ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਤੇ ਅਧਾਰਤ ਹੈ (ਦੇਖੋ ਰੋਮੀਆਂ ਨੂੰ 3:5,21,22,25,26)। ਪਰ, ਮਨੁੱਖੀ ਵਫ਼ਾਦਾਰੀ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਮਨੁੱਖ ਨੇ ਪਰਮੇਸ਼ਰ ਦੇ ਪ੍ਰਬੰਧ ਵਿਚ ਭਰੋਸਾ ਕੀਤਾ ਹੈ। ਪੁਰਾਣੇ ਨੇਮ ਦਾ ਇਹੀ ਹਵਾਲਾ ਗਲਾਤੀਆਂ 3:11 ਅਤੇ ਇਬਰਾਨੀਆਂ 10:38 ਵਿੱਚ ਦਿੱਤਾ ਗਿਆ ਹੈ। ਅਗਲੀ ਸਾਹਿਤਕ ਇਕਾਈ, ਰੋਮੀਆਂ 1: 18-3: 20, ਪਰਮੇਸ਼ਰ ਦੀ ਵਫ਼ਾਦਾਰੀ ਦੇ ਉਲਟ ਦੱਸਦੀ ਹੈ।

ਇਹ ਸੂਚੀਬੱਧ ਕਰਨਾ ਮਦਦਗਾਰ ਹੋ ਸਕਦਾ ਹੈ ਕਿ ਕਈ ਆਧੁਨਿਕ ਟੀਕਾਕਾਰ ਅਗਲੀ ਸਾਹਿਤਕ ਇਕਾਈ ਦੇ ਅਖੀਰਲੇ ਭਾਗ ਨੂੰ ਕਿਵੇਂ ਸਮਝਦੇ ਹਨ।

1. Vaughan: "ਵਿਸ਼ਵਾਸ ਵਿੱਚ ਸ਼ੁਰੂ ਕਰਦਾ ਹੈ ਅਤੇ ਵਿਸ਼ਵਾਸ ਵਿੱਚ ਹੀ ਅੰਤ ਕਰਦਾ ਹੈ"
2. Hodge: "ਕੇਵਲ ਵਿਸ਼ਵਾਸ ਦੁਆਰਾ "
3. Barrett: "ਕੇਵਲ ਵਿਸ਼ਵਾਸ ਦੇ ਅਧਾਰ ਤੇ"
4. Knox: "ਕੇਵਲ ਵਿਸ਼ਵਾਸ ਹੀ"
5. Stagg: "ਵਿਸ਼ਵਾਸ ਦੁਆਰਾ"

ਰੋਮੀਆਂ 1:18 - 23

¹⁸ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ। ¹⁹ਕਿਉਂ ਜੋ ਪਰਮੇਸ਼ੁਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੇ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ। ²⁰ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ, ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ। ²¹ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨੁਰੇ ਹੋ ਗਏ। ²²ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ। ²³ਅਤੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੋਪਾਇਆਂ

ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਦੇ ਰੂਪ ਵਿੱਚ ਬਦਲ ਦਿੱਤਾ।

1:18 "ਕਿਉਂਕਿ" ਧਿਆਨ ਦਿਓ ਕਿ ਆਇਤਾਂ 17-18 ਦੇ ਵਿਸ਼ਾ ਕਥਨ ਵਿਚ *ਗਾਰ gar* ਦੀ ਕਿੰਨੀ ਵਾਰ ਵਰਤੋਂ ਕੀਤੀ ਗਈ ਹੈ —ਤਿੰਨ ਵਾਰ, ਅਤੇ ਹੁਣ ਪੌਲੁਸ ਦੇ ਖੁਸ਼ਖਬਰੀ ਦੇ ਪਹਿਲੇ ਬਿੰਦੂ ਨੂੰ ਪੇਸ਼ ਕਰਦਾ ਹੈ (ਰੋਮੀਆਂ ਨੂੰ 1:18-3:31), ਜੋ ਪਰਮੇਸ਼ਰ ਦੀ ਮੁਕਤੀ ਦੀ ਸ਼ਕਤੀ ਦੇ ਉਲਟ ਹੈ (ਰੋਮੀਆਂ ਨੂੰ 1:16-17)।

▣ "ਪਰਮੇਸ਼ਰ ਦਾ ਕ੍ਰੋਧ" ਆਇਤਾਂ 18-23 ਪੌਲੁਸ ਦੇ ਜ਼ਮਾਨੇ ਦੀ ਝੂਠੀ ਦੁਨੀਆਂ ਨੂੰ ਦਰਸਾਉਂਦਾ ਹੈ। ਪੌਲੁਸ ਦਾ ਝੂਠੀ ਦੁਨੀਆਂ ਦੀ ਵਿਸ਼ੇਸ਼ਤਾਵਾਂ ਯਹੂਦੀ ਸਾਹਿਤ ਵਿਚ ਵੀ ਪਾਈਆਂ ਜਾਂਦੀਆਂ ਹਨ (ਦੇਖੋ *Wisdom of Solomon* 13:1ff. and *Letter of Aristeas*, 134-38) ਅਤੇ ਇਥੋਂ ਤਕ ਕਿ ਯੂਨਾਨੀ ਅਤੇ ਰੋਮ ਦੀਆਂ ਨੈਤਿਕ ਲਿਖਤਾਂ ਵਿਚ ਵੀ। ਉਹੀ ਬਾਈਬਲ ਜੋ ਸਾਨੂੰ ਪਰਮੇਸ਼ਰ ਦੇ ਪਿਆਰ ਬਾਰੇ ਦੱਸਦੀ ਹੈ ਉਹ ਉਸ ਦੇ ਕ੍ਰੋਧ ਨੂੰ ਵੀ ਦਰਸਾਉਂਦੀ ਹੈ (ਦੇਖੋ ਰੋਮੀਆਂ ਨੂੰ 1:23-32; 2:5,8; 3:5; 4:15; 5:9; 9:22; 12:19; 13:4-5)।

ਕ੍ਰੋਧ ਅਤੇ ਪਿਆਰ ਦੋਵੇਂ ਮਨੁੱਖੀ ਸ਼ਬਦ ਹਨ ਜੋ ਪਰਮੇਸ਼ਰ ਤੇ ਲਾਗੂ ਕੀਤੇ ਗਏ ਹਨ। ਉਹ ਇਸ ਸੱਚਾਈ ਦਾ ਪ੍ਰਗਟਾਵਾ ਕਰਦੇ ਹਨ ਕਿ ਪਰਮੇਸ਼ਰ ਦਾ ਇਕ ਤਰੀਕਾ ਹੈ ਉਹ ਚਾਹੁੰਦਾ ਹੈ ਕਿ ਵਿਸ਼ਵਾਸੀ ਉਸ ਨੂੰ ਉੱਤਰ ਦੇਣ ਅਤੇ ਆਪਣਾ ਜੀਵਨ ਜੀਉਣ। ਕਿਸੇ ਵਿਅਕਤੀ ਦਾ ਪਰਮੇਸ਼ਰ ਦੀ ਇੱਛਾ ਨੂੰ ਜਾਣਬੁਝ ਕੇ ਰੱਦ ਕਰਨ ਦਾ (ਮਸੀਹ ਦੀ ਖੁਸ਼ਖਬਰੀ) ਇਕ ਨਤੀਜਾ ਨਿਕਲਦਾ ਹੈ, ਜਿਵੇਂ ਇਸ ਆਇਤ ਵਿੱਚ ਹੈ ਅਤੇ ਭਵਿੱਖ ਵਿੱਚ (ਦੇਖੋ ਰੋਮੀਆਂ ਨੂੰ 2:5)। ਪਰ, ਪਰਮੇਸ਼ਰ ਨੂੰ ਨਿਰਪੱਖ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਨਿਆਂ ਉਸ ਦਾ ਕੰਮ ਹੈ (ਦੇਖੋ ਯਸਾਯਾਹ 28:21ff)। ਪਿਆਰ ਉਸ ਦਾ ਚਰਿੱਤਰ ਹੈ, ਤੁਲਨਾ ਕਰੋ ਬਿਵਸਥਾ 5:9 ਤੋਂ 5:10; 7:9 ਤਕ। ਨਿਆਂ ਅਤੇ ਦਇਆ ਉਸ ਵਿੱਚ ਮੌਜੂਦ ਹੈ। ਪਰ ਫਿਰ ਵੀ ਸਾਰੇ ਉਸ ਨੂੰ ਆਪਣਾ ਨਿਆਂ ਦੇਣਗੇ (ਦੇਖੋ ਉਪਦੇਸ਼ਕ 12:13-14; ਗਲਾਤੀਆਂ ਨੂੰ 6:7), ਮਸੀਹੀ ਲੋਕ ਵੀਨਿਆਂ ਦੇਣਗੇ (ਦੇਖੋ ਰੋਮੀਆਂ ਨੂੰ 14:10-12; 2 ਕੁਰਿੰਥੀਆਂ ਨੂੰ 5:10)।

ਖਾਸ ਵਿਸ਼ਾ: ਪਰਮੇਸ਼ਰ ਦਾ ਮਨੁੱਖੀ ਵਰਣਨ (ਮਾਨਵੀਰੂਪ)

ਖਾਸ ਵਿਸ਼ਾ: ਪਰਮੇਸ਼ਰ ਦਾ ਮਨੁੱਖੀ ਵਰਣਨ

I. ਇਸ ਪ੍ਰਕਾਰ ਦੀ ਭਾਸ਼ਾ (ਪਰਮੇਸ਼ਰ ਦਾ ਮਨੁੱਖੀ ਵਰਣਨ) ਪੁਰਾਣੇ ਨੇਮ ਵਿੱਚ ਬਹੁਤ ਆਮ ਹੈ (ਕੁਝ ਉਦਾਹਰਨਾ)

A. ਸਰੀਰ ਦੇ ਹਿੱਸੇ

1. ਅੱਖਾਂ – ਉਤਪਤ 1:4,31; 6:8; ਕੂਚ 33:17; ਗਿਣਤੀ 14:14; ਬਿਵਸਥਾ 11:12; ਜ਼ਕਰ 4:10
2. ਹੱਥ – ਕੂਚ 15:17; ਗਿਣਤੀ 11:23; ਬਿਵਸਥਾ 2:15
3. ਬਾਂਹ – ਕੂਚ 6:6; 15:16; ਬਿਵਸਥਾ 4:34; 5:15
4. ਕੰਨ – ਗਿਣਤੀ 11:18; 1 ਸਮੂਏਲ 8:21; 2 ਰਾਜਾ 19:16; ਜ਼ਬੂਰ 5:1; 10:17; 18:6
5. ਮੂੰਹ – ਕੂਚ 33:11; ਲੇਵੀਆਂ 20:3,5,6; ਗਿਣਤੀ 6:25; 12:8; ਬਿਵਸਥਾ 31:17; 32:20; 34:10
6. ਉਂਗਲ – ਕੂਚ 8:19; 31:18; ਬਿਵਸਥਾ 9:10; ਜ਼ਬੂਰ 8:3
7. ਅਵਾਜ਼ – ਉਤਪਤ 3:9,11,13; ਕੂਚ 15:26; 19:19; ਬਿਵਸਥਾ 26:17; 27:10
8. ਪੈਰ – ਕੂਚ 24:10; Ezek. 43:7
9. ਮਨੁੱਖੀ ਰੂਪ – ਕੂਚ 24:9-11; Psalm 47; Isa. 6:1; Ezek. 1:26

10. ਪਰਮੇਸ਼ਰ ਦਾ ਦੂਤ – ਉਤਪਤ 16:7-13; 22:11-15; 31:11,13; 48:15-16; ਕੂਚ 3:4,13-21; 14:19; ਨਿਆਈਆਂ 2:1; 6:22-23; 13:3-22

B. ਸਰੀਰਕ ਕੰਮ (ਦੇਖੋ ਉਦਾਹਰਨਾਂ)

1. ਸ੍ਰਿਸ਼ਟੀ ਦੇ ਵਿਧੀ ਵਜੋਂ ਬੋਲਣਾ – ਉਤਪਤ 1:3,6,9,11,14,20,24,26
2. ਤੁਰਨਾ (ਭਾਵ., ਅਵਾਜ਼ ਆਉਣਾ) – ਉਤਪਤ 3:8; ਲੇਵੀਆਂ 26:12; ਬਿਵਸਥਾ 23:14; ਹਬਕੁਕ 23:14
3. ਨੂੰਹ ਦੇ ਜਹਾਜ਼ ਦਾ ਦਰਵਾਜ਼ਾ ਬੰਦ ਕਰਨਾ – ਉਤਪਤ 7:16
4. ਬਲੀਆਂ ਦੀ ਖੁਸ਼ਬੂ ਲੈਣਾ – ਉਤਪਤ 8:21; ਲੇਵੀਆਂ 26:31; ਅਮੋਸ 5:21
5. ਥੱਲੇ ਆਉਣਾ – ਉਤਪਤ 11:5; 18:21; ਕੂਚ 3:8; 19:11,18,20
6. ਮੂਸਾ ਨੂੰ ਦਫਨਾਉਣਾ – ਬਿਵਸਥਾ 34:6

C. ਮਨੁੱਖੀ ਭਾਵਨਾਵਾਂ (ਕੁਝ ਉਦਾਹਰਨਾਂ)

1. ਦੁਖੀ ਹੋਣਾ/ਪਛਤਾਉਣਾ – ਉਤਪਤ 6:6,7; ਕੂਚ 32:14; Jdgs. 2:18; 1 ਸਮੂਏਲ 15:29,35; ਆਮੋਸ 7:3,6
2. ਗੁੱਸਾ – ਕੂਚ 4:14; 15:7; ਗਿਣਤੀ 11:10; 12:9; 22:22; 25:3,4; 32:10,13,14; ਬਿਵਸਥਾ 6:15; 7:4; 29:20
3. ਈਰਖਾ – ਕੂਚ 20:5; 34:14; ਬਿਵਸਥਾ 4:24; 5:9; 6:15; 32:16,21; ਯਹੋਸ਼ੁਆ 24:19
4. ਘਿਰਨਾ ਕਰਨਾ/ਨਫਰਤ ਕਰਨਾ – ਲੇਵੀਆਂ 20:23; 26:30; ਬਿਵਸਥਾ 32:19

D. ਪਰਿਵਾਰਕ ਸ਼ਬਦ (ਕੁਝ ਉਦਾਹਰਨਾਂ)

1. ਪਿਤਾ
 - a. ਇਸਰਾਈਲ ਦਾ – ਕੂਚ 4:22; ਬਿਵਸਥਾ 14:1; ਯਸਾਯਾਹ 1:2; 63:16; 64:8; ਯਿਰਮਿਯਾਹ 31:9; ਹੋਸ਼ੇਆ 11:1
 - b. ਰਾਜੇ ਦਾ – 2 ਸਮੂਏਲ 7:11-16; ਜ਼ਬੂਰ 2:7
 - c. ਪਿਤਾ ਦੇ ਕੰਮਾਂ ਦੇ ਰੂਪਕ – ਬਿਵਸਥਾ 1:31; 8:5; 32:6-14; ਜ਼ਬੂਰ 27:10; ਕਹਾਉਤਾਂ 3:12; ਯਿਰਮਿਯਾਹ 3:4,22; 31:20; ਹੋਸ਼ੇਆ 11:1-4; ਮਲਾਕੀ 3:17
2. ਮਾਤਾ-ਪਿਤਾ – ਹੋਸ਼ੇਆ 11:1-4
3. ਮਾਤਾ – ਯਸਾਯਾਹ 49:15; 66:9-13 (ਬੱਚੇ ਨੂੰ ਸੰਭਾਲਣ ਵਾਲੀ ਮਾਂ ਦਾ ਰੂਪਕ)
4. ਵਿਸ਼ਵਾਸਯੋਗ ਜਵਾਨ ਪ੍ਰੇਮੀ – ਹੋਸ਼ੇਆ 1-3

II. ਇਸ ਪ੍ਰਕਾਰ ਦੀ ਭਾਸ਼ਾ ਦੇ ਇਸਤੇਮਾਲ ਦੇ ਕਾਰਨ

- A. ਪਰਮੇਸ਼ਰ ਲਈ ਇਹ ਜ਼ਰੂਰਤ ਹੈ ਕਿ ਉਹ ਆਪਣੇ ਆਪ ਨੂੰ ਮਨੁੱਖਾਂ ਉੱਤੇ ਪਰਗਟ ਕਰੇ। ਡਿੱਗਣ, ਦੁਨਿਆਵੀ ਸ਼ਬਦਾਂ ਤੋਂ ਇਲਾਵਾ ਕੋਈ ਹੋਰ ਸ਼ਬਦਾਵਲੀ ਨਹੀਂ ਹੈ। ਮਨੁੱਖਤਾਵਾਦ ਲਈ ਪਰਮੇਸ਼ਰ ਦੀ ਪੁਰਸ਼ ਦੇ ਰੂਪ ਵਿੱਚ ਧਾਰਣਾ ਇੱਕ ਬਹੁਤ ਹੀ ਵਿਆਪਕ ਧਾਰਣਾ ਹੈ, ਕਿਉਂਕਿ ਪ੍ਰਮਾਤਮਾ ਆਤਮਾ ਹੈ!
- B. ਪਰਮੇਸ਼ਰ ਮਨੁੱਖੀ ਜੀਵਨ ਦੇ ਸਭ ਤੋਂ ਅਰਥਪੂਰਨ ਪਹਿਲੂ ਨੂੰ ਲੈਂਦਾ ਹੈ ਅਤੇ ਇਸ ਦੀ ਵਰਤੋਂ ਆਪਣੇ ਆਪ ਨੂੰ ਡਿੱਗੀ ਹੋਈ ਮਨੁੱਖਤਾ ਤੇ ਪਰਗਟ ਕਰਨ ਲਈ ਕਰਦਾ ਹੈ (ਪਿਤਾ, ਮਾਤਾ, ਮਾਤਾ-ਪਿਤਾ, ਪ੍ਰੇਮੀ)।
- C. ਹਾਲਾਂਕਿ ਕਈ ਵਾਰੀ ਜ਼ਰੂਰੀ ਹੁੰਦਾ ਹੈ (ਅਰਥਾਤ, ਉਤਪਤ 3: 8), ਪਰਮੇਸ਼ਰ ਕਿਸੇ ਵੀ ਭੌਤਿਕ ਸਰੂਪ ਤੱਕ ਸੀਮਿਤ ਨਹੀਂ ਹੋਣਾ ਚਾਹੁੰਦਾ ਹੈ (ਦੇਖੋ ਕੂਚ 20; ਬਿਵਸਥਾ 5)

D. ਆਖਰੀ ਮਨੁੱਖੀ ਵਰਣਨ ਯਿਸੂ ਦਾ ਦੇਹਧਾਰਨਾ ਹੈ! ਪਰਮੇਸ਼ਰ ਦੇਹਧਾਰੀ ਹੋਇਆ, ਜਿਸ ਨੂੰ ਛੂਹ ਕੇ ਦੇਖਿਆ ਜਾ ਸਕਦਾ ਸੀ (ਦੇਖੋ। ਯੂਹੰਨਾ 1:1-3)। ਪਰਮੇਸ਼ਰ ਦਾ ਸੰਦੇਸ਼ ਪਰਮੇਸ਼ਰ ਦਾ ਸ਼ਬਦ ਬਣਿਆ (ਦੇਖੋ ਯੂਹੰਨਾ 1:1-18)।

III. ਚੰਗੇ ਵਿਚਾਰ ਲਈ, G. B. Caird, *The Language and Imagery of the Bible*, chapter 10, "Anthropomorphism," in *The International Standard Bible Encyclopaedia*, pp. 152-154 ਨੂੰ ਦੇਖੋ।

Copyright © 2014 [Bible Lessons International](#)

▣ "ਪ੍ਰਗਟ ਹੋਇਆ" ਜਿਵੇਂ ਖੁਸ਼ਖਬਰੀ ਇੱਕ ਪਰਗਟ ਹੋਇਆ ਸੱਚ ਹੈ (ਰੋਮੀਆਂ ਨੂੰ 1:17), ਇਸੇ ਤਰ੍ਹਾਂ, ਪਰਮੇਸ਼ਰ ਦਾ ਕ੍ਰੋਧ ਵੀ ਹੈ! ਨਾ ਹੀ ਇਹ ਨਾ ਹੀ ਮਨੁੱਖੀ ਖੋਜ ਜਾਂ ਤਰਕ ਦਾ ਕੰਮ ਹੈ।

▣ "ਜੇ ਸਚਿਆਈ ਨੂੰ ਦਬਾਉਂਦੇ ਹਨ" ਇਹ ਮਨੁੱਖ ਦੇ ਜਾਣ-ਬੁੱਝ ਕੇ ਰੱਦ ਕਰਨ ਦੀ ਗੱਲ ਕਰਦਾ ਹੈ, ਨਾ ਕਿ ਅਗਿਆਨਤਾ (ਦੇਖੋ ਰੋਮੀਆਂ ਨੂੰ 1:21,32; ਯੂਹੰਨਾ 3:17-21)। ਇਸ ਪ੍ਰਸੰਗ ਦਾ ਇਹ ਅਰਥ ਹੋ ਸਕਦਾ ਹੈ

1. ਉਹ ਸਚਿਆਈ ਨੂੰ ਜਾਣਦੇ ਹਨ ਪਰ ਉਸ ਨੂੰ ਰੱਦਦੇ ਹਨ
2. ਉਹਨਾਂ ਦਾ ਜੀਵਨ ਦਿਖਾਉਂਦਾ ਹੈ ਕਿ ਉਹ ਸੱਚ ਨੂੰ ਰੱਦਦੇ ਹਨ
3. ਉਹਨਾਂ ਦਾ ਜੀਵਨ ਅਤੇ/ਜਾਂ ਸ਼ਬਦਾਂ ਨੇ ਦੂਜਿਆਂ ਦੇ ਸਚਿਆਈ ਨੂੰ ਜਾਣਨ ਅਤੇ ਇਸ ਨੂੰ ਨਾ ਸਵੀਕਾਰ ਕਰਨ ਦਾ ਕਾਰਨ ਬਣਿਆ

ਖਾਸ ਵਿਸ਼ਾ: "ਸੱਚ" ਪੈਲੁਸ ਦੀਆਂ ਲਿਖਤਾਂ ਵਿੱਚ

ਖਾਸ ਵਿਸ਼ਾ: "ਸੱਚ" ਪੈਲੁਸ ਦੀਆਂ ਲਿਖਤਾਂ ਵਿੱਚ

ਪੈਲੁਸ ਦੁਆਰਾ ਇਸ ਸ਼ਬਦ ਅਤੇ ਇਸ ਨਾਲ ਸੰਬੰਧਿਤ ਰੂਪ ਦੀ ਵਰਤੋਂ ਇਸ ਦੇ ਪੁਰਾਣੇ ਨੇਮ ਦੇ ਸ਼ਬਦ *ਈਮੇਟ emet* ਦੇ ਤੋਂ ਆਉਂਦੀ ਹੈ, ਜਿਸਦਾ ਅਰਥ ਭਰੋਸੇਯੋਗ ਜਾਂ ਵਫ਼ਾਦਾਰ ਹੁੰਦਾ ਹੈ (BDB 53; ਦੇਖੋ ਖਾਸ ਵਿਸ਼ਾ: ਵਿਸ਼ਵਾਸ. ਭਰੋਸਾ, ਨਿਹਚਾ, ਵਿਸ਼ਵਾਸਯੋਗਤਾ ਪੁਰਾਣੇ ਨੇਮ ਵਿੱਚ)। ਅੰਤਰ-ਬਾਈਬਲ ਦੀਆਂ ਯਹੂਦੀ ਲਿਖਤਾਂ ਵਿੱਚ ਇਸ ਸ਼ਬਦ ਦੀ ਵਰਤੋਂ ਛੂਠ ਦੇ ਉਲਟ ਸੱਚ ਲਈ ਕੀਤੀ ਜਾਂਦੀ ਸੀ। ਹੋ ਸਕਦਾ ਹੈ ਕਿ ਸਭ ਤੋਂ ਨਜ਼ਦੀਕ ਸਮਾਨ ਮ੍ਰਿਤ ਸਾਗਰ ਲਿਖਤਾਂ ਦੀ "ਧੰਨਵਾਦੀ ਲਿਖਤ" ਹੋਵੇ ਜਿੱਥੇ ਇਹ ਪ੍ਰਗਟ ਕੀਤੇ ਸਿਧਾਂਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਐਸੀਨ ਸੰਗ ਦੇ ਮੈਂਬਰ "ਸੱਚ ਦੇ ਗਵਾਹ" ਬਣ ਗਏ।

ਪੈਲੁਸ ਨੇ ਇਹ ਸ਼ਬਦ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਹਵਾਲਾ ਦੇ ਤੌਰ ਤੇ ਵਰਤਿਆ।

1. ਰੋਮੀਆਂ ਨੂੰ 1:18,25; 2:8,20; 3:7; 15:8
2. 1 ਕੁਰਿੰਥੀਆਂ ਨੂੰ 13:6
3. 2 ਕੁਰਿੰਥੀਆਂ ਨੂੰ 4:2; 6:7; 11:10; 13:8
4. ਗਲਾਤੀਆਂ ਨੂੰ 2:5,14; 5:7
5. ਅਫ਼ਸੀਆਂ ਨੂੰ 1:13; 6:14
6. ਕੁਲਸੀਆਂ ਨੂੰ 1:5,6
7. 2 ਥੱਸਲੁਨੀਕੀਆਂ ਨੂੰ 2:10,12,13
8. 1 ਤਿਮੋਥੀਉਸ 2:4; 3:15; 4:3; 6:5

9. 2 ਤਿਮੋਥੀਉਸ 2:15,18,25; 3:7,8; 4:4

10. ਤੀਤੁਸ 1:1,14

ਪੌਲੁਸ ਇਸ ਸ਼ਬਦ ਦੀ ਵਰਤੋਂ ਸਹੀ ਤਰ੍ਹਾਂ/ਸੱਚ ਬੋਲਣ ਦੇ ਢੰਗ ਵਜੋਂ ਵੀ ਕਰਦਾ ਹੈ।

1. ਰਸੂਲਾਂ ਦੇ ਕਰਤੱਬ 26:25
2. ਰੋਮੀਆਂ ਨੂੰ 9:1
3. 2 ਕੁਰਿੰਥੀਆਂ ਨੂੰ 7:14; 12:6
4. ਅਫਸੀਆਂ ਨੂੰ 4:25
5. ਫਿਲਿਪੀਆਂ ਨੂੰ 1:18
6. 1 ਤਿਮੋਥੀਉਸ 2:7

1 ਕੁਰਿੰਥੀਆਂ 5:8, ਵਿੱਚ ਆਪਣੇ ਮਨੋਰਥਾਂ ਅਤੇ ਅਫਸੀਆਂ 4: 24; 5:9 ਅਤੇ ਫਿਲਿਪੀਆਂ ਨੂੰ 4:8 ਵਿੱਚ ਜੀਵਨਸ਼ੈਲੀ ਨੂੰ ਬਿਆਨ ਕਰਨ ਲਈ ਇਸ ਸ਼ਬਦ ਦੀ ਵਰਤੋਂ ਕਰਦਾ ਹੈ। ਕਈ ਵਾਰ ਉਹ ਇਸ ਨੂੰ ਲੋਕਾਂ ਲਈ ਇਸਤੇਮਾਲ ਕਰਦਾ ਹੈ।

1. ਪਰਮੇਸ਼ਰ, ਰੋਮੀਆਂ ਨੂੰ 3:4 (ਦੇਖੋ ਯੂਹੰਨਾ 3:33; 17:17)
2. ਯਿਸੂ, ਅਫਸੀਆਂ ਨੂੰ 4:21 (ਯੂਹੰਨਾ 14:6 ਵਿੱਚ ਵੀ ਇਸੇ ਤਰ੍ਹਾਂ ਹੈ)
3. ਰਸੂਲੀ ਗਵਾਹਾਂ, ਤੀਤੁਸ 1:13
4. ਪੌਲੁਸ, 2 ਕੁਰਿੰਥੀਆਂ ਨੂੰ 6:8

ਪੌਲੁਸ ਦੀ ਕਿਰਿਆ (ਜੋ ਕਿ ਏਈਥੀਉ *alētheuō*) ਦਾ ਇਸਤੇਮਾਲ ਕੇਵਲ ਗਲਾਤੀਆਂ 4:16 ਅਤੇ ਅਫਸੀਆਂ 4:15 ਵਿੱਚ ਕਰਦਾ ਹੈ, ਜਿੱਥੇ ਇਹ ਖੁਸ਼ ਖਬਰੀ ਲਈ ਵਰਤਿਆ ਗਿਆ ਹੈ। ਵਧੇਰੇ ਜਾਣਕਾਰੀ ਲਈ Colin Brown (ed.), *The New International Dictionary of New Testament Theology*, vol. 3, pp. 784-902 ਨੂੰ ਪੜ੍ਹੋ।

Copyright © 2014 [Bible Lessons International](http://www.biblelessonsinternational.com)

1:19 "ਕਿਉਂ ਜੋ ਪਰਮੇਸ਼ਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੋ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ" ਸਾਰੇ ਮਨੁੱਖਾਂ ਨੂੰ ਸ੍ਰਿਸ਼ਟੀ ਦੁਆਰਾ ਪਰਮੇਸ਼ਰ ਬਾਰੇ ਕੁਝ ਨਾ ਕੁਝ ਤਾਂ ਪਤਾ ਹੀ ਹੈ (ਦੇਖੋ ਰੋਮੀਆਂ ਨੂੰ 1:20; ਅਯੂਬ 12:7-10 ਅਤੇ ਜ਼ਬੂਰ 19:1-6 ਕੁਦਰਤ ਦੁਆਰਾ)। ਧਰਮ ਸ਼ਾਸਤਰ ਵਿੱਚ ਇਸ ਨੂੰ "ਕੁਦਰਤੀ ਪ੍ਰਕਾਸ਼ਨ ਕਿਹਾ" ਜਾਂਦਾ ਹੈ। ਇਹ ਸੰਪੂਰਨ ਨਹੀਂ ਹੈ, ਪਰ ਇਹ ਉਹਨਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਅਧਾਰ ਹੈ ਜਿਹਨਾਂ ਨੇ ਬਾਈਬਲ ਵਿਚ ਕਦੇ ਵੀ ਪਰਮੇਸ਼ਰ ਦੇ "ਖਾਸ ਪ੍ਰਕਾਸ਼ਨ" ਨੂੰ ਨਹੀਂ ਦੇਖਿਆ (ਦੇਖੋ ਜ਼ਬੂਰ 19:7-14; ਐਨਲਾਈਨ ਨੋਟ ਦੇਖੋ) ਜਾਂ, ਆਖਰੀ ਪ੍ਰਕਾਸ਼ਨ, ਯਿਸੂ ਵਿਚ ਨੂੰ ਨਹੀਂ ਦੇਖਿਆ (cf. ਯੂਹੰਨਾ 1:14-18; ਕੁਲਸੀਆਂ ਨੂੰ 1:15; 2:9; ਇਬਰਾਨੀਆਂ ਨੂੰ 1:1-3)।

"ਜਾਨਣਾ" ਸ਼ਬਦ ਦੀ ਵਰਤੋਂ ਨਵੇਂ ਨੇਮ ਵਿਚ ਦੇ ਭਾਵਾਂ ਵਿਚ ਕੀਤੀ ਗਈ ਸੀ: (1) ਇਸ ਦੇ ਪੁਰਾਣੇ ਨੇਮ ਦੇ ਨਜ਼ਦੀਕੀ ਨਿੱਜੀ ਸੰਬੰਧ ਦੀ ਭਾਵ ਵਿੱਚ (ਦੇਖੋ ਉਤਪਤ 4:1; ਯਿਰਮਿਯਾਹ 1:5) ਅਤੇ (2) ਇਸ ਦੇ ਯੂਨਾਨ ਦੇ ਕਿਸੇ ਵਿਸ਼ੇ ਬਾਰੇ ਤੱਥਾਂ ਦੀ ਸਮਝ ਦੇ ਭਾਵ ਵਿੱਚ (ਦੇਖੋ ਰੋਮੀਆਂ ਨੂੰ 1:21)। ਖੁਸ਼ਖਬਰੀ ਦੇਵੇਂ ਹੈ ਸਵਾਗਤ ਕੀਤਾ ਜਾਣ ਵਾਲਾ ਵਿਅਕਤੀ ਅਤੇ ਉਸ ਵਿਅਕਤੀ ਬਾਰੇ ਪ੍ਰਾਪਤ ਕੀਤਾ ਜਾਂਦਾ ਸੰਦੇਸ਼ ਹੈ ਅਤੇ ਉਸ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ। ਇਸ ਆਇਤ ਵਿਚ ਇਸ ਨੂੰ ਕੇਵਲ #2 ਦੇ ਭਾਵ ਨਾਲ ਵਰਤਿਆ ਗਿਆ।

ਖਾਸ ਵਿਸ਼ਾ: ਜਾਨਣਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ)

ਖਾਸ ਵਿਸ਼ਾ: ਜਾਨਣਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ)

ਇਬਰਾਨੀ ਸ਼ਬਦ “ਜਾਣਨਾ” ਯਾਦਾ (*yada*), BDB 393, KB 390) ਦੇ ਭੂਤਕਾਲ ਵਿਚ ਅੱਲਗ-ਅੱਲਗ ਭਾਵ ਹਨ।

1. ਚੰਗੇ ਅਤੇ ਬੁਰੇ ਨੂੰ ਜਾਣਨ ਲਈ –ਉਤਪਤ 3:22; ਬਿਵਸਥਾ ਸਾਰ 1:39; ਯਸਾਯਾਹ 7:14-15; ਯੂਨਾਹ 4:11
2. ਸਮਝ ਕੇ ਜਾਣਨਾ –ਬਿਵਸਥਾ ਸਾਰ 9:2, 3, 6; 18:21
3. ਅਨੁਭਵ ਨਾਲ ਜਾਣਨਾ –ਬਿਵਸਥਾ ਸਾਰ 3:19; 4:35; 8:2, 3, 5; 11:2; 20:20; 31:13; ਯਹੇਸ਼ੂਆ 23:14
4. ਵਿਚਾਰ ਕਰਨ ਲਈ –ਬਿਵਸਥਾ ਸਾਰ 4:39; 11:2; 29:16
5. ਵਿਅਕਤੀਗਤ ਤੌਰ ਤੇ ਜਾਣਨਾ
 - a. ਇਕ ਵਿਅਕਤੀ –ਉਤਪਤ 29:5; ਕੂਚ 1:8; ਬਿਵਸਥਾ ਸਾਰ 22:2; 33:9; ਯਿਰਮਿਯਾਹ 1:5
 - b. ਇਕ ਪਰਮੇਸ਼ਰ –ਬਿਵਸਥਾ ਸਾਰ 11:28; 13:2, 6, 13; 28:64; 29:26; 32:17
 - c. ਯਹੇਵਾਹ –ਬਿਵਸਥਾ ਸਾਰ 4:35, 39; 7:9; 29:6; ਯਸਾਯਾਹ 1:3; 56:10-11
 - d. ਜਿਨਸੀ ਤੌਰ ਤੇ –ਉਤਪਤ 4:1, 17, 25; 24:16; 38:26
6. ਇਕ ਸਿੱਖਿਆ ਹੋਇਆ ਹੁਨਰ ਜਾਂ ਗਿਆਨ –ਯਸਾਯਾਹ 29:11,12; ਅਮੋਸ 5:16
7. ਸਮਝਦਾਰ ਹੋਣਾ –ਬਿਵਸਥਾ ਸਾਰ 29:4; ਕਹਾਉਤਾਂ 1:2; 4:1; ਯਸਾਯਾਹ 29:24
8. ਪਰਮੇਸ਼ਰ ਦਾ ਗਿਆਨ
 - a. ਮੂਸਾ ਲਈ –ਬਿਵਸਥਾ ਸਾਰ 34:10
 - b. ਇਸਰਾਏਲ ਲਈ –ਬਿਵਸਥਾ ਸਾਰ 31:21

ਅਧਿਆਤਮਿਕ ਤੌਰ ਤੇ #5 ਬਹੁਤ ਮਹੱਤਵਪੂਰਣ ਹੈ। ਬਾਈਬਲ ਦਾ ਵਿਸ਼ਵਾਸ ਪਰਮੇਸ਼ਰ ਨਾਲ ਰੋਜ਼ਾਨਾ, ਵੱਧ ਰਹੀ ਗੂੜ੍ਹੀ ਸਾਂਝ ਹੈ (ਦੇਖੋ ਖਾਸ ਵਿਸ਼ਾ: ਕੋਈਨੋਨੀਆ *koinonia*)। ਇਹ ਇਕੱਲਾ ਧਰਮ ਜਾਂ ਨੈਤਿਕ ਜੀਵਨ ਨਹੀਂ ਹੈ। ਇਹ ਇਕ ਵਿਸ਼ਵਾਸ ਦਾ ਰਿਸ਼ਤਾ ਹੈ। ਇਹੀ ਕਾਰਨ ਹੈ ਕਿ ਪੌਲੁਸ ਨੇ ਮਸੀਹ ਦੇ ਪਿਆਰ ਨੂੰ ਦਰਸਾਉਣ ਲਈ ਅਫਸੀਆਂ 5:22-6:9 ਵਿਚ ਮਸੀਹੀ ਪਰਿਵਾਰ ਦੀ ਵਰਤੋਂ ਕੀਤੀ।

Copyright © 2014 [Bible Lessons International](#)

1:20 ਇਸ ਆਇਤ ਵਿਚ ਪਰਮੇਸ਼ਰ ਦੇ ਤਿੰਨ ਪਹਿਲੂਆਂ ਦਾ ਜ਼ਿਕਰ ਕੀਤਾ ਗਿਆ ਹੈ।

1. ਉਸ ਦੇ ਨਾ ਦਿਖਣ ਵਾਰੇ ਗੁਣ (ਉਸ ਦਾ ਚਰਿੱਤਰ, ਦੇਖੋ ਕੁਲਸੀਆਂ ਨੂੰ 1:15; 1 ਤਿਮੋਥਿਉਸ 1:17; ਇਬਰਾਨੀਆਂ ਨੂੰ 11:27)
2. ਉਸ ਦੀ ਸਨਾਤਨ ਸ਼ਕਤੀ (ਕੁਦਰਤ ਵਿੱਚ ਦੇਖੀ ਗਈ, ਦੇਖੋ ਜ਼ਬੂਰ 19:1-6)
3. ਉਸ ਦਾ ਦੈਵੀ ਸੁਭਾਅ (ਉਸ ਦੇ ਸ੍ਰਿਸ਼ਟੀ ਦੇ ਕੰਮਾਂ ਅਤੇ ਮਨੋਰਥਾਂ ਵਿੱਚ ਦੇਖਿਆ ਗਿਆ, ਦੇਖੋ ਉਤਪਤ 1-2)

▣ "ਕਿਉਂ ਜੇ ਜਗਤ ਦੇ ਉਤਪਤ ਹੋਣ ਤੋਂ" ਸੰਬੰਧਕ ਅਪੋ *apo* ਨੂੰ ਲੈਕਿਕ ਭਾਵ ਨਾਲ ਵਰਤਿਆ ਹੈ। ਇਸੇ ਤਰ੍ਹਾਂ ਦਾ ਇੱਕ ਵਾਕਮਰਕੁਸ 10:6; 13:19; 2 ਪਤਰਸ 3:4 ਵਿੱਚ ਦੇਖਣ ਨੂੰ ਮਿਲਦਾ ਹੈ। ਅਣਦੇਖੇ ਹੋਏ ਪਰਮੇਸ਼ਰ ਨੂੰ ਹੋਂਠ ਲਿਖੀਆਂ ਚੀਜ਼ਾਂ ਵਿੱਚ ਦੇਖਿਆ ਗਿਆ ਹੈ

1. ਭੌਤਿਕ ਸ੍ਰਿਸ਼ਟੀ ਵਿੱਚ (ਇਹੀ ਆਇਤ)
2. ਵਚਨ (ਜ਼ਬੂਰ 19, 119)

3. ਅੰਤ ਵਿੱਚ ਯਿਸੂ ਵਿੱਚ (ਦੇਖੋ ਯੂਹੰਨਾ 14:9)

▣ "ਪਰਮੇਸ਼ੁਰਤਾਈ" ਯੂਨਾਨੀ ਸਾਹਿਤ ਦੇ *ਥੀਓਟਿਸ theiotēs* ਦਾ ਅਨੁਵਾਦ "ਬ੍ਰਹਮ ਮਹਾਨਤਾ" ਕੀਤਾ ਜਾ ਸਕਦਾ ਹੈ। ਯਿਸੂ ਵਿੱਚ ਇਹ ਸਰਬੋਤਮ ਦੇਖਿਆ ਗਿਆ ਹੈ। ਉਹ ਵਿਲੱਖਣ ਤੌਰ ਤੇ ਬੀਸਰੀ ਰਚਨਾ ਧਾਰਦਾ ਹੈ (ਦੇਖੋ 2 ਕੁਰਿੰਥੀਆਂ ਨੂੰ 4:4; ਇਬਰਾਨੀਆਂ ਨੂੰ 1:3)। ਮਨੁੱਖਾ ਰੂਪ ਵਿੱਚ ਉਹ ਪਰਮੇਸ਼ੁਰ ਦਾ ਪੂਰਾ ਪ੍ਰਕਾਸ਼ ਹੈ (ਕੁਲਸੀਆਂ ਨੂੰ 1:19; 2:9)। ਖੁਸ਼ਖਬਰੀ ਦੀ ਸ਼ਾਨਦਾਰ ਸੱਚਾਈ ਇਹ ਹੈ ਕਿ ਡਿੱਗੀ ਹੋਈ ਮਨੁੱਖਜਾਤੀ, ਮਸੀਹ ਵਿੱਚ ਵਿਸ਼ਵਾਸ ਦੁਆਰਾ, ਮਸੀਹੀ ਸਾਂਝ ਨੂੰ ਸਾਂਝਾ ਕਰੇਗੀ (ਦੇਖੋ ਇਬਰਾਨੀਆਂ ਨੂੰ 12:10; 1 ਯੂਹੰਨਾ 3:2)। ਮਨੁੱਖਤਾ ਵਿੱਚ (ਦੇਖੋ ਉਤਪਤ 1:26-27) ਪਰਮੇਸ਼ੁਰ ਦਾ ਰੂਪ ਮੁੜ ਬਹਾਲ ਕਰ ਦਿੱਤਾ ਗਿਆ ਹੈ (*ਥੀਓਸ theios*, ਦੇਖੋ 2 ਪਤਰਸ 1:3-4)!

NASB "ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ "

NKJV "ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ"

NRSV " ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ "

TEV " ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ"

NJB " ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ"

ਨੋਈਓ *noeō* (ਦੇਖੋ ਮੱਤੀ 15:17) ਅਤੇ *ਕਾਠੋਰੈਆ kathoraō* (ਦੇਵੇਂ ਵਰਤਮਾਨ ਨਿਸ਼ਕਿਰਿਆ) ਦਾ ਸੁਮੇਲ ਇਕ ਸਹੀ ਧਾਰਨਾ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਨੇ ਦੋ ਕਿਤਾਬਾਂ ਲਿਖੀਆਂ ਹਨ: (1) ਸ੍ਰਿਸ਼ਟੀ (ਦੇਖੋ ਜ਼ਬੂਰ 19:1-6) ਅਤੇ (2) ਪਵਿੱਤਰ-ਸ਼ਾਸਤਰ (ਦੇਖੋ ਜ਼ਬੂਰ 19:7-14)। ਇਹ ਦੋਵੇਂ ਇੱਕ ਦੂਜੇ ਦੇ ਵਿਰੋਧ ਵਿੱਚ ਨਹੀਂ ਹਨ। ਉਹ ਦੋਵੇਂ ਮਨੁੱਖੀ ਸਮਝ ਦੇ ਸਮਰੱਥ ਹਨ ਅਤੇ ਜਵਾਬ ਦੀ ਮੰਗ ਕਰਦੇ ਹਨ (ਦੇਖੋ *ਵਿਸ਼ਵਾਸ* 13:1-9)।

▣ "ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ" ਇਹ ਸ਼ਾਬਦਿਕ ਹੈ " ਨਾ ਕਿ ਕੋਈ ਕਾਨੂੰਨੀ ਬਚਾਅ" ਨਵੇਂ ਨੇਮ ਵਿੱਚ ਇਹ ਯੂਨਾਨੀ ਸ਼ਬਦ ਸਿਰਫ ਇੱਥੇ ਅਤੇ ਰੋਮੀਆਂ ਨੂੰ 2: 1 ਵਿੱਚ ਵਰਤਿਆ ਗਿਆ ਹੈ। ਰੋਮੀਆਂ 1: 18-3: 20 ਦੇ ਅਧਿਆਤਮਕ ਉਦੇਸ਼ ਯਾਦ ਰੱਖੋ ਕਿ ਸਾਰੀ ਮਨੁੱਖਤਾ ਦੀ ਗੁੰਮਸੁਦਗੀ ਨੂੰ ਦਰਸਾਉਣਾ ਹੈ। ਮਨੁੱਖ ਆਪਣੇ ਗਿਆਨ ਦੇ ਲਈ ਜ਼ਿੰਮੇਵਾਰ ਹਨ। ਪਰਮੇਸ਼ੁਰ ਮਨੁੱਖਾਂ ਨੂੰ ਕੇਵਲ ਉਸ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ ਜੋ ਉਹ ਜਾਣਦੇ ਜਾਂ ਜਾਣ ਸਕਦੇ ਸਨ (ਦੇਖੋ ਰੋਮੀਆਂ ਨੂੰ 4:15; 5:13).

1:21 "ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ" ਮਨੁੱਖ ਧਾਰਮਿਕ ਤੌਰ ਤੇ ਤਰੱਕੀ ਨਹੀਂ ਕਰ ਰਹੇ ਹਨ। ਉਹ ਬੁਰਾਈ ਦੇ ਤੌਰ ਤੇ ਤਰੱਕੀ ਕਰ ਰਹੇ ਹਨ (ਦੇਖੋ ਉਤਪਤ 6:5-7,11-13)। ਉਤਪਤ 3 ਤੋਂ ਅਸੀਂ ਦੇਖਦੇ ਹਾਂ ਕਿ ਮਨੁੱਖਤਾ ਡਿੱਗਦੀ ਜਾ ਰਹੀ ਹੈ। ਹਨੇਰਾ ਵੱਧ ਰਿਹਾ ਹੈ!

▣ "ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ" ਇਹ ਰੋਮੀਆਂ 1:23, 24 ਵਿੱਚ ਇਹ ਮੂਰਤੀ ਪੂਜਾ ਦਾ ਦੁਖਾਂਤ ਹੈ (ਦੇਖੋ ਯਿਰਮਿਯਾਹ 2:9-13)। ਵਿਸ਼ਵਾਸੀ ਪਰਮੇਸ਼ੁਰ ਦੀ "ਵਡਿਆਈ" ਮਸੀਹ ਵਰਗੇ ਹੋਣ ਦੁਆਰਾ ਕਰਦੇ ਹਨ (ਦੇਖੋ ਮੱਤੀ 5:16; ਰੋਮੀਆਂ ਨੂੰ 12:1-2; 1 ਕੁਰਿੰਥੀਆਂ ਨੂੰ 6:20; 10:31; ਫਿਲਿੱਪੀਆਂ ਨੂੰ 1:20; 1 ਪਤਰਸ 4:11)। ਯਹੋਵਾਹ ਪਰਮੇਸ਼ੁਰ ਉਹਨਾਂ ਲੋਕਾਂ ਨੂੰ ਚਾਹੁੰਦਾ ਹੈ ਜੋ ਇਸ ਡਿੱਗੇ, ਅੰਨ੍ਹੇ ਸੰਸਾਰ ਵਿੱਚ ਉਸ ਦੇ ਚਰਿੱਤਰ ਨੂੰ ਪ੍ਰਤੀਬਿੰਬ/ਪ੍ਰਦਸ਼ਿਤ ਕਰਨ।

▣ "ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨੇਰੇ ਹੋ ਗਏ" Olaf M. Morlie ਨੇ ਆਪਣੀ ਕਿਤਾਬ *The New Testament: A New Translation* ਵਿੱਚ ਇਸ ਤਰ੍ਹਾਂ ਦੱਸਿਆ ਹੈ "ਜਾਂ, ਉਹਨਾਂ ਨੇ ਉਸ ਬਾਰੇ ਆਪਣੇ ਮਨ ਵਿੱਚ ਮੂਰਖ ਧਾਰਨਾਵਾਂ ਬਣਾ ਲਈਆਂ ਸਨ, ਅਤੇ ਉਹਨਾਂ ਦੇ ਮੂਰਖ ਮਨ ਹਨੇਰੇ ਵਿੱਚ ਭੜਕ ਉੱਠੇ" ਮਨੁੱਖੀ ਧਾਰਮਿਕ ਪ੍ਰਣਾਲੀਆਂ ਆਤਮਿਕ ਬਗ਼ਾਵਤ ਅਤੇ ਹੰਕਾਰ ਦੇ ਸਮਾਚਕ ਹਨ (ਦੇਖੋ ਰੋਮੀਆਂ ਨੂੰ 1:22; ਕੁਲਸੀਆਂ ਨੂੰ 2:16-23)।

LXX ਵਿੱਚ ਇਸਰਾਈਲ ਦੇ ਗੁਆਂਢੀ ਦੇਸ਼ਾਂ ਦੀਆਂ "ਵਿਅਰਥ," "ਹੋਂਦ-ਰਹਿਤ" ਮੂਰਤੀਆਂ ਦਾ ਸੰਕੇਤ ਦੇਣ ਲਈ "ਨਿਕੰਮਾ" ਸ਼ਬਦ ਦਾ ਅਨੁਵਾਦ ਕੀਤਾ ਗਿਆ ਸੀ। ਪੈਲੂਸ ਇਕ ਇਬਰਾਨੀ ਚਿੰਤਕ ਸੀ ਜੋ ਸੈਪਟੂਜਿੰਟ ਨੂੰ ਜਾਣਦਾ ਸੀ। LXX ਵਿੱਚ ਯੂਨਾਨੀ ਸ਼ਬਦਾਂ ਦੀ ਵਰਤੋਂ ਯੂਨਾਨ ਦੇ ਕੋਸ਼ਾਂ ਨਾਲੋਂ ਨਵੇਂ ਨੇਮ ਦੇ ਲੇਖਕਾਂ ਦੇ ਵਿਚਾਰਾਂ ਲਈ ਇਕ ਵਧੀਆ ਮਾਰਗਦਰਸ਼ਕ ਹੈ।

ਦੇ ਕਿਰਿਆਵਾਂ ਅਨਿਸ਼ਚਿਤ ਸੰਕੇਤਕ ਹਨ। ਕੀ ਕਰਮ ਵਾਚ ਦਾ ਅਰਥ ਉਹਨਾਂ ਦੀ ਸਮਝ ਦੀ ਘਾਟ ਹੈ ਅਤੇ ਸਹੀ ਜਵਾਬ ਇਸ ਲਈ ਸੀ ਕਿਉਂਕਿ ਪਰਮੇਸ਼ਰ ਨੇ ਉਹਨਾਂ ਦੇ ਦਿਲਾਂ ਨੂੰ ਢਕਿਆ ਹੋਇਆ ਸੀ ਜਾਂ ਇਹ ਕਿ ਚਾਨਣ ਨੂੰ ਰੱਦ ਕਰਨ ਨਾਲ ਉਹਨਾਂ ਦੇ ਦਿਲ ਕਠੇਰ ਹੋ ਗਏ ਸਨ (ਦੇਖੋ ਰੋਮੀਆਂ ਨੂੰ 10:12-16; 2 ਰਾਜਾ 17:15; ਯਿਰਮਿਯਾਹ 2:5; ਅਫ਼ਸੀਆਂ ਨੂੰ 4:17-19)? ਇਹ ਉਹੀ ਧਰਮ-ਸ਼ਾਸਤਰ ਪ੍ਰਸ਼ਨ ਹੈ ਜੋ ਕੂਚ ਵਿੱਚ ਫਿਰਾਉਨ ਨਾਲ ਸੰਬੰਧਿਤ ਹੈ।

<u>ਪਰਮੇਸ਼ਰ ਨੇ ਉਸ ਦੇ ਦਿਲ ਨੂੰ ਕਠੇਰ ਕੀਤਾ</u>	<u>ਫਿਰਾਉਨ ਨੇ ਆਪਣਾ ਦਿਲ ਕਠੇਰ ਕੀਤਾ</u>
ਕੂਚ	
4:21	ਕੂਚ
9:12	8:15
10:20	8:32
11:10	9:34
14:4	
14:8	
14:17	

ਰੋਮੀਆਂ 9:35 ਵਿੱਚ ਕਠੇਰ ਕਠੇਰ ਕਰਨਾ ਪਰਮੇਸ਼ਰ ਜਾਂ ਫਿਰਾਉਨ ਨੂੰ ਦਰਸਾ ਸਕਦਾ ਹੈ। ਇਹ ਈਸ਼ਰੀ ਪ੍ਰਭੂਸੱਤਾ ਅਤੇ ਮਨੁੱਖੀ ਸੁਤੰਤਰ ਇੱਛਾ ਦਾ ਰਹੱਸ ਹੈ!

▣ "ਮਨ" ਇਸ ਨੂੰ ਪੁਰਾਣੇ ਨੇਮ ਦੇ ਭਾਵ ਵਿੱਚ ਪੂਰੇ ਵਿਅਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਸੀ। ਹਾਲਾਂਕਿ, ਇਹ ਅਕਸਰ ਸੋਚਣ ਅਤੇ ਮਹਿਸੂਸ ਕਰਨ ਦੀ ਪ੍ਰਕਿਰਿਆ ਦਾ ਹਵਾਲਾ ਦੇਣ ਦਾ ਇੱਕ ਤਰੀਕਾ ਹੁੰਦਾ ਸੀ। ਰੋਮੀਆਂ ਨੂੰ 1:24 ਤੇ ਖਾਸ ਵਿਸ਼ੇ ਨੂੰ ਦੇਖੋ।

1:22

NASB, NKJV "ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ"

NRSV "ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ"

TEV "ਉਹ ਕਹਿੰਦੇ ਹਨ ਕਿ ਉਹ ਬੁਧੀਮਾਨ ਹਨ, ਪਰ ਉਹ ਮੂਰਖ ਹਨ "

NJB "ਉਹ ਆਪਣੀ ਬੁੱਧ ਦਾ ਘਮੰਡ ਕਰਦੇ ਹਨ, ਪਰ ਉਹਨਾਂ ਨੇ ਆਪਣੇ ਆਪ ਨੂੰ ਮੂਰਖ ਬਣਾ ਲਿਆ ਹੈ "

ਯੂਨਾਨੀ ਸ਼ਬਦ “ਮੂਰਖ” ਤੋਂ ਸਾਨੂੰ ਅੰਗ੍ਰੇਜ਼ੀ ਦਾ ਸ਼ਬਦ “ਮੋਰੇਨ” ਮਿਲਦਾ ਹੈ। ਸਮੱਸਿਆ ਮਨੁੱਖਜਾਤੀ ਦੇ ਹੰਕਾਰ ਅਤੇ ਉਹਨਾਂ ਦਾ ਵਿਸ਼ਵਾਸ ਉਹਨਾਂ ਦੇ ਆਪਣੇ ਗਿਆਨ ਵਿਚ ਦੀ ਹੈ (ਦੇਖੋ 1 ਕੁਰਿੰਥੀਆਂ ਨੂੰ 1:18-31; ਕੁਲਸੀਆਂ ਨੂੰ 2:8-23)। ਇਹ ਉਤਪਤ 3 ਦਾ ਹਵਾਲਾ ਦਿੰਦਾ ਹੈ। ਗਿਆਨ ਕਾਰਨ ਵਿਭੇਦ ਅਤੇ ਨਿਆਂ ਆਇਆ। ਅਜਿਹਾ ਨਹੀਂ ਕਿ ਮਨੁੱਖੀ ਗਿਆਨ ਹਮੇਸ਼ਾਂ ਗਲਤ ਹੁੰਦਾ ਹੈ, ਇਹ ਕੇਵਲ ਅੰਤਮ ਨਹੀਂ ਹੁੰਦਾ!

1:23 ਜਾਣ-ਬੁੱਝ ਕੇ ਅਣਜਾਣ ਬਣੇ ਮਨੁੱਖ ਵੀ ਪਰਮੇਸ਼ਰ ਦੇ ਸਰੂਪ (ਦੇਖੋ ਉਤਪਤ 1:26-27; 5:1; 9:6) ਵਿੱਚ ਬਣਾਏ ਗਏ ਸਨ, ਜਿਹਨਾਂ ਨੇ ਪਰਮੇਸ਼ਰ ਨੂੰ ਸੰਸਾਰ ਦੇ ਚਿੱਤਰਾਂ ਵਿਚ ਬਦਲ ਦਿੱਤਾ ਜਿਵੇਂ ਕਿ

1. ਜਾਨਵਰਾਂ (ਮਿਸਰ)
2. ਕੁਦਰਤ ਦੀਆਂ ਸ਼ਕਤੀਆਂ (ਫਾਰਸ)
3. ਮਨੁੱਖੀ ਰੂਪ (ਯੂਨਾਨੀ/ਰੋਮੀ)-ਮੂਰਤੀਆਂ! ਹਾਲਾਂਕਿ ਪਰਮੇਸ਼ਰ ਦੇ ਆਪਣੇ ਲੋਕਾਂ ਨੇ ਅਜਿਹਾ ਕੀਤਾ (cf. ਬਿਵਸਥਾ 4:15-24)

ਇਸ ਪੁਰਾਣੇ ਪਾਪ ਦੇ ਕੁਝ ਨਵੇਂ ਰੂਪ ਹਨ

1. ਕੁਦਰਤ (ਧਰਤੀ ਮਾਤਾ)
2. ਨਵਾਂ ਯੁੱਗ ਪੂਰਬੀ ਸੋਚ(ਰਹੱਸਵਾਦ, ਅਧਿਆਤਮਵਾਦ, ਅਤੇ ਚਮਤਕਾਰਪੂਰਨ)
3. ਨਾਸਤਿਕ ਮਾਨਵਤਾ (ਮਾਰਕਸਵਾਦ, ਯੂਟੋਪਿਅਨਵਾਦ, ਪ੍ਰਗਤੀਵਾਦੀ ਆਦਰਸ਼ਵਾਦ, ਅਤੇ ਅੰਤਮ ਸਿਖਿਆ ਅਤੇ ਰਾਜਨੀਤੀ ਵਿੱਚ ਵਿਸ਼ਵਾਸ)
4. ਸਮੁੱਚੀ ਦਵਾਈ (ਸਿਹਤ ਅਤੇ ਚਿਰੰਜੀਵਤਾ)
5. ਸਿਖਿਆ

▣ "ਵਡਿਆਈ" ਰੋਮੀਆਂ 3:23 ਤੇ ਖਾਸ ਵਿਸ਼ੇ ਨੂੰ ਦੇਖੋ

▣ "ਨਾਸਵਾਨ ਮਨੁੱਖ" ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ

ਖਾਸ ਵਿਸ਼ਾ: ਵਿਨਾਸ਼, ਬਰਬਾਦ, ਖਰਾਬ (PHTHEIRŌ ਪਥੇਰੋ)

ਖਾਸ ਵਿਸ਼ਾ: ਵਿਨਾਸ਼, ਬਰਬਾਦ, ਖਰਾਬ (PHTHEIRŌ ਪਥੇਰੋ)

PHTHEIRŌ ਪਥੇਰੋ ਸ਼ਬਦ ਦਾ ਮੂਲ ਅਰਥ, ਵਿਨਾਸ਼, ਬਰਬਾਦ, ਖਰਾਬ, ਜਾਂ ਵਿਗਾੜਨਾ ਹੈ। ਇਸ ਨੂੰ ਹੇਠ ਲਿਖਿਆਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ

1. ਵਿੱਤੀ ਤਬਾਹੀ (possibly 2 ਕੁਰਿੰਥੀਆਂ ਨੂੰ 7:2)
2. ਸਰੀਰਕ ਤਬਾਹੀ (ਦੇਖੋ 1 ਕੁਰਿੰਥੀਆਂ ਨੂੰ 3:17a)
3. ਨੈਤਿਕ ਖੇਟ (ਦੇਖੋ ਰੋਮੀਆਂ ਨੂੰ 1:23; 8:21; 1 ਕੁਰਿੰਥੀਆਂ ਨੂੰ 15:33,42,50; ਗਲਾਤੀਆਂ ਨੂੰ 6:8; ਪ੍ਰਕਾਸ਼ 19:2)
4. ਜਿਨਸੀ ਸ਼ੋਸ਼ਣ (ਦੇਖੋ 2 ਕੁਰਿੰਥੀਆਂ ਨੂੰ 11:3)
5. ਅਨੰਤ ਵਿਨਾਸ਼ (ਦੇਖੋ 2 ਪਤਰਸ 2:12,19)
6. ਮਨੁੱਖਾਂ ਦੀਆਂ ਨਾਸ਼ਵਾਨ ਰਵਾਇਤਾਂ (ਦੇਖੋ ਕੁਲਸੀਆਂ ਨੂੰ 2:22)

ਅਕਸਰ ਇਹ ਸ਼ਬਦ ਉਸੇ ਪ੍ਰਸੰਗ ਵਿੱਚ ਇਸ ਦੇ ਉਲਟ ਨਕਾਰਾਤਮਕ ਭਾਵ ਵਜੋਂ ਵੀ ਵਰਤਿਆ ਜਾਂਦਾ ਹੈ (ਦੇਖੋ ਰੋਮੀਆਂ ਨੂੰ 1:23; 1 ਕੁਰਿੰਥੀਆਂ ਨੂੰ 9:25; 15:50,53)। ਸਾਡੇ ਧਰਤੀ ਉੱਤੇ ਦੇ ਪਦਾਰਥਕ ਸਰੀਰਾਂ ਅਤੇ ਸਵਰਗੀ ਸਦੀਵੀ ਸਰੀਰਾਂ ਦੇ ਆਪਸ ਵਿੱਚ ਤੁਲਨਾਵਾਂ

ਵੱਲ ਧਿਆਨ ਦਿਓ

1. ਨਾਸਵਾਨ ਬਨਾਮ corruptible vs. ਅਵਿਨਾਸ਼ੀ, 1 ਕੁਰਿੰਥੀਆਂ ਨੂੰ 15:42,50
2. ਅਨਾਦਰ ਬਨਾਮ ਵਡਿਆਈ, 1 ਕੁਰਿੰਥੀਆਂ ਨੂੰ 15:43
3. ਕਮਜ਼ੋਰ ਬਨਾਮ ਸ਼ਕਤੀਸ਼ਾਲੀ, 1 ਕੁਰਿੰਥੀਆਂ ਨੂੰ 15:43
4. ਕੁਦਰਤੀ ਸਰੀਰ ਬਨਾਮ ਆਤਮਿਕ ਸਰੀਰ, 1 ਕੁਰਿੰਥੀਆਂ ਨੂੰ 15:44
5. ਪਹਿਲਾ ਆਦਮ ਬਨਾਮ ਆਖਰੀ ਆਦਮ, 1 ਕੁਰਿੰਥੀਆਂ ਨੂੰ 15:45
6. ਧਰਤੀ ਦੇ ਸਰੂਪ ਬਨਾਮ ਸਵਰਗੀ ਸਰੂਪ, 1 ਕੁਰਿੰਥੀਆਂ ਨੂੰ 15:49

Copyright © 2014 [Bible Lessons International](#)

ਰੋਮੀਆਂ 1:24 - 25

²⁴ਇਸ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਮਨਾ ਦੇ ਬੁਰੇ ਵਿਚਾਰਾਂ ਅਤੇ ਗੰਦ-ਮੰਦ ਦੇ ਵੱਸ ਵਿੱਚ ਕਰ ਦਿੱਤਾ ਕਿ ਉਹ ਆਪਸ ਵਿੱਚ ਆਪਣੇ ਸਰੀਰਾਂ ਦਾ ਅਨਾਦਰ ਕਰਨ। ²⁵ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਸ੍ਰਿਸ਼ਟੀ ਦੀ ਪੂਜਾ ਅਤੇ ਬੰਦਗੀ ਕੀਤੀ, ਨਾ ਕਿ ਉਸ ਸਿਰਜਣਹਾਰ ਦੀ ਜਿਹੜਾ ਜੁੱਗੇ-ਜੁੱਗੇ ਧੰਨ ਹੈ, ਆਮੀਨ।

1:24, 26, 28 "ਪਰਮੇਸ਼ੁਰ ਨੇ ਉਹਨਾਂ ਨੂੰ ਛੱਡ ਦਿੱਤਾ" ਸੰਭਵ ਤੌਰ ਤੇ ਇਹ ਸਭ ਤੋਂ ਬੁਰਾ ਫੈਸਲਾ ਹੈ। ਪਰਮੇਸ਼ੁਰ ਕਹਿ ਰਿਹਾ ਹੈ, "ਮਨੁੱਖਤਾ ਨੂੰ ਆਪਣੀ ਮਰਜ਼ੀ ਕਰ ਲੈਣ ਦਿਓ" (ਦੇਖੋ ਜ਼ਬੂਰ 81:12; ਰੋਸ਼ੇਆ 4:17; ਰਸੂਲਾਂ ਦੇ ਕਰਤੱਬ 7:42 ਜੋ ਪੁਰਾਣੇ ਨੇਮ ਦੇ ਅਜਿਹੇ ਕਈ ਅਧਿਆਤਮਿਕ ਹਵਾਲਿਆਂ ਨੂੰ ਦਿੰਦੇ ਹਨ)। 23-22 ਆਇਤਾਂ ਵਿੱਚ ਪਰਮੇਸ਼ੁਰ ਦੇ ਦੁਨੀਆਂ ਅਤੇ ਇਸ ਦੀ ਧਾਰਮਿਕਤਾ (ਅਤੇ ਸਾਡੀ) ਨੂੰ ਰੱਦ (ਅਸਥਾਈ ਕ੍ਰੇਧ) ਕਰਨ ਬਾਰੇ ਦੱਸਿਆ ਗਿਆ ਹੈ! ਪਰਮੇਸ਼ੁਰ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਵਿਸ਼ੇਸ਼ਤਾ ਯੈਨ ਵਿਗਾੜ ਅਤੇ ਸ਼ੇਸ਼ਣ ਦੀ ਸੀ!

1:24 "ਦਿਲ" ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ।

ਖਾਸ ਵਿਸ਼ਾ: ਦਿਲ (ਨਵਾਂ ਨੇਮ)

ਖਾਸ ਵਿਸ਼ਾ: ਦਿਲ (ਨਵਾਂ ਨੇਮ)

ਯੂਨਾਨੀ ਸ਼ਬਦ *ਕਾਰਦੀਆ* *kardia* ਦਾ ਇਸਤੇਮਾਲ Septuagint ਅਤੇ ਨਵੇਂ ਨੇਮ ਵਿੱਚ ਇਬਰਾਨੀ ਸ਼ਬਦ *לב* ਦੇ ਲਈ ਹੋਇਆ ਹੈ (BDB 523, KB 513). ਇਹ ਬੁਰਤ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। (cf. Bauer, Arndt, Gingrich and Danker, *A Greek-English Lexicon*, 2nd ed. pp. 403-404).

1. ਸਰੀਰਕ ਜੀਵਨ ਲਈ ਕੇਂਦਰ, ਵਿਅਕਤੀ ਲਈ ਇੱਕ ਰੂਪਕ (ਦੇਖੋ, ਰਸੂਲ 14:17; 2 ਕੁਰਿ 3:2-3; ਯਾਕੂਬ 5:5)
2. ਆਤਮਿਕ ਜੀਵਨ ਦਾ ਕੇਂਦਰ (ਨੈਤਿਕ)
 - a. ਪਰਮੇਸ਼ੁਰ ਦਿਲ ਨੂੰ ਜਾਣਦੇ ਹਨ (ਦੇਖੋ, ਲੂਕਾ 16:15; ਰੋਮੀਆਂ 8:27; 1 ਕੁਰਿ 14:17; 2 ਕੁਰਿ 3:2-3; ਯਾਕੂਬ

5:5)

- b. ਮਾਨਵਜਾਤੀ ਦੇ ਆਤਮਿਕ ਜੀਵਨ ਲਈ ਵਰਤੋਂ ਕੀਤੀ (ਦੇਖੋ, ਮੱਤੀ 15:18-19; 18:35; ਰੋਮੀਆਂ 6:17; 1 ਤਿਮੋ 1:5; 2 ਤਿਮੋ 2:22; 1 ਪਤਰਸ 1:22)।
3. ਸੋਚ ਦਾ ਕੇਂਦਰ (ਜੇ ਕੀ ਸਮਝ ਹੈ, ਦੇਖੋ ਮੱਤੀ 13:15; 24:48; ਰਸੂਲ 7:23; 16:14; 28:27; ਰੋਮੀਆਂ 1:21; 10:6; 16:18; 2 ਕੁਰਿ 4:6; ਅਫਸੀਆ 1:18; 4:18; ਯਾਕੂਬ 1:26; 2 ਪਤਰਸ 1:19; ਪਰਕਾਸ਼ ਦੀ ਪੇਥੀ 18:7; ਦਿਲ ਮਨ ਦਾ ਸਮਾਨਰਥੀ ਹੈ 2 ਕੁਰਿ 3:14-15 ਅਤੇ ਫਿਲ 4:7)
4. ਚੇਸ਼ਨਾ ਦਾ ਕੇਂਦਰ (ਜੇ ਕੀ ਇੱਛਾ ਹੈ, ਦੇਖੋ ਰਸੂਲ 5:4; 11:23; 1 ਕੁਰਿ 4:5; 7:37; 2 ਕੁਰਿ 9:7)
5. ਭਾਵਨਾ ਦਾ ਕੇਂਦਰ (ਦੇਖੋ, ਮੱਤੀ 5:28; ਰਸੂਲ 2:26, 37; 7:54; 21:13; ਰੋਮੀਆਂ 1:24; 2 ਕੁਰਿ 2:4; 7:3; ਅਫ 6:22; ਫਿਲ 1:7)
6. ਆਤਮਾ ਦੀ ਗਤੀਵਿਧੀ ਦਾ ਅਨੇਕਾ ਸਥਾਨ (ਦੇਖੋ, ਰੋਮੀਆਂ 5:5; 2 ਕੁਰਿ 1:22; ਗਲਾ 4:6 [ਮਸੀਹ ਸਾਡੇ ਦਿਲਾਂ ਵਿੱਚ, ਅਫ 3:17])
7. ਦਿਲ ਪੂਰੇ ਵਿਅਕਤੀ ਦਾ ਜਿਕਰ ਕਰਨ ਦਾ ਇੱਕ ਅਲੰਕਾਰਿਕ ਤਰੀਕਾ ਹੈ (ਦੇਖੋ, ਮੱਤੀ 22:37; ਬਿਵ 6:5 ਦੇ ਹਵਾਲੇ)। ਦਿਲ ਦੁਆਰਾ ਦਰਸਾਏ ਗਏ ਵਿਚਾਰ, ਇਰਾਦੇ, ਅਤੇ ਕੰਮ ਵਿਅਕਤੀਗਤ ਨੂੰ ਪੂਰੀ ਤਰਾਂ ਪ੍ਰਗਟ ਕਰਦੇ ਹਨ। ਪੁਰਾਣੇ ਨੇਮ ਚ ਕੁਝ ਹੈਰਾਨ ਕਰਨ ਵਾਲੇ ਸ਼ਬਦ ਇਸਤੇਮਾਲ ਕੀਤੇ ਹਨ।
 - a. ਉਤਪਤ 6:6; 8:21, “ਪਰਮੇਸ਼ਵਰ ਆਪਣੇ ਦਿਲ ਚ ਦੁਖੀ ਹੋਏ,” ਹੋਸ਼ਿਆ 11:8-9 ਨੂੰ ਵੀ ਦੇਖੋ
 - b. ਬਿਵ 4:29; 6:5; 10:12, “ਆਪਣੇ ਪੂਰੇ ਦਿਲ ਨਾਲ ਅਤੇ ਆਪਣੇ ਪੂਰੇ ਪ੍ਰਾਣ ਨਾਲ”
 - c. ਬਿਵ 10: 16; ਯਿਰ 9: 26, “ਖਤਨਾ ਰਹਿਤ ਦਿਲ” ਅਤੇ ਰੋਮੀਆਂ 2:29
 - d. ਹਿਜ਼ 18:31-32, “ਇੱਕ ਨਵਾਂ ਦਿਲ”
 - e. ਹਿਜ਼ 36:26, “ਇੱਕ ਨਵਾਂ ਦਿਲ” ਅਤੇ “ਇੱਕ ਪੱਥਰ ਦਾ ਦਿਲ” (ਦੇਖੋ ਹਿਜ਼ 11: 19; ਜਕਰਯਾਹ 7:12)

Copyright © 2014 [Bible Lessons International](#)

1:25 "ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ" ਇਸ ਨੂੰ ਕਈ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ।

1. ਮਨੁੱਖਜਾਤੀ ਦਾ ਸਵੈ-ਦੇਵੀਕਰਨ (ਦੇਖੋ 2 ਥੱਸਲੁਨੀਕੀਆਂ 2:4,11)
2. ਬਜਾਏ ਯਹੋਵਾਹ ਪਰਮੇਸ਼ੁਰ ਦੇ ਜਿਸ ਨੇ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ (ਦੇਖੋ ਰੋਮੀਆਂ ਨੂੰ 1:18-23) ਮਨੁੱਖਤਾ ਦੀ ਉਸ ਦੀ ਉਪਾਸਨਾ ਕਰਨਾ ਜਿਸ ਨੇ ਮੂਰਤੀਆਂ ਦੀ ਰਚਨਾ ਕੀਤੀ (ਦੇਖੋ ਯਸਾਯਾਹ 44:20; ਯਿਰਮਿਯਾਹ 13:25; 16:19)।
3. ਮਨੁੱਖਤਾ ਦਾ ਖੁਸ਼ਬਖ਼ਰੀ ਦੇ ਆਖ਼ਰੀ ਸੱਚ ਦਾ ਰੱਦ ਕਰਨਾ (ਦੇਖੋ ਯੂਹੰਨਾ 14:17; 1 ਯੂਹੰਨਾ 2:21,27)

ਇਸ ਪ੍ਰਸੰਗ ਵਿੱਚ #2 ਸਭ ਤੋਂ ਵਧੀਆ ਹੈ।

▣ "ਪੂਜਾ ਅਤੇ ਬੰਦਗੀ ਕੀਤੀ" ਮਨੁੱਖਤਾ ਕੋਲ ਹਮੇਸ਼ਾ ਦੇਵਤੇ ਹੋਣਗੇ। ਸਾਰੇ ਮਨੁੱਖ ਮਹਿਸੂਸ ਕਰਦੇ ਹਨ ਕਿ ਇੱਥੇ ਕੋਈ ਹੈ, ਕੋਈ ਸਚਿਆਈ ਸੱਚ ਹੈ ਜੋ ਉਹਨਾਂ ਤੋਂ ਉੱਪਰ/ਪਾਰ ਹੈ।

▣ "ਜਿਹੜਾ ਜੁੱਗੋ-ਜੁੱਗ ਧੰਨ ਹੈ, ਆਮੀਨ" ਪੋਲੁਸ ਨੇ ਇੱਕ ਯਹੂਦੀ ਬਰਕਤ ਦਿੱਤੀ, ਜੋ ਉਸ ਦੀ ਵਿਸ਼ੇਸ਼ਤਾ ਹੈ (ਦੇਖੋ ਰੋਮੀਆਂ ਨੂੰ 9:5; 2 ਕੁਰਿੰਥੀਆਂ ਨੂੰ 11:31)। ਜਿਵੇਂ ਪੋਲੁਸ ਲਿੱਖਦਾ ਹੈ ਉਸੇ ਤਰ੍ਹਾਂ ਉਹ ਪ੍ਰਾਰਥਨਾ ਵੀ ਕਰਦਾ ਹੈ (ਦੇਖੋ ਰੋਮੀਆਂ ਨੂੰ 9:5; 11:36; 15:33; 16:27)।

▣ "ਹਮੇਸ਼ਾ" ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ

ਖਾਸ ਵਿਸ਼ਾ: ਹਮੇਸ਼ਾ (ਯੂਨਾਨੀ ਮੁਹਾਵਰਾ)

ਖਾਸ ਵਿਸ਼ਾ: ਹਮੇਸ਼ਾ (ਯੂਨਾਨੀ ਮੁਹਾਵਰਾ)

ਇਕ ਯੂਨਾਨੀ ਮੁਹਾਵਰੇ ਵਾਲਾ ਮੁਹਾਵਰਾ “ਯੁੱਗਾਂ ਲਈ” ਹੈ। One Greek idiomatic phrase is "unto the ages" (cf. Luke 1:33; ਰੋਮੀਆਂ ਨੂੰ 1:25; 11:36; 16:27; ਗਲਾਤੀਆਂ ਨੂੰ 1:5; 1 ਤਿਮੋਥੀਉਸ 1:17), ਜੋ ਕਿ ਇਬਰਾਨੀ 'olam 'ਓਲਾਮ ਨੂੰ ਦਰਸਾਉਂਦਾ ਹੈ। Robert B. Girdlestone, ਦੀ Synonyms of the Old Testament, pp. 319-321, ਅਤੇ ਖਾਸ ਵਿਸ਼ਾ: ਹਮੇਸ਼ਾ ('Olam 'ਓਲਾਮ) ਨੂੰ ਦੇਖੋ।

ਹੋਰ ਸਬੰਧਤ ਵਾਕਾਂਸ਼ਾਂ “ਯੁੱਗ ਤੱਕ” ਹਨ (ਦੇਖੋ ਮੱਤੀ 21:19; ਮਰਕੁਸ 11:14; ਲੂਕਾ 1:55; ਯੂਹੰਨਾ 6:58; 8:35; 12:34; 13:8; 14:16; 2 ਕੁਰਿੰਥੀਆਂ ਨੂੰ 9:9) ਅਤੇ “ਯੁੱਗੋ ਯੁੱਗ” ਹੈ (ਦੇਖੋ ਅਫ਼ਸੀਆਂ 3:21)। “ਹਮੇਸ਼ਾ” ਇਹਨਾਂ ਯੂਨਾਨੀ ਮੁਹਾਵਰਿਆਂ ਵਿਚਕਾਰ ਕੋਈ ਅੰਤਰ ਨਹੀਂ ਹੁੰਦਾ। ਸ਼ਬਦ “ਯੁੱਗਾਂ” ਰੱਬੀ ਵਿਆਕਰਣ ਨਿਰਮਾਣ ਦੇ ਲਾਖਣਿਕ ਅਰਥਾਂ ਵਿੱਚ ਬਹੁਵਚਨ ਹੋ ਸਕਦੇ ਹਨ ਜਿਸ ਨੂੰ “ਬਹੁਵਚਨ ਦੀ ਸ਼ਾਨ ” ਕਿਹਾ ਜਾਂਦਾ ਹੈ, ਜਾਂ ਇਹ “ਬੁਰਾਈ ਦੇ ਯੁੱਗ,” “ਉਮਰ ਦੇ ਯਹੂਦੀ ਅਰਥਾਂ ਵਿੱਚ ਕੋਈ “ਯੁੱਗਾਂ” ਦੀ ਧਾਰਣਾ ਦਾ ਸੰਦਰਭ ਦੇ ਸਕਦਾ ਹੈ। “ਆਉਣ ਵਾਲਾ ਯੁੱਗ”, ਧਾਰਮਿਕਤਾ ਦਾ ਯੁੱਗ। (ਦੇਖੋ ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ)।

▣ "ਆਮੀਨ" ਹੇਠ ਲਿਖਿਆ ਖਾਸ ਵਿਸ਼ਾ ਦੇਖੋ

ਖਾਸ ਵਿਸ਼ਾ: ਆਮੀਨ

ਖਾਸ ਵਿਸ਼ੇ ਆਮੀਨ

I. ਪੁਰਾਣਾ ਨੇਮ

A. "ਆਮੀਨ" ਸ਼ਬਦ ਇਕ ਇਬਰਾਨੀ ਹੈ ਜਿਸ ਦੀ ਵਰਤੋਂ ਹੇਠ ਲਿਖਿਆਂ ਲਈ ਕੀਤੀ ਜਾਂਦੀ ਹੈ

1. “ਸੱਚ” (*emeth*, BDB 49)
2. “ਸੱਚਿਆਈ” (*emun, emunah*, BDB 53)
3. “ਵਿਸ਼ਵਾਸ” ਅਤੇ “ਵਿਸ਼ਵਾਸਯੋਗਤਾ”
4. “ਭਰੋਸਾ” (*dmn*, BDB 52)

B. ਇਸ ਦੀ ਸ਼ਮੂਲੀਅਤ ਇਕ ਵਿਅਕਤੀ ਦੇ ਸਥਿਰ ਸਰੀਰਕ ਰੁਖ ਨੂੰ ਦਰਸਾਉਂਦੀ ਹੈ। ਇਸ ਦੇ ਉਲਟ ਉਹ ਹੋ ਸਕਦਾ ਹੈ ਜੋ ਅਸਥਿਰ, ਤਿਲਕਣ (ਤੁਲਨਾ ਕਰੋ ਜ਼ਬੂਰ 35:6; 40:2; 73:18; ਯਿਰਮਿਯਾਹ 23:12) ਜਾਂ ਠੋਕਰ (ਤੁਲਨਾ ਕਰੋ ਜ਼ਬੂਰ 73:2) ਖਾ ਰਿਹਾ ਹੈ। ਇਸ ਸ਼ਾਬਦਿਕ ਵਰਤੋਂ ਤੋਂ; ਵਿਸ਼ਵਾਸਯੋਗ, ਭਰੋਸੇਮੰਦ, ਵਫ਼ਾਦਾਰ ਅਤੇ ਭਰੋਸੇਯੋਗ ਦੇ ਅਲੰਕਾਰਿਕ ਵਿਸਥਾਰ ਦਾ ਵਿਕਾਸ ਹੋਇਆ (ਤੁਲਨਾ ਕਰੋ ਇਬਰਾਨੀਆਂ ਨੂੰ 2:4)।

C. ਖਾਸ ਵਰਤੋਂ (ਦੇਖੋ ਖਾਸ ਵਿਸ਼ਾ: ਪੁਰਾਣੇ ਨੇਮ ਵਿਚ ਵਿਸ਼ਵਾਸ, ਨਿਹਚਾ, ਅਤੇ ਭਰੋਸੇਯੋਗਤਾ)

1. ਇਕ ਬੰਮ, 2 ਰਾਜੇ. 18:16 (1 ਤਿਮੋ. 3:15)
2. ਪੱਕਾ, ਕੂਚ 17:12
3. ਸਥਿਰਤਾ, ਕੂਚ. 17:12
4. ਟਿਕਾ, ਯਸਾ. 33:6
5. ਸੱਚ, 1 ਰਾਜੇ. 10:6; 17:24; 22:16; ਕਹਾ. 12:22
6. ਸੱਖਤ, 2 ਇਤਿ. 20:20; ਯਸਾ. 7:9
7. ਵਿਸ਼ਵਾਸਤੋਗ (ਤੋਰਾਹ), ਜ਼ਬੂਰ. 119:43,142,151,160

D. ਸਰਗਰਮ ਵਿਸ਼ਵਾਸ ਲਈ ਪੁਰਾਣੇ ਨੇਮ ਵਿੱਚ ਦੋ ਹੋਰ ਇਬਰਾਨੀ ਸ਼ਬਦ ਵਰਤੇ ਜਾਂਦੇ ਹਨ।

1. (ਬਾਥਾਕਹ) *bathach* (BDB 105), ਭਰੋਸਾ
2. (ਯਰਾ) *yra* (BDB 431), ਡਰ, ਆਦਰ, ਉਪਾਸਨਾ (ਤੁਲਨਾ ਕਰੋ ਉਤਪਤ. 22:12)

E. ਵਿਸ਼ਵਾਸ ਜਾਂ ਭਰੋਸੇਯੋਗਤਾ ਦੀ ਭਾਵਨਾ ਤੋਂ ਇਕ ਧਾਰਮਿਕ ਵਰਤੋਂ ਦਾ ਵਿਕਾਸ ਹੋਇਆ ਜੋ ਕਿਸੇ ਹੋਰ ਦੇ ਸਹੀ ਜਾਂ ਭਰੋਸੇਮੰਦ ਬਿਆਨ ਦੀ ਪੁਸ਼ਟੀ ਕਰਨ ਲਈ ਵਰਤਿਆ ਜਾਂਦਾ ਸੀ (ਤੁਲਨਾ ਕਰੋ ਗਿਣਤੀ. 5:22; ਬਿਵਸਥਾ. 27:15-26; 1 ਰਾਜੇ. 1:36; 1 ਇਤਿ. 16:36; ਨਹੋ. 5:13; 8:6; ਜ਼ਬੂਰ. 41:13; 72:19; 89:52; 106:48; ਯਿਰ. 11:5; 28:6).

F. ਇਸ ਪਦ ਦੀ ਧਰਮਸ਼ਾਸਤਰੀ ਕੁੰਜੀ ਮਨੁੱਖਜਾਤੀ ਦੀ ਵਫ਼ਾਦਾਰੀ ਨਹੀਂ, ਪਰ ਯਹੋਵਾਹ ਦੀ ਹੈ (ਤੁਲਨਾ ਕਰੋ ਕੂਚ. 34:6; ਬਿਵਸਥਾ. 32:4; ਜ਼ਬੂਰ 108:4; 115:1; 117:2; 138:2)। ਡਿੱਗੀ ਹੋਈ ਮਨੁੱਖਤਾ ਦੀ ਇਕੋ ਆਸ ਯਹੋਵਾਹ ਦੀ ਦਇਆ, ਵਫ਼ਾਦਾਰੀ, ਨੇਮ ਪ੍ਰਤੀ ਵਫ਼ਾਦਾਰੀ ਅਤੇ ਉਹਨਾਂ ਦੇ ਵਾਅਦੇ ਹਨ। ਜੇ ਯਹੋਵਾਹ ਨੂੰ ਜਾਣਦੇ ਹਨ ਉਹਨਾਂ ਨੂੰ ਯਹੋਵਾਹ ਦੀ ਤਰ੍ਹਾਂ ਬਣਨਾ ਹੈ (ਤੁਲਨਾ ਕਰੋ ਇਬਰਾਨੀਆਂ 2:4)। ਬਾਈਬਲ ਪਰਮੇਸ਼ਰ ਦਾ ਮਨੁੱਖਜਾਤੀ ਨਾਲ ਮੁੜ ਬਹਾਲ ਕਰਨ ਦੇ ਇਤਿਹਾਸ ਨੂੰ ਦਰਜ ਕਰਦੀ ਹੈ (ਉਤਪਤ 1:26-27)। ਮੁਕਤੀ ਮਨੁੱਖਜਾਤੀ ਦੀ ਪਰਮੇਸ਼ਰ ਨਾਲ ਗੂੜ੍ਹੀ ਸਾਂਝ ਪਾਉਣ ਦੀ ਯੋਗਤਾ ਨੂੰ ਬਹਾਲ ਕਰਦੀ ਹੈ।

II. ਨਵਾਂ ਨੇਮ

- A. ਨਵੇਂ ਨੇਮ ਵਿਚ “ਆਮੀਨ” ਸ਼ਬਦ ਇਸਤੇਮਾਲ ਕਿਸੇ ਬਿਆਨ ਦੀ ਭਰੋਸੇਯੋਗਤਾ ਦੇ ਸਿੱਟੇ ਵਜੋਂ ਹੋਣ ਲਈ ਆਮ ਹੁੰਦਾ ਹੈ (ਤੁਲਨਾ ਕਰੋ. 1 ਕੁਰਿੰਥੀਆਂ. 14:16 ਪ੍ਰਕਾਸ਼. 1:7; 5:14; 7:12) ।
- B. ਨਵੇਂ ਨੇਮ ਵਿਚ “ਆਮੀਨ” ਸ਼ਬਦ ਇਸਤੇਮਾਲ ਪ੍ਰਾਰਥਨਾ ਨੂੰ ਸਮਾਪਤ ਕਰਨ ਵੇਲੇ ਆਮ ਹੁੰਦਾ ਹੈ (ਤੁਲਨਾ ਕਰੋ. ਰੋਮੀਆਂ 1:25; 9:5; 11:36; 16:27; ਗਲਾਤੀਆਂ. 1:5; 6:18; ਅਫਸੀਆਂ. 3:21; ਫਿਲਿਪੀਆਂ. 4:20; 2 ਥੱਸਲੁਨੀਕੀਆਂ. 3:18; 1 ਤਿਮੋ 1:17; 6:16; 2 ਤਿਮੋ. 4:18)
- C. ਯਿਸੂ ਹੀ ਉਹ ਵਿਅਕਤੀ ਹਨ ਜਿਹਨਾਂ ਨੇ ਇਸ ਸ਼ਬਦ ਦੀ ਵਰਤੋਂ ਮਹੱਤਵਪੂਰਣ ਬਿਆਨਾਂ ਨੂੰ ਪੇਸ਼ (ਯੂਹੰਨਾ ਵਿਚ 25 ਵਾਰ ਜੋ ਕਿ, ਯੂਹੰਨਾ 1:51; 3:3,5,11; ਆਦਿ) ਕਰਨ ਲਈ ਕੀਤੀ (ਤੁਲਨਾ ਕਰੋ. ਲੂਕਾ 4:24; 12:37; 18:17,29; 21:32; 23:43) ।
- D. ਇਸ ਨੂੰ ਪ੍ਰਕਾਸ਼ 3:14 ਵਿਚ ਯਿਸੂ ਲਈ ਇਕ ਸਿਰਲੇਖ ਵਜੋਂ ਵਰਤਿਆ ਗਿਆ ਹੈ (ਨਾਲ ਹੀ ਦੇਖੋ 2 ਕੁਰਿੰਥੀਆਂ 1:20, ਸੰਭਵ ਹੈ ਕਿ ਇਹ ਅਹੁਦਾ ਯਹੋਵਾਹ ਲਈ ਯਸਾਯਾਹ 65:16 ਵਿਚ ਵਰਤਿਆ ਗਿਆ ਹੈ) ।
- E. ਵਫ਼ਾਦਾਰੀ ਜਾਂ ਵਿਸ਼ਵਾਸ, ਭਰੋਸੇਯੋਗਤਾ, ਜਾਂ ਭਰੋਸੇ ਦੀ ਧਾਰਣਾ ਯੂਨਾਨੀ ਸ਼ਬਦ *pistos* or *pistis* (ਪਿਸਟੈ ਜਾਂ ਪਿਸਟਿਸ) ਵਿਚ ਪ੍ਰਗਟ ਕੀਤੀ ਗਈ ਹੈ, ਜਿਸ ਦਾ ਅੰਗਰੇਜ਼ੀ ਵਿਚ ਅਨੁਵਾਦ “ਭਰੋਸਾ,” “ਨਿਹਚਾ,” “ਵਿਸ਼ਵਾਸ” ਹੈ (ਦੇਖੋ ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਅਤੇ ਭਰੋਸਾ) ।

ਰੋਮੀਆਂ 1:26 - 27

²⁶ਇਸੇ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਨੀਚ ਵਾਸਨਾ ਦੇ ਵੱਸ ਕਰ ਦਿੱਤਾ ਕਿਉਂ ਜੋ ਉਨ੍ਹਾਂ ਦੀਆਂ ਔਰਤਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਓ ਦੇ ਵਿਰੁੱਧ ਹੈ। ²⁷ਇਸੇ ਤਰ੍ਹਾਂ ਮਰਦ ਵੀ ਔਰਤਾਂ ਨਾਲ ਸੁਭਾਵਕ ਕੰਮ ਛੱਡ ਕੇ ਆਪੇ ਵਿੱਚੀ ਆਪਣੀ ਕਾਮਨਾਂ ਵਿੱਚ ਸੜ ਗਏ, ਮਰਦਾਂ ਨੇ ਮਰਦਾਂ ਦੇ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਯੋਗ ਫਲ ਭੋਗਿਆ।

1:26,27 ਸਮਲਿੰਗੀ ਜੀਵਨ ਪਰਮੇਸ਼ੁਰ ਦੀ ਸ਼ਿਸ਼ਟੀ ਬਾਰੇ ਇੱਛਾ (ਫਲਦਾਇਕ ਹੋਣ) ਦੇ ਵਿਰੁੱਧ ਦੀ ਇਕ ਉਦਾਹਰਣ ਹੈ। ਇਹ ਇੱਕ ਪਾਪ ਸੀ ਅਤੇ ਮੁੱਖ ਸਭਿਆਚਾਰਕ ਸਮੱਸਿਆ

1. ਪੁਰਾਣੇ ਨੇਮ ਵਿੱਚ (ਦੇਖੋ ਲੇਵੀਆਂ 18:22; 20:13; ਬਿਵਸਥਾ 23:18)
2. ਗਰੀਕੋ-ਰੋਮੀ ਸੰਸਾਰ ਵਿੱਚ (ਦੇਖੋ 1 ਕੁਰਿੰਥੀਆਂ ਨੂੰ 6:9; 1 ਤਿਮੋਥੀਉਸ 1:10)
3. ਸਾਡੇ ਦਿਨਾਂ ਵਿੱਚ

ਉਤਪਤ 1-3 ਦੇ ਪ੍ਰਸੰਗ ਕਾਰਨ, ਸਮਲਿੰਗੀ ਦਾ ਸੰਬੰਧ ਡਿੱਗੀ ਮਨੁੱਖਤਾ ਦੀ ਇੱਕ ਉਦਾਹਰਣ ਵਜੋਂ ਸੂਚੀਬੱਧ ਕੀਤਾ ਗਿਆ ਹੈ। ਮਨੁੱਖਤਾ ਨੂੰ ਪਰਮੇਸ਼ੁਰ ਦੇ ਸਰੂਪ ਵਿੱਚ ਬਣਾਇਆ ਗਿਆ ਸੀ (ਦੇਖੋ ਉਤਪਤ 1:26-27; 5:1,3; 9:6)। ਮਨੁੱਖਤਾ ਨੂੰ ਆਦਮੀ ਅਤੇ ਪੁਰਸ਼ ਕਰਕੇ ਸਿਰਜਿਆ ਗਿਆ ਸੀ (ਦੇਖੋ ਉਤਪਤ 1:27)। ਪਰਮੇਸ਼ੁਰ ਦਾ ਹੁਕਮ ਸੀ ਕਿ ਵਧੇ ਅਤੇ ਫੁਲੇ (ਦੇਖੋ ਉਤਪਤ 1:28; 9:1,7)। ਮਨੁੱਖਤਾ ਦੇ ਪਾਪਾ (ਦੇਖੋ ਉਤਪਤ 3) ਨੇ ਪਰਮੇਸ਼ੁਰ ਦੀ ਯੋਜਨਾ ਅਤੇ ਇੱਛਾ ਵਿੱਚ ਵਿਘਨ ਪਾਇਆ। ਸਮਲਿੰਗੀ ਇਕ ਸਪੱਸ਼ਟ ਉਲੰਘਣਾ ਹੈ! ਹਾਲਾਂਕਿ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਇਸ ਪ੍ਰਸੰਗ ਵਿੱਚ ਕੇਵਲ ਇਸੇ ਪਾਪ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ (ਦੇਖੋ ਰੋਮੀਆਂ ਨੂੰ 1:29-31)। ਸਾਰੇ ਪਾਪ ਮਨੁੱਖਜਾਤੀ ਨੂੰ ਪਰਮੇਸ਼ੁਰ ਤੋਂ ਵੱਖ ਹੋਣ ਅਤੇ ਉਹਨਾਂ ਦੀ ਬਣਦੀ ਸਜ਼ਾ ਨੂੰ ਦਰਸਾਉਂਦੇ ਹਨ। ਸਾਰਾ ਪਾਪ ਤੋਂ, ਖਾਸ ਕਰਕੇ ਜੀਵਨ ਸ਼ੈਲੀ ਦੇ ਪਾਪ ਤੋਂ, ਪਰਮੇਸ਼ੁਰ ਨਫ਼ਰਤ ਕਰਦਾ ਹੈ।

ਖਾਸ ਵਿਸ਼ਾ: ਸੰਮਲਿੰਗਤਾ

ਖਾਸ ਵਿਸ਼ਾ: ਸੰਮਲਿੰਗਤਾ

ਸਮਲਿੰਗਤਾ ਨੂੰ ਇੱਕ ਢੁਕਵੀਂ ਵਿਕਲਪੀ ਜੀਵਨ ਸ਼ੈਲੀ ਦੇ ਤੌਰ ਤੇ ਸਵੀਕਾਰ ਕਰਨ ਲਈ ਬਹੁਤ ਆਧੁਨਿਕ ਸਭਿਆਚਾਰਕ ਦਬਾਅ ਹੈ। ਬਾਈਬਲ ਇਸ ਨੂੰ ਇਕ ਵਿਨਾਸ਼ਕਾਰੀ ਜੀਵਨ ਸ਼ੈਲੀ ਦੇ ਰੂਪ ਵਿੱਚ ਦਰਸਾਉਂਦੀ ਹੈ, ਜੋ ਉਸ ਦੀ ਸਿਰਜਣ ਦੀ ਇੱਛਾ ਦੇ ਬਾਹਰ ਹੈ।

1. ਇਹ ਉਤਪਤ 1 ਦੇ ਫਲਦਾਇਕ ਅਤੇ ਗੁਣਾਤਮਕ ਹੋਣ ਦੇ ਹੁਕਮ ਦੀ ਉਲੰਘਣਾ ਕਰਦਾ ਹੈ
2. ਉਤਪਤ 19 ਵਿੱਚ ਇਸ ਦਾ ਨਿਆਂ ਕੀਤਾ ਗਿਆ ਹੈ (ਦੇਖੋ 2 ਪਤਰਸ 2:6-8; ਯਹੂਦਾ 7) ਅਤੇ ਨਿਆਈਆਂ 19
3. ਇਹ ਦੂਜੀ ਜਾਤੀਆਂ ਦੀ ਅਰਾਧਨਾ ਅਤੇ ਸਭਿਆਚਾਰ ਨੂੰ ਦਰਸਾਉਂਦਾ ਹੈ (ਦੇਖੋ ਲੇਵੀਆਂ ਨੂੰ 18:22; 20:13; ਰੋਮੀਆਂ ਨੂੰ 1:18-28; ਅਤੇ ਯਹੂਦਾ 1:7)
4. ਇਹ ਆਪਣੇ ਆਪ ਤੇ ਕੇਂਦ੍ਰਿਤ ਪਰਮੇਸ਼ੁਰ ਤੋਂ ਸੁਤੰਤਰਤਾ ਨੂੰ ਦਰਸਾਉਂਦਾ ਹੈ (ਦੇਖੋ 1 ਕੁਰਿੰਥੀਆਂ ਨੂੰ 6:9-10; 1 ਤਿਮੋਥੀਉਸ 1:10)

ਪਰ, ਮੈਂ ਸਾਰੇ ਡਿੱਗੇ ਹੋਏ ਮਨੁੱਖਾਂ ਲਈ ਪਰਮੇਸ਼ੁਰ ਦਾ ਪਿਆਰ ਅਤੇ ਪਰਮੇਸ਼ੁਰ ਮਾਫੀ ਦਾ ਦਾਅਵਾ ਕਰਦਾ ਹਾਂ। ਸਮਲਿੰਗਤਾ “ਨਾ ਮਾਫ ਹੋਣ ਵਾਲਾ ਪਾਪ” ਨਹੀਂ ਹੈ। ਮਸੀਹੀ ਲੋਕਾਂ ਨੂੰ ਇਸ ਵਿਸ਼ੇਸ਼ ਪਾਪ ਪ੍ਰਤੀ ਨਫ਼ਰਤ ਅਤੇ ਹੰਕਾਰੀ ਦਾ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਖਾਸ ਕਰਕੇ ਜਦੋਂ ਇਹ ਸਪਸ਼ਟ ਹੈ ਕਿ ਅਸੀਂ ਸਾਰੇ ਪਾਪ ਕਰਦੇ ਹਾਂ, ਅਤੇ ਪਹਾੜੀ ਉਪਦੇਸ਼ (ਮੱਤੀ 5:27-28) ਵਿੱਚ ਯਿਸੂ ਨੇ

ਇਹ ਵੀ ਕਿਹਾ ਗਿਆ ਕਿ ਪਾਪ ਸੋਚ ਵਿਚ ਅਤੇ ਕੰਮ ਵਿਚ ਹੈ, ਜਿਨਸੀ ਪਾਪ ਬਹੁਤ ਜ਼ਿਆਦਾ ਵਧ ਜਾਂਦੇ ਹਨ। ਇਸ ਖੇਤਰ ਵਿਚ ਪ੍ਰਾਰਥਨਾ, ਚਿੰਤਾ, ਗਵਾਹੀ ਅਤੇ ਹਮਦਰਦੀ ਨਫ਼ਰਤ ਅਤੇ ਨਿੰਦਿਆ ਨਾਲੋਂ ਕਿਤੇ ਜ਼ਿਆਦਾ ਕੰਮ ਕਰਦੇ ਹਨ। ਪਰਮੇਸ਼ਰ ਦਾ ਵਚਨ ਅਤੇ ਉਸ ਦਾ ਆਤਮਾ ਉਚਿਤ ਕੰਮ ਕਰਨਗੇ ਜੇ ਅਸੀਂ ਉਹਨਾਂ ਨੂੰ ਕੰਮ ਕਰਨ ਦਈਏ। ਕੇਵਲ ਇਹ ਹੀ ਨਹੀਂ, ਸਗੋਂ ਸਾਰੇ ਜਿਨਸੀ ਪਾਪ (ਜਿਵੇਂ ਕਿ, ਵਿਆਹ ਤੋਂ ਪਹਿਲਾਂ ਸੰਭੋਗ ਕਰਨਾ, ਵਿਆਹ ਤੋਂ ਬਾਅਦ ਕਿਸੇ ਦੂਸਰੇ ਨਾਲ ਸੰਭੋਗ ਕਰਨਾ, ਬੇਵਫ਼ਾਈ, ਪਸੂ ਨਾਲ ਸੰਭੋਗ ਕਰਨਾ), ਪਰਮੇਸ਼ਰ ਨੂੰ ਪਸੰਦ ਨਹੀਂ ਹਨ ਅਤੇ ਇਹ ਨਿਆਂ ਵੱਲ ਲੈ ਜਾਂਦੇ ਹਨ। ਜਿਨਸੀ ਸੰਬੰਧ ਮਨੁੱਖਜਾਤੀ ਦੀ ਭਲਾਈ, ਅਨੰਦ ਅਤੇ ਸਥਿਰ ਸਮਾਜ ਲਈ ਪਰਮੇਸ਼ਰ ਦੁਆਰਾ ਇੱਕ ਸ਼ਕਤੀਸ਼ਾਲੀ ਦਾਤ ਹੈ। ਪਰ ਇਹ ਵਿਆਪਕ, ਪਰਮੇਸ਼ਰ ਦੁਆਰਾ ਦਿੱਤੀ ਉਤੇਜਨਾ ਅਕਸਰ ਬਾਗ਼ੀ, ਸਵੈ-ਇਛਕ, ਸੁਆਦ ਲੈਣਾ, “ਮੈਨੂੰ ਹਰ ਹਾਲਤ ਵਿੱਚ ਹੋਰ ਚਾਹੀਦਾ ਹੈ, ਬੁਰੀ ਆਦਤ ਬਣ ਜਾਂਦੀ ਹੈ (ਦੇਖੋ ਰੋਮੀਆਂ ਨੂੰ 8:1-8; ਗਲਾਤੀਆਂ ਨੂੰ 6:7-8).

ਅਕਸਰ ਲੋਕ ਮੈਨੂੰ ਕਹਿੰਦੇ ਹਨ ਕਿ, “ਮੈਨੂੰ ਪਰਮੇਸ਼ਰ ਨੇ ਇਸ ਤਰ੍ਹਾਂ ਦਾ ਬਣਾਇਆ ਹੈ”। ਇਹ ਸੱਚ ਹੈ ਕਿ ਅਜੇ ਤਕ ਸਾਨੂੰ ਸਮਲਿੰਗਤਾ ਦੇ ਸਰੋਤ ਬਾਰੇ ਨਹੀਂ ਪਤਾ ਲੱਗਾ ਹੈ (ਜੇ ਕਿ, ਜਮਾਂਦਰੂ ਜਾਂ ਸਮਾਜਿਕ ਹੋ ਸਕਦੀ ਹੈ) ਜੋ ਵੀ, ਬਾਈਬਲ ਨੂੰ ਸਾਡੀਆਂ ਚੋਣ ਦੀ ਅਗਵਾਈ ਕਰਨੀ ਚਾਹੀਦੀ ਹੈ; ਚੋਣ ਦੇ ਪਰਿਣਾਮ ਹੁੰਦੇ ਹਨ। ਲਿਖਤ ਦੀ ਭਾਵਨਾ ਜਾਂ ਨਿੱਜੀ ਪਸੰਦ ਨਾਲੋਂ ਵੱਧ ਤਰਜੀਹ ਹੁੰਦੀ ਹੈ। ਅਸੀਂ ਪਰਮੇਸ਼ਰ ਦੇ ਪ੍ਰਕਾਸ਼ ਦੁਆਰਾ ਨਿਰਦੇਸ਼ਿਤ ਇੱਕ ਵਿਸ਼ਵਾਸ ਸਮੂਹ ਹਾਂ, ਵਿਅਕਤੀਗਤ ਅਧਿਕਾਰ ਜਾਂ ਅਜ਼ਾਦੀ ਨਹੀਂ।

ਸਿਰਫ਼ ਇੱਕ ਵਜੋਂ, ਇੱਕ ਕਲੀਸੀਆ ਦਾ ਆਗੂ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਇੱਕ ਪ੍ਰਤੀਸ਼ਤ ਮਸੀਹੀ ਇਸ ਮੁੱਦੇ ਨਾਲ ਸੰਘਰਸ਼ ਕਰਦੇ ਹਨ। ਇਹ ਸਮੱਸਿਆ ਪ੍ਰਵਿਰਤੀ ਨਹੀਂ ਬਲਕਿ ਕਾਰਜ ਹੈ। ਮੇਰੀ ਯੂਨੀਵਰਸਿਟੀ ਦੇ ਕੁਝ ਸੇਵਕ ਵਿਦਿਆਰਥੀ ਹੋਰ ਜਿਨਸੀ ਮਸਲਿਆਂ ਨਾਲ ਸੰਘਰਸ਼ ਕਰਦੇ ਹਨ (ਜੀਵਨ ਇਸ ਪੜਾਅ 'ਤੇ ਉਹ ਬਹੁਤ ਪ੍ਰਭਾਵਸ਼ਾਲੀ ਹਨ)। ਉਹ ਜਿਹੜੇ ਇਸ ਖੇਤਰ ਵਿੱਚ ਆਪਣੀਆਂ ਇੱਛਾਵਾਂ (ਅਰਥਾਤ, ਤਿਆਗ) ਨੂੰ ਸੀਮਿਤ ਕਰਨ ਦੀ ਚੋਣ ਕਰਦੇ ਹਨ (ਅਰਥਾਤ, ਜਿਨਸੀ ਇੱਛਾਵਾਂ) ਜ਼ਰੂਰ ਸੇਵਕਾਈ ਦੇ ਅਹੁਦਿਆਂ ਦੇ ਉਮੀਦਵਾਰ ਹਨ। ਇਹ ਉਹਨਾਂ ਲਈ ਵੀ ਸੱਚ ਹੈ ਜੋ ਸਮਲਿੰਗਤਾ ਨਾਲ ਸੰਘਰਸ਼ ਕਰਦੇ ਹਨ। ਅਸਲ ਮੁੱਦਾ ਕਿਰਿਆ/ਕੰਮ ਹੈ, ਨਾ ਕਿ ਸੋਚ। ਇੱਕੋ ਲਿੰਗ ਦੇ ਕੁਝ ਲੋਕ ਦੂਜਿਆਂ ਵੱਲ ਕਿਉਂ ਖਿੱਚੇ ਜਾਂਦੇ ਹਨ ਇਹ ਇੱਕ ਰਹੱਸ ਹੈ। ਇਸ ਖੇਤਰ ਵਿੱਚ (ਜਿਵੇਂ ਬਾਕੀ ਸਾਰੇ ਖੇਤਰਾਂ ਵਿੱਚ) ਇੱਕ ਚੋਣ ਹੈ। ਸਾਡੀਆਂ ਚੋਣਾਂ ਲਈ ਅਸੀਂ ਆਪ ਜ਼ਿੰਮੇਵਾਰ ਹਾਂ!

ਪਰਮੇਸ਼ਰ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਜੇ ਉਸ ਦੇ ਰੂਪ ਅਤੇ ਉਸ ਦੇ ਵਰਗੇ ਬਣਾਏ ਗਏ ਸਨ, ਉਹ ਸਭ ਦੀ ਲੰਮੇ ਸਮੇਂ ਦੀ ਸਿਹਤ, ਖੁਸ਼ਹਾਲੀ ਅਤੇ ਪ੍ਰਾਣ ਸ਼ਕਤੀ ਦੀ ਇੱਛਾ ਰੱਖਦਾ ਹੈ (ਉਤਪਤ 1:26-27; ਦੇਖੋ [\(ਖਾਸ ਵਿਸ਼ਾ: ਮਨੁੱਖੀ ਜਿਨਸੀ\)](#))। ਉਹ ਚੀਜ਼ਾਂ/ਕੰਮ ਜੋ ਵਿਅਕਤੀਗਤ ਸਿਹਤ ਅਤੇ ਖੁਸ਼ਹਾਲੀ ਦੇ ਨਾਲ ਨਾਲ ਸਮਾਜ ਨੂੰ ਵਿਗਾੜਦੇ ਹਨ, ਉਹਨਾਂ ਦੀ ਨਖੇਦੀ ਕੀਤੀ ਜਾਂਦੀ ਹੈ ਪਰਮੇਸ਼ਰ ਸਾਡਾ ਉੱਤਮ ਚਾਹੁੰਦਾ ਹੈ! ਅਸੀਂ ਸਾਡੀ ਇਸੇ ਸਮੇਂ ਦੀ ਪ੍ਰਸੰਨਤਾ ਨੂੰ ਚਾਹੁੰਦੇ ਹਾਂ! ਪਰਮੇਸ਼ਰ ਸਾਡੇ ਸਾਰਿਆਂ ਉੱਤੇ ਦਇਆ ਕਰੇ।

ਰੋਮੀਆਂ 1:28 - 32

²⁸ਜਿਵੇਂ ਉਨ੍ਹਾਂ ਨੂੰ ਪਰਮੇਸ਼ਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਚੰਗਾ ਨਾ ਲੱਗਾ ਓਵੇਂ ਹੀ ਪਰਮੇਸ਼ਰ ਨੇ ਵੀ ਉਨ੍ਹਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੱਤਾ ਕਿ ਬੁਰੇ ਕੰਮ ਕਰਨ। ²⁹ਉਹ ਹਰ ਪ੍ਰਕਾਰ ਦੇ ਕੁਧਰਮ, ਬਦੀ, ਲੇਭ ਅਤੇ ਬੁਰਿਆਈ ਨਾਲ ਭਰੇ ਹੋਏ ਸਨ। ਖਾਰ, ਘਾਤ ਝਗੜੇ, ਛਲ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ। ਚੁਗਲੀ ਕਰਨ ਵਾਲੇ ³⁰ਨਿੰਦਕ, ਪਰਮੇਸ਼ਰ ਦੇ ਵੈਰੀ, ਦੂਜਿਆਂ ਦਾ ਹੱਕ ਮਾਰਨ ਵਾਲੇ, ਹੰਕਾਰੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣ-ਆਗਿਆਕਾਰ। ³¹ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ। ³²ਅਤੇ ਓਹ ਪਰਮੇਸ਼ਰ ਦੀ ਬਿਧੀ ਜਾਣਦੇ ਹਨ, ਜੋ ਏਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਉਹ ਕੇਵਲ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਖੁਸ਼ ਹੁੰਦੇ ਹਨ।

1:28-31 ਯੂਨਾਨੀ ਭਾਸ਼ਾ ਵਿਚ ਇਹ ਇਕ ਵਾਕ ਹੈ। ਇਸ ਨੇ ਵਿਦਰੋਹੀ, ਪਤਿਤ, ਸੁਤੰਤਰ ਮਨੁੱਖਜਾਤੀ ਦੀ ਵਿਸ਼ੇਸ਼ਤਾ ਦਿੱਤੀ (ਦੇਖੋ ਰੋਮੀਆਂ ਨੂੰ 13:13; 1 ਕੁਰਿੰਥੀਆਂ ਨੂੰ 5:11; 6:9; ਗਲਾਤੀਆਂ ਨੂੰ 5:19-21; ਅਫ਼ਸੀਆਂ ਨੂੰ 5:5; 1 ਤਿਮੋਥਿਉਸ 1:10; ਪ੍ਰਕਾਸ਼ 21:8)।

ਮਨੁੱਖਤਾ ਦਾ ਪਾਪ ਸੀ ਕਿ ਉਹਨਾਂ ਨੇ ਪਰਮੇਸ਼ਰ ਤੋਂ ਇਲਾਵਾ ਹੋਰ ਦੀ ਚੇਣ ਕੀਤੀ। ਨਰਕ ਉਹ ਹੋਂਦ ਹੈ ਜੋ ਸਥਾਈ ਬਣਾਈ ਗਈ ਹੈ। ਆਜ਼ਾਦੀ ਇਕ ਸ਼ੋਕਮਈ ਦੁਰਘਟਨਾ ਹੈ! ਮਨੁੱਖਜਾਤੀ ਨੂੰ ਪਰਮੇਸ਼ਰ ਦੀ ਲੋੜ ਹੈ; ਮਨੁੱਖ ਗਵਾਚ ਗਿਆ ਹੈ, ਉਹ ਅਧੂਰਾ ਹੈ ਅਤੇ ਪਰਮੇਸ਼ਰ ਤੋਂ ਬਿਨਾਂ ਅਪੂਰਨ ਹੈ। ਅਨੰਤ ਨਰਕ ਦਾ ਸਭ ਤੋਂ ਭੈੜਾ ਭਾਗ ਪਰਮੇਸ਼ਰ ਦਾ ਅਲਗਾਵ ਹੈ!

1:29 "ਇੱਕ ਪਤਿਤ ਮਨ" ਡਿੱਗੀ ਹੋਈ ਮਨੁੱਖਜਾਤੀ ਆਜ਼ਾਦੀ ਨੂੰ ਸਵੈ-ਪੂਜਾ ਵਜੋਂ ਦੇਖਦੀ ਹੈ: "ਕੁਝ ਵੀ ਮੇਰੇ ਲਈ ਅਤੇ ਸਭ ਕੁਝ! ਕਰਮਵਾਚ ਦਾ ਪ੍ਰਤਿਨਿਧ ਰੋਮੀਆਂ 1: 24,26,28 ਵਿਚ ਪਰਮੇਸ਼ਰ ਵਜੋਂ ਦੱਸਿਆ ਗਿਆ ਹੈ, ਪਰ ਇਸ ਸੰਦਰਭ ਵਿਚ ਇਹ ਉਤਪਤ 1-3 ਨਾਲ ਸੰਬੰਧਤ ਹੈ ਇਹ ਮਨੁੱਖਜਾਤੀ ਦਾ ਗਿਆਨ ਅਤੇ ਸਵੈ ਦੀ ਚੇਣ ਹੈ ਜੋ ਸਮੱਸਿਆ ਦਾ ਕਾਰਨ ਬਣਦੀ ਹੈ। ਪਰਮੇਸ਼ਰ ਨੇ ਆਪਣੀ ਸਿਰਜਣਾ ਨੂੰ ਉਹਨਾਂ ਦੀਆਂ ਆਪਣੀਆਂ ਚੇਣਾਂ, ਆਪਣੀ ਆਜ਼ਾਦੀ ਦੇ ਨਤੀਜਿਆਂ ਨੂੰ ਭੁਗਤਣ ਦੀ ਆਗਿਆ ਦਿੱਤੀ।

▣ "ਭਰਪੂਰ ਹੋ ਗਏ" ਇਹ ਇੱਕ ਪੂਰਨ ਕਾਲ ਨਿਸ਼ਕਿਰਿਆ ਕ੍ਰਿਦੰਤ ਹੈ। ਮਨੁੱਖ ਭਰਪੂਰ ਹੁੰਦੇ ਹਨ ਅਤੇ ਉਹਨਾਂ ਦੀ ਵਿਸ਼ੇਸ਼ਤਾ ਉਹ ਹੁੰਦੀ ਹੈ ਜਿਸ ਨਾਲ ਉਹ ਰਹਿੰਦੇ ਹਨ। ਰੱਬੀ ਕਹਿੰਦੇ ਸਨ ਕਿ ਹਰ ਮਨੁੱਖ ਦੇ ਦਿਲ ਵਿਚ ਇਕ ਕਾਲਾ (ਦੁਸ਼ਟ ਯੇਤਜ਼ੇਰ *yetzer*) ਕੁੱਤਾ ਅਤੇ ਚਿੱਟਾ (ਚੰਗਾ ਯੇਤਜ਼ੇਰ *yetzer*) ਕੁੱਤਾ ਹੁੰਦਾ ਹੈ। ਜਿਸ ਨੂੰ ਵੀ ਸਭ ਤੋਂ ਵੱਧ ਖੁਆਇਆ ਜਾਂਦਾ ਹੈ ਉਹ ਵੱਡਾ ਬਣ ਜਾਂਦਾ ਹੈ।

1:29-31 ਇਹ ਪਰਮੇਸ਼ਰ ਤੋਂ ਬਿਨਾਂ ਜ਼ਿੰਦਗੀ ਦੇ ਨਤੀਜੇ ਅਤੇ ਲੱਛਣ ਹਨ। ਇਹ ਉਹਨਾਂ ਵਿਅਕਤੀਆਂ ਅਤੇ ਸਮਾਜਾਂ ਦੀ ਵਿਸ਼ੇਸ਼ਤਾ ਨੂੰ ਦਰਸਾਉਂਦੇ ਹਨ ਜੋ ਬਾਈਬਲ ਦੇ ਪਰਮੇਸ਼ਰ ਨੂੰ ਰੱਦਦੇ ਹਨ। ਇਹ ਪਾਪਾਂ ਦੀਆਂ ਕਈ ਸੂਚੀਆਂ ਵਿੱਚੋਂ ਇੱਕ ਸੀ ਜੋ ਪੌਲਸ ਨੇ ਦਿੱਤੀ ਸੀ (ਦੇਖੋ 1 ਕੁਰਿੰਥੀਆਂ ਨੂੰ 5:11; 6:9; 2 ਕੁਰਿੰਥੀਆਂ ਨੂੰ 12:20; ਗਲਾਤੀਆਂ ਨੂੰ 5:19-21; ਅਫ਼ਸੀਆਂ ਨੂੰ 4:31; 5:3-4; ਕੁਲਸੀਆਂ ਨੂੰ 3:5-9)।

ਖਾਸ ਵਿਸ਼ਾ: ਨਵੇਂ ਨੇਮ ਵਿੱਚ ਗੁਣ ਅਤੇ ਔਗੁਣ

ਖਾਸ ਵਿਸ਼ਾ: ਨਵੇਂ ਨੇਮ ਵਿੱਚ ਗੁਣ ਅਤੇ ਔਗੁਣ

ਨਵੇਂ ਨੇਮ ਵਿਚ ਗੁਣ ਅਤੇ ਔਗੁਣ ਦੋਹਾਂ ਦੀ ਸੂਚੀ ਆਮ ਹੈ। ਅਕਸਰ ਉਹ ਦੋਵੇਂ ਰੱਬੀ ਅਤੇ ਸਭਿਆਚਾਰਕ (ਸਟੋਇਕ) ਸੂਚੀਆਂ ਨੂੰ ਦਰਸਾਉਂਦੇ ਹਨ। ਨਵੇਂ ਨੇਮ ਵਿੱਚ ਇਹਨਾਂ ਦੀਆਂ ਸੂਚੀਆਂ ਨੂੰ ਕੁਝ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ:

	ਔਗੁਣ	ਗੁਣ
1. ਪੌਲਸ	ਰੋਮੀਆਂ ਨੂੰ	---
	1:28-32	ਰੋਮੀਆਂ ਨੂੰ
	ਰੋਮੀਆਂ ਨੂੰ	12:9-21
	13:13	---
	1	1
	ਕੁਰਿੰਥੀਆਂ	ਕੁਰਿੰਥੀਆਂ
	ਨੂੰ 5:9-11	ਨੂੰ 6:6-9
	1	2
	ਕੁਰਿੰਥੀਆਂ	ਕੁਰਿੰਥੀਆਂ
	ਨੂੰ 6:10	ਨੂੰ 6:4-

	2	10
	ਕੁਰਿੰਥੀਆਂ	ਗਲਾਤੀਆਂ
	ਨੂੰ 12:20	ਨੂੰ 5:22-
	ਗਲਾਤੀਆਂ	23
	ਨੂੰ 5:19-	---
	21	---
	ਅਫ਼ਸੀਆਂ	ਫ਼ਿਲਿੱਪੀਆਂ
	ਨੂੰ 4:25-	ਨੂੰ 4:8-9
	32	ਕੁਲਸੀਆਂ
	ਅਫ਼ਸੀਆਂ	ਨੂੰ 3:12-
	ਨੂੰ 5:3-5	14
	---	---
	ਕੁਲਸੀਆਂ	---
	ਨੂੰ 3:5,8	2
	1	ਤਿਮੋਥੀਉਸ
	ਤਿਮੋਥੀਉਸ	2:22b,24
	1:9-10	ਤੀਤੁਸ
	1	1:8-9;
	ਤਿਮੋਥੀਉਸ	3:1-2
	6:4-5	
	2	
	ਤਿਮੋਥੀਉਸ	
	2:22a,	
	23	
	ਤੀਤੁਸ	
	1:7, 3:3	
2. ਯਾਕੂਬ	ਯਾਕੂਬ	ਯਾਕੂਬ
	3:15-16	3:17-18
3. Peter	1 ਪਤਰਸ	1 ਪਤਰਸ
	4:3	4:7-11
	2 ਪਤਰਸ	2 ਪਤਰਸ
	1:9	1:5-8
4. ਯੂਹੰਨਾ	ਪ੍ਰਕਾਸ਼	---

1:30 "ਹੰਕਾਰੀ" ਇਹ *ਹੁਪਰਫਾਨੇਸ hyperēphanous* ਹੈ (ਰੋਠ C.ਨੂੰ ਦੇਖੋ)।

ਖਾਸ ਵਿਸ਼ਾ: ਪੌਲੁਸ ਦਾ “ਹੁਪਰ” ਸੰਧੀਆਂ ਦਾ ਇਸਤੇਮਾਲ

ਖਾਸ ਵਿਸ਼ਾ: ਪੌਲੁਸ ਦਾ “ਹੁਪਰ HUPER” ਸੰਧੀਆਂ ਦਾ ਇਸਤੇਮਾਲ

ਪੌਲੁਸ ਨੂੰ ਯੂਨਾਨੀ ਸੰਬੰਧਕ *ਹੁਪਰ hyper* ਦੀ ਵਰਤੋਂ ਕਰਦਿਆਂ ਨਵੇਂ ਸ਼ਬਦਾਂ ਦੀ ਸਿਰਜਣਾ ਕਰਨ ਦਾ ਖਾਸ ਸ਼ੌਕ ਸੀ, ਜਿਸ ਦਾ ਅਸਲ ਅਰਥ ਹੈ “ਉੱਪਰ” ਜਾਂ “ਉੱਤੇ” ਹੁੰਦਾ ਹੈ। ਜਦੋਂ ਇਸ ਨੂੰ ਸੰਬੰਧ ਕਾਰਕ (ਅਪਾਦਨ ਕਾਰਕ) ਨਾਲ ਵਰਤਿਆ ਜਾਂਦਾ ਹੈ ਤਾਂ ਇਸਦਾ ਅਰਥ ਹੁੰਦਾ ਹੈ “ਦੇ ਪੱਖ ਲਈ” ਇਸ ਦਾ ਅਰਥ “ਬਾਰੇ” ਜਾਂ “ਸੰਬੰਧਤ,” *peri ਪੈਰੀ* ਵਰਗਾ ਵੀ ਹੋ ਸਕਦਾ ਹੈ (ਦੇਖੋ 2 ਕੁਰਿੰਥੀਆਂ ਨੂੰ 8:23; 2 ਥੱਸਲੁਨੀਕੀਆਂ ਨੂੰ 2:18)। ਜਦੋਂ ਇਸ ਦੇਸ਼ ਲਾਉਣ ਦੇ ਭਾਵ ਨਾਲ ਇਸਤੇਮਾਲ ਹੁੰਦਾ ਹੈ ਤਾਂ ਇਸਦਾ ਅਰਥ ਹੁੰਦਾ ਹੈ “ਉੱਪਰ,” “ਉੱਤੇ,” ਜਾਂ “ਪਰੇ” ਹੁੰਦਾ ਹੈ (A. T. Robertson, ਦੀ *A Grammar of the Greek New Testament in the Light of Historical Research*, ਪੰਨਾ 625-633 ਨੂੰ ਦੇਖੋ)। ਜਦੋਂ ਪੌਲੁਸ ਨੇ ਇਕ ਸੰਕਲਪ ਜ਼ਾਹਰ ਕਰਨਾ ਚਾਹਿਆ ਤਾਂ ਉਸ ਨੇ ਇਸ ਸੰਬੰਧਤ ਨੂੰ ਇਕ ਸੰਧੀ ਦੇ ਰੂਪ ਵਿਚ ਵਰਤਿਆ। ਹੇਠਾਂ ਪੌਲੁਸ ਦੇ ਇਸ ਵਰਤਾਰੇ ਦੀ ਵਿਸ਼ੇਸ਼ ਵਰਤੋਂ ਦੀ ਇੱਕ ਸੂਚੀ ਹੈ।

A. ਰੈਪੈਕਸ ਲੀਗੇਮੇਨ (ਨਵੇਂ ਨੇਮ ਵਿੱਚ ਕੇਵਲ ਇੱਕ ਵਾਰ ਇਸਤੇਮਾਲ ਕੀਤਾ ਗਿਆ)

1. *Huperakmos ਹੁਪਰਾਕਮੋਸ*, ਜੀਵਨ ਦਾ ਪਹਿਲਾ ਭੂਤਕਾਲ, 1 ਕੁਰਿੰਥੀਆਂ ਨੂੰ 7:36
2. *Huperauxanō ਹੁਪਰਕਸਾਨੇ*, ਬਹੁਤ ਵਧਾਉਣ ਲਈ, 2 ਥੱਸਲੁਨੀਕੀਆਂ ਨੂੰ 1:3
3. *Huperbainō ਹੁਪਰਬਾਈਨੇ*, ਇੱਕ ਕਦਮ ਅੱਗੇ ਵੱਧਣ ਲਈ ਜਾਂ ਅਪਰਾਧ ਕਰਨ ਲਈ, 1 ਥੱਸਲੁਨੀਕੀਆਂ ਨੂੰ 4:6
4. *Huperkeina ਹੁਪਰਕੈਨਾ*, ਪਾਰ, 2 ਕੁਰਿੰਥੀਆਂ ਨੂੰ 10:16
5. *Huperekteina*, ਹੁਪਰਕਟੇਈਨਾਮ, ਬਹੁਤ ਜ਼ਿਆਦਾ, 2 ਕੁਰਿੰਥੀਆਂ ਨੂੰ 10:14
6. *Huperentugchanō ਹੁਪਰਨਟੁਗਚਾਨੇ*, ਵਿਚੋਲਾ ਬਣਨ ਲਈ, ਰੋਮੀਆਂ ਨੂੰ 8:26
7. *Hupernikaō ਹੁਪਰਨੀਕਾਓ*, ਜੇਤੂ ਹੋਣ ਲਈ, ਰੋਮੀਆਂ ਨੂੰ 8:37
8. *Huperpleonazō ਹੁਪਰਪਲੇਓਨਾਜ਼ੇ*, ਬਹੁਤਾਤ ਵਿੱਚ ਹੋਣਾ, 1 ਤਿਮੋਥੀਉਸ 1:14
9. *Huperupsōō ਹੁਪਰਉਪਸੂ*, ਸਰਵ ਉਚੱਤਮ ਕਰਨ ਲਈ, ਫਿਲਿੱਪੀਆਂ ਨੂੰ 2:9
10. *Huperphroneō ਹੁਪਰਫਰੋਨੀਓ*, ਉੱਚੇ ਵਿਚਾਰ ਰੱਖਣ ਲਈ, ਰੋਮੀਆਂ ਨੂੰ 12:3

B. ਸ਼ਬਦ ਕੇਵਲ ਪੌਲੁਸ ਦੀਆਂ ਲਿੱਖਤਾਂ ਵਿੱਚ ਇਸਤੇਮਾਲ ਕੀਤੇ ਗਏ।

1. *Huperaiomai ਹੁਪਰਏਰੋਮਾਈ*, ਆਪਣੇ ਆਪ ਨੂੰ ਉੱਚਾ ਚੁੱਕਣ ਲਈ, 2 ਕੁਰਿੰਥੀਆਂ ਨੂੰ 12:7; 2 ਥੱਸਲੁਨੀਕੀਆਂ ਨੂੰ 2:4
2. *Huperballontōs ਹੁਪਰਬਾਲੋਨਟੋਸ*, ਉਪਰੋਕਤ ਉਪਾਅ, ਬਹੁਤਾਤ, 2 ਕੁਰਿੰਥੀਆਂ ਨੂੰ 11:23; (ਇਥੇ ਕੇਵਲ ਕਿਰਿਆ ਵਿਸ਼ੇਸ਼ਣ, ਪਰ 2 ਕੁਰਿੰਥੀਆਂ ਨੂੰ 3:10; 9:14; ਅਫਸੀਆਂ ਨੂੰ 1:19; 2:7; 3:19 ਵਿੱਚ ਕਿਰਿਆ)
3. *Huperbolē ਹੁਪਰਬੋਲੇ*, ਇੱਕ ਨਿਸ਼ਾਨੇ ਦਾ ਨਾ ਲੱਗਣਾ, ਇੱਕ ਅਸਾਧਾਰਣ ਸ਼ਬਦ ਬਸਤਰ, ਰੋਮੀਆਂ ਨੂੰ 7:13; 1 ਕੁਰਿੰਥੀਆਂ ਨੂੰ 12:31; 2 ਕੁਰਿੰਥੀਆਂ ਨੂੰ 1:8; 4:7,17; 12:7; ਗਲਾਤੀਆਂ ਨੂੰ 1:13
4. *Huperekperissou ਹੁਪਰੇਕਪੇਰੀਸੋਊ*, ਸਾਰੇ ਮਾਪ ਤੋਂ ਪਾਰ, ਅਫਸੀਆਂ ਨੂੰ 3:20; 1 ਥੱਸਲੁਨੀਕੀਆਂ ਨੂੰ 3:10; 5:13

5. *Huperlian* ਹੁਪਰਲੀਆਨ, ਉੱਚਤਮ ਤੌਰ ਤੇ ਜਾਂ ਪ੍ਰਮੁੱਖ ਤੌਰ ਤੇ, 2 ਕੁਰਿੰਥੀਆਂ ਨੂੰ 11:5; 12:11

6. *Huperochē* ਹੁਪਰਓਖੇ, ਪ੍ਰਸਿੱਧੀ, ਮਹਤੱਤਾ, 1 ਕੁਰਿੰਥੀਆਂ ਨੂੰ 2:1; 1 ਤਿਮੋਥੀਉਸ 2:2

7. *Huperperisseuō* ਹੁਪਰਪਰਿਸੇਉਓ, ਬਹੁਤ ਜ਼ਿਆਦਾ, ਰੋਮੀਆਂ ਨੂੰ 5:20 (ਮੱਧ ਕਰਮ ਵਾਚ, ਭਰਪੂਰ ਹੋਣ ਲਈ, ਵਹਿਣਾ, 2 ਕੁਰਿੰਥੀਆਂ ਨੂੰ 7:4)

C. ਸ਼ਬਦ ਜੋ ਪੌਲੁਸ ਦੁਆਰਾ ਇਸਤੇਮਾਲ ਕੀਤੇ ਗਏ ਅਤੇ ਜੋ ਨਵੇਂ ਨੇਮ ਦੇ ਬਾਕੀ ਦੇ ਲੇਖਕਾਂ ਦੁਆਰਾ ਬਹੁਤ ਘੱਟ ਇਸਤੇਮਾਲ ਕੀਤੇ ਗਏ

1. *Huperanō* ਹੁਪਰਆਨੇ, ਬਹੁਤ ਉੱਪਰ/ਦੂਰ, ਅਫ਼ਸੀਆਂ ਨੂੰ 1:21; 4:10; ਅਤੇ ਇਬਰਾਨੀਆਂ ਨੂੰ 9:5

2. *Huperechō* ਹੁਪਰਏਖੇ, ਪ੍ਰਸਿੱਧੀ, ਮਹਤੱਤਾ, ਰੋਮੀਆਂ ਨੂੰ 13:1; ਫ਼ਿਲਿੱਪੀਆਂ ਨੂੰ 2:3; 3:8; 4:7; 1 ਪਤਰਸ 2:13

3. *Huperēphanos* ਹੁਪਰਫਾਨੇਸ, ਮੰਨਣਾ ਜਾਂ ਹੰਕਾਰੀ, ਰੋਮੀਆਂ ਨੂੰ 1:30; 2 ਤਿਮੋਥੀਉਸ 3:2 ਅਤੇ ਲੂਕਾ 1:51; ਯਾਕੂਬ 4:6; 1 ਪਤਰਸ 5:5.

ਪੌਲੁਸ ਬਹੁਤ ਜਨੂੰਨ ਵਾਲਾ ਆਦਮੀ ਸੀ; ਜਦੋਂ ਚੀਜ਼ਾਂ ਜਾਂ ਲੋਕ ਚੰਗੇ ਹੁੰਦੇ ਸਨ, ਤਾਂ ਉਹ ਬਹੁਤ ਚੰਗੇ ਹੁੰਦੇ ਹਨ ਅਤੇ ਜਦੋਂ ਉਹ ਬੁਰੇ ਹੁੰਦੇ ਸਨ, ਤਾਂ ਉਹ ਬਹੁਤ ਬੁਰੇ ਹੁੰਦੇ ਸਨ। ਇਸ ਸੰਬੰਧਕ ਨੇ ਉਸ ਨੂੰ ਪਾਪ, ਆਪਣੇ ਆਪ ਅਤੇ ਮਸੀਹ ਅਤੇ ਖੁਸ਼ਖਬਰੀ ਬਾਰੇ ਆਪਣੀਆਂ ਮਹਾਨ ਭਾਵਨਾਵਾਂ ਜ਼ਾਹਰ ਕਰਨ ਦੀ ਆਗਿਆ ਦਿੱਤੀ।

1:32 "ਜੇ ਏਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ" ਇਹ ਕਥਨ ਮੂਸਾ ਦੀ ਬਿਵਸਥਾ ਨੂੰ ਦਰਸਾਉਂਦਾ ਹੈ। ਇਸ ਦਾ ਸਾਰ ਰੋਮੀਆਂ ਨੂੰ 6:16,21,23; 8:6,13 ਵਿੱਚ ਦਿੱਤਾ ਗਿਆ ਹੈ। ਮੌਤ ਪਰਮੇਸ਼ਰ ਦੀ ਇੱਛਾ ਅਤੇ ਪਰਮੇਸ਼ਰ ਦੇ ਜੀਵਨ ਦੇ ਵਿਰੁਧ ਹੈ (ਦੇਖੋ ਹਿਜ਼ਕੀਏਲ 18:32; 1 ਤਿਮੋਥੀਉਸ 2:4; 2 ਪਤਰਸ 3:9)।

▣ "ਉਹ ਕੇਵਲ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਖੁਸ਼ ਹੁੰਦੇ ਹਨ" ਦੁੱਖ ਸੰਗਤ ਨੂੰ ਪਿਆਰ ਕਰਦਾ ਹੈ। ਡਿੱਗੀ ਹੋਈ ਮਨੁੱਖਜਾਤੀ ਦੂਜਿਆਂ ਦੇ ਪਾਪਾਂ ਨੂੰ ਬਹਾਨੇ ਵਜੋਂ ਵਰਤਦੀ ਹੈ, "ਹਰ ਕੋਈ ਇਸ ਕੰਮ ਨੂੰ ਕਰ ਰਿਹਾ ਹੈ" ਸਭਿਆਚਾਰਾਂ ਨੂੰ ਉਹਨਾਂ ਦੇ ਵਿਸ਼ੇਸ਼ ਪਾਪਾਂ ਦੁਆਰਾ ਦਰਸਾਇਆ ਜਾਂਦਾ ਹੈ!

ਵਿਚਾਰ ਲਈ ਸਵਾਲ

ਇਹ ਅਧਿਐਨ ਪੱਖ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੌਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ ਹੈ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਪੌਲੁਸ ਨੇ ਰੋਮ ਦੀ ਕਲੀਸੀਆ ਨੂੰ ਪੱਤਰ ਕੁੰ ਲਿਖਿਆ?
2. ਰੋਮੀਆਂ ਦੀ ਪੋਥੀ ਮਸੀਹੀਅਤ ਦਾ ਅਜਿਹਾ ਮਹੱਤਵਪੂਰਣ ਧਰਮ ਸ਼ਾਸਤਰੀ ਬਿਆਨ ਕਿਉਂ ਸੀ?
3. ਰੋਮੀਆਂ 1: 18-3: 20 ਦੀ ਆਪਣੇ ਸ਼ਬਦਾਂ ਵਿਚ ਰੂਪ ਰੇਖਾ ਦਿਓ।
4. ਕੀ ਉਹਨਾਂ ਨੂੰ ਜਿਹਨਾਂ ਨੇ ਖੁਸ਼ਖਬਰੀ ਦੇ ਪ੍ਰਚਾਰ ਨੂੰ ਕਦੇ ਵੀ ਨਹੀਂ ਸੁਣਿਆ, ਮਸੀਹ ਉੱਤੇ ਵਿਸ਼ਵਾਸ ਨਾ ਕਰਨ ਕਰਕੇ ਰੱਦ ਕਰ ਦਿੱਤੇ ਜਾਣਗੇ?
5. "ਕੁਦਰਤੀ ਪ੍ਰਕਾਸ਼ਨ" ਅਤੇ "ਖਾਸ ਪ੍ਰਕਾਸ਼ਨ" ਵਿਚਕਾਰ ਦੇ ਅੰਤਰ ਬਾਰੇ ਦੱਸੋ।

6. ਪਰਮੇਸ਼ਰ ਤੋਂ ਬਗੈਰ ਮਨੁੱਖੀ ਜੀਵਨ ਦਾ ਵਰਣਨ ਕਰੋ
7. ਕੀ 24-27 ਆਇਤਾਂ ਸਮਲਿੰਗਤਾ ਦੇ ਮੁੱਦੇ ਨੂੰ ਸੰਬੋਧਿਤ ਕਰਦੀਆਂ ਹਨ?

ਰੋਮੀਆਂ 2

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਪਰਮੇਸ਼ਰ ਦਾ ਧਰਮੀ ਨਿਆਂ	ਪਰਮੇਸ਼ਰ ਦਾ ਧਰਮੀ ਨਿਆਂ	ਯਹੂਦੀ ਸਜ਼ਾ ਦੇ ਹੇਠ	ਪਰਮੇਸ਼ਰ ਦਾ ਨਿਆਂ	ਯਹੂਦੀ ਪਰਮੇਸ਼ਰ ਦੇ ਪਲਟੇ ਤੋਂ ਨਹੀਂ ਬਚਣਗੇ
2:1-16	2:1-16	2:1-11	2:1-16	2:1-11
ਯਹੂਦੀ ਅਤੇ ਬਿਵਸਥਾ	ਯਹੂਦੀ ਗੈਰ-ਯਹੂਦੀਆਂ ਵਾਂਗ ਦੇਸ਼ੀ ਹਨ	ਸਜ਼ਾ ਦਾ ਅਧਾਰ	ਯਹੂਦੀ ਅਤੇ ਬਿਵਸਥਾ (2:17-3:8)	ਬਿਵਸਥਾ ਉਨ੍ਹਾਂ ਨੂੰ ਨਹੀਂ ਬਚਾਵੇਗੀ
		2:12-16		2:12-16
2:17-3:8	2:17-24	2:17-24	2:17-24	2:17-24
	ਸੁੰਨਤ ਦਾ ਕੋਈ ਲਾਭ ਨਹੀਂ			ਸੁੰਨਤ ਉਨ੍ਹਾਂ ਨੂੰ ਨਹੀਂ ਬਚਾਵੇਗੀ
	2:25-29	2:25-29	2:25-29	2:25-29

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਰੋਮੀਆਂ 2:1-3:20 ਤੇ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 2:1-3:20 ਸਾਹਿਤਕ ਇਕਾਈ ਨੂੰ ਪੂਰਾ ਕਰਦਾ ਹੈ ਜੋ ਰੋਮੀਆਂ 1:18 ਵਿੱਚ ਸ਼ੁਰੂ ਹੋਈ ਸੀ। ਇਸ ਭਾਗ ਹੇਠ ਲਿਖਿਆਂ ਨਾਲ ਸੰਬੰਧਿਤ ਹੈ:

1. ਸਾਰੀ ਮਨੁੱਖਜਾਤੀ ਦਾ ਗੁਆਚੇ ਹੋਣਾ
2. ਪਾਪ ਤੇ ਪਰਮੇਸ਼ਰ ਦਾ ਨਿਆਂ
3. ਮਨੁੱਖੀ ਵਿਸ਼ਵਾਸ ਅਤੇ ਤੇਬਾ ਨਾਲ ਮਸੀਹ ਦੁਆਰਾ ਪਰਮੇਸ਼ਰ ਦੀ ਧਾਰਮਿਕਤਾ ਦੀ ਜ਼ਰੂਰਤ

B. ਰੋਮੀਆਂ 2 ਵਿਚ ਪਰਮੇਸ਼ਰ ਦੇ ਨਿਆਂ ਸੰਬੰਧਿਤ ਸੱਤ ਸਿਧਾਂਤ ਹਨ

1. ਆਇਤ 2, ਸੱਚਾਈ ਦੇ ਅਨੁਸਾਰ
2. ਆਇਤ 5, ਇਕੱਠਾ ਕੀਤਾ ਦੇਸ਼
3. ਆਇਤਾਂ 6 ਅਤੇ 7, ਕੰਮਾਂ ਅਨੁਸਾਰ
4. ਆਇਤ 11, ਕਿਸੇ ਦਾ ਪੱਖਪਾਤ ਨਹੀਂ
5. ਆਇਤ 13, ਜੀਵਨਸ਼ੈਲੀ
6. ਆਇਤ 16, ਮਨੁੱਖਾਂ ਦੇ ਦਿਲਾਂ ਦੇ ਭੇਦ
7. ਆਇਤਾਂ 17-29, ਕੋਈ ਵਿਸ਼ੇਸ਼ ਰਾਸ਼ਟਰੀ ਸਮੂਹ ਨਹੀਂ

C. ਇਸ ਬਾਰੇ ਟਿੱਪਣੀਕਾਰਾਂ ਵਿਚ ਚਰਚਾ ਹੋਈ ਹੈ ਕਿ ਰੋਮੀਆਂ 2:1-16 ਵਿਚ ਕਿਸ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ। ਇਹ ਸਪੱਸ਼ਟ ਹੈ ਕਿ ਰੋਮੀਆਂ 2:17-29 ਯਹੂਦੀਆਂ ਨਾਲ ਸੰਬੰਧ ਰੱਖਦਾ ਹੈ। ਆਇਤਾਂ 1-16 ਨੈਤਿਕ ਅੰਧ-ਵਿਸ਼ਵਾਸੀਆਂ ਜਿਵੇਂ ਕੀ ਸੇਨੇਕਾ Seneca (ਸਮਾਜਿਕ ਨਿਯਮਾਂ) ਅਤੇ ਯਹੂਦੀ ਕੌਮ (ਮੂਸਾ ਦੀ ਬਿਵਸਥਾ) ਦੇਹਾਂ ਦੇ ਬੋਲਣ ਦੇ ਦੋਹਰੇ ਉਦੇਸ਼ ਦੀ ਪੂਰਤੀ ਕਰਦੀਆਂ ਹਨ।

D. ਰੋਮੀਆਂ 1:18-21 ਵਿਚ ਪੌਲੁਸ ਨੇ ਕਿਹਾ ਹੈ ਕਿ ਮਨੁੱਖ ਸ੍ਰਿਸ਼ਟੀ ਰਾਹੀਂ ਪਰਮੇਸ਼ਰ ਨੂੰ ਜਾਣ ਸਕਦੇ ਹਨ। ਰੋਮੀਆਂ 2:14-15 ਵਿਚ ਪੌਲੁਸ ਨੇ ਕਿਹਾ ਹੈ ਕਿ ਸਾਰੇ ਮਨੁੱਖਾਂ ਕੋਲ ਪਰਮੇਸ਼ਰ ਦੁਆਰਾ ਦਿੱਤਾ ਗਿਆ ਇਕ ਅੰਦਰੂਨੀ ਨੈਤਿਕ ਵਿਵੇਕ ਹੈ। ਇਹ ਦੋ ਗਵਾਹ, ਸ੍ਰਿਸ਼ਟੀ ਅਤੇ ਵਿਵੇਕ, ਸਾਰੀ ਮਨੁੱਖਜਾਤੀ ਲਈ ਪਰਮੇਸ਼ਰ ਦੇ ਨਿਆਂ ਦਾ ਅਧਾਰ ਹੈ, ਇੱਥੋਂ ਤੱਕ ਕਿ ਉਹ ਵੀ ਜਿਨ੍ਹਾਂ ਨੇ ਅਜੇ ਤੱਕ ਪੁਰਾਣੇ ਨੇਮ ਅਤੇ ਸੁਸਮਾਚਾਰ ਦੇ ਸੰਦੇਸ਼ ਨੂੰ ਨਹੀਂ ਸੁਣਿਆ ਹੈ। ਮਨੁੱਖ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਨੇ ਉਸ ਵਧੀਆ ਚਾਨਣ ਦਾ ਜੀਵਨ ਬਤੀਤ ਨਹੀਂ ਕੀਤਾ ਜੋ ਉਨ੍ਹਾਂ ਕੋਲ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 2:1-11

‘ਸੇ ਹੇ ਦੇਸ਼ ਲਾਉਣ ਵਾਲੇ ਮਨੁੱਖ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਉੱਤਰ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ ਉੱਤੇ ਦੇਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੇਸ਼ੀ ਠਹਿਰਾਉਂਦਾ ਹੈਂ, ਇਸ ਲਈ ਕਿ ਤੂੰ ਜਿਹੜਾ ਦੇਸ਼ ਲਾਉਂਦਾ ਹੈ ਆਪ ਵੀ ਉਹ ਹੀ ਕੰਮ ਕਰਦਾ ਹੈ।² ਅਸੀਂ ਜਾਣਦੇ ਹਾਂ ਜੇ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਵੱਲੋਂ ਸਜ਼ਾ ਦਾ ਹੁਕਮ ਅਟੱਲ ਹੈ।³ ਫੇਰ ਹੇ ਮਨੁੱਖ, ਤੂੰ ਜੇ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੇਸ਼ ਲਾਉਂਦਾ ਅਤੇ ਆਪ ਉਹੀ ਕੰਮ ਕਰਦਾ ਹੈਂ, ਭਲਾ, ਤੂੰ ਇਹ ਸਮਝਦਾ ਹੈਂ ਜੇ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਨਿੱਕਲੇਗਾ? ‘ਕੀ ਤੂੰ ਉਹ ਦੀ ਕਿਰਪਾ ਅਤੇ ਮਾਫ਼ੀ ਅਤੇ ਸਬਰ ਦੀ ਦੌਲਤ ਨੂੰ ਤੁੱਛ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੇ ਪਰਮੇਸ਼ੁਰ ਦੀ ਕਿਰਪਾ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ।⁵ ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕ੍ਰੋਧ ਅਤੇ ਸੱਚਾ ਨਿਆਂ ਪਰਗਟ ਹੋਵੇਗਾ, ਤੂੰ ਆਪਣੇ ਆਪ ਲਈ ਕ੍ਰੋਧ ਕਮਾ ਰਿਹਾ ਹੈਂ।⁶ ਉਹ ਹਰੇਕ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫਲ ਦੇਵੇਗਾ।⁷ ਜਿਹੜੇ ਭਲੇ ਕੰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ

ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ। ⁸ਪਰ ਜਿਹੜੇ ਵਿਦੇਹੀ ਹਨ ਅਤੇ ਸੱਚ ਨੂੰ ਨਹੀਂ ਮੰਨਦੇ ਸਗੋਂ ਝੂਠ ਨੂੰ ਮੰਨਦੇ ਹਨ, ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ। ⁹ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ, ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਉੱਤੇ। ¹⁰ਪਰ ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਨੂੰ। ¹¹ਪਰਮੇਸ਼ੁਰ ਦੀ ਹਜ਼ੂਰੀ ਵਿੱਚ ਕਿਸੇ ਦਾ ਪੱਖਪਾਤ ਨਹੀਂ ਹੁੰਦਾ।

2:1

NASB "ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ, ਤੁਹਾਡੇ ਵਿੱਚੋਂ ਜੇ ਕੋਈ ਦੇਸ਼ ਲਗਾਉਂਦਾ ਹੈ"
 NKJV "ਹੋ ਦੇਸ਼ ਲਾਉਣ ਵਾਲੇ ਮਨੁੱਖ, ਤੂੰ ਭਾਵੇਂ ਕੋਈ ਵੀ ਹੋਵੇ ਤੇਰੇ ਕੋਲ ਕੋਈ ਉੱਤਰ ਨਹੀਂ"
 NRSV "ਤੁਸੀਂ ਜੇ ਵੀ ਹੋ, ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ ਜਦੋਂ ਤੁਸੀਂ ਦੂਜਿਆਂ ਤੇ ਦੇਸ਼ ਲਗਾਉਂਦੇ ਹੋ"
 TEV "ਤੁਹਾਡੇ ਕੋਲ ਬਿਲਕੁਲ ਬਹਾਨਾ ਨਹੀਂ ਹੈ, ਤੁਸੀਂ ਜੇ ਵੀ ਹੋ। ਇਸ ਲਈ ਕਿ ਜਦੋਂ ਤੁਸੀਂ ਦੂਜਿਆਂ ਤੇ ਦੇਸ਼ ਲਗਾਓ"
 NJB "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਜੇ ਤੁਸੀਂ ਦੇਸ਼ ਲਗਾਉਂਦੇ ਹੋ ਅਤੇ ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ"

ਇਹ ਸ਼ਾਬਦਿਕ ਤੌਰ ਤੇ “ਕੋਈ ਕਾਨੂੰਨੀ ਬਚਾਅ ਨਹੀਂ” ਹੈ (ਦੇਖੋ, ਰੋਮੀਆਂ 1:20)। ਇਸ ਨੂੰ ਮਹੱਤਵਪੂਰਣ ਬਣਾਉਣ ਲਈ ਇਸ ਨੂੰ ਯੂਨਾਨੀ ਵਾਕ ਵਿਚ ਸਭ ਤੋਂ ਪਹਿਲਾਂ ਰੱਖਿਆ ਗਿਆ ਹੈ। ਆਇਤਾਂ 1-16 ਸਵੈ-ਧਰਮੀ ਕਾਨੂੰਨੀ ਯਹੂਦੀਆਂ ਅਤੇ ਨੈਤਿਕਵਾਦੀ ਯੂਨਾਨੀਆਂ ਦੇਹਾਂ ਨਾਲ ਸੰਬੰਧੀ ਲੱਗਦੀ ਹੈ। ਦੂਜਿਆਂ ਦੇ ਦੇਸ਼ ਲਗਾਉਣ ਨਾਲ ਉਹ ਖੁਦ ਦੀ ਨਿੰਦਾ ਕਰਦੇ ਹਨ।

ਇਹੀ ਵਾਕਾਂਸ਼ ਰੋਮੀਆਂ 1:20 ਵਿਚ ਵਰਤਿਆ ਗਿਆ ਹੈ, ਪਰ ਸਰਵਨਾਂਵ “ਉਹ” ਹੈ; ਇੱਥੇ “ਤੁਸੀਂ” ਹੈ। ਸਪੱਸ਼ਟ ਤੌਰ ਤੇ ਪੌਲੁਸ ਪਾਪੀਆਂ/ਬਾਗੀਆਂ ਦੇ ਵੱਖ-ਵੱਖ ਸਮੂਹਾਂ ਨੂੰ ਸੰਬੋਧਿਤ ਕਰ ਰਿਹਾ ਹੈ। ਇਸ ਵਿੱਚੋਂ ਇਕ ਸਮੂਹ ਦਾ ਉਹ ਖੁਦ ਜੇਸ਼ੀਲਾ ਸਦੱਸ ਸੀ! ਇੱਥੇ ਦੋ ਸਮੱਸਿਆਵਾਂ ਹਨ।

1. ਪਰਮੇਸ਼ੁਰ ਦੇ ਗਿਆਨ ਨੂੰ ਰੱਦ ਕਰਨਾ ਅਤੇ ਵਿਗਾੜਨਾ
2. ਇਸ ਨੂੰ ਨਿਯਮਾਂ ਦੇ ਸਮੂਹ ਵਿਚ ਬਦਲਣਾ ਅਤੇ ਦੇਸ਼ ਲਗਾਉਣ ਵਾਲੇ ਅਤੇ ਸਵੈ-ਧਰਮੀ ਬਣਨਾ

ਇਹ ਵੀ ਨੋਟ ਕਰੋ ਕੀ ਅਧਿਆਇ 1 ਦੇ “ਉਹ” ਰੋਮੀਆਂ 2:1-8 ਵਿਚ “ਤੁਸੀਂ” ਬਣ ਜਾਂਦੇ ਹਨ। ਇਹ ਰੋਮੀਆਂ 2:9-11 ਵਿਚ ਯਹੂਦੀਆਂ ਅਤੇ ਯੂਨਾਨੀਆਂ ਤੋਂ “ਮਨੁੱਖ ਦੀ ਹਰੇਕ ਆਤਮਾ” ਵਿਚ ਵਿਸ਼ਵ-ਵਿਆਪੀ ਬਣਾਇਆ ਗਿਆ ਹੈ। ਹਾਲਾਂਕਿ ਇੱਥੇ ਵੱਖ-ਵੱਖ ਸਮੂਹ ਹਨ (ਦੋ ਜਾਂ ਤਿੰਨ, ਅੰਤ ਵਿਚ ਇਸ ਵਿਚ ਕੋਈ ਫਰਕ ਨਹੀਂ ਹੈ, ਸਾਰੇ ਸਜ਼ਾ ਦੇ ਅਧੀਨ ਹਨ (ਦੇਖੋ, ਰੋਮੀਆਂ 3:23))।

2:2 "ਅਸੀਂ ਜਾਣਦੇ ਹਾਂ" ਇਹ ਸਰਵਨਾਂਵ ਸ਼ਾਇਦ ਸੰਗੀ ਯਹੂਦੀਆਂ ਹਵਾਲਾ ਦਿੰਦਾ ਹੈ ਹਾਲਾਂਕਿ ਇਹ ਸੰਭਾਵਿਤ ਤੌਰ ਤੇ ਮਸੀਹੀਆਂ ਦਾ ਹਵਾਲਾ ਦੇ ਸਕਦਾ ਹੈ। ਰੋਮੀਆਂ 2:2-4 ਵਿਚ ਪੌਲੁਸ ਆਪਣੇ ਸਵਾਲ ਅਤੇ ਜਵਾਬ ਦੇ ਰੂਪ ਵਿਚ ਵਾਪਿਸ ਆਉਂਦਾ ਹੈ, ਜਿਸ ਨੂੰ ਕਰੜੀ ਨੁਕਤਾਚੀਨੀ ਕਿਹਾ ਜਾਂਦਾ ਹੈ (ਜਿਵੇਂ ਕਿ., ਰੋਮੀਆਂ 2:1-11,17-29), ਇਹ ਇਕ ਕਲਪਿਤ ਵਸਤੂ ਦੁਆਰਾ ਸੱਚਾਈ ਦੀ ਪੇਸ਼ਕਸ਼ ਸੀ। ਇਹ ਹੱਥਕੂਕ, ਮਲਾਕੀ, ਅਤੇ ਰੱਬੀ ਲੋਕਾਂ ਦੇ ਨਾਲ-ਨਾਲ ਯੂਨਾਨੀ ਫਿਲਾਸਫਰਾਂ (ਜਿਵੇਂ ਕਿ ਸੋਕਰਾਟਸ ਅਤੇ ਸਟੋਇਕਸ) ਦੁਆਰਾ ਵੀ ਵਰਤਿਆ ਗਿਆ ਹੈ।

ਰੋਮੀਆਂ ਵਿਚ ਵਾਕਾਂਸ਼ “ਅਸੀਂ ਜਾਣਦੇ ਹਾਂ ਕਿ” ਕਈ ਵਾਰ ਵਰਤਿਆ ਗਿਆ ਹੈ (ਦੇਖੋ, ਰੋਮੀਆਂ 2:2; 3:19; 7:14; 8:22,28)। ਪੌਲੁਸ ਸੋਚਦਾ ਹੈ ਕਿ ਉਸਦੇ ਸੁਣਨ ਵਾਲਿਆਂ ਕੋਲ ਕੁਝ ਹੱਦ ਤੱਕ ਗਿਆਨ ਹੈ, ਉਹ ਰੋਮੀਆਂ 1 ਦੇ ਅਨੈਤਿਕ ਅੰਧ-ਵਿਸ਼ਵਾਸੀਆਂ ਵਰਗੇ ਨਹੀਂ ਹਨ।

▣ "ਪਰਮੇਸ਼ੁਰ ਵੱਲੋਂ ਸਜਾ" ਬਾਈਬਲ ਇਸ ਸੱਚਾਈ ਉੱਤੇ ਸਪੱਸ਼ਟ ਹੈ। ਸਾਰੀ ਮਨੁੱਖਜਾਤੀ ਜ਼ਿੰਦਗੀ ਦੇ ਤੇਹਫ਼ੇ ਲਈ ਪਰਮੇਸ਼ੁਰ ਨੂੰ ਲੇਖਾ ਦੇਣਗੇ (ਦੇਖੋ, ਰੋਮੀਆਂ 2:5-9; ਮੱਤੀ 25:31-46; ਪ੍ਰਕਾਸ਼ ਦੀ ਪੇਥੀ 20:11-15)। ਇਥੋਂ ਤੱਕ ਕਿ ਮਸੀਹੀ ਲੋਕ ਵੀ ਯਿਸੂ ਦੇ ਸਾਹਮਣੇ ਖੜ੍ਹੇ ਹੋਣਗੇ (ਦੇਖੋ, ਰੋਮੀਆਂ 14:10-12; 2 ਕੁਰਿੰਥੀਆਂ 5:10)।

2:3 ਪੌਲੁਸ ਦੇ ਬਿਆਨਬਾਜ਼ੀ ਸਵਾਲ ਦਾ ਵਿਆਕਰਣਿਕ ਰੂਪ ਇਕ "ਨਹੀਂ" ਜਵਾਬ ਦੀ ਉਮੀਦ ਕਰਦਾ ਹੈ।

▣ "ਤੂੰ ਇਹ ਸਮਝਦਾ ਹੈ" ਇਹ ਯੂਨਾਨੀ ਕਿਰਿਆ ਲੋਜੀਜ਼ੋਮਾਈ *logizomai* ਹੈ। ਪੌਲੁਸ ਇਸਦੀ ਵਰਤੋਂ ਅਕਸਰ ਕਰਦਾ ਹੈ (ਰੋਮੀਆਂ 2:3,26; 3:28; 4:3,4,5,6, 8,9,10,11,22,23,24; 6:11; 8:18,36; 9:8; 14:14; ਗਲਤੀਆਂ 3:6; 1 ਅਤੇ 2 ਕੁਰਿੰਥੀਆਂ ਵਿਚ ਦਸ ਵਾਰ, ਅਤੇ ਫ਼ਿਲਿੱਪੀਆਂ ਵਿਚ ਦੋ ਵਾਰ)। ਰੋਮੀਆਂ 4:3 ਅਤੇ 8:18 ਤੇ ਨੋਟ ਦੇਖੋ।

▣ "ਹੇ ਮਨੁੱਖ" ਇਹ ਰੋਮੀਆਂ 2:1 ਦੇ ਉਹੀ ਮੁਹਾਵਰੇ ਨਾਲ ਮਿਲਦਾ ਹੈ। ਰੋਮੀਆਂ 9:20 ਵਿਚ ਇਹ ਯਹੂਦੀਆਂ ਦਾ ਹਵਾਲਾ ਦਿੰਦਾ ਹੈ।

2:4 ਇਹ ਯੂਨਾਨੀ ਵਿਚ ਵੀ ਇਕ ਸਵਾਲ ਹੈ।

NASB "ਜ਼ਿਆਦਾ ਸੋਚਦਾ"

NKJV, NRSV, TEV, REB "ਤੁੱਛਾ"

NJB "ਅਨਾਦਰ"

NIV "ਅਪਮਾਨ"

NET "ਲਈ ਨਫ਼ਰਤ ਹੈ"

ਅੰਗਰੇਜ਼ੀ ਅਨੁਵਾਦਾਂ ਦੀ ਤੁਲਨਾ ਕਰਕੇ ਟਿੱਪਣੀਕਾਰ ਕਿਰਿਆ ਦੇ ਅਰਥ ਗਿਆਨ ਨੂੰ ਮਹਿਸੂਸ ਕਰਦੇ ਹਨ। ਇਹ ਜਾਣਬੁਝ ਕੇ ਰੱਦ ਕਰਨ ਲਈ ਸਖਤ ਸ਼ਬਦ ਹੈ। ਹੇਠ ਲਿਖਿਆਂ ਵਿਚ ਇਸ ਦੀ ਵਰਤੋਂ ਨੂੰ ਦੇਖੋ

1. ਯਿਸੂ ਦੇ ਸ਼ਬਦ, ਮੱਤੀ 6:24; 18:10
2. ਪੌਲੁਸ, 1 ਕੁਰਿੰਥੀਆਂ 11:22; 1 ਤਿਮੋਥਿਉਸ 4:12; 6:2
3. ਇਬਰਾਨੀਆਂ (ਯਿਸੂ ਦੇ), 12:2
4. ਪਤਰਸ, 2 ਪਤਰਸ 2:10
5. ਰਸੂਲਾਂ ਦੇ ਕਰਤੱਬ 13:41 ਵਿਚ ਨਾਂਵ

▣ "ਉਹ ਦੀ ਕਿਰਪਾ ਅਤੇ ਮਾਫ਼ੀ ਅਤੇ ਸਬਰ ਦੀ ਦੌਲਤ ਨੂੰ" ਮਨੁੱਖਾਂ ਨੇ ਅਕਸਰ ਪਰਮੇਸ਼ੁਰ ਦੀ ਕਿਰਪਾ, ਦਇਆ, ਅਤੇ ਸਬਰ ਨੂੰ ਸ਼ੁੱਠ ਸਮਝਿਆ ਹੈ ਅਤੇ ਇਸ ਨੂੰ ਤੋਬਾ ਕਰਨ ਦੀ ਬਜਾਏ ਪਾਪ ਕਰਨ ਦਾ ਮੌਕਾ ਬਣਾ ਦਿੱਤਾ ਹੈ (ਦੇਖੋ, 2 ਪਤਰਸ 3:9)।

ਪੋਲੁਸ ਅਕਸਰ ਪਰਮੇਸ਼ਰ ਦੇ ਗੁਣਾਂ ਨੂੰ “ਦੌਲਤ” ਵਜੋਂ ਦਰਸਾਉਂਦਾ ਹੈ (ਦੇਖੋ, ਰੋਮੀਆਂ 9:23; 11:33; ਕੁਲੁੱਸੀਆਂ 1:27; ਅਫਸੀਆਂ 1:7,18; 2:4,7; 3:8,16; ਫਿਲਿੱਪੀਆਂ 4:19)।

ਨਾਂਵ “ਸਬਰ” ਨਵੇਂ ਨੇਮ ਵਿਚ ਦੇ ਵਾਰ ਵਰਤਿਆ ਗਿਆ ਹੈ, ਅਤੇ ਦੋਵੇਂ ਵਾਰ ਪੋਲੁਸ ਦੀ ਇਸ ਸਾਹਿਤਕ ਇਕਾਈ (ਰੋਮੀਆਂ 1:18-3:31) ਅਤੇ ਰੋਮੀਆਂ 3:26 ਵਿਚ ਵਰਤਿਆ ਗਿਆ ਹੈ। ਦੋਵੇਂ ਪਾਪੀਆਂ ਨਾਲ ਪਰਮੇਸ਼ਰ ਦੇ ਸਬਰ ਦਾ ਹਵਾਲੇ ਦਿੰਦੇ ਹਨ।

▣ "ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ" ਪਰਮੇਸ਼ਰ ਨਾਲ ਵਿਸ਼ਵਾਸ-ਵਾਚਾ ਲਈ ਤੋਬਾ ਕਰਨੀ ਮਹੱਤਵਪੂਰਣ ਹੈ (ਦੇਖੋ, ਮੱਤੀ 3:2; 4:17; ਮਰਕੁਸ 1:15; 6:12; ਲੂਕਾ 13:3,5; ਰਸੂਲਾਂ ਦੇ ਕਰਤੱਬ 2:38; 3:16,19; 20:21)। ਇਬਰਾਨੀ ਭਾਸ਼ਾ ਵਿਚ ਇਸ ਸ਼ਬਦ ਦਾ ਅਰਥ ਕੰਮਾਂ ਨੂੰ ਬਦਲਣਾ ਹੈ, ਜਦੋਂ ਕਿ ਯੂਨਾਨੀ ਭਾਸ਼ਾ ਵਿਚ ਇਸਦਾ ਅਰਥ ਮਨ ਨੂੰ ਬਦਲਣਾ ਹੈ। ਤੋਬਾ ਆਪਣੇ ਆਪ ਤੇ ਕੇਂਦਰਿਤ ਹੋਣ ਤੋਂ ਪਰਮੇਸ਼ਰ ਦੁਆਰਾ ਨਿਰਦੇਸ਼ਿਤ ਅਤੇ ਆਦੇਸ਼ਿਤ ਜੀਵਨ ਵਿਚ ਬਦਲਣ ਦੀ ਇੱਛਾ ਹੈ। ਇਹ ਖੁਦ ਦੀ ਪ੍ਰਥਮਤਾ ਅਤੇ ਗੁਲਾਮੀ ਤੋਂ ਮੁੜਣ ਦੀ ਮੰਗ ਕਰਦੀ ਹੈ। ਅਸਲ ਵਿਚ ਇਹ ਇਕ ਨਵਾਂ ਰਵੱਈਆ, ਨਵਾਂ ਵਿਸ਼ਵ-ਦ੍ਰਿਸ਼ਟੀਕੋਣ, ਨਵਾਂ ਮਾਲਕ ਹੈ। ਤੋਬਾ ਆਦਮ ਦੇ ਪਾਪੀ ਹਰ ਬੱਚੇ ਲਈ ਪਰਮੇਸ਼ਰ ਦੀ ਇੱਛਾ ਹੈ, ਜੋ ਪਰਮੇਸ਼ਰ ਦੇ ਰੂਪ ਤੇ ਬਣਾਇਆ ਗਿਆ ਸੀ (ਦੇਖੋ, ਰਿਜ਼ਕੀਏਲ 18:21,23,32 ਅਤੇ 2 ਪਤਰਸ 3:9)।

2 ਕੁਰਿੰਥੀਆਂ 7:8-11, ਨਵੇਂ ਨੇਮ ਦਾ ਉਹ ਵਚਨ ਹੈ ਜੋ ਤੋਬਾ ਲਈ ਵੱਖ-ਵੱਖ ਯੂਨਾਨੀ ਸ਼ਬਦਾਂ ਨੂੰ ਦੱਸਦਾ ਹੈ।

1. ਲੁਪੇਓ *lupeō*, "ਦੁੱਖ" ਜਾਂ "ਸੋਗ" ਰੋਮੀਆਂ 2:8 (ਦੇ ਵਾਰ), 9 (ਤਿੰਨ ਵਾਰ), 10 (ਦੇ ਵਾਰ), 11 ਵਿਚ
2. ਮੇਟਾਮੇਲੋਮਾਈ *metamelomai*, "ਅਫਸੋਸ" ਜਾਂ "ਚਿੰਤਾ," ਰੋਮੀਆਂ 2:8 (ਦੇ ਵਾਰ), 9 ਵਿਚ
3. ਮੇਟਾਨੋਇਆ *metanoia*, "ਤੋਬਾ," ਜਾਂ "ਮਨ ਬਦਲਣਾ," ਰੋਮੀਆਂ 2:9, 10 ਵਿਚ

ਇਸ ਦੇ ਉਲਟ ਝੂਠੀ ਤੋਬਾ (ਮੇਟਾਮੇਲੋਮਾਈ *metamelomai*) (ਦੇਖੋ, ਯਹੂਦਾਹ, ਮੱਤੀ 27:3 ਅਤੇ ਏਸਾਉ, ਇਬਰਾਨੀਆਂ 12:16-17) ਬਨਾਮ ਸੱਚੀ ਤੋਬਾ (ਮੇਟਾਨੋਓ *metanoēō*)।

ਸੱਚੀ ਤੋਬਾ ਅਧਿਆਤਮਿਕ ਤੌਰ ਤੇ ਜੁੜੀ ਹੋਈ ਹੈ:

1. ਨਵੇਂ ਵਾਚਾ ਦੀਆਂ ਸ਼ਰਤਾਂ ਬਾਰੇ ਯਿਸੂ ਦੇ ਪ੍ਰਚਾਰ ਨਾਲ (ਦੇਖੋ, ਮੱਤੀ 4:17; ਮਰਕੁਸ 1:15; ਲੂਕਾ 13:3,5)
2. ਰਸੂਲਾਂ ਦੇ ਕਰਤੱਬ ਵਿਚ ਰਸੂਲਾਂ ਦੇ ਪ੍ਰਚਾਰਾਂ ਨਾਲ (ਕਰੀਗਮਾ *kerygma*, ਦੇਖੋ, ਰਸੂਲਾਂ ਦੇ ਕਰਤੱਬ 3:16,19; 20:21)
3. ਪਰਮੇਸ਼ਰ ਦੇ ਸਰਵਜਨਕ ਤੋਹਫੇ ਨਾਲ (ਦੇਖੋ, ਰਸੂਲਾਂ ਦੇ ਕਰਤੱਬ 5:31; 11:18 ਅਤੇ 2 ਤਿਮੋਥਿਉਸ 2:25)
4. ਨਾਸ਼ ਹੋਣ ਵਾਲਿਆਂ ਨਾਲ (ਦੇਖੋ, 2 ਪਤਰਸ 3:9)

ਤੋਬਾ ਕਰਨਾ ਵਿਕਲਪ ਨਹੀਂ ਹੈ!

ਖਾਸ ਵਿਸ਼ਾ: ਤੋਬਾ (ਪੁਰਾਣਾ ਨੇਮ)

ਖਾਸ ਵਿਸ਼ਾ: ਤੋਬਾ (ਪੁਰਾਣਾ ਨੇਮ)

ਇਹ ਵਿਚਾਰ ਮਹੱਤਵਪੂਰਣ ਹੈ, ਪਰ ਪ੍ਰਭਾਸ਼ਿਤ ਕਰਨਾ ਮੁਸ਼ਕਲ ਹੈ। ਸਾਡੇ ਵਿਚੋਂ ਬਹੁਤਿਆਂ ਦੀ ਇਕ ਪਰਿਭਾਸ਼ਾ ਹੈ ਜੋ ਸਾਡੇ ਸੰਪਰਦਾਇਕ ਸੰਬੰਧ ਤੋਂ ਆਉਂਦੀ ਹੈ। ਹਾਲਾਂਕਿ, ਆਮ ਤੌਰ ਤੇ, ਅਧਿਆਤਮਿਕ ਪਰਿਭਾਸ਼ਾ ਦਾ ਇਕ “ਢਾਂਚਾ” ਕਈ ਇਬਰਾਨੀ (ਅਤੇ ਯੂਨਾਨੀ) ਸ਼ਬਦਾਂ ਤੇ ਲਗਾਇਆ ਗਿਆ ਹੈ ਜੋ ਖਾਸ ਤੌਰ ਤੇ ਪਰਿਭਾਸ਼ਾ ਦੇ ਇਸ “ਢਾਂਚੇ” ਦਾ ਸੰਕੇਤ ਨਹੀਂ ਕਰਦੇ ਹਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨਵੇਂ ਨੇਮ ਦੇ ਲੇਖਕ (ਲੂਕਾ ਨੂੰ ਛੱਡ ਕੇ) ਕੋਇਨੋ ਯੂਨਾਨੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਇਬਰਾਨੀ ਵਿਚ ਸੋਚਦੇ ਸਨ, ਇਸ ਲਈ ਸ਼ੁਰੂ ਕਰਨ ਦੀ ਜਗ੍ਹਾ ਇਬਰਾਨੀ ਸ਼ਬਦਾਵਲੀ ਹੈ, ਜਿਸ ਵਿਚ ਇਹ ਮੁੱਖ ਤੌਰ ਤੇ ਦੋ ਹਨ।

1. ਨਾਖਾਮ *nacham* (BDB 636, KB 688)
2. ਸ਼ੁਬ *shub* (BDB 996, KB 1427)

ਪਹਿਲਾਂ ਨਾਖਾਮ nacham, ਜਿਸਦਾ ਅਸਲ ਵਿਚ ਅਰਥ “ਡੂੰਘਾ ਸਾਹ ਲੈਣਾ” ਹੁੰਦਾ ਹੈ, ਇਹ ਕਈ ਅਰਥਾਂ ਵਿਚ ਵਰਤਿਆ ਗਿਆ ਹੈ।

- a. "ਸ਼ਾਂਤੀ" ਜਾਂ "ਦਿਲਾਸਾ" (ਜਿਵੇਂ ਕਿ., ਉਤਪਤ 5:29; 24:67; 27:42; 37:35; 38:12; 50:21; ਅਕਸਰ ਨਾਮ ਵਿਚ ਵਰਤਿਆ ਗਿਆ, ਦੇਖੋ, 2 ਰਾਜਿਆਂ 15:14; 1 ਇਤਿਹਾਸ 4:19; ਨਹਮਯਾਹ 1:1; 7:7; ਨਹੂਮ 1:1)
- b. "ਦੁੱਖੀ ਹੋਇਆ" (ਜਿਵੇਂ ਕਿ., ਉਤਪਤ 6:6,7)
- c. "ਮਨ ਬਦਲਿਆ" (ਜਿਵੇਂ ਕਿ., ਰੂਚ 13:17; 32:12,14; ਗਿਣਤੀ 23:19; ਅੱਯੂਬ 42:5-6)
- d. "ਤਰਸ" (ਜਿਵੇਂ ਕਿ., ਬਿਵਸਥਾ ਸਾਰ 32:36)

ਧਿਆਨ ਦਿਓ ਕਿ ਇਨ੍ਹਾਂ ਸਾਰਿਆਂ ਵਿਚ ਡੂੰਘੀ ਭਾਵਨਾ ਸ਼ਾਮਲ ਹੈ। ਇੱਥੇ ਕੁੰਜੀ ਇਹ ਹੈ: ਉਹ ਡੂੰਘੀ ਭਾਵਨਾ ਜੋ ਕੁਝ ਕਰਨ ਦੀ ਅਗਵਾਈ ਕਰਦੀ ਹੈ। ਇਹ ਬਦਲਾਵ ਦੂਜੇ ਲੋਕਾਂ ਪ੍ਰਤੀ ਅਤੇ ਪਰਮੇਸ਼ਰ ਪ੍ਰਤੀ ਵੀ ਹੁੰਦਾ ਹੈ। ਇਹ ਪਰਮੇਸ਼ਰ ਪ੍ਰਤੀ ਰਵੱਈਏ ਅਤੇ ਕੰਮ ਦੀ ਤਬਦੀਲੀ ਹੈ ਜੋ ਇਸ ਸ਼ਬਦ ਨੂੰ ਅਜਿਹੀਆਂ ਅਧਿਆਤਮਿਕ ਮਹੱਤਤਾ ਨਾਲ ਜੋੜਦੀ ਹੈ। ਪਰ ਇੱਥੇ ਦੇਖਭਾਲ ਦੀ ਵਰਤੋਂ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਇੱਥੇ ਪਰਮੇਸ਼ਰ “ਪਛਤਾਇਆ” ਕਿਹਾ ਗਿਆ ਹੈ (ਦੇਖੋ, ਉਤਪਤ 6:6,7; ਰੂਚ 32:14; ਨਿਆਈਆਂ 2:18; 1 ਸਮੂਏਲ 15:11,35; ਜ਼ਬੂਰ 106:45), ਪਰ ਇਹ ਪਾਪ ਜਾਂ ਗਲਤੀ ਕਰਕੇ ਦੁੱਖੀ ਹੋਣ ਦਾ ਨਤੀਜਾ ਨਹੀਂ, ਪਰ ਪਰਮੇਸ਼ਰ ਦੇ ਤਰਸ ਅਤੇ ਦੇਖਭਾਲ ਨੂੰ ਦਰਸਾਉਣ ਦਾ ਸਾਹਿਤਕ ਢੰਗ ਸੀ (ਦੇਖੋ, ਗਿਣਤੀ 23:19; 1 ਸਮੂਏਲ 15:29; ਜ਼ਬੂਰ 110:4; ਯਿਰਮਿਯਾਹ 4:27-28; ਰਿਜ਼ਕੀਏਲ 24:14)। ਜੇ ਪਾਪੀ ਸੱਚਮੁੱਚ ਉਸਦੇ ਪਾਪਾਂ ਤੋਂ ਹੱਟਦਾ ਅਤੇ ਪਰਮੇਸ਼ਰ ਵੱਲ ਮੁੜਦਾ ਹੈ ਤਾਂ ਪਾਪ ਅਤੇ ਬਗ਼ਾਵਤ ਦੀ ਸਜ਼ਾ ਮਾਫ਼ ਹੋ ਜਾਂਦੀ ਹੈ। ਇਹ ਜ਼ਿੰਦਗੀ ਦਾ ਪੁਨਰ-ਜਨਮ ਹੈ।

ਦੂਜਾ ਸ਼ਬਦ, ਸੁਬ, ਦਾ ਅਰਥ “ਮੁੜਣਾ” (ਤੋਂ ਮੁੜਣਾ, ਪਿੱਛੇ ਹੱਟਣਾ, ਵੱਲ ਮੁੜਣਾ) ਹੈ। ਕਿਰਿਆ ਸੁਬ (BDB 996, KB 1427) ਦਾ ਆਮ ਤੌਰ ਤੇ ਅਰਥ “ਪਿੱਛੇ ਹੱਟਣਾ” ਜਾਂ “ਮੁੜਣਾ” ਹੈ। ਇਸਦੀ ਵਰਤੋਂ ਕੀਤੀ ਜਾ ਸਕਦੀ ਹੈ:

1. ਪਰਮੇਸ਼ਰ ਤੋਂ ਮੁੜਣਾ, ਗਿਣਤੀ 14:43; ਯਹੋਸ਼ੁਆ 22:16,18,23,29; ਨਿਆਈਆਂ 2:19; 8:33; 1 ਸਮੂਏਲ 15:11; ਰਾਜਿਆਂ 9:6; ਯਿਰਮਿਯਾਹ 3:19; 8:4
2. ਪਰਮੇਸ਼ਰ ਵੱਲ ਮੁੜਣਾ, 1 ਰਾਜਿਆਂ 8:33,48; 2 ਇਤਿਹਾਸ 7:14; 15:4; 30:9; ਜ਼ਬੂਰ 51:13; 116:7; ਯਸ਼ਾਯਾਹ 6:10; 10:21,22; 31:6; ਯਿਰਮਿਯਾਹ 3:7,12,14,22; 4:1; 5:3; ਹੋਸ਼ੇਆ 3:5; 5:4; 6:1; 7:10,16; 11:5; 14:1,2; ਆਮੋਸ 4:6,8-11 (ਖਾਸ ਕਰਕੇ ਯਿਰਮਿਯਾਹ 7 ਅਤੇ ਆਮੋਸ 4 ਦੇਖੋ)
3. ਯਹੋਵਾਹ ਨੇ ਸ਼ੁਰੂ ਵਿਚ ਹੀ ਯਸ਼ਾਯਾਹ ਨੂੰ ਕਿਹਾ ਕੀ ਯਹੂਦਾਹ ਤੇਬਾ ਨਹੀਂ ਕਰੇਗਾ (ਦੇਖੋ, ਯਸ਼ਾਯਾਹ 6:10), ਪਰ ਕਿਤਾਬ ਵਿਚ ਪਹਿਲੀ ਵਾਰ ਨਹੀਂ, ਕਿ ਜਦੋਂ ਉਹ ਉਨ੍ਹਾਂ ਨੂੰ ਬੁਲਾਉਂਦਾ ਹੈ ਕਿ ਉਸ ਵੱਲ ਮੁੜ ਜਾਣ।

ਤੇਬਾ ਕਰਨਾ ਐਨੀ ਭਾਵਨਾ ਨਹੀਂ ਹੈ ਜਿੰਨਾ ਇਹ ਪਰਮੇਸ਼ਰ ਪ੍ਰਤੀ ਰਵੱਈਆ ਹੈ। ਇਹ ਆਪਣੇ ਆਪ ਤੋਂ ਜੀਵਨ ਨੂੰ ਉਸ ਵੱਲ ਪੁਨਰ-ਜਨਮ ਕਰਨਾ ਹੈ। ਇਹ ਬਦਲਣ ਅਤੇ ਬਦਲਨੇ ਜਾਣ ਦੀ ਇੱਛਾ ਨੂੰ ਦਰਸਾਉਂਦਾ ਹੈ। ਇਹ ਪਾਪ ਦਾ ਮੁਕੰਮਲ ਅੰਤ ਨਹੀਂ, ਬਲਕਿ ਜਾਣ-ਬੁਝ ਕੇ ਹੋਣ ਵਾਲੀ ਬਗ਼ਾਵਤ ਦਾ ਖਤਮ ਹੋਣਾ ਹੈ। ਇਹ ਉਤਪਤ 3 ਦੇ ਪਤਨ ਦੇ ਸਵੈ-ਕੇਂਦਰਿਤ ਨਤੀਜਿਆਂ ਦਾ ਉਲਟਾ ਹੈ। ਇਹ ਦਰਸਾਉਂਦਾ ਹੈ ਕਿ ਪਰਮੇਸ਼ਰ ਦਾ ਰੂਪ ਅਤੇ ਸਮਾਨਤਾ (ਉਤਪਤ 1:26-27), ਭਾਵੇਂ ਖਰਾਬ ਹੋ ਗਿਆ ਸੀ, ਦੁਬਾਰਾ ਸਥਾਪਿਤ ਕੀਤਾ ਗਿਆ ਹੈ। ਪਾਪ ਵਿਚ ਡਿੱਗੇ ਲੋਕਾਂ ਦੀ ਪਰਮੇਸ਼ਰ ਨਾਲ ਸੰਗਤੀ ਫਿਰ ਤੋਂ ਸੰਭਵ ਹੈ।

ਪੁਰਾਣੇ ਨੇਮ ਵਿਚ ਤੇਬਾ ਦਾ ਆਮ ਤੌਰ ਤੇ ਮਤਲਬ “ਕੰਮ ਵਿਚ ਤਬਦੀਲੀ” ਹੈ, ਜਦਕਿ ਨਵੇਂ ਨੇਮ ਵਿਚ “ਤੇਬਾ” ਦਾ ਮੁੱਖ ਮਤਲਬ “ਮਨ ਦੀ ਤਬਦੀਲੀ” ਹੈ (ਦੇਖੋ ਖਾਸ ਵਿਸ਼ਾ: ਤੇਬਾ [ਨਵਾਂ ਨੇਮ])। ਇਹ ਦੋਵੇਂ ਬਾਈਬਲ ਦੀ ਸੱਚੀ ਤੇਬਾ ਲਈ ਜ਼ਰੂਰੀ ਹਨ। ਇਹ ਅਹਿਸਾਸ

ਕਰਨਾ ਜ਼ਰੂਰੀ ਹੈ ਕਿ ਤੋਬਾ ਕਰਨਾ ਇਕ ਸੁਰੂਆਤੀ ਕੰਮ ਅਤੇ ਇਕ ਚੱਲ ਰਹੀ ਪ੍ਰਕਿਰਿਆ ਹੈ। ਸੁਰੂਆਤੀ ਪ੍ਰਕਿਰਿਆ ਮਰਕੁਸ 1:15; ਰਸੂਲਾਂ ਦੇ ਕਰਤੱਬ 3:16 ਅਤੇ 19; 20:21 ਵਿਚ ਦੇਖੀ ਜਾ ਸਕਦੀ ਹੈ, ਜਦਕਿ ਚੱਲ ਰਹੀ ਪ੍ਰਕਿਰਿਆ 1 ਯੂਹੰਨਾ 1:9; ਪ੍ਰਕਾਸ਼ ਦੀ ਪੇਥੀ 2 ਅਤੇ 3 ਵਿਚ ਦੇਖੀ ਜਾ ਸਕਦੀ ਹੈ। ਤੋਬਾ ਕਰਨਾ ਕੋਈ ਵਿਕਲਪ ਨਹੀਂ ਹੈ (ਦੇਖੋ, ਲੂਕਾ 13:3,5)!

ਜੇ ਇਹ ਸੱਚ ਹੈ ਕਿ ਦੋਵੇਂ ਨੇਮਾਂ ਵਿਚ “ਤੋਬਾ” ਅਤੇ “ਵਿਸ਼ਵਾਸ” ਜ਼ਰੂਰੀ ਹਨ (ਜਿਵੇਂ ਕਿ., ਮੱਤੀ 3:2; 4:17; ਮਰਕੁਸ 1:4,15; 2:17; ਲੂਕਾ 3:3,8; 5:32; 13:3,5; 15:7; 17:3), ਫਿਰ ਨਾਖਾਮ *nacham* ਆਪਣੇ ਪਾਪਾਂ ਨੂੰ ਪਛਾਣਨ ਅਤੇ ਇਸ ਤੋਂ ਮੁੜਣ ਦੀਆਂ ਤੀਬਰ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜਦਕਿ ਸੁਬ *shub* ਪਾਪ ਤੋਂ ਮੁੜਣ ਅਤੇ ਫਿਰ ਪਰਮੇਸ਼ਰ ਵੱਲ ਜਾਣ ਨੂੰ ਦਰਸਾਉਂਦਾ ਹੈ (ਇਨ੍ਹਾਂ ਦੋਵੇਂ ਅਧਿਆਤਮਿਕ ਪ੍ਰਕਿਰਿਆਵਾਂ ਦੀ ਇਕ ਉਦਾਹਰਣ ਆਮੋਸ 4:6-11 ਹੈ, “ਤੁਸੀਂ ਮੇਰੇ ਵੱਲ ਨਹੀਂ ਮੁੜੋ” [ਪੰਜ ਵਾਰ] ਅਤੇ ਆਮੋਸ 5:4,6,14, “ਮੇਰੀ ਖੋਜ ਕਰੋ...ਪ੍ਰਭੂ ਵੱਲ ਮੁੜੋ...ਚੰਗੇ ਦੀ ਭਾਲ ਕਰੋ ਅਤੇ ਬੁਰੇ ਦੀ ਨਹੀਂ”।)

ਤੋਬਾ ਕਰਨ ਦੀ ਸ਼ਕਤੀ ਦੀ ਪਹਿਲੀ ਉਦਾਹਰਣ ਦਾਉਦ ਦਾ ਬਥਸ਼ਬਾ ਨਾਲ ਪਾਪ ਹੈ (ਦੇਖੋ, 2 ਸਮੂਏਲ; ਜ਼ਬੂਰ 32,51)। ਇਸ ਦਾ ਨਤੀਜਾ, ਦਾਉਦ ਲਈ, ਉਸਦੇ ਪਰਿਵਾਰ ਲਈ, ਅਤੇ ਇਸਰਾਏਲ ਲਈ ਲਗਾਤਾਰ ਜਾਰੀ ਰਿਹਾ, ਪਰ ਦਾਉਦ ਦੀ ਪਰਮੇਸ਼ਰ ਨਾਲ ਸੰਗਤੀ ਮੁੜ ਬਹਾਲ ਹੋ ਗਈ ਸੀ! ਇੱਥੋਂ ਤੱਕ ਕਿ ਦੁਸ਼ਟ ਮਨੱਸਹ ਨੇ ਵੀ ਤੋਬਾ ਕੀਤੀ ਅਤੇ ਉਸਨੂੰ ਮਾਫ਼ ਕੀਤਾ ਗਿਆ (ਦੇਖੋ, 2 ਇਤਿਹਾਸ 33:12-13)।

ਇਹ ਦੋਵੇਂ ਸ਼ਬਦ ਜ਼ਬੂਰ 90:13 ਵਿਚ ਸਮਾਨਾਂਤਰ ਹਨ। ਪਾਪ ਦੀ ਪਛਾਣ ਅਤੇ ਇਸ ਤੋਂ ਉਦੇਸ਼ਪੂਰਨ ਨਿੱਜੀ ਮੇੜ ਹੋਣ ਦੇ ਨਾਲ-ਨਾਲ ਪਰਮੇਸ਼ਰ ਅਤੇ ਉਸਦੀ ਧਾਰਮਿਕਤਾ ਨੂੰ ਭਾਲਣ ਦੀ ਇੱਛਾ ਵੀ ਹੋਣੀ ਚਾਹੀਦੀ ਹੈ (ਦੇਖੋ, ਯਸ਼ਾਯਾਹ 1:16-20)।

ਤੋਬਾ ਇਕ ਗਿਆਨਵਾਦੀ, ਨਿੱਜੀ ਅਤੇ ਇਕ ਨੈਤਿਕ ਪਹਿਲੂ ਹੈ। ਪਰਮੇਸ਼ਰ ਨਾਲ ਸੰਗਤੀ ਨੂੰ ਸੁਰੂ ਕਰਨ ਅਤੇ ਉਸ ਸੰਗਤੀ ਨੂੰ ਬਣਾਏ ਰੱਖਣ ਲਈ ਇਹ ਤਿੰਨੋਂ ਹੀ ਲੋੜੀਂਦੇ ਹਨ। ਅਫ਼ਸੋਸ ਦੀ ਡੂੰਘੀ ਭਾਵਨਾ ਪਰਮੇਸ਼ਰ ਪ੍ਰਤੀ ਅਤੇ ਪਰਮੇਸ਼ਰ ਲਈ ਅਟੱਲ ਸ਼ਰਧਾ ਵਿਚ ਬਦਲ ਜਾਂਦੀ ਹੈ!

2:5-9 ਇਹ ਆਇਤਾਂ (1) ਪਾਪ ਵਿਚ ਡਿੱਗੀ ਮਨੁੱਖਜਾਤੀ ਦੀ ਜਿੱਦ ਅਤੇ (2) ਪਰਮੇਸ਼ਰ ਦੇ ਗੁੱਸੇ ਅਤੇ ਨਿਆਂ ਨੂੰ ਦਰਸਾਉਂਦੀਆਂ ਹਨ।

2:5 "ਕਠੋਰਤਾਈ" ਇਹ ਨਾਂਵ ਨਵੇਂ ਨੇਮ ਵਿਚ ਸਿਰਫ਼ ਇੱਥੇ ਹੀ ਪਾਇਆ ਗਿਆ ਹੈ। ਕੂਚ 32:9; 33:3,5; 34:9; ਬਿਵਸਥਾ ਸਾਰ 9:6,13,27 ਵਿਚ ਇਸਰਾਏਲ ਨੂੰ ਵੀ ਇਸੇ ਤਰੀਕੇ ਨਾਲ ਦਰਸਾਇਆ ਗਿਆ ਹੈ (ਇਬਰਾਨੀਆਂ 3:8,15; 4:7 ਵੀ ਨੋਟ ਕਰੋ)।

▣ "ਦਿਲ" ਰੋਮੀਆਂ 1:24 ਤੇ ਖਾਸ ਵਿਸ਼ਾ ਦੇਖੋ।

▣ "ਕ੍ਰੋਧ ਦੇ ਦਿਨ ਵਿਚ" ਇਸ ਨੂੰ ਪੁਰਾਣੇ ਨੇਮ ਵਿਚ “ਪ੍ਰਭੂ ਦਾ ਦਿਨ” ਕਿਹਾ ਗਿਆ ਹੈ (ਦੇਖੋ, ਯੋਏਲ, ਆਮੋਸ)। ਇਹ ਨਿਆਂ ਦੇ ਦਿਨ, ਜਾਂ ਵਿਸ਼ਵਾਸੀਆਂ ਲਈ, ਪੁਨਰ-ਉਥਾਨ ਦੇ ਦਿਨ ਦਾ ਵਿਚਾਰ ਹੈ। ਮਨੁੱਖਜਾਤੀ ਪਰਮੇਸ਼ਰ ਦੇ ਤੋਹਫਿਆਂ ਲਈ ਉਸਨੂੰ ਨਿਆਂ ਦੇਵੇਗੀ (ਦੇਖੋ, ਮੱਤੀ 25:31-46; ਪ੍ਰਕਾਸ਼ ਦੀ ਪੇਥੀ 20:11-15)।

ਧਿਆਨ ਦਿਓ ਕਿ ਇਹ ਪਾਪੀ ਹੀ ਹੈ (“ਤੁਸੀਂ” ਅਤੇ “ਤੁਸੀਂ”) ਜੋ ਕ੍ਰੋਧ ਨੂੰ ਇਕੱਠਾ ਕਰਦਾ ਹੈ। ਪਰਮੇਸ਼ਰ, ਕਿਸੇ ਬਿੰਦੂ ਤੇ, ਇਸ ਇਕੱਠਾ ਕੀਤੇ ਹੋਏ ਕ੍ਰੋਧ ਨੂੰ ਸਪੱਸ਼ਟ ਹੋਣ ਅਤੇ ਇਸਦੇ ਪੂਰੇ ਰਸਤੇ ਨੂੰ ਚਲਾਉਣ ਦੀ ਆਗਿਆ ਦਿੰਦਾ ਹੈ।

ਕ੍ਰੋਧ, ਪਰਮੇਸ਼ਰ ਦਾ ਵਰਣਨ ਕਰਨ ਲਈ ਸਾਰੇ ਮਨੁੱਖੀ ਸ਼ਬਦਾਂ ਦੀ ਤਰ੍ਹਾਂ, ਦੇਵਤਿਆਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਮਰੂਪ ਸ਼ਬਦ ਹਨ (ਮਾਨਵੀਕਰਨ, ਰੋਮੀਆਂ 1:18 ਤੇ ਖਾਸ ਵਿਸ਼ੇ ਨੂੰ ਦੇਖੋ) ਪਰਮੇਸ਼ਰ ਅਸੀਮਿਤ, ਪਵਿੱਤਰ, ਅਤੇ ਆਤਮਾ ਹੈ। ਮਨੁੱਖ ਸੀਮਿਤ, ਪਾਪੀ ਅਤੇ ਸਰੀਰਕ ਹਨ। ਪਰਮੇਸ਼ਰ ਭਾਵਨਾਤਮਕ ਤੌਰ ਤੇ ਗੁੱਸਾ ਨਹੀਂ ਹੈ। ਬਾਈਬਲ ਉਸ ਨੂੰ ਪਾਪੀਆਂ ਨੂੰ ਪਿਆਰ ਕਰਨ ਵਾਲਾ ਅਤੇ ਇਹ ਉਨ੍ਹਾਂ ਤੋਂ ਇਹ ਚਾਹੁਣ ਵਾਲਾ ਦਰਸਾਉਂਦੀ ਹੈ ਕਿ ਉਹ ਤੋਬਾ ਕਰਨ, ਪਰ ਇਹ ਵੀ ਕਿ ਉਹ ਮਨੁੱਖ ਦੀ ਬਗ਼ਾਵਤ ਦੇ ਵਿਰੁੱਧ ਹੋਣ ਵਾਲਾ ਹੈ। ਪਰਮੇਸ਼ਰ ਵਿਅਕਤੀਗਤ ਹੈ; ਉਹ ਪਾਪ ਨੂੰ ਵਿਅਕਤੀਗਤ ਰੂਪ ਵਿਚ ਲੈਂਦਾ ਹੈ ਅਤੇ ਅਸੀਂ ਆਪਣੇ ਪਾਪ ਲਈ ਵਿਅਕਤੀਗਤ ਰੂਪ ਵਿਚ ਜ਼ਿੰਮੇਵਾਰ ਹਾਂ।

ਪਰਮੇਸ਼ਰ ਦੇ ਕ੍ਰੋਧ ਬਾਰੇ ਇਕ ਹੋਰ ਵਿਚਾਰ ਹੈ। ਬਾਈਬਲ ਵਿਚ ਇਹ ਉਸ ਸਮੇਂ ਵਿਚ (ਆਰਜ਼ੀ, ਦੇਖੋ ਰੋਮੀਆਂ 1:24,26,28) ਅਤੇ ਅੰਤ ਦੇ ਸਮੇਂ ਵਿਚ ਹੈ (ਅੰਤ ਦੇ ਸਮੇਂ ਬਾਰੇ ਦੇਖੋ, ਰੋਮੀਆਂ 2:5-8)। ਪ੍ਰਭੂ ਦਾ ਦਿਨ (ਨਿਆਂ ਦਾ ਦਿਨ) ਪੁਰਾਣੇ ਨੇਮ ਦੇ ਨਬੀਆਂ ਦੁਆਰਾ ਇਸਰਾਏਲ ਨੂੰ ਮੌਜੂਦਾ ਸਮੇਂ ਤੇ ਤੋਬਾ ਕਰਨ ਦੀ ਚੇਤਾਵਨੀ ਦੇਣ ਦਾ ਇਕ ਤਰੀਕਾ ਸੀ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਖਦਾਈ ਰਹੇ ਅਤੇ ਸਜ਼ਾ ਨਾ ਮਿਲੇ (ਦੇਖੋ, ਲੇਵੀਆਂ 26; ਬਿਵਸਥਾ ਸਾਰ 27-28)। ਪੁਰਾਣੇ ਨੇਮ ਦੇ ਨਬੀਆਂ ਨੇ ਅਕਸਰ ਉਨ੍ਹਾਂ ਦੇ ਦਿਨਾਂ ਦੇ ਸੰਕਟ ਨੂੰ ਲੈ ਕੇ ਇਸ ਨੂੰ ਭਵਿੱਖ ਵਿਚ ਅੰਤ ਦੇ ਸਮੇਂ ਲਈ ਦੱਸਿਆ ਸੀ।

2:6 ਇਹ ਜ਼ਬੂਰ 62:12 ਦਾ ਹਵਾਲਾ ਹੈ (ਦੇਖੋ, ਮੱਤੀ 16:27)। ਇਹ ਇਕ ਵਿਆਪਕ ਸਿਧਾਂਤ ਹੈ (ਰੋਮੀਆਂ 2:1 ਤੇ ਨੋਟ ਦੇਖੋ, ਦੂਸਰਾ ਪੈਰਾ) ਕਿ ਮਨੁੱਖ ਆਪਣੇ ਕੰਮਾਂ ਦੇ ਲਈ ਜ਼ਿੰਮੇਵਾਰ ਹਨ ਅਤੇ ਪਰਮੇਸ਼ਰ ਨੂੰ ਲੇਖਾ ਦੇਣਗੇ (ਦੇਖੋ, ਅੱਯੂਬ 34:11; ਕਹਾਉਤਾਂ 24:12; ਉਪਦੇਸ਼ਕ ਦੀ ਪੋਥੀ 12:14; ਯਿਰਮਿਯਾਹ 17:10; 32:19; ਮੱਤੀ 16:27; 25:31-46; ਰੋਮੀਆਂ 2:6; 14:12; 1 ਕੁਰਿੰਥੀਆਂ 3:8; ਗਲਾਤੀਆਂ 6:7-10; 2 ਤਿਮੋਥਿਉਸ 4:14; 1 ਪਤਰਸ 1:17; ਪ੍ਰਕਾਸ਼ ਦੀ ਪੋਥੀ 2:23; 20:12; 22:12)। ਇਥੋਂ ਤੱਕ ਕਿ ਵਿਸ਼ਵਾਸੀ ਵੀ ਆਪਣੇ ਜੀਵਨਾਂ ਦਾ ਅਤੇ ਮਸ਼ੀਹ ਪ੍ਰਤੀ ਸੇਵਾ ਦਾ ਲੇਖਾ ਦੇਣਗੇ (ਦੇਖੋ, 2 ਕੁਰਿੰਥੀਆਂ 5:10)। ਵਿਸ਼ਵਾਸੀ ਕੰਮਾਂ ਦੁਆਰਾ ਬਚਾਏ ਨਹੀਂ ਗਏ ਪਰ ਕੰਮ ਕਰਨ ਲਈ ਬਚਾਏ ਗਏ ਹਨ (ਦੇਖੋ, ਅਫਸੀਆਂ 2:8-10 [ਖਾਸਕਰ 2:14-26]; ਯਾਕੂਬ ਅਤੇ 1 ਯੂਹੰਨਾ)। ਪਿਆਰ, ਸੇਵਾ, ਅਤੇ ਨਿਰਸਵਾਰਥ ਦਾ ਇਕ ਬਦਲਿਆ ਅਤੇ ਬਦਲਦਾ ਜੀਵਨ ਸੱਚੀ ਮੁਕਤੀ ਦਾ ਸਬੂਤ ਹੈ।

2:7 "ਜਿਹੜੇ" ਇਹ ਰੋਮੀਆਂ 2:7 ਅਤੇ ਰੋਮੀਆਂ 2:8 ਵਿਚ ਦਰਸਾਏ ਲੋਕਾਂ ਵਿਚਲਾ ਅੰਤਰ ਹੈ ("ਪਰ ਉਨ੍ਹਾਂ ਲਈ ਜਿਹੜੇ")।

NASB	"ਉਨ੍ਹਾਂ ਲਈ ਜਿਹੜੇ ਚੰਗੇ ਕੰਮਾਂ ਵਿਚ ਦ੍ਰਿੜ੍ਹ ਹੋ ਕੇ ਮਹਿਮਾ ਅਤੇ ਆਦਰ ਅਤੇ ਅਮਰਤਾ ਦੀ ਖੋਜ ਵਿਚ ਹਨ; ਸਦੀਪਕ ਜੀਵਨ"
NKJV	"ਸਦੀਪਕ ਜੀਵਨ ਉਨ੍ਹਾਂ ਦੇ ਲਈ ਜਿਹੜੇ ਧੀਰਜ ਨਾਲ ਚੰਗੇ ਕੰਮ ਕਰਕੇ ਮਹਿਮਾ, ਆਦਰ, ਅਤੇ ਅਮਰਤਾ ਭਾਲਦੇ ਹਨ"
NRSV	"ਉਨ੍ਹਾਂ ਲਈ ਜਿਹੜੇ ਭਲੇ ਕੰਮਾਂ ਵਿਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿਚ ਹਨ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ "
TEV	"ਕੁਝ ਆਦਮੀ ਚੰਗੇ ਕੰਮ ਕਰਦੇ ਰਹਿੰਦੇ ਹਨ, ਅਤੇ ਮਹਿਮਾ, ਆਦਰ ਅਤੇ ਅਮਰਤਾ ਦਾ ਜੀਵਨ ਭਾਲਦੇ ਹਨ; ਉਨ੍ਹਾਂ ਨੂੰ ਪਰਮੇਸ਼ਰ ਸਦੀਪਕ ਜੀਵਨ ਦੇਵੇਗਾ"
NJB	"ਉਨ੍ਹਾਂ ਲਈ ਜਿਹੜੇ ਹਮੇਸ਼ਾ ਚੰਗੇ ਕੰਮ ਕਰਕੇ ਨਾਮ ਅਤੇ ਆਦਰ ਅਤੇ ਅਮਰਤਾ ਦੀ ਭਾਲ ਕਰਦੇ ਹਨ ਉਨ੍ਹਾਂ ਲਈ ਸਦੀਪਕ ਜੀਵਨ ਹੋਵੇਗਾ "

ਇਹ ਕੁਰਨੇਲਿਯੂਸ ਵਰਗੇ ਲੋਕਾਂ ਦਾ ਹਵਾਲਾ ਦਿੰਦਾ ਹੈ (ਦੇਖੋ, ਰਸੂਲਾਂ ਦੇ ਕਰਤੱਬ 10:34-35)। ਇਹ ਹਵਾਲਾ ਧਾਰਮਿਕਤਾ ਦੇ ਕੰਮਾਂ ਬਾਰੇ ਦੱਸਦਾ ਲੱਗਦਾ ਹੈ (ਮਨੁੱਖੀ ਕੋਸ਼ਿਸ਼ਾਂ ਦੁਆਰਾ ਧਾਰਮਿਕਤਾ ਪ੍ਰਾਪਤ ਕਰਨਾ), ਪਰ ਇਹ ਰੋਮੀਆਂ ਦੀ ਕਿਤਾਬ ਦੇ ਮੁੱਖ ਵਿਸ਼ੇ ਦੇ

ਵਿਰੁੱਧ ਹੋਵੇਗਾ। ਯਾਦ ਰੱਖੋ ਕਿ ਜਾਂ ਤਾਂ ਰੋਮੀਆਂ 2:1-16 ਜਾਂ ਰੋਮੀਆਂ 2:1-11 ਇਕ ਪੈਰ੍ਹਾ ਹੈ। ਇਸ ਸਾਰੇ ਦੀ ਅਧਿਆਤਮਿਕ ਗੱਲ ਇਹ ਹੈ ਕਿ ਪਰਮੇਸ਼ਰ ਕਿਸੇ ਪੱਖਪਾਤ ਨਹੀਂ ਕਰਦਾ ਹੈ (ਆਇਤ 11) ਅਤੇ ਇਹ ਕਿ ਸਾਰਿਆਂ ਨੇ ਪਾਪ ਕੀਤਾ ਹੈ (ਰੋਮੀਆਂ 2:12)। ਜੇਕਰ ਲੋਕ ਉਸ ਚਾਨਣ ਵਿਚ ਜੀਉਂਦੇ ਹਨ ਜੋ ਉਨ੍ਹਾਂ ਕੋਲ ਹੈ (ਗੈਰ-ਯਹੂਦੀਆਂ ਲਈ ਆਮ ਪ੍ਰਕਾਸ਼ਨ ਅਤੇ ਯਹੂਦੀਆਂ ਲਈ ਖਾਸ ਪ੍ਰਕਾਸ਼ਨ, ਦੇਖੋ ਰੋਮੀਆਂ 10:5) ਤਾਂ ਉਹ ਪਰਮੇਸ਼ਰ ਨਾਲ ਸਹੀ ਹੋਣਗੇ। ਹਾਲਾਂਕਿ, ਰੋਮੀਆਂ 3:9-18,23 ਦਾ ਸਾਰ ਦਰਸਾਉਂਦਾ ਹੈ ਕਿ ਕਦੇ ਕਿਸੇ ਕੋਲ ਨਹੀਂ ਸੀ ਅਤੇ ਨਾ ਹੀ ਕਿਸੇ ਕੋਲ ਹੋ ਸਕਦਾ ਹੈ! ਇਕ ਵਿਸ਼ਵਾਸੀ ਦਾ ਬਦਲਿਆ ਹੋਇਆ ਚੰਗਾ ਜੀਵਨ ਉਸਦੇ ਸ਼ੁਰੂਆਤੀ ਵਿਸ਼ਵਾਸ ਨੂੰ ਪੱਕਾ ਅਤੇ ਪ੍ਰਮਾਣਿਤ ਕਰਨ ਵਜੋਂ ਦੇਖਿਆ ਗਿਆ ਹੈ। ਇਕ ਬਦਲਿਆ ਹੋਇਆ ਜੀਵਨ ਪਰਮੇਸ਼ਰ ਦੇ ਆਤਮਾ ਦਾ ਉਸ ਵਿਚ ਰਹਿਣ ਦਾ ਸਬੂਤ ਹੈ (ਦੇਖੋ, ਆਇਤਾਂ 10,13; ਮੱਤੀ 7; ਅਫਸੀਆਂ 2:8-10; ਯਾਕੂਬ 2:14-26 ਅਤੇ 1 ਯੂਹੰਨਾ)। ਦੇਖੋ ਰੋਮੀਆਂ 8:25 ਤੇ [ਖਾਸ ਵਿਸ਼ਾ: ਦ੍ਰਿੜ੍ਹਤਾ ਦੀ ਜ਼ਰੂਰਤ](#)

▣ "ਸਦੀਪਕ ਜੀਵਨ" ਇਹ ਯੂਹੰਨਾ ਦੀਆਂ ਲਿਖਤਾਂ ਦਾ ਇਕ ਵਿਸ਼ੇਸ਼ ਵਾਕਾਂਸ਼ ਹੈ ਅਤੇ ਸਮਾਨਾਂਤਰ ਇੰਜੀਲਾਂ ਵਿਚ ਬਹੁਤ ਘੱਟ ਇਸਤੇਮਾਲ ਕੀਤਾ ਗਿਆ ਹੈ। ਪੌਲੁਸ ਇਹ ਵਾਕਾਂਸ਼ ਦਾਨੀਏਲ 12:2 ਤੋਂ ਲੈਂਦਾ ਲੱਗਦਾ ਹੈ (ਦੇਖੋ, ਤੀਤੁਸ 1:2; 3:7), ਜਿੱਥੇ ਇਹ ਨਵੇਂ ਯੁੱਗ ਦੇ ਜੀਵਨ, ਪਰਮੇਸ਼ਰ ਨਾਲ ਸੰਗਤੀ ਦੇ ਜੀਵਨ, ਪੁਨਰ-ਉਥਾਨ ਦੇ ਜੀਵਨ ਨੂੰ ਦਰਸਾਉਂਦਾ ਹੈ। ਉਹ ਸਭ ਤੋਂ ਪਹਿਲਾਂ ਇਸ ਦਾ ਇਸਤੇਮਾਲ ਗਲਾਤੀਆਂ 6:8 ਵਿਚ ਕਰਦਾ ਹੈ। ਰੋਮੀਆਂ ਦੇ ਸਿਧਾਂਤਕ ਹਿੱਸੇ ਵਿਚ ਇਹ ਆਮ ਵਿਸ਼ਾ ਹੈ (ਦੇਖੋ, ਰੋਮੀਆਂ 2:7; 5:21; 6:22,23)। ਇਹ ਪਾਸਟਰਲ ਅਪਿਸਲਸ ਵਿਚ ਕਈ ਵਾਰ ਆਉਂਦਾ ਹੈ (ਦੇਖੋ, 1 ਤਿਮੋਥਿਉਸ 1:16; ਤੀਤੁਸ 1:2; 3:7)।

2:8

NASB "ਉਹ ਜਿਹੜੇ ਸੁਆਰਥੀ ਅਭਿਲਾਸ਼ੀ ਹਨ"

NKJV, NRSV "ਉਹ ਜਿਹੜੇ ਸਵੈ-ਭਾਲ ਕਰਦੇ ਹਨ"

TEV "ਬਾਕੀ ਲੋਕ ਸੁਆਰਥੀ ਹਨ"

NJB "ਉਹ ਜਿਹੜੇ ਈਰਖਾ ਤੋਂ ਬਾਹਰ ਹਨ"

ਸ਼ਬਦ ਦਾ ਅਸਲ ਅਰਥ "ਕਿਰਾਏ ਤੇ ਕੰਮ" ਸੀ (ਦੇਖੋ, ਤੇਬਿਤ 2:11)

Louw ਅਤੇ Nida, *Greek-English Lexicon*, ਭਾਗ 2, ਪੰਨਾ 104, ਇਸ ਸ਼ਬਦ ਦੀ ਦੋ ਵਰਤੋਂ ਦੀ ਸੂਚੀ ਬਣਾਉਂਦੇ ਹਨ।

1. "ਸਵਾਰਥੀ ਅਭਿਲਾਸ਼ਾ," ਰੋਮੀਆਂ 2:8 ਦੀ ਵਰਤੋਂ ਕਰਦਿਆਂ "ਕਿਸੇ ਹੋਰ ਨਾਲੋਂ ਬਿਹਤਰ ਬਣਨ ਦੀ ਇੱਛਾ ਰੱਖਣਾ," ਜੋ ਇਸ ਪ੍ਰਸੰਗ ਵਿਚ ਸਹੀ ਬੈਠਦਾ ਹੈ
2. "ਵੈਰ," ਫਿਲਿੱਪੀਆਂ 1:17 ਦੀ ਵਰਤੋਂ ਕਰਦਿਆਂ "ਦੁਸ਼ਮਣੀ" ਇਕ ਅਨੁਵਾਦ ਦੇ ਵਿਕਲਪ ਵਜੋਂ (ਦੇਖੋ 2 ਕੁਰਿੰਥੀਆਂ 12:20; ਗਲਾਤੀਆਂ 5:20; ਫਿਲਿੱਪੀਆਂ 2:3; ਯਾਕੂਬ 3:14,16)

▣ "ਸੱਚ ਨੂੰ ਨਹੀਂ ਮੰਨਦੇ," "ਸੱਚ" (*ਅਲੇਥਿਆ* *aletheia*) ਇਸ ਦੇ ਇਬਰਾਨੀ ਅਰਥ (*ਏਮੇਥ* *emeth*) ਵਿਚ ਵਰਤਿਆ ਗਿਆ ਹੈ ਜਿਸਦਾ ਦਾ ਅਰਥ ਸੱਚਾਈ ਅਤੇ ਭਰੋਸੇਯੋਗਤਾ ਹੈ। ਇਸ ਪ੍ਰਸੰਗ ਵਿਚ, ਇਸ ਦਾ ਕੇਂਦਰ ਬਿੰਦੂ ਬੌਧਿਕ ਨਹੀਂ ਪਰ ਨੈਤਿਕ ਹੈ। ਰੋਮੀਆਂ 1:18 ਤੇ ਖਾਸ ਵਿਸ਼ਾ: "ਪੌਲੁਸ ਦੀਆਂ ਲਿਖਤਾਂ ਵਿਚ "ਸੱਚਾਈ" ਦੇਖੋ।

2:9 "ਹਰੇਕ ਮਨੁੱਖ ਦੀ ਜਾਨ" ਪੌਲੁਸ ਨੇ ਰੋਮੀਆਂ ਦੇ ਇਨ੍ਹਾਂ ਸ਼ੁਰੂਆਤੀ ਅਧਿਆਈਆਂ ਵਿਚ ਯੂਨਾਨੀ ਸ਼ਬਦ *ਪਾਸ* *pas* ਦਾ ਬਹੁਤ ਵਾਰ ਇਸਤੇਮਾਲ "ਬੁਰੀ ਖਬਰ" (ਮਨੁੱਖਜਾਤੀ ਦੇ ਗੁਆਚੇਪਣ ਅਤੇ ਪਰਮੇਸ਼ਰ ਦੇ ਫੈਸਲੇ ਵਿਚ ਕੋਈ ਪੱਖਪਾਤ ਨਹੀਂ) ਅਤੇ "ਖੁਸ਼ਖਬਰੀ" (ਉਨ੍ਹਾਂ

ਲਈ ਪਰਮੇਸ਼ਰ ਦੁਆਰਾ ਮੁਫਤ ਮੁਕਤੀ ਅਤੇ ਮਸੀਹ ਵਿਚ ਪਾਪਾਂ ਦੀ ਪੂਰੀ ਮਾਫ਼ੀ, ਜਿਨ੍ਹਾਂ ਨੇ ਤੋਬਾ ਕੀਤੀ ਅਤੇ ਵਿਸ਼ਵਾਸ ਕੀਤਾ) ਦੇ ਵਿਆਪਕ ਪ੍ਰਭਾਵ ਨੂੰ ਦਰਸਾਉਣ ਲਈ ਕੀਤਾ।

ਇਹ ਪ੍ਰਸੰਗ ਇਕ ਵਿਆਪਕ ਨਿਆਂ ਅਤੇ ਇਸਦੇ ਨਤੀਜੇ ਵਜੋਂ ਜ਼ੋਰ ਨਾਲ ਲਾਗੂ ਹੁੰਦਾ ਹੈ। ਇਹ ਸੱਚਾਈ ਧਰਮੀ ਅਤੇ ਦੁਸ਼ਟ ਦੋਹਾਂ ਦੇ ਪੁਨਰ-ਉਥਾਨ ਦੀ ਮੰਗ ਕਰਦੀ ਹੈ (ਦੇਖੋ, ਦਾਨੀਏਲ 12:2; ਯੂਹੰਨਾ 5:28-29; ਰਸੂਲਾਂ ਦੇ ਕਰਤੱਬ 24:15)।

ਜੇਕਰ 6-11 ਆਇਤਾਂ ਵਾਕਾਂਸ਼ ਪਰਿਵਰਤਨ ਕਰਦੀਆਂ ਹਨ, ਤਾਂ ਰੋਮੀਆਂ 2:8-9 ਮੁੱਖ ਆਇਤਾਂ ਹਨ ਜੋ ਬੁਰੇ ਕੰਮ ਕਰ ਵਾਲਿਆਂ ਉੱਤੇ ਨਿਆਂ ਨੂੰ ਦਰਸਾਉਂਦੀਆਂ ਹਨ।

2:9-10 "ਪਹਿਲਾਂ ਯਹੂਦੀ" ਇਹ ਜ਼ੋਰ ਦੇਣ ਲਈ ਦੁਹਰਾਇਆ ਗਿਆ ਹੈ। ਯਹੂਦੀ ਮੌਕੇ ਵਿਚ ਅੱਗੇ ਸਨ ਕਿਉਂਕਿ ਉਨ੍ਹਾਂ ਕੋਲ ਪਰਮੇਸ਼ਰ ਦਾ ਪ੍ਰਕਾਸ਼ਨ ਸੀ (ਦੇਖੋ, ਰੋਮੀਆਂ 1:16; ਮੱਤੀ 10:6; 15:24; ਯੂਹੰਨਾ 4:22; ਰਸੂਲਾਂ ਦੇ ਕਰਤੱਬ 3:26; 13:46), ਪਰ ਨਿਆਂ ਵਿਚ ਵੀ ਅੱਗੇ ਹੋਣਗੇ (ਦੇਖੋ, ਆਇਤਾਂ 9-11) ਕਿਉਂਕਿ ਉਨ੍ਹਾਂ ਕੋਲ ਪਰਮੇਸ਼ਰ ਦਾ ਪ੍ਰਕਾਸ਼ਨ ਸੀ (ਦੇਖੋ, ਰੋਮੀਆਂ 9:4-5)।

2:11

NASB, NKJV "ਕਿਉਂਕਿ ਪਰਮੇਸ਼ਰ ਕਿਸੇ ਦੀ ਤਰਫ਼ਦਾਰੀ ਨਹੀਂ ਕਰਦਾ ਹੈ"

NRSV "ਕਿਉਂਕਿ ਪਰਮੇਸ਼ਰ ਤਰਫ਼ਦਾਰੀ ਨਹੀਂ ਦਿਖਾਉਂਦਾ ਹੈ"

TEV "ਕਿਉਂਕਿ ਪਰਮੇਸ਼ਰ ਸਾਰਿਆਂ ਦਾ ਇੱਕੋ ਮਾਪ ਨਾਲ ਨਿਆਂ ਕਰਦਾ ਹੈ"

NJB "ਪਰਮੇਸ਼ਰ ਪੱਖਪਾਤ ਨਹੀਂ ਕਰਦਾ ਹੈ"

ਸ਼ਾਬਦਿਕ ਤੌਰ ਤੇ ਇਹ "ਚਿਹਰਾ ਚੁੱਕਣਾ" ਹੈ ਜੋ ਪੁਰਾਣੇ ਨੇਮ ਦੇ ਨਿਆਂਇਕ ਪ੍ਰਣਾਲੀ ਦਾ ਇਕ ਰੂਪਕ ਹੈ (ਦੇਖੋ, ਲੇਵੀਆਂ 19:15; ਬਿਵਸਥਾ ਸਾਰ 10:17; 2 ਇਤਿਹਾਸ 19:7; ਰਸੂਲਾਂ ਦੇ ਕਰਤੱਬ 10:34; ਗਲਾਤੀਆਂ 2:6; ਅਫਸੀਆਂ 6:9; ਕੁਲਸੀਆਂ 3:25; 1 ਪਤਰਸ 1:17)। ਜੇਕਰ ਜੱਜ ਉਸ ਨੂੰ ਦੇਖ ਲੈਂਦਾ ਸੀ ਜਿਸ ਦਾ ਉਹ ਨਿਆਂ ਕਰ ਰਿਹਾ ਸੀ ਤਾਂ ਉੱਥੇ ਪੱਖਪਾਤ ਦੀ ਸੰਭਾਵਨਾ ਹੁੰਦੀ ਸੀ। ਇਸ ਲਈ, ਉਸ ਨੂੰ ਆਪਣਾ ਸਿਰ ਨਹੀਂ ਚੁੱਕਣਾ ਸੀ ਜੋ ਜੱਜ ਦੇ ਸਾਹਮਣੇ ਆਪਣੇ ਸਿਰ ਝੁਕਾ ਕੇ ਖੜ੍ਹਾ ਸੀ।

ਦੇਖੋ ਖਾਸ ਵਿਸ਼ਾ: ਨਸਲਵਾਦ

ਖਾਸ ਵਿਸ਼ਾ: ਨਸਲਵਾਦ

I. ਭੂਮਿਕਾ

- A. ਉੱਚਤਾ ਦਾ ਇਹ ਰਵੱਈਆ ਸਮਾਜ ਦੇ ਅੰਦਰ ਪਾਪੀ ਮਨੁੱਖਤਾ ਦੁਆਰਾ ਇਕ ਵਿਆਪਕ ਪ੍ਰਗਟਾਵਾ ਹੈ। ਇਹ ਮਨੁੱਖਤਾ ਦੀ ਹਉਮੈ ਹੈ, ਆਪਣੇ ਆਪ ਨੂੰ ਦੂਜਿਆਂ ਦੀ ਹਮਾਇਤ ਕਰਨ ਵਿਚ ਸਹਾਇਤਾ ਕਰਦਾ ਹੈ। ਨਸਲਵਾਦ, ਬਹੁਤ ਸਾਰੇ ਤਰੀਕਿਆਂ ਨਾਲ ਇਕ ਆਧੁਨਿਕ ਵਰਤਾਵ ਹੈ, ਜਦ ਕਿ ਰਾਸ਼ਟਰਵਾਦ (ਜਾਂ ਕਬਾਇਲੀਵਾਦ) ਬਹੁਤ ਪੁਰਾਣਾ ਪ੍ਰਗਟਾਵਾ ਹੈ।
- B. ਰਾਸ਼ਟਰਵਾਦ ਬਾਬਲ (ਉਤਪਤ 11) ਤੋਂ ਸ਼ੁਰੂ ਹੋਇਆ ਸੀ ਅਤੇ ਇਹ ਅਸਲ ਵਿਚ ਨੂਹ ਦੇ ਤਿੰਨ ਪੁੱਤਰਾਂ ਨਾਲ ਸੰਬੰਧਿਤ ਸੀ, ਜਿੱਥੋਂ ਨਸਲਾਂ ਪੈਦਾ ਹੋਈਆਂ (ਉਤਪਤ 10)। ਹਾਲਾਂਕਿ, ਇਹ ਵਚਨ ਤੋਂ ਸਪੱਸ਼ਟ ਹੈ ਕਿ ਮਨੁੱਖਤਾ ਇਕ ਹੀ ਸਰੋਤ ਤੋਂ ਹੈ (ਤੁਲਨਾ ਕਰੋ. ਉਤਪਤ 1-3; ਰਸੂਲਾਂ ਦੇ ਕਰਤੱਬ 17:24-26)।
- C. ਨਸਲਵਾਦ ਬਹੁਤ ਸਾਰੇ ਪੱਖਪਾਤ ਵਿੱਚੋਂ ਇਕ ਹੈ। ਕੁਝ ਹੋਰ ਹਨ:

1. ਵਿਦਿਅਕ ਘਮੰਡ
2. ਸਮਾਜਿਕ-ਆਰਥਿਕ ਹੰਕਾਰ
3. ਸਵੈ-ਧਰਮੀ
4. ਰਾਜਨੀਤੀ ਸਬੰਧੀ ਕੱਟੜਪੰਥੀ

II. ਬਾਈਬਲ ਦੀ ਸਮੱਗਰੀ

A. ਪੁਰਾਣਾ ਨੇਮ

1. ਉਤਪਤ 1:27 – ਮਨੁੱਖਜਾਤੀ, ਆਦਮੀ ਅਤੇ ਔਰਤ, ਪਰਮੇਸ਼ਰ ਦੇ ਰੂਪ ਅਤੇ ਸਮਾਨਤਾ ਵਿਚ ਬਣੇ ਹਨ, ਜੋ ਉਨ੍ਹਾਂ ਨੂੰ ਵਿਲੱਖਣ ਬਣਾਉਂਦਾ ਹੈ। ਇਹ ਉਨ੍ਹਾਂ ਦੀ ਵਿਅਕਤੀਗਤ ਯੋਗਤਾ ਅਤੇ ਮਾਣ ਨੂੰ ਵੀ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 3:16)।
2. ਉਤਪਤ 1:11-25 – ". . . ਆਪੇ ਆਪਣੀ ਜਿਨਸ ਅਨੁਸਾਰ. . ." ਦਸ ਵਾਰ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਹੁੰਦਾ ਹੈ। ਇਸ ਦੀ ਵਰਤੋਂ ਨਸਲੀ ਵਖਰੇਵੇਂ ਦੇ ਸਮਰਥਨ ਲਈ ਕੀਤੀ ਗਈ ਸੀ। ਹਾਲਾਂਕਿ, ਇਸ ਪ੍ਰਸੰਗ ਤੋਂ ਇਹ ਸਪੱਸ਼ਟ ਹੈ ਕਿ ਇਹ ਜਾਨਵਰਾਂ ਅਤੇ ਪੌਦਿਆਂ ਦਾ ਹਵਾਲਾ ਦਿੰਦਾ ਹੈ ਨਾ ਕਿ ਮਨੁੱਖਤਾ ਦਾ।
3. ਉਤਪਤ 9:18-27 – ਇਸ ਦੀ ਵਰਤੋਂ ਨਸਲੀ ਦਬਦਬੇ ਦੇ ਸਮਰਥਨ ਲਈ ਕੀਤੀ ਗਈ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਕਨਾਨ ਨੂੰ ਸਰਾਪ ਨਹੀਂ ਦਿੱਤਾ ਸੀ। ਨੂਹ, ਉਸਦੇ ਦਾਦਾ ਨੇ, ਸ਼ਰਾਬੀ ਬੇਸੁਰਤੀ ਤੋਂ ਜਾਗਣ ਤੋਂ ਬਾਅਦ ਉਸ ਨੂੰ ਸਰਾਪ ਦਿੱਤਾ ਸੀ (ਉਸਦੇ ਪਿਤਾ ਹਾਮ ਦੇ ਪਾਪ ਕਾਰਨ)। ਬਾਈਬਲ ਵਿਚ ਕਿਤੇ ਵੀ ਇਹ ਦਰਜ ਨਹੀਂ ਹੈ ਕਿ ਪਰਮੇਸ਼ਰ ਨੇ ਇਸ ਸਰਾਪ ਦੀ ਪੁਸ਼ਟੀ ਕੀਤੀ ਹੈ। ਭਾਵੇਂ ਉਸਨੇ ਕੀਤਾ ਹੋਵੇ, ਇਸ ਨਾਲ ਕਾਲੀ ਨਸਲ ਪ੍ਰਭਾਵਤ ਨਹੀਂ ਹੁੰਦੀ ਹੈ। ਕਨਾਨ ਉਨ੍ਹਾਂ ਲੋਕਾਂ ਦਾ ਪਿਤਾ ਸੀ ਜੋ ਫਿਲਿਸਤੀਨ ਵਿਚ ਵੱਸਦੇ ਸਨ, ਅਤੇ ਮਿਸਰ ਦੀ ਕੰਧ ਕਲਾ ਦਿਖਾਉਂਦੀ ਹੈ ਕਿ ਉਹ ਕਾਲੇ ਨਹੀਂ ਸਨ।
4. ਗਿਣਤੀ 12:1 – ਮੂਸਾ ਨੇ ਇਕ ਕਾਲੀ ਔਰਤ ਨਾਲ ਵਿਆਹ ਕੀਤਾ ਸੀ।
5. ਯਹੋਸ਼ੁਆ 9:23 – ਇਸ ਆਇਤ ਨੂੰ ਇਹ ਸਾਬਤ ਕਰਨ ਲਈ ਇਸਤੇਮਾਲ ਕੀਤਾ ਗਿਆ ਕਿ ਇਕ ਜਾਤੀ ਦੂਸਰੀ ਦੀ ਸੇਵਾ ਕਰੇਗੀ। ਹਾਲਾਂਕਿ, ਇਸ ਪ੍ਰਸੰਗ ਵਿਚ, ਗਿਬਓਨ ਦੇ ਲੋਕ ਉਹੀ ਨਸਲੀ ਸਮੂਹ ਦੇ ਹਨ ਜੋ ਯਹੂਦੀਆਂ ਦੇ ਸਨ।
6. ਅਜ਼ਰਾ 9-10 ਅਤੇ ਨਹਮਯਾਹ 13 – ਇਹ ਅਕਸਰ ਨਸਲੀ ਅਰਥਾਂ ਵਿਚ ਵਰਤੇ ਜਾਂਦੇ ਹਨ, ਪਰ ਪ੍ਰਸੰਗ ਦਰਸਾਉਂਦਾ ਹੈ ਕਿ ਵਿਆਹਾਂ ਨੂੰ ਰੱਦ ਕੀਤਾ ਗਿਆ ਸੀ, ਇਹ ਨਸਲਾਂ ਦੇ ਕਾਰਨ ਨਹੀਂ (ਉਹ ਨੂਹ ਦੇ ਉਸੇ ਪੁੱਤਰ ਤੋਂ ਸਨ, ਉਤਪਤ 10), ਪਰ ਧਾਰਮਿਕ ਕਾਰਨਾਂ ਲਈ ਰੱਦ ਕੀਤਾ ਗਿਆ ਸੀ।

B. ਨਵਾਂ ਨੇਮ

1. ਇੰਜੀਲਾਂ
 - a. ਯਿਸੂ ਨੇ ਕਈ ਦ੍ਰਿਸ਼ਟਾਂਤਾਂ ਵਿਚ ਯਹੂਦੀਆਂ ਅਤੇ ਸਾਮਰੀਆਂ ਵਿਚਕਾਰ ਨਫ਼ਰਤ ਦੀ ਵਰਤੋਂ ਕੀਤੀ, ਜੋ ਦਿਖਾਉਂਦੇ ਹਨ ਕਿ ਨਸਲੀ ਨਫ਼ਰਤ ਅਨੁਚਿਤ ਹੈ।
 - (1) ਚੰਗੇ ਸਾਮਰੀ ਦਾ ਦ੍ਰਿਸ਼ਟਾਂਤ (ਲੂਕਾ 10:25-37)
 - (2) ਖੂਹ ਤੇ ਔਰਤ (ਯੂਹੰਨਾ 4)
 - (3) ਧੰਨਵਾਦੀ ਕੇੜੀ (ਲੂਕਾ 17:11-19)
 - b. ਇੰਜੀਲ ਸਾਰੀ ਮਨੁੱਖਤਾ ਲਈ ਹੈ
 - (1) ਯੂਹੰਨਾ 3:16

(2) ਲੂਕਾ 24:46-47

(3) ਇਬਰਾਨੀਆਂ 2:9

(4) ਪ੍ਰਕਾਸ਼ ਦੀ ਪੇਥੀ 14:6

c. ਪਰਮੇਸ਼ਰ ਦੇ ਰਾਜ ਵਿਚ ਸਾਰੀ ਮਨੁੱਖਤਾ ਸ਼ਾਮਿਲ ਹੋਵੇਗੀ

(1) ਲੂਕਾ 13:29

(2) ਪ੍ਰਕਾਸ਼ ਦੀ ਪੇਥੀ 5

2. ਰਸੂਲਾਂ ਦੇ ਕਰਤੱਬ

a. ਰਸੂਲਾਂ ਦੇ ਕਰਤੱਬ 10 ਪਰਮੇਸ਼ਰ ਦੇ ਸਰਵ-ਵਿਆਪਕ ਪਿਆਰ ਅਤੇ ਖੁਸ਼ਖਬਰੀ ਦੇ ਸਰਵ-ਵਿਆਪਕ ਸੰਦੇਸ਼ ਦਾ ਇਕ ਪੱਕਾ ਹਵਾਲਾ ਹੈ।

b. ਰਸੂਲਾਂ ਦੇ ਕਰਤੱਬ 11 ਵਿਚ ਪਤਰਸ ਦੇ ਕੰਮ ਲਈ ਉਸ ਤੇ ਦੇਸ਼ ਲਗਾਇਆ ਗਿਆ ਅਤੇ ਇਹ ਸਮੱਸਿਆ ਉਦੋਂ ਤੱਕ ਹੱਲ ਨਹੀਂ ਹੋਈ ਜਦ ਤੱਕ 15 ਅਧਿਆਇ ਵਿਚ ਯਹੂਸਲਮ ਸਭਾ ਨਹੀਂ ਹੋਈ ਅਤੇ ਇਕ ਸੁਝਾਅ ਤੇ ਆਏ। ਪਹਿਲੀ ਸਦੀ ਦੇ ਯਹੂਦੀਆਂ ਅਤੇ ਗੈਰ-ਯਹੂਦੀਆਂ ਵਿਚਕਾਰ ਤਣਾਅ ਬਹੁਤ ਤੀਬਰ ਸੀ।

3. ਪੌਲੁਸ

a. ਮਸੀਹ ਵਿਚ ਕੋਈ ਰੁਕਾਵਟਾਂ ਨਹੀਂ ਹਨ

(1) ਗਲਾਤੀਆਂ 3:26-28

(2) ਅਫਸੀਆਂ 2:11-22

(3) ਕੁਲਸੀਆਂ 3:11

b. ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹੈ

(1) ਰੋਮੀਆਂ 2:11

(2) ਅਫਸੀਆਂ 6:9

4. ਪਤਰਸ ਅਤੇ ਯਾਕੂਬ

a. ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹੈ, 1 ਪਤਰਸ 1:17

b. ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ, ਤਾਂ ਉਸ ਦੇ ਲੋਕਾਂ ਨੂੰ ਵੀ ਕਿਸੇ ਦਾ ਪੱਖਪਾਤ ਨਹੀਂ ਕਰਨਾ ਚਾਹੀਦਾ, ਯਾਕੂਬ 2:1

5. ਯੂਹੰਨਾ

a. ਵਿਸ਼ਵਾਸੀਆਂ ਦੀ ਜ਼ਿਮੇਵਾਰੀ ਬਾਰੇ ਇਕ ਸਖਤ ਬਿਆਨ 1 ਯੂਹੰਨਾ 4:20 ਵਿਚ ਪਾਇਆ ਜਾਂਦਾ ਹੈ

III. ਸਿੱਟਾ

A. ਨਸਲਵਾਦ, ਜਾਂ ਇਸ ਮਾਮਲੇ ਵਿਚ, ਕਿਸੇ ਵੀ ਕਿਸਮ ਦਾ ਪੱਖਪਾਤ, ਪਰਮੇਸ਼ਰ ਦੇ ਬੱਚਿਆਂ ਲਈ ਅਣਉਚਿਤ ਹੈ। ਇਹ Henlee Barnette ਦਾ ਇਕ ਹਵਾਲਾ ਹੈ, ਜਿਸਨੇ New Mexico ਦੇ Glorieta ਵਿਖੇ 1964 ਵਿਚ ਕ੍ਰਿਸਚੀਅਨ ਲਾਈਫ ਕਮਿਸ਼ਨ ਲਈ ਭਾਸ਼ਣ ਦਿੱਤਾ ਸੀ।

"ਨਸਲਵਾਦ ਵਿਚਾਰਧਾਰਕ ਹੈ ਕਿਉਂਕਿ ਇਹ ਗੈਰ-ਬਾਈਬਲ ਅਤੇ ਗੈਰ-ਮਸੀਹੀ ਹੈ, ਗੈਰ-ਵਿਗਿਆਨਕ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ।"

B. ਇਹ ਮੁੱਦਾ ਮਸੀਹੀਆਂ ਨੂੰ ਆਪਣੇ ਮਸੀਹ ਵਾਂਗ ਪਿਆਰ, ਮੁਆਫੀ ਅਤੇ ਪਾਪੀ ਦੁਨੀਆ ਨੂੰ ਸਮਝਣ ਦਾ ਮੌਕਾ ਦਿੰਦਾ ਹੈ। ਮਸੀਹੀ

ਨਸਲਵਾਦ ਅਣਉਚਿਤਤਾ ਨੂੰ ਦਰਸਾਉਂਦਾ ਹੈ ਅਤੇ ਦੁਸ਼ਟ ਵਿਅਕਤੀ ਲਈ ਵਿਸ਼ਵਾਸੀ, ਵਿਸ਼ਵਾਸ ਅਤੇ ਵਿਕਾਸ ਨੂੰ ਰੋਕਣ ਦਾ ਇਕ ਮੌਕਾ ਹੈ। ਇਹ ਪਾਪੀ ਲੋਕਾਂ ਲਈ ਮਸੀਹ ਕੋਲ ਆਉਣ ਵਿਚ ਰੁਕਾਵਟ ਦਾ ਕੰਮ ਕਰੇਗਾ।

C. ਮੈਂ ਕੀ ਕਰ ਸੱਕਦਾ ਹਾਂ? (ਇਹ ਭਾਗ ਇਕ ਕ੍ਰਿਸਚੀਅਨ ਲਾਈਫ ਕਮਿਸ਼ਨ ਟ੍ਰੈਕਟ ਤੋਂ ਲਿਆ ਗਿਆ ਹੈ ਜਿਸਦਾ ਸਿਰਲੇਖ ਹੈ “ਨਸਲੀ ਸੰਬੰਧ”)

“ਨਿੱਜੀ ਪੱਧਰ ਤੇ”

- ਨਸਲ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਜ਼ਿੰਮੇਵਾਰੀ ਸਵੀਕਾਰ ਕਰੋ।
- ਹੋਰ ਨਸਲਾਂ ਨਾਲ ਪ੍ਰਾਰਥਨਾ, ਬਾਈਬਲ ਅਧਿਐਨ ਅਤੇ ਸੰਗਤੀ ਦੁਆਰਾ ਤੁਹਾਡੇ ਜੀਵਨ ਨੂੰ ਨਸਲੀ ਪੱਖਪਾਤ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੋ।
- ਨਸਲ ਬਾਰੇ ਆਪਣੇ ਵਿਚਾਰਾਂ ਨੂੰ ਜ਼ਾਹਿਰ ਕਰੋ, ਖਾਸਕਰ ਉੱਥੇ, ਜਿੱਥੇ ਨਸਲੀ ਨਫ਼ਰਤ ਭੜਕਾਉਣ ਵਾਲੇ ਬੇਰੋਕ ਹਨ।

“ਪਰਿਵਾਰਕ ਜੀਵਨ ਵਿਚ”

- ਦੂਜੀਆਂ ਨਸਲਾਂ ਪ੍ਰਤੀ ਰਵੱਈਏ ਦੇ ਵਿਕਾਸ ਵਿਚ ਪਰਿਵਾਰਕ ਪ੍ਰਭਾਵ ਦੀ ਮਹੱਤਤਾ ਨੂੰ ਪਛਾਣੋ।
- ਬੱਚਿਆਂ ਅਤੇ ਮਾਪਿਆਂ ਦੁਆਰਾ ਘਰ ਤੋਂ ਬਾਹਰ ਨਸਲ ਦੇ ਮੁੱਦੇ ਤੇ ਜੋ ਕੁਝ ਸੁਣਿਆ ਜਾਂਦਾ ਹੈ, ਉਸ ਬਾਰੇ ਗੱਲ ਕਰਕੇ ਮਸੀਹੀ ਰਵੱਈਏ ਪੈਦਾ ਕਰਨ ਦੀ ਕੋਸ਼ਿਸ਼ ਕਰੋ।
- ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੂਜੇ ਨਸਲਾਂ ਦੇ ਲੋਕਾਂ ਨਾਲ ਸੰਬੰਧ ਵਿਚ ਇਕ ਮਸੀਹੀ ਮਿਸਾਲ ਕਾਇਮ ਕਰਨ।
- ਨਸਲੀ ਕਤਾਰਾਂ ਤੇ ਪਰਿਵਾਰਕ ਦੇਸਤੀ ਕਰਨ ਦੇ ਮੌਕੇ ਭਾਲੋ।

“ਤੁਹਾਡੀ ਕਲੀਸਿਯਾ ਵਿਚ”

- ਨਸਲ ਨਾਲ ਸੰਬੰਧਿਤ ਬਾਈਬਲ ਦੀ ਸੱਚਾਈ ਦੇ ਪ੍ਰਚਾਰ ਅਤੇ ਸਿਖਾਉਣ ਦੁਆਰਾ, ਕਲੀਸਿਯਾ ਨੂੰ ਸਮੁੱਚੇ ਭਾਈਚਾਰੇ ਲਈ ਇਕ ਮਿਸਾਲ ਕਾਇਮ ਕਰਨ ਲਈ ਪ੍ਰੇਰਿਆ ਜਾ ਸੱਕਦਾ ਹੈ।
- ਇਹ ਸੁਨਿਸ਼ਚਿਤ ਕਰੋ ਕਿ ਕਲੀਸਿਯਾ ਵਿਚ ਅਰਾਧਨਾ, ਸੰਗਤੀ ਅਤੇ ਸੇਵਾ ਸਭ ਲਈ ਖੁੱਲੀ ਹੋਵੇ, ਜਿਵੇਂ ਕਿ ਨਵੇਂ ਨੇਮ ਦੀਆਂ ਕਲੀਸਿਯਾਵਾਂ ਨੇ ਕੋਈ ਨਸਲੀ ਰੁਕਾਵਟ ਨਹੀਂ ਦੇਖੀ (ਅਫਸੀਆਂ 2:11-22; ਗਲਾਤੀਆਂ 3:26-29)।

“ਰੋਜ਼ਾਨਾ ਜ਼ਿੰਦਗੀ ਵਿਚ”

- ਕੰਮ ਦੀ ਦੁਨੀਆ ਵਿਚ ਸਾਰੇ ਨਸਲੀ ਵਿਤਕਰੇ ਨੂੰ ਦੂਰ ਕਰਨ ਵਿਚ ਸਹਾਇਤਾ ਕਰੋ।
- ਬਰਾਬਰ ਅਧਿਕਾਰਾਂ ਅਤੇ ਅਵਸਰਾਂ ਨੂੰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਕੰਮ ਕਰੋ, ਇਹ ਯਾਦ ਰੱਖੋ ਕਿ ਇਹ ਨਸਲ ਦੀ ਸਮੱਸਿਆ ਹੈ ਜਿਸ ਤੇ ਹਮਲਾ ਹੋਣਾ ਚਾਹੀਦਾ ਹੈ ਨਾ ਕਿ ਲੋਕਾਂ ਤੇ। ਇਸ ਦਾ ਉਦੇਸ਼ ਸਮਝ ਨੂੰ ਵਧਾਉਣਾ ਹੈ ਨਾ ਕਿ ਕੁਝਤਣ ਨੂੰ ਪੈਦਾ ਕਰਨਾ ਹੈ।
- ਜੇ ਇਹ ਸਮਝਦਾਰੀ ਵਾਲੀ ਗੱਲ ਲਗਦੀ ਹੈ ਤਾਂ ਆਮ ਲੋਕਾਂ ਦੀ ਸਿੱਖਿਆ ਲਈ ਅਤੇ ਨਸਲੀ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਵਿਸ਼ੇਸ਼ ਕਾਰਵਾਈਆਂ ਲਈ ਸਮਾਜ ਵਿਚ ਸੰਚਾਰ ਖੋਲ੍ਹਣ ਦੇ ਉਦੇਸ਼ ਨਾਲ ਸੰਬੰਧਿਤ ਨਾਗਰਿਕਾਂ ਦੀ ਇਕ ਵਿਸ਼ੇਸ਼ ਕਮੇਟੀ ਦਾ ਪ੍ਰਬੰਧ ਕਰੋ।
- ਨਸਲੀ ਨਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਾਨੂੰਨਾਂ ਨੂੰ ਪਾਸ ਕਰਨ ਵਿਚ ਕਾਨੂੰਨੀ ਵਿਧਾਇਕਾਂ ਦਾ ਸਮਰਥਨ ਕਰੋ ਅਤੇ ਰਾਜਨੀਤਿਕ ਲਾਭ ਲਈ ਪੱਖਪਾਤ ਦਾ ਸ਼ੋਸ਼ਣ ਕਰਨ ਵਾਲਿਆਂ ਦਾ ਵਿਰੋਧ ਕਰੋ।
- ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰੋ।
- ਹਿੰਸਾ ਤੋਂ ਪਰਹੇਜ਼ ਕਰੋ, ਅਤੇ ਕਾਨੂੰਨ ਦਾ ਸਤਿਕਾਰ ਵਧਾਓ, ਇਕ ਮਸੀਹੀ ਨਾਗਰਿਕ ਹੋਣ ਦੇ ਨਾਤੇ ਹਰ ਸੰਭਵ

ਕੋਸ਼ਿਸ਼ ਕਰਦਿਆ ਇਹ ਸੁਨਿਸਚਿਤ ਕਰੇ ਕਿ ਕਾਨੂੰਨੀ ਢਾਂਚੇ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਨਹੀਂ ਬਣਦੇ ਜੋ ਪੱਖਪਾਤ ਨੂੰ ਉਤਸ਼ਾਹਿਤ ਕਰਦੇ ਹਨ।

- ਸਾਰੇ ਮਨੁੱਖੀ ਸਬੰਧਾਂ ਵਿਚ ਮਸੀਹ ਦੇ ਆਤਮਾ ਅਤੇ ਮਨ ਦੀ ਉਦਾਹਰਣ ਦਿਓ।

ਰੋਮੀਆਂ 2:12-16

¹²ਕਿਉਂਕਿ ਜਿੰਨਿਆਂ ਨੇ ਬਿਨ੍ਹਾਂ ਬਿਵਸਥਾ ਦੇ ਪਾਪ ਕੀਤੇ ਸੇ ਬਿਨ੍ਹਾਂ ਬਿਵਸਥਾ ਦੇ ਨਾਸ ਵੀ ਹੋਣਗੇ ਅਤੇ ਜਿੰਨਿਆਂ ਨੇ ਬਿਵਸਥਾ ਦੇ ਹੁੰਦਿਆਂ ਹੋਇਆ ਪਾਪ ਕੀਤੇ ਸੇ ਬਿਵਸਥਾ ਦੇ ਅਨੁਸਾਰ ਹੀ ਉਨ੍ਹਾਂ ਦਾ ਨਿਆਂ ਹੋਵੇਗਾ। ¹³ਇਸ ਲਈ ਜੇ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਭਾਣੇ ਧਰਮੀ ਨਹੀਂ ਹੁੰਦੇ, ਪਰ ਬਿਵਸਥਾ ਤੇ ਚੱਲਣ ਵਾਲੇ ਧਰਮੀ ਠਹਿਰਾਏ ਜਾਣਗੇ। ¹⁴ਜਦ ਕਿ ਪਰਾਈਆਂ ਕੋਮਾਂ ਦੇ ਕੋਲ ਬਿਵਸਥਾ ਨਹੀਂ ਹੈ, ਪਰ ਉਹ ਆਪਣੇ ਸੁਭਾਓ ਤੋਂ ਹੀ ਬਿਵਸਥਾ ਦੇ ਕੰਮ ਕਰਦੀਆਂ ਹਨ, ਤਾਂ ਬਿਵਸਥਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਬਿਵਸਥਾ ਹਨ। ¹⁵ਸੇ ਉਹ ਬਿਵਸਥਾ ਦੇ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਉਂਦੀਆਂ ਹਨ, ਨਾਲੇ ਉਨ੍ਹਾਂ ਦਾ ਵਿਵੇਕ ਇਸ ਦੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੇ ਵਿੱਚੀ ਦੇਸ਼ੀ ਤੇ ਨਿਰਦੇਸ਼ੀ ਠਹਿਰਾਉਂਦੇ ਹਨ। ¹⁶ਉਸ ਦਿਨ ਵਿੱਚ ਪਰਮੇਸ਼ੁਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।

2:12 "ਕਿਉਂਕਿ ਜਿੰਨਿਆਂ ਨੇ ਬਿਨ੍ਹਾਂ ਬਿਵਸਥਾ ਦੇ ਪਾਪ ਕੀਤੇ" ਪਰਮੇਸ਼ੁਰ ਸਾਰੇ ਮਨੁੱਖਾਂ ਨੂੰ ਜ਼ਿੰਮੇਵਾਰ ਠਹਿਰਾਵੇਗਾ ਭਾਵੇਂ ਉਨ੍ਹਾਂ ਨੇ ਕਦੇ ਪੁਰਾਣੇ ਨੇਮ ਜਾਂ ਸੁਸਮਾਚਾਰ ਬਾਰੇ ਨਹੀਂ ਸੁਣਿਆ ਸੀ। ਸਾਰੇ ਲੋਕਾਂ ਨੂੰ ਸ਼੍ਰਿਸ਼ਟੀ ਤੋਂ (ਦੇਖੋ, ਰੋਮੀਆਂ 1:19-20; ਜ਼ਬੂਰ 19:1-6) ਅਤੇ ਅੰਤਰੀਵ ਨੈਤਿਕ ਭਾਵਨਾ ਤੋਂ (ਦੇਖੋ, ਰੋਮੀਆਂ 2:14-15) ਪਰਮੇਸ਼ੁਰ ਦਾ ਕੁਝ ਗਿਆਨ ਹੁੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਸਭ ਨੇ ਜਾਣਬੁੱਝ ਕੇ ਉਸ ਚਾਨਣ ਦੀ ਉਲੰਘਣਾ ਕੀਤੀ ਜੋ ਉਨ੍ਹਾਂ ਕੋਲ ਸੀ (ਦੇਖੋ, ਰੋਮੀਆਂ 1:21-23; 3:9,19,23; 11:32; ਗਲਾਤੀਆਂ 3:22)।

▣ "ਬਿਵਸਥਾ" "ਬਿਵਸਥਾ" ਸ਼ਬਦ ਦੇ ਨਾਲ ਕੋਈ ਲੇਖ ਨਹੀਂ ਹੈ। ਇਹ ਵਿਆਕਰਣਿਕ ਢਾਂਚਾ ਆਮ ਤੌਰ ਤੇ ਨਾਂਵ ਦੇ ਗੁਣ ਜ਼ੋਰ ਦਿੰਦਾ ਹੈ। ਹਾਲਾਂਕਿ, ਰੋਮੀਆਂ ਵਿਚ ਪੌਲੁਸ "ਬਿਵਸਥਾ" ਦੀ ਵਰਤੋਂ ਕਈ ਚੀਜ਼ਾਂ ਦਾ ਹਵਾਲਾ ਦੇਣ ਲਈ ਕਰਦਾ ਹੈ।

1. ਰੋਮੀ ਬਿਵਸਥਾ
2. ਮੂਸਾ ਦੀ ਬਿਵਸਥਾ
3. ਆਮ ਤੌਰ ਤੇ ਮਨੁੱਖੀ ਸਮਾਜਿਕ ਰੀਤੀ-ਰਿਵਾਜ ਦਾ ਵਿਚਾਰ

ਲੇਖ ਨਹੀਂ, ਪਰ ਪ੍ਰਸੰਗ ਦੱਸੇਗਾ ਕਿ ਇਨ੍ਹਾਂ ਵਿਚੋਂ ਕਿਹੜਾ ਹੈ। ਇਹ ਪ੍ਰਸੰਗ ਨੇ ਜ਼ੋਰ ਦਿੱਤਾ ਹੈ ਕਿ ਸਾਰੇ ਮਨੁੱਖਾਂ ਕੋਲ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਕੁਦਰਤੀ ਪ੍ਰਕਾਸ਼ਨ ਦਾ ਕੁਝ ਗਿਆਨ ਹੈ (ਦੇਖੋ, ਰੋਮੀਆਂ 2:15)।

2:13 "ਇਸ ਲਈ ਜੇ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਭਾਣੇ ਧਰਮੀ ਨਹੀਂ ਹੁੰਦੇ" "ਸੁਣਨ ਵਾਲੇ" ਸ਼ਬਦ ਹਵਾਲਾ ਦੇ ਸਕਦਾ ਹੈ (1) ਬਿਵਸਥਾ ਦੇ ਵਿਦਿਆਰਥੀ ਜਿਨ੍ਹਾਂ ਨੂੰ ਰੱਬੀ ਲੋਕ ਪੜ੍ਹਾਉਂਦੇ ਹਨ ਜਾਂ (2) ਉਹ ਜੋ ਪ੍ਰਾਰਥਨਾ-ਘਰ ਵਿਚ ਪੜ੍ਹੇ ਜਾਣ ਵਾਲੇ ਵਚਨ ਨੂੰ ਸੁਣਦੇ ਹਨ। ਯਾਦ ਰੱਖੋ ਕਿ ਨਵੇਂ ਨੇਮ ਦੇ ਲੇਖਕ ਕੋਇਨੇ ਯੂਨਾਨੀ ਵਿਚ ਲਿਖਣ ਵਾਲੇ ਅਤੇ ਇਬਰਾਨੀ ਵਿਚ ਸੋਚਣ ਵਾਲੇ ਸਨ। ਇਸ ਲਈ, ਸ਼ਬਦ ਦਾ ਵਿਸ਼ਲੇਸ਼ਣ ਯੂਨਾਨੀ ਸ਼ਬਦਕੋਸ਼ ਨਾਲ ਨਹੀਂ ਪਰ ਸੈਪਟੂਜਿੰਟ ਨਾਲ ਸ਼ੁਰੂ ਹੋਣਾ ਚਾਹੀਦਾ ਹੈ।

"ਧਰਮੀ" ਜਾਂ "ਧਰਮੀ ਕੀਤਾ ਜਾਣਾ" ਸ਼ਬਦ (*ਡਾਇਕ dike* ਇਸ ਦੇ ਸਾਰੇ ਰੂਪਾਂ ਵਿਚ) ਪੌਲੁਸ ਦੀ ਅਧਿਆਤਮਿਕਤਾ ਵਿਚ ਬਹੁਤ ਮਹੱਤਵਪੂਰਣ ਹੈ (ਦੇਖੋ, ਰੋਮੀਆਂ 3:4, 20,24,26,28,30; 4:2,5; 5:1,9; 6:7; 8:30,33)। "ਧਰਮੀ," "ਸਿੱਧ," "ਦੇਸ਼ ਮਾਫ਼ੀ,"

“ਸਹੀ,” ਅਤੇ “ਧਾਰਮਿਕਤਾ” ਸਾਰੇ ਸ਼ਬਦ *ਡੀਕਾਓਸ dikaios* ਤੋਂ ਨਿਕਲੇ ਹਨ। ਇਬਰਾਨੀ ਭਾਸ਼ਾ ਵਿਚ (*tsadag*, BDB 843) ਇਹ ਅਸਲ ਵਿਚ ਲੰਬੇ ਸਿੱਧੇ ਕਾਨੇ (15 ਤੋਂ 20 ਫੁੱਟ) ਦਾ ਸੰਕੇਤ ਕਰਦਾ ਹੈ ਜੋ ਕੰਧ ਜਾਂ ਵਾੜ ਨੂੰ ਮਾਪਣ ਲਈ ਵਰਤਿਆ ਜਾਂਦਾ ਸੀ। ਇਹ ਪਰਮੇਸ਼ਰ ਲਈ ਅਲੰਕਾਰ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਜੋ ਨਿਆਂ ਦਾ ਪੈਮਾਨਾ ਹੈ।

ਪੌਲੁਸ ਦੀਆਂ ਲਿਖਤਾਂ ਵਿਚ ਇਸ ਸ਼ਬਦ ਦੇ ਦੋ ਕੇਂਦਰ ਹਨ। ਪਹਿਲਾ, ਪਰਮੇਸ਼ਰ ਦੀ ਆਪਣੀ ਧਾਰਮਿਕਤਾ ਪਾਪੀ ਮਨੁੱਖਜਾਤੀ ਨੂੰ ਮਸੀਹ ਵਿਚ ਵਿਸ਼ਵਾਸ ਦੁਆਰਾ ਮੁਫਤ ਦਿੱਤੀ ਗਈ ਹੈ। ਇਸ ਨੂੰ ਅਕਸਰ ਅਪਰਾਧੀ ਨੂੰ ਦਿੱਤੀ ਜਾਣ ਵਾਲੀ ਧਾਰਮਿਕਤਾ ਕੀਤਾ ਜਾਂਦਾ ਹੈ। ਇਹ ਕਿਸੇ ਵਿਅਕਤੀ ਦਾ ਧਰਮੀ ਪਰਮੇਸ਼ਰ ਅੱਗੇ ਕਾਨੂੰਨੀ ਸਥਿਤੀ ਵਿਚ ਖੜ੍ਹੇ ਹੋਣਾ ਹੈ। ਇਹ ਪੌਲੁਸ ਦੇ ਮਸ਼ਹੂਰ ਵਿਸ਼ੇ “ਕਿਰਪਾ ਤੋਂ ਵਿਸ਼ਵਾਸ ਰਾਹੀਂ ਬਚਾਏ ਜਾਣ” ਦੀ ਸ਼ੁਰੂਆਤ ਹੈ।

ਦੂਸਰਾ, ਪਾਪੀ ਮਨੁੱਖਜਾਤੀ ਨੂੰ ਉਸਦੇ ਸਰੂਪ ਵਿਚ ਬਹਾਲ ਕਰਨ ਲਈ (ਦੇਖੋ, ਉਤਪਤ 1:26-27), ਜਾਂ ਮਸੀਹ ਵਰਗੇ ਬਣਾਉਣ ਲਈ ਪਰਮੇਸ਼ਰ ਦਾ ਕੰਮ ਹੈ। ਇਹ ਆਇਤ ਮੱਤੀ 7:24; ਲੂਕਾ 8:21 ਅਤੇ 11:28; ਯੂਹੰਨਾ 13:17; ਯਾਕੂਬ 1:22-23,25 ਦੀ ਤਰ੍ਹਾਂ ਵਿਸ਼ਵਾਸੀਆਂ ਨੂੰ ਸਿਰਫ ਸੁਣਨ ਵਾਲੇ ਹੀ ਨਹੀਂ ਪਰ ਉਸ ਦੇ ਅਨੁਸਾਰ ਕੰਮ ਕਰਨ ਵਾਲੇ ਹੋਣ ਦੀ ਤਾਕੀਦ ਕਰਦੀ ਹੈ। ਪਰਮੇਸ਼ਰ ਦੁਆਰਾ ਦਿੱਤੀ ਧਾਰਮਿਕਤਾ (ਦੋਸ਼ ਮੁਕਤੀ) ਨੂੰ ਧਾਰਮਿਕ ਜੀਵਨ (ਪਵਿੱਤਰਤਾ) ਵਿਚ ਬਦਲਣਾ ਜ਼ਰੂਰੀ ਹੈ। ਪਰਮੇਸ਼ਰ ਪਾਪੀਆਂ ਨੂੰ ਮਾਫ਼ ਕਰਦੇ ਅਤੇ ਉਨ੍ਹਾਂ ਨੂੰ ਬਦਲਦੇ ਹਨ! ਪੌਲੁਸ ਦੁਆਰਾ ਇਸ ਦੀ ਵਰਤੋਂ ਕਾਨੂੰਨੀ ਅਤੇ ਨੈਤਿਕ ਦੋਵੇਂ ਸੀ। ਨਵੀਂ ਵਾਚਾ ਮਨੁੱਖਾਂ ਨੂੰ ਇਕ ਕਾਨੂੰਨੀ ਸਥਿਤੀ ਦਿੰਦੀ ਹੈ ਪਰ ਪਵਿੱਤਰ ਜੀਵਨਸ਼ੈਲੀ ਦੀ ਵੀ ਮੰਗ ਕਰਦੀ ਹੈ। ਇਹ ਮੁਫਤ ਤਾਂ ਹੈ ਪਰ ਬਹੁਤ ਮਹਿੰਗੀ ਹੈ!

▣ "ਪਰ ਬਿਵਸਥਾ ਤੇ ਚੱਲਣ ਵਾਲੇ" ਪਰਮੇਸ਼ਰ ਇਕ ਆਗਿਆਕਾਰੀ ਜੀਵਨਸ਼ੈਲੀ ਦੀ ਮੰਗ ਕਰਦਾ ਹੈ (ਦੇਖੋ, ਲੇਵੀਆਂ 18:5; ਮੱਤੀ 7:24-27; ਲੂਕਾ 8:21; 11:28; ਯੂਹੰਨਾ 13:17; ਯਾਕੂਬ 1:22-25; 2:14-28)। ਬਹੁਤ ਸਾਰੇ ਤਰੀਕਿਆਂ ਵਿਚ ਇਹ ਵਿਚਾਰ ਇਬਰਾਨੀ ਸ਼ਬਦ *ਸ਼ੇਮਾ shema* (BDB 1033) ਦੀ ਨਕਲ ਕਰਦਾ ਹੈ, ਜਿਸਦਾ ਅਰਥ ਸੁਣਨਾ ਅਤੇ ਉਸ ਨੂੰ ਕਰਨਾ ਸੀ (ਦੇਖੋ, ਬਿਵਸਥਾ ਸਾਰ 5:1; 6:4; 9:1; 20:3; 27:9-10)।

2:14

- NASB "ਜਦ ਕਿ ਪਰਾਈਆਂ ਕੋਮਾਂ ਦੇ ਕੋਲ ਬਿਵਸਥਾ ਨਹੀਂ ਹੈ, ਪਰ ਉਹ ਆਪਣੇ ਸੁਭਾਓ ਤੋਂ ਹੀ ਬਿਵਸਥਾ ਦੇ ਕੰਮ ਕਰਦੀਆਂ ਹਨ, ਤਾਂ ਬਿਵਸਥਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਬਿਵਸਥਾ ਹਨ "
- NKJV "ਜਦ ਕਿ ਗੈਰ-ਯਹੂਦੀ, ਜਿਨ੍ਹਾਂ ਕੋਲ ਬਿਵਸਥਾ ਨਹੀਂ ਹੈ, ਉਹ ਆਪਣੇ ਸੁਭਾਓ ਬਿਵਸਥਾ ਦੇ ਕੰਮ ਕਰਦੇ ਹਨ, ਤਾਂ ਬਿਵਸਥਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਬਿਵਸਥਾ ਹਨ"
- NRSV "ਜਦ ਕਿ ਪਰਾਈਆਂ ਕੋਮਾਂ, ਜਿਨ੍ਹਾਂ ਕੋਲ ਬਿਵਸਥਾ ਨਹੀਂ ਹੈ, ਉਹ ਕਰਦੀਆਂ ਹਨ ਜੋ ਬਿਵਸਥਾ ਉਨ੍ਹਾਂ ਤੋਂ ਚਾਹੁੰਦੀ ਹੈ, ਤਾਂ ਬਿਵਸਥਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਬਿਵਸਥਾ ਹਨ"
- TEV "ਪਰਾਈਆਂ ਕੋਮਾਂ ਕੋਲ ਬਿਵਸਥਾ ਨਹੀਂ ਹੈ, ਪਰ ਆਪਣੀ ਮੁਫਤ ਇੱਛਾ ਨਾਲ ਉਹ ਕੰਮ ਕਰਦੇ ਹਨ ਜੋ ਬਿਵਸਥਾ ਚਾਹੁੰਦੀ ਹੈ, ਉਹ ਆਪਣੇ ਲਈ ਆਪ ਹੀ ਬਿਵਸਥਾ ਹਨ, ਭਾਵੇਂ ਉਨ੍ਹਾਂ ਕੋਲ ਬਿਵਸਥਾ ਨਹੀਂ ਹੈ"
- NJB "ਉਦਾਹਰਣ ਲਈ, ਪਰਾਈਆਂ ਕੋਮਾਂ ਜਿਨ੍ਹਾਂ ਨੇ ਬਿਵਸਥਾ ਬਾਰੇ ਕਦੇ ਨਹੀਂ ਸੁਣਿਆ ਪਰ ਉਹ ਕੰਮ ਕਰਦੇ ਹਨ ਜੋ ਬਿਵਸਥਾ ਚਾਹੁੰਦੀ ਹੈ, ਉਨ੍ਹਾਂ ਕੋਲ ਬਿਵਸਥਾ ਨਹੀਂ ਹੈ, ਪਰ, ਉਹ ਹੀ ਬਿਵਸਥਾ ਹਨ"

ਸਾਰੇ ਸਭਿਆਚਾਰਾਂ ਦੇ ਅੰਦਰੂਨੀ ਨੈਤਿਕ ਕਾਨੂੰਨ, ਸਮਾਜਿਕ ਨਿਯਮ ਹੁੰਦੇ ਹਨ। ਉਹ ਉਸ ਚਾਨਣ ਲਈ ਜ਼ਿੰਮੇਵਾਰ ਹਨ ਜੋ ਉਨ੍ਹਾਂ ਕੋਲ ਹੈ (ਦੇਖੋ, 1 ਕੁਰਿੰਥੀਆਂ 9:21)। ਇਸ ਆਇਤ ਦਾ ਮਤਲਬ ਇਹ ਨਹੀਂ ਸੀ ਕਿ ਜੇਕਰ ਉਹ ਆਪਣੇ ਸਭਿਆਚਾਰ ਦੇ ਚਾਨਣ ਵਿਚ ਜਿਉਂਦੇ ਹਨ ਤਾਂ ਉਹ ਪਰਮੇਸ਼ਰ ਨਾਲ ਸਹੀ ਹਨ, ਪਰ ਇਹ ਕਿ ਉਹ ਪਰਮੇਸ਼ਰ ਦੇ ਲਈ ਆਪਣੇ ਅੰਦਰੂਨੀ ਗਿਆਨ ਲਈ ਜ਼ਿੰਮੇਵਾਰ ਹਨ।

2:15 "ਨਾਲੇ ਉਨ੍ਹਾਂ ਦਾ ਵਿਵੇਕ ਇਸ ਦੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੇ ਵਿੱਚੀ ਦੇਸ਼ੀ ਤੇ ਨਿਰਦੇਸ਼ੀ ਠਹਿਰਾਉਂਦੇ ਹਨ" ਇਕ ਅੰਦਰੂਨੀ ਨੈਤਿਕ ਆਵਾਜ਼ ਹੈ। ਪਰ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਨ ਕੀਤਾ ਹੋਇਆ ਵਚਨ ਪੂਰੀ ਤਰ੍ਹਾਂ ਭਰੋਸੇਯੋਗ ਹੈ। ਪਾਪ ਵਿਚ ਡਿੱਗਣ ਦਾ ਸਾਰੇ ਵਿਵੇਕ ਤੇ ਅਸਰ ਪਿਆ ਹੈ। ਹਾਲਾਂਕਿ, ਸ੍ਰਿਸ਼ਟੀ (ਰੋਮੀਆਂ 1:18-20) ਅਤੇ ਇਹ ਅੰਦਰੂਨੀ, ਨੈਤਿਕ ਕਾਨੂੰਨ (ਰੋਮੀਆਂ 2:14-15) ਸਾਰੇ ਪਰਮੇਸ਼ਰ ਦਾ ਗਿਆਨ ਹਨ ਜੋ ਮਨੁੱਖਾਂ ਕੋਲ ਹੈ। ਇਬਰਾਨੀ ਭਾਸ਼ਾ ਦਾ ਕੋਈ ਸ਼ਬਦ ਨਹੀਂ ਹੈ ਜੋ ਯੂਨਾਨੀ ਸ਼ਬਦ "ਵਿਵੇਕ" (*ਸਿਨੇਡਾਈਡਸ syneidesis*) ਦੇ ਬਰਾਬਰ ਹੋਵੇ। ਸਹੀ ਅਤੇ ਗਲਤ ਦੀ ਅੰਦਰੂਨੀ ਨੈਤਿਕ ਭਾਵਨਾ ਦਾ ਯੂਨਾਨੀ ਵਿਚਾਰ ਦੀ ਚਰਚਾ ਅਕਸਰ *ਸਟੋਇਸ* ਗਿਆਨੀਆਂ ਦੁਆਰਾ ਕੀਤੀ ਗਈ ਸੀ। ਪੌਲੁਸ ਤਾਰਸੁਸ ਵਿਚ ਆਪਣੀ ਸ਼ੁਰੂਆਤੀ ਸਿੱਖਿਆ ਤੋਂ ਯੂਨਾਨੀ ਗਿਆਨੀਆਂ ਬਾਰੇ ਜਾਣਦਾ ਸੀ (ਇਹ ਰਸੂਲਾਂ ਦੇ ਕਰਤੱਬ 17:28 ਵਿਚ ਕਲੀਨਥੇਸ ਦਾ, 1 ਕੁਰਿੰਥੀਆਂ 15:33 ਵਿਚ ਮੇਨੰਦਰ ਦਾ, ਅਤੇ ਤੀਤੁਸ 1:12 ਵਿਚ ਐਪੀਮੀਨੇਡਸ ਦਾ ਹਵਾਲਾ ਦਿੰਦਾ ਹੈ)। ਉਸਦਾ ਜੱਦੀ ਸ਼ਹਿਰ ਯੂਨਾਨੀ ਬਿਆਨਬਾਜ਼ੀ ਅਤੇ ਤੱਤ ਗਿਆਨ ਦੇ ਸ਼ਾਨਦਾਰ ਸਕੂਲ ਲਈ ਜਾਣਿਆ ਜਾਂਦਾ ਸੀ।

2:16 "ਉਸ ਦਿਨ ਵਿੱਚ" ਰੋਮੀਆਂ 2:5 ਤੇ ਨੋਟ ਦੇਖੋ।

▣ "ਮੇਰੀ ਖੁਸ਼ਖਬਰੀ ਦੇ ਅਨੁਸਾਰ" ਇਸ ਪ੍ਰਸੰਗ ਵਿਚ ਇਹ ਪੌਲੁਸ ਦੁਆਰਾ ਯਿਸੂ ਮਸੀਹ ਦੇ ਪ੍ਰਕਾਸ਼ਨ ਦੇ ਪ੍ਰਚਾਰ ਦਾ ਜ਼ਿਕਰ ਕਰਦਾ ਹੈ। "ਮੇਰੀ" ਸਰਵਨਾਂਵ ਨੇ ਖੁਸ਼ਖਬਰੀ ਦੀ ਜ਼ਿੰਮੇਵਾਰੀ ਦੀ ਪੌਲੁਸ ਦੀ ਸਮਝ ਨੂੰ ਦਰਸਾਇਆ ਹੈ ਜੋ ਉਸ ਨੂੰ ਸੌਂਪੀ ਗਈ ਸੀ (ਦੇਖੋ, ਰੋਮੀਆਂ 16:25; 1 ਕੁਰਿੰਥੀਆਂ 15:1; ਗਲਾਤੀਆਂ 1:11; 1 ਤਿਮੋਥਿਉਸ 1:11; 2 ਤਿਮੋਥਿਉਸ 2:8)। ਇਹ ਵਿਲੱਖਣ ਢੰਗ ਨਾਲ ਉਸਦਾ ਨਹੀਂ ਸੀ, ਪਰ ਪਰਾਈਆਂ ਕੌਮਾਂ ਦਾ ਰਸੂਲ ਹੋਣ ਕਰਕੇ ਉਸਨੇ ਯੂਨਾਨੀ-ਰੋਮੀ ਸੰਸਾਰ ਵਿਚ ਯਿਸੂ ਬਾਰੇ ਸੱਚਾਈ ਨੂੰ ਫੈਲਾਉਣ ਲਈ ਜ਼ਿੰਮੇਵਾਰੀ ਦੀ ਸ਼ਾਨਦਾਰ ਭਾਵਨਾ ਮਹਿਸੂਸ ਕੀਤੀ ਸੀ।

▣ "ਪਰਮੇਸ਼ਰ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ" ਪਰਮੇਸ਼ਰ ਸਾਰੇ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ (ਦੇਖੋ, 1 ਸਮੂਏਲ 2:7; 16:7; 1 ਰਾਜਿਆਂ 8:39; 1 ਇਤਿਹਾਸ 28:9; 2 ਇਤਿਹਾਸ 6:30; ਜ਼ਬੂਰ 7:9; 44:21; 139:1-6; ਕਹਾਉਤਾਂ 15:11; 21:2; ਯਿਰਮਿਯਾਹ 11:20; 17:10; 20:12; ਲੂਕਾ 15:16; ਰਸੂਲਾਂ ਦੇ ਕਰਤੱਬ 1:24; 15:8; ਰੋਮੀਆਂ 8:27; ਪ੍ਰਕਾਸ਼ ਦੀ ਪੋਥੀ 2:23)। ਪਿਤਾ, ਪੁੱਤਰ ਦੇ ਦੁਆਰਾ, ਮਨੋਰਥਾਂ ਅਤੇ ਕੰਮਾਂ ਨੂੰ ਨਿਆਂਇਕ ਸਮੀਖਿਆ ਵਿਚ ਲਿਆਉਣਗੇ (ਦੇਖੋ, ਮੱਤੀ 25:31-46; ਪ੍ਰਕਾਸ਼ ਦੀ ਪੋਥੀ 20:11-15)।

▣ "ਯਿਸੂ ਮਸੀਹ ਦੇ ਰਾਹੀਂ" ਯਿਸੂ ਨਿਆਂ ਅਧਿਕਾਰੀ ਵਾਂਗ ਕੰਮ ਕਰਨ ਨਹੀਂ ਆਇਆ ਸੀ (ਦੇਖੋ, ਯੂਹੰਨਾ 3:17-21)। ਉਹ ਪਿਤਾ ਨੂੰ ਪ੍ਰਗਟ ਕਰਨ, ਦੂਜਿਆਂ ਦੇ ਬਦਲੇ ਜਾਣ ਦੇਣ, ਅਤੇ ਵਿਸ਼ਵਾਸੀਆਂ ਨੂੰ ਪਾਲਣਾ ਕਰਨ ਲਈ ਇਕ ਉਦਾਹਰਣ ਦੇਣ ਲਈ ਆਇਆ ਸੀ। ਜਦੋਂ ਲੋਕ ਯਿਸੂ ਨੂੰ ਰੱਦ ਕਰਦੇ ਹਨ ਉਹ ਖੁਦ ਦਾ ਨਿਆਂ ਕਰਦੇ ਹਨ।

ਹਾਲਾਂਕਿ, ਨਵਾਂ ਨੇਮ ਇਹ ਵੀ ਸਿਖਾਉਂਦਾ ਹੈ ਕਿ ਯਿਸੂ ਨਿਆਂ ਵਿਚ ਪਿਤਾ ਦੇ ਪ੍ਰਤੀਨਿਧੀ ਵਜੋਂ ਕੰਮ ਕਰੇਗਾ (ਦੇਖੋ, ਯੂਹੰਨਾ 5:22, 27; ਰਸੂਲਾਂ ਦੇ ਕਰਤੱਬ 10:42; 17:31; 2 ਤਿਮੋਥਿਉਸ 4:1)। ਯਿਸੂ ਦੇ ਨਿਆਂ ਅਧਿਕਾਰੀ ਅਤੇ/ਜਾਂ ਮੁਕਤੀਦਾਤਾ ਵਜੋਂ ਤਣਾਅ ਨੂੰ ਯੂਹੰਨਾ ਦੀ ਇੰਜੀਲ ਵਿਚ ਦੇਖਿਆ ਜਾ ਸਕਦਾ ਹੈ (ਦੇਖੋ, ਯੂਹੰਨਾ 3:17-21 ਬਨਾਮ ਯੂਹੰਨਾ 9:39)।

ਰੋਮੀਆਂ 2:17-24

¹⁷ਪਰ ਜੇਕਰ ਤੂੰ ਯਹੂਦੀ ਅਖਵਾਉਂਦਾ ਅਤੇ ਬਿਵਸਥਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ ¹⁸ਅਤੇ ਉਹ ਦੀ ਇੱਛਾ ਨੂੰ ਜਾਣਦਾ ਹੈ, ਅਤੇ ਬਿਵਸਥਾ ਦੀ ਸਿੱਖਿਆ ਲੈ ਕੇ ਚੰਗੀਆਂ-ਚੰਗੀਆਂ ਗੱਲਾਂ ਨੂੰ ਪਸੰਦ ਕਰਦਾ ਹੈ। ¹⁹ਅਤੇ ਤੈਨੂੰ ਵਿਸ਼ਵਾਸ ਹੈ ਕਿ ਮੈਂ ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨ੍ਹੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ ²⁰ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਤੇ ਸੱਚ ਦਾ ਸਰੂਪ ਜੋ ਬਿਵਸਥਾ ਵਿੱਚ ਹੈ ਮੇਰੇ ਕੋਲ ਹੈ। ²¹ਤਾਂ ਫੇਰ ਤੂੰ ਜੋ ਦੂਜੇ ਨੂੰ ਸਿਖਾਉਂਦਾ ਹੈ, ਕੀ ਉਹ ਆਪਣੇ ਆਪ ਨੂੰ ਨਹੀਂ ਸਿਖਾਉਂਦਾ? ਤੂੰ ਜੋ ਉਪਦੇਸ਼ ਕਰਦਾ ਹੈ ਕਿ ਚੋਰੀ ਨਾ ਕਰ, ਫਿਰ ਤੂੰ ਆਪ ਕਿਉਂ ਚੋਰੀ ਕਰਦਾ ਹੈ? ²²ਤੂੰ ਜੋ ਆਖਦਾ ਹੈ ਕਿ, ਵਿਭਚਾਰ ਨਾ ਕਰਨਾ, ਫਿਰ ਤੂੰ ਆਪ ਕਿਉਂ ਵਿਭਚਾਰ ਕਰਦਾ ਹੈ? ਤੂੰ ਜੋ ਮੂਰਤੀਆਂ ਤੋਂ ਨਫਰਤ ਕਰਦਾ ਹੈ, ਫਿਰ ਤੂੰ ਆਪ ਕਿਉਂ ਹੈਕਲਾਂ ਨੂੰ ਲੁੱਟਦਾ ਹੈ? ²³ਤੂੰ ਜੋ ਬਿਵਸਥਾ ਉੱਤੇ ਘਮੰਡ ਕਰਦਾ ਹੈ, ਫਿਰ ਤੂੰ ਕਿਉਂ ਬਿਵਸਥਾ ਦੀ ਉਲੰਘਣਾ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈ? ²⁴ਜਿਵੇਂ ਲਿਖਿਆ ਹੋਇਆ ਹੈ ਕਿ ਪਰਾਈਆਂ ਕੋਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।

2:17 "ਜੇਕਰ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਅਤੇ ਉਸਦੇ ਸਾਹਿਤਕ ਉਦੇਸ਼ ਤੋਂ ਸਹੀ ਮੰਨਿਆ ਜਾਂਦਾ ਹੈ। ਇਹ ਸਥਿਤੀ ਰੋਮੀਆਂ 2:20 ਤੱਕ ਫੈਲਦੀ ਹੈ ਪਰ ਇਸਦਾ ਕੋਈ ਸਿੱਟਾ ਨਹੀਂ ਹੈ, ਇਸ ਲਈ, TEV ਇਸ ਦਾ ਅਨੁਵਾਦ ਅਨੁਮਾਨ ਧਾਰਿਤ ਪੁਸ਼ਟੀਕਰਨ ਵਜੋਂ ਕਰਦਾ ਹੈ ਜੋ ਯਿਸੂ ਕਰੇਗਾ। ਯਹੂਦੀ ਮੁਕਤੀ ਲਈ ਆਪਣੇ ਵੰਸ਼, ਪਰੰਪਰਾਵਾਂ, ਪ੍ਰਦਰਸ਼ਨ ਤੇ ਭਰੋਸਾ ਕਰਦੇ ਸਨ (ਦੇਖੋ, ਮੱਤੀ 3:9; ਯੂਹੰਨਾ 8:33,37,39)।

▣ "ਪਰਮੇਸ਼ੁਰ ਉੱਤੇ ਘਮੰਡ ਕਰਦਾ" ਬਹੁਤ ਸਾਰੇ ਯਹੂਦੀ ਪਰਮੇਸ਼ੁਰ ਦੁਆਰਾ ਸਵੀਕਾਰ ਕੀਤੇ ਜਾਣ ਦੇ ਸਾਧਨ ਵਜੋਂ (1) ਅਬਰਾਹਾਮ ਤੋਂ ਆਪਣੀ ਨਸਲੀ ਵੰਸ਼ ਅਤੇ (2) ਉਨ੍ਹਾਂ ਦੇ ਮੂਸਾ ਦੀ ਬਿਵਸਥਾ ਦੇ ਕੰਮ ਕਰਨ ਤੇ ਭਰੋਸਾ ਰੱਖਦੇ ਸਨ। ਹਾਲਾਂਕਿ, ਇਸ ਸਵੈ-ਧਰਮੀ ਕਾਨੂੰਨੀਵਾਦ ਨੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਵੱਖ ਕਰ ਦਿੱਤਾ ਸੀ (ਦੇਖੋ, ਮੱਤੀ 5:20; ਗਲਾਤੀਆਂ 3)। ਕਿੰਨੀ ਦੁਖਦਾਈ ਗੱਲ ਹੈ!

ਪੌਲੁਸ 1 ਕੁਰਿੰਥੀਆਂ ਵਿਚ ਘਮੰਡ ਕਰਨ ਦੇ ਵਿਚਾਰ ਨੂੰ ਵਿਕਸਤ ਕਰਦਾ ਹੈ। ਪੌਲੁਸ ਨੇ ਇਕ ਹੰਕਾਰੀ ਇਸਰਾਏਲ ਅਤੇ ਘਮੰਡੀ ਯੂਨਾਨੀ ਬੁੱਧਵਾਦ ਦਾ ਸਾਹਮਣਾ ਕੀਤਾ ਸੀ। ਮੁੱਕਦੀ ਗੱਲ ਇਹ ਹੈ ਕਿ ਕੋਈ ਵੀ ਪਰਮੇਸ਼ੁਰ ਅੱਗੇ ਘਮੰਡ ਨਹੀਂ ਕਰੇਗਾ।

ਖਾਸ ਵਿਸ਼ਾ: ਘਮੰਡ

ਖਾਸ ਵਿਸ਼ਾ: ਘਮੰਡ

ਇਹ ਯੂਨਾਨੀ ਸ਼ਬਦ, *ਕੈਚੋਮੀ kauchaomai*, *ਕੈਚੋਮਾ kauchēma*, ਅਤੇ *ਕੈਚੋਸਿਸ kauchēsis* ਪੌਲੁਸ ਦੁਆਰਾ ਪੈਂਤੀ ਵਾਰ ਅਤੇ ਨਵੇਂ ਨੇਮ ਦੇ ਬਾਕੀ ਹਿੱਸਿਆਂ ਵਿਚ ਸਿਰਫ ਦੋ ਵਾਰ (ਦੋਵੇਂ ਯਾਕੂਬ ਵਿਚ) ਵਰਤੇ ਗਏ ਹਨ। ਇਸ ਦੀ ਪ੍ਰਮੁੱਖ ਵਰਤੋਂ 1 ਅਤੇ 2 ਕੁਰਿੰਥੀਆਂ ਵਿਚ ਹੈ।

ਘਮੰਡ ਨਾਲ ਜੁੜੀਆਂ ਦੋ ਮਨੁੱਖ ਸੱਚਾਈਆਂ ਹਨ।

A. ਕੋਈ ਵੀ ਪਰਮੇਸ਼ੁਰ ਸਾਹਮਣੇ ਘਮੰਡ ਨਾ ਕਰੇ (ਦੇਖੋ, 1 ਕੁਰਿੰਥੀਆਂ 1:29; ਅਫਸੀਆਂ 2:9)

B. ਵਿਸ਼ਵਾਸੀਆਂ ਨੂੰ ਪ੍ਰਭੂ ਵਿਚ ਘਮੰਡ ਕਰਨਾ ਚਾਹੀਦਾ ਹੈ (ਦੇਖੋ, 1 ਕੁਰਿੰਥੀਆਂ 1:31; 2 ਕੁਰਿੰਥੀਆਂ 10:17, ਜੋ ਯਿਰਮਿਯਾਹ 9:23-24 ਦਾ ਸੰਕੇਤ ਕਰਦੀਆਂ ਹਨ)

ਇਸ ਲਈ, ਇਕ ਉਚਿਤ ਅਤੇ ਅਣਉਚਿਤ ਘਮੰਡ ਹੈ (ਉਦਾਹਰਣ., ਹੰਕਾਰ)।

A. ਉਚਿਤ

1. ਮਹਿਮਾ ਦੀ ਉਮੀਦ ਵਿਚ (ਦੇਖੋ, ਰੋਮੀਆਂ 4:2)
2. ਪ੍ਰਭੂ ਯਿਸੂ ਦੁਆਰਾ ਪਰਮੇਸ਼ਰ ਵਿਚ (ਦੇਖੋ, ਰੋਮੀਆਂ 5:11)
3. ਪ੍ਰਭੂ ਯਿਸੂ ਮਸੀਹ ਦੀ ਸਲੀਬ ਤੇ (ਜਿਵੇਂ ਕਿ., ਪੌਲੁਸ ਦਾ ਮੁੱਖ ਵਿਸ਼ਾ, ਦੇਖੋ 1 ਕੁਰਿੰਥੀਆਂ 1:17-18; ਗਲਾਤੀਆਂ 6:14)
4. ਪੌਲੁਸ ਹੇਠ ਲਿਖਿਆਂ ਵਿਚ ਘਮੰਡ ਕਰਦਾ ਹੈ
 - a. ਉਸਦੀ ਸੇਵਕਾਈ ਬਿਨਾਂ ਮੁਆਵਜ਼ੇ ਦੇ (ਦੇਖੋ, 1 ਕੁਰਿੰਥੀਆਂ 9:15,16)
 - b. ਮਸੀਹ ਤੋਂ ਉਸਦਾ ਅਧਿਕਾਰ (ਦੇਖੋ, 2 ਕੁਰਿੰਥੀਆਂ 10:8,12)
 - c. ਦੂਸਰੇ ਆਦਮੀਆਂ ਦੀ ਮਿਹਨਤ ਵਿਚ ਘਮੰਡ ਨਹੀਂ (ਜਿਵੇਂ ਕਿ ਕੁਝ ਕੁਰਿੰਥ ਵਿਚ ਕਰਦੇ ਸਨ, ਦੇਖੋ 2 ਕੁਰਿੰਥੀਆਂ 10:15)
 - d. ਉਸਦੀ ਨਸਲੀ ਵਿਰਾਸਤ (ਜਿਵੇਂ ਕਿ ਕੁਝ ਕੁਰਿੰਥ ਵਿਚ ਕਰਦੇ ਸਨ, ਦੇਖੋ 2 ਕੁਰਿੰਥੀਆਂ 11:17; 12:1,5,6)
 - e. ਉਸਦੀਆਂ ਕਲੀਸਿਯਾਵਾਂ
 - 1) ਕੁਰਿੰਥ (2 ਕੁਰਿੰਥੀਆਂ 7:4,14; 8:24; 9:2; 11:10)
 - 2) ਥੱਸਲੁਨੀਕਾ (ਦੇਖੋ, ਥੱਸ cf. 2 ਥੱਸਲੁਨੀਕੀਆਂ 1:4)
 - 3) ਪਰਮੇਸ਼ਰ ਦੇ ਦਿਲਾਸੇ ਅਤੇ ਛੁਟਕਾਰੇ ਵਿਚ ਉਸਦਾ ਭਰੋਸਾ (ਦੇਖੋ, 2 ਕੁਰਿੰਥੀਆਂ 1:12)

B. ਅਣਉਚਿਤ

1. ਯਹੂਦੀ ਵਿਰਾਸਤ ਦੇ ਸੰਬੰਧ ਵਿਚ (ਦੇਖੋ, ਰੋਮੀਆਂ 2:17-23; 3:27; ਗਲਾਤੀਆਂ 6:13)
2. ਕੁਝ ਕੁਰਿੰਥੀਆਂ ਦੀ ਕਲੀਸਿਯਾ ਵਿਚ ਘਮੰਡ ਕਰਦੇ ਸਨ
 - a. ਮਨੁੱਖਾਂ ਵਿਚ (ਦੇਖੋ, 1 ਕੁਰਿੰਥੀਆਂ 3:21)
 - b. ਬੁੱਧ ਵਿਚ (ਦੇਖੋ, 1 ਕੁਰਿੰਥੀਆਂ 4:7)
 - c. ਆਜ਼ਾਦੀ ਵਿਚ (ਦੇਖੋ, 1 ਕੁਰਿੰਥੀਆਂ 5:6)
3. ਕੁਰਿੰਥ ਦੀ ਕਲੀਸਿਯਾ ਵਿਚ ਝੂਠੇ ਗੁਰੂਆਂ ਨੇ ਘਮੰਡ ਕਰਨ ਦੀ ਕੋਸ਼ਿਸ਼ ਕੀਤੀ ਸੀ (ਦੇਖੋ, 1 ਕੁਰਿੰਥੀਆਂ 11:12)

Copyright © 2014 [Bible Lessons International](#)

2:18 "ਪ੍ਰਵਾਨ ਕਰਦਾ" ਇਹ ਇਸ ਦੇ ਵਰਤਮਾਨ ਕਿਰਿਆਸ਼ੀਲ ਸੰਕੇਤਕ ਰੂਪ ਵਿਚ ਯੂਨਾਨੀ ਕਿਰਿਆ *ਡੋਕੀਮਾਜੋ dokimazō* ਹੈ। ਪਰਖਣ ਤੇ ਹੇਠ ਦਿੱਤਾ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਪਰਖਣ ਲਈ ਯੂਨਾਨੀ ਸ਼ਬਦ ਅਤੇ ਉਨ੍ਹਾਂ ਦਾ ਭਾਵ ਅਰਥ

ਖਾਸ ਵਿਸ਼ਾ: ਪਰਖਣ ਲਈ ਯੂਨਾਨੀ ਸ਼ਬਦ ਅਤੇ ਉਨ੍ਹਾਂ ਦੇ ਭਾਵ ਅਰਥ

ਯੂਨਾਨੀ ਦੇ ਦੋ ਸ਼ਬਦ ਹਨ ਜੋ ਇਕ ਉਦੇਸ਼ ਲਈ ਕਿਸੇ ਨੂੰ ਪਰਖਣ ਦੀ ਭਾਵਨਾ ਰੱਖਦੇ ਹਨ।

1. *ਡੋਕੀਮਾਜੋ Dokimazō*, *ਡੋਕੀਮੀਉਣ Dokimion*, *ਡੋਕੀਮਾਸੀਆ Dokimasia*

ਇਹ ਅੱਗ ਦੁਆਰਾ ਕਿਸੇ ਚੀਜ਼ (ਜਿਵੇਂ ਕਿ., ਕੋਈ ਰੂਪਕ ਭਾਵ ਵਿਚ) ਦੀ ਸੱਚਾਈ ਦੀ ਪਰਖ ਕਰਨ ਲਈ ਇਕ ਧਾਤੂ ਸ਼ਬਦ ਹੈ (ਦੇਖੋ [ਖਾਸ ਵਿਸ਼ਾ: ਅੱਗ](#))। ਅੱਗ ਸੱਚੀ ਧਾਤ ਨੂੰ ਪ੍ਰਗਟ ਕਰਦੀ ਅਤੇ ਧਾਤ ਮੈਲ ਨੂੰ ਸਾੜ ਦਿੰਦੀ ਹੈ (ਜਿਵੇਂ ਕਿ., ਸੁੱਧ ਕਰਨਾ)।

ਇਹ ਸਰੀਰਕ ਪ੍ਰਕਿਰਿਆ ਪਰਮੇਸ਼ਰ ਅਤੇ/ਜਾਂ ਸ਼ੈਤਾਨ ਅਤੇ/ਜਾਂ ਮਨੁੱਖਾਂ ਦੁਆਰਾ ਦੂਜਿਆਂ ਨੂੰ ਪਰਖਣ ਦਾ ਸ਼ਕਤੀਸ਼ਾਲੀ ਮੁਹਾਵਰਾ ਬਣ ਗਿਆ ਹੈ। ਇਹ ਸ਼ਬਦ ਸਿਰਫ ਸਵੀਕਾਰ ਕਰਨ ਦੇ ਨਜ਼ਰੀਏ ਨਾਲ ਪਰਖ ਦੇ ਸਕਾਰਾਤਮਕ ਅਰਥਾਂ ਵਿਚ ਵਰਤਿਆ ਗਿਆ ਹੈ (ਦੇਖੋ [ਖਾਸ ਵਿਸ਼ਾ: ਪਰਮੇਸ਼ਰ ਆਪਣੇ ਲੋਕਾਂ ਦੀ ਪਰਖ ਕਰਦਾ ਹੈ \[ਪੁਰਾਣੇ ਨੇਮ\]](#))।

ਇਹ ਨਵੇਂ ਨੇਮ ਵਿਚ ਹੇਠ ਲਿਖਿਆ ਨੂੰ ਪਰਖਣ ਲਈ ਵਰਤਿਆ ਗਿਆ ਹੈ

- a. ਬਲਦ ਨੂੰ – ਲੂਕਾ 14:19
- b. ਆਪਣੇ ਆਪ ਨੂੰ – 1 ਕੁਰਿੰਥੀਆਂ 11:28
- c. ਸਾਡੇ ਵਿਸ਼ਵਾਸ ਨੂੰ – ਯਾਕੂਬ 1:3
- d. ਇੱਥੋਂ ਤੱਕ ਕਿ ਪਰਮੇਸ਼ਰ ਨੂੰ – ਇਬਰਾਨੀਆਂ 3:9

ਇਨ੍ਹਾਂ ਪਰੀਖਿਆਵਾਂ ਦੇ ਨਤੀਜੇ ਸਕਾਰਾਤਮਕ ਮੰਨੇ ਗਏ ਹਨ (ਦੇਖੋ, ਰੋਮੀਆਂ 2:18; 14:22; 16:10; 2 ਕੁਰਿੰਥੀਆਂ 10:18; 13:3,7; ਫਿਲਿੱਪੀਆਂ 2:27; 1 ਪਤਰਸ 1:7), ਇਸ ਲਈ, ਇਹ ਸ਼ਬਦ ਕਿਸੇ ਦੀ ਜਾਂਚ ਕਰਨ ਅਤੇ ਪ੍ਰਵਾਨਗੀ ਦੇਣ ਦੇ ਵਿਚਾਰ ਨੂੰ ਦਰਸਾਉਂਦਾ ਹੈ

- a. ਸਾਰਥਕ ਹੋਣ ਲਈ
- b. ਚੰਗੇ ਹੋਣ ਲਈ
- c. ਸੱਚੇ ਹੋਣ ਲਈ
- d. ਸਤਿਕਾਰਯੋਗ ਹੋਣ ਲਈ
- e. ਆਦਰਯੋਗ ਹੋਣ ਲਈ

2. ਪੇਰਾਜ਼ੋ *Peirazō*, ਪੇਰਾਸਮੁਸ *Peirasmus*

ਇਸ ਸ਼ਬਦ ਵਿਚ ਅਕਸਰ ਗਲਤੀ ਲੱਭਣ ਜਾਂ ਰੱਦ ਕਰਨ ਦੇ ਉਦੇਸ਼ ਲਈ ਪਰੀਖਿਆ ਦੀ ਭਾਵਨਾ ਹੁੰਦੀ ਹੈ। ਇਹ ਉਜਾੜ ਵਿਚ ਯਿਸੂ ਦੇ ਪਰਤਾਵੇ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ।

- a. ਇਹ ਯਿਸੂ ਨੂੰ ਫਸਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ (ਦੇਖੋ, ਮੱਤੀ 4:1; 16:1; 19:3; 22:18, 35; ਮਰਕੁਸ 1:13; ਲੂਕਾ 4:2; ਇਬਰਾਨੀਆਂ 2:18)।
- b. ਇਹ ਸ਼ਬਦ (*ਪੇਰਾਜ਼ੋਨ peirazōn*) ਮੱਤੀ 4:3; 1 ਥੱਸਲੁਨੀਕੀਆਂ 3:5 ਵਿਚ ਸ਼ੈਤਾਨ ਦੇ ਸਿਰਲੇਖ ਵਜੋਂ ਵਰਤਿਆ ਗਿਆ ਹੈ (ਜਿਵੇਂ ਕਿ., “ਪਰਖਣ ਵਾਲਾ”)।
- c. ਇਸ ਦੀ ਹੋਰ ਵਰਤੋਂ
 - (1) ਇਹ ਯਿਸੂ ਦੁਆਰਾ ਮਨੁੱਖਾਂ ਨੂੰ ਪਰਮੇਸ਼ਰ ਦੀ ਪਰੀਖਿਆ ਨਾ ਲੈਣ ਦੀ ਚੇਤਾਵਨੀ ਲਈ ਵਰਤਿਆ ਗਿਆ ਹੈ (ਦੇਖੋ, ਮੱਤੀ 4:7; ਲੂਕਾ 4:12, [ਜਾਂ ਮਸੀਹ ਦੀ, ਦੇਖੋ 1 ਕੁਰਿੰਥੀਆਂ 10:9])।
 - (2) ਇਹ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ ਜੋ ਅਸਫਲ ਹੋ ਗਿਆ ਹੈ (ਦੇਖੋ, ਇਬਰਾਨੀਆਂ 11:29)।
 - (3) ਇਹ ਵਿਸ਼ਵਾਸੀਆਂ ਦੇ ਪਰਤਾਵੇ ਅਤੇ ਅਜਮਾਇਸ਼ਾਂ ਸੰਬੰਧ ਵਿਚ ਵਰਤਿਆ ਗਿਆ ਹੈ (ਦੇਖੋ, 1 ਕੁਰਿੰਥੀਆਂ 7:5; 10:9, 13; ਗਲਾਤੀਆਂ 6:1; 1 ਥੱਸਲੁਨੀਕੀਆਂ 3:5; ਇਬਰਾਨੀਆਂ 2:18; ਯਾਕੂਬ 1:2, 13, 14; 1 ਪਤਰਸ 4:12; 2 ਪਤਰਸ 2:9)।

▣ "ਬਿਵਸਥਾ" 17 ਤੋਂ ਬਾਅਦ ਦੀਆਂ ਆਇਤਾਂ ਯਹੂਦੀ ਲੋਕਾਂ ਬਾਰੇ ਹਨ, ਇਸ ਲਈ, ਇਸ ਪ੍ਰਸੰਗ ਵਿਚ “ਬਿਵਸਥਾ” ਸ਼ਬਦ ਨੂੰ ਮੂਸਾ ਦੀ ਬਿਵਸਥਾ ਦਾ ਹਵਾਲਾ ਦੇਣਾ ਚਾਹੀਦਾ ਹੈ। ਰੋਮੀਆਂ 2:25 ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ ਜੋ ਸੁੰਨਤ ਨਾਲ ਸੰਬੰਧਿਤ ਹੈ।

2:18-20 ਯਹੂਦੀ ਆਗੂ ਵਿਸ਼ਵਾਸ ਕਰਦੇ ਸਨ ਕਿ ਉਨ੍ਹਾਂ ਦਾ ਤਰੀਕਾ (ਉਨ੍ਹਾਂ ਦਾ ਯਹੂਦੀ ਧਰਮ) ਸਹੀ ਤਰੀਕਾ, ਅਤੇ ਪਰਮੇਸ਼ਰ ਤੱਕ ਜਾਣ ਦਾ ਇਹੀ ਤਰੀਕਾ ਹੈ। ਉਨ੍ਹਾਂ ਨੂੰ ਪੂਰਾ ਆਤਮਵਿਸ਼ਵਾਸ ਸੀ ਕਿ ਉਹ ਧਾਰਮਿਕ ਮਾਮਲਿਆਂ ਬਾਰੇ ਸੱਚੇ ਗੁਰੂ ਹਨ (ਦੇਖੋ, ਮੱਤੀ 15:14)। ਮੌਕਾ ਜ਼ਿੰਮੇਵਾਰੀ ਲਿਆਉਂਦਾ ਹੈ (ਦੇਖੋ, ਲੂਕਾ 12:48)।

ਉਨ੍ਹਾਂ ਦੇ ਆਤਮਵਿਸ਼ਵਾਸ ਨਾਲ ਸੰਬੰਧਿਤ ਮਿਲਦੇ-ਜੁਲਦੇ ਵਾਕਾਂਸ਼ ਨੋਟ ਕਰੋ (ਦੇਖੋ, ਮੱਤੀ 15:14; 23:16,24; ਲੂਕਾ 6:39)।

1. ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ, ਰੋਮੀਆਂ 2:19
2. ਜਿਹੜੇ ਹਨ੍ਹੇਰੇ ਵਿਚ ਹਨ ਉਨ੍ਹਾਂ ਦਾ ਚਾਨਣ, ਰੋਮੀਆਂ 2:19
3. ਨਦਾਨਾਂ ਨੂੰ ਸਿੱਖਿਆ ਦੇਣ ਵਾਲਾ, ਰੋਮੀਆਂ 2:20
4. ਬਾਲਕਾਂ ਦਾ ਉਸਤਾਦ, ਰੋਮੀਆਂ 2:20
5. ਗਿਆਨ ਅਤੇ ਸੱਚ ਦਾ ਸਰੂਪ ਜੋ ਬਿਵਸਥਾ ਵਿਚ ਹੈ, ਰੋਮੀਆਂ 2:20

2:21-24 ਜੇਕਰ ਕੋਈ ਨਿੱਜੀ ਆਗਿਆਕਾਰੀ ਵਿਚ ਭਰੋਸਾ ਕਰਦਾ ਹੈ, ਤਾਂ ਉਹ ਆਗਿਆਕਾਰੀ ਪੂਰੀ ਹੋਣੀ ਚਾਹੀਦੀ ਹੈ (ਦੇਖੋ, ਮੱਤੀ 5:20, 48; ਗਲਾਤੀਆਂ 3:10, ਜੋ ਬਿਵਸਥਾ ਸਾਰ 27:26 ਲਿਆ ਗਿਆ ਹੈ, ਅਤੇ ਯਾਕੂਬ 2:10)। ਇਹ ਪਾਪੀ ਮਨੁੱਖਜਾਤੀ ਲਈ ਅਸੰਭਵ ਹੈ। ਪੌਲੁਸ ਰੋਮੀਆਂ 2:21-23 ਵਿਚਲੇ ਆਪਣੇ ਯਹੂਦੀ ਪਾਠਕਾਂ/ਸੁਣਨ ਵਾਲਿਆਂ ਨੂੰ ਬਿਆਨਬਾਜ਼ੀ ਦੇ ਸਵਾਲ ਪੁੱਛਦਾ ਹੈ।

2:22 ਇਹ ਜਾਣਨਾ ਮੁਸ਼ਕਲ ਹੈ ਕਿ ਪੌਲੁਸ ਰੋਮੀਆਂ 2:22-23 ਵਿਚ ਕਿਸ ਗੱਲ ਦਾ ਜ਼ਿਕਰ ਕਰ ਰਿਹਾ ਹੈ। ਕਿਉਂਕਿ ਵੇਰਵਾ ਪੌਲੁਸ ਦੇ ਦਿਨਾਂ ਦੇ ਬਹੁਤੇ ਯਹੂਦੀਆਂ ਵਿਚ ਢੁੱਕਵੀਂ ਨਹੀਂ ਹੈ ਇਹ ਸੰਭਵ ਹੈ ਕਿ ਇਹ ਪਾਪ ਇਕ ਆਤਮਿਕ ਅਰਥ ਵਿਚ ਵਰਤੇ ਗਏ ਹਨ ਜਿਵੇਂ ਯਿਸੂ ਨੇ ਮੱਤੀ 5:20-48 ਵਿਚ ਬਿਵਸਥਾ ਦੀ ਵਿਆਖਿਆ ਕੀਤੀ ਸੀ। George Ladd, *A Theology of the New Testament* ਵਿਚ ਕਹਿੰਦਾ ਹੈ, “ਪੌਲੁਸ ਲਾਜ਼ਮੀ ਤੌਰ ਤੇ ਜ਼ਿਕਰ ਕਰ ਰਿਹਾ ਹੋਵੇਗਾ ਕਿ ਉਹ ਆਪਣੇ ਆਪ ਨੂੰ ਸਾਬੀ ਜੀਵਨ ਨਾਲੋਂ ਨਿਆਂ ਅਤੇ ਪ੍ਰਭੂਤਾ ਵਜੋਂ ਉੱਚਾ ਕਰਕੇ ਪਰਮੇਸ਼ਰ ਨੂੰ ਦਿੱਤੇ ਜਾਣ ਵਾਲੇ ਆਦਰ ਨੂੰ ਲੁੱਟਦੇ, ਆਤਮਿਕ ਵਿਭਚਾਰ ਕਰਦੇ ਅਤੇ ਉਸ ਭਗਤੀ ਨੂੰ ਅਪਣਾਉਂਦੇ ਹਨ ਜੋ ਸਿਰਫ ਪਰਮੇਸ਼ਰ ਲਈ ਹੀ ਹੈ।” ਪੰਨਾ 505

2:22 "ਮੂਰਤੀਆਂ ਤੋਂ ਨਫ਼ਰਤ ਕਰਦਾ ਹੈ" ਇਸ ਸ਼ਬਦ ਦਾ ਮੂਲ ਅਰਥ ਬਦਬੂ ਕਾਰਨ ਕਿਸੇ ਚੀਜ਼ ਤੋਂ ਮੂੰਹ ਮੋੜਨਾ ਹੈ।

▣ "ਤੂੰ ਆਪ ਕਿਉਂ ਹੈਕਲਾਂ ਨੂੰ ਲੁੱਟਦਾ ਹੈ" ਇਤਿਹਾਸਕ ਤੌਰ ਤੇ ਇਹ ਅਨਿਸ਼ਚਿਤ ਹੈ ਕਿ ਇਹ ਕਿਸ ਦਾ ਜ਼ਿਕਰ ਕਰਦਾ ਹੈ ਪਰ ਇਹ ਕਿਸੇ ਤਰ੍ਹਾਂ ਮੂਰਤੀ ਪੂਜਾ ਨਾਲ ਸੰਬੰਧਿਤ ਹੈ।

2:23 "ਘਮੰਡ ਕਰਦਾ ਹੈ" ਰੋਮੀਆਂ 2:17 ਤੇ ਦੇਖੋ [ਖਾਸ ਵਿਸ਼ਾ: ਘਮੰਡ](#)

2:24 ਇਹ ਸੇਪਟੂਜਿੰਟ ਵਿਚ ਯਸ਼ਾਯਾਹ 52:5 ਦਾ ਹਵਾਲਾ ਹੈ। ਇਸਰਾਏਲ ਲਈ ਵਾਚਾ ਦੀ ਪਾਲਣਾ ਕਰਨ ਲਈ ਪਰਮੇਸ਼ਰ ਦੀ ਬਰਕਤ ਦਾ (ਦੇਖੋ, ਬਿਵਸਥਾ ਸਾਰ 27-28) ਮਤਲਬ ਸੰਸਾਰ ਵਿਚ ਗਵਾਹ ਹੋਣਾ ਸੀ। ਹਾਲਾਂਕਿ, ਇਸਰਾਏਲ ਨੇ ਕਦੇ ਵੀ ਵਾਚਾ ਨੂੰ ਪੂਰਾ ਨਹੀਂ ਕੀਤਾ ਸੀ, ਇਸ ਲਈ, ਸੰਸਾਰ ਨੇ ਸਿਰਫ ਪਰਮੇਸ਼ਰ ਦੇ ਨਿਆਂ ਨੂੰ ਦੇਖਿਆ ਸੀ (ਦੇਖੋ, ਰਿਜ਼ਕੀਏਲ 36:22-32)। ਇਸਰਾਏਲ ਨੂੰ ਰਾਜ ਦੇ ਜਾਜਕ ਹੋਣਾ (ਦੇਖੋ, ਕੂਚ 19:5-6), ਅਤੇ ਸਾਰੇ ਸੰਸਾਰ ਨੂੰ ਪਰਮੇਸ਼ਰ ਤੇ ਵਿਸ਼ਵਾਸ ਵਿਚ ਲਿਆਉਣਾ ਸੀ (ਦੇਖੋ, ਉਤਪਤ 12:3; ਅਫਸੀਆਂ 2:11-3:13)। ਰੋਮੀਆਂ 1:5 ਤੇ ਖਾਸ ਵਿਸ਼ਾ ਦੇਖੋ: ਪਰਮੇਸ਼ਰ ਦੀ ਛੁਟਕਾਰੇ ਲਈ ਸਦੀਪਕ ਯੋਜਨਾ

ਰੋਮੀਆਂ 2:25-29

²⁵ਸੁੰਨਤ ਤੋਂ ਤਾਂ ਲਾਭ ਹੈ, ਜੇ ਤੂੰ ਬਿਵਸਥਾ ਦੀ ਪਾਲਨਾ ਕਰੇਂ ਜੇ ਤੂੰ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਤੋਂ ਕੀ ਲਾਭ। ²⁶ਉਪਰੰਤ ਜੇ ਅਸੁੰਨਤੀ ਲੋਕ ਬਿਵਸਥਾ ਦੀਆਂ ਬਿਧੀਆਂ ਦੀ ਪਾਲਨਾ ਕਰਨ, ਤਾਂ ਕੀ ਉਨ੍ਹਾਂ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ। ²⁷ਅਤੇ ਜਿਹੜੇ ਸੁਭਾਓ ਤੋਂ ਅਸੁੰਨਤੀ ਹਨ ਜੇ ਉਹ ਬਿਵਸਥਾ ਨੂੰ ਪੂਰੀ ਕਰਨ ਤਾਂ ਕੀ ਉਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਹੋਇਆ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੈ, ਦੇਸ਼ੀ ਨਾ ਠਹਿਰਾਉਣਗੇ? ²⁸ਕਿਉਂ ਜੇ ਉਹ ਯਹੂਦੀ ਨਹੀਂ ਜਿਹੜਾ ਲੋਕ ਦਿਖਾਵੇ ਲਈ ਹੈ, ਅਤੇ ਨਾ ਉਹ ਸੁੰਨਤ ਹੈ, ਜਿਹੜੀ ਮਾਸ ਦੀ ਵਿਖਾਵੇ ਲਈ ਹੈ। ²⁹ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ, ਨਾ ਲਿਖਤ ਵਿੱਚ ਜਿਸ ਦੀ ਸ਼ੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।

2:25 "ਸੁੰਨਤ" ਪੌਲੁਸ ਅਜੇ ਵੀ ਕਰੜੀ ਨੁਕਤਾਚੀਨੀ ਦੀ ਵਰਤੋਂ ਕਰ ਰਿਹਾ ਹੈ। ਕੋਈ ਇਹ ਬਿਆਨ ਦੇਵੇਗਾ ਕਿ ਘੱਟੋ ਘੱਟ ਸਾਡੀ ਸੁੰਨਤ ਤਾਂ ਹੋਈ ਹੈ (ਦੇਖੋ, ਉਤਪਤ 17:10-11)। ਅਸੀਂ ਅਬਰਾਹਾਮ ਦੇ ਵੰਸ਼ ਵਿੱਚੋਂ ਹਾਂ। ਪੌਲੁਸ ਸਪੱਸ਼ਟ ਅਤੇ ਦਲੇਰੀ ਨਾਲ ਇਸ ਯਹੂਦੀ ਦਾਅਵੇ ਨੂੰ ਖਤਮ ਕਰਦਾ ਹੈ (ਦੇਖੋ, ਮੱਤੀ 3:7-10; ਯੂਹੰਨਾ 8:31-59)।

ਫਲਿਸਤੀਆਂ ਨੂੰ ਛੱਡ ਕੇ ਇਸਰਾਏਲ ਦੇ ਸਾਰੇ ਗੁਆਂਢੀ ਦੇਸ਼ਾਂ ਵਿੱਚ ਸੁੰਨਤ ਕੀਤੀ ਜਾਂਦੀ ਸੀ। ਇਹ ਕਰਨਾ ਮਹੱਤਵਪੂਰਣ ਨਹੀਂ ਸੀ; ਪਰ ਪ੍ਰਾਪਤ ਕਰਨ ਵਾਲਿਆਂ ਦਾ ਜ਼ਾਰੀ ਰਹਿਣ ਵਾਲਾ ਵਿਸ਼ਵਾਸ ਮਹੱਤਵਪੂਰਣ ਸੀ (ਦੇਖੋ, ਰੋਮੀਆਂ 2:26-27; ਬਿਵਸਥਾ ਸਾਰ 10:16; 30:6)। ਇਹ ਸਾਰੀਆਂ ਧਾਰਮਿਕ ਰਸਮਾਂ ਲਈ ਸੱਚ ਹੈ। ਧਾਰਮਿਕ ਲੋਕ ਅਕਸਰ ਬਿਨਾਂ ਜ਼ਿੰਮੇਵਾਰੀਆਂ ਦੇ ਪਰਮੇਸ਼ੁਰ ਦੀ ਬਰਕਤ ਨੂੰ ਚਾਹੁੰਦੇ ਹਨ।

2:25-26 "ਜੇ... ਜੇ... ਜੇ" ਇਹ ਤਿੰਨ ਤੀਸਰੀ ਸ਼੍ਰੇਣੀ ਦੇ ਸ਼ਰਤੀਆਂ ਵਾਕ ਹਨ ਜੋ ਭਵਿੱਖ ਦੀ ਸੰਭਾਵੀ ਕਾਰਵਾਈ ਦਾ ਸੰਕੇਤ ਕਰਦੇ ਹਾਂ। ਆਗਿਆਕਾਰੀ (ਦੇਖੋ, ਲੇਵੀਆਂ 26; ਬਿਵਸਥਾ ਸਾਰ 28) ਰੋਮੀਆਂ 2 ਵਿੱਚ ਪੌਲੁਸ ਦੀ ਦਲੀਲ ਦੀ ਕੁੰਜੀ ਹੈ, ਪਰ ਰੋਮੀਆਂ 3:21-31 ਵਿੱਚ ਨਹੀਂ ਹੈ (ਦੇਖੋ, ਗਲਾਤੀਆਂ 3)। ਆਗਿਆਕਾਰੀ ਮੁਕਤੀ ਦਾ ਨਤੀਜਾ ਹੈ ਪਰ ਕਿਰਪਾ ਅਧਾਰ ਹੈ (ਦੇਖੋ, ਅਫਸੀਆਂ 2:8-10)।

2:26-27 ਇਹ ਆਇਤਾਂ ਉਮੀਦ ਰੱਖਦੀਆਂ ਹਨ ਕਿ ਕੁਝ ਗੈਰ-ਯਹੂਦੀ ਲੋਕਾਂ ਨੇ ਉਸ ਚਾਨਣ ਦਾ ਜਵਾਬ ਦਿੱਤਾ ਜੇ ਉਨ੍ਹਾਂ ਕੋਲ ਸੀ (ਵਿਆਕਰਣ ਰੋਮੀਆਂ 2:26 ਵਿੱਚ "ਹਾਂ" ਜਵਾਬ ਦੀ ਉਮੀਦ ਕਰਦੀ ਹੈ)। ਇਸਦੀ ਇਕੋ ਸੰਭਵ ਬਾਈਬਲ ਦੀ ਉਦਾਹਰਣ ਰਸੂਲਾਂ ਦੇ ਕਰਤੱਬ 10 ਵਿੱਚ ਕੁਰਨੇਲਿਯੁਸ ਹੋਵੇਗਾ। ਫਿਰ ਵੀ ਉਹ ਇਸ ਆਇਤ ਵਿੱਚ ਕਾਫ਼ੀ ਢੁੱਕਵਾਂ ਨਹੀਂ ਹੈ ਕਿਉਂਕਿ ਪਰਮੇਸ਼ੁਰ ਦਾ ਡਰ ਮੰਨਣ ਵਾਲਾ ਅਤੇ ਸਥਾਨਕ ਪ੍ਰਾਰਥਨਾ ਘਰ ਵਿੱਚ ਅਰਾਧਨਾ ਕਰਨ ਵਾਲਾ ਸੀ।

ਇਹ ਆਇਤਾਂ ਅਸਲ ਵਿੱਚ ਯਹੂਦੀਆਂ ਦੀ ਮੁਕਤੀ ਦੀ ਜ਼ਰੂਰਤ ਬਾਰੇ ਪੌਲੁਸ ਦੀ ਦਲੀਲ ਦੇ ਪ੍ਰਤੀਕੂਲ ਹਨ। ਰੋਮੀਆਂ 3:23 ਇੱਕ ਸੰਖੇਪ ਹੈ ਕਿ ਸਾਰੇ ਮਨੁੱਖ ਮਸੀਹ ਤੋਂ ਬਿਨਾਂ ਆਤਮਿਕ ਤੌਰ ਤੇ ਗੁਆਚੇ ਹੋਏ ਹਨ। ਜੇਕਰ ਗੈਰ-ਯਹੂਦੀ ਉਸ ਚਾਨਣ ਦੁਆਰਾ ਜੀਉਂਦੇ ਹਨ ਜੇ ਉਨ੍ਹਾਂ ਨੂੰ ਸ੍ਰਿਸ਼ਟੀ ਤੋਂ ਅਤੇ ਅੰਦਰੂਨੀ ਨੈਤਿਕ ਸੰਵੇਦਨਸ਼ੀਲਤਾ ਤੋਂ ਮਿਲਿਆ ਹੈ, ਤਾਂ ਪਰਮੇਸ਼ੁਰ ਕਿਸੇ ਤਰ੍ਹਾਂ, ਕਿਤੇ, ਕਦੇ ਵੀ ਉਨ੍ਹਾਂ ਨੂੰ ਮਸੀਹ ਲਈ ਪ੍ਰਤਿਕਿਰਿਆ ਕਰਨ ਦਾ ਮੌਕਾ ਦੇਵੇਗਾ।

2:28-29 "ਕਿਉਂ ਜੇ ਉਹ ਯਹੂਦੀ ਨਹੀਂ... ਸਗੋਂ ਯਹੂਦੀ ਉਹੋ ਹੈ" ਇਹ ਬਹੁਤ ਹੀ ਮਹੱਤਵਪੂਰਣ ਵਿਚਾਰ-ਵਟਾਂਦਰਾ ਹੈ ਕਿਉਂਕਿ ਕੁਝ ਆਧੁਨਿਕ ਅਧਿਆਤਮਿਕ ਸਮੂਹ ਨਵੇਂ ਨੇਮ ਦੇ ਲੋਕਾਂ ਤੋਂ ਪੁਰਾਣੇ ਨੇਮ ਦੇ ਲੋਕਾਂ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇੱਥੇ ਸਿਰਫ ਇੱਕ ਹੀ ਵਾਚਾ ਅਤੇ ਇੱਕ ਹੀ ਲੋਕ ਹਨ (ਦੇਖੋ, ਰੋਮੀਆਂ 9:6; ਗਲਾਤੀਆਂ 3:7-9, 29; 6:16; 1 ਪਤਰਸ 3:6)। ਨਵੀਂ ਵਾਚਾ ਪੁਰਾਣੀ ਦੀ ਵਿਕਾਸ ਅਤੇ ਪੂਰਤੀ ਹੈ (ਦੇਖੋ, ਯਿਰਮਿਯਾਹ 31:31-34; ਮੱਤੀ 5:17-19)। ਪਰਮੇਸ਼ੁਰ ਦੇ ਲੋਕ ਹਮੇਸ਼ਾ ਵੰਸ਼ ਨਾਲ ਨਹੀਂ ਪਰ ਵਿਸ਼ਵਾਸ ਨਾਲ

ਅਜਿਹੇ ਸਨ। ਉਹ ਰਸਮ ਜਾਂ ਨਸਲੀ ਨਹੀਂ ਪਰ “ਦਿਲ ਦੇ ਲੋਕ” ਹਨ। ਮਾਪੇ ਨਹੀਂ ਪਰ ਵਿਸ਼ਵਾਸ ਕੁੰਜੀ ਹੈ। ਵਾਚਾ ਦਾ ਚਿੰਨ੍ਹ ਨਹੀਂ, ਪਰ ਵਾਚਾ ਦਾ ਮਨ ਨਿਸ਼ਾਨ ਹੈ।

▣ "ਦੇਹ" ਰੋਮੀਆਂ 1:3 ਤੇ ਖਾਸ ਵਿਸ਼ਾ ਦੇਖੋ।

2:29 ਸੁੰਨਤ ਦੀ ਵਾਚਾ ਦਾ ਚਿੰਨ੍ਹ (ਦੇਖੋ, ਉਤਪਤ 17:14) ਪਰਮੇਸ਼ਰ ਪ੍ਰਤੀ ਕਿਸੇ ਦੇ ਖੁੱਲ੍ਹੇਪਣ ਲਈ ਪੁਰਾਣੇ ਨੇਮ ਵਿਚ ਇਕ ਅਲੰਕਾਰ ਹੈ। ਇਹ ਅਲੰਕਾਰਿਕ ਰੂਪ ਵਿਚ ਕਈ ਤਰੀਕਿਆਂ ਨਾਲ ਵਿਕਸਤ ਹੋਇਆ ਹੈ:

1. ਦਿਲ ਦੀ ਸੁੰਨਤ (ਦੇਖੋ, ਬਿਵਸਥਾ ਸਾਰ 10:16; 30:6; ਯਿਰਮਿਯਾਹ 4:4; 9:24-25)
2. ਕੰਨ ਦੀ ਸੁੰਨਤ (ਦੇਖੋ, ਯਿਰਮਿਯਾਹ 6:10)
3. ਬੁੱਲ੍ਹਾਂ ਦੀ ਸੁੰਨਤ (ਦੇਖੋ, ਕੂਚ 6:12,30)

ਬਿਵਸਥਾ ਕਦੇ ਵੀ ਬਾਹਰੀ ਕੋਡ ਨਹੀਂ ਸੀ, ਪਰ ਪਰਮੇਸ਼ਰ ਨਾਲ ਸੰਬੰਧ ਵਿਚ ਰੋਜ਼ਾਨਾ ਬਦਲਣ ਇਕ ਜੀਵਨ ਸੀ ਜੋ ਆਦਮ ਦੇ ਸਾਰੇ ਬੱਚਿਆਂ ਨਾਲ ਉਸਦੇ ਚਰਿੱਤਰ ਅਤੇ ਵਾਅਦਿਆਂ ਨੂੰ ਪ੍ਰਗਟ ਕਰਦਾ ਸੀ। ਰੋਮੀਆਂ 13:9 ਤੇ ਖਾਸ ਵਿਸ਼ਾ ਦੇਖੋ: ਮੂਸਾ ਦੀ ਬਿਵਸਥਾ ਤੇ ਪੌਲੁਸ ਦਾ ਵਿਚਾਰ

NASB	"ਜਿਹੜੀ ਮਨ ਦੀ ਹੋਵੇ, ਆਤਮਾ ਦੁਆਰਾ ਨਾ ਕਿ ਲਿਖਤ ਦੁਆਰਾ"
NKJV	"ਜਿਹੜੀ ਮਨ ਦੀ ਹੋਵੇ, ਆਤਮਾ ਦੁਆਰਾ ਨਾ ਕਿ ਲਿਖਤ ਦੁਆਰਾ"
NRSV	"ਦਿਲ ਦੀ ਗੱਲ – ਇਹ ਆਤਮਿਕ ਹੈ ਸ਼ਾਬਦਿਕ ਨਹੀਂ"
TEV	"ਜੇ ਕਿ ਪਰਮੇਸ਼ਰ ਦੇ ਆਤਮਾ ਦਾ ਕੰਮ ਹੈ, ਲਿਖੀ ਹੋਈ ਬਿਵਸਥਾ ਦਾ ਨਹੀਂ"
NJB	"ਦਿਲ ਵਿਚ-ਲਿਖਤ ਦਾ ਨਹੀਂ ਬਲਕਿ ਆਤਮਾ ਦੀ"

ਇਹ ਵਾਕਾਂਸ਼ ਯੂਨਾਨੀ ਵਿਚ ਅਸਪੱਸ਼ਟ ਹੈ। ਕਈ ਅਨੁਵਾਦ ਇਸ ਨੂੰ ਆਤਮਿਕ ਬਨਾਮ ਸ਼ਾਬਦਿਕ (ਦੇਖੋ, NRSV, ਵੀਹਵੀਂ ਸਦੀ ਦਾ ਨਵਾਂ ਨੇਮ, Knox ਅਨੁਵਾਦ, Peshitta ਦਾ ਲਮਸਾ ਅਨੁਵਾਦ, Williams ਅਨੁਵਾਦ ਅਤੇ New Berkeley Version) ਦੇ ਹਵਾਲੇ ਲਈ ਲੈਂਦੇ ਹਨ। ਦੂਸਰੇ ਅਨੁਵਾਦ ਪਵਿੱਤਰ ਆਤਮਾ (ਦੇਖੋ, ਰੋਮੀਆਂ 7:6; 2 ਕੁਰਿੰਥੀਆਂ 3:6, ਜਿੱਥੇ ਅਜਿਹਾ ਹੀ ਨਿਰਮਾਣ ਹੁੰਦਾ ਹੈ) ਅਤੇ ਲਿੱਖੇ ਵਚਨ ਦੇ ਵਿਚਕਾਰ ਅੰਤਰ ਨੂੰ ਦੇਖਦੇ ਹਨ (ਦੇਖੋ, NASB, NKJV, NEB, NIV ਅਤੇ TEV)। *The Jerome Biblical Commentary* ਪੰਨਾ 299 ਸੁਝਾਅ ਦਿੰਦਾ ਹੈ ਕਿ 2 ਕੁਰਿੰਥੀਆਂ 3:6 ਤੇ ਅਧਾਰਿਤ ਇਹ ਪੌਲੁਸ ਦੁਆਰਾ ਪੁਰਾਣੀ ਵਾਚਾ ਅਤੇ ਨਵੀਂ ਵਾਚਾ ਦਾ ਜ਼ਿਕਰ ਕਰਨ ਦਾ ਅਲੰਭਾਵੀ/ਸਾਹਿਤਕ ਢੰਗ ਸੀ; ਪਹਿਲੀ ਬਾਹਰੀ ਕੋਡ ਦੁਆਰਾ ਦਰਸਾਈ ਗਈ ਹੈ ਅਤੇ ਦੂਸਰੀ ਆਤਮਾ ਦੇ ਨਵੇਂ ਯੁੱਗ ਵਿਚ ਪਵਿੱਤਰ ਆਤਮਾ ਦੁਆਰਾ ਦਿੱਤੇ ਅੰਦਰੂਨੀ ਨਵੇਂ ਮਨ ਅਤੇ ਨਵੇਂ ਆਤਮਾ ਦੁਆਰਾ ਦਰਸਾਈ ਗਈ ਹੈ।

ਪੌਲੁਸ ਇਸ ਤੱਥ ਦਾ ਚਰਚਾ ਕਰ ਰਿਹਾ ਸੀ ਕਿ ਕੁਝ ਗੈਰ-ਯਹੂਦੀ ਬਿਵਸਥਾ ਤੋਂ ਬਿਨਾਂ ਪਰਮੇਸ਼ਰ ਨੂੰ ਖੁਸ਼ ਕਰ ਸਕਦੇ ਹਨ। ਜੇਕਰ ਇਹ ਸੱਚ ਹੈ ਤਾਂ ਪਰਮੇਸ਼ਰ ਦੇ ਬੱਚਿਆਂ ਵਿਚ ਉਨ੍ਹਾਂ ਲੋਕਾਂ ਤੋਂ ਵੀ ਜ਼ਿਆਦਾ ਸ਼ਾਮਲ ਹੈ ਜਿਨ੍ਹਾਂ ਨੇ ਸਿਰਫ ਸਰੀਰਕ ਤੌਰ ਤੇ ਸੁੰਨਤ ਕਰਵਾਈ ਸੀ (ਦੇਖੋ, ਗਲਾਤੀਆਂ)। ਪਰਮੇਸ਼ਰ ਦਾ ਪਰਿਵਾਰ ਨਸਲੀ ਯਹੂਦੀਆਂ ਨਾਲੋਂ ਵਿਸ਼ਾਲ ਹੈ (ਦੇਖੋ, ਉਤਪਤ 3:15; 12:3; ਕੂਚ 19:5); ਅੱਯੂਬ, ਮਲਕਿਸਿਦਕ, ਯਿਥਰੇ, ਕਾਲੇਬ, ਰਾਹਾਬ, ਅਤੇ ਰੂਥ ਨਸਲੀ ਤੌਰ ਤੇ ਯਹੂਦੀ ਨਹੀਂ ਸਨ। ਇਫ਼ਰਾਈਮ ਅਤੇ ਮਨੱਸ਼ਹ ਦੇ ਗੋਤਰ ਵੀ ਅੱਧੇ ਮਿਸਰੀ ਸਨ (ਦੇਖੋ, ਉਤਪਤ 41:50-52)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ ਹੈ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯਹੂਦੀਆਂ ਦੀ ਬੇਵਫ਼ਾਈ ਦਾ ਪਰਮੇਸ਼ਰ ਦੇ ਵਾਅਦੇ ਤੇ ਕਿਵੇਂ ਪ੍ਰਭਾਵ ਪਿਆ (3:3-4)?
2. ਕੀ ਪਰਮੇਸ਼ਰ ਅੱਗੇ ਯਹੂਦੀ ਹੋਣ ਦਾ ਕੋਈ ਲਾਭ ਹੈ (3:1-8)?
3. ਕਰੜੀ ਨੁਕਤਾਚੀਨੀ ਕੀ ਹੈ?
4. ਰੋਮੀਆਂ 2:5-8 ਵਿੱਚ ਮੰਨੀ ਜਾਣ ਵਾਲੀ ਨੁਕਤਾਚੀਨੀ ਦਾ ਕੀ ਮਤਲਬ ਹੈ?
5. ਜੇਕਰ ਕੰਮਾਂ ਤੋਂ ਇਲਾਵਾਂ ਵਿਸ਼ਵਾਸ ਦੁਆਰਾ ਕਿਰਪਾ ਰਾਹੀਂ ਧਰਮੀ ਠਹਿਰਾਇਆ ਜਾਂਦਾ ਹੈ ਤਾਂ ਇਕ ਜੀਵਨ ਅਸਲ ਵਿੱਚ ਕਿਵੇਂ ਗਿਣਿਆ ਜਾਂਦਾ ਹੈ (3:8)?
6. ਪੂਰੀ ਪਤਿਤ ਅਵਸਥਾ ਦਾ ਅਧਿਆਤਮਿਕ ਵਿਚਾਰ ਕੀ ਹੈ (3:10-18)?
7. ਬਿਵਸਥਾ ਜਾਂ ਮੂਸਾ ਦੀ ਬਿਵਸਥਾ ਦਾ ਆਮ ਤੌਰ ਤੇ ਕੀ ਉਦੇਸ਼ ਹੈ (3:20; ਗਲਾਤੀਆਂ 3:24-25)?
8. ਰੋਮੀਆਂ 1-3 ਵਿੱਚ ਸ਼ੈਤਾਨ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਜਦ ਕਿ ਇਹ ਅਧਿਆਏ ਮਨੁੱਖ ਦੇ ਗੁਆਚੇਪਣ ਬਾਰੇ ਗੱਲ ਕਰਦੇ ਹਨ?
9. ਕੀ ਪੁਰਾਣੇ ਨੇਮ ਦੇ ਵਾਅਦੇ ਸ਼ਰਤੀਆਂ ਜਾਂ ਬਿਨਾਂ ਸ਼ਰਤ ਦੇ ਹਨ?
10. (1) ਗੈਰ-ਯਹੂਦੀ; ਅਤੇ (2) ਯਹੂਦੀ ਦੇ ਜੀਵਨ ਵਿੱਚ ਮੂਸਾ ਦੀ ਬਿਵਸਥਾ ਦਾ ਉਦੇਸ਼ ਕੀ ਹੈ?
11. ਰੋਮੀਆਂ 1:18-3:20 ਵਿੱਚ ਪੌਲੁਸ ਦੀਆਂ ਦਲੀਲਾਂ ਨੂੰ ਆਪਣੇ ਸਬਦਾਂ ਵਿੱਚ ਰੂਪਰੇਖਾ ਦਿਓ।

ਰੋਮੀਆਂ 3

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਹੂਦੀ ਲੋਕ ਅਤੇ ਪਰਮੇਸ਼ਰ ਦੇ ਨਿਆਂ ਦਾ ਬਿਵਸਥਾ (2:17-3:8)	ਪਰਮੇਸ਼ਰ ਦੇ ਨਿਆਂ ਦਾ ਬਚਾਅ ਹੋਇਆ	ਯਹੂਦੀਆਂ ਲਈ ਲਾਭ	ਯਹੂਦੀ ਲੋਕ ਅਤੇ ਬਿਵਸਥਾ (2:17-3:8)	ਪਰਮੇਸ਼ਰ ਦੇ ਵਾਅਦੇ ਉਹਨਾਂ ਨੂੰ ਨਹੀਂ ਬਚਾਉਣਗੇ
3:1-8	3:1-8 (4)	3:1-8 (4)	3:1-4 (4) 3:5-6 3:7-8	3:1-8 (4)
ਕੋਈ ਵੀ ਧਰਮੀ ਨਹੀਂ	ਸਭਨਾਂ ਨੇ ਪਾਪ ਕੀਤਾ	ਸਾਰੇ ਕੁਰਾਹੇ ਪੈ ਗਏ	ਕੋਈ ਵੀ ਮਨੁੱਖ ਧਰਮੀ ਨਹੀਂ	ਸਾਰੇ ਕੁਰਾਹੇ ਪੈ ਗਏ
3:9-20 (10-18)	3:9-20 (10-18)	3:9-18 (10-18) 3:19-20	3:9-18 (10-18) 3:19-20	3:9-18 (10-18) 3:19-20
ਨਿਰਚਾ ਧਾਰਮਿਕਤਾ ਦੁਆਰਾ	ਨਿਰਚਾ ਪਰਮੇਸ਼ਰ ਧਾਰਮਿਕਤਾ ਦੁਆਰਾ	ਸੱਚੀ ਧਾਰਮਿਕਤਾ ਦੀ	ਪਰਮੇਸ਼ਰ ਮਨੁੱਖਾਂ ਨੂੰ ਕਿਵੇਂ ਧਰਮੀ ਠਹਿਰਾਉਂਦੇ ਹਨ	ਪਰਮੇਸ਼ਰ ਦੇ ਨਿਆਂ ਦਾ ਪ੍ਰਕਾਸ਼ਨ
3:21-26	3:21-26 ਘਮੰਡ ਬਾਹਰ ਕੱਢ ਦਿੱਤਾ ਗਿਆ ਹੈ	3:21-26 ਘਮੰਡ ਬਾਹਰ ਕੱਢ ਦਿੱਤਾ ਗਿਆ ਹੈ	3:21-26	3:21-26 ਨਿਰਚਾ ਕੀ ਕਰਦੀ ਹੈ
3:27-31	3:27-31	3:27-31	3:27-31	3:27-31

ਅਧਿਐਨ ਕਾਲ ਚੱਕਰ ਤਿੰਨ

ਪ੍ਰੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਆਇਤਾਂ 1-8 ਇੱਕ ਸਬੰਧਤ ਸਮੱਗਰੀ ਹਨ, ਪਰ ਪੌਲੁਸ ਦੇ ਤਰਕ ਨੂੰ ਮੰਨਣਾ ਮੁਸ਼ਕਲ ਹੈ ਕਿਉਂਕਿ ਉਹ ਸਾਹਿਤਕ ਤਕਨੀਕ ਡਾਇਟਰੀਬ ਦੀ ਵਰਤੋਂ ਕਰ ਰਿਹਾ ਹੈ (ਇੱਕ ਮੰਨੀ ਜਾਣ ਵਾਲੀ ਵਸਤੂ)।
- B. ਇਸ ਤਰ੍ਹਾਂ ਲੱਗਦਾ ਹੈ ਕਿ ਪੌਲੁਸ ਅੰਦਾਜ਼ਾ ਲਗਾ ਰਿਹਾ ਹੈ ਕਿ ਕੁਝ ਯਹੂਦੀ ਲੋਕ ਰੋਮੀਆਂ 2:17-29 ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਨਗੇ, ਇਸ ਲਈ ਉਹ ਉਹਨਾਂ ਦੇ ਇਤਰਾਜ਼ਾਂ ਦਾ ਜਵਾਬ ਦਿੰਦਾ ਹੈ (ਕਾਰਲੀ, ਵੈਘਨ, *ਰੋਮੀਆਂ*, pp. 37-39)।
 1. ਪਹਿਲਾ ਪ੍ਰਸ਼ਨ. ਕੀ ਸਚੱਮੁਚ ਯਹੂਦੀਆਂ ਲਈ ਕੋਈ ਫਾਇਦੇ ਨਹੀਂ ਹਨ? (ਰੋਮੀਆਂ. 3:1-2)
 2. ਦੂਸਰਾ ਪ੍ਰਸ਼ਨ. ਕੀ ਪਰਮੇਸ਼ਰ ਦਾ ਵਚਨ ਅਸਫਲ ਰਿਹਾ ਕਿਉਂਕਿ ਕੁੱਝ ਯਹੂਦੀ ਬੇਵਫਾ ਸਨ? (ਰੋਮੀਆਂ. 3:3-4)
 3. ਤੀਸਰਾ ਪ੍ਰਸ਼ਨ. ਜੇ ਪਰਮੇਸ਼ਰ ਨੇ ਆਪਣੇ ਚਰਿੱਤਰ ਨੂੰ ਪ੍ਰਗਟ ਕਰਨ ਲਈ ਯਹੂਦੀਆਂ ਦੀ ਵਰਤੋਂ ਕੀਤੀ ਤਾਂ ਕੀ ਯਹੂਦੀ ਅਜੇ ਵੀ ਨਿਆਂਇਕ ਜ਼ਿੰਮੇਵਾਰ ਹਨ? (ਰੋਮੀਆਂ. 3:5-8)
- C. ਸਿੱਟਾ ਫੇਰ ਵਾਪਸ ਰੋਮੀਆਂ 2:11 ਵੱਲ ਜਾਦਾ ਹੈ। ਪਰਮੇਸ਼ਰ ਦਾ ਕੋਈ ਪਖੱਪਾਤ ਨਹੀਂ। ਸਾਰੇ ਮਨੁੱਖ ਆਪਣੀ ਉਸ ਜੇਤੀ ਤੋਂ ਜੋ ਉਹਨਾਂ ਕੋਲ ਹੈ, ਤੇ ਅੱਲਗ ਜੀਣ ਲਈ ਜਵਾਬਦੇਹ ਹਨ (ਕੁਦਰਤੀ ਪ੍ਰਕਾਸ਼ਨ ਅਤੇ/ਜਾਂ ਵਿਸ਼ੇਸ਼ ਪ੍ਰਕਾਸ਼ਨ)।
- D. ਰੋਮੀਆਂ. 3:9-18 ਵਿੱਚ ਪੁਰਾਣੇ ਨੇਮ ਦੇ ਹਵਾਲਿਆਂ ਦੀ ਲੜੀ ਹੈ ਜੋ ਯਹੂਦੀਆਂ ਦੇ ਪਾਪਾਂ ਬਾਰੇ ਦੱਸਦੀ ਹੈ, ਆਨਲਾਈਨ ਨੋਟ ਵੇਖੋ
- E. ਰੋਮੀਆਂ. 3:19-20 ਇਸਰਾਇਲ ਦੀ ਆਤਮਿਕ ਸਥਿਤੀ ਅਤੇ ਪੁਰਾਣੇ ਨੇਮ ਦੇ ਉਦੇਸ਼ ਨੂੰ ਪੂਰਾ ਕਰਦਾ ਹੈ (ਦੇਖੋ. ਗਲਾਤੀਆਂ 3)।
- F. ਰੋਮੀਆਂ. 3:21-31 ਰੋਮੀਆਂ. 1:18-3:20 ਦਾ ਸਾਰ ਹੈ। ਇਹ ਸੁਭ-ਸਮਾਚਾਰ ਦਾ ਪਹਿਲਾ ਧਰਮ ਸ਼ਾਸਤਰੀ ਇਸ਼ਾਰਾ ਹੈ (ਸੰਖੇਪ ਰੂਪਰੇਖਾ ਦੇਖੋ, p. 2)।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 3:1-8

¹ਜੋ ਯਹੂਦੀ ਹੋਣ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ ਹੈ? ²ਹਰ ਪਰਕਾਰ ਨਾਲ ਬਹੁਤ ਕੁਝ। ਪਹਿਲਾਂ ਤਾਂ ਇਹ ਜੋ ਪਰਮੇਸ਼ਰ ਦਾ ਬਚਨ ਉਨ੍ਹਾਂ ਨੂੰ ਸੌਂਪਿਆ ਗਿਆ। ³ਫੇਰ ਭਾਵੇਂ ਕਈ ਬੇਵਫਾ ਨਿੱਕਲੇ ਤਾਂ ਕੀ ਹੋਇਆ? ਭਲਾ ਉਹਨਾਂ ਦੀ ਬੇਵਫਾਈ ਪਰਮੇਸ਼ਰ ਦੀ ਵਫ਼ਾਦਾਰੀ ਨੂੰ ਵਿਅਰਥ ਕਰ ਸਕਦੀ ਹੈ? 'ਕਦੇ ਨਹੀਂ! ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ'

ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ। ⁵ਪਰ ਜੇ ਸਾਡਾ ਕੁਧਰਮ ਪਰਮੇਸੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏ? ਭਲਾ, ਪਰਮੇਸੁਰ ਅਨਿਆਈਂ ਹੈ ਜੋ ਕ੍ਰੋਧ ਪਾਉਂਦਾ ਹੈ? (ਮੈਂ ਲੋਕਾਂ ਵਾਂਗੂੰ ਆਖਦਾ ਹਾਂ) ⁶ਕਦੇ ਨਹੀਂ। ਤਾਂ ਫੇਰ ਪਰਮੇਸੁਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ? ⁷ਜੇਕਰ ਮੇਰੇ ਝੂਠ ਕਰਕੇ ਪਰਮੇਸੁਰ ਦੇ ਸੱਚ ਦੀ ਵਡਿਆਈ ਬਹੁਤੀ ਪਰਗਟ ਹੋਈ, ਤਾਂ ਫਿਰ ਕਿਉਂ ਮੈਂ ਅਜੇ ਤੱਕ ਪਾਪੀਆਂ ਵਾਂਗੂੰ ਦੇਸ਼ੀ ਠਹਿਰਾਇਆ ਜਾਂਦਾ ਹਾਂ। ⁸ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਇਹ ਦੇਸ਼ ਲਾਇਆ ਵੀ ਜਾਂਦਾ ਹੈ, ਅਤੇ ਜਿਵੇਂ ਕਈ ਆਖਦੇ ਹਨ, ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਤਾਂ ਜੋ ਇਸ ਤੋਂ ਭਲਿਆਈ ਨਿੱਕਲੇ। ਸੇ ਏਹੋ ਜਿਹਿਆਂ ਉੱਤੇ ਸਜ਼ਾ ਦਾ ਹੁਕਮ ਪੱਕਾ ਹੈ।

3:1 " ਸੇ ਯਹੂਦੀ ਹੋਣ ਦਾ ਕੀ ਵਾਧਾ" ਪੌਲੁਸ ਡਾਇਟਰੀਬ ਦੀ ਸਾਹਿਤਕ ਤਕਨੀਕ ਨੂੰ ਜਾਂ ਇੱਕ ਮੰਨੀ ਗਈ ਵਸਤੂ ਦੁਆਰਾ ਆਪਣਾ ਸੰਦੇਸ਼ ਲਗਾਤਾਰ ਪਹੁੰਚਾ ਰਿਹਾ ਹੈ। ਯਹੂਦੀ ਲੋਕਾਂ ਦੇ ਅਧਿਕਾਰਾਂ ਦੀ ਸੂਚੀ ਲਈ, ਦੇਖੋ ਰੋਮੀਆਂ 3:2 ਅਤੇ 9:4-5। ਪੌਲੁਸ ਨੇ ਇਸ ਪੈਰੇ ਨੂੰ ਰੋਮੀਆਂ 9-11 ਵਿੱਚ ਵਧਾਇਆ ਹੈ।

3:2 "ਪਹਿਲਾਂ ਤਾਂ" ਪੌਲੁਸ "ਪਹਿਲਾਂ" ਨੂੰ ਰੋਮੀਆਂ 1:8 ਵਿੱਚ ਵਰਤਦਾ ਹੈ, ਪਰ ਬਿਨਾਂ ਕਿਸੇ ਦੂਜੀ ਵਸਤੂ ਦਾ ਜਿਕਰ ਕੀਤੇ ਬਿਨਾਂ। ਉਹ ਇਥੇ ਵੀ ਉਹੀ ਕਰਦਾ ਹੈ। ਪੌਲੁਸ ਦੀ ਲਿਖਤਾਂ ਤੀਬਰ ਸਨ, ਜਿੱਥੇ ਤੱਕ ਇਸਦੇ ਅਨੁਵਾਦ ਦੀ ਗੱਲ ਹੈ, ਉਸਦੀਆਂ ਵਿਆਕਰਣਿਕ ਉਸਾਰੀਆਂ ਅਕਸਰ ਅਧੂਰੀਆਂ ਹਨ।

▣ "ਇਹ ਜੋ ਪਰਮੇਸੁਰ ਦਾ ਬਚਨ ਉਨ੍ਹਾਂ ਨੂੰ ਸੌਂਪਿਆ ਗਿਆ" ਪਰਮੇਸੁਰ ਦਾ ਪ੍ਰਕਾਸ਼ਨ ਰੱਖਣਾ ਇੱਕ ਵੱਡੀ ਜਿੰਮੇਵਾਰੀ ਵੀ ਹੈ ਨਾਲ ਹੀ ਇੱਕ ਬਹੁਤ ਵੱਡਾ ਅਧਿਕਾਰ ਵੀ (ਦੇਖੋ ਰੋਮੀਆਂ. 9:4-5)। ਉਹ ਪਰਮੇਸੁਰ ਦੇ ਤੋਹਫੇ ਦੇ ਭੰਡਾਰੀ ਸਨ (AORIST PASSIVE, ਦੇਖੋ. 1 ਥੱਸਲੁਨੀਕੀਆਂ. 2:4).

ਸ਼ਬਦ ਲੋਗਨ (oracles) (ਉਰੇਕਲਜ) ਸੇਪਟੂਜਿੰਟ ਵਿੱਚ ਪਰਮੇਸੁਰ ਦੇ ਸ਼ਬਦ ਲਈ ਵਰਤਿਆ ਜਾਂਦਾ ਹੈ (ਦੇਖੋ. ਗਿਣਤੀ. 24:4,16; ਬਿਵਸਥਾਸਾਰ. 33:9; ਜਬੂਰਾਂ ਦੀ ਪੋਥੀ. 107:11; 119:67; ਯਸਾਯਾਹ. 5:24; 28:13), ਜੋ ਕਿ ਪੁਰਾਣੇ ਨੇਮ ਨੂੰ ਦਰਸਾਉਂਦਾ ਹੈ। ਇਹ ਨਵੇਂ ਨੇਮ ਵਿੱਚ ਇਸੇ ਅਰਥ ਵਿੱਚ ਨਿਰੰਤਰ ਵਰਤਿਆ ਜਾਂਦਾ ਹੈ (ਦੇਖੋ. ਰਸੂਲਾਂ ਦੇ ਕਰੱਤਬ 7:38; ਇਬਰਾਨੀਆਂ. 5:12; 1 ਪਤਰਸ. 4:11).

3:3 "ਫੇਰ ਭਾਵੇਂ" ਇਹ ਇੱਕ ਪਹਿਲੇ ਵਰਗ ਦਾ ਸ਼ਰਤ ਵਾਲਾ ਸੰਕੇਤ ਹੈ ਜੋ ਲੇਖਕ ਦੀ ਸੋਚ ਜਾਂ ਉਸਦੇ ਸਾਹਿਤਕ ਉਦੇਸ਼ ਪੱਖੋਂ ਸੱਚ ਮੰਨਿਆ ਜਾਂਦਾ ਹੈ। ਆਇਤ 5 ਅਤੇ 7 ਵੀ ਪਹਿਲੇ ਦਰਜੇ ਦੇ ਸ਼ਰਤ ਵਾਲੇ ਵਾਕ ਹਨ।

ਰੋਮੀਆਂ 3:3 ਦੀ ਵਿਆਕਰਣ "ਨਹੀਂ" ਜਵਾਬ ਦੀ ਉਮੀਦ ਹੈ।

NASB, NKJV, "ਕੁੱਝ ਨੇ ਵਿਸ਼ਵਾਸ ਨਹੀਂ ਕੀਤਾ"

NRSV, NJB "ਕੁੱਝ ਬੇਵਫਾ ਸਨ"

TEV, "ਜੇ ਉਹਨਾਂ ਵਿੱਚੋਂ ਕੁੱਝ ਬੇਵਫਾ ਹੁੰਦੇ"

ਇਹ ਜਾਂ ਤਾਂ ਵਿਅਕਤੀਗਤ ਇਸਰਾਈਲੀ (1) ਬੇਵਫਾਈ ਜਾਂ (2) ਯਹੋਵਾਹ ਵਿੱਚ ਨਿਹਚਾ ਦੀ ਕਮੀ ਦਾ ਹਵਾਲਾ ਹੋ ਸਕਦਾ ਹੈ। ਪਰਮੇਸੁਰ ਦੇ ਬਿਨਾਂ ਕਿਸੇ ਸ਼ਰਤ ਦੇ ਵਾਅਦਿਆਂ ਨਾਲ ਬੌਧਿਕ ਤੌਰ (ਦੇਖੋ, ਡਿੱਗਦੀ ਮਨੁੱਖਤਾ ਦਾ ਛੁਟਕਾਰਾ) ਅਤੇ ਮਨੁੱਖੀ ਪ੍ਰਤੀਕਿਰਿਆ ਦੇ ਸ਼ਰਤੀ ਆਦੇਸ਼ ਦੇ ਨਾਲ ਸੰਬੰਧਤ ਹੋਣਾ ਮੁਸ਼ਕਲ ਹੈ। ਫਿਰ ਵੀ ਇਹ ਇੱਕ ਬਾਈਬਲ ਦਾ ਅਸੰਗਤ ਕਥਨ ਹੈ। (ਦੇਖੋ. ਰੋਮੀਆਂ 3:4-5)।

ਪਰਮੇਸ਼ਰ ਉਦੋਂ ਵੀ ਵਫਾਦਾਰ ਹੁੰਦਾ ਹੈ ਜਦੋਂ ਉਸਦੇ ਲੋਕ ਨਹੀਂ ਵੀ ਹੁੰਦੇ। ਰੋਮੀਆਂ 9: 4 ਤੇ [ਖਾਸ ਵਿਸ਼ਾ ਖਾਸ ਵਿਸ਼ਾ: ਇਕਰਾਰਨਾਮਾ](#) ਦੇਖੋ (ਦੇਖੋ. ਰੋਮੀ 1,3; 2 ਤਿਮੋਥੀਉਸ. 2:13).

▣ "ਕਦੇ ਨਹੀਂ" ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ

ਖਾਸ ਵਿਸ਼ਾ: ਰੱਦ ਅਤੇ ਵਿਅਰਥ (KATARGEŌ ਕੈਟਾਰਜੀ)

ਖਾਸ ਵਿਸ਼ਾ: ਰੱਦ ਅਤੇ ਵਿਅਰਥ (*katargeō* ਕੈਟਾਰਜੀ)

ਇਹ (*katargeō*) ਪੈਲੁਸ ਦੇ ਮਨਪਸੰਦ ਸ਼ਬਦਾਂ ਵਿੱਚੋਂ ਇੱਕ ਹੈ। ਉਹ ਇਸਨੂੰ ਘੱਟੋ-ਘੱਟ ਪੱਚੀ ਵਾਰ ਵਰਤਦਾ ਹੈ ਪਰ ਇਸ ਵਿੱਚ ਬਹੁਤ ਵਿਆਪਕ ਅਰਥ ਸ਼੍ਰੇਣੀ ਹੈ।

- A. ਇਹ ਆਰਗੋਸ ਦੀ ਅੱਖਮਿਕ ਜੜ ਹੈ ਜਿਸਦਾ ਅਰਥ ਹੈ
 1. ਕਿਰਿਆਹੀਣ
 2. ਵਿਹਲਾ
 3. ਅਣਵਰਤਿਆ
 4. ਬੇਕਾਰ
 5. ਅਯੋਗ
- B. ਕਾਟਾ ਨਾਲ ਇਸ ਮਿਸ਼ਰਿਤ ਵਾਕ ਨੂੰ ਪ੍ਰਗਟ ਕਰਨ ਲਈ ਵਰਤਿਆ ਗਿਆ ਸੀ
 1. ਅਯੋਗਤਾ
 2. ਬੇਕਾਰ
 3. ਜੇ ਕਿ ਰੱਦ ਕਰ ਦਿੱਤਾ ਗਿਆ ਸੀ
 4. ਜੇ ਨਾਲ ਦੂਰ ਕੀਤਾ ਗਿਆ ਸੀ
 5. ਜੇ ਪੂਰੀ ਤਰ੍ਹਾਂ ਅਯੋਗ ਸੀ
- C. ਇਹ ਲੂਕਾ ਵਿੱਚ ਇੱਕ ਵਾਰ ਨਿਸ਼ਫਲ ਹੋਣ ਕਰਕੇ, ਬੇਕਾਰ ਰੁੱਖ ਨੂੰ ਸਮਝਣ ਲਈ ਵਰਤਿਆ ਗਿਆ ਸੀ (ਦੇਖੋ. ਲੂਕਾ 13:7)
- D. ਪੈਲੁਸ ਇਸਨੂੰ ਮੁੱਢਲੇ ਅਤੇ ਲਾਖਣਿਕ ਅਰਥਾਂ ਵਿੱਚ ਇਸਨੂੰ ਦੇ ਅੱਲਗ ਅੱਲਗ ਤਰ੍ਹਾਂ ਨਾਲ ਵਰਤਦਾ ਸੀ
 1. ਪਰਮੇਸ਼ਰ ਵਿਅਰਥ ਚੀਜਾ ਬਣਾ ਰਹੇ ਹਨ ਜੇ ਮਨੁੱਖ ਜਾਤੀ ਲਈ ਦੁਸ਼ਮਣ ਹਨ
 - a. ਮਨੁੱਖ ਜਾਤੀ ਦਾ ਪਾਪਮਈ ਸੁਭਾਅ – ਰੋਮੀਆਂ. 6:6
 - b. ਬੀਜ ਦੇ ਵਾਅਦੇ ਦੇ ਸੰਬੰਧ ਵਿੱਚ ਮੂਸਾ ਦੀ ਬਿਵਸਥਾ – ਰੋਮੀਆਂ. 4:14; ਗਲਾਤੀਆ. 3:17; 5:4,11; ਅਫਸੀਆਂ. 2:15
 - c. ਰੂਹਾਨੀ ਤਾਕਤਾਂ – 1 ਕੁਰਿੰਥੀਆਂ. 15:24
 - d. "ਕੁਧਰਮ ਦਾ ਮਨੁੱਖ" – 2 ਥਸਲੋਨੀਕੀਆਂ. 2:8
 - e. ਸ਼ਰੀਰਕ ਮੌਤ – 1 ਕੁਰਿੰਥੀਆਂ. 15:26; 2 ਤਿਮੋਥੀਉਸ. 1:10 (ਇਬਰਾਨੀਆਂ. 2:14)
 2. ਪਰਮੇਸ਼ਰ ਨਵੇਂ ਲਈ ਪੁਰਾਣੇ (ਨੇਮ, ਯੁਗ) ਨੂੰ ਬਦਲ ਰਿਹਾ ਹੈ
 - a. ਮੂਸਾ ਦੇ ਕਾਨੂੰਨ ਨਾਲ ਸਬੰਧਤ ਚੀਜਾ – ਰੋਮੀਆਂ. 3:3,31; 4:14; 2 ਕੁਰਿੰਥੀਆਂ. 3:7,11,13,14
 - b. ਬਿਵਸਥਾ ਦੀ ਵਰਤੋਂ ਨਾਲ ਵਿਆਹ ਦੀ ਇਕਰੂਪਤਾ – ਰੋਮੀਆਂ. 7:2,6

c. ਇਸ ਯੁਗ ਦੀਆਂ ਚੀਜ਼ਾਂ – 1 ਕੁਰਿੰਥੀਆਂ. 13:8,10,11

d. ਇਹ ਸਰੀਰ – 1 ਕੁਰਿੰਥੀਆਂ. 6:13

e. ਇਸ ਉਮਰ ਦੇ ਆਗੂ – 1 ਕੁਰਿੰਥੀਆਂ. 1:28; 2:6

ਇਹ ਸ਼ਬਦ ਬਹੁਤ ਸਾਰੇ ਵੱਖੇ ਵੱਖਰੇ ਅਨੁਵਾਦਿਤ ਢੰਗਾਂ ਨਾਲ ਅਨੁਵਾਦ ਕੀਤਾ ਗਿਆ ਹੈ, ਪਰ ਇਸ ਦਾ ਮੁੱਖ ਅਰਥ ਹੈ ਕਿ ਕਿਸੇ ਚੀਜ਼ ਨੂੰ ਬੇਕਾਰ, ਵਿਅਰਥ ਅਤੇ ਅਯੋਗ, ਬੇਅਰਥ, ਸ਼ਕਤੀਹਾਣ ਬਣਾਉਣਾ ਹੈ ਪਰ ਜਰੂਰੀ ਨਹੀਂ ਕਿ ਉਹ ਅਣਹੋਂਦ, ਨਸ਼ਟ ਜਾਂ ਖਤਮ ਹੋਵੇ।

▣ "ਪਰਮੇਸ਼ੁਰ ਦੀ ਵਫ਼ਾਦਾਰੀ" ਇਹ ਸੱਚਾਈ (ਦੇਖੋ. 1 ਕੁਰਿੰਥੀਆਂ. 1:9; 10:13; 2 ਕੁਰਿੰਥੀਆਂ. 1:18) ਪਰਮੇਸ਼ੁਰ ਵਿੱਚ ਮਨੁੱਖਾਂ ਦੀ ਨਿਹਚਾ ਦਾ ਅਧਾਰ ਹੈ (ਦੇਖੋ. ਬਿਵਸਥਾਸਾਰ. 7:9; ਯਸਾਯਾਹ. 49:7).

1. ਨਾ ਬਦਲਣ ਵਾਲਾ ਚਰਿੱਤਰ

2. ਸਦੀਵੀ ਵਾਅਦੇ

ਉਸਨੇ ਆਪਣੇ ਆਪ ਨੂੰ ਸ਼੍ਰਿਸ਼ਟੀ, ਪ੍ਰਕਾਸ਼, ਨੇਮ ਅਤੇ ਮਸੀਹਾ ਵਿੱਚ ਪ੍ਰਗਟ ਕੀਤਾ। ਇੱਥੇ ਤੱਕ ਕਿ ਮਨੁੱਖੀ ਬੇਵਫ਼ਾਈ ਵਿੱਚ ਵੀ ਉਹ ਵਫ਼ਾਦਾਰ ਰਹਿੰਦਾ ਹੈ। (ਦੇਖੋ. 2 ਤਿਮੋਥਿਉਸ. 2:13)!

3:4

NASB "ਸ਼ਾਇਦ ਇਹ ਕਦੇ ਨਾ ਹੋਵੇ"

NKJV, TEV, REB "ਨਿਸ਼ਚਤ ਤੌਰ ਤੇ ਨਹੀਂ"

NRSV "ਕਿਸੇ ਵੀ ਤਰ੍ਹਾਂ ਨਹੀਂ"

NJB "ਇਹ ਫਜ਼ੂਲ ਹੋਵੇਗਾ"

ਇਹ ਇੱਛਾਸੂਚਕ ਭਾਵ ਦੀ ਇੱਕ ਦੁਰਲੱਭ ਵਰਤੋਂ ਹੈ ਜੋ ਇੱਕ ਇੱਛਾ ਜਾਂ ਪ੍ਰਾਰਥਨਾ ਦੱਸਦੀ ਹੈ ਅਤੇ ਇਹ ਵਾਕ ਇਸ ਤਰ੍ਹਾਂ ਅਨੁਵਾਦ ਹੋਣਾ ਚਾਹੀਦਾ ਹੈ, "ਇਹ ਕਦੇ ਨਾ ਹੋਵੇ।" ਹੋ ਸਕਦਾ ਹੈ ਕਿ ਇਹ ਕਿਸੇ ਇਬਰਾਨੀ ਮੁਹਾਵਰੇ ਨੂੰ ਦੱਸਦਾ ਹੈ। ਇਹ "ਰੈਰਾਨ ਹੋਇਆ ਅਵਿਸ਼ਵਾਸ" ਵਾਲਾ ਢੰਗ ਪੌਲੁਸ ਦੁਆਰਾ ਉਸਦੀ ਸਾਹਿਤਕ ਤਕਨੀਕ ਡਾਇਟਰੀਬ ਵਿੱਚ ਅਕਸਰ ਵਰਤਿਆ ਜਾਂਦਾ ਸੀ। (ਦੇਖੋ. ਰੋਮੀਆਂ 3:4,6,31; 6:2,15; 7:7,13; 9:14; 11:1; 1 ਕੁਰਿੰਥੀਆਂ. 6:15; ਗਲਾਤੀਆਂ. 2:17; 3:21; 6:14)। ਇਹ ਉਸ ਦਾ ਮੰਨੇ ਹੋਏ ਦਾਅਵੇ ਲਈ ਜ਼ੋਰਦਾਰ ਇਨਕਾਰ ਕਰਨ ਦਾ ਤਰੀਕਾ ਸੀ।

ਸਾਹਿਤਕ ਢੰਗਾਂ ਵੱਲ ਧਿਆਨ ਦਿਉ, ਪੌਲੁਸ ਨੇ ਮੰਨੇ ਗਏ ਇਤਰਾਜ਼ ਯੋਗ ਪ੍ਰਸ਼ਨ ਅਤੇ ਕਥਨਾਂ ਨੂੰ ਰੱਦ ਕਰ ਦਿੱਤਾ

1. "ਇਹ ਕਦੇ ਨਾ ਹੋਵੇ," ਰੋਮੀਆਂ. 3:4,6

2. "ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ," ਰੋਮੀਆਂ. 3:4

3. "(ਮੈਂ ਲੋਕਾਂ ਵਾਂਗ ਆਖਦਾ ਹਾਂ)," ਰੋਮੀਆਂ. 3:5

4. "(ਜਿਵੇਂ ਸਾਡੇ ਉੱਤੇ ਉਜ ਲਾਈ ਜਾਂਦੀ ਹੈ ਜੋ ਕਈ ਆਖਦੇ ਹਨ ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ)," ਰੋਮੀਆਂ. 3:8

▣ " ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ" ਇਹ ਇੱਕ ਵਰਤਮਾਨ ਵਿਚਕਾਰਲਾ ਪ੍ਰਭਾਵਸ਼ਾਲੀ ਵਾਕ ਹੈ। ਇਹ ਉਸਾਰੀ ਨਿਰੰਤਰ ਸਥਿਤੀ ਉੱਪਰ ਕੇਂਦਰਤ ਹੈ ਪਰਮੇਸ਼ੁਰ ਵਫ਼ਾਦਾਰ ਅਤੇ ਸੱਚਾ ਹੈ ਮਨੁੱਖ ਬੇਵਫ਼ਾ ਅਤੇ ਝੂਠੇ ਹਨ। ਇਹ ਜਬੂਰਾਂ ਦੀ ਪੇਥੀ. 116:11 ਵੱਲ ਸੰਕੇਤ ਹੈ ਅਤੇ ਇਹ ਉਹੀ ਹੈ ਜੋ ਅੱਯੂਬ ਨੂੰ ਅੱਯੂਬ 32:2; 40:8 ਵਿੱਚ ਸਿਖਣਾ ਪਿਆ ਸੀ।

ਇਸ ਅਧਿਆਏ ਵਿੱਚ ਪਾਪ-ਭਰਪੂਰਤਾ ਦੇ ਵਿਆਪਕ ਤੱਤ ਵੱਲ ਧਿਆਨ ਦਿਉ, ਪੌਲੁਸ ਦੁਆਰਾ ਰੋਮੀਆਂ 3:4,9,12,19,20,23,24, ਵਿੱਚ *pas* (ਸਾਰੇ, ਹਰੇਕ) ਦੀ ਵਰਤੋਂ ਦਿਖਾਉਂਦੀ ਹੈ। ਪਰ ਪਰਮੇਸ਼ਰ ਦੇ ਵਿਆਪਕ ਮੁਕਤੀ ਯੋਜਨਾ ਲਈ ਉਸਦੀ ਮਹਿਮਾ ਕਰੋ। (ਦੇਖੋ. ਰੋਮੀਆਂ. 3:22)।

▣ "ਜਿਵੇਂ ਲਿਖਿਆ ਹੋਇਆ ਹੈ" ਸ਼ਾਬਦਿਕ "ਇਹ ਹੋਇਆ ਅਤੇ ਲਗਾਤਾਰ ਲਿਖਿਆ ਜਾ ਰਿਹਾ ਹੈ"। ਇਹ ਇੱਕ ਸੰਪੂਰਨ ਸੰਕੇਤਕ ਹੈ। ਇਹ ਪਵਿੱਤਰ ਸ਼ਾਸਤਰ ਲਈ ਪਰਮੇਸ਼ਰ ਦੀ ਪ੍ਰੇਰਣਾ ਦੱਸਣ ਲਈ ਤਕਨੀਕੀ ਮੁਹਾਵਰਾ ਬਣ ਗਿਆ (ਦੇਖੋ. ਮੱਤੀ. 5:17-19)। ਇਹ ਜਬੂਰਾਂ ਦੀ ਪੇਥੀ. 51:4 ਤੋਂ ਸੇਪਟੁਜਿੰਟ (LXX) ਤੋਂ ਇੱਕ ਹਵਾਲੇ ਨੂੰ ਪੇਸ਼ ਕਰਦਾ ਹੈ।

3:5-6 ਪੌਲੁਸ ਇਹਨਾਂ ਆਇਤਾਂ ਵਿੱਚ ਜੋ ਦਲੀਲਾਂ ਦੇ ਰਿਹਾ ਹੈ, ਉਹ ਪਰਮੇਸ਼ਰ ਦੀ ਖਾਸ ਚੋਣ ਇਸਰਾਇਲ ਦੇ ਦੁਨੀਆਂ ਤੱਕ ਪਹੁੰਚਣ ਦੇ ਸਾਧਨ ਨਾਲ ਸੰਬੰਧਤ ਹੈ (ਦੇਖੋ. ਉਤਪਤ. 12:3; ਕੂਚ. 19:5-6; | ਪੁਰਾਣੇ ਨੇਮ ਵਿੱਚ "ਚੋਣ" ਸੇਵਕਾਈ ਦਾ ਹਵਾਲਾ ਸੀ, ਕੋਈ ਖਾਸ ਅਧਿਕਾਰ ਨਹੀਂ। ਪਰਮੇਸ਼ਰ ਨੇ ਉਹਨਾਂ ਨਾਲ ਇੱਕ ਨੇਮ ਬੰਨਿਆ। ਉਹ ਵਫ਼ਾਦਾਰ ਸੀ, ਪਰ ਉਹ ਬੇਵਫ਼ਾ ਸਨ (ਦੇਖੋ. ਨਹਮਯਾਹ 9)। ਤੱਥ ਇਹ ਹੈ ਕਿ ਪਰਮੇਸ਼ਰ ਨੇ ਬੇਵਫ਼ਾ ਇਸਰਾਇਲੀਆਂ ਦਾ ਨਿਆਂ ਕੀਤਾ ਸੀ। ਇਹ ਉਸਦੀ ਵਫ਼ਾਦਾਰੀ ਦਾ ਸਬੂਤ ਹੈ।

ਇਸਰਾਇਲ ਗੈਰ-ਕੌਮਾਂ ਤੱਕ ਪਹੁੰਚਣ ਦਾ ਇੱਕ ਸਾਧਨ ਸੀ। ਉਹ ਅਸਫਲ ਹੋਏ (ਦੇਖੋ. ਰੋਮੀਆਂ. 3:24)। ਪਰਮੇਸ਼ਰ ਦੀ ਸੰਸਾਰ ਮੁਕਤੀ ਯੋਜਨਾ (ਦੇਖੋ. ਉਤਪਤ. 3:15) ਦਾ ਮਕਸਦ ਇਸਰਾਇਲ ਦੀ ਅਸਫਲਤਾ ਨਾਲ ਪ੍ਰਭਾਵਤ ਨਹੀਂ ਹੋਇਆ। ਅਸਲ ਵਿੱਚ ਪਰਮੇਸ਼ਰ ਦੇ ਅਸਲ ਨੇਮ ਲਈ ਵਫ਼ਾਦਾਰੀ ਦੀ ਪੁਸ਼ਟੀ ਰੋਮੀਆਂ 9-11 ਵਿੱਚ ਮਿਲਦੀ ਹੈ। ਅਵਿਸ਼ਵਾਸੀ ਇਸਰਾਇਲ ਨੂੰ ਨਕਾਰ ਦਿੱਤਾ ਗਿਆ ਪਰ ਵਿਸ਼ਵਾਸ ਕਰਨ ਵਾਲੇ ਇਸਰਾਇਲੀ ਪਰਮੇਸ਼ਰ ਦੀ ਮੁਕਤੀ ਯੋਜਨਾ ਨੂੰ ਪੂਰਾ ਕਰੇਗਾ।

ਪੌਲੁਸ ਦੀ ਡਾਇਟਰੀਬ ਰੋਮੀਆਂ 3:5-6 ਰੋਮੀਆਂ. 3:7-8 ਦੇ ਸਮਾਨ ਹੈ।

3:5 "ਜੇ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੇ ਉਦੇਸ਼ ਪੱਖੋਂ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸੱਚ ਮੰਨਿਆ ਗਿਆ ਹੈ। ਆਇਤਾਂ 3 ਅਤੇ 7 ਵੀ ਪਹਿਲੇ ਦਰਜੇ ਦੇ ਸ਼ਰਤੀਆ ਵਾਕ ਹਨ।

▣ "ਪਰ ਜੇ ਸਾਡਾ ਕੁਧਰਮ ਪਰਮੇਸ਼ਰ ਦੇ ਧਰਮ ਨੂੰ ਪਰਗਟ ਕਰਦਾ ਹੈ" ਇਹ ਪੜਨਾਵ "ਸਾਡੇ," ਲਾਜਮੀ ਤੌਰ ਤੇ ਸਾਰੇ ਯਹੂਦੀਆਂ ਨੂੰ ਦੱਸਦਾ ਹੈ।

▣ " ਤਾਂ ਕੀ ਆਖੀਏ" ਪੌਲੁਸ ਹਲੇ ਵੀ ਡਾਈਟਰੀਬ ਦੀ ਵਰਤੋਂ ਕਰ ਰਿਹਾ ਹੈ (ਦੇਖੋ. ਰੋਮੀਆਂ. 3:5; 7:7; 8:31; 9:14,39)। ਪੌਲੁਸ ਮੰਨੀ ਗਈ ਵਸਤੂ ਦੁਆਰਾ ਆਪਣੀ ਪੇਸ਼ਕਸ਼ ਨੂੰ ਸਪਸ਼ਟ ਕਰ ਰਿਹਾ ਹੈ। (ਦੇਖੋ. ਮਲਾਕੀ. 1:2,6,7,12,13; 2:14,17 [ਦੋਹਰਾ]; 3:7,13,14).

NASB "(ਮੈਂ ਮਨੁੱਖਾਂ ਵਾਂਗ ਬੋਲ ਰਿਹਾ ਹੈ)"

NKJV "(ਮੈਂ ਇੱਕ ਆਦਮੀ ਵੱਜੋਂ ਬੋਲਦਾ ਹਾਂ)"

NRSV "(ਮੈਂ ਮਨੁੱਖੀ ਢੰਗ ਨਾਲ ਬੋਲਦਾ ਹਾਂ)"

TEV "(ਮੈਂ ਇੱਥੇ ਇੰਜ ਬੋਲਦਾ ਹਾਂ ਜਿਵੇਂ ਮਨੁੱਖ ਬੋਲਦਾ ਹੈ)"

NJB "-ਮਨੁੱਖੀ ਸਮਾਨਤਾ ਦੀ ਵਰਤੋਂ ਕਰਨ ਲਈ--"

ਪੌਲੁਸ ਅਕਸਰ ਆਪਣੀਆਂ ਧਰਮ ਸ਼ਾਸਤਰੀ ਦਲੀਲਾਂ ਵਿੱਚ ਮਨੁੱਖੀ ਤਰਕ ਦੀ ਵਰਤੋਂ ਕਰਦਾ ਸੀ (ਦੇਖੋ. ਰੋਮੀਆਂ. 6:19; 1 ਕੁਰਿੰਥੀਆਂ. 9:8; ਗਲਾਤੀਆਂ. 3:15)। ਇਹ ਇੱਥੇ ਮੰਨੀ ਹੋਈ ਵਸਤੂ ਦੇ ਦਾਅਵਿਆਂ ਨੂੰ ਰੱਦ ਕਰਨ ਦੇ ਤਰੀਕੇ ਵਜੋਂ ਕੰਮ ਕਰਦਾ ਹੈ।

3:7-8 ਰੋਮੀਆਂ. 3:5 ਅਤੇ 7 ਵਿੱਚ ਇੱਕ ਸੁਭਾਵਕ ਸਮਾਨਤਾ ਹੈ (ਦੇਵੇ *ei de* ਤੋਂ ਸ਼ੁਰੂ ਹੁੰਦੀਆਂ ਹਨ)। ਪੌਲੁਸ ਜਾਂ ਤਾਂ

1. ਡਾਈਟਰੀਬ ਦੀ ਸਾਹਿਤਕ ਤਕਨੀਕ ਦੀ ਵਰਤੋਂ ਜਾਰੀ ਰੱਖਦਾ ਹੈ, ਜੋ ਇੱਕ ਮੰਨੀ ਗਈ ਵਸਤੂ ਹੈ (ਦੇਖੋ. ਰੋਮੀਆਂ. 3:5,7; 7:7; 8:31; 9:14,30)

2. ਨਿਹਚਾ ਦੇ ਪ੍ਰਚਾਰ ਦੁਆਰਾ ਕਿਰਪਾ ਉਸਦੇ ਸਹੀ ਹੋਣ ਦੀ ਆਲੋਚਣਾ ਦੀ ਪ੍ਰਤੀਕਿਰਿਆ (ਦੇਖੋ. ਰੋਮੀਆਂ. 3:8)

ਪੌਲੁਸ ਨੇ ਦੇਸ਼ ਨੂੰ ਦੱਸਿਆ ਜਾਂ ਉਸਦਾ ਉੱਤਰ ਨਹੀਂ ਦਿੱਤਾ ਪਰ ਦੇਸ਼ ਦੀ ਜੋਰਦਾਰ ਨਿੰਦਾ ਕਰਦਾ ਹੈ। ਇਹ ਸੰਭਵ ਹੈ ਕਿ ਨਿਹਚਾ ਦੁਆਰਾ ਵਿਅਰਥ ਅਣਉੱਚਿਤ ਨਿਆਂ ਲਈ ਇਤਰਾਜ਼ ਕੁਧਰਮ ਜਾਂ ਹੋਰ ਕਈ ਬੇਵਫਾ ਅਣਆਗਿਆਕਾਰੀ ਨੂੰ ਵਧਾਵੇ। ਪੌਲੁਸ ਵਿਸ਼ਵਾਸ ਕਰਦਾ ਸੀ ਕਿ ਮੁਫਤ ਕਿਰਪਾ ਨਵੀਂ ਆਤਮਾ ਅਤੇ ਧੰਨਵਾਦ ਦੀ ਜਿੰਦਗੀ ਦੁਆਰਾ ਮਸੀਹ ਵਾਂਗ ਬਣਨ ਵੱਲ ਲੈ ਜਾਂਦੀ ਹੈ। ਯਹੂਦੀ, ਯੂਨਾਨੀ ਨੈਤਿਕਵਾਦੀ ਅਤੇ ਪੌਲੁਸ ਸਾਰੇ ਆਪਣੇ ਧਰਮ ਪਰਿਵਰਤਨ ਵਿੱਚ ਨੈਤਿਕ ਰਹਿਣਾ ਚਾਹੁੰਦੇ ਸਨ। ਪਰ ਇਹ ਕਿਸੇ ਬਾਹਰੀ ਕਾਨੂੰਨ ਦੁਆਰਾ ਨਹੀਂ ਪਰ ਨਵੇਂ ਦਿਲ, ਨਵੇਂ ਖਿਆਲ ਅਤੇ ਨਵੀਂ ਆਤਮਾ ਨਾਲ ਹੁੰਦਾ ਹੈ। (ਦੇਖੋ. ਯਿਰਮਿਯਾਹ. 31:31-34; ਹਿਜਕੀਏਲ. 36:22-36)।

3:7 "ਜੇ" ਇਹ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ (ਰੋਮੀਆਂ. 3:3 ਅਤੇ 5 ਵੀ) ਜੋ ਲੇਖਕ ਦੇ ਨਜਰੀਏ ਅਤੇ ਉਸਦੇ ਸਾਹਿਤਕ ਉਦੇਸ਼ਾਂ ਲਈ ਸੱਚ ਮੰਨਿਆ ਗਿਆ ਹੈ।

▣ "ਬਹੁਤ ਜਿਆਦਾ" ਰੋਮੀਆਂ 15: 13 ਤੇ ਖਾਸ ਵਿਸ਼ੇ ਨੂੰ ਦੇਖੋ

▣ "ਉਹਦੀ ਵਡਿਆਈ" ਰੋਮੀਆਂ 3:23 ਤੇ ਨੋਟ ਨੂੰ ਦੇਖੋ

ਰੋਮੀਆਂ 3:9-18

⁹ ਤਾਂ ਫੇਰ ਕੀ? ਭਲਾ, ਅਸੀਂ ਉਹਨਾਂ ਨਾਲੋਂ ਚੰਗੇ ਹਾਂ? ਕਦੇ ਵੀ ਨਹੀਂ! ਕਿਉਂ ਜੋ ਅਸੀਂ ਤਾਂ ਪਹਿਲਾਂ ਹੀ ਕਹਿ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ। ¹⁰ਜਿਵੇਂ ਲਿਖਿਆ ਹੋਇਆ ਹੈ ਕੋਈ ਇੱਕ ਵੀ ਧਰਮੀ ਨਹੀਂ, ¹¹ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਖੋਜੀ ਨਹੀਂ। ¹²ਸਭ ਦੇ ਸਭ ਭਟਕ ਗਏ, ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ¹³ਉਹਨਾਂ ਦਾ ਸੰਘ ਖੁੱਲੀ ਹੋਈ ਕਬਰ ਹੈ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ-ਛਲ ਕੀਤਾ ਹੈ ਅਤੇ, ਉਹਨਾਂ ਦੇ ਬੁੱਲ੍ਹਾਂ ਵਿੱਚ ਜ਼ਹਿਰੀਲੇ ਸੱਪਾਂ ਦਾ ਜ਼ਹਿਰ ਹੈ। ¹⁴ਉਹਨਾਂ ਦਾ ਮੂੰਹ ਸਰਾਪ ਅਤੇ ਕੁੱਝ ਨਾਲ ਭਰਿਆ ਹੋਇਆ ਹੈ, ¹⁵ਉਹਨਾਂ ਦੇ ਪੈਰ ਲਹੂ ਵਹਾਉਣ ਲਈ ਫੁਰਤੀਲੇ ਹਨ, ¹⁶ਉਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ, ¹⁷ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ, ¹⁸ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ।

3:9 "ਤਾਂ ਫੇਰ ਕੀ ? ਭਲਾ, ਅਸੀਂ ਉਹਨਾਂ ਨਾਲੋਂ ਚੰਗੇ ਹਾਂ" ਇਸ ਬਿੰਦੂ ਤੇ ਵਿਆਕਰਣ ਅਸਪੱਸ਼ਟ ਹੈ। ਇਹ ਸੁਭਾਵਕ ਹੈ ਕਿ ਇਸ ਪੈਰ੍ਹੇ ਦੀ ਮੁੱਖ ਸੱਚਾਈ ਇਹ ਹੈ ਕਿ ਸਾਰੀ ਮਨੁੱਖਤਾ ਨੂੰ ਪਰਮੇਸ਼ੁਰ ਦੀ ਕਿਰਪਾ ਦੀ ਲੋੜ ਹੈ (ਦੇਖੋ. ਰੋਮੀਆਂ. 3:9,19,23; 11:32; ਗਲਾਤੀਆਂ. 3:22)। ਫਿਰ ਵੀ ਇਹ ਪੱਕਾ ਨਹੀਂ ਕਿ ਇਹ ਖਾਸ ਗੱਲ ਯਹੂਦੀਆਂ (ਪੌਲੁਸ ਅਤੇ ਉਸਦੇ ਰਿਸ਼ਤੇਦਾਰ, ਦੇਖੋ. TEV, RSV) ਜਾਂ ਮਸੀਹੀਆਂ (ਪੌਲੁਸ ਅਤੇ ਉਸਦੇ ਪਰਮੇਸ਼ੁਰ ਦੀ ਕਿਰਪਾ ਤੋਂ ਅੱਲਗ ਦੂਜੇ ਸਾਥੀ ਵਿਸ਼ਵਾਸੀਆਂ) ਲਈ ਸੀ। ਯਹੂਦੀਆਂ ਲਈ ਕੁੱਝ ਫਾਇਦੇ ਹੁੰਦੇ ਸਨ (ਦੇਖੋ. ਰੋਮੀਆਂ 3:1-2; 9:4-5), ਪਰ ਇਹ ਫਾਇਦੇ ਉਹਨਾਂ ਨੂੰ ਬਲਕਿ ਹੋਰ ਜਿਆਦਾ ਜਿੰਮੇਦਾਰ ਬਣਾਉਂਦੇ ਹਨ (ਦੇਖੋ. ਲੂਕਾ 12:48)! ਸਾਰੇ ਮਨੁੱਖ ਰੂਹਾਨੀ ਤੌਰ ਤੇ ਗਵਾਚ ਗਏ ਅਤੇ ਸਭ ਨੂੰ ਪਰਮੇਸ਼ੁਰ ਦੀ ਕਿਰਪਾ ਦੀ ਲੋੜ ਹੈ।

ਸ਼ਬਦ "ਬਿਹਤਰ" ਕੁੱਝ ਵਿਦਵਾਨਾਂ ਦੁਆਰਾ ਮੱਧ ਦੀ ਬਜਾਏ ਅਕਸਰ ਵਾਕ ਵੱਜੋਂ ਸਮਝਿਆ ਜਾਂਦਾ ਹੈ ("ਕਿਸੇ ਤੋਂ ਬਿਹਤਰ"), ਅਨੁਵਾਦ ਵਿੱਚ ਨਤੀਜੇ ਵੱਜੋਂ "ਦੁਆਰਾ ਉੱਤਮ" ਜਾਂ "ਤੋਂ ਵਾਝਾਂ" ਹੈ।

ਰੋਮੀਆਂ ਨੂੰ ਅਕਸਰ ਪੌਲੁਸ ਦੀਆਂ ਚਿੱਠੀਆਂ ਵਿੱਚੋਂ ਸੱਭ ਤੋਂ ਨਿਰਪੱਖ ਕਿਹਾ ਜਾਂਦਾ ਹੈ। ਪੌਲੁਸ ਦੀਆਂ ਜਿਆਦਾਤਰ ਚਿੱਠੀਆਂ ਸਥਾਨਕ ਜਰੂਰਤ ਨੂੰ ਸੰਬੋਧਿਤ ਕਰਦੀਆਂ ਹਨ (ਖਾਸ ਮੌਕੇ ਦੇ ਦਸਤਾਵੇਜ਼)। ਹਾਲਾਂਕਿ ਰੋਮ ਦੀ ਕਲੀਸੀਆ ਦੇ ਯਹੂਦੀ ਆਗੂਆਂ ਵਿਚਕਾਰ ਅਤੇ ਗੈਰ-ਕੋਮਾਂ ਦੇ ਵਿਸ਼ਵਾਸੀ ਆਗੂਆਂ ਵਿਚਕਾਰ ਈਰਖਾ ਰੋਮੀਆਂ 1-3 ਅਤੇ 9-11 ਦਾ ਪਿਛੋਕੜ ਹੋ ਸਕਦੇ ਹਨ।

▣ "ਕਿਉਂ ਜੋ ਅਸੀਂ ਤਾਂ ਪਹਿਲਾਂ ਹੀ ਕਹਿ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ" ਇਹ ਕਿਰਿਆ (ਔਰਿਸਟ ਮੱਧ [ਪ੍ਰਤੀਨਿਧੀ] ਸੰਕੇਤਕ) ਨਵੇਂ ਨੇਮ ਵਿੱਚ ਸਿਰਫ ਇੱਥੇ ਹੀ ਮਿਲਦਾ ਹੈ। ਪੌਲੁਸ ਆਪਣੀ ਦ੍ਰਿੜ ਦਲੀਲ ਦਾ ਜਿਕਰ ਕਰ ਰਿਹਾ ਹੈ। ਰੋਮੀਆਂ 1:18-2:29.

▣ "ਪਾਪ ਦੇ ਹੇਠ" ਪੌਲੁਸ "ਪਾਪ" (*Jerome Biblical Commentary*, p. 300) ਨੂੰ ਡਿੱਗਦੀ ਮਨੁੱਖਤਾ ਲਈ ਜਾਲਿਮ ਕੰਮ ਕਰਵਾਉਣ ਵਾਲੇ ਵਾਂਗ ਦੱਸਦਾ ਹੈ (ਦੇਖੋ. ਰੋਮੀਆਂ. 6:16-23).

3:10-18 "ਜਿਵੇਂ ਲਿਖਿਆ ਹੋਇਆ ਹੈ" ਇਹ ਵਾਕ ਰੋਮੀਆਂ. 3:4 ਵਿੱਚ ਵੀ ਆਉਂਦਾ ਹੈ। ਨੀਚੇ ਦਿੱਤੇ ਗਏ ਕਥਨ ਪੁਰਾਣੇ ਨੇਮ ਵਿੱਚ ਡਿੱਗਦੀ ਮਨੁੱਖਤਾ ਲਈ ਅਲੰਕਾਰਾਂ ਦੀ ਵਰਤੋਂ ਕਰਕੇ ਜੋਰ ਦਿੰਦੀ ਹੈ।

1. ਆਇਤਾਂ 10-12, ਉਪਦੇਸ਼ਕ ਦੀ ਪੇਥੀ. 7:20 ਜਾਂ ਜਬੂਰਾਂ ਦੀ ਪੇਥੀ. 14:1-3
2. ਆਇਤ 13, ਜਬੂਰਾਂ ਦੀ ਪੇਥੀ. 5:9 ਅਤੇ 140:3
3. ਆਇਤ 14, ਜਬੂਰਾਂ ਦੀ ਪੇਥੀ. 10:7
4. ਆਇਤਾਂ 15-17, ਯਸਾਯਾਹ. 59:7-8 ਅਤੇ ਕਹਾਉਤਾਂ. 1:16
5. ਆਇਤ 18, ਜਬੂਰਾਂ ਦੀ ਪੇਥੀ. 36:1

ਇਹ ਹੈਰਾਨੀਜਨਕ ਹੈ ਕਿ, ਪੌਲੁਸ ਨੇ ਯਸਾਯਾਹ. 53:6 ਦੀ ਵਰਤੋਂ ਨਹੀਂ ਕੀਤੀ।

ਰੋਮੀਆਂ 3:19-20

¹⁹ਹੁਣ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁਝ ਆਖਦੀ ਹੈ ਸੇ ਬਿਵਸਥਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਂ ਦੇ ਹੇਠ ਆ ਜਾਵੇ। ²⁰ਇਸ ਲਈ ਜੋ ਉਹ ਦੇ ਸਾਹਮਣੇ ਬਿਵਸਥਾ ਦੇ ਕੰਮਾਂ ਤੋਂ ਕੋਈ ਇਨਸਾਨ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ।

3:19 "ਅਸੀਂ ਜਾਣਦੇ ਹਾਂ" ਦੇਖੋ ਨੋਟ ਰੋਮੀਆਂ. 2:2 ਵਿੱਚ।

▣ "ਬਿਵਸਥਾ" ਇਸ ਪ੍ਰਸੰਗ ਵਿੱਚ ਪੂਰੇ ਪੁਰਾਣੇ ਨੇਮ ਨੂੰ ਸੰਬੋਧਿਤ ਕਰਨਾ ਚਾਹੀਦਾ ਹੈ। (ਦੇਖੋ. ਰੋਮੀਆਂ. 3:21) ਕਿਉਂਕਿ ਇਸ ਵਿੱਚ ਮੂਸਾ ਦੀ ਕਿਤਾਬਾਂ ਦੇ ਹਵਾਲੇ ਰੋਮੀਆਂ. 3:10-18 ਨਹੀਂ ਦਿੱਤੇ ਗਏ। ਪੌਲੁਸ "ਬਿਵਸਥਾ" ਨੂੰ ਇੰਜ ਪੇਸ਼ ਕਰਦਾ ਹੈ ਜਿਵੇਂ ਉਸਨੇ "ਪਾਪ" ਨੂੰ 9 ਆਇਤ ਵਿੱਚ ਕੀਤਾ ਸੀ (ਦੇਖੋ. ਰੋਮੀਆਂ. 6:16-23)।

▣ "ਸੇ ਬਿਵਸਥਾ ਵਾਲਿਆਂ ਨੂੰ ਆਖਦੀ ਹੈ" ਇਹ ਵਿੱਲਖਣ ਤੌਰ ਤੇ ਯਹੂਦੀਆਂ ਅਤੇ ਗੈਰ ਕੋਮਾਂ ਨੂੰ ਸੰਬੋਧਿਤ ਕਰਦਾ ਹੈ। ਭਾਵੇਂ ਇਹ ਜਰੂਰ ਕਹਿਣਾ ਚਾਹੀਦਾ ਹੈ ਕਿ ਪੁਰਾਣੇ ਨੇਮ ਦੇ ਕਈ ਹਵਾਲੇ ਅਸਲੀ ਪ੍ਰਸੰਗ ਵਿੱਚ ਗੈਰ ਕੋਮਾਂ ਦਾ ਹਵਾਲਾ ਦਿੰਦੇ ਹਨ। ਸਾਰੇ ਮਨੁੱਖ ਪਾਪੀ ਹਨ (ਦੇਖੋ. ਗਲਾਤੀਆਂ. 6:5,12-13; 8:21; 1 ਰਾਜਿਆਂ. 8:46; 2 ਇਤਿਹਾਸ. 6:36; ਅੱਯੂਬ 4:17; 9:2; 15:14-16; 25:4; ਜਬੂਰਾਂ ਦੀ ਪੇਥੀ.

14:1,3; 51:5; 130:3; 143:2; ਕਹਾਉਤਾਂ. 20:9; ਉਪਦੇਸ਼ਕ ਦੀ ਪੇਥੀ. 7:20; ਯਸਾਯਾਹ. 53:6; ਰੋਮੀਆਂ. 3:9,19,23; 11:32; ਗਲਾਤੀਆਂ. 3:22; ਅਫਸੀਆਂ. 2:2-3; ਯਾਕੂਬ 3:2; 1 ਯਹੂਨਾ 1:8-10)!

NASB "ਤਾਂ ਕਿ ਹਰੇਕ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਨੂੰ ਜਵਾਬਦੇਹ ਹੋਵੇਗਾ"

NKJV, " ਤਾਂ ਕਿ ਹਰੇਕ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਦੇ ਸਾਹਮਣੇ ਦੇਸ਼ੀ ਠਹਿਰੇ"

NRSV " ਤਾਂ ਕਿ ਹਰੇਕ ਮੂੰਹ ਚੁੱਪ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਨੂੰ ਜਵਾਬਦੇਹ ਹੋਵੇ"

TEV "ਸਾਰੇ ਮਨੁੱਖੀ ਬਹਾਨੇ ਰੋਕਣ ਅਤੇ ਸਾਰੇ ਸੰਸਾਰ ਨੂੰ ਪਰਮੇਸ਼ਰ ਦੇ ਨਿਆਂ ਅਧੀਨ ਕਰਨ ਦੇ ਕੰਮ ਵਿੱਚ"

NJB "ਸੱਭ ਨੂੰ ਚੁੱਪ ਕਰਾਉਣ ਅਤੇ ਸਾਰੇ ਸੰਸਾਰ ਨੂੰ ਪਰਮੇਸ਼ਰ ਦੇ ਨਿਆਂ ਲਈ ਖੋਲਣਾ "

ਇਹ ਰੋਮੀਆਂ. 1:18-3:20 ਦਾ ਮੁੱਖ ਵਿਸ਼ਾ ਹੈ ਜੋ ਰੋਮੀਆਂ. 3:23 ਵਿੱਚ ਇਸਦਾ ਸਾਰ ਹੈ।

▣ "ਹਰੇਕ ਦਾ ਮੂੰਹ" ਰੋਮੀਆਂ. 3:19-20 ਵਿੱਚ ਕਈ ਭਾਗ ਹਨ ਜੋ ਸਾਰੀ ਮਨੁੱਖਤਾ ਨੂੰ ਦਰਸਾਉਂਦੇ ਹਨ।

1. "ਹਰੇਕ ਮੂੰਹ," ਰੋਮੀਆਂ. 3:19
2. "ਸਾਰਾ ਸੰਸਾਰ," ਰੋਮੀਆਂ. 3:19
3. "ਕੋਈ ਮਾਸ ਨਹੀਂ," ਰੋਮੀਆਂ. 3:20

3:20 "ਇਸ ਲਈ ਜੋ ਉਹ ਦੇ ਸਾਹਮਣੇ ਬਿਵਸਥਾ ਦੇ ਕੰਮਾਂ ਤੋਂ ਕੋਈ ਇਨਸਾਨ ਧਰਮੀ ਨਹੀਂ ਠਹਿਰੇਗਾ" ਇਹ ਜਬੂਰਾਂ ਦੀ ਪੇਥੀ. 143:2 ਵਾਂਗ ਹੈ (ਇਹ ਵੀ ਨੋਟ ਕਰੋ ਅੱਯੂਬ 4:17; 9:2; 25:4; ਜਬੂਰਾਂ ਦੀ ਪੇਥੀ. 130:3; ਕਹਾਉਤਾਂ. 20:9; ਉਪਦੇਸ਼ਕ ਦੀ ਪੇਥੀ. 7:20; 1 ਰਾਜਿਆਂ. 8:46; 2 ਇਤਿਹਾਸ. 6:36), ਪਰ ਇਹ ਸਿਰਫ ਸ਼ੁਰੂਆਤੀ ਵਾਕ ਦੇ ਜੋੜੇ ਜਾਣ ਨਾਲ ਹੈ। ਇਹ ਪੌਲੁਸ ਦੇ ਖੁਸ਼ਖਬਰੀ ਦੇ ਪੈਗਾਮ ਦੀ ਖਾਸੀਅਤ ਹੈ (ਦੇਖੋ. ਗਲਾਤੀਆਂ. 2:16; 3:11)। ਇੱਕ ਵਚਨਬੱਧ ਫਰੀਸੀ ਹੋਣ ਦੇ ਨਾਤੇ, ਪੌਲੁਸ ਵਿਲੱਖਣ ਰੂਪ ਨਾਲ ਧਾਰਮਿਕ ਉਤਸ਼ਾਹ ਅਤੇ ਅੰਦਰੂਨੀ ਸ਼ਾਂਤੀ ਦੇ ਸੰਖੇਪ ਪ੍ਰਦਰਸ਼ਨ ਨੂੰ ਜਾਣਦਾ ਸੀ।

NASB, NRSV "ਬਿਵਸਥਾ ਰਾਂਹੀ ਪਾਪ ਦਾ ਗਿਆਨ ਮਿਲਦਾ ਹੈ"

NKJV "ਬਿਵਸਥਾ ਦੁਆਰਾ ਪਾਪ ਦਾ ਗਿਆਨ ਹੁੰਦਾ ਹੈ"

TEV "ਮਨੁੱਖ ਨੂੰ ਦੱਸਣ ਲਈ ਕਿ ਉਸਨੇ ਪਾਪ ਕੀਤਾ ਹੈ, ਬਿਵਸਥਾ ਕੀ ਕਰਦੀ ਹੈ"

NJB "ਪਾਪ ਦੱਸਣ ਲਈ ਬਿਵਸਥਾ ਕੀ ਕਰਦੀ ਹੈ"

ਇਹ ਪੁਰਾਣੇ ਨੇਮ ਦੇ ਉਦੇਸ਼ਾਂ ਵਿੱਚੋਂ ਇੱਕ ਸੀ। ਇਹ ਕਦੇ ਵੀ ਡਿੱਗੀ ਮਨੁੱਖਤਾ ਲਈ ਮੁਕਤੀ ਦੇਣ ਲਈ ਨਹੀਂ ਸੀ। ਇਸਦਾ ਉਦੇਸ਼ ਕੇਵਲ ਪਾਪੀ ਹੋਣ ਨੂੰ ਉਜਾਗਰ ਕਰਨਾ ਅਤੇ ਸਾਰੇ ਮਨੁੱਖਾਂ ਲਈ ਯਹੋਵਾਹ ਦੀ ਕਿਰਪਾ ਬਾਰੇ ਦੱਸਣਾ ਸੀ (ਦੇਖੋ. ਰੋਮੀਆਂ. 4:15; 5:13,20; 7:7; ਗਲਾਤੀਆਂ. 3:19-22, 23-29)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਯਹੂਦੀਆਂ ਦੀ ਬੇਵਫ਼ਾਈ ਦਾ ਪਰਮੇਸ਼ਰ ਦੇ ਵਾਅਦਿਆਂ ਉੱਤੇ ਕੀ ਅਸਰ ਪੈਂਦਾ ਹੈ? (3:3-4)
2. ਕੀ ਪਰਮੇਸ਼ਰ ਨਾਲ ਯਹੂਦੀ ਹੋਣ ਦਾ ਲਾਭ ਹੈ? (3:1-8)
3. ਰੋਮੀਆਂ. 3:5-8 ਵਿੱਚ ਮੰਨੀ ਗਈ ਵਸਤੂ (ਡਾਇਟਰਾਇਬ) ਦਾ ਕੀ ਮਤਲਬ ਹੈ?
4. ਜੇ ਨਿਆਂ ਨਿਹਚਾ ਦੁਆਰਾ ਕਿਰਪਾ ਤੋਂ ਵੱਖ ਹੋ ਕੇ ਕੰਮ ਕਰੇ ਤਾਂ ਇੱਕ ਜੀਵਨ ਅਸਲ ਵਿੱਚ ਧਰਮੀ ਕਿਵੇਂ ਠਹਿਰਾਇਆ ਜਾਂਦਾ ਹੈ (ਦੇਖੋ. ਰੋਮੀਆਂ. 3:8)?
5. ਸੰਪੂਰਨ ਤਿਆਗ ਦੇ ਧਾਰਮਿਕ (ਕੈਲਵਿਨ) ਵਿਸ਼ੇ ਦੀ ਪਰਿਭਾਸ਼ਾ ਦਿਉ (ਦੇਖੋ. ਰੋਮੀਆਂ. 3:10-18)।
6. ਮੂਸਾ ਦੀ ਬਿਵਸਥਾ ਜਾਂ ਆਮ ਬਿਵਸਥਾ ਦਾ ਕੀ ਉਦੇਸ਼ ਸੀ (ਦੇਖੋ. ਰੋਮੀਆਂ. 3:20; ਗਲਾਤੀਆਂ. 3:24-25)?
7. ਰੋਮੀਆਂ 1-3 ਵਿੱਚ ਸੈਤਾਨ ਦਾ ਜਿਕਰ ਕਿਉਂ ਨਹੀਂ ਕੀਤਾ ਗਿਆ ਜੇ ਮਨੁੱਖ ਜਾਤੀ ਦੇ ਗੁਆਚਣ ਦਾ ਕਾਰਨ ਹੈ?

ਰੋਮੀਆਂ 3:21-31 ਵਿੱਚ ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 3:21-31 ਦਾ ਸਾਹਿਤਕ ਉਦੇਸ਼ ਕੀ ਹੈ?
1. ਰੋਮੀਆਂ. 1:18-3:20 ਦਾ ਸਾਰ
 2. ਰੋਮੀਆਂ. 1:16-17 ਦਾ ਪ੍ਰਸਾਰ
 3. ਰੋਮੀਆਂ 4-8 ਦੀ ਜਾਣ-ਪਛਾਣ (esp. ਰੋਮੀਆਂ. 3:28)
- B. ਨਿਹਚਾ ਦੁਆਰਾ ਕਿਰਪਾ ਦੁਆਰਾ ਨਿਆਂ ਦੇ ਸਿਧਾਂਤ ਦਾ ਕਲਾਤਮਕ ਸਾਰ ਸੁਧਾਰਕਾਂ ਵੱਲੋਂ ਦੱਸਿਆ ਗਿਆ ਸੀ।
1. ਮਾਰਟਿਨ ਲੂਥਰ "ਪੱਤਰ ਅਤੇ ਸਾਰੀ ਬਾਈਬਲ ਦਾ ਮੁੱਖ ਬਿੰਦੂ ਅਤੇ ਬਹੁਤ ਕੇਂਦਰੀ ਸਥਾਨ ਦੇ ਤੌਰ ਤੇ"
 2. ਜੌਨ ਕਾਲਵਿਨ "ਸ਼ਾਇਦ ਪੂਰੀ ਬਾਈਬਲ ਵਿੱਚ ਇੱਕ ਵੀ ਹਵਾਲਾ ਨਹੀਂ ਜੋ ਮਸੀਹ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਦੇ ਹੋਰ ਡੂੰਘੇ ਹੋਣ ਬਾਰੇ ਦੱਸਦਾ ਹੈ"
- C. ਇਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੀ ਮਸੀਹਤ ਦਾ ਸ਼ਾਸਤਰੀ ਨਿਚੋੜ ਹੈ। ਇਸ ਪ੍ਰਸੰਗ ਨੂੰ ਸਮਝਣ ਲਈ ਮਸੀਹਤ ਨੂੰ ਸਮਝਣਾ ਪਵੇਗਾ। ਇਹ ਯੂਹੰਨਾ 3:16 ਦੀ ਆਇਤ ਵਾਲੀ ਖੁਸ਼ਖਬਰੀ ਇੱਕ ਦੇ ਪੈਰਿਊਆਂ ਦੀ ਸੰਖੇਪ ਖੁਸ਼ਖਬਰੀ ਹੈ। ਇਹ ਪੌਲੁਸ ਦੇ ਖੁਸ਼ਖਬਰੀ ਦੀ ਪ੍ਰਸਤੁਤੀ ਦਾ ਦਿਲ ਅਤੇ ਆਤਮਾ ਹੈ।
- ਤਿੰਨ ਮੁੱਖ ਵਿਆਖਿਆਤਮਕ ਪ੍ਰਸ਼ਨ ਹਨ:
1. ਸ਼ਬਦ "ਬਿਵਸਥਾ" ਦਾ ਕੀ ਭਾਵ ਹੈ?
 2. "ਪਰਮੇਸ਼ਰ ਦੀ ਧਾਰਮਿਕਤਾ" ਪ੍ਰਸੰਗ ਦਾ ਕੀ ਅਰਥ ਹੈ?
 3. "ਨਿਹਚਾ" ਅਤੇ "ਭਰੋਸਾ ਕਰੋ" ਤੋਂ ਕੀ ਅਰਥ ਹੈ?
- D. ਮੈਂ ਰੋਮੀਆਂ 3:22 ਵਿੱਚ ਸ਼ਬਦ "ਸਾਰੇ" (ਦੇਖੋ. ਰੋਮੀਆਂ. 3:29) ਅਤੇ ਸ਼ਬਦ "ਤੇਹਫੇ" ਰੋਮੀਆਂ 3:24 ਵਿੱਚ (ਦੇਖੋ. ਰੋਮੀਆਂ. 5:15,17; 6:23) ਲਈ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 3: 21-26

²¹ਪਰ ਹੁਣ ਬਿਵਸਥਾ ਤੋਂ ਬਿਨ੍ਹਾਂ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਬਿਵਸਥਾ ਅਤੇ ਨਬੀ ਉਸ ਦੀ ਗਵਾਹੀ ਦਿੰਦੇ ਹਨ। ²²ਅਰਥਾਤ ਪਰਮੇਸ਼ੁਰ ਦੀ ਉਹ ਧਾਰਮਿਕਤਾ ਜੋ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ। ਇਹ ਉਨ੍ਹਾਂ ਸਭਨਾਂ ਦੇ ਲਈ ਹੈ ਜਿਹੜੇ ਵਿਸ਼ਵਾਸ ਕਰਦੇ ਹਨ ਕਿਉਂ ਜੋ ਕੁਝ ਫਰਕ ਨਹੀਂ ਹੈ। ²³ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿਤ ਹਨ। ²⁴ਸੇ ਉਹ ਦੀ ਕਿਰਪਾ ਨਾਲ ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫਤ ਧਰਮੀ ਗਿਣੇ ਜਾਂਦੇ ਹਨ। ²⁵ਜਿਸ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਵਿਸ਼ਵਾਸ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਸਹਿਨਸ਼ੀਲਤਾ ਨਾਲ ਪਿੱਛਲੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ। ²⁶ਹਾਂ, ਇਸ ਵਰਤਮਾਨ ਸਮੇਂ ਵਿੱਚ ਵੀ ਆਪਣੀ ਧਾਰਮਿਕਤਾ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ, ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੇ।

3:21 "ਪਰ ਹੁਣ" ਪੌਲੁਸ ਪੁਰਾਣੇ ਨੇਮ ਨੂੰ ਨਵੇਂ ਨੇਮ ਤੋਂ ਵੱਖ ਕਰ ਰਿਹਾ ਹੈ, ਬਗਾਵਤ ਦੇ ਪੁਰਾਣੇ ਯੁੱਗ ਨਾਲ ਧਾਰਮਿਕਤਾ ਦਾ ਨਵਾਂ ਯੁੱਗ। ਇਹ ਫਿਰ ਮੌਜੂਦਾ ਸਮੇਂ ਦੇ ਸਮਾਂਨਤਰ ਹੋਵੇਗਾ। (ਦੇਖੋ. ਰੋਮੀਆਂ. 3:26; "ਪਰ ਹੁਣ" ਰੋਮੀਆਂ. 6:22; 7:6 ਵਿੱਚ)।

▣ "ਹੁਣ ਬਿਵਸਥਾ ਤੋਂ ਬਿਨ੍ਹਾਂ" ਇਹ ਸਮਝਣਾ ਅਕਸਰ ਮੁਸ਼ਕਲ ਹੁੰਦਾ ਹੈ ਕਿ ਪੌਲੁਸ ਮੂਸਾ ਦੀ ਬਿਵਸਥਾ (NASB) ਦੀ ਗੱਲ ਕਰ ਰਿਹਾ ਹੈ ਜਾਂ ਇਨ੍ਹਾਂ ਸ਼ੁਰੂਆਤੀ ਅਧਿਆਇਆਂ ਵਿੱਚ ਆਮ ਬਿਵਸਥਾ (NRSV, TEV, NJB, NIV) ਦੀ ਗੱਲ ਕਰ ਰਿਹਾ ਹੈ। ਇਸ ਪ੍ਰਸੰਗ ਵਿੱਚ ਪੌਲੁਸ ਦੀ ਦਲੀਲ ਲਈ ਯਹੂਦੀ ਬਿਵਸਥਾ ਸੱਭ ਤੋਂ ਬਿਹਤਰ ਹੈ। ਸਾਰੇ ਮਨੁੱਖਾਂ ਨੇ ਅੰਦਰੂਨੀ ਜਾਂ ਬਾਹਰੀ, ਨੈਤਿਕ ਅਤੇ ਸਮਾਜਿਕ ਦਿਸ਼ਾ ਨਿਰਦੇਸ਼ਾਂ ਦੇ ਹਰ ਸਮੂਹ ਦੀ ਉਲੰਘਣਾ ਕੀਤੀ ਹੈ। ਡਿੱਗੀ ਮਨੁੱਖਤਾ ਦੀਆਂ ਸਮੱਸਿਆਵਾਂ ਇਹ ਹਨ ਕਿ ਅਸੀਂ ਆਪਣੇ ਸੁਆਰਥਾਂ, ਮਨਮੁੱਖ ਇੱਛਾਵਾਂ ਨੂੰ ਛੱਡ ਕੇ ਕੋਈ ਹੋਰ ਦਿਸ਼ਾ ਨਿਰਦੇਸ਼ ਨਹੀਂ ਚਾਹੁੰਦੇ (ਦੇਖੋ. ਉਤਪਤ 3) ਜੋ ਆਧੁਨਿਕ ਪੱਛਮੀ ਵਿਅਕਤੀਵਾਦ ਦੀ ਖਾਸੀਅਤ ਹੈ।

NASB	"ਪਰਮੇਸ਼ੁਰ ਦੀ ਧਾਰਮਿਕਤਾ"
NKJV, NRSV	"ਪਰਮੇਸ਼ੁਰ ਦੀ ਧਾਰਮਿਕਤਾ"
TEV	"ਲੋਕਾਂ ਨੂੰ ਆਪਣੇ ਨਾਲ ਸਹੀ ਕਰਨ ਦਾ ਪਰਮੇਸ਼ੁਰ ਦਾ ਤਰੀਕਾ"
NJB	"ਪਰਮੇਸ਼ੁਰ ਦਾ ਬਚਾਅ ਦਾ ਨਿਆਂ"

"ਧਾਰਮਿਕਤਾ" ਲਈ ਕੋਈ ਵੀ ਇਕਸੁਰ ਲੇਖ ਨਹੀਂ ਹੈ। ਇਹ ਪਰਮੇਸ਼ੁਰ ਦੇ ਕਿਰਦਾਰ ਨੂੰ ਨਹੀਂ ਦੱਸਦਾ ਪਰ ਇਹ ਪਰਮੇਸ਼ੁਰ ਦੁਆਰਾ ਮਾਫੀ ਦੇਣ ਅਤੇ ਪਾਪੀਆਂ ਨੂੰ ਸਵੀਕਾਰਨ ਦਾ ਤਰੀਕਾ ਹੈ। ਇਹ ਮੁਹਾਵਰਾ ਰੋਮੀਆਂ 1:16-17 ਦੇ ਸ਼ਾਸਤਰੀ ਵਿਸ਼ੇ ਵਿੱਚ ਵਰਤਿਆ ਗਿਆ ਸੀ। ਸਪੱਸ਼ਟ ਤੌਰ ਤੇ ਸਾਹਮਣੇ ਆਉਣ ਵਾਲੀ ਵਿਧੀ ਸਲੀਬ ਉੱਤੇ ਚੜਾਏ ਗਏ ਯਿਸੂ ਮਸੀਹ ਵਿੱਚ ਨਿਹਚਾ ਹੈ (ਦੇਖੋ. ਰੋਮੀਆਂ. 3:22,24-26)।

ਤੱਥ ਇਹ ਹੈ ਕਿ ਇਹ ਸ਼ਬਦ (*dikaionē*) (*ਡਿਕਾਉਸੈਨੀ*) ਅਤੇ ਇਸਦੇ ਡੈਰੀਵੇਟਿਵ (ਦੇਖੋ ਨੋਟ ਰੋਮੀਆਂ. 2:13 ਵਿੱਚ) ਅਕਸਰ ਇਸ ਸੰਦਰਭ ਵਿੱਚ ਇਸਦੀ ਮੱਹਤਤਾ ਲਈ ਵਰਤੇ ਜਾਂਦੇ ਹਨ (ਦੇਖੋ. ਰੋਮੀਆਂ. 1:17; 3:5,21,22,25,26; 4:3,5,6,9,11,13,22; 5:17,21; 6:13,16,18,19,20; 8:10; 9:28,30,31; 10:3,4,5,6,10,17)। ਇਹ ਯੂਨਾਨੀ ਸ਼ਬਦ ਪੁਰਾਣੇ ਨੇਮ ਦੇ ਇੱਕ ਨਿਰਮਾਣ ਰੂਪਕ (*tsadak*) "ਏ ਦਰਜੇ" ਜਾਂ "ਮਾਪਣ ਵਾਲੀ ਸੈਟੀ" ਤੋਂ ਲਿਆ ਗਿਆ ਹੈ। ਮਾਨਕ ਪਰਮੇਸ਼ੁਰ ਆਪ ਹੈ। ਇਹ ਸ਼ਬਦ ਪਰਮੇਸ਼ੁਰ ਦੇ ਚਰਿੱਤਰ ਨੂੰ ਦਰਸਾਉਂਦਾ ਹੈ ਜੋ ਕਿ ਡਿੱਗੀ ਮਨੁੱਖ ਜਾਤੀ ਲਈ ਮਸੀਹ ਦੇ ਦੁਆਰਾ ਮੁਫਤ ਦਿੱਤਾ ਗਿਆ (ਦੇਖੋ. ਰੋਮੀਆਂ 4; 2 ਕੁਰਿੰਥੀਆਂ.

5:21)। ਉਹਨਾਂ ਦੀ ਜਰੂਰਤ ਨੂੰ ਸਵੀਕਾਰਨਾ ਅਤੇ ਪਰਮੇਸ਼ਰ ਦੀ ਦਾਤ ਨੂੰ ਲੇਣਾ, ਹੰਕਾਰੀ, ਸਵੈ-ਕੇਂਦਰਿਤ ਮਨੁੱਖਤਾ ਖਾਸਕਰ ਕਾਨੂੰਨੀ ਤੌਰ ਤੇ ਧਾਰਮਿਕ ਮਨੁੱਖਤਾ ਲਈ ਅਪਮਾਨਜਨ ਸੀ ਅਤੇ ਹੈ।

▣ "ਪ੍ਰਗਟ ਹੋਈ ਹੈ" ਇਹ ਵਾਕ 1:17 ਦੇ ਨਾਲ ਬਹੁਤ ਮਿਲਦਾ ਜੁਲਦਾ ਹੈ। ਹਾਲਾਂਕਿ ਵਾਕ ਦੀ ਕਿਰਿਆ ਵੱਖਰੀ ਹੈ। ਇਸ ਕਿਰਿਆ ਨੂੰ ਇਸ ਤਰ੍ਹਾਂ ਅਨੁਵਾਦਿਤ ਕੀਤਾ ਜਾ ਸਕਦਾ ਹੈ, "ਪਰਗਟ ਹੋਇਆ ਹੈ ਅਤੇ ਲਗਾਤਾਰ ਹੁੰਦਾ ਹੈ"। ਇਹ ਸਪੁਰਨ ਸੰਕੇਤਕ ਹੈ, ਜਦੋਂ ਕਿ ਇਸਦਾ ਸਮਾਨਤਰ ਰੋਮੀਆਂ 1:17 ਇੱਕ ਮੌਜੂਦਾ ਸੰਕੇਤਕ ਹੈ। ਪਰਮੇਸ਼ਰ ਨੇ ਖੁਸ਼ਖਬਰੀ ਦਾ ਪਰਗਟਾਵਾ ਦੇਵੇਂ ਪੁਰਾਣੇ ਨੇਮ (ਦੇਖੋ. ਰੋਮੀਆਂ 4) ਅਤੇ ਯਿਸੂ ਵਿੱਚ ਸਪਸ਼ਟ ਤੌਰ ਤੇ ਕੀਤਾ ਹੈ (ਯੂਹੰਨਾ 1; ਕੁੱਲੁਸੀਆਂ 1; ਇਬਰਾਨੀਆਂ 1)।

▣ "ਬਿਵਸਥਾ ਅਤੇ ਨਬੀ ਉਸ ਦੀ ਗਵਾਹੀ ਦਿੰਦੇ ਹਨ" ਇਹ ਇਬਰਾਨੀ ਕੈਨਨ ਦੇ ਤਿੰਨ ਭਾਗਾਂ ਵਿੱਚੋਂ ਦੋ ਦਾ ਹਵਾਲਾ ਦਿੰਦਾ ਹੈ (ਬਿਵਸਥਾ, ਨਬੀਆਂ, ਅਤੇ ਲਿਖਤਾਂ)। ਇੱਥੇ ਪਹਿਲੇ ਦੋ ਪੂਰਨਤਾ ਲਈ ਵਰਤੇ ਗਏ ਹਨ (ਦੇਖੋ ਨੇਟ ਰੋਮੀਆਂ. 3:19; ਮੱਤੀ. 5:17 ਵਿੱਚ)। ਇਹ ਸਪਸ਼ਟ ਤੌਰ ਤੇ ਪਤਾ ਲੱਗਦਾ ਹੈ ਕਿ ਖੁਸ਼ਖਬਰੀ ਪੁਰਾਣੇ ਨੇਮ ਵਿੱਚ ਮੁੱਢਲੇ ਰੂਪ ਵਿੱਚ ਪਾਈ ਗਈ (ਦੇਖੋ. ਲੂਕਾ 24:27,44; ਰਸੂਲਾਂ ਦੇ ਕਰੱਤਬ 10:43)। ਇਹ ਕੋਈ ਬਾਅਦ ਦਾ ਵਿਚਾਰ, "ਦੂਜੀ ਯੋਜਨਾ," ਜਾਂ ਆਖਰੀ ਮਿਨਟ ਦਾ ਇੱਕੋ ਦਮ ਦਾ ਪ੍ਰੋਗਰਾਮ ਨਹੀਂ ਸੀ (ਦੇਖੋ. ਰੋਮੀਆਂ. 1:2)।

3:22 "ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ" ਇਹ ਸ਼ਾਬਦਿਕ ਤੌਰ ਤੇ "ਯਿਸੂ ਮਸੀਹ ਵਿੱਚ ਨਿਹਚਾ ਕਰਨ ਦੁਆਰਾ" ਹੈ। ਇਹ ਗੈਰ ਕੋਮੀ ਉਸਾਰੀ ਹੈ। ਇਹ. 2:16 ਅਤੇ ਫਿਲਮੇਨ. 3:9 ਅਤੇ ਇਸੇ ਤਰ੍ਹਾਂ ਇਸੇ ਰੂਪ ਵਿੱਚ ਰੋਮੀਆਂ 3:26; ਗਲਾਤੀਆਂ. 2:16,20; 3:22 ਵਿੱਚ ਦੇਹਰਾਈ ਗਈ ਹੈ। ਇਸਦਾ ਅਰਥ ਇਹ ਹੋ ਸਕਦਾ ਹੈ

1. ਯਿਸੂ ਦੀ ਨਿਹਚਾ ਅਤੇ ਵਫ਼ਾਦਾਰੀ (ਨਿਮਨਲਿਖਤ ਲਾਭ)
2. ਸਾਡੀ ਨਿਹਚਾ ਪ੍ਰਤੀ ਯਿਸੂ ਇੱਕ ਵਸਤੂ (ਉਦੇਸ਼ ਦਾ ਲਾਭ)

ਗਲਾਤੀਆਂ . 2:16 ਵਿੱਚ ਉਹੀ ਵਿਆਕਰਣਕ ਉਸਾਰੀ #2 ਨੂੰ ਸੱਭ ਤੋਂ ਵਧੀਆ ਵਿਕਲਪ ਬਣਾਉਂਦਾ ਹੈ।

ਇਹ ਪਰਮੇਸ਼ਰ ਦੇ ਧਰਮੀ ਹੋਣ ਦਾ ਮੁੱਖ ਪਹਿਲੂ ਦੱਸਦਾ ਹੈ। ਇਹ ਪਰਮੇਸ਼ਰ ਦੀ ਧਾਰਮਿਕਤਾ ਹੈ ਜੋ ਯਿਸੂ ਮਸੀਹ ਦੁਆਰਾ (ਦੇਖੋ. ਰੋਮੀਆਂ. 4:5; 6:23), ਕਿਸੇ ਦੇ ਜੀਵਨ ਵਿੱਚ ਕੰਮ ਕਰਦੀ ਹੈ, ਜੋ ਨਿਹਚਾ/ਭਰੋਸੇ/ਵਿਸ਼ਵਾਸ ਦੁਆਰਾ ਗ੍ਰਹਿਣ ਕੀਤੀ ਜਾ ਸਕਦੀ ਹੈ (ਦੇਖੋ. ਅਫਸੀਆਂ. 2:8-9) ਅਤੇ ਰੋਜ਼ਾਨਾ ਜਿੰਦਗੀ ਵਿੱਚ ਦੇਖੀ ਜਾ ਸਕਦੀ ਹੈ (ਦੇਖੋ. ਅਫਸੀਆਂ. 1:4; 2:10)।

▣ "ਸਭਨਾਂ ਦੇ ਲਈ" ਖੁਸ਼ਖਬਰੀ ਸਭ ਲਈ ਹੈ (ਦੇਖੋ. ਰੋਮੀਆਂ. 3:24; ਯਸਾਯਾਹ. 53:6; ਹਿਜਕੀਏਲ. 18:23,32; ਯੂਹੰਨਾ 3:16-17; 4:42; 1 ਤਿਮੋਥਿਉਸ. 2:4; 4:10; ਤੀਤੁਸ 2:11; 3:4-5; 2 ਪਤਰਸ. 3:9; 1 ਯੂਹੰਨਾ 2:1; 4:14)। ਕਿੰਨਾਂ ਸ਼ਾਨਦਾਰ ਸੱਚ ਹੈ। ਇਸ ਨੂੰ ਬਾਈਬਲ ਦੀ ਚੋਣ ਦੀ ਸੱਚਾਈ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ। ਪਰਮੇਸ਼ਰ ਦੀ ਚੋਣ ਨੂੰ ਨਾ ਹੀ ਇਸਲਾਮੀ ਨਿਸ਼ਚਾ ਦੀ ਭਾਵਨਾ ਨਾਲ ਨਾ ਹੀ ਅਤਿ ਕੈਲਵਿਨਿਜ਼ਮ ਵਿੱਚ ਸਮਝਣਾ ਚਾਹੀਦਾ ਹੈ ਬਨਾਮ ਬਿਵਸਥਾ ਦੀਆਂ ਦੂਸਰੀਆਂ ਭਾਵਨਾਵਾਂ। ਪੁਰਾਣੇ ਨੇਮ ਦੀ ਚੋਣ ਸੇਵਾ ਲਈ ਸੀ ਨਾ ਕਿ ਕਿਸੇ ਖਾਸ ਅਧਿਕਾਰ ਦੀ। ਪਰਮੇਸ਼ਰ ਨੇ ਡਿੱਗੀ ਮਨੁੱਖਤਾ ਨੂੰ ਬਚਾਉਣ ਦਾ ਵਾਅਦਾ ਕੀਤਾ ਸੀ (ਦੇਖੋ. ਉਤਪਤ. 3:15)। ਪਰਮੇਸ਼ਰ ਨੇ ਇਸਰਾਇਲ ਦੁਆਰਾ ਸਾਰੇ ਮਨੁੱਖਾਂ ਨੂੰ ਬੁਲਾਇਆ (ਦੇਖੋ. ਉਤਪਤ. 12:3; ਰੂਚ. 19:5-6)। ਪਰਮੇਸ਼ਰ ਮਸੀਹ ਵਿੱਚ ਨਿਹਚਾ ਰਾਹੀਂ ਚੁਣਦਾ ਹੈ। ਪਰਮੇਸ਼ਰ ਹਮੇਸ਼ਾ ਮੁਕਤੀ ਲਈ ਪਹਿਲ ਕਰਦਾ ਹੈ (ਦੇਖੋ. ਯੂਹੰਨਾ 6:44,65)। ਅਫਸੀਆਂ 1 ਅਤੇ ਰੋਮੀਆਂ 9 ਪੂਰਵ ਅਨੁਮਾਨ ਦੇ ਸਿਧਾਂਤ ਉੱਤੇ ਬਾਈਬਲ ਦੇ ਸੱਭ ਤੋਂ ਮਜ਼ਬੂਤ ਹਵਾਲੇ ਹਨ ਜਿਨ੍ਹਾਂ ਉੱਤੇ ਅਗਸਟਨ ਅਤੇ ਕੈਲਵਿਨ ਦੁਆਰਾ ਧਾਰਮਿਕ ਤੌਰ ਤੇ ਜੋਰ ਦਿੱਤਾ ਗਿਆ ਹੈ।

ਪਰਮੇਸ਼ਰ ਨੇ ਵਿਸ਼ਵਾਸੀਆਂ ਨੂੰ ਨਾ ਸਿਰਫ ਮੁਕਤੀ (ਉੱਚਿਤਤਾ), ਬਲਕਿ ਪਵਿੱਤਰ ਕਰਨ ਲਈ ਵੀ ਬਣਾਇਆ (ਦੇਖੋ. ਅਫਸੀਆਂ. 1:4; ਕੁੱਲੁਸੀਆਂ. 1:12)। ਇਸ ਨਾਲ ਸਬੰਧਤ ਹੋ ਸਕਦਾ ਹੈ

1. ਸਾਡੀ ਮਸੀਹ ਵਿੱਚ ਸਥਿਤੀ (ਦੇਖੋ. 2 ਕੁਰਿੰਥੀਆਂ. 5:21)

2. ਪਰਮੇਸ਼ਰ ਦੀ ਆਪਣੇ ਬੱਚਿਆਂ ਵਿੱਚ ਆਪਣੇ ਕਿਰਦਾਰ ਨੂੰ ਪੈਦਾ ਕਰਨ ਦੀ ਇੱਛਾ (ਦੇਖੋ. ਰੋਮੀਆਂ. 8:28-29; ਗਲਾਤੀਆਂ. 4:19; ਅਫਸੀਆਂ. 2:10)

ਪਰਮੇਸ਼ਰ ਦੀ ਆਪਣੇ ਬੱਚਿਆਂ ਲਈ ਇੱਛਾ ਇੱਕ ਦਿਨ ਸਵਰਗ ਦੀ ਪਰ ਹੁਣ ਮਸੀਹ ਵਾਂਗ ਬਣਨ ਦੀ ਹੈ।

ਅਗੰਮ ਵਾਕ ਦਾ ਟੀਚਾ ਪਵਿੱਤਰ (ਦੇਖੋ. ਅਫਸੀਆਂ. 1:4) ਹੈ, ਨਾ ਕਿ ਅਧਿਕਾਰ। ਪਰਮੇਸ਼ਰ ਦਾ ਸੱਦਾ ਕੁੱਝ ਚੁਣੇ ਆਦਮ ਦੇ ਬੱਚਿਆਂ ਲਈ ਨਹੀਂ ਸੀ ਸਗੋਂ ਸਾਰਿਆਂ ਲਈ ਹੈ। ਇਹ ਪਰਮੇਸ਼ਰ ਦਾ ਆਪਣੇ ਚਰਿੱਤਰ ਲਈ ਹੀ ਇੱਕ ਸੱਦਾ ਸੀ (ਦੇਖੋ. 1 ਥੱਸਲੁਨੀਕੀਆਂ. 5:23; 2 ਥੱਸਲੁਨੀਕੀਆਂ. 2:13)। ਪਵਿੱਤਰ ਜੀਵਨ ਦੀ ਬਜਾਏ ਅਗੰਮ ਵਾਕ ਨੂੰ ਸ਼ਾਸਤਰੀ ਰੂਪ ਵੱਲ ਮੋੜਨਾ ਧਾਰਮਿਕ ਸ਼ਾਸਤਰੀ ਪ੍ਰਣਾਲੀਆਂ ਦਾ ਦੁਖਾਂਤ ਹੈ। ਅਕਸਰ ਸਾਡੇ ਧਰਮ ਸ਼ਾਸਤਰੀ ਨਕਸ਼ੇ ਬਾਈਬਲ ਦੀ ਲਿਖਤ ਨੂੰ ਤੋੜ-ਮਰੋੜ ਦਿੰਦੇ ਹਨ।

ਰੋਮੀਆਂ 8:33 ਤੇ [ਖਾਸ ਵਿਸ਼ਾ: ਚੇਣ/ਪੂਰਵਨਿਯਤੀ ਅਤੇ ਇਕ ਸਿਧਾਂਤਕ ਸੰਤੁਲਨ ਦੀ ਲੋੜ](#) ਨੂੰ ਦੇਖੋ

▣ "ਜਿਹੜੇ ਵਿਸ਼ਵਾਸ ਕਰਦੇ ਹਨ" ਯਿਸੂ ਸਾਰੇ ਮਨੁੱਖਾਂ ਲਈ ਮਰਿਆ। ਸੰਭਾਵਤ ਤੌਰ ਤੇ ਸਭ ਬਚ ਸਕਦੇ ਹਨ। ਇਹ ਮਨੁੱਖ ਜਾਤੀ ਦੀ ਨਿੱਜੀ ਆਉ ਭਗਤ ਹੈ (ਮੌਜੂਦਾ ਪ੍ਰਸਤੁਤੀ, ਤਾਂ ਕਿ ਯਿਸੂ ਦੀ ਧਾਰਮਿਕਤਾ ਉਹਨਾਂ ਦੇ ਜੀਵਨ ਵਿੱਚ ਲਾਗੂ ਹੋਵੇ (ਦੇਖੋ. ਰੋਮੀਆਂ. 1:16; ਯੂਹੰਨਾ 1:12; 3:16; 20:31; ਰੋਮੀਆਂ. 10:9-13; 1 ਯੂਹੰਨਾ 5:13)। ਬਾਈਬਲ ਧਰਮ ਨਿਰਪੱਖਤਾ ਲਈ ਦੋ ਮਾਪਦੰਡ ਪੇਸ਼ ਕਰਦੀ ਹੈ, ਨਿਹਚਾ ਅਤੇ ਤੌਬਾ (ਦੇਖੋ. ਮਰਕੁਸ 1:15; ਰਸੂਲਾਂ ਦੇ ਕਰਤੱਬ 3:16,19; 20:31 ਅਤੇ ਦੇਖੋ ਨੋਟ. ਰੋਮੀਆਂ 1:5 ਵਿੱਚ)। ਲਿਖਤ ਸਾਫ ਦੱਸਦੀ ਹੈ ਕਿ ਮੁਕਤੀ ਯੋਜਨਾ ਸਭ ਲਈ ਹੈ ਪਰ ਦੁਖਾਂਤ ਅਤੇ ਭੇਤ ਇਹ ਹੈ ਕਿ ਸਾਰੇ ਬਚਾਏ ਨਹੀਂ ਜਾਣਗੇ।

▣ "ਕਿਉਂ ਜੋ ਕੁੱਝ ਫ਼ਰਕ ਨਹੀਂ ਹੈ" ਸਿਰਫ ਇੱਕ ਹੀ ਰਸਤਾ ਅਤੇ ਇੱਕ ਮਨੁੱਖ ਹੈ ਜੋ ਸਾਰੇ ਮਨੁੱਖਾਂ (ਯਹੂਦੀ ਅਤੇ ਗੈਰ ਕੌਮੀ) ਨੂੰ ਬਚਾ ਸਕਦਾ ਹੈ (ਦੇਖੋ. ਯੂਹੰਨਾ 10:1-2,7; 11:25; 14:6)। ਕੋਈ ਵੀ ਅਤੇ ਸਾਰੇ ਮਸੀਹ ਵਿੱਚ ਨਿਹਚਾ ਰੱਖਣ ਨਾਲ ਬਚਾਏ ਜਾ ਸਕਦੇ ਹਨ (ਦੇਖੋ. ਰੋਮੀਆਂ. 1:16; 4:11,16; 10:4,12; ਗਲਾਤੀਆਂ. 3:28; ਕੁਲੁੱਸੀਆਂ. 3:11)।

3:23-26 ਇਹ ਯੂਨਾਨੀ ਵਿੱਚ ਇੱਕ ਵਾਕ ਹੈ।

3:23

NASB, NKJV, "ਸਭਨੇ ਪਾਪ ਕੀਤਾ ਅਤੇ ਵਾਂਝੇ ਰਹਿ ਗਏ"
NRSV,
TEV "ਸਭ ਨੇ ਪਾਪ ਕੀਤਾ ਅਤੇ ਦੂਰ ਹੋ ਗਏ"
NJB "ਪਾਪ ਕੀਤਾ ਅਤੇ ਗੁਆ ਲਿਆ"

ਇਹ ਰੋਮੀਆਂ. 1:18-3:20 ਦਾ ਸਾਰ ਹੈ। ਹਰੇਕ ਨੂੰ ਮਸੀਹ ਦੁਆਰਾ ਬਚਾਏ ਜਾਣ ਦੀ ਜਰੂਰਤ ਹੈ (ਦੇਖੋ. ਉਤਪਤ. 6:5,12-13; 8:21; 1 ਰਾਜਿਆਂ. 8:46; 2 ਇਤਿਹਾਸ. 6:36; ਅੱਯੂਬ 4:17; 9:2; 15:14-16; 25:4; ਜਬੂਰਾਂ ਦੀ ਪੇਥੀ. 14:1,3; 51:5; 130:3; 143:2; ਕਹਾਉਤਾਂ. 20:9; ਉਪਦੇਸ਼ਕ ਦੀ ਪੇਥੀ. 7:20; ਯਸਾਯਾਹ. 53:6; ਰੋਮੀਆਂ. 3:9,19,23; 11:32; ਗਲਾਤੀਆਂ. 3:22; ਅਫਸੀਆਂ. 2:2-3; ਯਾਕੂਬ 3:2; 1 ਯੂਹੰਨਾ 1:8-10)। "ਪਾਪ ਕੀਤਾ" ਇਹ ਇੱਕ ਔਰਿਸਟ ਕਿਰਿਆਸ਼ੀਲ ਸੰਕੇਤਕ ਹੈ, ਜਦੋਂ ਕਿ "ਵਾਂਝੇ ਰਹਿਣਾ ਜਾਰੀ ਹੈ" ਇੱਕ ਮੌਜੂਦਾ ਮੱਧਵਰਗੀ ਸੰਕੇਤਕ ਹੈ। ਸੰਭਵ ਤੌਰ ਤੇ ਇਹ ਵਾਕ ਦੋਵਾਂ ਨੂੰ ਸੰਬੋਧਤ ਕਰ ਸਕਦਾ ਹੈ (1) ਆਦਮ ਵਿੱਚ ਮਨੁੱਖ ਜਾਤੀ ਦੀ ਸਮੂਹਿਕ ਗਿਰਾਵਟ (ਦੇਖੋ. ਰੋਮੀਆਂ. 5:12-21) ਅਤੇ (2) ਉਸਦੇ ਨਿਰੰਤਰ ਬਗ਼ਾਵਤ ਲਈ ਵਿਅਕਤੀਗਤ ਕੰਮ। ਕੋਈ ਵੀ ਆਧੁਨਿਕ ਅੰਗਰੇਜੀ ਅਨੁਵਾਦ ਖਾਸ ਤੌਰ ਤੇ ਇਸ ਅੰਤਰ ਨੂੰ ਦਰਸਾਉਂਦੀ ਨਹੀਂ ਹੈ।

ਇਹ ਆਇਤ ਰੋਮੀਆਂ. 3:21 ਨਾਲ ਸ਼ਾਸਤਰੀ ਰੂਪ ਨਾਲ ਜੁੜੀ ਹੈ ਨਾ ਕਿ ਰੋਮੀਆਂ. 3:24 ਨਾਲ ਸਿੱਧੇ ਰੂਪ ਵਿੱਚੋਂ।

▣ "ਪਰਮੇਸ਼ਰ ਦੀ ਮਹਿਮਾ" ਮਨੁੱਖ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਸਨ (ਦੇਖੋ. ਉਤਪਤ. 1:26-27; 5:1; 9:6), ਜੋ ਕਿ ਸਿਰਜੀ ਗਈ ਹੋਰ ਕਿਸੇ ਵੀ ਵਸਤੂ ਲਈ ਨਹੀਂ ਸੀ। ਮਨੁੱਖ ਪਰਤਾਪ ਦੇ ਪਰਮੇਸ਼ਰ ਨਾਲ ਸੰਗਤ ਰੱਖਣ ਅਤੇ ਉਸਦੇ ਚਰਿੱਤਰ ਨੂੰ ਦਰਸਾਉਣ ਵਾਲੇ ਸਨ। ਪਰ ਪਾਪ ਨੇ ਇਸ ਰੂਪ ਨੂੰ ਨੁਕਸਾਨ ਪੁਚਾਇਆ ਪਰ ਮਸੀਹ ਦੀ ਮੌਤ ਦੁਆਰਾ ਪਰਮੇਸ਼ਰ ਦੇ ਪਰਤਾਪ ਅਤੇ ਵਿਸ਼ਵਾਸੀਆਂ ਦੀ ਨਿਹਚਾ ਨੇ ਇਸ ਰੂਪ ਨੂੰ ਮੁੜ ਬਹਾਲ ਕੀਤਾ (ਦੇਖੋ. ਕੁਲੁੱਸੀਆਂ. 3:10)।

ਪੁਰਾਣੇ ਨੇਮ ਵਿੱਚ ਸ਼ਬਦ "ਪਰਤਾਪ" (*kbd*) ਲਈ ਸਭ ਤੋਂ ਆਮ ਇਬਰਾਨੀ ਸ਼ਬਦ ਅਸਲ ਵਿੱਚ ਇੱਕ ਵਪਾਰਕ ਸ਼ਬਦ ਸੀ (ਜੋ ਸਕੇਲ ਦੀ ਜੋੜੀ ਦਾ ਹਵਾਲਾ ਸੀ) ਜਿਸਦਾ ਅਰਥ ਹੈ "ਭਾਰਾ ਹੋਣਾ"।

ਖਾਸ ਵਿਸ਼ਾ: ਮਹਿਮਾ (ਡੋਕਸਾ, ਨਵਾਂ ਨੇਮ)

ਖਾਸ ਵਿਸ਼ਾ: ਮਹਿਮਾ (*doxa*) ਡੋਕਸਾ

"ਮਹਿਮਾ" ਸੰਬੰਧੀ ਬਾਈਬਲ ਦੀ ਧਾਰਣਾ ਨੂੰ ਪਰਿਭਾਸ਼ਤ ਕਰਨਾ ਮੁਸ਼ਕਲ ਹੈ। LXX ਨੇ ਡੋਕਸਾ ਨੂੰ ਅਨੁਵਾਦ ਕਰਨ ਲਈ ਵੀਹ ਇਬਰਾਨੀ ਸ਼ਬਦ ਵਰਤੇ। ਇਹ ਕਈ ਵਾਰ ਨਵੇਂ ਨੇਮ ਵਿੱਚ ਕਈ ਤਰੀਕਿਆਂ ਨਾਲ ਵਰਤਿਆ ਗਿਆ। ਇਹ ਪਰਮੇਸ਼ਰ, ਯਿਸੂ ਮਨੁੱਖਾਂ ਅਤੇ ਮਸੀਹਾਂ ਦੇ ਰਾਜ ਲਈ ਲਾਗੂ ਹੁੰਦਾ ਹੈ।

ਪੁਰਾਣੇ ਨੇਮ ਵਿੱਚ "ਮਹਿਮਾ" (*kabod* ਕਾਬੋਡ, BDB 458, KB 455-458) ਸ਼ਬਦ ਲਈ ਆਮ ਇਬਰਾਨੀ ਸ਼ਬਦ ਹੈ। ਅਸਲ ਵਿੱਚ ਇਹ ਇੱਕ ਵਪਾਰਕ ਸ਼ਬਦ ਸੀ ਜੋ ਕਿ ਪੈਮਾਨੇ ਦੀ ਇੱਕ ਜੋੜੀ ਨਾਲ ਸਬੰਧਤ ਸੀ ("ਭਾਰੀ ਹੋਣਾ," KB 455)। ਉਹ ਚੀਜ਼ ਜੋ ਭਾਰੀ ਸੀ ਕੀਮਤੀ ਹੁੰਦੀ ਸੀ ਜਾਂ ਉਸਦੀ ਸੁਭਾਵਿਕ ਕੀਮਤ ਹੁੰਦੀ ਸੀ। ਅਕਸਰ ਚਮਕ ਦਾ ਵਿਸ਼ਾ ਪਰਮੇਸ਼ਰ ਦੀ ਮਹਿਮਾ ਨਾਲ ਜੋੜਿਆ ਜਾਂਦਾ ਸੀ (ਦੇਖੋ. ਕੂਚ. 19:16-18; 24:17; 33:18; ਯਸਾਯਾਹ. 60:1-2)। ਉਹ ਇੱਕਲਾ ਹੀ ਯੋਗ ਅਤੇ ਆਦਰ ਦਾ ਪਾਤਰ ਹੈ (ਦੇਖੋ. ਜਬੂਰਾਂ ਦੀ ਪੇਥੀ. 24:7-10; 66:2; 79:9)। ਉਹ ਡਿੱਗੀ ਮਨੁੱਖਤਾ ਨੂੰ ਉੱਪਰ ਚੁੱਕਣ ਵਿੱਚ ਬਹੁਤ ਸਮਝਦਾਰ ਹੈ, ਉਹ ਆਪਣੇ ਆਪ ਨੂੰ ਬੱਦਲਾਂ, ਹੱਥ ਜਾਂ ਧੂੰਏਂ ਨਾਲ ਲੁਕਾਉਂਦਾ ਹੈ (ਦੇਖੋ. ਕੂਚ 16:7,10; 33:17-23; ਯਸਾਯਾਹ. 6:5)। ਯਹੋਵਾਹ ਨੂੰ ਸੱਚਾਈ ਨਾਲ ਕੇਵਲ ਮਸੀਹ ਦੁਆਰਾ ਜਾਣਿਆ ਜਾ ਸਕਦਾ ਹੈ। (ਦੇਖੋ. ਯੂਹੰਨਾ 1:18; 6:46; 12:45; 14:8-11; ਕੁੱਲੁੱਸੀਆਂ.1:15; 1 ਤਿਮੋਥੀਉਸ. 6:16; ਇਬਰਾਨੀਆਂ. 1:3; 1 ਯੂਹੰਨਾ 4:12)।

ਕਬੋਡ ਉੱਤੇ ਪੂਰੇ ਵਿਚਾਰ ਵਟਾਂਦਰੇ ਲਈ ਦੇਖੋ, ਦੇਖੋ [ਖਾਸ ਵਿਸ਼ਾ: ਮਹਿਮਾ \(ਨਵਾਂ ਨੇਮ\) SPECIAL TOPIC GLORY \(NT\)](#)। ਵਿਸ਼ਵਾਸ ਕਰਨ ਵਾਲਿਆਂ ਦੀ ਵਡਿਆਈ ਇਸ ਵਿੱਚ ਹੈ ਕਿ ਉਹ ਪਰਮੇਸ਼ਰ ਵਿੱਚ ਖੁਸ਼ਖਬਰੀ ਅਤੇ ਮਹਿਮਾ ਨੂੰ ਸਮਝਦੇ ਹਨ ਨਾ ਕਿ ਆਪਣੇ ਆਪ ਵਿੱਚ (ਦੇਖੋ. 1 ਕੁਰਿੰਥੀਆਂ. 1:29-31; ਯਰਮਿਯਾਹ. 9:23-24)। ਇੱਕ ਵਿਸਤ੍ਰੁਤ ਵਿਚਾਰ ਵਟਾਂਦਰੇ ਲਈ, ਦੇਖੋ NIDOTTE, vol. 2, pp. 577-587.

3:24 "ਉਹ ਦੀ ਕਿਰਪਾ ਨਾਲ ਧਰਮੀ ਗਿਣੇ ਜਾਂਦੇ ਹਾਂ" ਇਹ ਇੱਕ ਮੌਜੂਦਾ ਅਕਰਮਕ ਵਾਕ ਹੈ। ਇਹ ਉਹ ਹੈ ਜਿੱਥੇ ਖੁਸ਼ਖਬਰੀ ਸ਼ੁਰੂ ਹੁੰਦੀ ਹੈ— ਪਰਮੇਸ਼ਰ ਦਾ ਪਰਤਾਪ ਜੋ ਧਾਰਮਿਕਤਾ ਦਿੰਦਾ ਹੈ (ਦੇਖੋ. ਰੋਮੀਆਂ. 5:15-17; 6:23; ਅਫਸੀਆਂ. 2:8-9)। ਯੂਨਾਨੀ ਸ਼ਬਦ "ਜਾਇਜ ਠਹਿਰਾਉ" (*dikaioō*) (ਦਿਕਾਉ) ਧਾਰਮਿਕਤਾ ਵਾਲੀ ਇੱਕੋ ਜੜ ਵਿੱਚੋਂ ਸੀ (*dikaiosunē*)। ਪਰਮੇਸ਼ਰ ਸਦਾ ਪਹਿਲ ਕਰਦੇ ਹਨ (ਦੇਖੋ. ਯੂਹੰਨਾ 6:44,65)।

ਆਇਤ 24-25 ਵਿੱਚ ਮੁਕਤੀ ਨੂੰ ਵਿਸਥਾਰ ਨਾਲ ਦੱਸਣ ਲਈ ਤਿੰਨ ਅੰਲਕਾਰ ਵਰਤੇ ਗਏ ਹਨ।

1. "ਉਚਿਤ" ਜੋ ਕਿ ਇੱਕ ਕਾਨੂੰਨੀ ਸ਼ਬਦ ਸੀ ਜਿਸਦਾ ਅਰਥ ਸੀ "ਕੋਈ ਜੁਰਮਾਨਾ ਨਹੀਂ" ਦਿੱਤਾ ਗਿਆ ਜਾਂ ਕਿਸੇ ਨੂੰ ਦੇਸ਼ੀ ਨਾ ਠਹਿਰਾਉਣਾ।

2. "ਛੁਟਕਾਰਾ" ਜੋ ਗੁਲਾਮ ਬਜਾਰ ਤੋਂ ਸੀ ਇਸਦਾ ਅਰਥ ਸੀ "ਵਾਪਸ ਖਰੀਦਿਆ" ਜਾਂ "ਛੁਟਕਾਰਾ ਹੋਣਾ"
3. "ਪ੍ਰੋਪਿਟੇਸ਼ਨ" ਜੋ ਕੁਰਬਾਨੀ ਪ੍ਰਣਾਲੀ ਵਿੱਚੋਂ ਸੀ ਅਤੇ ਇਸਦਾ ਅਰਥ ਢਕਣ ਜਾਂ ਤੰਬਾ ਕਰਨ ਦੀ ਜਗਾ ਸੀ।

ਖਾਸ ਵਿਸ਼ਾ: ਮੁਕਤੀ ਲਈ ਨਵੇਂ ਨੇਮ ਦੇ ਪ੍ਰਮਾਣ

ਖਾਸ ਵਿਸ਼ਾ: ਮੁਕਤੀ ਲਈ ਨਵੇਂ ਨੇਮ ਦੇ ਪ੍ਰਮਾਣ

ਇਹ ਯਿਸੂ ਮਸੀਹ ਵਿਚ ਨਵੀਂ ਵਾਚਾ ਤੇ ਅਧਾਰਿਤ ਹੈ (ਦੇਖੋ, ਯਿਰਮਿਯਾਹ 31:31-34; ਹਿਜ਼ਕੀਏਲ 36:22-38):

1. ਪਿਤਾ ਦਾ ਚਰਿੱਤਰ (ਯੂਹੰਨਾ 3:16), ਪੁੱਤਰ ਦਾ ਕੰਮ (2 ਕੁਰਿੰਥੀਆਂ 5:21), ਅਤੇ ਪਵਿੱਤਰ ਆਤਮਾ ਦੀ ਸੇਵਕਾਈ (ਰੋਮੀਆਂ 8:14-16), ਮਨੁੱਖੀ ਕੰਮਾਂ ਤੇ ਨਹੀਂ, ਆਗਿਆਕਾਰੀ ਲਈ ਪੁਰਸਕਾਰ ਨਹੀਂ, ਇਕ ਸਿਧਾਂਤ ਨਹੀਂ।
2. ਇਹ ਇਕ ਤੋਹਫਾ ਹੈ (ਰੋਮੀਆਂ 3:24; 6:23; ਅਫਸੀਆਂ 2:5,8-9)।
3. ਇਹ ਇਕ ਨਵਾਂ ਜੀਵਨ, ਇਕ ਨਵਾਂ ਦ੍ਰਿਸ਼ਟੀਕੋਣ ਹੈ (ਦੇਖੋ, ਯਾਕੂਬ ਅਤੇ 1 ਯੂਹੰਨਾ)।
4. ਇਹ ਗਿਆਨ (ਸੁਸਮਾਚਾਰ), ਸੰਗਤੀ (ਯਿਸੂ ਵਿਚ ਅਤੇ ਨਾਲ ਵਿਸ਼ਵਾਸ), ਅਤੇ ਇਕ ਨਵੀਂ ਜੀਵਨਸ਼ੈਲੀ (ਆਤਮਾ ਦੀ ਅਗਵਾਈ ਵਿਚ ਯਿਸੂ ਵਰਗੇ ਹੋਣਾ) ਇਹ ਸਾਰੇ ਤਿੰਨੋਂ, ਨਾ ਕਿ ਸਿਰਫ ਇਕੋ ਇਕ।
5. 1 ਯੂਹੰਨਾ 2:3-27 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ ਤੇ ਸੱਚੀ ਮੁਕਤੀ ਦਾ ਟੈਸਟ ਦੇਖੋ।

▣ "ਤੋਹਫਾ" ਪੌਲੁਸ ਇਸ ਵਿਸ਼ੇ ਨੂੰ ਵੱਖ-ਵੱਖ ਨਾਵਾਂ ਨਾਲ ਕਈ ਵਾਰ ਵਰਤਦਾ ਹੈ।

1. *Dōrean* ਡੋਰੇਨ, ਕਿਰਿਆ ਵਿਸ਼ੇਸ਼ਣ, "ਸੁਤੰਤਰ"
2. *Dōrea* ਡੋਰਿਆ, ਨਾਂਵ, "ਮੁਫਤ ਤੋਹਫਾ"
3. *Dōron* ਡੋਰੋਨ, "ਤੋਹਫਾ" (ਦੇਖੋ. ਅਫਸੀਆਂ. 2:8)
4. *Charisma* ਕਰਿਜਮਾ, ਨਾਂਵ, "ਮੁਫਤ ਰਿਣ" ਜਾਂ "ਮੁਫਤ ਉਪਕਾਰ" (ਦੇਖੋ. ਰੋਮੀਆਂ. 1:11; 5:15,16; 6:23; 11:29; 12:6)
5. *Charisomai* ਕਰਿਜੋਮਾਈ, ਕਿਰਿਆ, "ਮੁਫਤ ਇਨਾਮ ਵੱਜੋਂ ਦੇਣਾ" (ਦੇਖੋ. ਰੋਮੀਆਂ. 8:32)
6. *Charis* ਕਰਿਸ, ਨਾਂਵ, "ਮੁਫਤ ਉਪਕਾਰ" ਜਾਂ "ਮੁਫਤ ਤੋਹਫਾ" (ਦੇਖੋ. ਰੋਮੀਆਂ. 4:4,16; 11:5,6; ਅਫਸੀਆਂ. 2:5,8)

▣ "ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ" ਸਾਡੀ ਮੁਕਤੀ ਦਾ ਮੁੱਲ ਯਿਸੂ ਦੀ ਮੇਤ ਅਤੇ ਜੀ ਉੱਠਣ ਹੈ। ਬਾਈਬਲ ਦਾ ਧਿਆਨ ਇਸ ਗੱਲ ਉੱਤੇ ਨਹੀਂ ਕਿ ਕਿੰਨੀ ਕੀਮਤ ਦਿੱਤੀ ਗਈ ਜਾਂ ਕਿਸਨੂੰ ਕੀਮਤ ਦਿੱਤੀ ਗਈ ਸੀ (ਅਗਸਟਨ) ਪਰ ਇਸ ਗੱਲ ਉੱਤੇ ਹੈ ਕਿ ਮਨੁੱਖ ਜਾਤੀ ਨੂੰ ਪਾਪ ਦੇ ਦੇਸ਼ ਅਤੇ ਸਜਾ ਤੋਂ ਨਿਰਦੋਸ਼ ਬਦਲ ਨਾਲ ਬਚਾ ਰੱਖਿਆ ਗਿਆ ਹੈ (ਦੇਖੋ. ਯਸਾਯਾਹ 53; ਮਰਕੁਸ 10:45; ਯੂਹੰਨਾ 1:29,36; 2 ਕੁਰਿੰਥੀਆਂ. 5:21; 1 ਪਤਰਸ. 1:19)।

ਇਹ ਆਇਤ ਉਤਪਤ. 3:15 ਦੀ ਕੀਮਤ ਵੀ ਦਰਸਾਉਂਦੀ ਹੈ। ਯਿਸੂ ਨੇ ਸਰਾਪ ਝੱਲਿਆ (ਦੇਖੋ. ਗਲਾਤੀਆਂ. 3:13) ਅਤੇ ਮਰ ਗਿਆ (ਦੇਖੋ. 2 ਕੁਰਿੰਥੀਆਂ. 5:21) ਡਿੱਗੀ ਮਨੁੱਖਤਾ ਦੇ ਲਈ ਮੁਕਤੀ ਮੁਫਤ ਜਰੂਰ ਹੈ ਪਰ ਸਸਤੀ ਨਹੀਂ। ਜਰੂਰ ਹੈ ਕਿ ਇਹ ਸਸਤੀ ਨਹੀਂ।

ਖਾਸ ਵਿਸ਼ਾ: ਰਿਹਾਈ/ਨਿਸਤਾਰਾ

ਖਾਸ ਵਿਸ਼ਾ: ਰਿਹਾਈ/ਨਿਸਤਾਰਾ

1. ਪੁਰਾਣਾ ਨੇਮ

A. ਮੁੱਖ ਤੌਰ ਤੇ ਦੋ ਇਬਰਾਨੀ ਕਾਨੂੰਨੀ ਸ਼ਬਦ ਹਨ ਜੋ ਇਸ ਧਾਰਣਾ ਨੂੰ ਦੱਸਦੇ ਹਨ।

1. ਗਾਲ *Ga'al* (BDB 145 I, KB 169 I), ਜਿਸਦਾ ਅਸਲ ਅਰਥ ਹੈ "ਕੀਮਤ ਦਿੱਤੇ ਜਾਣ ਉਪਰੰਤ ਮੁਫਤ"। ਗੋਇਲ *go'el* ਸ਼ਬਦ ਦਾ ਇੱਕ ਰੂਪ ਵਿਆਕਤੀਗਤ ਵਿਚੋਲਗੀ ਦੀ ਧਾਰਣਾ ਨੂੰ ਜੋੜਦਾ ਹੈ, ਆਮ ਤੌਰ ਤੇ ਇੱਕ ਪਰਿਵਾਰਕ ਮੈਂਬਰ (ਉਦਾਹਰਣ, ਛੁਡਾਉਣ ਵਾਲਾ ਰਿਸ਼ਤੇਦਾਰ)। ਇਹ ਸਭਿਆਚਾਰਕ ਪਹਿਲੂ ਵਸਤੂਆਂ, ਜਾਨਵਰਾਂ, ਜਮੀਨ (ਦੇਖੋ. ਲੇਵੀਆ 25,27), ਜਾਂ ਰਿਸ਼ਤੇਦਾਰ (ਦੇਖੋ. ਰੂਥ 4:14; ਯਸਾਯਾਹ. 29:22) ਨੂੰ ਵਾਪਸ ਖਰੀਦਣ ਦਾ ਅਧਿਕਾਰ ਯਹੋਵਾਹ ਦੁਆਰਾ ਇਸਰਾਇਲ ਨੂੰ ਮਿਸਰ ਤੋਂ ਛੁਟਕਾਰੇ ਲਈ ਸਿਧਾਂਤਕ ਤੌਰ ਤੇ ਤਬਦੀਲ ਕੀਤਾ ਗਿਆ ਸੀ (ਦੇਖੋ. ਰੂਚ. 6:6; 15:13; Ps. 74:2; 77:15; ਯਰਮਿਯਾਹ. 31:11)। ਉਹ "ਮੁਕਤੀਦਾਤਾ" ਬਣ ਜਾਂਦਾ ਹੈ (ਦੇਖੋ. ਅੱਯੂਬ 19:25; ਜਬੂਰਾਂ ਦੀ ਪੋਥੀ. 19:14; 78:35; ਕਹਾਉਤਾਂ. 23:11; ਯਸਾਯਾਹ. 41:14; 43:14; 44:6,24; 47:4; 48:17; 49:7,26; 54:5,8; 59:20; 60:16; 63:16; ਯਰਮਿਯਾਹ. 50:34)।
2. ਪਦਾਹ *Padah* (BDB 804, KB 911), ਜਿਸਦਾ ਅਸਲ ਅਰਥ ਹੈ "ਬਚਾਉਣਾ" ਜਾਂ "ਬਚਾ ਕਰਨਾ"।
 - a. ਜੇਠੇ ਦਾ ਛੁਟਕਾਰਾ (ਰੂਚ. 13:13-15 ਅਤੇ ਗਿਣਤੀ. 18:15-17)
 - b. ਸਰੀਰਕ ਛੁਟਕਾਰਾ ਅਧਿਆਤਮਿਕ ਛੁਟਕਾਰੇ ਤੋਂ ਵੱਖਰਾ ਹੈ (ਜਬੂਰਾਂ ਦੀ ਪੋਥੀ. 49:7,8,15)
 - c. ਯਹੋਵਾਹ ਇਸਰਾਇਲ ਨੂੰ ਉਹਨਾਂ ਦੇ ਪਾਪ ਅਤੇ ਬਗ਼ਾਵਤ ਤੋਂ ਛੁਟਕਾਰਾ ਦੇਵੇਗਾ (ਜਬੂਰਾਂ ਦੀ ਪੋਥੀ. 130:7-8)

B. ਧਰਮ ਸ਼ਾਸਤਰੀ ਸੰਕਲਪ ਵਿੱਚ ਕਈ ਸਬੰਧਤ ਚੀਜ਼ਾਂ ਸ਼ਾਮਲ ਹਨ।

1. ਇੱਥੇ ਇੱਕ ਜਰੂਰਤ, ਇੱਕ ਗੁਲਾਮੀ, ਇੱਕ ਜੁਰਮਾਨਾ, ਅਤੇ ਇੱਕ ਕੈਦ ਹੈ।
 - a. ਸਰੀਰਕ
 - b. ਸਮਾਜਿਕ
 - c. ਰੂਹਾਨੀ (ਦੇਖੋ. ਜਬੂਰਾਂ ਦੀ ਪੋਥੀ. 130:8)
2. ਆਜ਼ਾਦੀ, ਰਿਹਾਈ, ਅਤੇ ਬਹਾਲੀ ਲਈ ਇੱਕ ਕੀਮਤ ਚੁਕਾਉਣੀ ਪਵੇਗੀ।
 - a. ਇਸਰਾਇਲ ਕੌਮ ਦੇ (ਦੇਖੋ. ਬਿਵਸਥਾ ਸਾਰ. 7:8)
 - b. ਵਿਅਕਤੀਗਤ (ਦੇਖੋ. ਅੱਯੂਬ 19:25-27; 33:28; ਯਸਾਯਾਹ 53)
3. ਕਿਸੇ ਨੂੰ ਵਿਚੋਲਗੀ ਅਤੇ ਦਾਨਵੀਰ ਵੱਜੋਂ ਕੰਮ ਕਰਨਾ ਲਾਜ਼ਮੀ ਹੈ। ਗਾਲ *ga'al* ਵਿੱਚ ਆਮਤੌਰ ਤੇ ਇਹ ਪਰਿਵਾਰਕ ਮੈਂਬਰ ਜਾਂ ਨਜਦੀਕੀ ਰਿਸ਼ਤੇਦਾਰ ਹੁੰਦਾ ਹੈ (ਉਦਾਹਰਣ., *go'el*, BDB 145)।
4. ਯਹੋਵਾਹ ਅਕਸਰ ਆਪਣੇ ਆਪ ਨੂੰ ਪਰਿਵਾਰਕ ਰੂਪ ਵਿੱਚ ਬਿਆਨ ਕਰਦਾ ਹੈ।
 - a. ਪਿਤਾ
 - b. ਪਤੀ
 - c. ਛੁਡਾਉਣ ਵਾਲਾ ਰਿਸ਼ਤੇਦਾਰ/ਅੰਵੇਜਰ ਛੁਟਕਾਰਾ ਯਹੋਵਾਹ ਦੀ ਨਿੱਜੀ ਇੱਛਾ ਦੁਆਰਾ ਬਚਾਏ ਗਏ ਸਨ ਕਿਉਂਕਿ ਕੀਮਤ ਅਦਾ ਹੋ ਗਈ ਸੀ ਅਤੇ ਛੁਟਕਾਰਾ ਮਿਲ ਗਿਆ ਸੀ

II. ਨਵਾਂ ਨੋਮ

A. ਇੱਥੇ ਧਰਮ ਸ਼ਾਸਤਰੀ ਸੰਕਲਪ ਨੂੰ ਪ੍ਰਗਟ ਕਰਨ ਲਈ ਕਈ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

1. *Agorazō* ਐਗੋਰਾਜੋ (ਦੇਖੋ. 1 ਕੁਰਿੰਥੀਆਂ. 6:20; 7:23; 2 ਪਤਰਸ. 2:1; ਪ੍ਰਕਾਸ਼ ਦੀ ਪੋਥੀ. 5:9; 14:3-4)। ਇਹ ਇੱਕ ਵਪਾਰਕ ਸ਼ਬਦ ਹੈ ਜੋ ਕਿਸੇ ਚੀਜ਼ ਲਈ ਅਦਾ ਕੀਤੀ ਕੀਮਤ ਨੂੰ ਦਰਸਾਉਂਦਾ ਹੈ। ਅਸੀਂ ਲਹੂ ਦੁਆਰਾ ਖਰੀਦੇ ਗਏ ਲੋਕ ਹਾਂ ਜੋ ਆਪਣੇ ਜੀਵਨ ਨੂੰ ਆਪ ਨਿਯੰਤਰਿਤ ਨਹੀਂ ਕਰਦੇ। ਅਸੀਂ ਮਸੀਹ ਦੇ ਹਾਂ।
2. *Exagorazō* ਐਕਸਗੋਰਾਜੋ (ਦੇਖੋ. ਗਲਾਤੀਆ. 3:13; 4:5; ਅਫਸੀਆਂ. 5:16; ਕੁਲੱਸੀਆਂ. 4:5)। ਇਹ ਇੱਕ ਵਪਾਰਕ

ਸ਼ਬਦ ਹੈ। ਜੇ ਸਾਡੀ ਤਰਫੋਂ ਯਿਸੂ ਦੀ ਬਦਲਵੀ ਮੌਤ ਨੂੰ ਦਰਸਾਉਂਦਾ ਹੈ। ਯਿਸੂ ਨੇ ਕੰਮ ਅਨੁਸਾਰ ਬਿਵਸਥਾ ਦੇ "ਸ਼ਰਾਪ" ਨੂੰ ਸਹਿ ਲਿਆ (ਉਦਾਹਰਣ., ਮੂਸਾ ਦੀ ਸ਼ਰਾ, ਦੇਖੋ. ਅਫਸੀਆਂ. 2:14-16; ਕੁਲੱਸੀਆਂ. 2:14), ਜੋ ਕਿ ਪਾਪੀ ਮਨੁੱਖ ਨਹੀਂ ਸਹਿ ਸਕਦੇ ਸਨ। ਉਸਨੇ ਸ਼ਰਾਪ ਨੂੰ ਸਹਿ ਲਿਆ (ਦੇਖੋ. ਬਿਵਸਥਾ ਸਾਰ. 21:23) ਸਾਡੇ ਸਭ ਦੇ ਲਈ (ਦੇਖੋ. ਮਰਕੁਸ 10:45; 2 ਕੁਰਿੰਥੀਆਂ. 5:21)! ਯਿਸੂ ਵਿੱਚ ਪਰਮੇਸ਼ਰ ਦਾ ਨਿਆਂ ਅਤੇ ਪਿਆਰ ਪੂਰਨ ਮਾਫੀ, ਪ੍ਰਵਾਨਗੀ ਅਤੇ ਪਹੁੰਚ ਵਿੱਚ ਲੀਨ ਹੋ ਜਾਂਦਾ ਹੈ।

3. *Luō* ਲਉ, "ਮੁਕਤ ਕਰਨ ਲਈ"

a. *Lutron* ਲੂਟਰਨ, "ਇੱਕ ਕੀਮਤ ਅਦਾ ਹੋਈ" (ਦੇਖੋ. ਮੱਤੀ. 20:28; ਮਰਕੁਸ 10:45)। ਇਹ ਯਿਸੂ ਦੇ ਮੂੰਹੋਂ ਨਿਕਲੇ ਉਹ ਸ਼ਕਤੀਸ਼ੀਲ ਸ਼ਬਦ ਹਨ ਜੋ ਉਸਦੇ ਆਉਣ ਦਾ ਉਦੇਸ਼ ਦੱਸਦੇ ਹਨ, ਕਿ ਉਹ ਸੰਸਾਰ ਨੂੰ ਪਾਪ ਦਾ ਕਰਜਾ ਉਤਾਰ ਕੇ ਮੁਕਤੀਦਾਤਾ ਬਣੇ। ਉਹ ਰਿਣੀ ਨਹੀਂ ਸੀ (ਦੇਖੋ. ਯੂਹੰਨਾ 1:29)।

b. *Lutroō* ਲੂਟ੍ਰੋ, "ਜਾਰੀ ਕਰਨ ਲਈ"

(1) ਇਸਰਾਇਲ ਨੂੰ ਛੁਡਾਉਣ ਲਈ (ਲੂਕਾ 24:21)

(2) ਆਪਣੇ ਆਪ ਨੂੰ ਲੋਕਾਂ ਦੇ ਛੁਟਕਾਰੇ ਅਤੇ ਸੁਧ ਕਰਨ ਲਈ ਦੇਣਾ (ਤੀਤੁਸ 2:14)

(3) ਪਾਪ ਰਹਿਤ ਬਦਲ ਬਣਨ ਲਈ (1 ਪਤਰਸ. 1:18-19)

c. *Lutroōsis* ਲੂਟਰੋਸਿਸ, "ਛੁਟਕਾਰਾ," "ਮੁਕਤੀ," ਜਾਂ "ਅਜਾਦੀ"

(1) ਜਕਰਯਾਹ ਦੀ ਯਿਸੂ ਬਾਰੇ ਭਵਿੱਖਬਾਣੀ, ਲੂਕਾ 1:68

(2) ਆਂਨਾ ਦੀ ਯਿਸੂ ਲਈ ਪਰਮੇਸ਼ਰ ਦੀ ਉਸਤਤ, ਲੂਕਾ 2:38

(3) ਯਿਸੂ ਦੀ ਬਿਹਤਰ, ਇੱਕ ਵਾਰ ਦਿੱਤੀ ਕੁਰਬਾਨੀ, ਇਬਰਾਨੀਆਂ. 9:12

4. *Apolytrōsis* ਅਪੋਲਿਟਰੋਸਿਸ

a. ਦੂਜੇ ਆਗਮਨ ਉੱਤੇ ਛੁਟਕਾਰਾ (ਦੇਖੋ. ਰਸੂਲਾਂ ਦੇ ਕਰਤੱਬ 3:19-21)

(1) ਲੂਕਾ 21:28

(2) ਰੋਮੀਆਂ 8:23

(3) ਅਫਸੀਆਂ 1:14; 4:30

(4) ਇਬਰਾਨੀਆਂ 9:15

b. ਮਸੀਹ ਦੀ ਮੌਤ ਵਿੱਚ ਛੁਟਕਾਰਾ

(1) ਰੋਮੀਆਂ 3:24

(2) 1 ਕੁਰਿੰਥੀਆਂ 1:30

(3) ਅਫਸੀਆਂ 1:7

(4) ਕੁੱਲਸੀਆ 1:14

5. *Antilytron* ਐਂਟੀਲਿਟਰੋਨ (ਦੇਖੋ. 1 ਤਿਮੋਥੀਉਸ. 2:6)। ਇਹ ਇੱਕ ਮਹੱਤਵਪੂਰਨ ਪਾਠ ਹੈ (ਜਿਵੇਂ ਤੀਤੁਸ ਹੈ 2:14) ਜੋ ਸਲੀਬ ਉੱਤੇ ਯਿਸੂ ਦੀ ਬਦਲਵੀ ਮੌਤ ਦੇ ਸੰਬੰਧ ਨੂੰ ਜੋੜਦਾ ਹੈ। ਉਹ ਇੱਕਲਾ ਅਤੇ ਇੱਕੋ ਇੱਕ ਸਵੀਕਾਰਯੋਗ ਕੁਰਬਾਨੀ ਸੀ ਜੋ ਸਭ ਲਈ ਮਰਦਾ ਹੈ (ਦੇਖੋ. ਯੂਹੰਨਾ 1:29; 3:16-17; 4:42; 1 ਤਿਮੋਥੀਉਸ. 2:4; 4:10; ਤੀਤੁਸ 2:11; 2 ਪਤਰਸ. 3:9; 1 ਯੂਹੰਨਾ 2:2; 4:14)।

B. ਨਵੇਂ ਨੇਮ ਦਾ ਧਰਮ ਸ਼ਾਸਤਰੀ ਸੰਕਲਪ।

1. ਮਨੁੱਖਜਾਤੀ ਪਾਪ ਦੀ ਗੁਲਾਮ ਹੈ (ਦੇਖੋ. ਯੂਹੰਨਾ 8:34; ਰੋਮੀਆਂ. 3:10-18,23; 6:23)।

2. ਮਨੁੱਖਜਾਤੀ ਦੇ ਪਾਪ ਪ੍ਰਤੀ ਗੁਲਾਮ ਹੋਣ ਦਾ ਖੁਲਾਸਾ ਪੁਰਾਣੇ ਨੇਮ ਵਿੱਚ ਮੂਸਾ ਦੀ ਬਿਵਸਥਾ ਦੁਆਰਾ ਹੁੰਦਾ ਹੈ (ਦੇਖੋ. ਗਲਾਤੀਆਂ 3) ਅਤੇ ਪਹਾੜ ਉੱਤੇ ਯਿਸੂ ਦਾ ਉਪਦੇਸ਼ (ਦੇਖੋ. ਮੱਤੀ 5-7)। ਮਨੁੱਖੀ ਕੰਮ ਮੌਤ ਦੀ ਸਜਾ ਹੈ (ਦੇਖੋ. ਕੁਲੱਸੀਆਂ. 2:14)।
3. ਯਿਸੂ, ਪਰਮੇਸ਼ਰ ਦਾ ਨਿਰਮਲ ਲੇਲਾ, ਸਾਡੀ ਜਗਾ ਆਇਆ ਅਤੇ ਮਰ ਗਿਆ (ਦੇਖੋ. ਮਰਕੁਸ 10:45; ਯੂਹੰਨਾ 1:29; 2 ਕੁਰਿੰਥੀਆਂ. 5:21)। ਸਾਨੂੰ ਪਾਪ ਤੋਂ ਖਰੀਦਿਆ ਗਿਆ ਹੈ ਤੋਂ ਕਿ ਪਰਮੇਸ਼ਰ ਦੀ ਸੇਵਾ ਕਰ ਸਕੀਏ (ਦੇਖੋ. ਰੋਮੀਆਂ 6)।
4. ਲਾਗੂ ਕਰਨ ਦੁਆਰਾ ਯਹੋਵਾਹ ਅਤੇ ਯਿਸੂ ਦੇਵੇਂ "ਨਜਦੀਕੀ ਰਿਸ਼ਤੇਦਾਰ" ਹਨ ਜੋ ਸਾਡੇ ਤਰਫੋਂ ਕੰਮ ਕਰਦੇ ਹਨ। ਇਹ ਪਰਿਵਾਰਕ ਅੰਲਕਾਰ ਜਾਰੀ ਰਖਦੇ ਹਨ (ਉਦਾਹਰਣ., ਪਿਤਾ, ਪਤੀ, ਪੁੱਤਰ, ਭਰਾ, ਨਜਦੀਕੀ ਰਿਸ਼ਤੇਦਾਰ)।
5. ਛੁਟਕਾਰਾ ਸੈਤਾਨ ਨੂੰ ਅਦਾ ਕੀਤੀ ਕੀਮਤ ਨਹੀਂ ਸੀ (ਉਦਾਹਰਣ., ਮੱਧਕਾਲੀਨ ਧਰਮ ਸਾਸਤਰ), ਪਰ ਪਰਮੇਸ਼ਰ ਦੇ ਵਚਨ ਅਤੇ ਪਰਮੇਸ਼ਰ ਦੇ ਨਿਆਂ ਦਾ ਪਰਮੇਸ਼ਰ ਦੇ ਪਿਆਰ ਅਤੇ ਮਸੀਹ ਵਿੱਚ ਪੂਰੀ ਸਹੂਲਤ ਦਾ ਮੁੜ ਮੇਲ ਮਿਲਾਪ ਸੀ। ਸਲੀਬ ਉੱਤੇ ਸ਼ਾਂਤੀ ਬਹਾਲ ਹੋਈ, ਮਨੁੱਖੀ ਬਗਾਵਤ ਨੂੰ ਮਾਫ ਕਰ ਦਿੱਤਾ ਗਿਆ, ਮਨੁੱਖ ਜਾਤੀ ਵਿੱਚ ਪਰਮੇਸ਼ਰ ਦੀ ਰੂਪ ਰੇਖਾ ਹੁਣ ਫਿਰ ਤੋਂ ਆਪਸੀ ਸੰਗਤ ਵਿੱਚ ਪੂਰੀ ਤਰ੍ਹਾਂ ਕਿਰਿਆਸ਼ੀਲ ਹੈ।
6. ਛੁਟਕਾਰੇ ਦਾ ਅਜੇ ਵੀ ਭਵਿੱਖ ਦਾ ਪਹਿਲੂ ਹੈ (ਦੇਖੋ. ਰੋਮੀਆਂ. 8:23; ਅਫਸੀਆਂ. 1:14; 4:30), ਜੋ ਕਿ ਸਾਡੀ ਜੀ ਉੱਠਣ ਵਾਲੀਆਂ ਦੇਹਾਂ ਅਤੇ ਤ੍ਰਿਏਕ ਪਰਮੇਸ਼ਰ ਨਾਲ ਨਿੱਜੀ ਨੇੜਤਾ ਨੂੰ ਸ਼ਾਮਲ ਕਰਦੀ ਹੈ। (ਦੇਖੋ ਖਾਸ ਵਿਸ਼ਾ: ਤ੍ਰਿਏਕ)। ਸਾਡੇ ਮੁੜ ਜਿੰਦਾ ਸ਼ਰੀਰ ਉਸ ਵਰਗੇ ਹੋਣਗੇ (ਦੇਖੋ. 1 ਯੂਹੰਨਾ 3:2)। ਉਸਦਾ ਵੀ ਸ਼ਰੀਰ ਰੂਪ ਸੀ, ਪਰ ਇੱਕ ਅੱਲਗ ਪਹਿਲੂ ਦੁਆਰਾ ਸੀ। 1 ਕੁਰਿੰਥੀਆਂ. 15:12-19 ਨਾਲ 1 ਕੁਰਿੰਥੀਆਂ. 15:35-58 ਨੂੰ ਪ੍ਰਭਾਸ਼ਿਤ ਕਰਨਾ ਮੁਸ਼ਕਲ ਹੈ। ਸਪਸ਼ੱਟ ਤੌਰ ਤੇ ਸਰੀਰਕ ਦੇਹ ਹੈ ਜੋ ਸਵਰਗੀ ਅਤੇ ਆਤਮਿਕ ਦੇਹ ਹੋਵੇਗੀ। ਯਿਸੂ ਕੋਲ ਦੋਵੇਂ ਸਨ।

3:25

NASB "ਜਿਸਨੂੰ ਪਰਮੇਸ਼ਰ ਨੇ ਸਭ ਦੇ ਸਾਹਮਣੇ ਪੇਸ਼ ਕੀਤਾ"

NKJV "ਜਿਸਨੂੰ ਪਰਮੇਸ਼ਰ ਨੇ ਅੱਗੇ ਤੋਰਿਆ"

NRSV "ਜਿਸਨੂੰ ਪਰਮੇਸ਼ਰ ਨੇ ਅੱਗੇ ਕੀਤਾ"

TEV "ਪਰਮੇਸ਼ਰ ਨੇ ਪੇਸ਼ਕਸ਼ ਕੀਤੀ"

NJB "ਜਿਸਨੂੰ ਪਰਮੇਸ਼ਰ ਨੇ ਨਿਯੁਕਤ ਕੀਤਾ ਸੀ"

ਇਹ ਪ੍ਰੋਟੈਥਮੀ *protithemi* ਦਾ ਐਂਰਿਸਟ ਮੱਧ ਸੰਕੇਤਕ ਹੈ (ਰੋਮੀਆਂ. 1:13 ਅਤੇ ਅਫਸੀਆਂ. 1:9 ਇਸ ਦਾ ਅਰਥ ਹੈ "ਮਕਸਦ," ਜਿਵੇਂ ਰੋਮੀਆਂ. 8:28 ਵਿੱਚ ਨਾਂਵ ਕਰਦਾ ਹੈ), ਜਿਸਦਾ ਅਰਥ ਹੈ ਕਿ ਪਰਮੇਸ਼ਰ ਨੇ ਮਸੀਹ ਦੀ ਮੌਤ ਦੁਆਰਾ ਆਪਣੇ ਦਿਲ ਅਤੇ ਉਦੇਸ਼ ਨੂੰ ਉਜਾਗਰ ਕੀਤਾ (ਦੇਖੋ. ਅਫਸੀਆਂ. 1:9; ਗਲਾਤੀਆਂ. 3:1)। ਪਰਮੇਸ਼ਰ ਦੇ ਸਦੀਵੀ ਛੁਟਕਾਰੇ ਦੀ ਯੋਜਨਾ ਵਿੱਚ (ਦੇਖੋ. ਰਸੂਲਾਂ ਦੇ ਕਰਤੱਬ 2:23; 3:18; 4:28; 13:29; 26:22) ਯਿਸੂ ਦਾ ਬਲਿਦਾਨ ਸ਼ਾਮਲ ਹੈ (ਦੇਖੋ. ਯਸਾਯਾਹ. 53:10; ਪ੍ਰਕਾਸ਼ ਦੀ ਪੇਥੀ. 13:8)। ਰੋਮੀਆਂ. 9:11 ਵਿੱਚ ਨੋਟ ਦੇਖੋ।

▣ "ਪ੍ਰਗਟ ਕਰੋ" ਇਹ ਯੂਨਾਨੀ ਸ਼ਬਦ *endeiknumai* ਐਂਡਿਕਨੁਮਾਈ (*endeixis* ਐਂਡਿਕਸਿਸ, ਦੇਖੋ. ਰੋਮੀਆਂ. 3:25,26) ਰੋਮੀਆਂ ਵਿੱਚ ਕਈ ਵਾਰ ਵਰਤਿਆ ਗਿਆ ਹੈ (ਦੇਖੋ. ਰੋਮੀਆਂ. 2:15; 9:17,23; LXX ਕੂਚ. 9:16)। ਇਸਦਾ ਮੁੱਢਲਾ ਅਰਥ ਪਰਗਟ ਕਰਨਾ ਜਾਂ ਪੇਸ਼

ਕਰਨਾ ਹੈ। ਪਰਮੇਸ਼ਰ ਚਾਹੁੰਦੇ ਸਨ ਕਿ ਮਨੁੱਖ ਜਾਤੀ ਉਸਦੀ ਛੁਟਕਾਰੇ ਦੀ ਯੋਜਨਾ ਉਦੇਸ਼ ਅਤੇ ਧਾਰਮਿਕਤਾ ਨੂੰ ਚੰਗੀ ਤਰ੍ਹਾਂ ਸਮਝਣ। ਇਹ ਪ੍ਰਸੰਗ ਬਾਈਬਲ ਦਾ ਬ੍ਰਹਿਮੰਡ ਦਾ ਨਜ਼ਾਰਾ ਨਿਰਧਾਰਤ ਰਿਹਾ ਹੈ।

1. ਪਰਮੇਸ਼ਰ ਦੇ ਚਰਿੱਤਰ ਬਾਰੇ
2. ਮਸੀਹ ਦੇ ਕੰਮ ਬਾਰੇ
3. ਮਨੁੱਖਤਾ ਦੀ ਲੋੜ ਬਾਰੇ
4. ਛੁਟਕਾਰੇ ਦੇ ਉਦੇਸ਼ ਬਾਰੇ

ਪਰਮੇਸ਼ਰ ਚਾਹੁੰਦੇ ਹਨ ਕਿ ਅਸੀਂ ਸਮਝੀਏ। ਮਸੀਹਤ ਦੀ ਸਹੀ ਸਮਝ ਲਈ ਇਹ ਬਹੁਤ ਜ਼ਰੂਰੀ ਪ੍ਰਸੰਗ ਹੈ। ਕੁੱਝ ਸ਼ਬਦ ਅਤੇ ਪ੍ਰਸੰਗ ਅਸਪਸ਼ਟ ਹਨ ਜਾਂ ਉਹਨਾਂ ਨੂੰ ਕਈ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ ਪਰ ਸਾਰਿਆਂ ਦਾ ਅਰਥ ਬਹੁਤ ਸਾਫ ਅਤੇ ਸਾਦਾ ਹੈ। ਇਹ ਪ੍ਰਸੰਗ ਖੁਸ਼ਖਬਰੀ ਦਾ ਧਰਮ ਸ਼ਾਸਤਰੀ ਉੱਤਰੀ ਤਾਰਾ ਹੈ

NASB "ਉਸਦੇ ਲਹੂ ਵਿੱਚ ਸੰਤੁਸ਼ਟੀ ਵੱਜੋਂ"

NKJV "ਉਸਦੇ ਲਹੂ ਦੁਆਰਾ ਪ੍ਰੇਰਿਤ ਹੋਣਾ"

NRSV "ਉਸਦੇ ਲਹੂ ਦੁਆਰਾ ਤੋਬਾ ਦੇ ਬਲਿਦਾਨ ਦੇ ਤੌਰ ਤੇ"

TEV "ਤਾਂ ਜੋ ਉਸਦੇ ਲਹੂ ਦੁਆਰਾ ਉਹ ਸਾਧਨ ਬਣੇ ਜਿਸ ਦੁਆਰਾ ਲੋਕਾਂ ਦੇ ਪਾਪ ਸਾਫ ਹੋਏ ਹਨ"

NJB "ਮੁੜ ਮੇਲ ਮਿਲਾਪ ਜਿੱਤਣ ਲਈ ਆਪਣੀ ਜਾਨ ਕੁਰਬਾਨ ਕਰਨ ਲਈ"

ਯੂਨਾਨੀ ਰੋਮਨ ਸੰਸਾਰ ਵਿੱਚ ਇਹ ਸ਼ਬਦ ਅਨਜਾਨ ਈਸ਼ਵਰ ਨਾਲ ਸੰਗਤ ਨਾਲ ਬਹਾਲੀ ਦੇ ਉਦੇਸ਼ ਨੂੰ ਦੱਸਦਾ ਹੈ ਜੋ ਭਾਰੀ ਕੀਮਤ ਦਿੱਤੇ ਜਾਣ ਨਾਲ ਮਿਲੀ। ਹਾਲਾਂਕਿ ਇਹ ਸੇਪਟੂਜਿੰਟ ਵਿੱਚ ਇਸ ਅਰਥ ਵਿੱਚ ਨਹੀਂ ਵਰਤਿਆ ਗਿਆ ਸੀ। ਇਹ ਸੇਪਟੂਜਿੰਟ ਅਤੇ ਇਬਰਾਨੀਆਂ 9:5 ਵਿੱਚ "ਕਿਰਪਾ ਵਾਲਾ ਸਿੰਘਾਸਣ" (ਦੇਖੋ. ਕੂਚ. 25:21-22; ਲੇਵੀਆ. 16:12-15) ਵਰਤਿਆ ਗਿਆ ਸੀ, ਜਿਹੜਾ ਕਿ ਪਵਿੱਤਰ ਦੇ ਪਵਿੱਤਰ ਵਾਚਾ ਦੇ ਸੰਦੂਕ ਉੱਤੇ ਬਣਿਆ ਸੀ, ਇਹ ਉਹ ਜਗਾ ਸੀ ਜਿੱਥੇ ਪ੍ਰਾਸਚਿਤ ਦੇ ਦਿਨ ਪ੍ਰਾਸਚਿਤ ਪ੍ਰਾਪਤ ਹੁੰਦਾ ਸੀ (ਦੇਖੋ. ਲੇਵੀਆ 16)। ਸਪਸ਼ਟ ਹੈ ਕਿ ਪੈਲੂਸ ਇਸਰਾਇਲ ਦੀ ਬਲੀਦਾਨ ਪ੍ਰਣਾਲੀ ਲਈ ਬਲੀਦਾਨ ਰੂਪਾਂ ਦੀ ਵਰਤੋਂ ਕਰ ਰਿਹਾ ਹੈ (ਉਦਾਹਰਣ, ਲੇਵੀਆਂ 1-7)। ਇਹ ਅੰਲਕਾਰ (ਉਦਾਹਰਣ, ਪ੍ਰੋਪੀਟੇਸਨ, ਰਿਹਾਈ, ਕੁਰਬਾਨੀ) ਪਰਮੇਸ਼ਰ ਦੁਆਰਾ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਅਨੁਸਾਰ ਸਮਝੇ ਜਾ ਸਕਦੇ ਹਨ। ਪੈਲੂਸ ਨੂੰ ਫਿਰ ਸਾਰੀ ਮਨੁੱਖ ਜਾਤੀ ਲਈ ਉਹਨਾਂ ਦੀ ਸਾਰਥਕਤਾ ਬਾਰੇ ਦੱਸਣਾ ਚਾਹੀਦਾ ਹੈ। ਯਹੋਵਾਹ ਨੇ ਆਪਣੇ ਆਪ ਨੂੰ ਅਬਰਾਹਮ / ਇਸਰਾਇਲ ਉੱਪਰ ਸਭਨਾਂ ਲਈ ਉਜਾਗਰ ਕੀਤਾ, ਸਾਰੇ ਉਸਦੇ ਸਰੂਪ ਵਿੱਚ ਹਨ, ਸਭ ਨੇ ਬਗਾਵਤ ਕੀਤੀ ਸਾਰੇ ਮਸੀਹ ਵਿੱਚ ਨਿਹਚਾ ਦੁਆਰਾ ਬਚ ਸਕਦੇ ਹਨ (ਯਹੂਦੀ ਮਸੀਹ)।

ਇਹ ਸ਼ਬਦ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਦੀ ਪਾਪ ਨਾਲ ਘਿਰਣਾ ਹੈ, ਪਰ ਪਾਪੀਆਂ ਲਈ ਸਕਾਰਾਤਮਕ ਛੁਟਕਾਰੇ ਦਾ ਰਵਈਆ ਹੈ, ਇੱਕ ਚੰਗੀ ਵਿਚਾਰ ਚਰਚਾ ਜੇਮਸ ਸਟੀਵਰਟ ਦੀ *A Man in Christ*, pp. 214-224 ਵਿੱਚ ਮਿਲਦੀ ਹੈ। ਇਸ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਹੈ ਕਿ ਇਸ ਸ਼ਬਦ ਨੂੰ ਅਨੁਵਾਦ ਕੀਤਾ ਜਾਵੇ ਤਾਂ ਕਿ ਮਸੀਹ ਵਿੱਚ ਪਰਮੇਸ਼ਰ ਦਾ ਕੰਮ ਝਲਕੇ, "ਇੱਕ ਸੰਤੁਸ਼ਟ ਕੁਰਬਾਨੀ", ਜਾਂ "ਸੰਤੁਸ਼ਟ ਸ਼ਕਤੀ ਨਾਲ"।

"ਉਸਦੇ ਲਹੂ ਵਿੱਚ" ਪਰਮੇਸ਼ਰ ਦੇ ਨਿਰਦੇਸ਼ ਲੇਲੇ ਦੀ ਬਦਲਵੀ ਕੁਰਬਾਨੀ ਦਾ ਹਵਾਲਾ ਦੇਣ ਦਾ ਇਬਰਾਨੀ ਤਰੀਕਾ ਹੈ (ਦੇਖੋ. ਯੂਹੰਨਾ 1:29)। ਇਸ ਸੰਕਲਪ ਨੂੰ ਪੂਰੀ ਤਰ੍ਹਾਂ ਸਮਝਣ ਲਈ ਲੇਵੀਆ ਦੀ ਪੁਸਤਕ 1-7 ਮਹੱਤਵਪੂਰਣ ਹੈ ਅਤੇ ਰੋਮੀਆਂ 16 ਪ੍ਰਾਸਚਿੱਤ ਦਾ ਦਿਨ ਵੀ ਮਹੱਤਵਪੂਰਣ ਹੈ। ਲਹੂ ਇੱਕ ਨਿਰਦੇਸ਼ ਜਿੰਦਗੀ ਦਾ ਸੰਕੇਤ ਦਿੰਦਾ ਹੈ ਜੋ ਦੇਸੀ ਵਿਅਕਤੀਆਂ ਲਈ ਦਿੱਤਾ ਗਿਆ (ਦੇਖੋ. ਯਸਾਯਾਹ. 52:13-53:12)। ਸਾਰਿਆਂ ਲਈ ਇੱਕ ਦੀ ਮੌਤ ਹੋ ਗਈ (ਦੇਖੋ ਰੋਮੀਆਂ. 5:12-21)!

▣ "ਵਿਸ਼ਵਾਸ ਕਰਨ ਨਾਲ" ਇੱਥੇ ਦੁਬਾਰਾ ਯਿਸੂ ਦੀ ਬਦਲਵੀ (ਦੇਖੋ. ਰੋਮੀਆਂ. 1:17; 3:22,25,26,27,28,30) ਮੌਤ ਵਿੱਚ ਕਿਸੇ ਵੀ ਜਾਂ ਹਰੇਕ ਮਨੁੱਖ ਲਈ ਨਿੱਜੀ ਲਾਭ ਮੌਜੂਦ ਹੈ।

ਇਸ ਮੁਹਾਵਰੇ ਨੂੰ 5 ਵੀ ਸਦੀ ਤੋਂ ਪੁਰਾਣੀ ਗੈਰ-ਰਸਮੀ ਹੱਥ ਲਿਖਤ ਏ ਵਿੱਚ ਛੱਡ ਦਿੱਤਾ ਗਿਆ ਹੈ (ਕ੍ਰਾਈਸੋਸਟਮ ਦੁਆਰਾ ਵਰਤਿਆ ਜਾਂਦਾ ਯੂਨਾਨੀ ਪਾਠ ਵੀ) ਅਤੇ 12 ਵੀ ਸਦੀ ਦਾ ਗੈਰ ਕਾਨੂੰਨੀ MS (2127)। ਇਹ ਸਾਰੀਆਂ ਹੋਰ ਯੂਨਾਨੀ ਹੱਥ ਲਿਖਤਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕੁੱਝ ਦੇ ਪਰਿਭਾਸ਼ਤ ਲੇਖ ਹਨ (ਦੇਖੋ. MSS P⁴⁰, B, C³, D³) "ਨਿਹਚਾ" ਨਾਲ ਅਤੇ ਕੁੱਝ ਦੇ ਨਹੀਂ (ਦੇਖੋ. MSS κ, C*, D*, F, G), ਫਿਰ ਵੀ, ਇਹ ਅਰਥ ਤੇ ਕੋਈ ਪ੍ਰਭਾਵ ਨਹੀਂ ਪਾਉਂਦਾ। UBS³ ਇਸਨੂੰ B ਵੱਜੋਂ ਸ਼ਾਮਲ ਕਰਨ ਨੂੰ ਕਹਿੰਦਾ ਹੈ (ਲਗਭਗ ਪੱਕੇ ਤੌਰ ਤੇ)।

▣ "ਆਪਣੀ ਧਾਰਮਿਕਤਾ ਨੂੰ ਪਰਗਟ ਕਰੋ" ਪਰਮੇਸ਼ਰ ਨੂੰ ਆਪਣੇ ਚਰਿੱਤਰ ਅਤੇ ਆਪਣੇ ਵਚਨ ਲਈ ਸੱਚਾ ਹੋਣਾ ਚਾਹੀਦਾ ਹੈ (ਦੇਖੋ. ਮਲਾਕੀ. 3:6; ਯਾਕੂਬ 1:17)। ਪੁਰਾਣੇ ਨੇਮ ਵਿੱਚ ਜਿਹੜੀ ਜਾਨ ਪਾਪ ਕਰਦੀ ਹੈ, ਮਰ ਜਾਣੀ ਚਾਹੀਦੀ ਹੈ (ਦੇਖੋ. ਉਤਪਤ. 2:17; ਰਿਜਕੀਏਲ. 18:4,20)। ਪਰਮੇਸ਼ਰ ਨੇ ਕਿਹਾ ਉਹ ਦੇਸ਼ੀ ਨੂੰ ਬਰੀ ਨਹੀਂ ਕਰੇਗਾ (ਦੇਖੋ. ਕੂਚ. 23:7; 34:7)। ਡਿੱਗੀ ਮਨੁੱਖ ਜਾਤੀ ਲਈ ਪਰਮੇਸ਼ਰ ਦਾ ਪਿਆਰ ਇੰਨਾ ਮਹਾਨ ਹੈ ਕਿ ਉਹ ਮਨੁੱਖ ਬਣਨ ਲਈ, ਬਿਵਸਥਾ ਨੂੰ ਪੂਰਾ ਕਰਨ ਲਈ ਅਤੇ ਡਿੱਗਦੀ ਮਨੁੱਖਤਾ ਦੇ ਸਥਾਨ ਉੱਤੇ ਮਰਨ ਲਈ ਤਿਆਰ ਹੋ ਗਿਆ (ਦੇਖੋ. ਯਸਾਯਾਹ 53; ਰੋਮੀਆਂ. 5:12-21)। ਪਰਮੇਸ਼ਰ ਦਾ ਪਿਆਰ ਅਤੇ ਨਿਆਂ ਯਿਸੂ ਵਿੱਚ ਮਿਲਦਾ ਹੈ (ਦੇਖੋ. ਰੋਮੀਆਂ. 3:26)।

NASB, NKJV, NRSV "ਉਸਨੇ ਪਹਿਲਾਂ ਕੀਤੇ ਪਾਪਾਂ ਨੂੰ ਪਾਰ ਕੀਤਾ"

TEV "ਪੁਰਾਣੇ ਸਮੇਂ ਵਿੱਚ ਉਹ ਧੀਰਜਵਾਨ ਸੀ ਅਤੇ ਲੋਕਾਂ ਦੇ ਪਾਪਾਂ ਨੂੰ ਨਜ਼ਰਅੰਦਾਜ਼ ਕਰਦਾ ਸੀ"

NJB "ਪਿਛਲੇ ਸਮੇਂ ਲਈ, ਜਦੋਂ ਪਾਪ ਮਾਫ ਕੀਤੇ ਗਏ"

ਸ਼ਬਦ "ਬੀਤ ਗਿਆ" ਪੈਰੇਸਿਸ *parēsis* ਹੈ, ਜੋ ਕਿ ਇੱਥੇ ਸਿਰਫ ਨਵੇਂ ਨੇਮ ਵਿੱਚ ਵਰਤਿਆ ਜਾਂਦਾ ਹੈ ਅਤੇ ਸੇਪਟੂਜਿੰਟ ਵਿੱਚ ਕਦੇ ਵੀ ਨਹੀਂ। ਯੂਨਾਨੀ ਫਾਦਰ ਅਤੇ ਜੇਰੋਮ ਨੇ ਇਸਨੂੰ ਯੂਨਾਨੀ ਸਾਹਿਤਕ ਅੱਖਰਾਂ ਵਿੱਚ ਲਿਆ "ਕਰਜੇ ਦੀ ਮੁਆਫੀ" (ਦੇਖੋ. Moulton ਅਤੇ Milligan, p. 493)। ਪਰ, *parēmi ਪੈਰੀਮੀ*, ਉਹ ਕਿਰਿਆ ਹੈ ਜੋ "ਪਾਸ ਹੋਣਾ ਚਾਹੀਦਾ ਸੀ" ਜਾਂ "ਆਰਾਮ ਕਰਨਾ" (ਦੇਖੋ. ਲੂਕਾ 11:42)।

ਹੁਣ ਸਵਾਲ ਇਹ ਹੈ ਕਿ ਕੀ ਪਰਮੇਸ਼ਰ ਨੇ ਮਸੀਹ ਦੇ ਭਵਿੱਖ ਦੇ ਕੰਮ ਨੂੰ ਦੇਖ ਕੇ ਪਿਛਲੇ ਸਮੇਂ ਦੇ ਪਾਪ ਮਾਫ ਕਰ ਦਿੱਤੇ ਜਾਂ ਉਹਨਾਂ ਨੂੰ ਅਣਦੇਖਿਆਂ ਕਰ ਦਿੱਤਾ ਕਿ ਯਿਸੂ ਦੀ ਮੌਤ ਆਉਣ ਵਾਲੀ ਪਾਪ ਦੀ ਸਮੱਸਿਆ ਨੂੰ ਹੱਲ ਕਰ ਦੇਵੇਗੀ? ਨਤੀਜਾ ਉਹੀ ਹੈ। ਮਨੁੱਖ ਜਾਤੀ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਪਾਪਾਂ ਨਾਲ ਕੇਵਲ ਮਸੀਹ ਦੀ ਕੁਰਬਾਨੀ ਨਾਲ ਹੀ ਪੇਸ਼ ਆਇਆ ਜਾ ਸਕਦਾ ਹੈ।

ਇਹ ਪਰਮੇਸ਼ਰ ਦਾ ਪਿਛਲਾ ਕੰਮ ਸੀ ਜੋ ਮਸੀਹ ਦੇ ਕੰਮ ਦੀ ਉਡੀਕ ਕਰ ਰਿਹਾ ਸੀ (ਦੇਖੋ. ਰਸੂਲਾਂ ਦੇ ਕਰੱਤਬ 17:30; ਰੋਮੀਆਂ. 4:15; 5:13) ਹੈ ਅਤੇ ਹੋਵੇਗਾ ਵੀ (ਦੇਖੋ. ਰੋਮੀਆਂ. 3:26)। ਪਰਮੇਸ਼ਰ ਨੇ ਪਾਪ ਨੂੰ ਹਲਕੇ ਵਿੱਚ ਨਹੀਂ ਲਿਆ ਅਤੇ ਹੁਣ ਵੀ ਨਹੀਂ ਲੈਂਦੇ ਪਰ ਉਹਨਾਂ ਨੇ ਯਿਸੂ ਦੀ ਕੁਰਬਾਨੀ ਨੂੰ ਮਨੁੱਖੀ ਬਗਾਵਤ ਦੇ ਉਪਾਅ ਵੱਜੋਂ ਪੂਰੀ ਤੌਰ ਤੇ ਸਵੀਕਾਰ ਕੀਤਾ। ਹੁਣ ਉਸ ਨਾਲ ਸੰਗਤ ਰੱਖਣ ਵਿੱਚ ਕੋਈ ਰੁਕਾਵਟ ਨਹੀਂ ਹੈ ਜੋ ਸ੍ਰਿਸ਼ਟੀ ਬਣਾਉਣ ਦਾ ਉਦੇਸ਼ ਸੀ (ਦੇਖੋ. ਉਤਪਤ. 1:26-27)।

3:26 ਰੋਮੀਆਂ 3:25 ਵਿੱਚ ਸ਼ਬਦ "ਧਾਰਮਿਕਤਾ" ਅੱਖਮਿਕ ਤੌਰ ਤੇ ਰੋਮੀਆਂ 3:26 ਦੇ ਸ਼ਬਦ "ਵਾਜਬ" ਅਤੇ "ਵਾਜਬ ਠਹਿਰਾਉਣਾ" ਨਾਲ ਸਬੰਧਤ ਹੈ। ਪਰਮੇਸ਼ਰ ਚਾਹੁੰਦੇ ਹਨ ਕਿ ਉਹਨਾਂ ਦਾ ਚਰਿੱਤਰ ਮਸੀਹ ਵਿੱਚ ਨਿਹਚਾ ਦੁਆਰਾ ਵਿਸ਼ਵਾਸੀਆ ਦੇ ਜੀਵਨ ਵਿੱਚ ਪਰਗਟ ਹੋਵੇ।

ਯਿਸੂ ਸਾਡੀ ਧਾਰਮਿਕਤਾ ਬਣ ਜਾਂਦਾ ਹੈ (ਦੇਖੋ. 2 ਕੁਰਿੰਥੀਆਂ. 5:21), ਪਰ ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਵੀ ਉਸਦੀ ਧਾਰਮਿਕਤਾ ਅਤੇ ਉਸ ਵਰਗੇ ਬਣਨ (ਦੇਖੋ. ਰੋਮੀਆਂ. 8:29; ਮੱਤੀ. 5:48; ਲੇਵੀਆਂ. 11:44; 19:2)।

NASB, NKJV, NRSV	"ਉਹ ਜਿਸਦੀ ਨਿਹਚਾ ਯਿਸੂ ਵਿੱਚ ਹੈ"
TEV	"ਹਰੇਕ ਜੋ ਯਿਸੂ ਵਿੱਚ ਵਿਸ਼ਵਾਸ ਕਰਦਾ ਹੈ"
NJB	"ਹਰ ਕੋਈ ਜਿਸਦਾ ਵਿਸ਼ਵਾਸ ਯਿਸੂ ਵਿੱਚ ਹੈ"
REB	"ਜਿਹੜਾ ਵੀ ਯਿਸੂ ਵਿੱਚ ਆਪਣਾ ਵਿਸ਼ਵਾਸ ਰੱਖਦਾ ਹੈ"
NET	"ਉਹ ਜਿਹੜਾ ਯਿਸੂ ਦੀ ਵਫ਼ਾਦਾਰੀ ਕਰਕੇ ਜਿਉਂਦਾ ਹੈ"

ਯੂਨਾਨੀ ਪਾਠ ਵਿੱਚ "ਯਿਸੂ ਦੀ ਨਿਹਚਾ ਵਿੱਚ ਇੱਕ"। ਮੁਸ਼ਕਲਾਂ ਬਹੁਤ ਆਮ ਵਰਤੋਂ ਵਿੱਚ ਆਉਂਦੀਆਂ ਹਨ (ਦੇਖੋ G. B. Caird, *The Language and Imagery of the Bible*, p. 99)। ਬਹੁਤੇ ਅੰਗਰੇਜ਼ੀ ਅਨੁਵਾਦ ਇਸਨੂੰ ਇੱਕ ਵਿਅਕਤੀ ਦਾ ਵਿਸ਼ਵਾਸ/ਨਿਹਚਾ/ਮਸੀਹ ਵਿੱਚ ਭਰੋਸੇ ਵੱਜੋਂ ਦੇਖਦੇ ਹਨ। NET ਬਾਈਬਲ ਇਸਨੂੰ ਰੋਮੀਆਂ. 3:22 ਵਾਂਗ ਸਮਝਦੀ ਹੈ। ਫਿਰ ਵੀ, ਆਇਤ. 22 ਵਿੱਚ ਦੋਵੇਂ ਹਵਾਲੇ ਹਨ।

1. ਯਿਸੂ ਦੀ ਧਾਰਮਿਕਤਾ
2. ਵਿਸ਼ਵਾਸੀਆਂ ਦੀ ਨਿਹਚਾ

ਮੁਕਤੀ ਯਿਸੂ ਦੀ ਧਾਰਮਿਕਤਾ ਦਾ ਨਤੀਜਾ ਹੈ ਜੋ ਜ਼ਰੂਰ ਗ੍ਰਹਿਣ ਕਰਨੀ ਚਾਹੀਦੀ ਹੈ (ਦੇਖੋ. ਰੋਮੀਆਂ. 3:30)।

ਰੋਮੀਆਂ 3:27-30

²⁷ਸੇ ਹੁਣ ਘਮੰਡ ਕਿੱਥੇ ਗਿਆ? ਉਹ ਤਾਂ ਰਹਿ ਗਿਆ। ਕਿਸ ਤਰ੍ਹਾਂ ਦੀ ਬਿਧੀ ਨਾਲ? ਭਲਾ, ਕਰਮਾਂ ਦੀ? ਨਹੀਂ! ਸਗੋਂ ਵਿਸ਼ਵਾਸ ਦੀ ਬਿਧੀ ਨਾਲ। ²⁸ਇਸ ਲਈ ਅਸੀਂ ਹੁਣ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਵਿਸ਼ਵਾਸ ਹੀ ਤੋਂ ਧਰਮੀ ਠਹਿਰਾਇਆ ਜਾਂਦਾ ਹੈ। ²⁹ਫੇਰ ਕੀ ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਹੈ, ਅਤੇ ਪਰਾਈਆਂ ਕੋਮਾਂ ਦਾ ਨਹੀਂ? ਹਾਂ, ਪਰਾਈਆਂ ਕੋਮਾਂ ਦਾ ਵੀ ਹੈ। ³⁰ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਵਿਸ਼ਵਾਸ ਤੋਂ ਅਤੇ ਅਸੁੰਨਤੀਆਂ ਨੂੰ ਵੀ ਵਿਸ਼ਵਾਸ ਹੀ ਦੇ ਕਾਰਨ ਧਰਮੀ ਠਹਿਰਾਵੇਗਾ।

3:27 "ਹੁਣ ਘਮੰਡ ਕਿੱਥੇ ਗਿਆ" ਵਾਕ "ਘਮੰਡ" ਦੀ ਮੌਜੂਦਗੀ ਯਹੂਦੀਆਂ ਦੇ ਹੰਕਾਰ ਨੂੰ ਦਰਸਾਉਂਦੀ ਹੋ ਸਕਦੀ ਹੈ (ਦੇਖੋ. ਰੋਮੀਆਂ. 2:17,23)। ਖੁਸ਼ਖਬਰੀ ਨਿਮਰਤਾ ਨਾਲ ਹੈ। ਡਿੱਗੀ ਮਨੁੱਖਤਾ (ਯਹੂਦੀ ਅਤੇ ਗੈਰ ਕੋਮੀ) ਆਪਣੀ ਮਦਦ ਆਪ ਨਹੀਂ ਕਰ ਸਕਦੇ (ਦੇਖੋ. ਅਫਸੀਆਂ. 2:8-9)। ਰੋਮੀਆਂ 2:17 ਤੇ [ਖਾਸ ਵਿਸ਼ਾ: ਘਮੰਡ](#) ਨੂੰ ਦੇਖੋ।

ਮੇਰੇ ਪਿਛਲੇ ਬਿਆਨ ਨੂੰ ਸਪਸ਼ਟ ਕਰਨ ਲਈ ਵਿਸਥਾਰ ਨੋਟ। ਹਾਲਾਂਕਿ ਮਨੁੱਖ ਪਰਮੇਸ਼ੁਰ ਦੇ ਪਿਆਰ ਦੇ ਯੋਗ ਨਹੀਂ ਹਨ ਅਤੇ ਮੁਆਫ਼ੀ ਦਾ ਅਰਥ ਇਹ ਨਹੀਂ ਕਿ ਉਹਨਾਂ ਦੀ ਆਪਣੀ ਮੁਕਤੀ ਵਿੱਚ ਉਹਨਾਂ ਦਾ ਕੋਈ ਹਿੱਸਾ ਨਹੀਂ। ਮਨੁੱਖਾਂ ਨੂੰ ਆਪਣੇ ਪਾਪ, ਦੇਸ਼ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਯਿਸੂ ਦੇ ਰੂਪ ਵਿੱਚ ਪਰਮੇਸ਼ੁਰ ਦੀ ਪੇਸ਼ਕਸ਼ ਗਲੇ ਲਗਾਉਣੀ ਚਾਹੀਦੀ ਹੈ। ਪਰਮੇਸ਼ੁਰ "ਇਕਰਾਰਨਾਮੇ" ਦੇ ਰੂਪ ਵਿੱਚ ਡਿੱਗੀ ਮਨੁੱਖਤਾ ਨਾਲ ਪੇਸ਼ ਆਉਂਦਾ ਹੈ। ਸਾਨੂੰ ਇਸ ਲਈ ਪ੍ਰਤੀਕਿਰਿਆ ਦੇਣੀ ਚਾਹੀਦੀ ਅਤੇ ਜਾਰੀ ਰੱਖਣੀ ਚਾਹੀਦੀ ਹੈ।

1. ਤੌਬਾ
2. ਨਿਹਚਾ

3. ਆਗਿਆਕਾਰਤਾ

4. ਦ੍ਰਿੜਤਾ

ਪਰਮੇਸ਼ਰ ਨਾਲ ਸਾਡੇ ਰਿਸ਼ਤੇ ਵਿੱਚ ਸਾਡੀ ਇੱਕ ਅਹਿਮ ਭੂਮਿਕਾ ਹੈ। ਅਸੀਂ ਜਵਾਬਦੇਹ ਹਾਂ। ਸਾਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਅਜਾਦ ਇੱਛਾ ਪਰਮੇਸ਼ਰ ਦੀ ਪ੍ਰਭੂਸੱਤਾ ਹੋਣ ਦੇ ਨਾਤੇ ਬਾਈਬਲ ਦਾ ਮੱਹਤਵਪੂਰਣ ਸਿਧਾਂਤ ਹੈ। ਬਾਈਬਲ, ਪੂਰਬੀ ਕਿਤਾਬ ਹੋਣ ਦੇ ਨਾਤੇ, ਤਣਾਵ ਭਰੇ ਜੋੜਿਆ ਵਿੱਚ ਸੱਚਾਈ ਪੇਸ਼ ਕਰਦੀ ਹੈ।

ਖਾਸ ਵਿਸ਼ਾ: ਪੱਛਮੀ ਸਾਹਿਤ

ਖਾਸ ਵਿਸ਼ਾ: ਪੱਛਮੀ ਸਾਹਿਤ (ਬਾਈਬਲ ਦੇ ਅਸੰਗਤ ਕਥਨ)

- A. ਇਹ ਸਮਝ (ਜਿਵੇਂ ਕਿ, ਬਾਈਬਲ ਪੂਰਬੀ ਕਿਤਾਬ ਹੈ, ਪੱਛਮੀ ਨਹੀਂ) ਮੇਰੇ ਲਈ ਵਿਆਕਤੀਗਤ ਤੌਰ ਤੇ ਬਹੁਤ ਮਦਦਗਾਰ ਰਹੀ ਹੈ, ਜੋ ਬਾਈਬਲ ਨੂੰ ਪਰਮੇਸ਼ਰ ਦੇ ਵਚਨ ਵੱਜੋਂ ਪਿਆਰ ਕਰਦਾ ਅਤੇ ਵਿਸ਼ਵਾਸ ਕਰਦਾ ਹੈ। ਬਾਈਬਲ ਨੂੰ ਗੰਭੀਰਤਾ ਨਾਲ ਲੈਣ ਦੀ ਕੋਸ਼ਿਸ਼ ਵਿੱਚ ਇਹ ਸਪਸ਼ਟ ਹੋ ਗਿਆ ਕਿ ਵੱਖੋ-ਵੱਖਰੇ ਪਾਠ ਚੁਣੇ ਹੋਏ ਪਰ ਯੋਜਨਾਬੱਧ ਤਰੀਕੇ ਨਾਲ ਸੱਚਾਈ ਨੂੰ ਪੇਸ਼ ਨਹੀਂ ਕਰਦੇ। ਇੱਕ ਪ੍ਰੇਰਿਤ ਪਾਠ ਕਿਸੇ ਹੋਰ ਪ੍ਰੇਰਿਤ ਪਾਠ ਨੂੰ ਰੱਦ ਨਾ ਘਟਾ ਨਹੀਂ ਸਰਦਾ। ਸੱਚਾਈ ਸਾਰੇ ਧਾਰਮਿਕ ਗ੍ਰੰਥ ਨੂੰ ਜਾਣਨ ਨਾਲ ਪਤਾ ਲੱਗਦੀ ਹੈ (ਸਾਰਾ ਗ੍ਰੰਥ, ਸਿਰਫ ਕੁੱਝ ਨਹੀਂ, ਪ੍ਰੇਰਿਤ ਹੈ, ਦੇਖੋ. 2 ਤਿਮੋਥਿਉਸ. 3:16-17), ਨਾ ਕਿ ਸਿਰਫ ਇੱਕ ਹਵਾਲਾ ਦੇਣ ਨਾਲ (ਪਾਠ ਸੋਧ)!
- B. ਜਿਆਦਾਤਰ ਬਾਈਬਲ ਦੀਆਂ ਸੱਚਾਈਆਂ (ਪੱਛਮੀ ਸਾਹਿਤ) ਤਾਰਕਿਕ ਜਾਂ ਦੰਵਦਵਾਦੀ ਜੋੜਿਆ (ਯਾਦ ਰੱਖੋ ਨਵੇਂ ਨੇਮ ਵਿੱਚ ਲੂਕਾ ਨੂੰ ਛੱਡ ਕੇ ਸਾਰੇ ਇਬਰਾਨੀ ਚਿੰਤਕ ਹਨ, ਜੋ ਆਮ ਯੂਨਾਨੀ ਭਾਸ਼ਾ ਵਿੱਚ ਲਿਖਦੇ ਸਨ। ਬੁੱਧੀ ਸਾਹਿਤ ਅਤੇ ਕਾਵਿ ਸਾਹਿਤ ਸੱਚ ਨੂੰ ਸਮਾਨਤਰ ਸਤਰਾਂ ਵਿੱਚ ਪੇਸ਼ ਕਰਦੇ ਹਨ। ਵਿਰੋਧੀ ਸਮਾਨਤਰ ਕੰਮ ਅਸੰਗਤ ਕਥਨਾਂ ਵਾਂਗ ਹੁੰਦੇ ਹਨ। ਸਿੰਥੈਟਿਕ ਸਮਾਨਤਰ ਕੰਮ ਸਮਾਨਤਰ ਪੈਰਿਆ ਵਾਂਗ ਹੁੰਦੇ ਹਨ)। ਕਿਸੇ ਤਰ੍ਹਾਂ ਦੇਵੇਂ ਹੀ ਸੱਚੇ ਹਨ। ਇਹ ਅਸੰਗਤ ਕਥਨ ਸਾਡੇ ਸਰਲਵਾਦੀ, ਖੁਸ਼, ਪ੍ਰਪਰਾਗਤ ਰਵਾਇਤਾਂ ਲਈ ਦੁਖਦਾਈ ਹਨ।
1. ਪੂਰਵ ਅਨੁਮਾਨ ਬਨਾਮ ਮਨੁੱਖੀ ਸੁੰਤਰ ਇੱਛਾ
 2. ਵਿਸ਼ਵਾਸੀਆ ਦੀ ਸੁਰੱਖਿਆ ਬਨਾਮ ਨਿਰੰਤਰ ਯਤਨਸ਼ੀਲ ਰਹਿਣ ਦੀ ਜਰੂਰਤ (ਦੇਖੋ [ਖਾਸ ਵਿਸ਼ਾ: ਅਣਥੱਕ ਯਤਨ](#)
[SPECIAL TOPIC: PERSEVERANCE](#))
 3. ਮੂਲ ਪਾਪ ਬਨਾਮ ਸਵੈਇੱਛਿਕ ਪਾਪ
 4. ਯਿਸੂ ਪਰਮੇਸ਼ਰ ਵੱਜੋਂ ਬਨਾਮ ਯਿਸੂ ਮਨੁੱਖ ਵੱਜੋਂ
 5. ਯਿਸੂ ਪਿਤਾ ਦੇ ਨਾਲ ਸਮਾਨਤਾ ਦੇ ਤੌਰ ਤੇ ਬਨਾਮ ਯਿਸੂ ਪਿਤਾ ਦੇ ਅਧਿਨ ਵੱਜੋਂ
 6. ਬਾਈਬਲ ਪਰਮੇਸ਼ਰ ਦਾ ਵਚਨ ਬਨਾਮ ਮਨੁੱਖੀ ਰਚਨਾ
 7. ਪਾਪਹੀਣਤਾ (ਸੰਪੂਰਨਤਾ, ਦੇਖੋ. ਰੋਮੀਆਂ 6) ਬਨਾਮ ਪਾਪ ਘੱਟ ਕਰਨਾ
 8. ਸੁਰੂਆਤੀ ਤਤਕਾਲੀਨ ਪ੍ਰਮਾਣਿਕਤਾ ਅਤੇ ਸੁੱਧੀਕਰਨ ਬਨਾਮ ਅਗਾਂਹਵਧੂ ਸੁੱਧੀਕਰਨ (ਦੇਖੋ [ਖਾਸ ਵਿਸ਼ਾ: ਸੁੱਧੀਕਰਨ](#)
[SPECIAL TOPIC: SANCTIFICATION](#))
 9. ਨਿਹਚਾ ਦੁਆਰਾ ਪ੍ਰਮਾਣਿਕਤਾ (ਰੋਮੀਆਂ 4) ਬਨਾਮ ਕੰਮ ਦੁਆਰਾ ਪ੍ਰਮਾਣਿਕ ਸੁੱਧੀਕਰਨ (ਦੇਖੋ. ਯਾਕੂਬ 2:14-26)
 10. ਮਸੀਹੀ ਆਜ਼ਾਦੀ (ਦੇਖੋ. ਰੋਮੀਆਂ. 14:1-23; 1 ਕੁਰਿੰਥੀਆਂ. 8:1-13; 10:23-33) ਬਨਾਮ ਮਸੀਹੀ ਜਿੰਮੇਵਾਰੀ (ਦੇਖੋ. ਗਲਾਤੀਆਂ. 5:16-21; ਅਫਸੀਆਂ. 4:1)
 11. ਪਰਮੇਸ਼ਰ ਦਾ ਬਨਾਮ ਉਸਦੀ ਵਿਸ਼ਾਲਤਾ

12. ਪਰਮੇਸ਼ਰ ਪੂਰੀ ਤਰ੍ਹਾਂ ਅਣਜਾਣ ਬਨਾਮ ਮਸੀਹ ਵਿੱਚ ਲਿੱਖਣ ਅਤੇ ਜਾਣਨ ਯੋਗ

ਪੌਲਸ ਦੇ ਮੁਕਤੀ ਲਈ ਬਹੁਤ ਸਾਰੇ ਅਲੰਕਾਰ

- a. ਗੋਦ ਲੈਣਾ
- b. ਸੁੱਧੀਕਰਨ
- c. ਉੱਚਿਤਤਾ
- d. ਛੁਟਕਾਰਾ ਦੇਣਾ
- e. ਵਡਿਆਈ ਕਰਨਾ
- f. ਭਵਿੱਖਬਾਣੀ
- g. ਮੁੜ ਮੇਲ-ਮਿਲਾਪ

13. ਪਰਮੇਸ਼ਰ ਦਾ ਰਾਜ ਵਰਤਮਾਨ ਦੇ ਤੌਰ ਤੇ ਬਨਾਮ ਭਵਿੱਖ ਦੀ ਪੂਰਤੀ

14. ਪਰਮੇਸ਼ਰ ਦੇ ਤੋਹਫ਼ੇ ਵੱਜੋਂ ਤੈਬਾ (ਦੇਖੋ. ਰਸੂਲਾਂ ਦੇ ਕਰਤੱਬ 11:18; ਰੋਮੀਆਂ. 2:4; 2 ਤਿਮੋਥੀਉਸ. 2:25) ਬਨਾਮ ਮੁਕਤੀ ਲਈ ਲਾਜਮੀ ਜਵਾਬ ਵੱਜੋਂ ਪਛਤਾਵਾ (ਦੇਖੋ. ਮਰਕੁਸ 1:15; ਰਸੂਲਾਂ ਦੇ ਕਰਤੱਬ 20:21)

15. ਪੁਰਾਣੇ ਨੇਮ ਸਥਾਈ ਹੈ ਬਨਾਮ ਪੁਰਾਣਾ ਨੇਮ ਡਰਤਮ ਹੋ ਗਿਆ ਹੈ ਅਤੇ ਬੇਕਾਰ ਅਤੇ ਵਿਅਰਥ ਹੈ (ਦੇਖੋ. ਮੱਤੀ. 5:17-19 ਬਨਾਮ. ਮੱਤੀ. 5:21-48; ਰੋਮੀਆਂ 7 ਬਨਾਮ. ਗਲਾਤੀਆਂ 3)

16. ਵਿਸ਼ਵਾਸੀ ਦਾਸ / ਨੈਕਰ ਜਾਂ ਬੱਚੇ/ਵਾਰਿਸ ਹਨ

▣ "ਉਹ ਤਾਂ ਰਹਿ ਗਿਆ" ਇਹ ਸ਼ਬਦ (*ek* ਏਕ [ਬਾਹਰ] ਪੌਲਸ *kleiō* ਕਲੀਆ [ਸ਼ੱਟ]) ਸਿਰਫ ਇੱਥੇ ਅਤੇ ਗਲਾਤੀਆਂ. 4:17 ਵਿੱਚ ਵਰਤਿਆ ਗਿਆ ਹੈ। ਇਸਦਾ ਸ਼ਾਬਦਿਕ ਅਰਥ ਹੈ "ਤਾਲਾਬੰਦੀ"।

▣ "ਵਿਸ਼ਵਾਸ ਦੀ ਬਿਧੀ ਨਾਲ" ਯਰਮਿਯਾਹ. 31:31-34 ਵਿੱਚ ਪਰਮੇਸ਼ਰ ਦੀ ਨਵੀਂ ਵਾਚਾ (ਹਿਜਕੀਏਲ. 36:22-36) ਕਾਰਗੁਜ਼ਾਰੀ ਉੱਤੇ ਆਧਿਰਿਤ ਨਹੀਂ, ਪਰ ਨਿਹਚਾ/ਭਰੋਸੇ/ਅਤੇ ਉਸਦੇ ਦਿਆਲੂ ਚਰਿੱਤਰ ਅਤੇ ਵਾਅਦਿਆਂ (*pistis*) *ਪਿਸਟਿਸ* ਵਿੱਚ ਵਿਸ਼ਵਾਸ ਤੋਂ ਹੈ। ਪੁਰਾਣਾ ਅਤੇ ਨਵਾਂ ਇਕਰਾਰਨਾਮਾ ਡਿੱਗੀ ਮਨੁੱਖਤਾ ਨੂੰ ਪਰਮੇਸ਼ਰ ਦੇ ਰੂਪ ਵਿੱਚ ਲਿਆਉਣ ਦੇ ਉਦੇਸ਼ ਨੂੰ ਦੱਸਦੇ ਹਨ (ਧਾਰਮਿਕਤਾ, ਉਦਾਹਰਣ, ਲੇਵੀਆ. 11:44; 19:2; ਮੱਤੀ. 5:48; ਰੋਮੀਆਂ. 8:29)।

3:28 "ਇਸ ਲਈ ਅਸੀਂ ਹੁਣ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਵਿਸ਼ਵਾਸ ਹੀ ਤੋਂ ਧਰਮੀ ਠਹਿਰਾਇਆ ਜਾਂਦਾ ਹੈ" ਇਹ ਰੋਮੀਆਂ. 3:21-26 ਦਾ ਸਾਰ ਅਤੇ ਰੋਮੀਆਂ 4-8 ਦੀ ਭਵਿੱਖਬਾਣੀ ਹੈ (ਦੇਖੋ. 2 ਤਿਮੋਥੀਉਸ. 1:9; ਤੀਤੁਸ 3:5)। ਮੁਕਤੀ ਯਿਸੂ ਦੇ ਕੰਮ ਪੂਰੇ ਹੋ ਜਾਣ ਵਿੱਚ ਨਿਹਚਾ ਦੁਆਰਾ ਮੁਫਤ ਤੋਹਫ਼ਾ ਹੈ (ਦੇਖੋ. ਰੋਮੀਆਂ. 3:24; 5:15,17; 6:23; ਅਫਸੀਆਂ. 2:8-9)। ਫਿਰ ਵੀ, ਪਰਿਪੱਕਤਾ ਇੱਕ "ਸਭ ਕੁੱਝ ਦੀ ਕੀਮਤ" ਆਗਿਆਕਾਰਤਾ ਦਾ ਜੀਵਨ, ਸੇਵਾ, ਅਤੇ ਆਰਾਧਨਾ (ਦੇਖੋ. ਗਲਾਤੀਆਂ. 5:6; ਅਫਸੀਆਂ. 2:10; ਫਿਲਿੱਪੀਆਂ. 2:12; ਅਤੇ ਰੋਮੀਆਂ 1:5 ਵਿੱਚ ਨੋਟ ਦੇਖੋ)।

3:29 ਪਰਮੇਸ਼ਰ ਦਾ ਮਕਸਦ ਹਮੇਸ਼ਾ ਹੀ ਉਸ ਦੇ ਸਰੂਪ ਵਿੱਚ ਬਣੇ ਸਾਰੇ ਮਨੁੱਖਾਂ ਨੂੰ ਮੁਕਤੀ ਦੇਣੀ ਰਿਹਾ ਹੈ (ਉਤਪਤ. 1:26,27; 5:1; 9:6)। ਉਤਪਤ. 3:15 ਵਿੱਚ ਆਦਮੀ ਦੇ ਸਭ ਬੱਚਿਆਂ ਲਈ ਛੁਟਕਾਰੇ ਦਾ ਵਾਅਦਾ ਕੀਤਾ ਗਿਆ ਹੈ। ਉਸਨੇ ਅਬਰਾਹਮ ਨੂੰ ਸਾਰੇ ਸੰਸਾਰ ਨੂੰ ਚੁਣਨ ਲਈ ਚੁਣਿਆ (ਦੇਖੋ. ਉਤਪਤ. 12:3; ਕੂਚ. 19:4-6; ਯੂਹੰਨਾ 3:16)।

ਇਹ ਆਇਤ, 3:9 ਵਾਂਗ, ਰੋਮਨ ਕਲੀਸੀਆ ਵਿੱਚ ਵਿਸ਼ਵਾਸੀ ਯਹੂਦੀ ਅਗੁਵਾਈ ਵਿਚਲੇ ਤਣਾਅ ਨੂੰ ਦਰਸਾਉਂਦੀ ਹੋ ਸਕਦੀ ਹੈ, ਜੋ ਹੋ ਸਕਦਾ ਹੈ ਜਿਨ੍ਹਾਂ ਨੇ ਨੀਰੇ ਹੁਕਮਾਂ ਨੂੰ ਨਾ ਮੰਨਿਆ ਰੋਮ ਛੱਡ ਦਿੱਤਾ ਹੋਵੇ ਜੋ ਗੈਰ ਕੋਮਾਂ ਅਗੁਵਾਈ ਦੇ ਵਿੱਚ ਵਿਸ਼ਵਾਸ ਕਰਨ ਵਿੱਚ ਸਾਹਮਣੇ ਆਏ, ਜਿਨ੍ਹਾਂ ਨੇ ਉਹਨਾਂ ਨੂੰ ਇੱਕ ਦੂਜੇ ਨਾਲ ਬਦਲ ਦਿੱਤਾ। ਰੋਮੀਆਂ 9-11 ਹੋ ਸਕਦਾ ਹੈ ਕਿ ਇਸੇ ਤਣਾਅ ਨੂੰ ਦੱਸ ਰਹੀ ਹੋਵੇ।

3:30

NASB "ਕਿਉਂਕਿ ਅਸਲ ਵਿੱਚ ਪਰਮੇਸ਼ਰ ਇੱਕ ਹੈ"

NKJV "ਕਿਉਂਕਿ ਇੱਕ ਹੀ ਪਰਮੇਸ਼ਰ ਹੈ"

NRSV "ਕਿਉਂਕਿ ਪਰਮੇਸ਼ਰ ਇੱਕ ਹੈ"

TEV "ਪਰਮੇਸ਼ਰ ਇੱਕ ਹੈ"

NJB "ਕਿਉਂਕਿ ਕੇਵਲ ਇੱਕ ਹੀ ਪਰਮੇਸ਼ਰ ਹੈ"

ਇਹ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੀ ਸੋਚ ਜਾਂ ਉਸਦੇ ਸਾਹਿਤਕ ਉਦੇਸ਼ਾਂ ਵੱਜੋਂ ਸੱਚ ਮੰਨਿਆ ਗਿਆ ਹੈ। ਜੇਕਰ ਏਕਾਧਿਕਾਰ ਸਹੀ ਹੈ ਤਾਂ ਲਾਜ਼ਮੀ ਹੈ ਕਿ ਉਹ ਸਭ ਮਨੁੱਖਾਂ ਦਾ ਪਰਮੇਸ਼ਰ ਹੈ।

ਖਾਸ ਵਿਸ਼ਾ: ਇੱਕ ਈਸ਼ਵਰਵਾਦ

ਖਾਸ ਵਿਸ਼ਾ: ਇੱਕ-ਈਸ਼ਵਰਵਾਦ

ਮਨੁੱਖਜਾਤੀ ਨੇ ਹਮੇਸ਼ਾਂ ਮਹਿਸੂਸ ਕੀਤਾ ਹੈ ਕਿ ਹਕੀਕਤ ਤੋਂ ਇਲਾਵਾ ਸਰੀਰਕ ਨਾਲੋਂ ਵੀ ਵਧੇਰੇ ਕੁਝ ਹੁੰਦਾ ਹੈ (ਭਾਵ, ਉਹਨਾਂ ਦੇ ਨਿਯੰਤਰਣ ਤੋਂ ਬਾਹਰ ਦੀਆਂ ਚੀਜ਼ਾਂ ਤੋਂ ਪ੍ਰਭਾਵਤ, ਜਿਵੇਂ ਕਿ ਤੂਫਾਨ, ਗ੍ਰਹਿਣ, ਕੋਮੈਟ, ਮੌਸਮ, ਘਟਨਾਵਾਂ, ਮੌਤ ਆਦਿ)। ਮਾਨਵ-ਵਿਗਿਆਨੀ ਸਾਨੂੰ ਦੱਸਦੇ ਹਨ ਕਿ ਉਹਨਾਂ ਨੂੰ ਪ੍ਰਾਚੀਨ ਨਰ-ਪਸ਼ੂ ਦੀਆਂ ਕਬਰਾਂ ਵਿਚ ਅਜਿਹੀਆਂ ਚੀਜ਼ਾਂ ਮਿਲੀਆਂ ਜੋ ਜ਼ਾਹਰ ਤੌਰ ਤੇ ਅਗਲੇ ਜਨਮ ਲਈ ਹੁੰਦੀਆਂ ਹਨ, ਜਿਸ ਨੂੰ ਉਹ ਇਸ ਜ਼ਿੰਦਗੀ ਦੇ ਵਿਸਥਾਰ ਵਜੋਂ ਦੇਖਦੇ ਹਨ।

ਪਹਿਲੀ ਲਿਖਤ ਸਭਿਆਚਾਰ ਸੁਮੇਰ ਸੀ (ਦੱਖਣੀ ਟਾਈਗ੍ਰਿਸ, ਫਰਾਤ ਦਰਿਆ), ਜੋ ਲਗਭਗ 10,000 - 8,000 ਈਸਾ-ਪੂਰਵ ਨੂੰ ਆਰੰਭ ਹੋਇਆ। ਉਹਨਾਂ ਨੇ ਦੇਵਤਿਆਂ ਅਤੇ ਉਹਨਾਂ ਦੇ ਸੰਵਾਦ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਵਿਤਾਵਾਂ ਲਿਖੀਆਂ। ਮਨੁੱਖਾਂ ਦੀ ਤਰ੍ਹਾਂ ਜਿਹਨਾਂ ਵਿਚ ਬਹੁਤ ਸਾਰੀਆਂ ਕਮਜ਼ੋਰੀਆਂ ਹੁੰਦੀਆਂ ਹਨ। ਲਿਖੀਆਂ ਜਾਣ ਤੋਂ ਬਹੁਤ ਪਹਿਲਾਂ ਉਹਨਾਂ ਦੀਆਂ ਪਰੰਪਰਾਵਾਂ ਮੌਖਿਕ ਰੂਪ ਵਿੱਚ ਮੌਜੂਦ ਸਨ।

ਹੇਠ ਲਿਖੇ ਅਨੁਸਾਰ ਇੱਕ ਧਰਮ ਸ਼ਾਸਤਰੀ ਵਿਕਾਸ ਹੋਇਆ ਸੀ

1. ਅਧਿਆਤਮਵਾਦ
2. ਬਹੁਦੇਵ ਪੂਜਾਵਾਦ
3. ਇੱਕ ਵੱਡਾ ਦੇਵਤਾ (ਜਾਂ ਦਵੈਤਵਾਦ)

“ਇੱਕ ਈਸ਼ਵਰਵਾਦ ਦੀ ਧਰਨਾ” (ਇੱਕ ਅਤੇ ਕੇਵਲ ਇੱਕ ਹੀ ਪਰਮੇਸ਼ਰ, ਨੈਤਿਕ ਪਰਮੇਸ਼ਰ ਜਿਸ ਵਿਚ ਕੋਈ ਔਰਤ ਦਾ ਸਹਿਤ ਨਹੀਂ ਹੈ) ਕੇਵਲ ਬਹੁਦੇਵ ਪੂਜਾਵਾਦ ਦਾ “ਇੱਕ ਵੱਡਾ ਦੇਵਤਾ” ਨਹੀਂ ਹੈ ਜਾਂ ਇਰਾਨੀ ਦਵੈਤਵਾਦ (ਪਾਰਸੀਵਾਦ) ਦਾ ਇੱਕ ਚੰਗਾ ਦੇਵਤਾ ਨਹੀਂ ਹੈ, ਪਰ ਇਸਰਾਈਲ ਦਾ ਅਦੁੱਤੀ ਪਰਮੇਸ਼ਰ ਹੈ (ਅਬਰਾਹਾਮ ਅਤੇ ਅਯੂਬ, 2000 ਈਸਾ ਪੂਰਵ)। ਮਿਸਰ ਵਿੱਚ ਸੰਖੇਪ ਵਿੱਚ ਸਿਰਫ ਇੱਕ ਵਿਰਲਾ ਅਪਵਾਦ (Amenhotep IV, ਜਿਸ ਨੂੰ Akhenaten ਕਿਹਾ ਜਾਂਦਾ ਹੈ, 1367-1350 ਜਾਂ 1386-1361 ਈਸਾ ਪੂਰਵ, ਜਿਸ ਨੇ

Aten ਦੀ ਪੂਜਾ ਕੀਤਾ, ਸੂਰਜ ਦੇਵਤਾ, ਜਿਸ ਨੂੰ ਕੇਵਲ ਇੱਕ ਪਰਮੇਸ਼ਰ ਮੰਨਦੇ ਸਨ) ਦੇਖੋ J. Assmann, *The Mind of Egypt*, pp. 216-217.

ਪੁਰਾਣੇ ਨੇਮ ਵਿਚ ਇਹ ਧਾਰਨਾ ਕਈ ਵਾਕਾਂ ਵਿੱਚ ਪ੍ਰਗਟ ਕੀਤੀ ਗਈ ਹੈ।

1. “ਯਹੋਵਾਹ ਵਰਗਾ, ਸਾਡੇ ਏਲੋਹਿਮ ਵਰਗਾ ਕੋਈ ਨਹੀਂ ਹੈ,” ਕੂਚ 8:10; 9:14; ਵਿਵਸਥਾ 33:26; 1 ਰਾਜਾ 8:23
2. “ਉਸ ਤੋਂ ਇਲਾਵਾ ਕੋਈ ਹੋਰ ਨਹੀਂ,” ਵਿਵਸਥਾ 4:35,39; 32:39; 1 ਸਮੁਏਲ 2:2; 2 ਸਮੁਏਲ 22:32; ਯਸਾਯਾਹ 45:21; 44:6,8; 45:6,21
3. “ਯਹੋਵਾਹ ਇੱਕ ਹੈ,” ਵਿਵਸਥਾ 6:4; ਰੋਮੀਆਂ 3:30; 1 Cor. 8:4,6; 1 ਤਿਮੋਥੀਉਸ 2:5; ਯਕੂਬ 2:19
4. “ਤੁਹਾਡੇ ਵਰਗਾ ਕੋਈ ਨਹੀਂ,” 2 ਸਮੁਏਲ 7:22; ਯਿਰਮਯਾਹ 10:6
5. “ਕੇਵਲ ਤੁਸੀਂ ਹੀ ਪਰਮੇਸ਼ਰ ਹੋ,” ਜ਼ਬੂਰ 86:10; ਯਸਾਯਾਹ 37:16
6. “ਮੇਰੇ ਤੋਂ ਅੱਗੇ ਕੋਈ ਪਰਮੇਸ਼ਰ ਨਹੀਂ ਸੀ, ਨਾ ਮੇਰੇ ਪਿੱਛੋਂ ਕੋਈ ਹੋਵੇਗਾ,” ਯਸਾਯਾਹ 43:10
7. “ਮੇਰੇ ਇਲਾਵਾ, ਦੂਜਾ ਕੋਈ ਨਹੀਂ ਹੈ...ਕੋਈ ਦੂਜਾ ਨਹੀਂ ਹੈ,” ਯਸਾਯਾਹ 45:5,6,22
8. “ਮੈਂ ਯਹੋਵਾਹ ਇਹ ਸਾਰੇ ਕੰਮ ਕਰਦਾ ਹਾਂ” ਯਸਾਯਾਹ 45:7 (ਦੇਖੋ ਅਮੋਸ 3:6)
9. “ਕੋਈ ਦੂਜਾ ਨਹੀਂ ਹੈ, ਕੋਈ ਦੂਜਾ ਪਰਮੇਸ਼ਰ ਨਹੀਂ ਹੈ,” ਯਸਾਯਾਹ 45:14,18
10. “ਮੇਰੇ ਤੋਂ ਬਿਨਾਂ ਕੋਈ ਨਹੀਂ ਹੈ,” ਯਸਾਯਾਹ 45:21
11. “ਕੋਈ ਦੂਜਾ ਨਹੀਂ ਹੈ;...ਮੇਰੇ ਵਰਗਾ ਕੋਈ ਨਹੀਂ ਹੈ,” ਯਸਾਯਾਹ 46:9

ਇਹ ਮੰਨਣਾ ਲਾਜ਼ਮੀ ਹੈ ਕਿ ਇਹ ਮਹੱਤਵਪੂਰਣ ਸਿਧਾਂਤ ਪ੍ਰਗਤੀਵਾਦੀ ਤਰੀਕਿਆਂ ਨਾਲ ਪ੍ਰਗਟ ਹੋਇਆ ਹੈ। ਮੁਢਲੇ ਕਥਨਾਂ ਨੂੰ “ਇੱਕ ਅਵਤਾਰਵਾਦ” ਜਾਂ ਵਿਹਾਰਕ ਇੱਕ ਈਸ਼ਵਰਵਾਦ ਵਜੋਂ ਸਮਝਿਆ ਜਾ ਸਕਦਾ ਸੀ (ਦੂਜੇ ਦੇਵੀ ਦੇਵਤੇ ਹਨ, ਅਰਥਾਤ, ਯਹੋਸੁਆ. 24:15; 1 ਰਾਜਾ. 18:21), ਪਰ ਸਾਡੇ ਲਈ ਕੇਵਲ ਇੱਕ ਹੀ ਪਰਮੇਸ਼ਰ ਹੈ (ਦੇਖੋ ਕੂਚ 15:11; 20:2-5; ਵਿਵਸਥਾ 5:7; 6:4,14; 10:17; 32:12; 1 ਰਾਜਾ 8:23; ਜ਼ਬੂਰ 83:18; 86:8; 136:1-9).

ਪਹਿਲੇ ਹਵਾਲੇ ਜੋ ਇਕ-ਵਚਨਤਾ (ਦਾਰਸ਼ਨਿਕ ਏਕਤਾਵਾਦ) ਨੂੰ ਦਰਸਾਉਣ ਲਈ ਅਰੰਭ ਹੁੰਦੇ ਹਨ ਛੇਤੀ ਹਨ (ਦੇਖੋ ਕੂਚ 8:10; 9:14; 20:2-3; ਵਿਵਸਥਾ 4:35,39; 33:26)। ਪੂਰੇ ਅਤੇ ਮੁਕਾਬਲੇ ਵਾਲੇ ਦਾਅਵੇ ਯਸਾਯਾਹ ਵਿਚ 43-46 ਮਿਲਦੇ ਹਨ (ਦੇਖੋ 43:10-11; 44:6,8; 45:7,14,18,22; 46:5,9).

ਪੁਰਾਣਾ ਨੇਮ ਪਰਾਈਆਂ ਕੋਮਾਂ ਦੇ ਦੇਵਤਿਆਂ ਦਾ ਵੇਰਵਾ ਇਸ ਤਰ੍ਹਾਂ ਕਰਦਾ ਹੈ

1. ਮਨੁੱਖਾਂ ਦੁਆਰਾ ਬਣਾਏ ਗਏ – ਵਿਵਸਥਾ 4:28; 2 ਰਾਜਾ 19:18; ਜ਼ਬੂਰ 115:4-8; 135:15-18; ਯਸਾਯਾਹ 2:8; 17:8; 37:19; 40:19; 41:7,24,29; 44:10,12; 46:6-7; ਯਿਰਮਯਾਹ 10:3-5; ਪ੍ਰਕਾਸ਼ 9:10
2. ਦੁਸ਼ਟ ਆਤਮਾਵਾਂ – ਵਿਵਸਥਾ 32:17; ਜ਼ਬੂਰ 106:37; ਯਸਾਯਾਹ 8:19; 19:3c; 1 ਕੁਰਿੰਥੀਆਂ 10:20; ਪ੍ਰਕਾਸ਼ 9:20
3. ਵਿਅਰਥ, ਕੁਝ ਨਹੀਂ – ਵਿਵਸਥਾ 32:21; 2 ਰਾਜਾ. 17:15; ਜ਼ਬੂਰ 31:6; ਯਸਾਯਾਹ 2:18; 41:29; ਯਿਰਮਯਾਹ 2:5; 10:8; 14:22; ਯਿਰਮਯਾਹ 2:5; 8:19
4. ਪਰਮੇਸ਼ਰ ਨਹੀਂ ਹਨ – ਵਿਵਸਥਾ 32:21; 2 ਇਤਿਹਾਸ 13:9; ਯਸਾਯਾਹ 37:19; ਯਿਰਮਯਾਹ 2:11; 5:7; 1 ਕੁਰਿੰਥੀਆਂ 8:4-5; 10:20; ਪ੍ਰਕਾਸ਼ 9:20

ਨਵਾਂ ਨੇਮ ਵਿਵਸਥਾ 6:4 ਦਾ ਸੰਕੇਤ ਰੋਮੀਆਂ 3:30; 1 ਕੁਰਿੰਥੀਆਂ 8:4,6; ਅਫਸੀਆਂ 4:6; 1 ਤਿਮੋਥੀਉਸ. 2:5 ਅਤੇ ਯਕੂਬ 2:19 ਵਿਚ ਦਿੰਦਾ ਹੈ। ਯਿਸੂ ਨੇ ਇਸ ਦਾ ਮੱਤੀ 22:36-37; ਮਰਕੁਸ 12:29-30; ਲੂਕਾ 10:27 ਵਿਚ ਪਹਿਲੇ ਹੁਕਮ ਦੇ ਤੌਰ ਤੇ ਹਵਾਲਾ ਦਿੱਤਾ। ਪੁਰਾਣਾ ਨੇਮ, ਅਤੇ ਨਾਲ ਹੀ ਨਵਾਂ ਨੇਮ, ਹੋਰ ਅਧਿਆਤਮਿਕ ਜੀਵਾਂ (ਦੁਸ਼ਟ ਆਤਮਾਵਾਂ, ਸਵਰਗਦੂਤਾਂ) ਦੀ ਹਕੀਕਤ ਤੇ ਜ਼ੋਰ ਦਿੰਦੇ ਹਨ, ਪਰ ਕੇਵਲ ਇੱਕ ਹੀ ਸ੍ਰਿਸ਼ਟੀਕਰਤਾ/ਛੁੱਟਕਾਰਾ ਦੇਣ ਵਾਲਾ ਪਰਮੇਸ਼ਰ ਹੈ (ਯਹੋਵਾਹ, ਉਤਪਤ 1:1)।

ਬਾਈਬਲ ਦੀ ਇੱਕ-ਈਸਵਰਵਾਦ ਦੀ ਵਿਸ਼ੇਸ਼ਤਾ ਇਸ ਤਰ੍ਹਾਂ ਹੈ

1. ਪਰਮੇਸ਼ਰ ਇੱਕ ਹੈ ਅਤੇ ਅਦੁੱਤੀ ਹੈ (ਤੱਤ-ਸ਼ਾਸਤਰ ਮੰਨੀ ਜਾਂਦੀ ਹੈ, ਨਿਰਧਾਰਤ ਨਹੀਂ ਹੈ)
2. ਪਰਮੇਸ਼ਰ ਵਿਅਕਤੀਗਤ ਹੈ (ਦੇਖੋ ਉਤਪਤ 1:26-27; 3:8)
3. ਪਰਮੇਸ਼ਰ ਨੈਤਿਕ ਹੈ (ਦੇਖੋ ਕੂਚ 34:6; ਨਿਹਮਯਾਹ. 9:17; ਜ਼ਬੂਰ 103:8-10)
4. ਪਰਮੇਸ਼ਰ ਨੇ ਮਨੁੱਖਾਂ ਨੂੰ ਆਪਣੇ ਸਰੂਪ ਵਿਚ ਬਣਾਇਆ (ਉਤਪਤ 1:26-27) ਸੰਗਤੀ ਕਰਨ ਲਈ (ਅਰਥਾਤ., #2)। ਉਹ ਜਲਨ ਰੱਖਣ ਵਾਲਾ ਪਰਮੇਸ਼ਰ ਹੈ(ਦੇਖੋ ਕੂਚ 20:5-6)

ਨਵੇਂ ਨੇਮ ਤੋਂ

1. ਪਰਮੇਸ਼ਰ ਦੇ ਤਿੰਨ ਅਨੰਤ, ਨਿੱਜੀ ਪ੍ਰਗਟਾਵੇ ਹਨ (ਦੇਖੋ ਖਾਸ ਵਿਸ਼ਾ: ਤ੍ਰਿਏਕਤਾ)
2. ਪਰਮੇਸ਼ਰ ਸਿੱਧ ਹੈ ਅਤੇ ਯਿਸੂ ਵਿਚ ਪੂਰੀ ਤਰ੍ਹਾਂ ਪ੍ਰਗਟ ਕੀਤਾ ਗਿਆ ਹੈ (ਦੇਖੋ ਯੂਹੰਨਾ 1:1-14; ਕੁਲਸੀਆਂ 1:15-19; ਇਬਰਾਨੀਆਂ 1:2-3)
3. ਪਰਮੇਸ਼ਰ ਦੀ ਡਿੱਗੀ ਹੋਈ ਮਨੁੱਖਜਾਤ ਦੀ ਮੁਕਤੀ ਲਈ ਯੋਜਨਾ ਆਪਣੇ ਇਕਲੋਤੇ ਪੁੱਤਰ ਦਾ ਬਲੀਦਾਨ ਹੈ (ਯਸਾਯਾਹ 53; ਮਰਕੁਸ 10:45; 2 ਕੁਰਿੰਥੀਆਂ 5:21; ਫਿੱਲੀ. 2:6-11; ਇਬਰਾਨੀਆਂ)

Copyright © 2014 [Bible Lessons International](#)

▣ "ਜਿਹੜਾ ਸੁੰਨਤੀਆਂ ਨੂੰ ਵਿਸ਼ਵਾਸ" ਯੂਨਾਨੀ ਸ਼ਬਦ "ਵਾਜਬ" " ਧਾਰਮਿਕਤਾ" ਦੀ ਜੜ ਤੋਂ ਹੀ ਹੈ। ਪਰਮੇਸ਼ਰ ਨਾਲ ਸਹੀ ਹੋਣ ਦਾ ਕੇਵਲ ਇੱਕ ਹੀ ਰਸਤਾ ਹੈ (ਦੇਖੋ. ਰੋਮੀਆਂ. 9:30-32)। ਮੁਕਤੀ ਦੇ ਦੋ ਰਾਹ ਨਿਹਚਾ ਅਤੇ ਤੈਬਾ ਹਨ (ਦੇਖੋ. ਮਰਕੁਸ 1:15; ਰਸੂਲਾਂ ਦੇ ਕਰੱਤਬ 3:16,19; 20:21; ਦੇਖੋ ਨੇਟ ਰੋਮੀਆਂ. 1:5 ਵਿੱਚ)। ਇਹ ਦੋਵੇਂ ਯਹੂਦੀਆਂ ਅਤੇ ਯੂਨਾਨੀਆਂ ਲਈ ਸਹੀ ਹੈ।

▣ "ਵਿਸ਼ਵਾਸ ਦੁਆਰਾ. . . ਵਿਸ਼ਵਾਸ ਲਈ" ਇਹਨਾਂ ਦੇ ਸ਼ਬਦਾਂ ਵਿਚਕਾਰ ਪੱਕੇ ਤੌਰ ਤੇ ਸਮਾਨਤਾ ਹੈ। ਪੜਨਾਵ ਏਕ ਅਤੇ ਦੀਆ ਸਮਾਨਾਰਥੀ ਰੂਪ ਵਿੱਚ ਵਰਤੇ ਜਾਂਦੇ ਹਨ। ਕੋਈ ਭੇਦਭਾਵ ਨਹੀਂ।

ਰੋਮੀਆਂ 3:31

³¹ਫੇਰ ਕੀ ਅਸੀਂ ਬਿਵਸਥਾ ਨੂੰ ਵਿਸ਼ਵਾਸ ਦੇ ਕਾਰਨ ਵਿਅਰਥ ਕਰਦੇ ਹਾਂ? ਕਦੇ ਨਹੀਂ, ਸਗੋਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ।

3:31

NASB "ਕੀ ਫਿਰ ਅਸੀਂ ਨਿਹਚਾ ਦੁਆਰਾ ਬਿਵਸਥਾ ਨੂੰ ਰੱਦ ਕਰਦੇ ਹਾਂ"

NKJV "ਕੀ ਫਿਰ ਅਸੀਂ ਨਿਹਚਾ ਦੁਆਰਾ ਬਿਵਸਥਾ ਨੂੰ ਰੱਦ ਕਰਦੇ ਹਾਂ"

NRSV "ਕੀ ਫਿਰ ਅਸੀਂ ਇਸ ਵਿਸ਼ਵਾਸ ਦੁਆਰਾ ਕਾਨੂੰਨ ਨੂੰ ਉਖਾੜ ਸੁਟਦੇ ਹਾਂ"

TEV "ਕੀ ਇਸਦਾ ਮਤਲਬ ਇਹ ਹੈ ਕਿ ਅਸੀਂ ਨਿਹਚਾ ਨਾਲ ਬਿਵਸਥਾ ਨੂੰ ਦੂਰ ਕਰਦੇ ਹਾਂ"

NJB "ਕੀ ਇਸਦਾ ਮਤਲਬ ਇਹ ਹੈ ਕਿ ਅਸੀਂ ਨਿਹਚਾ ਨਾਲ ਬਿਵਸਥਾ ਨੂੰ ਦੂਰ ਕਰਦੇ ਹਾਂ"

ਨਵਾਂ ਨੇਮ ਪਰਾਣੇ ਨੇਮ ਨੂੰ ਦੇ ਅੱਲਗ-ਅੱਲਗ ਤਰੀਕਿਆਂ ਨਾਲ ਪੇਸ਼ ਕਰਦਾ ਹੈ

1. ਇਹ ਪ੍ਰੇਰਿਤ ਹੈ, ਪਰਮੇਸ਼ਰ ਦੁਆਰਾ ਦਿੱਤੇ ਪ੍ਰਕਾਸ਼ਨ ਦੁਆਰਾ ਜੋ ਕਦੇ ਵੀ ਖਤਮ ਨਹੀਂ ਹੋਵੇਗਾ (ਦੇਖੋ. ਮੱਤੀ. 5:17-19; ਰੋਮੀਆਂ. 7:12,14,16)
2. ਇਹ ਖਤਮ ਹੋ ਗਿਆ ਅਤੇ ਲੰਘ ਗਿਆ (ਦੇਖੋ. ਇਬਰਾਨੀਆ. 8:13)

ਪੌਲੁਸ ਨੇ ਸ਼ਬਦ "ਰੱਦ ਕਰਨਾ" ਘੱਟੋ-ਘੱਟ ਪੱਚੀ ਵਾਰ ਵਰਤਿਆ ਹੈ। ਇਹ ਅਨੁਵਾਦ ਕੀਤਾ ਹੋਇਆ ਹੈ "ਵਿਅਰਥ ਅਤੇ ਨਿਸਫਲ," "ਸ਼ਕਤੀਹੀਣ," ਅਤੇ "ਕੋਈ ਪ੍ਰਭਾਵ ਨਹੀਂ।" ਪੌਲੁਸ ਲਈ ਬਿਵਸਥਾ ਨਿਗਰਾਨ (ਦੇਖੋ. ਗਲਾਤੀਆਂ. 3:23) ਅਤੇ ਅਧਿਆਪਕ (ਦੇਖੋ. ਗਲਾਤੀਆਂ. 3:24) ਹੈ, ਪਰ ਇਹ ਸਦੀਵੀ ਜੀਵਨ ਨਹੀਂ ਦੇ ਸਕਦੀ (ਦੇਖੋ. ਗਲਾਤੀਆਂ. 2:16,19; 3:19)। ਇਹ ਮਨੁੱਖ ਜਾਤੀ ਦੀ ਨਿੰਦਾ ਦਾ ਅਧਾਰ ਹੈ (ਦੇਖੋ. ਗਲਾਤੀਆਂ. 3:13; ਕੁਲੁੱਸੀਆਂ. 2:14)। ਮੂਸਾ ਦੀ ਬਿਵਸਥਾ ਪਰਕਾਸ਼ ਦੀ ਪੇਥੀ ਅਤੇ ਨੈਤਿਕ ਪਰੀਖਿਆ ਦੇਵੇਂ ਵੱਜੋਂ ਕੰਮ ਕਰਦੀ ਸੀ ਜਿਵੇਂ ਕਿ "ਗਿਆਨ ਦਾ ਰੁੱਖ ਚੰਗਾਈ ਅਤੇ ਬੁਰਾਈ"

ਇਸ ਵਿੱਚ ਪੱਕਾ ਪਤਾ ਨਹੀਂ ਕਿ ਪੌਲੁਸ ਦਾ "ਬਿਵਸਥਾ" ਤੋਂ ਕੀ ਭਾਵ ਹੈ

1. ਯਹੂਦੀ ਧਰਮ ਦੇ ਨੇਕ ਕੰਮਾਂ ਦੀ ਇੱਕ ਪ੍ਰਣਾਲੀ
2. ਗੈਰ ਕੋਮਾਂ ਦੇ ਵਿਸ਼ਵਾਸੀਆਂ ਲਈ ਮਸੀਹ ਵਿੱਚ ਮੁਕਤੀ ਵੱਲ ਜਾਣ ਦਾ ਇੱਕ ਪੜਾਅ (ਗਲਾਤੀਆਂ ਵਿੱਚ ਯਹੂਦੀ)
3. ਇੱਕ ਮਿਆਰ ਜਿਸ ਦੁਆਰਾ ਸਾਰੀ ਮਨੁੱਖ ਜਾਤੀ ਘੱਟ ਪੈ ਗਈ (ਦੇਖੋ. ਰੋਮੀਆਂ. 1:18-3:20; 7:7-25; ਗਲਾਤੀਆਂ. 3:1-29)

▣ **"ਅਸੀਂ ਬਿਵਸਥਾ ਨੂੰ ਕਾਇਮ ਰੱਖਦੇ"** ਪਿਛਲੇ ਵਾਕ ਦੀ ਰੋਸ਼ਨੀ ਵਿੱਚ, ਇਸ ਵਾਕ ਦਾ ਕੀ ਅਰਥ ਹੈ? ਇਸਦਾ ਅਰਥ ਹੋ ਸਕਦਾ ਸੀ ਕਿ

1. ਬਿਵਸਥਾ ਮੁਕਤੀ ਦਾ ਮਾਰਗ ਨਹੀਂ ਪਰ ਇੱਕ ਨਿਰੰਤਰ ਨੈਤਿਕ ਮਾਰਗਦਰਸ਼ਕ ਹੈ।
2. ਇਹ ਵਿਸ਼ਵਾਸ ਦੁਆਰਾ ਕਿਰਪਾ ਦੁਆਰਾ ਨਿਰਪੱਖਤਾ ਰੋਮੀਆਂ. 3:21; 4:3 ਦੇ ਸਿਧਾਂਤ ਦੀ ਗਵਾਹੀ (ਉਤਪਤ. 15:6; ਜਬੂਰ ਦੀ ਪੇਥੀ. 32:1-2,10-11)
3. ਬਿਵਸਥਾ ਦੀ ਕਮਜ਼ੋਰੀ (ਮਨੁੱਖੀ ਬਗਾਵਤ, ਦੇਖੋ. ਰੋਮੀਆਂ. 7; ਗਲਾਤੀਆਂ. 3) ਮਸੀਹ ਦੀ ਮੌਤ ਦੁਆਰਾ ਪੂਰੀ ਤਰ੍ਹਾਂ ਸੰਤੁਸ਼ਟ ਸੀ, ਰੋਮੀਆਂ. 8:3-4
4. ਪ੍ਰਕਾਸ਼ ਦੀ ਪੇਥੀ ਦਾ ਉਦੇਸ਼ ਡਿੱਗੀ ਰਹੀ ਮਨੁੱਖਤਾ ਵਿੱਚ ਪਰਮੇਸ਼ਰ ਦੇ ਰੂਪ ਨੂੰ ਬਹਾਲ ਕਰਨਾ ਹੈ।

ਬਿਵਸਥਾ, ਫੇਰੈਸਿਕ ਧਾਰਮਿਕਤਾ ਤੋਂ ਬਾਅਦ ਸੱਚੀ ਧਾਰਮਿਕਤਾ ਜਾਂ ਮਸੀਹ ਵਰਗੇ ਹੋਣ ਲਈ ਮਾਰਗ ਦਰਸ਼ਕ ਬਣ ਜਾਂਦਾ ਹੈ। (ਰੋਮੀਆਂ 13:9 ਤੇ ਖਾਸ ਵਿਸ਼ਾ ਮੂਸਾ ਦੀ ਬਿਵਸਥਾ ਤੇ ਪੌਲੁਸ ਦੇ ਵਿਚਾਰ ਨੂੰ ਦੇਖੋ।

ਰੈਰਾਨ ਕਰਨ ਵਾਲਾ ਅਸੰਗਤ ਕਥਨ ਇਹ ਹੈ ਕਿ ਬਿਵਸਥਾ ਪਰਮੇਸ਼ਰ ਦੀ ਧਾਰਮਿਕਤਾ ਨੂੰ ਸਥਾਪਤ ਕਰਨ ਵਿੱਚ ਅਸਫਲ ਰਹੀ, ਪਰੰਤੂ ਇਸਨੂੰ ਖਤਮ ਕਰਨ ਦੁਆਰਾ ਨਿਹਚਾ ਦੁਆਰਾ ਪਰਮੇਸ਼ਰ ਦੀ ਕਿਰਪਾ ਤੋਹਫੇ ਦੇ ਰੂਪ ਵਿੱਚ ਹੈ, ਮਸੀਹ ਮਨੁੱਖ ਧਰਮੀ ਅਤੇ ਪਰਮੇਸ਼ਰ ਵਰਗਾ ਜੀਵਨ ਜੀਉਂਦਾ ਹੈ। ਬਿਵਸਥਾ ਦਾ ਟੀਚਾ ਮਨੁੱਖੀ ਕਾਰਗੁਜ਼ਾਰੀ ਦੁਆਰਾ ਨਹੀਂ ਬਲਕਿ ਮਸੀਹ ਵਿੱਚ ਪਰਮੇਸ਼ਰ ਦੀ ਕਿਰਪਾ ਦੇ ਮੁਫਤ ਤੋਹਫੇ ਦੁਆਰਾ ਮਿਲੇ ਹਨ। "ਕਾਇਮ ਰੱਖਣਾ"

ਵਿਚਾਰ ਲਈ ਸਵਾਲ

ਇਹ ਅਧਿਆਪਕ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਰੋਮੀਆਂ 3:21-31 ਨੂੰ ਆਪਣੇ ਸ਼ਬਦਾਂ ਵਿੱਚ ਦੱਸੋ।
2. ਪਿਛਲੇ ਸਮੇਂ ਵਿੱਚ ਪਰਮੇਸ਼ਰ ਮਨੁੱਖ ਦੇ ਪਾਪਾਂ ਤੋਂ ਅੱਲਗ ਕਿਉਂ ਹੁੰਦੇ ਸੀ (ਰੋਮੀਆਂ. 3:25)?
3. ਪੁਰਾਣੇ ਨੇਮ ਵਿੱਚ ਵਿਸ਼ਵਾਸੀ ਨੂੰ ਪਾਪ ਤੋਂ ਕਿਵੇਂ ਬਚਾਇਆ ਜਾਂਦਾ ਸੀ (3:25)?
4. ਯਿਸੂ ਵਿੱਚ ਨਿਰਚਾਰ ਬਿਵਸਥਾ ਦੀ ਪੁਸ਼ਟੀ ਕਿਵੇਂ ਕਰਦੀ ਹੈ (3:31)?

ਰੋਮੀਆਂ 4

ਆਧੁਨਿਕ ਅਨੁਵਾਦਾਂ ਦੀ ਪੈਰੀਆਂ ਦੁਆਰਾ ਵੰਡ

UBS ⁴	NKJV	NRSV	TEV	NJB
ਅਬਰਾਹਾਮ ਦੀ ਉਦਾਹਰਣ	ਅਬਰਾਹਾਮ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਗਿਆ	ਅਬਰਾਹਾਮ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਗਿਆ	ਅਬਰਾਹਾਮ ਦੀ ਉਦਾਹਰਣ	ਅਬਰਾਹਾਮ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਗਿਆ
4:1-12	4:1-4	4:1-8	4:1-8	4:1-8
	ਦਾਊਦ ਵੀ ਇਹੀ ਸੱਚਾਈ ਬਾਰੇ ਦੱਸਦਾ ਹੈ			ਸੁੰਨਤ ਤੋਂ ਪਹਿਲਾਂ ਧਰਮੀ ਠਹਿਰਾਇਆ ਜਾਣਾ
(7-8)	4:5-8 (7-8)	(7-8)	(7-8)	(7-8)
	ਅਬਰਾਹਾਮ ਸੁੰਨਤ ਤੋਂ ਪਹਿਲਾਂ ਧਰਮੀ ਠਹਿਰਾਇਆ ਗਿਆ			
ਵਿਸ਼ਵਾਸ ਦੁਆਰਾ ਵਾਅਦੇ ਨੂੰ ਪ੍ਰਾਪਤ ਕਰਨਾ	ਵਿਸ਼ਵਾਸ ਦੁਆਰਾ ਵਾਅਦੇ ਦਾ ਦਿੱਤਾ ਜਾਣਾ	ਅਬਰਾਹਾਮ ਦੀ ਸੱਚੀ ਅੰਸ	ਪਰਮੇਸ਼ਰ ਦੇ ਵਾਅਦੇ ਨੂੰ ਪ੍ਰਾਪਤ ਕੀਤਾ ਜਾਣਾ	ਬਿਵਸਥਾ ਦੀ ਪਾਲਣਾ ਕਰਕੇ ਧਰਮੀ ਨਹੀਂ ਠਹਿਰਾਏ ਜਾਂਦੇ
4:13-25	4:13-25	4:13-15	4:13-15	4:13-17
		4:16-25	4:16-25	ਅਬਰਾਹਾਮ ਦਾ ਵਿਸ਼ਵਾਸ ਮਸੀਹੀ ਵਿਸ਼ਵਾਸ ਲਈ ਇਕ ਨਮੂਨਾ
				4:18-25

ਅਧਿਐਨ ਕਾਲ ਚੱਕਰ ਤਿੰਨ

ਪੈਰੂ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 3:21-31 ਵਿਚ ਪੌਲੁਸ ਦੀ ਹੈਰਾਨ ਕਰਨ ਵਾਲੀ ਅਧਿਆਤਮਿਕਤਾ ਨੇ ਦਾਅਵਾ ਕੀਤਾ ਕਿ ਪਾਪ ਵਿਚ ਡਿੱਗੀ ਮਨੁੱਖਜਾਤੀ ਪਰਮੇਸ਼ਰ ਨਾਲ ਸਹੀ ਹੋਣ ਵਜੋਂ ਘੋਸ਼ਿਤ ਕੀਤਾ ਗਿਆ, ਇਹ ਮੂਸਾ ਦੀ ਬਿਵਸਥਾ ਤੋਂ ਬਿਨਾਂ, ਪਰਮੇਸ਼ਰ ਦੀ ਮੁਫਤ ਦਾਤ ਹੈ। ਸਪੱਸ਼ਟ ਹੈ ਕਿ ਪੌਲੁਸ ਦੇ ਮਨ ਵਿਚ ਯਹੂਦੀ ਵਿਰੋਧ ਸੀ! ਪੌਲੁਸ ਹੁਣ ਪੁਰਾਣੇ ਨੇਮ ਤੋਂ ਅਬਰਾਹਾਮ ਅਤੇ ਦਾਊਦ ਦੇਵਾਂ ਦੀਆਂ ਉਦਾਹਰਣਾਂ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਸਦੀ ਖੁਸ਼ਖਬਰੀ ਕੋਈ ਨਵੀਂ ਰੀਤ ਨਹੀਂ ਹੈ (ਦੇਖੋ, ਰੋਮੀਆਂ 3:21b)।
- B. ਰੋਮੀਆਂ 4 ਮੂਸਾ ਦੀ ਬਿਵਸਥਾ, ਉਤਪਤ -ਬਿਵਸਥਾ ਸਾਰ ਤੋਂ ਪ੍ਰਾਪਤ ਸਬੂਤ ਪੇਸ਼ ਕਰਦਾ ਹੈ ਜੋ ਕਿਰਪਾ ਤੋਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਣ ਦੇ ਸਿਧਾਂਤ ਲਈ ਹਨ। ਰੋਮੀਆਂ 3:21-31 ਵਿਚ ਇਸ ਦਾ ਸਾਰ ਦਿੱਤਾ ਗਿਆ ਹੈ। ਇਕ ਯਹੂਦੀ ਦੇ ਲਈ, ਮੂਸਾ ਦੀਆਂ ਲਿਖਤਾਂ ਵਿਚੋਂ ਹਵਾਲੇ ਦਾ ਬਹੁਤ ਜ਼ਿਆਦਾ ਅਧਿਆਤਮਿਕ ਮਹੱਤਵ ਸੀ, ਖਾਸਕਰ ਜਦੋਂ ਇਹ ਅਬਰਾਹਾਮ ਨਾਲ ਸੰਬੰਧ ਰੱਖਦਾ ਹੋਵੇ, ਜਿਸ ਨੂੰ ਯਹੂਦੀ ਕੌਮ ਦੇ ਪਿਤਾ ਦੇ ਰੂਪ ਵਿਚ ਦੇਖਿਆ ਗਿਆ ਸੀ। ਦਾਊਦ (ਆਇਤ 6) ਨੂੰ ਆਉਣ ਵਾਲੇ ਮਸੀਹ ਦੀ ਕਿਸਮ ਵਿਚ ਦੇਖਿਆ ਗਿਆ ਸੀ (ਦੇਖੋ, 2 ਸਮੂਏਲ 7; 1 ਇਤਿਹਾਸ 17)।
- C. ਰੋਮ ਵਿਚ ਵਿਸ਼ਵਾਸੀ ਯਹੂਦੀ ਆਗੂਆਂ ਅਤੇ ਵਿਸ਼ਵਾਸੀ ਗੈਰ-ਯਹੂਦੀ ਆਗੂਆਂ ਵਿਚਲਾ ਤਣਾਅ ਇਸ ਵਿਚਾਰ-ਵਟਾਂਦਰੇ ਦਾ ਕਾਰਨ ਹੋ ਸਕਦਾ ਹੈ। ਇਹ ਸੰਭਵ ਹੈ ਕਿ ਯਹੂਦੀ ਮਸੀਹੀ ਆਗੂਆਂ ਨੂੰ ਨੀਰੋ (ਜਿਸ ਨੇ ਸਾਰੀਆਂ ਯਹੂਦੀ ਰਸਮਾਂ ਨੂੰ ਰੱਦ ਕੀਤਾ ਸੀ) ਨੇ ਰੋਮ ਛੱਡ ਕੇ ਜਾਣ ਲਈ ਮਜ਼ਬੂਰ ਕੀਤਾ ਸੀ। ਇਸ ਵਿਚਕਾਰ ਉਨ੍ਹਾਂ ਦੀ ਥਾਂ ਗੈਰ-ਯਹੂਦੀ ਮਸੀਹੀ ਆਗੂਆਂ ਨੂੰ ਨਿਰਧਾਰਿਤ ਕੀਤਾ ਗਿਆ ਇਸ ਪਹਿਲੇ ਸਮੂਹ ਦੀ ਵਾਪਸੀ ਨੇ ਇਹ ਵਿਵਾਦ ਪੈਦਾ ਕਰ ਦਿੱਤਾ ਕਿ ਪਰਮੇਸ਼ਰ ਦੇ ਲੋਕਾਂ ਦੀ ਅਗਵਾਈ ਅਹੁਦੇ ਤੇ ਕੌਣ ਹੋਣਾ ਚਾਹੀਦਾ ਹੈ।
- D. ਰੋਮੀਆਂ 4 ਦਰਸਾਉਂਦਾ ਹੈ ਕਿ ਪਾਪ ਵਿਚ ਡਿੱਗੀ ਮਨੁੱਖਜਾਤੀ ਨੂੰ ਹਮੇਸ਼ਾ ਪਰਮੇਸ਼ਰ ਦੀ ਕਿਰਪਾ ਦੁਆਰਾ ਅਤੇ ਪਰਮੇਸ਼ਰ ਪ੍ਰਤੀ ਮਨੁੱਖੀ ਵਿਸ਼ਵਾਸ ਅਤੇ ਤੇਬਾ ਦੁਆਰਾ ਬਚਾਇਆ ਗਿਆ ਹੈ (ਉਤਪਤ 15:6; ਰੋਮੀਆਂ 4:3; ਅਫਸੀਆਂ 2:8-9)। ਬਹੁਤ ਸਾਰੇ ਤਰੀਕਿਆਂ ਨਾਲ ਨਵੀਂ ਵਾਚਾ (ਖੁਸ਼ਖਬਰੀ) ਪੁਰਾਣੀ ਵਾਚਾ ਤੋਂ ਵੱਖਰੀ ਨਹੀਂ ਹੈ (ਦੇਖੋ, ਯਿਰਮਿਯਾਹ 31:31-34; ਰਿਜ਼ਕੀਏਲ 36:22-36)।
- E. ਕਿਰਪਾ ਤੋਂ ਵਿਸ਼ਵਾਸ ਦੁਆਰਾ ਧਾਰਮਿਕਤਾ ਦਾ ਇਹ ਰਾਹ ਸਿਰਫ ਇਸਰਾਏਲ ਰਾਸ਼ਟਰ ਦੇ ਲਈ ਨਹੀਂ ਪਰ ਸਭ ਲਈ ਖੁੱਲ੍ਹਾ ਹੈ। ਪੌਲੁਸ ਇੱਥੇ ਅਬਰਾਹਾਮ ਦੀ ਵਰਤੋਂ ਕਰਦਿਆਂ ਆਪਣੀ ਅਧਿਆਤਮਿਕ ਦਲੀਲ ਨੂੰ ਵਿਕਸਤ ਅਤੇ ਵਧਾ ਰਿਹਾ ਹੈ, ਜੋ ਉਸ ਨੇ ਪਹਿਲਾਂ ਗਲਾਤੀਆਂ 3 ਵਿਚ ਵਿਕਸਤ ਕੀਤਾ ਸੀ।

F. ਖੁਸ਼ਖਬਰੀ ਤੇ ਵਿਸ਼ਵਾਸ ਕਰਨ ਵਾਲੇ ਵਜੋਂ ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਰੋਮੀਆਂ 3:21-31; 4:1-25; 5:1-21 ਅਤੇ ਗਲਾਤੀਆਂ 3 ਬਹੁਤ ਮਹੱਤਵਪੂਰਣ ਹਵਾਲੇ ਹਨ। ਇਹ ਮਸੀਹਤ ਨੂੰ ਇਸ ਤਰੀਕੇ ਨਾਲ ਸਮਝਾਉਂਦੇ ਹਨ ਕਿ ਮੈਂ ਸਮਝ ਸਕਦਾ ਹਾਂ! ਮੇਰੀ ਆਸ ਹੇਠ ਲਿਖਿਆਂ ਵਿਚ ਪਾਈ ਜਾਂਦੀ ਹੈ:

1. ਪਰਮੇਸ਼ਰ ਦੇ ਮਿਹਰ ਵਾਲੇ ਚਰਿੱਤਰ ਵਿਚ
2. ਮਸੀਹ ਦੇ ਸ਼ਬਦਾਂ ਅਤੇ ਕੰਮ ਵਿਚ
3. ਵਚਨ ਦੀ ਵਿਸ਼ਵਾਸਯੋਗਤਾ ਵਿਚ
4. ਪੌਲੁਸ ਦੀਆਂ ਸਪੱਸ਼ਟ ਲਿਖਤਾਂ ਵਿਚ

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 4:1-8

¹ਜੇ ਹੁਣ ਅਸੀਂ ਕੀ ਆਖੀਏ ਜੋ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਮਿਲਿਆ? ²ਕਿਉਂਕਿ ਜੇ ਅਬਰਾਹਾਮ ਆਪਣੇ ਭਲੇ ਕੰਮਾਂ ਤੋਂ ਧਰਮੀ ਠਹਿਰਾਇਆ ਜਾਂਦਾ ਤਾਂ ਉਹ ਨੂੰ ਘਮੰਡ ਕਰਨ ਦੀ ਥਾਂ ਹੁੰਦੀ, ਪ੍ਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ। ³ਕਿਉਂ ਜੋ ਪਵਿੱਤਰ ਗ੍ਰੰਥ ਕੀ ਕਹਿੰਦਾ ਹੈ? ਇਹ ਜੋ ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ। ⁴ਹੁਣ ਜਿਹੜਾ ਕੰਮ ਕਰਦਾ ਹੈ ਉਸ ਦੀ ਮਜ਼ਦੂਰੀ ਬਖਸ਼ੀਸ਼ ਨਹੀਂ ਸਗੋਂ ਹੱਕ ਗਿਣੀ ਜਾਂਦੀ ਹੈ। ⁵ਪਰ ਜਿਹੜਾ ਕੰਮ ਨਾ ਕਰਕੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ। ⁶ਜਿਵੇਂ ਦਾਉਦ ਵੀ ਉਸ ਮਨੁੱਖ ਨੂੰ ਧੰਨ ਆਖਦਾ ਹੈ, ਜਿਹ ਨੂੰ ਪਰਮੇਸ਼ੁਰ ਕਰਮਾਂ ਦੇ ਬਿਨਾਂ ਧਰਮੀ ਠਹਿਰਾਉਂਦਾ ਹੈ। ⁷ਧੰਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ ਹਨ। ⁸ਧੰਨ ਹੈ ਉਹ ਮਨੁੱਖ ਜਿਸ ਦੇ ਪਾਪ ਪਰਮੇਸ਼ੁਰ ਨਾ ਗਿਣੇਗਾ।

4:1 "ਜੇ ਹੁਣ ਅਸੀਂ ਕੀ ਆਖੀਏ ਜੋ ਸਾਡੇ ਪਿਤਾ ਅਬਰਾਹਾਮ" ਅਬਰਾਹਾਮ ਦੇ ਨਾਮ ਦਾ ਅਰਥ "ਜਾਤੀਆਂ ਦਾ ਪਿਤਾ" ਸੀ (ਦੇਖੋ, ਰੋਮੀਆਂ 4:16-18, BDB 4)। ਉਸਦਾ ਅਸਲ ਨਾਮ ਅਬਰਾਮ, ਅਰਥ "ਉੱਚਾ ਪਿਤਾ" ਸੀ।

ਇੱਥੇ ਵਰਤੀ ਜਾਣ ਵਾਲੀ ਸਾਹਿਤਕ ਤਕਨੀਕ ਨੂੰ ਨੁਕਤਾਚੀਨੀ ਕਿਹਾ ਜਾਂਦਾ ਹੈ (ਦੇਖੋ, ਰੋਮੀਆਂ 4:1; 6:1; 7:7; 8:31; 9:14,30)। ਅਬਰਾਹਾਮ ਨੂੰ (ਉਤਪਤ 11:27-25:11) ਉਦਾਹਰਣ ਵਜੋਂ ਵਰਤਣ ਦਾ ਕਾਰਨ ਹੋ ਸਕਦਾ ਹੈ:

1. ਕਿਉਂਕਿ ਯਹੂਦੀਆਂ ਨੇ ਆਪਣੀ ਨਸਲੀ ਸ਼ੁਰੂਆਤ ਵਿਚ ਬਹੁਤ ਸ਼੍ਰੇਣੀ ਪਾਉਂਦੇ ਸਨ (ਦੇਖੋ, ਮੱਤੀ 3:9; ਯੂਹੰਨਾ 8:33,37,39)
2. ਕਿਉਂਕਿ ਉਸਦਾ ਨਿੱਜੀ ਵਿਸ਼ਵਾਸ ਵਾਚਾ ਦੀ ਮਿਸਾਲ ਨੂੰ ਦਰਸਾਉਂਦਾ ਹੈ (ਉਤਪਤ 15:6)
3. ਉਸਦਾ ਵਿਸ਼ਵਾਸ ਮੂਸਾ ਦੀ ਬਿਵਸਥਾ ਦੇਣ ਤੋਂ ਪਹਿਲਾਂ ਸੀ (ਦੇਖੋ, ਕੁਚ 19-20)
4. ਉਸਨੂੰ ਝੂਠੇ ਗੁਰੂਆਂ ਦੁਆਰਾ ਵਰਤਿਆ ਗਿਆ ਸੀ (ਜਿਵੇਂ ਕਿ., ਯਹੂਦੀ, ਦੇਖੋ ਗਲਾਤੀਆਂ)

ਕੁਝ ਕਾਰਨਾਂ ਕਰਕੇ ਸ਼ੁਰੂਆਤੀ ਲਿਖਾਰੀ ਹੇਠ ਲਿਖਿਆਂ ਵਿਚਕਾਰ ਦੁਚਿੱਤੀ ਵਿਚ ਪਏ ਸਨ:

1. ਪੂਰਵਜ, MSS κ^i ², A, C*
2. ਪਿਤਾ, MSS κ^i ¹, C³ D, E, G

ਸੰਭਵ ਤੌਰ ਤੇ ਇਸਦਾ ਸੰਬੰਧ ਅਬਰਾਹਾਮ ਦੇ ਇਸਰਾਏਲ ਕੈਂਪ ਦੇ ਪੂਰਵਜ ਹੋਣ (ਜਿਵੇਂ ਕਿ., ਪੂਰਵਜ, ਪੌਲੁਸ ਯਹੂਦੀਆਂ ਨੂੰ ਸੰਬੋਧਿਤ ਕਰ ਰਿਹਾ ਹੈ) ਬਨਾਮ ਅਬਰਾਹਾਮ ਦੇ ਉਨ੍ਹਾਂ ਸਾਰੀਆਂ ਦੇ ਪਿਤਾ ਹੋਣ ਦੇ ਸਵਾਲ ਨਾਲ ਹੈ ਜੋ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦੇ ਹਨ (ਯਹੂਦੀਆਂ ਅਤੇ ਗੈਰ-ਯਹੂਦੀਆਂ ਦਾ ਪਿਤਾ, ਰੋਮੀਆਂ 2:28-29)।

▣ "ਸਰੀਰਕ" ਰੋਮੀਆਂ 1:3 ਤੇ ਖਾਸ ਵਿਸ਼ਾ ਦੇਖੋ।

4:2 "ਜੇਕਰ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ (ਦੇਖੋ, A. T. Robertson, *Word Pictures*, ਭਾਗ 4, ਪੰਨਾ 350), ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ ਤੋਂ ਸਹੀ ਮੰਨਿਆ ਗਿਆ ਹੈ। ਇਹ ਇਕ ਪਹਿਲੀ ਸ਼੍ਰੇਣੀ ਦੇ ਸ਼ਰਤੀਆਂ ਵਾਕ ਦੀ ਇਕ ਉਦਾਹਰਣ ਹੈ ਜੋ ਅਸਲ ਵਿਚ ਝੂਠਾ ਹੈ, ਪਰ ਇਕ ਸਿਧਾਂਤਕ ਬਿੰਦੂ ਬਣਾਉਣ ਲਈ ਕੰਮ ਕਰਦਾ ਹੈ (ਦੇਖੋ, ਰੋਮੀਆਂ 4:14)।

Joseph A. Fitzmyer, *The Anchor Bible*, ਭਾਗ 33, ਪੰਨਾ 372, ਕਹਿੰਦਾ ਹੈ ਕਿ ਇਹ ਇਕ ਮਿਸ਼ਰਤ ਸ਼ਰਤੀਆਂ ਵਾਕ ਹੋ ਸਕਦਾ ਹੈ ਪਹਿਲਾ ਭਾਗ ਦੂਸਰੀ ਸ਼੍ਰੇਣੀ ਦਾ ਹੈ (ਤੱਥ ਦੇ ਉਲਟ, "ਜੇਕਰ" ਜੇਕਰ ਅਬਰਾਹਾਮ ਕੰਮਾਂ ਦੁਆਰਾ ਧਰਮੀ ਠਹਿਰਾਇਆ ਗਿਆ, ਜੋ ਕਿ ਉਹ ਨਹੀਂ ਸੀ. . .") ਅਤੇ ਦੂਸਰਾ ਭਾਗ ਪਹਿਲੀ ਸ਼੍ਰੇਣੀ ਦਾ ਹੈ।

▣ "ਭਲੇ ਕੰਮਾਂ ਤੋਂ ਧਰਮੀ ਠਹਿਰਾਇਆ ਜਾਂਦਾ" ਇਹ ਮਸੀਹ ਵਿਚ ਵਿਸ਼ਵਾਸ ਅਤੇ ਕਿਰਪਾ ਦੁਆਰਾ ਧਰਮੀ ਠਹਿਰਾਉਣ ਦੇ ਉਲਟ ਹੈ। ਜੇਕਰ ਇਹ ਮਨੁੱਖੀ ਕੋਸ਼ਿਸ਼ਾਂ (ਰੋਮੀਆਂ 4:4) ਦੇ ਇਸ ਤਰੀਕੇ ਦੁਆਰਾ ਮੁਕਤੀ ਸੰਭਵ ਹੁੰਦੀ, ਯਿਸੂ ਮਸੀਹ ਦੀ ਸੇਵਕਾਈ ਦੀ ਜ਼ਰੂਰਤ ਹੀ ਨਹੀਂ ਸੀ। ਬਿਵਸਥਾ ਦੇ ਕੰਮਾਂ ਦੁਆਰਾ ਧਰਮੀ ਠਹਿਰਾਇਆ ਜਾਣਾ ਇਹੀ ਅਨੇਕਾਂ ਰੱਬੀ ਲੋਕਾਂ ਨੇ ਅਬਰਾਹਾਮ ਨਾਲ ਉਦਾਹਰਣ ਨਾਲ ਜੋੜ ਕੇ ਕਿਹਾ ਸੀ (ਦੇਖੋ, *Wisdom 10:5; Ecclesiasticus 44:20-21; I Mac. 2:52; Jubilees 6:19-20; 15:1-2*)। ਪੌਲੁਸ, ਇਕ ਰੱਬੀ ਵਿਦਿਆਰਥੀ ਹੋਣ ਦੇ ਨਾਤੇ, ਇਨ੍ਹਾਂ ਵਚਨਾਂ ਨੂੰ ਪੂਰੀ ਤਰ੍ਹਾਂ ਜਾਣਦਾ ਹੋਵੇਗਾ।

ਹਾਲਾਂਕਿ, ਪੁਰਾਣੇ ਨੇਮ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਪਾਪ ਵਿਚ ਡਿੱਗੀ ਮਨੁੱਖਜਾਤੀ ਪਰਮੇਸ਼ਰ ਦੀ ਵਾਚਾ ਦੇ ਕੰਮਾਂ ਨੂੰ ਕਰਨ ਵਿਚ ਅਸਮਰੱਥ ਹੈ। ਇਸ ਲਈ, ਪੁਰਾਣਾ ਨੇਮ ਇਕ ਸਰਾਪ ਅਤੇ ਮੌਤ ਦੀ ਸਜ਼ਾ ਬਣ ਗਿਆ (ਦੇਖੋ, ਗਲਾਤੀਆਂ 3:13; ਕਲਸੀਆਂ 2:14)।

ਯਹੂਦੀ ਵਿਦਵਾਨ ਜਾਣਦੇ ਸਨ ਕਿ ਅਬਰਾਹਾਮ ਮੂਸਾ ਦੀ ਬਿਵਸਥਾ ਤੋਂ ਪਹਿਲਾਂ ਮੌਜੂਦ ਸੀ, ਪਰ ਉਹ ਇਹ ਵਿਸ਼ਵਾਸ ਕਰਦੇ ਸਨ ਕਿ ਉਸਨੂੰ ਬਿਵਸਥਾ ਦਾ ਪੂਰਵ ਗਿਆਨ ਸੀ ਅਤੇ ਉਹ ਇਸਦੇ ਅਨੁਸਾਰ ਚੱਲਿਆ ਸੀ (ਦੇਖੋ, *ਐਕਲੇਸਿਆਸਟਿਕਸ 44:20* ਅਤੇ *ਜੁਬਿਲੀਸ 6:19; 15:1-2*)।

▣ "ਉਹ ਨੂੰ ਘਮੰਡ ਕਰਨ ਦੀ ਥਾਂ ਹੁੰਦੀ" ਇਹ ਵਿਸ਼ਾ ਪੌਲੁਸ ਦੀਆਂ ਲਿਖਤਾਂ ਵਿਚ ਅਕਸਰ ਆਉਂਦਾ ਹੈ। ਉਸਦੇ ਫ਼ਰੀਸੀ ਪਿਛੋਕੜ ਨੇ ਉਸਨੂੰ ਇਸ ਸਮੱਸਿਆ ਪ੍ਰਤੀ ਸੰਵੇਦਨਸ਼ੀਲ ਬਣਾਇਆ ਸੀ (ਦੇਖੋ, ਰੋਮੀਆਂ 3:27; 1 ਕੁਰਿੰਥੀਆਂ 1:29; ਅਫਸੀਆਂ 2:8-9)। ਰੋਮੀਆਂ 2:17 ਤੇ [ਖਾਸ ਵਿਸ਼ਾ: ਘਮੰਡ](#) ਦੇਖੋ।

4:3

NASB, NKJV, NRSV, TEV "ਅਬਰਾਹਾਮ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ"

NJB "ਅਬਰਾਹਾਮ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ"

ਇਹ ਉਤਪਤ 15:6 ਦਾ ਹਵਾਲਾ ਹੈ। ਪੌਲੁਸ ਇਸ ਨੂੰ ਇਸ ਅਧਿਆਇ ਵਿਚ ਤਿੰਨ ਵਾਰ ਇਸਤੇਮਾਲ ਕਰਦਾ ਹੈ (ਦੇਖੋ, ਰੋਮੀਆਂ 4:3,9,22), ਜੋ ਮੁਕਤੀ ਬਾਰੇ ਪੌਲੁਸ ਦੀ ਅਧਿਆਤਮਿਕ ਸਮਝ ਵਿਚ ਇਸਦੀ ਮਹੱਤਤਾ ਨੂੰ ਦਰਸਾਉਂਦਾ ਹੈ। ਪੁਰਾਣੇ ਨੇਮ ਵਿਚ "ਵਿਸ਼ਵਾਸ" ਸ਼ਬਦ ਦਾ ਅਰਥ ਵਫ਼ਾਦਾਰੀ, ਨਿਸ਼ਚਾ, ਜਾਂ ਭਰੋਸੇਯੋਗਤਾ ਸੀ ਅਤੇ ਇਹ ਸਾਡੇ ਨਹੀਂ ਪਰ ਪਰਮੇਸ਼ਰ ਦੇ ਸੁਭਾਅ ਦਾ ਵਰਣਨ ਸੀ। ਇਹ ਇਬਰਾਨੀ ਸ਼ਬਦ (*ਏਮੁਨ emun, ਏਮੁਨਾਹ emunah*) ਤੋਂ ਆਇਆ ਹੈ ਜਿਸਦਾ ਮਤਲਬ "ਨਿਸ਼ਚਤ ਜਾਂ ਸਥਿਰ ਹੋਣਾ" ਹੈ। ਬਚਾਉਣ ਵਾਲਾ ਵਿਸ਼ਵਾਸ ਹੈ:

1. ਮਾਨਸਿਕ ਸਹਿਮਤੀ (ਸੱਚਾਈਆਂ ਦਾ ਸਮੂਹ)
2. ਮਰਜ਼ੀ ਦੀ ਵਚਨਵੱਧਤਾ

3. ਨੈਤਿਕ ਜੀਵਨ (ਇਕ ਜੀਵਨਸ਼ੈਲੀ)

4. ਮੁੱਖ ਤੌਰ ਤੇ ਇਕ ਰਿਸ਼ਤੇਦਾਰੀ (ਇਕ ਵਿਅਕਤੀ ਦਾ ਸਵਾਗਤ)

ਰੋਮੀਆਂ 1:5 ਤੇ ਖਾਸ ਵਿਸ਼ਾ ਦੇਖੋ: ਪੁਰਾਣੇ ਨੇਮ ਵਿਚ ਨਿਹਚਾ, ਭਰੋਸਾ, ਵਿਸ਼ਵਾਸ ਅਤੇ ਭਰੋਸੇਯੋਗਤਾ

ਇਸ ਗੱਲ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਬਰਾਹਾਮ ਦਾ ਵਿਸ਼ਵਾਸ ਭਵਿੱਖ ਦੇ ਮਸੀਹਾ ਵਿਚ ਨਹੀਂ ਸੀ, ਪਰ ਪਰਮੇਸ਼ਰ ਦੇ ਵਾਅਦੇ ਵਿਚ ਸੀ ਕਿ ਉਸ ਕੋਈ ਇਕ ਪੁੱਤਰ ਅਤੇ ਸੰਤਾਨ ਹੋਵੇਗੀ (ਦੇਖੋ, ਉਤਪਤ 12:2; 15:2-5; 17:4-8; 18:14)। ਅਬਰਾਹਾਮ ਨੇ ਇਸ ਵਾਅਦੇ ਪ੍ਰਤੀ ਜਵਾਬ ਪਰਮੇਸ਼ਰ ਤੇ ਭਰੋਸਾ ਰੱਖ ਕੇ ਦਿੱਤਾ। ਉਸਨੂੰ ਅਜੇ ਵੀ ਇਸ ਵਾਅਦੇ ਬਾਰੇ ਸ਼ੱਕ ਅਤੇ ਸਮੱਸਿਆਵਾਂ ਸਨ, ਅਤੇ ਇਸ ਨੂੰ ਪੂਰਾ ਕਰਨ ਵਿਚ 30 ਸਾਲ ਲੱਗੇ। ਹਾਲਾਂਕਿ, ਉਸਦਾ ਅਪੂਰਨ ਵਿਸ਼ਵਾਸ ਪਰਮੇਸ਼ਰ ਦੁਆਰਾ ਸਵੀਕਾਰ ਕੀਤਾ ਗਿਆ ਸੀ। ਪਰਮੇਸ਼ਰ ਕਮਜ਼ੋਰ ਮਨੁੱਖਾਂ ਨਾਲ ਕੰਮ ਕਰਨ ਲਈ ਤਿਆਰ ਹੈ ਜੋ ਉਸਦੇ ਅਤੇ ਉਸਦੇ ਵਾਅਦਿਆਂ ਪ੍ਰਤੀ ਵਿਸ਼ਵਾਸ ਨਾਲ ਜਵਾਬ ਦਿੰਦੇ ਹਨ, ਅਤੇ ਭਾਵੇਂ ਇਹ ਵਿਸ਼ਵਾਸ ਸਰ੍ਹੋਂ ਦੇ ਬੀਜ ਦੇ ਆਕਾਰ ਦਾ ਹੋਵੇ (ਦੇਖੋ, ਮੱਤੀ 17:20)।

4:3,4,5,6,8,9,10,22,23,24

NASB, NRSV	"ਇਹ ਉਸ ਲਈ ਗਿਣਿਆ ਗਿਆ"
NKJV	"ਇਹ ਉਸ ਲਈ ਗਿਣਿਆ ਗਿਆ"
TEV	"ਪਰਮੇਸ਼ਰ ਨੇ ਉਸ ਨੂੰ ਸਵੀਕਾਰ ਕੀਤਾ"
NJB	"ਇਹ ਵਿਸ਼ਵਾਸ ਗਿਣਿਆ ਮੰਨਿਆ ਗਿਆ"

"ਇਹ" ਪਰਮੇਸ਼ਰ ਦੇ ਵਾਅਦਿਆਂ ਵਿਚ ਅਬਰਾਹਾਮ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

"ਗਿਣਿਆ ਗਿਆ" (*ਲੋਜ਼ੋਮਿਯਾ logizomia*, ਦੇਖੋ ਰੋਮੀਆਂ 3:28 ਅਤੇ ਰੋਮੀਆਂ 4 ਵਿਚ 11 ਵਾਰ) ਇਕ ਲੇਖੇ ਦੀ ਮਿਆਦ ਹੈ ਜਿਸਦਾ ਅਰਥ "ਲੇਖਾ" ਜਾਂ "ਕਿਸੇ ਦੇ ਲੇਖੇ ਵਿਚ ਜਮ੍ਹਾਂ ਕਰਨਾ" ਹੈ (ਦੇਖੋ, LXX ਉਤਪਤ 15:6; ਲੇਵੀਆਂ 7:18; 17:4)। ਇਹੋ ਸੱਚਾਈ ਨੂੰ 2 ਕੁਰਿੰਥੀਆਂ 5:21 ਅਤੇ ਗਲਾਤੀਆਂ 3:6 ਵਿਚ ਸੁੰਦਰਤਾ ਨਾਲ ਪ੍ਰਗਟ ਕੀਤਾ ਗਿਆ ਹੈ। ਇਹ ਸੰਭਵ ਹੈ ਕਿ ਪੌਲੁਸ ਨੇ ਉਤਪਤ 15:6 ਅਤੇ ਜ਼ਬੂਰ 32:2 ਜੋੜਿਆ ਹੋਵੇ ਕਿਉਂਕਿ ਇਨ੍ਹਾਂ ਦੋਹਾਂ ਵਿਚ "ਗਿਣਿਆ" ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਵਚਨਾਂ ਦਾ ਇਹ ਜੋੜ ਰੱਬੀ ਲੇਖਾਂ ਦੁਆਰਾ ਵਿਆਖੀਆਤਮਿਕ ਸਿਧਾਂਤ ਦੀ ਵਰਤੋਂ ਸੀ।

ਸੇਪਟੁਜਿੰਟ ਵਿਚ ਇਸ ਸ਼ਬਦ ਦੀ ਪੁਰਾਣੇ ਨੇਮ ਦੀ ਵਰਤੋਂ ਇਕ ਬੈਂਕ ਦੇ ਸ਼ਬਦ ਜਿਵੇਂ ਕਿ ਹਿਸਾਬ-ਕਿਤਾਬ ਰੱਖਣ ਵਾਲੇ ਸ਼ਬਦ ਵਜੋਂ ਨਹੀਂ ਕੀਤੀ ਗਈ ਹੈ, ਜੋ ਸੰਭਵਿਤ ਤੌਰ ਤੇ ਦਾਨੀਏਲ 7:10; 12:1 ਦੀਆਂ "ਕਿਤਾਬਾਂ" ਹਨ। ਇਹ ਦੋ ਰੂਪਕ ਕਿਤਾਬਾਂ (ਪਰਮੇਸ਼ਰ ਦੀ ਯਾਦ) ਹਨ:

1. ਕੰਮਾਂ ਜਾਂ ਯਾਦਗਾਰੀ ਦੀ ਕਿਤਾਬ (ਦੇਖੋ, ਜ਼ਬੂਰ 56:8; 139:16; ਯਸ਼ਾਯਾਹ 65:6; ਮਲਾਕੀ 3:16; ਪ੍ਰਕਾਸ਼ ਦੀ ਪੋਥੀ 20:12-13)
2. ਜੀਵਨ ਦੀ ਕਿਤਾਬ (ਦੇਖੋ, ਕੂਚ 32:32; ਜ਼ਬੂਰ 69:28; ਯਸ਼ਾਯਾਹ 4:3; ਦਾਨੀਏਲ 12:1; ਲੂਕਾ 10:20; ਫ਼ਿਲਿੱਪੀਆਂ 4:3; ਇਬਰਾਨੀਆਂ 12:23; ਪ੍ਰਕਾਸ਼ ਦੀ ਪੋਥੀ 3:5; 13:8; 17:8; 20:15; 21:27)।

ਜਿਸ ਕਿਤਾਬ ਵਿਚ ਅਬਰਾਹਾਮ ਦੇ ਵਿਸ਼ਵਾਸ ਨੂੰ ਪਰਮੇਸ਼ਰ ਨੇ ਧਾਰਮਿਕਤਾ ਦੇ ਰੂਪ ਵਿਚ ਦਰਸਾਇਆ ਸੀ, ਉਹ "ਜੀਵਨ ਦੀ ਕਿਤਾਬ" ਸੀ।

4:3,5,6,9,10,11,13,22,25 "ਧਾਰਮਿਕਤਾ" ਇਹ ਪੁਰਾਣੇ ਨੇਮ ਦਾ ਸ਼ਬਦ "ਕਾਨੇ ਮਿਣਨ" ਦਾ ਹਵਾਲਾ ਦਿੰਦਾ ਹੈ (*ਸਾਦਾਕ tsadak*)। ਇਹ ਪਰਮੇਸ਼ਰ ਦੇ ਚਰਿੱਤਰ ਲਈ ਵਰਤਿਆ ਜਾਣ ਵਾਲਾ ਇਕ ਉਸਾਰੀ ਰੂਪਕ ਸੀ। ਪਰਮੇਸ਼ਰ ਸਿੱਧਾ ਹੈ ਅਤੇ ਸਾਰੇ ਮਨੁੱਖ ਟੇਢੇ ਹਨ। ਨਵੇਂ ਨੇਮ ਵਿਚ ਇਹ ਇਕ ਸਥਾਈ, ਕਾਨੂੰਨੀ (ਅਪਰਾਧ ਦੀ ਵਿਗਿਆਨਿਕ ਜਾਂਚ ਸੰਬੰਧੀ) ਭਾਵ ਵਿਚ ਵਰਤਿਆ ਗਿਆ ਹੈ ਜੋ ਪਰਮੇਸ਼ਰੀ ਜੀਵਨਸ਼ੈਲੀ ਦੇ

ਚਰਿੱਤਰ ਵੱਲ ਵਧਣਾ ਹੈ। ਹਰੇਕ ਮਸੀਹੀ ਲਈ ਪਰਮੇਸ਼ਰ ਦਾ ਉਦੇਸ਼ ਉਸਦਾ ਆਪਣਾ ਚਰਿੱਤਰ ਹੈ, ਜਾਂ ਇਸ ਨੂੰ ਦੂਜੇ ਸ਼ਬਦਾਂ ਵਿਚ “ਮਸੀਹ ਵਰਗੇ ਬਣਨਾ” ਕਿਹਾ ਜਾ ਸਕਦਾ ਹੈ (ਦੇਖੋ, ਰੋਮੀਆਂ 8:28-29; ਗਲਾਤੀਆਂ 4:19)। ਰੋਮੀਆਂ 1:17 ਤੇ [ਖਾਸ ਵਿਸ਼ਾ: ਧਾਰਮਿਕਤਾ](#) ਦੇਖੋ।

4:5 ਵਿਸ਼ਵਾਸ ਦਾ ਨਿਚੋੜ ਨਿੱਜੀ ਯਤਨ ਜਾਂ ਯੋਗਤਾ ਤੇ ਨਿਰਭਰ ਹੋਣ ਤੋਂ ਬਿਨਾਂ ਉਸ ਪਰਮੇਸ਼ਰ ਪ੍ਰਤੀ ਜਵਾਬ ਦੇਣਾ ਹੈ ਜਿਸਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਇਸਦਾ ਅਰਥ ਇਹ ਨਹੀਂ ਹੈ ਕਿ ਇਕ ਵਾਰ ਜਦੋਂ ਅਸੀਂ ਬਚ ਜਾਂਦੇ ਹਾਂ ਅਤੇ ਪਵਿੱਤਰ ਆਤਮਾ ਸਾਡੇ ਅੰਦਰ ਹੁੰਦਾ ਹੈ ਤਾਂ ਸਾਡੀ ਜੀਵਨਸ਼ੈਲੀ ਮਹੱਤਵਪੂਰਣ ਨਹੀਂ ਹੈ। ਮਸੀਹਤ ਦਾ ਉਦੇਸ਼ ਮਰਨ ਤੋਂ ਬਾਅਦ ਸਵਰਗ ਨਹੀਂ, ਪਰ ਹੁਣ ਮਸੀਹ ਵਰਗੇ ਬਣਨਾ ਹੈ। ਸਾਡੇ ਚੰਗੇ ਕੰਮਾਂ ਦੁਆਰਾ ਬਚਾਏ, ਦੇਸ਼-ਮੁਕਤ, ਜਾਂ ਧਰਮੀ ਨਹੀਂ ਬਣੇ, ਪਰ ਅਸੀਂ ਚੰਗੇ ਕੰਮਾਂ ਲਈ ਬਚੇ ਗਏ ਹਾਂ (ਦੇਖੋ, ਅਫਸੀਆਂ 2:8-9 ਅਤੇ 10; ਯਾਕੂਬ ਅਤੇ 1 ਯੂਹੰਨਾ)। ਇਕ ਬਦਲਿਆ ਅਤੇ ਨਿਰੰਤਰ ਬਦਲਦਾ ਹੋਇਆ ਜੀਵਨ ਇਸ ਗੱਲ ਦਾ ਸਬੂਤ ਹੈ ਕਿ ਉਹ ਬਚਾਇਆ ਹੋਇਆ ਹੈ। ਦੇਸ਼-ਮੁਕਤੀ ਤੋਂ ਸੁਧੀਕਰਨ ਹੋਣਾ ਚਾਹੀਦਾ ਹੈ!

▣ "ਵਿਸ਼ਵਾਸ ਕਰਦਾ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ।

ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਜਾਂ ਭਰੋਸਾ

ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਜਾਂ ਭਰੋਸਾ

- A. ਬਾਈਬਲ ਵਿਚ ਇਹ ਇਕ ਮਹੱਤਵਪੂਰਣ ਸ਼ਬਦ ਹੈ (ਤੁਲਨਾ ਕਰੋ ਇਬਰਾਨੀਆਂ 11:1, 6)। ਇਹ ਯਿਸੂ ਦੇ ਸ਼ੁਰੂਆਤੀ ਪ੍ਰਚਾਰ ਦਾ ਵਿਸ਼ਾ ਹੈ (ਤੁਲਨਾ ਕਰੋ ਮਰਕੁਸ 1:15)। ਘੱਟੋ ਘੱਟ ਦੋ ਨਵੇਂ ਨੇਮ ਦੀਆਂ ਸ਼ਰਤਾਂ ਹਨ: ਤੇਬਾ ਅਤੇ ਵਿਸ਼ਵਾਸ (ਮਰਕੁਸ 1:15; ਰਸੂਲਾਂ ਦੇ ਕਰਤੱਬ 3:16, 19; 20:21)।
- B. ਇਸ ਦੀ ਨਿਰੁਕਤੀ
1. ਪੁਰਾਣੇ ਨੇਮ ਵਿਚ “ਵਿਸ਼ਵਾਸ” ਸ਼ਬਦ ਦਾ ਅਰਥ ਵਫ਼ਾਦਾਰੀ, ਨਿਸ਼ਠਾ, ਜਾਂ ਭਰੋਸੇਯੋਗਤਾ ਸੀ ਅਤੇ ਇਹ ਸਾਡੇ ਨਹੀਂ ਪਰ ਪਰਮੇਸ਼ਰ ਦੇ ਸੁਭਾਅ ਦਾ ਵਰਣਨ ਸੀ।
 2. ਇਹ ਇਕ ਇਬਰਾਨੀ ਸ਼ਬਦ (ਇਮਨ, ਇਮਨਾਹ *emun, emunah*, BDB 53, ਜਿਵੇਂ ਕਿ, ਇਬਰਾਨੀਆਂ 2:4) ਤੋਂ ਆਇਆ ਹੈ, ਜਿਸ ਦਾ ਅਰਥ ਹੈ “ਨਿਸ਼ਚਤ ਜਾਂ ਸਥਿਰ ਹੋਣਾ” ਬਚਾਉਣ ਵਾਲਾ ਵਿਸ਼ਵਾਸ ਹੈ:
 - a. ਇਕ ਵਿਅਕਤੀ ਦਾ ਸਵਾਗਤ ਕਰਨਾ (ਜਿਵੇਂ ਕਿ., ਨਿੱਜੀ ਭਰੋਸਾ, ਵਿਸ਼ਵਾਸ, ਤੁਲਨਾ ਲਈ ਹੇਠਾਂ E.1 ਦੇਖੋ)
 - b. ਉਸ ਵਿਅਕਤੀ ਬਾਰੇ ਸੱਚਾਈ ਨੂੰ ਮੰਨਣਾ (ਜਿਵੇਂ ਕਿ., ਵਚਨ, ਤੁਲਨਾ ਲਈ ਹੇਠਾਂ E.5 ਦੇਖੋ)
 - c. ਉਸ ਵਿਅਕਤੀ ਵਰਗਾ ਜੀਵਨ ਜੀਣਾ (ਜਿਵੇਂ ਕਿ., ਯਿਸੂ ਮਸੀਹ ਵਰਗਾ ਜੀਵਨ)
- C. ਪੁਰਾਣੇ ਨੇਮ ਵਿਚ ਇਸ ਦੀ ਵਰਤੋਂ
- ਇਸ ਗੱਲ ਦੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਬਰਾਹਾਮ ਦਾ ਵਿਸ਼ਵਾਸ ਭਵਿੱਖ ਦੇ ਮਸੀਹਾ ਵਿਚ ਨਹੀਂ ਸੀ, ਪਰ ਪਰਮੇਸ਼ਰ ਦੇ ਵਾਅਦੇ ਵਿਚ ਸੀ, ਕਿ ਉਸ ਦੇ ਬੱਚੇ ਅਤੇ ਸੰਤਾਨ ਹੋਵੇਗੀ (ਤੁਲਨਾ ਕਰੋ ਉਤਪਤ 12:2; 15:2-5; 17:4-8; 18:14; ਰੋਮੀਆਂ 4:1-5)। ਅਬਰਾਹਾਮ ਨੇ ਇਸ ਵਾਅਦੇ ਦਾ ਜਵਾਬ ਪਰਮੇਸ਼ਰ ਅਤੇ ਉਸਦੇ ਵਚਨ ਤੇ ਭਰੋਸਾ ਰੱਖਦਿਆਂ ਦਿੱਤਾ (ਦੇਖੋ ਖਾਸ ਵਿਸ਼ਾ: ਪੁਰਾਣੇ ਨੇਮ ਵਿਚ ਨਿਹਚਾ, ਭਰੋਸਾ, ਵਿਸ਼ਵਾਸ, ਅਤੇ ਵਿਸ਼ਵਾਸਯੋਗਤਾ)। ਉਸ ਨੂੰ ਅਜੇ ਵੀ ਇਸ ਵਾਅਦੇ ਸੰਬੰਧੀ ਸ਼ੱਕ ਅਤੇ ਚਿੰਤਾਵਾਂ ਸਨ, ਜਿਸ ਨੂੰ ਪੂਰਾ ਹੋਣ ਵਿਚ ਤੇਰ੍ਹਾਂ ਸਾਲ ਲੱਗ ਗਏ। ਪਰ ਉਸਦਾ ਅਪੂਰਣ ਵਿਸ਼ਵਾਸ ਪਰਮੇਸ਼ਰ ਦੁਆਰਾ

ਸਵੀਕਾਰ ਕੀਤਾ ਗਿਆ। ਪਰਮੇਸ਼ਰ ਬੁਰੇ ਲੋਕਾਂ ਨਾਲ ਕੰਮ ਕਰਨ ਲਈ ਤਿਆਰ ਹੈ ਜੋ ਉਸਦੇ ਵਾਅਦੇ ਨੂੰ ਵਿਸ਼ਵਾਸ ਵਿਚ ਪ੍ਰਤੀਕਰਮ ਦਿੰਦੇ ਹਨ, ਭਾਵੇਂ ਇਹ ਸਰ੍ਹੇ ਦੇ ਬੀਜ ਦਾ ਅਕਾਰ ਦਾ (ਤੁਲਨਾ ਕਰੋ ਮੱਤੀ 17:20) ਜਾਂ ਮਿਲਿਆ-ਜੁਲਿਆ ਕਿਉਂ ਨਾ ਹੋਵੇ (ਤੁਲਨਾ ਕਰੋ ਮਰਕੁਸ 9:22-24)।

D. ਨਵੇਂ ਨੇਮ ਵਿਚ ਇਸ ਦੀ ਵਰਤੋਂ

“ਵਿਸ਼ਵਾਸ” ਸ਼ਬਦ ਯੂਨਾਨੀ ਕਿਰਿਆ *ਪੀਸਤੇਉ (pisteuo)* ਅਤੇ ਨਾਂਵ *ਪੀਸਤਿਸ (pistis)* ਤੋਂ ਲਿਆ ਗਿਆ ਹੈ, ਜਿਸਦਾ ਅੰਗਰੇਜ਼ੀ ਵਿਚ ਅਨੁਵਾਦ “ਨਿਹਚਾ,” “ਵਿਸ਼ਵਾਸ,” ਅਤੇ “ਭਰੋਸਾ” ਵਜੋਂ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ, ਯੂਹੰਨਾ ਦੀ ਇੰਜੀਲ ਵਿਚ ਨਾਂਵ ਨਹੀਂ ਆਉਂਦਾ ਹੈ ਪਰ ਕਿਰਿਆ ਅਕਸਰ ਵਰਤੀ ਜਾਂਦੀ ਹੈ। ਯੂਹੰਨਾ 2:23-25 ਵਿਚ ਨਾਸਰਤ ਦੇ ਯਿਸੂ ਨੂੰ ਮਸੀਹਾਂ ਵਜੋਂ ਸਮਝਣ ਲਈ ਭੀੜ ਦੇ ਵਿਸ਼ਵਾਸ ਬਾਰੇ ਅਨਿਸ਼ਚਿੰਤਤਾ ਹੈ। ਸ਼ਬਦ “ਵਿਸ਼ਵਾਸ” ਦੀ ਇਸ ਸਤਹੀ ਵਰਤੋਂ ਦੀਆਂ ਹੋਰ ਉਦਾਹਰਣਾਂ ਯੂਹੰਨਾ 8: 31-59 ਅਤੇ ਰਸੂਲਾਂ ਦੇ ਕਰਤੱਬ 8:13, 18-24 ਵਿਚ ਹਨ। ਬਾਈਬਲ ਦਾ ਸੱਚਾ ਵਿਸ਼ਵਾਸ ਇਕ ਸ਼ੁਰੂਆਤੀ ਪ੍ਰਤੀਕਿਰਿਆ ਨਾਲੋਂ ਜ਼ਿਆਦਾ ਹੈ। ਇਸ ਦੇ ਬਾਅਦ ਚੇਲਾ ਬਣਨ ਦੀ ਪ੍ਰੀਕਿਰਿਆ ਹੋਣੀ ਚਾਹੀਦੀ ਹੈ (ਤੁਲਨਾ ਕਰੋ ਮੱਤੀ 13:20-23, 31-32; 28:19-20)।

E. ਸੰਬੰਧਸੂਚਕ-ਸ਼ਬਦਾਂ ਨਾਲ ਇਸ ਦੀ ਵਰਤੋਂ

1. *ਆਈਸ (eis)* ਦਾ ਮਤਲਬ “ਵਿਚ” ਹੈ। ਇਸ ਵੱਖਰੀ ਉਸਾਰੀ ਵਿਸ਼ਵਾਸੀ ਦੇ ਯਿਸੂ ਵਿਚ ਆਪਣਾ ਭਰੋਸਾ/ਵਿਸ਼ਵਾਸ ਰੱਖਣ ਤੇ ਜ਼ੋਰ ਦਿੰਦੀ ਹੈ:
 - a. ਉਸ ਦੇ ਨਾਮ ਵਿਚ (ਯੂਹੰਨਾ 1:12; 2:23; 3:18; 1 ਯੂਹੰਨਾ 5:13)
 - b. ਉਸ ਵਿਚ (ਯੂਹੰਨਾ 2:11; 3:15,18; 4:39; 6:40; 7:5,31,39,48; 8:30; 9:36; 10:42; 11:45,48; 12:37,42; ਮੱਤੀ 18:6; ਰਸੂਲਾਂ ਦੇ ਕਰਤੱਬ 10:43; ਫ਼ਿਲਿੱਪੀਆਂ 1:29; 1 ਪਤਰਸ 1:8)
 - c. ਮੇਰੇ ਵਿਚ (ਯੂਹੰਨਾ 6:35; 7:38; 11:25,26; 12:44,46; 14:1,12; 16:9; 17:20)
 - d. ਪੁੱਤਰ ਵਿਚ (ਯੂਹੰਨਾ 3:36; 9:35; 1 ਯੂਹੰਨਾ 5:10)
 - e. ਯਿਸੂ ਵਿਚ (ਯੂਹੰਨਾ 12:11; ਰਸੂਲਾਂ ਦੇ ਕਰਤੱਬ 19:4; ਗਲਾਤੀਆਂ 2:16)
 - f. ਚਾਨਣ ਵਿਚ (ਯੂਹੰਨਾ 12:36)
 - g. ਪਰਮੇਸ਼ਰ ਵਿਚ (ਯੂਹੰਨਾ 14:1)
2. *ਏਵ (ev)* ਦਾ ਮਤਲਬ “ਵਿਚ” ਹੈ ਜਿਵੇਂ ਕਿ ਯੂਹੰਨਾ 3:15; ਮਰਕੁਸ 1:15; ਰਸੂਲਾਂ ਦੇ ਕਰਤੱਬ 5:14 ਵਿਚ
3. *ਏਪੀ (epi)* ਦਾ ਮਤਲਬ “ਵਿਚ” ਜਾਂ “ਤੇ” ਹੈ ਜਿਵੇਂ ਕਿ ਮੱਤੀ 27:42; ਰਸੂਲਾਂ ਦੇ ਕਰਤੱਬ 9:42; 11:17; 16:31; 22:19; ਰੋਮੀਆਂ 4:5,24; 9:33; 10:11; 1 ਤਿਮੋਥਿਉਸ 1:16; 1 ਪਤਰਸ 2:6 ਵਿਚ
4. *ਦੇਟਿਵ (dative)* ਹਾਲਾਤ ਵਿਚ ਜਿਸ ਵਿਚ ਕੋਈ ਸੰਬੰਧਸੂਚਕ-ਸ਼ਬਦ ਨਹੀਂ ਹਨ ਜਿਵੇਂ ਕਿ ਯੂਹੰਨਾ 4:50; ਗਲਾਤੀਆਂ 3:6; ਰਸੂਲਾਂ ਦੇ ਕਰਤੱਬ 18:8; 27:25; 1 ਯੂਹੰਨਾ 3:23; 5:10
5. *ਹੋਤੀ (hoti)*, ਜਿਸ ਦਾ ਅਰਥ “ਉਸ ਤੇ ਵਿਸ਼ਵਾਸ ਕਰੋ,” ਸਮਗਰੀ ਦਿੰਦਾ ਹੈ ਕਿ ਕੀ ਵਿਸ਼ਵਾਸ ਕਰਨਾ ਹੈ
 - a. ਯਿਸੂ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ (ਯੂਹੰਨਾ 6:69)
 - b. ਮੈਂ ਹਾਂ ਯਿਸੂ ਹੀ ਹੈ (ਯੂਹੰਨਾ 8:24)
 - c. ਯਿਸੂ ਪਿਤਾ ਵਿਚ ਹੈ ਅਤੇ ਪਿਤਾ ਯਿਸੂ ਵਿਚ ਹੈ (ਯੂਹੰਨਾ 10:38)
 - d. ਯਿਸੂ ਮਸੀਹਾ ਹੈ (ਯੂਹੰਨਾ 11:27; 20:31)

- e. ਯਿਸੂ ਪਰਮੇਸ਼ਰ ਦਾ ਪੁੱਤਰ ਹੈ (ਯੂਹੰਨਾ 11:27; 20:31)
- f. ਯਿਸੂ ਪਿਤਾ ਦੁਆਰਾ ਭੇਜਿਆ ਗਿਆ (ਯੂਹੰਨਾ 11:42; 17:8,21)
- g. ਯਿਸੂ ਪਰਮੇਸ਼ਰ ਨਾਲ ਇਕ ਹੈ (ਯੂਹੰਨਾ 14:10-11)
- h. ਯਿਸੂ ਪਿਤਾ ਤੋਂ ਆਇਆ ਹੈ (ਯੂਹੰਨਾ 16:27, 30)
- i. ਯਿਸੂ ਨੇ ਆਪਣੇ ਆਪ ਦੀ ਪਿਤਾ ਦੇ ਵਾਚਾ ਵਾਲੇ ਨਾਮ "ਮੈਂ ਹਾਂ" ਨਾਲ ਸਨਾਖਤ ਕੀਤੀ (ਯੂਹੰਨਾ 8:24; 13:19)
- j. ਅਸੀਂ ਉਸ ਨਾਲ ਰਹਾਂਗੇ (ਰੋਮੀਆਂ 6:8)
- k. ਯਿਸੂ ਮਰ ਗਿਆ ਅਤੇ ਦੁਬਾਰਾ ਜੀ ਉਠਿਆ (1 ਥੱਸਲੁਨੀਕੀਆਂ 4:14)

Copyright © 2014 [Bible Lessons International](http://BibleLessonsInternational.com)

NASB, NKJV "ਉਸਦਾ ਵਿਸ਼ਵਾਸ"
 NRSV "ਅਜਿਹਾ ਵਿਸ਼ਵਾਸ"
 TEV, NJB "ਇਹ ਉਹੀ ਵਿਸ਼ਵਾਸ ਹੈ"

ਅਬਰਾਹਾਮ ਦਾ ਵਿਸ਼ਵਾਸ ਉਸ ਲਈ ਧਾਰਮਿਕਤਾ ਗਿਣਿਆ ਗਿਆ ਸੀ। ਇਹ ਅਬਰਾਹਾਮ ਦੇ ਕੰਮ ਤੇ ਨਹੀਂ, ਪਰ ਉਸਦੇ ਜਵਾਬ ਤੇ ਅਧਾਰਿਤ ਸੀ। ਉਸਦੇ ਕੰਮਾਂ ਨੇ ਉਸਦੇ ਵਿਸ਼ਵਾਸ ਦੀ ਪੁਸ਼ਟੀ ਕੀਤੀ (ਦੇਖੋ, ਯਾਕੂਬ 2:14-26)।

“ਗਿਣਿਆ” ਸ਼ਬਦ LXX ਦੇ ਜ਼ਬੂਰ 106:31 ਵਿਚ ਫ਼ੀਨਹਾਸ ਲਈ ਵਰਤਿਆ ਗਿਆ ਹੈ, ਜੋ ਗਿਣਤੀ 25:11-13 ਦਾ ਹਵਾਲਾ ਦਿੰਦਾ ਹੈ। ਇਸ ਸਥਿਤੀ ਵਿਚ ਗਿਣਿਆ ਜਾਣਾ ਫ਼ੀਨਹਾਸ ਦੇ ਕੰਮਾਂ ਤੇ ਅਧਾਰਿਤ ਸੀ, ਪਰ ਉਤਪਤ 15:6 ਵਿਚ ਅਬਰਾਹਾਮ ਨਾਲ ਅਜਿਹਾ ਨਹੀਂ ਸੀ।

▣ "ਉਸ ਉੱਤੇ ਵਿਸ਼ਵਾਸ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ" ਇਹ ਹੈਰਾਨ ਕਰਨ ਵਾਲਾ ਬਿਆਨ ਹੈ। ਇਹ ਰੋਮੀਆਂ 4:3 ਵਿਚ ਅਬਰਾਹਾਮ ਦਾ ਇਕ ਸਪੱਸ਼ਟ ਸਮਾਨਾਂਤਰ ਹੈ (ਉਤਪਤ 15:6)। ਧਾਰਮਿਕਤਾ ਮਨੁੱਖਾਂ ਦੇ ਕੰਮਾਂ ਦਾ ਨਤੀਜਾ ਨਹੀਂ, ਪਰ ਪਰਮੇਸ਼ਰ ਦਾ ਤੋਹਫ਼ਾ ਹੈ। ਰੋਮੀਆਂ 1:17 ਤੇ ਖਾਸ ਵਿਸ਼ਾ ਦੇਖੋ।

▣ "ਦਾਉਦ" ਜਿਵੇਂ ਕਿ ਅਬਰਾਹਾਮ ਸੰਪੂਰਨ ਵਿਅਕਤੀ ਨਹੀਂ ਸੀ, ਫਿਰ ਵੀ ਵਿਸ਼ਵਾਸ ਦੁਆਰਾ ਪਰਮੇਸ਼ਰ ਨਾਲ ਸਹੀ ਸੀ, ਇਸੇ ਤਰ੍ਹਾਂ ਹੀ ਦਾਉਦ ਵੀ ਪਾਪੀ ਸੀ (ਦੇਖੋ, ਜ਼ਬੂਰ 32 ਅਤੇ 51)। ਪਰਮੇਸ਼ਰ ਪਾਪੀ ਮਨੁੱਖਤਾਂ ਨਾਲ ਪਿਆਰ ਕਰਦਾ ਹੈ ਉਨ੍ਹਾਂ ਨਾਲ ਕੰਮ ਕਰਦਾ ਹੈ (ਉਤਪਤ 3) ਜੋ ਉਸ ਵਿਚ (ਪੁਰਾਣਾ ਨੇਮ) ਅਤੇ ਉਸਦੇ ਪੁੱਤਰ ਵਿਚ (ਨਵਾਂ ਨੇਮ) ਵਿਸ਼ਵਾਸ ਕਰਦੇ ਹਨ।

4:6 "ਕਰਮਾਂ ਦੇ ਬਿਨ੍ਹਾਂ" ਪੌਲੁਸ ਇਸ ਵਾਕਾਂਸ਼ ਨੂੰ ਆਪਣੇ ਪੁਰਾਣੇ ਨੇਮ ਦੇ ਹਵਾਲੇ ਤੋਂ ਬਿਲਕੁਲ ਪਹਿਲਾਂ ਰੱਖ ਕੇ ਇਸ ਤੇ ਜ਼ੋਰ ਦਿੰਦਾ ਹੈ (ਦੇਖੋ, ਜ਼ਬੂਰ 32:1-2)। ਮਨੁੱਖਜਾਤੀ ਪਰਮੇਸ਼ਰ ਦੀ ਕਿਰਪਾ ਅਤੇ ਮਸੀਹ ਦੁਆਰਾ ਉਸ ਨਾਲ ਸਹੀ ਬਣਿਆ ਹੈ ਅਤੇ ਇਹ ਹਰੇਕ ਵਿਅਕਤੀ ਦੇ ਧਾਰਮਿਕ ਕੰਮਾਂ ਨਾਲ ਨਹੀਂ ਪਰ ਵਿਸ਼ਵਾਸ ਨਾਲ ਹੈ (ਦੇਖੋ, ਰੋਮੀਆਂ 3:21-31; ਅਫਸੀਆਂ 2:8-10)।

4:7-8 ਇਹ ਜ਼ਬੂਰ 32:1-2 ਤੋਂ ਲਿਆ ਗਿਆ ਹੈ। ਰੋਮੀਆਂ 4:7 ਵਿਚ ਦੋਵੇਂ ਕਿਰਿਆਵਾਂ, "ਮਾਫ਼ ਹੋ ਗਏ" ਅਤੇ "ਢੱਕੇ ਗਏ" ਭੂਤਕਾਲ ਨਿਸ਼ਕਿਰਿਆ ਹਨ। ਪਰਮੇਸ਼ਰ ਇਹ ਸਭ ਕਰਨ ਵਾਲਾ ਹੈ। ਆਇਤ 8 ਵਿਚ ਇਕ ਮਜ਼ਬੂਤ ਦੇਹਰਾ ਨਕਾਰਾਤਮਕ ਹੈ, "ਕਿਸੇ ਵੀ ਹਲਾਤ ਵਿਚ

ਨਹੀਂ” ਮੰਨਿਆ ਜਾਵੇਗਾ, ਗਿਣਿਆ ਜਾਵੇਗਾ, ਹਿਸਾਬ ਰੱਖਿਆ ਜਾਵੇਗਾ। ਇਸ ਹਵਾਲੇ ਵਿਚ ਤਿੰਨ ਕਿਰਿਆਵਾਂ ਵੱਲ ਧਿਆਨ ਦਿਓ; ਸਾਰੇ ਪਾਪ ਤੋਂ ਬਚੀ ਹੋਣ ਨੂੰ ਦਰਸਾਉਂਦੇ ਹਨ।

4:7 "ਜਿਨ੍ਹਾਂ ਦੇ ਪਾਪ ਢੱਕੇ ਗਏ ਹਨ" ਇਹ ਜ਼ਬੂਰ 32:1 ਦਾ ਹਵਾਲਾ ਹੈ। "ਢੱਕੇ ਜਾਣ" ਦੀ ਧਾਰਣਾ ਇਸਰਾਏਲ ਦੇ ਬਲੀਦਾਨ ਪਹਿਲੂ ਵਿਚ ਕੇਂਦਰੀ ਸੀ (ਜਿਵੇਂ ਕਿ., ਲੇਵੀਆਂ 1-7)। ਪਰਮੇਸ਼ਰ ਪਾਪ ਢੱਕਦਾ (ਭੂਤਕਾਲ ਨਿਸ਼ਕਿਰਿਆ ਸੰਕੇਤਕ) ਦਾ ਮਤਲਬ ਇਹ ਪਾਪ ਨੂੰ ਆਪਣੀ ਨਜ਼ਰ ਤੋਂ ਪਰੇ ਕਰ ਦਿੰਦਾ ਹੈ (ਦੇਖੋ, ਯਸ਼ਾਯਾਹ 38:17; ਮੀਕਾਹ 7:19, Brown, Driver, Briggs, ਪੰਨਾ 491)। ਇਹੀ ਵਿਚਾਰ, ਹਾਲਾਂਕਿ ਇਕ ਵੱਖਰਾ ਇਬਰਾਨੀ ਸ਼ਬਦ "ਢੱਕਣਾ" (*ਕਾਫਾਰ caphar*), ਪ੍ਰਾਸਚਿਤ ਦੇ ਦਿਨ (ਢੱਕਣਾ) ਦੀ ਰਸਮ ਲਈ ਵਰਤਿਆ ਗਿਆ ਸੀ, ਜਿੱਥੇ "ਦਯਾ ਕੁਰਸੀ" ਤੇ ਲਹੂ ਛਿੜਕਿਆ ਜਾਂਦਾ ਸੀ ਜੋ ਇਸਰਾਏਲ ਦੇ ਪਾਪਾਂ ਨੂੰ ਢੱਕਦਾ ਸੀ (ਦੇਖੋ, ਲੇਵੀਆਂ 16)। ਇਸ ਦੇ ਸੰਬੰਧੀ ਬਾਈਬਲ ਦਾ ਅਲੰਕਾਰ ਕਿਸੇ ਦੇ ਪਾਪਾਂ ਨੂੰ ਮਿਟਾਉਣਾ (ਦੇਖੋ, ਯਸ਼ਾਯਾਹ 1:18; 43:25) ਜਾਂ ਖਤਮ ਕਰਨਾ ਹੈ (ਦੇਖੋ, ਰਸੂਲਾਂ ਦੇ ਕਰਤੱਬ 3:19; ਕੁਲਸੀਆਂ 2:14; ਪ੍ਰਕਾਸ਼ ਦੀ ਪੇਥੀ 3:5)।

4:8 "ਧੰਨ ਹੈ ਉਹ ਮਨੁੱਖ ਜਿਸ ਦੇ ਪਾਪ ਪਰਮੇਸ਼ਰ ਨਾ ਗਿਣੇਗਾ" ਇਹ ਜ਼ਬੂਰ 32:2 ਦਾ ਹਵਾਲਾ ਹੈ। ਇਹ ਸ਼ਬਦ "ਗਿਣੇਗਾ," "ਜੁੱਮੇ ਲਗਾਵੇਗਾ," ਜਾਂ "ਉਸ ਦੇ ਖਾਤੇ ਵਿਚ ਪਵੇਗਾ" ਇਕ ਨਕਾਰਾਤਮਕ ਭਾਵਨਾ ਵਿਚ ਵਰਤਿਆ ਗਿਆ ਹੈ। ਪਰਮੇਸ਼ਰ ਵਿਸ਼ਵਾਸੀ ਦੇ ਪਾਪਾਂ ਨੂੰ ਉਸਦੀ ਆਤਮਿਕ ਬੈਂਕ ਖਾਤੇ ਵਿਚ ਨਹੀਂ ਗਿਣਦਾ (ਦੇਹਰਾ ਨਕਾਰਾਤਮਕ) ਹੈ; ਉਹ ਧਾਰਮਿਕਤਾ ਨੂੰ ਗਿਣਦਾ ਹੈ। ਇਹ ਮਨੁੱਖ ਦੇ ਕੰਮ, ਪ੍ਰਾਪਤੀ ਜਾਂ ਮੁੱਲ ਤੇ ਨਹੀਂ ਸਗੋਂ ਪਰਮੇਸ਼ਰ ਦੇ ਦਿਆਲੂ ਚਰਿੱਤਰ, ਤੋਹਫ਼ੇ ਅਤੇ ਐਲਾਨ ਤੇ ਅਧਾਰਿਤ ਹੈ।

ਰੋਮੀਆਂ 4:9-12

⁹ਫੇਰ ਇਹ ਧੰਨ ਹੋਣਾ, ਕੀ ਸੁੰਨਤੀਆਂ ਦੇ ਲਈ ਹੀ ਹੈ ਜਾਂ ਅਸੁੰਨਤੀਆਂ ਦੇ ਲਈ ਵੀ ਹੈ? ਕਿਉਂ ਜੋ ਅਸੀਂ ਆਖਦੇ ਹਾਂ ਕਿ ਅਬਰਾਹਾਮ ਦੇ ਲਈ ਉਹ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਗਿਆ ਸੀ। ¹⁰ਫਿਰ ਕਿਸ ਹਾਲ ਵਿੱਚ ਗਿਣਿਆ ਗਿਆ ਸੀ? ਜਦੋਂ ਸੁੰਨਤੀ ਸੀ ਜਾਂ ਅਸੁੰਨਤੀ ਸੀ? ਸੁੰਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁੰਨਤ ਦੇ ਹਾਲ ਵਿੱਚ ਸੀ। ¹¹ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਕਿ ਇਹ ਉਸ ਧਾਰਮਿਕਤਾ ਦੀ ਮੁਹਰ ਹੋਵੇ ਜਿਹੜੀ ਅਸੁੰਨਤ ਦੇ ਹਾਲ ਵਿੱਚ ਉਹ ਦੇ ਵਿਸ਼ਵਾਸ ਤੋਂ ਹੋਈ ਸੀ, ਤਾਂ ਜੋ ਉਨ੍ਹਾਂ ਸਾਰਿਆਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਹਨਾਂ ਲਈ ਧਾਰਮਿਕਤਾ ਗਿਣੀ ਜਾਵੇ। ¹²ਅਤੇ ਸੁੰਨਤੀਆਂ ਦਾ ਵੀ ਪਿਤਾ ਹੋਵੇ, ਨਾ ਉਹਨਾਂ ਦਾ ਜੋ ਕੇਵਲ ਸੁੰਨਤੀ ਹਨ ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੇ ਵਾਂਗੂੰ ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ, ਜੋ ਉਸ ਨੇ ਅਸੁੰਨਤ ਦੇ ਹਾਲ ਵਿੱਚ ਕੀਤਾ ਸੀ।

4:9-12 ਪੌਲੁਸ ਨੇ ਸ਼ਾਇਦ ਸੁੰਨਤ ਦੀ ਇਸ ਚਰਚਾ ਨੂੰ ਇਸ ਲਈ ਸ਼ਾਮਲ ਕੀਤਾ ਸੀ ਕਿਉਂਕਿ ਯਹੂਦੀ ਮੁਕਤੀ ਲਈ ਸੁੰਨਤ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦੇ ਰਹੇ ਸਨ (ਦੇਖੋ, ਗਲਾਤੀਆਂ ਦੀ ਕਿਤਾਬ ਅਤੇ ਰਸੂਲਾਂ ਦੇ ਕਰਤੱਬ 15 ਦੀ ਯਰੂਸਲਮ ਸਭਾ)।

ਪੌਲੁਸ ਰੱਬੀ ਵਿਆਖਿਆ ਵਿਚ ਸਿਖਿਅਤ, ਜਾਣਦਾ ਸੀ ਕਿ ਉਤਪਤ 15:6 ਅਤੇ ਜ਼ਬੂਰ 32:2 ਵਿਚ ਇਹੀ ਕਿਰਿਆ ਪ੍ਰਗਟ ਹੁੰਦੀ ਹੈ (ਇਬਰਾਨੀ ਵਚਨ ਅਤੇ ਯੂਨਾਨੀ ਸੇਪਟੂਜਿੰਟ ਦੋਹਾਂ ਵਿਚ)। ਇਸ ਨਾਲ ਇਨ੍ਹਾਂ ਵਚਨਾਂ ਨੂੰ ਅਧਿਆਤਮਿਕ ਉਦੇਸ਼ਾਂ ਲਈ ਇਕ ਕੀਤਾ ਗਿਆ ਹੋਵੇਗਾ।

4:9 ਰੋਮੀਆਂ 4:9 ਦਾ ਸਵਾਲ ਇਕ "ਨਹੀਂ" ਜਵਾਬ ਦੀ ਉਮੀਦ ਕਰਦਾ ਹੈ। ਪਰਮੇਸ਼ਰ ਸਾਰੇ ਲੋਕਾਂ ਨੂੰ, ਇਥੋਂ ਤੱਕ ਕਿ ਗੈਰ-ਯਹੂਦੀਆਂ ਨੂੰ ਵੀ, ਵਿਸ਼ਵਾਸ ਦੁਆਰਾ ਸਵੀਕਾਰ ਕਰਦਾ ਹੈ। ਉਤਪਤ 15:6 ਦਾ ਫਿਰ ਤੋਂ ਹਵਾਲਾ ਦਿੱਤਾ ਗਿਆ ਹੈ। ਅਬਰਾਹਾਮ, ਯਹੂਦੀ ਕੌਮ ਦਾ ਪਿਤਾ, (ਮੁਸਾ

ਦੀ ਬਿਵਸਥਾ ਤੋਂ ਪਹਿਲਾਂ (ਦੇਖੋ, ਉਤਪਤ 15) ਅਤੇ ਸੁੰਨਤ ਕਰਵਾਉਣ ਤੋਂ ਪਹਿਲਾਂ (ਰੋਮੀਆਂ 4:13) ਧਰਮੀ ਗਿਣਿਆ ਗਿਆ ਸੀ (ਦੇਖੋ, ਉਤਪਤ 17)।

4:10-11 "ਸੁੰਨਤ ਦੀ ਨਿਸ਼ਾਨੀ, ਵਿਸ਼ਵਾਸ ਦੀ ਧਾਰਮਿਕਤਾ ਦੀ ਮੁਹਰ" ਅਬਰਾਹਾਮ ਦੇ ਧਰਮੀ ਬੁਲਾਏ ਅਤੇ ਗਿਣੇ ਜਾਣ ਤੋਂ ਬਾਅਦ, ਪਰਮੇਸ਼ਰ ਨੇ ਉਸ ਨੂੰ ਇਕ ਵਾਚਾ ਦੇ ਨਿਸ਼ਾਨੀ ਵਜੋਂ ਸੁੰਨਤ ਦਿੱਤੀ ਸੀ (ਉਤਪਤ 17:9-14)। ਯੂਨਾਨ ਦੇ ਈਜੀਅਨ ਟਾਪੂ ਤੇ ਰਹਿਣ ਵਾਲੇ ਫਿਲਿਸਤੀਆਂ ਨੂੰ ਛੱਡ ਕੇ, ਪ੍ਰਾਚੀਨ ਨੇੜਲੇ ਪੂਰਬ ਦੇ ਸਾਰੇ ਲੋਕ ਸੁੰਨਤ ਕਰਵਾਉਂਦੇ ਸਨ। ਪ੍ਰਾਚੀਨ ਨੇੜਲੇ ਪੂਰਬ ਦੇ ਹੋਰ ਸਭਿਆਚਾਰਾਂ ਲਈ, ਬਚਪਨ ਤੋਂ ਮਰਦਾਨਾਤਾ ਤੱਕ ਦਾ ਰਸਤਾ ਸੀ। ਯਹੂਦੀ ਜੀਵਨ ਵਿਚ ਇਹ ਵਾਚਾ ਦੇ ਸੱਦਸ ਹੋਣ ਦਾ ਧਾਰਮਿਕ ਪ੍ਰਤੀਕ ਸੀ, ਜੋ ਜਨਮ ਤੋਂ ਬਾਅਦ ਅੱਠਵੇਂ ਦਿਨ ਪੁਰਸ਼ਾਂ ਦੀ ਕੀਤੀ ਜਾਂਦੀ ਸੀ।

ਇਸ ਆਇਤ ਵਿਚ "ਨਿਸ਼ਾਨੀ" ਅਤੇ "ਮੁਹਰ" ਸਮਾਨਾਂਤਰ ਹਨ ਅਤੇ ਦੋਵੇਂ ਅਬਰਾਹਾਮ ਦੇ ਵਿਸ਼ਵਾਸ ਨੂੰ ਦਰਸਾਉਂਦੇ ਹਨ। ਸੁੰਨਤ ਇਕ ਵਿਅਕਤੀ ਤੇ ਨਜ਼ਰ ਆਉਣ ਵਾਲੀ ਨਿਸ਼ਾਨੀ ਸੀ ਜੋ ਵਿਅਕਤੀ ਪਰਮੇਸ਼ਰ ਵਿਚ ਵਿਸ਼ਵਾਸ ਕਰਦਾ ਸੀ। ਸੰਬੰਧਸੂਚਕ ਵਾਕਾਂਸ਼ "ਵਿਸ਼ਵਾਸ ਦੀ ਧਾਰਮਿਕਤਾ" ਰੋਮੀਆਂ 4:13 ਵਿਚ ਦੁਹਰਾਇਆ ਗਿਆ ਹੈ। ਪਵਿੱਤਰ ਪਰਮੇਸ਼ਰ ਨਾਲ ਸਹੀ ਘੋਸ਼ਿਤ ਕੀਤੇ ਜਾਣ ਦੀ ਕੁੰਜੀ ਸੁੰਨਤ ਨਹੀਂ ਪਰ ਵਿਸ਼ਵਾਸ ਸੀ।

4:11 "ਤਾਂ ਜੋ ਉਨ੍ਹਾਂ ਸਾਰਿਆਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ ਭਾਵੇਂ ਅਸੁੰਨਤੀ ਹੋਣ" ਰੋਮੀਆਂ ਦੀ ਕਿਤਾਬ ਗਲਾਤੀਆਂ ਦੀ ਕਿਤਾਬ ਤੋਂ ਬਾਅਦ ਲਿਖੀ ਗਈ ਸੀ। ਪੌਲੁਸ ਯਹੂਦੀਆਂ ਦੇ (1) ਆਪਣੇ ਨਸਲੀ ਵੰਸ਼ (ਦੇਖੋ, ਮੱਤੀ 3:9; ਯੂਹੰਨਾ 8:33,37,39) ਅਤੇ (2) ਯਹੂਦੀਆਂ ਦੁਆਰਾ ਮੂਸਾ ਦੀ ਬਿਵਸਥਾ ਦੀ ਮੌਜੂਦਾ ਵਿਆਖਿਆ (ਮੌਖਿਕ ਪਰੰਪਰਾ, ਜਾਂ ਬਜ਼ੁਰਗਾਂ ਦੀ ਪਰੰਪਰਾ ਜੋ ਬਾਅਦ ਵਿਚ ਲਿਖੀ ਗਈ ਸੀ ਅਤੇ ਇਸ ਨੂੰ ਤਾਲਮੁਦ ਕਿਹਾ ਜਾਂਦਾ ਸੀ) ਵਿਚ ਵਿਸ਼ਵਾਸ ਕਰਨ ਦੇ ਰੁਝਾਨ ਪ੍ਰਤੀ ਸੰਵੇਦਨਸ਼ੀਲ ਸੀ। ਇਸ ਲਈ, ਉਸਨੇ ਅਬਰਾਹਾਮ ਨੂੰ ਉਨ੍ਹਾਂ ਸਾਰਿਆਂ ਦੇ ਨਮੂਨੇ ਵਜੋਂ ਵਰਤਿਆ ਜੋ ਵਿਸ਼ਵਾਸ ਦੁਆਰਾ ਨਿਹਚਾ ਕਰਦੇ ਹਨ (ਵਿਸ਼ਵਾਸੀਆਂ, ਅਸੁੰਨਤੀ ਗੈਰ-ਯਹੂਦੀਆਂ ਦਾ ਪਿਤਾ, ਦੇਖੋ ਰੋਮੀਆਂ 2:28-29; ਗਲਾਤੀਆਂ 3:29)।

▣ "ਮੁਹਰ" ਹੇਠ ਦਿੱਤਾ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਮੁਹਰ

ਖਾਸ ਵਿਸ਼ਾ: ਮੁਹਰ

ਮੁਹਰ ਹੇਠਾਂ ਦਿੱਤੀਆਂ ਚੀਜ਼ਾਂ ਨੂੰ ਦਿਖਾਉਣ ਦਾ ਇਕ ਪੁਰਾਣਾ ਤਰੀਕਾ ਹੋ ਸਕਦਾ ਹੈ

1. ਸੱਚ (ਯੂਹੰਨਾ 3:33)
2. ਅਧਿਕਾਰ (ਯੂਹੰਨਾ 6:27; 2 ਤਿਮੋਥਿਉਸ 2:19; ਪ੍ਰਕਾਸ਼ ਦੀ ਪੇਥੀ 7:2-3; 9:4)
3. ਸੁਰੱਖਿਆ (ਉਤਪਤ 4:15; ਮੱਤੀ 27:66; ਰੋਮੀਆਂ 4:11; 15:28; 2 ਕੁਰਿੰਥੀਆਂ 1:22; ਅਫਸੀਆਂ 1:13; 4:30; ਪ੍ਰਕਾਸ਼ ਦੀ ਪੇਥੀ 20:3)
4. ਇਹ ਇਕ ਤੇਹਫ਼ੇ ਦੇ ਵਾਅਦੇ ਦੀ ਸੱਚਾਈ ਦਾ ਸੰਕੇਤ ਵੀ ਹੋ ਸਕਦਾ ਹੈ (ਰੋਮੀਆਂ 4:11 and 1 ਕੁਰਿੰਥੀਆਂ 9:2)

ਪ੍ਰਕਾਸ਼ ਦੀ ਪੇਥੀ 7:2-4; 9:4 ਵਿਚ ਇਸ ਮੁਹਰ ਦਾ ਉਦੇਸ਼ ਪਰਮੇਸ਼ਰ ਦੇ ਲੋਕਾਂ ਦੀ ਪਛਾਣ ਕਰਨਾ ਹੈ ਤਾਂ ਜੋ ਪਰਮੇਸ਼ਰ ਦਾ ਕ੍ਰੋਧ ਉਨ੍ਹਾਂ ਨੂੰ ਪ੍ਰਭਾਵਤ ਨਾ ਕਰੇ। ਸ਼ੈਤਾਨ ਦੀ ਮੁਹਰ ਉਸ ਦੇ ਲੋਕਾਂ ਦੀ ਪਛਾਣ ਕਰਦੀ ਹੈ, ਜੋ ਪਰਮੇਸ਼ਰ ਦੇ ਕ੍ਰੋਧ ਦਾ ਵਿਸ਼ਾ ਹਨ। ਪ੍ਰਕਾਸ਼ ਦੀ

ਪੇਬੀ ਵਿਚ “ਕਸ਼ਟਾ” (*ਥਲਿਪਸਿਸ thlipsis*) ਵਿਸ਼ਵਾਸੀਆਂ ਨੂੰ ਸਤਾਉਣ ਵਾਲੇ ਅਵਿਸ਼ਵਾਸੀਆਂ ਨੂੰ ਦਰਸਾਉਂਦਾ ਹੈ, ਜਦੋਂ ਕਿ ਗੁੱਸਾ/ਕ੍ਰੋਧ (*ਓਰਗੋ orge* ਜਾਂ *ਥੁਮੋਸ thumos*) ਹਮੇਸ਼ਾ ਅਵਿਸ਼ਵਾਸੀਆਂ ਤੇ ਪਰਮੇਸ਼ਰ ਦਾ ਨਿਆਂ ਹੁੰਦਾ ਹੈ ਤਾਂ ਜੋ ਉਹ ਤੋਬਾ ਕਰ ਸਕਣ ਅਤੇ ਮਸੀਹ ਵਿਚ ਵਿਸ਼ਵਾਸ ਵੱਲ ਮੁੜ ਸਕਣ। ਨਿਆਂ ਦਾ ਇਹ ਸਕਾਰਾਤਮਕ ਉਦੇਸ਼ ਲੇਵੀਆਂ 26; ਬਿਵਸਥਾ ਸਾਰ 27-28; 30; ਜ਼ਬੂਰ 1 ਵਿਚ ਵਾਚਾ ਦੇ ਸਰਾਪਾਂ/ਅਸੀਸਾਂ ਵਿਚ ਵੇਖਿਆ ਜਾ ਸਕਦਾ ਹੈ।

4:12 "ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ" ਇਹ ਇਕ ਕਤਾਰ ਵਿਚ ਚੱਲਣ ਵਾਲੇ ਸਿਪਾਹੀਆਂ ਲਈ ਇਕ ਫੌਜੀ ਸ਼ਬਦ (*ਸਟੋਖੇਓ stoicheō*) ਸੀ (ਦੇਖੋ, ਰਸੂਲਾਂ ਦੇ ਕਰਤੱਬ 21:24; ਗਲਾਤੀਆਂ 5:25; 6:16; ਫ਼ਿਲਿੱਪੀਆਂ 3:16)। ਪੌਲੁਸ ਇਸ ਆਇਤ ਵਿਚ ਉਨ੍ਹਾਂ ਯਹੂਦੀਆਂ ਦੀ ਗੱਲ ਕਰ ਰਿਹਾ ਹੈ (“ਸੁੰਨਤ ਦਾ ਪਿਤਾ”) ਜੋ ਵਿਸ਼ਵਾਸ ਕਰਦੇ ਹਨ। ਅਬਰਾਹਾਮ ਉਨ੍ਹਾਂ ਸਾਰਿਆਂ ਦਾ ਪਿਤਾ ਹੈ ਜੋ ਪਰਮੇਸ਼ਰ ਵਿਚ ਅਤੇ ਉਸਦੇ ਵਾਅਦਿਆਂ ਵਿਚ ਵਿਸ਼ਵਾਸ ਕਰਦੇ ਹਨ।

ਦੇਹਰੇ ਲੇਖ (*ਟੋਇਸ tois*) ਦੇ ਕਾਰਨ ਇਹ ਸੰਭਵ ਹੈ ਕਿ ਇਹ ਦੂਜਾ ਪਹਿਲੂ (“ਦੀ ਚਾਲ ਚੱਲਦੇ”) ਸਿਰਫ ਇਕ ਵਾਰ ਵਿਸ਼ਵਾਸ ਨੂੰ ਨਹੀਂ ਪਰ ਵਿਸ਼ਵਾਸ ਦੀ ਜੀਵਨਸ਼ੈਲੀ ਦੇ ਵਿਚਾਰ (ਵਰਤਮਾਨ ਮੱਧ [ਪ੍ਰਤੀਨਿਧੀ] ਕ੍ਰਿਦੰਤ) ਨੂੰ ਜੋੜਦਾ ਹੈ। ਮੁਕਤੀ ਇਕ ਜਾਰੀ ਰਹਿਣ ਵਾਲਾ ਸੰਬੰਧ ਹੈ, ਇਹ ਸਿਰਫ ਇਕ ਫੈਸਲਾ ਜਾਂ ਮਰਜ਼ੀ ਦਾ ਪਲ ਨਹੀਂ ਹੈ।

ਰੋਮੀਆਂ 4:13-15

¹³ਕਿਉਂ ਜੋ ਉਹ ਵਾਇਦਾ ਕਿ ਤੂੰ ਸੰਸਾਰ ਦਾ ਵਾਰਿਸ ਹੋਵੇਂਗਾ ਅਬਰਾਹਾਮ ਅਤੇ ਉਹ ਦੀ ਅੰਸ ਨਾਲ ਬਿਵਸਥਾ ਦੇ ਰਾਹੀਂ ਨਹੀਂ ਸੀ ਹੋਇਆ ਸਗੋਂ ਉਸ ਧਾਰਮਿਕਤਾ ਦੇ ਰਾਹੀਂ ਹੋਇਆ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ। ¹⁴ਪਰ ਜੇ ਬਿਵਸਥਾ ਵਾਲੇ ਵਾਰਿਸ ਹਨ ਤਾਂ ਵਿਸ਼ਵਾਸ ਨਿਸ਼ਫਲ ਅਤੇ ਉਹ ਵਾਇਦਾ ਵਿਅਰਥ ਹੋਇਆ। ¹⁵ਕਿਉਂ ਜੋ ਬਿਵਸਥਾ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਬਿਵਸਥਾ ਨਹੀਂ ਉੱਥੇ ਉਲੰਘਣਾ ਵੀ ਨਹੀਂ।

4:13 "ਉਹ ਵਾਇਦਾ ਅਬਰਾਹਾਮ ਅਤੇ ਉਹ ਦੀ ਅੰਸ ਨਾਲ" ਪਰਮੇਸ਼ਰ ਨੇ ਅਬਰਾਹਾਮ ਨਾਲ “ਜਗ੍ਹਾ ਅਤੇ ਅੰਸ” ਦਾ ਵਾਅਦਾ ਕੀਤਾ ਸੀ (ਦੇਖੋ, ਉਤਪਤ 12:1-3; 15:1-6; 17:1-8; 22:17-18)। ਪੁਰਾਣੇ ਨੇਮ ਜਗ੍ਹਾ (ਫਲਸਤੀਨ) ਤੇ ਕੇਂਦਰਿਤ ਹੈ, ਪਰ ਨਵਾਂ ਨੇਮ “ਅੰਸ” ਤੇ ਕੇਂਦਰਿਤ ਹੈ (ਯਿਸੂ ਮਸੀਹ, ਦੇਖੋ ਗਲਾਤੀਆਂ 3:16,19), ਪਰ ਇੱਥੇ “ਅੰਸ” ਵਿਸ਼ਵਾਸ ਕਰਨ ਵਾਲੇ ਲੋਕਾਂ ਦਾ ਹਵਾਲਾ ਦਿੰਦਾ ਹੈ (ਦੇਖੋ, ਗਲਾਤੀਆਂ 3:29)। ਪਰਮੇਸ਼ਰ ਦੇ ਵਾਅਦੇ ਸਾਰੇ ਵਿਸ਼ਵਾਸੀਆਂ ਦੇ ਵਿਸ਼ਵਾਸ ਦਾ ਅਧਾਰ ਹਨ (ਦੇਖੋ, ਗਲਾਤੀਆਂ 3:14,17,18,19, 21, 22,29; 4:28; ਇਬਰਾਨੀਆਂ 5:13-18)।

▣ "ਕਿ ਤੂੰ ਸੰਸਾਰ ਦਾ ਵਾਰਿਸ ਹੋਵੇਂਗਾ" ਇਹ ਸਰਵ-ਵਿਆਪਕ ਬਿਆਨ ਉਤਪਤ 12:3; 18:18; 22:18 ਅਤੇ ਕੂਚ 19:5-6 ਦੀ ਰੋਸ਼ਨੀ ਵਿਚ ਬਹੁਤ ਮਹੱਤਵਪੂਰਣ ਹੈ। ਪਰਮੇਸ਼ਰ ਨੇ ਅਬਰਾਹਾਮ ਨੂੰ ਸਾਰੀ ਮਨੁੱਖਜਾਤੀ ਨੂੰ ਬੁਲਾਉਣ ਲਈ ਬੁਲਾਇਆ ਸੀ (ਦੇਖੋ, ਉਤਪਤ 1:26-27; 3:15)। ਅਬਰਾਹਾਮ ਅਤੇ ਉਸਦੀ ਸੰਤਾਨ ਨੇ ਸਾਰੇ ਸੰਸਾਰ ਲਈ ਪ੍ਰਕਾਸ਼ਨ ਦਾ ਇਕ ਸਾਧਨ ਹੋਣਾ ਸੀ। ਇਹ ਧਰਤੀ ਉੱਤੇ ਪਰਮੇਸ਼ਰ ਦੇ ਰਾਜ ਦਾ ਜ਼ਿਕਰ ਕਰਨ ਦਾ ਇਕ ਹੋਰ ਤਰੀਕਾ ਹੈ (ਦੇਖੋ, ਮੱਤੀ 6:10)।

▣ "ਬਿਵਸਥਾ ਦੇ ਰਾਹੀਂ ਨਹੀਂ ਸੀ ਹੋਇਆ" ਮੂਸਾ ਦੀ ਬਿਵਸਥਾ ਅਜੇ ਪ੍ਰਗਟ ਨਹੀਂ ਕੀਤੀ ਗਈ ਸੀ। ਇਸ ਵਾਕਾਂਸ਼ ਮਹੱਤਤਾ ਨੂੰ ਜਾਹਰ ਕਰਨ ਲਈ ਇਸ ਨੂੰ ਯੂਨਾਨੀ ਵਾਕ ਵਿਚ ਅੱਗੇ ਰੱਖਿਆ ਗਿਆ ਹੈ। ਇਹ ਬਹੁਤ ਹੀ ਮਹੱਤਵਪੂਰਣ ਗੱਲ ਹੈ ਜੋ ਮਨੁੱਖੀ ਕੋਸ਼ਿਸ਼ ਅਤੇ ਪਰਮੇਸ਼ਰ

ਦੇ ਕਿਰਪਾ ਵਿਚਕਾਰ ਅੰਤਰ ਤੇ ਜ਼ੋਰ ਦਿੰਦੀ ਹੈ (ਦੇਖੋ, ਰੋਮੀਆਂ 3:21-31)। ਕਿਰਪਾ ਨੇ ਬਿਵਸਥਾ ਨੂੰ ਮੁਕਤੀ ਦੇ ਰਾਹ ਲਈ ਅਣਚਾਹਾ ਬਣਾ ਦਿੱਤਾ ਹੈ (ਦੇਖੋ, ਇਬਰਾਨੀਆਂ 8:7, 13)। ਰੋਮੀਆਂ 13:9 ਤੇ ਖਾਸ ਵਿਸ਼ਾ ਦੇਖੋ: ਮੂਸਾ ਦੀ ਬਿਵਸਥਾ ਬਾਰੇ ਪੌਲੁਸ ਦਾ ਵਿਚਾਰ

4:14 "ਜੇਕਰ" ਇਹ ਇਕ ਪਹਿਲੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ ਜਿਸ ਨੂੰ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ। ਪੌਲੁਸ ਇਸ ਹੈਰਾਨ ਕਰਨ ਵਾਲੇ ਬਿਆਨ ਨੂੰ ਆਪਣੀ ਤਰਕਸ਼ੀਲ ਦਲੀਲ ਬਣਾਉਣ ਲਈ ਇਸਤੇਮਾਲ ਕਰ ਰਿਹਾ ਹੈ। ਇਹ ਬਿਆਨਬਾਜ਼ੀ ਦੇ ਜ਼ੋਰ ਲਈ ਵਰਤੀ ਗਈ ਪਹਿਲੀ ਸ਼੍ਰੇਣੀ ਦੀ ਸ਼ਰਤ ਦੀ ਇਕ ਚੰਗੀ ਉਦਾਹਰਣ ਹੈ। ਉਸਨੇ ਵਿਸ਼ਵਾਸ ਨਹੀਂ ਕੀਤਾ ਸੀ ਕਿ ਕਥਨ ਸੱਚਾ ਹੋਵੇਗਾ, ਪਰ ਉਸਨੇ ਇਸ ਨੂੰ ਸਪੱਸ਼ਟ ਗਲਤੀ ਦਿਖਾਉਣ ਲਈ ਕਿਹਾ ਸੀ (ਦੇਖੋ, ਰੋਮੀਆਂ 4:2)।

ਸੁੰਨਤ ਦੀ ਨਿਸ਼ਾਨੀ ਵਾਲੇ ਨਸਲਵਾਦੀ ਯਹੂਦੀ ਸੰਸਾਰ ਦੇ ਵਾਰਿਸ ਨਹੀਂ ਹੋਣਗੇ, ਪਰ ਜੇ ਪਰਮੇਸ਼ਰ ਦੀ ਇੱਛਾ ਅਤੇ ਸ਼ਬਦ ਵਿਚ ਵਿਸ਼ਵਾਸ ਰੱਖਦੇ ਹਨ ਉਹ ਵਾਰਿਸ ਹੋਣਗੇ। ਸਰੀਰਕ ਸੁੰਨਤ ਸੱਚੀ ਵਾਚਾ ਦੀ ਨਿਸ਼ਾਨੀ ਨਹੀਂ, ਬਲਕਿ ਵਿਸ਼ਵਾਸ ਹੈ (ਦੇਖੋ, ਰੋਮੀਆਂ 2:28-29; 1 ਕੁਰਿੰਥੀਆਂ 12:13; ਗਲਾਤੀਆਂ 3:28; 5:6; 6:15; ਕੁਲਸੀਆਂ 3:11)।

NASB, NKJV	"ਵਿਸ਼ਵਾਸ ਬੇਕਾਰ ਹੋਇਆ"
NRSV	"ਵਿਸ਼ਵਾਸ ਵਿਅਰਥ ਹੈ"
TEV	"ਵਿਅਕਤੀ ਦੇ ਵਿਸ਼ਵਾਸ ਦਾ ਅਰਥ ਕੁਝ ਨਹੀਂ"
NJB	"ਵਿਸ਼ਵਾਸ ਬੇਕਾਰ ਹੋ ਜਾਂਦਾ ਹੈ"

ਇਹ ਕੋਨੇ *kenoō* ਦਾ ਸੰਪੂਰਨ ਨਿਸ਼ਕਿਰਿਆ ਸੰਕੇਤਕ ਹੈ, ਜੋ ਇਕ ਮਜ਼ਬੂਤ ਯੂਨਾਨੀ ਕਿਰਿਆ ਦੀ ਸਥਾਪਤ ਸਥਿਤੀ ਤੇ ਜ਼ੋਰ ਦਿੰਦਾ ਹੈ, ਜਿਸਦਾ ਅਰਥ "ਖ਼ਾਲੀ ਕਰਨਾ," "ਬਿਨਾਂ ਬੁਨਿਆਦ ਦੇ ਦਿਖਾਉਣਾ," ਇੱਥੋਂ ਤੱਕ ਕਿ "ਛੂਠਾ ਸਿੱਧ ਕਰਨਾ" ਹੈ (ਦੇਖੋ, 1 ਕੁਰਿੰਥੀਆਂ 1:17)। ਇਹ ਸ਼ਬਦ ਪੌਲੁਸ ਦੁਆਰਾ 1 ਕੁਰਿੰਥੀਆਂ 1:17; 9:15; 2 ਕੁਰਿੰਥੀਆਂ 9:3 ਅਤੇ ਫ਼ਿਲਿੱਪੀਆਂ 2:7 ਵਿਚ ਵੀ ਵਰਤਿਆ ਗਿਆ ਹੈ।

NASB	"ਵਾਅਦਾ ਖਤਮ ਹੋ ਗਿਆ ਹੈ"
NKJV	"ਵਾਅਦਾ ਦੇ ਕੋਈ ਅਸਰ ਨਹੀਂ ਹੋਇਆ"
NRSV	"ਵਾਅਦਾ ਬੇਕਾਰ ਹੋਇਆ"
TEV	"ਪਰਮੇਸ਼ਰ ਦਾ ਵਾਅਦਾ ਬੇਕਾਰ ਹੈ"
NJB	"ਵਾਅਦੇ ਦੇ ਕੋਈ ਫਾਇਦਾ ਨਹੀਂ ਹੈ"

ਇਹ ਵੀ ਇਕ ਸੰਪੂਰਨ ਨਿਸ਼ਕਿਰਿਆ ਸੰਕੇਤਕ ਹੈ ਜੋ ਇਕ ਮਜ਼ਬੂਤ ਯੂਨਾਨੀ ਕਿਰਿਆ ਦੀ ਸਥਾਪਤ ਸਥਿਤੀ ਤੇ ਜ਼ੋਰ ਦਿੰਦਾ ਹੈ ਜਿਸਦਾ ਅਰਥ "ਖ਼ਾਲੀ ਕਰਨਾ," "ਹਟਾ ਦੇਣਾ," "ਖਤਮ ਕਰਨਾ," ਅਤੇ ਇੱਥੋਂ ਤੱਕ ਕਿ "ਨਾਸ਼ ਕਰਨਾ ਜਾਂ ਮਿਟਾਉਣਾ" ਹੈ। ਇਹ ਸ਼ਬਦ ਪੌਲੁਸ ਦੁਆਰਾ ਰੋਮੀਆਂ 3:3,31; 6:6; 7:2,6; 1 ਕੁਰਿੰਥੀਆਂ 2:6; 13:8; 15:24,26; 2 ਕੁਰਿੰਥੀਆਂ 3:7; ਗਲਾਤੀਆਂ 5:4; 2 ਥੱਸਲੁਨੀਕੀਆਂ 2:8 ਵਿਚ ਵੀ ਵਰਤਿਆ ਗਿਆ ਹੈ। ਇਸ ਆਇਤ ਵਿਚ ਇਕ ਸਪੱਸ਼ਟ ਸਮਾਨਤਾ ਹੈ। ਮੁਕਤੀ ਦੇ ਦੋ ਰਸਤੇ ਨਹੀਂ ਹਨ। ਕਿਰਪਾ ਦੀ ਨਵੀਂ ਵਾਚਾ ਨੇ ਕੰਮਾਂ ਦੀ ਪੁਰਾਣੀ ਵਾਚਾ ਨੂੰ ਵਿਅਰਥ ਅਤੇ ਬੇਕਾਰ ਕਰ ਦਿੱਤਾ ਹੈ! ਰੋਮੀਆਂ 3:3 ਤੇ ਖਾਸ ਵਿਸ਼ਾ ਦੇਖੋ: ਵਿਅਰਥ ਅਤੇ ਬੇਕਾਰ

4:15 "ਜੇ ਬਿਵਸਥਾ. . ਬਿਵਸਥਾ" ਇਸ ਸ਼ਬਦ ਦੀ ਪਹਿਲੀ ਵਰਤੋਂ ਵਿਚ ਯੂਨਾਨੀ ਲੇਖ ਹੈ ਜਦੋਂ ਕਿ ਦੂਸਰੀ ਵਿਚ ਲੇਖ ਨਹੀਂ ਹੈ। ਹਾਲਾਂਕਿ ਯੂਨਾਨੀ ਲੇਖ ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਵੱਲ ਬਹੁਤ ਜ਼ਿਆਦਾ ਧਿਆਨ ਖਿੱਚਣਾ ਖ਼ਤਰਨਾਕ ਹੈ, ਇੱਥੇ ਅਜਿਹਾ ਲੱਗਦਾ ਹੈ ਕਿ ਪੌਲੁਸ ਇਸ ਸ਼ਬਦ ਨੂੰ ਦੋ ਭਾਵਨਾਵਾਂ ਵਿਚ ਵਰਤ ਰਿਹਾ ਹੈ।

1. ਮੂਸਾ ਦੀ ਬਿਵਸਥਾ ਦੀ ਮੌਖਿਕ ਪਰੰਪਰਾ, ਜਿਸ ਵਿਚ ਕੁਝ ਯਹੂਦੀ ਆਪਣੀ ਮੁਕਤੀ ਲਈ ਭਰੋਸਾ ਕਰ ਰਹੇ ਸਨ
2. ਆਮ ਤੌਰ ਤੇ ਬਿਵਸਥਾ ਦਾ ਵਿਚਾਰ

ਇਸ ਵਿਸ਼ਾਲ ਭਾਵ ਵਿਚ ਸਵੈ-ਧਰਮੀ ਗੈਰ-ਯਹੂਦੀ ਸ਼ਾਮਲ ਹੋਣਗੇ ਜੋ ਇਸ ਜਾਂ ਉਸ ਸਭਿਆਚਾਰਕ ਨੈਤਿਕ ਨਿਯਮਾਂ ਜਾਂ ਧਾਰਮਿਕ ਰੀਤੀ ਰਿਵਾਜਾਂ ਦੀ ਪਲਣਾ ਕਰਦੇ ਹਨ ਅਤੇ ਇਨ੍ਹਾਂ ਕੰਮਾਂ ਦੇ ਅਧਾਰ ਤੇ ਦੇਵਤੇ ਦੁਆਰਾ ਸਵੀਕਾਰੇ ਗਏ ਮਹਿਸੂਸ ਕਰਦੇ ਹਨ।

▣ "ਬਿਵਸਥਾ ਕ੍ਰੋਧ ਦਾ ਕਾਰਨ ਹੁੰਦੀ ਹੈ" ਇਹ ਹੈਰਾਨ ਕਰਨ ਵਾਲਾ ਬਿਆਨ ਹੈ (ਦੇਖੋ, ਰੋਮੀਆਂ 3:20; ਗਲਾਤੀਆਂ 3:10-13; ਕੁਲਸੀਆਂ 2:14)। ਮੂਸਾ ਦੀ ਬਿਵਸਥਾ ਦਾ ਅਰਥ ਕਦੇ ਵੀ ਮੁਕਤੀ ਦਾ ਰਾਹ ਨਹੀਂ ਸੀ (ਦੇਖੋ, ਗਲਾਤੀਆਂ 3:23-29)। ਕਿਸੇ ਵੀ ਯਹੂਦੀ (ਜਾਂ ਕਾਨੂੰਨਵਾਦੀ) ਲਈ ਇਸ ਸੱਚਾਈ ਨੂੰ ਸਮਝਣਾ ਜਾਂ ਸਵੀਕਾਰ ਕਰਨਾ ਬਹੁਤ ਔਖਾ ਹੋਵੇਗਾ, ਪਰ ਇਹ ਪੌਲੁਸ ਦੀ ਦਲੀਲ ਦਾ ਅਧਾਰ ਹੈ। ਰੋਮੀਆਂ 13:9 ਤੇ ਖਾਸ ਵਿਸ਼ਾ ਦੇਖੋ।

▣ "ਪਰ ਜਿੱਥੇ ਬਿਵਸਥਾ ਨਹੀਂ ਉੱਥੇ ਉਲੰਘਣਾ ਵੀ ਨਹੀਂ" ਪਰਮੇਸ਼ੁਰ ਮਨੁੱਖਜਾਤੀ ਨੂੰ ਉਸ ਚਾਨਣ ਲਈ ਜਵਾਬਦੇਹ ਰੱਖਦਾ ਹੈ ਜੋ ਉਨ੍ਹਾਂ ਕੋਲ ਹੈ। ਗੈਰ-ਯਹੂਦੀਆਂ ਨੂੰ ਮੂਸਾ ਦੀ ਬਿਵਸਥਾ ਦੁਆਰਾ ਦੇਸ਼ੀ ਨਹੀਂ ਠਹਿਰਾਇਆ ਜਾਵੇਗਾ ਜਿਸ ਨੂੰ ਉਨ੍ਹਾਂ ਨੇ ਕਦੇ ਸੁਣਿਆ ਨਹੀਂ ਸੀ। ਉਹ ਕੁਦਰਤੀ ਪ੍ਰਕਾਸ਼ਨ ਲਈ ਜਵਾਬਦੇਹ ਹਨ (ਦੇਖੋ, ਰੋਮੀਆਂ 1:19-20; 2:14-15)।

ਇਸ ਸੱਚਾਈ ਨੂੰ ਇੱਥੇ ਪੌਲੁਸ ਦੀ ਦਲੀਲ ਵਿਚ ਇਕ ਕਦਮ ਹੋਰ ਅੱਗੇ ਲਿਆਇਆ ਗਿਆ ਹੈ। ਮੂਸਾ ਦੀ ਬਿਵਸਥਾ ਵਿਚ ਪਰਮੇਸ਼ੁਰ ਨੂੰ ਸਪੱਸ਼ਟ ਤੌਰ ਤੇ ਪ੍ਰਗਟ ਕਰਨ ਤੋਂ ਪਹਿਲਾਂ, ਉਸਨੇ ਮਨੁੱਖਜਾਤੀ ਦੀਆਂ ਗਲਤੀਆਂ ਨੂੰ ਦਰਜ ਨਹੀਂ ਕੀਤਾ ਸੀ (ਦੇਖੋ, ਰੋਮੀਆਂ 3:20,25; 4:15; 5:13,20; 7:5,7-8; ਰਸੂਲਾਂ ਦੇ ਕਰਤੱਬ 14:16; 17:30; 1 ਕੁਰਿੰਥੀਆਂ 15:56)।

ਰੋਮੀਆਂ4:16-25

¹⁶ਇਸ ਕਾਰਨ ਉਹ ਵਿਸ਼ਵਾਸ ਤੋਂ ਹੋਇਆ ਤਾਂ ਜੋ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਵਾਇਦਾ ਸਾਰੀ ਅੰਸ ਦੇ ਲਈ ਪੱਕਾ ਰਹੇ, ਕੇਵਲ ਉਸ ਅੰਸ ਦੇ ਲਈ ਨਹੀਂ ਜਿਹੜੀ ਬਿਵਸਥਾ ਵਾਲੀ ਹੈ ਪ੍ਰੰਤੂ ਉਹ ਦੇ ਲਈ ਵੀ ਜੋ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੀ ਹੈ, ਉਹ ਸਾਡੇ ਸਭ ਦਾ ਪਿਤਾ ਹੈ, ¹⁷ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੋਮਾਂ ਦਾ ਪਿਤਾ ਠਹਿਰਾਇਆ ਹੈ ਅਰਥਾਤ ਉਸ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜਿਸ ਉੱਤੇ ਉਸ ਨੇ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਅਤੇ ਉਹਨਾਂ ਅਣਹੋਈਆਂ ਵਸਤਾਂ ਨੂੰ ਇਸ ਤਰ੍ਹਾਂ ਬੁਲਾਉਂਦਾ ਹੈ, ਜਿਵੇਂ ਉਹ ਉਸ ਦੇ ਸਾਹਮਣੇ ਹਨ। ¹⁸ਨਿਰਾਸ਼ਾ ਵਿੱਚ ਆਸ ਨਾਲ ਉਸ ਨੇ ਵਿਸ਼ਵਾਸ ਕੀਤਾ ਕਿ ਉਸ ਬਚਨ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ ਕਿ ਤੂੰ ਬਹੁਤੀਆਂ ਕੋਮਾਂ ਦਾ ਪਿਤਾ ਹੋਵੇਂਗਾ। ¹⁹ਅਤੇ ਵਿਸ਼ਵਾਸ ਵਿੱਚ ਉਹ ਕਮਜ਼ੋਰ ਨਾ ਹੋਇਆ ਭਾਵੇਂ ਉਹ ਸੌ ਸਾਲ ਦਾ ਹੋ ਗਿਆ ਸੀ ਜਦੋਂ ਉਸ ਨੇ ਧਿਆਨ ਕੀਤਾ ਕਿ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾਹ ਦੀ ਕੁੱਖ ਨੂੰ ਵੀ ਸੋਕਾ ਲੱਗ ਗਿਆ ਹੈ। ²⁰ਪ੍ਰੰਤੂ ਪਰਮੇਸ਼ੁਰ ਦੇ ਵਾਇਦੇ ਉੱਤੇ ਉਸ ਨੇ ਅਵਿਸ਼ਵਾਸ ਕਰਕੇ ਸ਼ੱਕ ਨਾ ਕੀਤਾ ਸਗੋਂ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ। ²¹ਅਤੇ ਉਸ ਨੂੰ ਪੱਕਾ ਭਰੋਸਾ ਸੀ ਕਿ ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ। ²²ਇਸੇ ਕਰਕੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ। ²³ਇਹ ਗੱਲ ਜੋ ਉਹ ਦੇ ਲਈ ਗਿਣੀ ਗਈ, ਸਿਰਫ ਉਸੇ ਦੇ ਲਈ ਨਹੀਂ ਲਿਖੀ ਗਈ। ²⁴ਸਗੋਂ ਸਾਡੇ ਲਈ ਵੀ ਜਿਨ੍ਹਾਂ ਦੇ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਸਾਡੇ ਲਈ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ²⁵ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ।

4:16 ਇਹ ਰੋਮੀਆਂ 4:14 ਤੋਂ ਪੌਲੁਸ ਦੀ ਦਲੀਲ ਦਾ ਇਕ ਸੁੰਦਰ ਸਾਰ ਹੈ,

1. ਮਨੁੱਖਾਂ ਨੂੰ ਵਿਸ਼ਵਾਸ ਦੁਆਰਾ ਜਵਾਬ ਦੇਣਾ ਚਾਹੀਦਾ ਹੈ
2. ਪਰਮੇਸ਼ਰ ਦੀ ਕਿਰਪਾ ਦੇ ਵਾਅਦੇ ਪ੍ਰਤੀ
3. ਇਹ ਵਾਅਦਾ ਅਬਰਾਹਾਮ ਦੀ ਸਾਰੀ ਸੰਤਾਨ (ਯਹੂਦੀ ਅਤੇ ਗੈਰ-ਯਹੂਦੀ) ਲਈ ਨਿਸ਼ਚਿਤ ਸੀ ਜੋ ਵਿਸ਼ਵਾਸ ਕਰਦੇ ਸਨ
4. ਅਬਰਾਹਾਮ ਉਨ੍ਹਾਂ ਸਾਰਿਆਂ ਲਈ ਮਿਸਾਲ ਹੈ ਜੋ ਵਿਸ਼ਵਾਸ ਰੱਖਦੇ ਹਨ

NASB, NRSV, TEV, NIV	"ਗਾਰੰਟੀ"
NKJV	"ਪੱਕਾ"
REB	"ਜਾਇਜ਼"
NET	"ਨਿਸ਼ਚਿਤ"

ਹੇਠ ਦਿੱਤਾ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਗਾਰੰਟੀ

ਖਾਸ ਵਿਸ਼ਾ: ਗਾਰੰਟੀ

ਇਹ ਯੂਨਾਨੀ ਸ਼ਬਦ *ਬੇਬੀਓਸ* *bebaios* ਹੈ ਜਿਸ ਦੇ ਤਿੰਨ ਅਰਥ ਹਨ।

1. ਉਹ ਜੋ ਪੱਕਾ, ਨਿਸ਼ਚਿਤ, ਜਾਂ ਭਰੋਸੇਯੋਗ ਹੈ (ਦੇਖੋ, ਰੋਮੀਆਂ 4:16; 2 ਕੁਰਿੰਥੀਆਂ 1:7; ਇਬਰਾਨੀਆਂ 2:20; 3:6,14; 6:19; 2 ਪਤਰਸ 1:10,19)।
2. ਉਹ ਪ੍ਰਕਿਰਿਆ ਜਿਸ ਦੁਆਰਾ ਕਿਸੇ ਦੀ ਭਰੋਸੇਯੋਗਤਾ ਦਿਖਾਈ ਜਾਂ ਸਥਾਪਿਤ ਕੀਤੀ ਜਾਂਦੀ ਹੈ (ਦੇਖੋ, ਰੋਮੀਆਂ 15:8; ਇਬਰਾਨੀਆਂ 2:2, ਦੇਖੋ, Louw ਅਤੇ Nida, *Greek-English Lexicon of the New Testament*, ਭਾਗ 1, ਪੰਨੇ 340,377,670).
3. ਹੱਥ-ਲਿਖਤਾਂ ਵਿਚ ਇਹ ਇਕ ਕਾਨੂੰਨੀ ਗਾਰੰਟੀ ਲਈ ਤਕਨੀਕੀ ਸ਼ਬਦ ਬਣ ਗਿਆ ਸੀ (ਦੇਖੋ, Moulton ਅਤੇ Milligan, *The Vocabulary of the Greek New Testament*, ਪੰਨੇ 107-8)।

Copyright © 2014 [Bible Lessons International](#)

▣ "ਸਾਰੀ. . . ਸਭ" ਇਹ ਵਿਸ਼ਵਾਸੀਆਂ ਦਾ ਹਵਾਲਾ ਦਿੰਦੇ ਹਨ (ਯਹੂਦੀ ਅਤੇ ਗੈਰ-ਯਹੂਦੀ)।

4:17-23 ਪੌਲੁਸ ਨੇ (1) ਪਰਮੇਸ਼ਰ ਦੁਆਰਾ ਕਿਰਪਾ ਦੇ ਵਾਅਦਿਆਂ (ਵਾਚਾ) ਦੀ ਪਹਿਲ ਅਤੇ (2) ਮਨੁੱਖਜਾਤੀ ਦੇ ਸ਼ੁਰੂਆਤੀ ਵਿਸ਼ਵਾਸ ਅਤੇ ਨਿਰੰਤਰ ਵਿਸ਼ਵਾਸ ਦਾ ਜਵਾਬ ਲਈ, ਫਿਰ ਤੋਂ ਅਬਰਾਹਾਮ ਦੀ ਵਰਤੋਂ ਕੀਤੀ ਹੈ (ਵਾਚਾ, ਰੋਮੀਆਂ 1:5 ਤੇ ਨੋਟ ਦੇਖੋ)। ਸ਼ਰਤਬੱਧ ਵਾਚਾ ਵਿਚ ਹਮੇਸ਼ਾਂ ਦੋਵੇਂ ਧਿਰਾਂ ਦੇ ਵਾਅਦੇ ਅਤੇ ਕੰਮ ਸ਼ਾਮਲ ਹੁੰਦੇ ਹਨ।

4:17 "ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੋਮਾਂ ਦਾ ਪਿਤਾ" ਇਹ ਉਤਪਤ 17:5 ਦਾ ਹਵਾਲਾ ਹੈ। ਸੇਪਟੁਜਿੰਟ (LXX) ਵਿਚ "ਗੈਰ-ਯਹੂਦੀਆਂ" ਲਿਖਿਆ ਹੈ। ਪਰਮੇਸ਼ਰ ਹਮੇਸ਼ਾਂ ਅਬਰਾਹਾਮ ਦੇ ਬੱਚਿਆਂ ਦਾ ਹੀ ਨਹੀਂ, ਪਰ ਆਦਮ ਦੇ ਸਾਰੇ ਬੱਚਿਆਂ ਦਾ ਛੁਟਕਾਰਾ ਚਾਹੁੰਦਾ ਸੀ (ਦੇਖੋ, ਉਤਪਤ 3:15)। ਅਬਰਾਹਾਮ ਦੇ ਨਵੇਂ ਨਾਮ, ਅਬਰਾਹਾਮ ਦਾ ਮਤਲਬ "ਕੋਮਾਂ ਦਾ ਪਿਤਾ" ਹੈ। ਹੁਣ ਅਸੀਂ ਜਾਣਦੇ ਹਾਂ ਕਿ ਇਸ ਵਿਚ ਕੇਵਲ ਸਰੀਰਕ ਸੰਤਾਨ ਨਹੀਂ, ਪਰ ਵਿਸ਼ਵਾਸ ਦੀ ਸੰਤਾਨ ਵੀ ਸ਼ਾਮਲ ਹਨ।

▣ "ਜਿਹੜਾ ਮੁਰਦਿਆਂ ਨੂੰ ਜਿਵਾਉਂਦਾ" ਇਸ ਪ੍ਰਸੰਗ ਵਿਚ ਇਹ ਅਬਰਾਹਾਮ ਅਤੇ ਸਾਰਾਹ ਦੀਆਂ ਜਿਨਸੀ ਸ਼ਕਤੀਆਂ ਦੇ ਪੁਨਰ ਉਤਪੰਨ ਹੋਣ ਦਾ ਹਵਾਲਾ ਦਿੰਦਾ ਹੈ (ਦੇਖੋ, ਰੋਮੀਆਂ 4:19)।

▣ "ਉਹਨਾਂ ਅਣਹੋਈਆਂ ਵਸਤਾਂ ਨੂੰ ਇਸ ਤਰ੍ਹਾਂ ਬੁਲਾਉਂਦਾ ਹੈ, ਜਿਵੇਂ ਉਹ ਉਸ ਦੇ ਸਾਹਮਣੇ ਹਨ" ਇਸ ਪ੍ਰਸੰਗ ਵਿਚ ਇਹ ਇਸਹਾਕ ਨਾਲ ਸਾਰਾਹ ਦੀ ਗਰਭ ਅਵਸਥਾ ਨੂੰ ਦਰਸਾਉਂਦਾ ਹੈ, ਪਰ ਇਹ ਵਿਸ਼ਵਾਸ ਦੇ ਇਕ ਮਹੱਤਵਪੂਰਣ ਪਹਿਲੂ ਨੂੰ ਵੀ ਦਰਸਾਉਂਦਾ ਹੈ (ਦੇਖੋ, ਇਬਰਾਨੀਆਂ 11:1)।

4:18

NASB	"ਨਿਰਾਸ਼ਾ ਵਿਚ ਆਸ ਨਾਲ ਉਸਨੇ ਵਿਸ਼ਵਾਸ ਕੀਤਾ"
NKJV	"ਉਸਨੇ, ਨਿਰਾਸ਼ਾ ਦੇ ਵਿਰੁੱਧ, ਆਸ ਵਿਚ ਵਿਸ਼ਵਾਸ ਕੀਤਾ"
NRSV	"ਨਿਰਾਸ਼ਾ ਦੇ ਵਿਰੁੱਧ ਆਸ ਨਾਲ ਉਸਨੇ ਵਿਸ਼ਵਾਸ ਕੀਤਾ"
TEV	"ਅਬਰਾਹਾਮ ਨੇ ਵਿਸ਼ਵਾਸ ਅਤੇ ਆਸ ਕੀਤੀ, ਜਦੋਂ ਕਿ ਆਸ ਦਾ ਕੋਈ ਕਾਰਨ ਨਹੀਂ ਸੀ"
NJB	"ਭਾਵੇਂ ਕੋਈ ਆਸ ਨਹੀਂ ਜਾਪਦੀ ਸੀ, ਉਸਨੇ ਆਸ ਕੀਤੀ ਅਤੇ ਵਿਸ਼ਵਾਸ ਕੀਤਾ"

ਰੋਮੀਆਂ 12:12 ਵਿਚ "ਆਸ" ਉੱਤੇ ਇਕ ਖਾਸ ਵਿਸ਼ਾ ਪਾਇਆ ਗਿਆ ਹੈ। ਇਸ ਸ਼ਬਦ ਦਾ ਵਿਆਪਕ ਅਰਥਪੂਰਨ ਖੇਤਰ ਹੈ। Harold K. Moulton, *The Analytical Greek Lexicon Revised*, ਪੰਨਾ 133, ਕਈ ਵਰਤੋਂ ਦੀ ਸੂਚੀ ਦਿੰਦਾ ਹੈ।

1. ਮੁੱਢਲਾ ਅਰਥ, ਆਸ (ਦੇਖੋ, ਰੋਮੀਆਂ 5:4; ਰਸੂਲਾਂ ਦੇ ਕਰਤੱਬ 24:15)
2. ਆਸ ਦਾ ਉਦੇਸ਼ (ਦੇਖੋ, ਰੋਮੀਆਂ 8:24; ਗਲਾਤੀਆਂ 5:5)
3. ਲੇਖਕ ਅਤੇ ਸਰੋਤ (ਦੇਖੋ, ਕੁਲਸੀਆਂ 1:27; 1 ਤਿਮੋਥਿਉਸ 1:1)
4. ਭਰੋਸਾ, ਵਿਸ਼ਵਾਸ (ਦੇਖੋ, 1 ਪਤਰਸ 1:21)
5. ਗਾਰੰਟੀ ਨਾਲ ਸੁਰੱਖਿਆ ਵਿਚ (ਦੇਖੋ, ਰਸੂਲਾਂ ਦੇ ਕਰਤੱਬ 2:26; ਰੋਮੀਆਂ 8:20)

ਇਸ ਪ੍ਰਸੰਗ ਵਿਚ ਆਸ ਦੇ ਵੱਖਰੀਆਂ ਭਾਵਨਾਵਾਂ ਵਿਚ ਵਰਤੀ ਗਈ ਹੈ। ਮਨੁੱਖੀ ਯੋਗਤਾ ਅਤੇ ਸ਼ਕਤੀ ਵਿਚ ਆਸ (ਦੇਖੋ, ਰੋਮੀਆਂ 4:19-21) ਬਨਾਮ ਪਰਮੇਸ਼ਰ ਦੇ ਵਾਅਦੇ ਵਿਚ ਆਸ (ਦੇਖੋ, ਰੋਮੀਆਂ 4:17)।

NASB, NKJV	"ਤੇਰੀ ਸੰਤਾਨ ਇਉਂ ਹੋਵੇਗੀ"
NRSV	"ਤੇਰੀ ਸੰਤਾਨ ਬਹੁਤ ਹੋਵੇਗੀ"
TEV	"ਤੇਰੀ ਸੰਤਾਨ ਬਹੁਤ ਹੋਵੇਗੀ"

ਇਹ ਉਤਪਤ 15:5 ਦਾ ਹਵਾਲਾ ਹੈ ਜੋ ਪਰਮੇਸ਼ਰ ਦੇ ਅਬਰਾਹਾਮ ਨਾਲ ਇਕ ਪੁੱਤਰ ਦੇ ਵਾਅਦੇ ਤੇ ਜ਼ੋਰ ਦਿੰਦਾ ਹੈ (ਦੇਖੋ, ਰੋਮੀਆਂ 4:19-22)। ਯਾਦ ਰੱਖੋ ਕਿ ਇਸਹਾਕ ਦਾ ਜਨਮ ਹੋਇਆ ਸੀ:

1. ਵਾਅਦੇ ਤੋਂ 13 ਸਾਲ ਬਾਅਦ
2. ਅਬਰਾਹਾਮ ਦੁਆਰਾ ਸਾਰਾਹ ਨੂੰ ਛੱਡਣ ਦੀ ਕੋਸ਼ਿਸ਼ ਤੋਂ ਬਾਅਦ (ਦੇ ਵਾਰ, ਦੇਖੋ, ਉਤਪਤ 12:10-19; 20:1-7)
3. ਸਾਰਾਹ ਦੀ ਮਿਸਰੀ ਨੈਕਰਾਈ ਤੋਂ ਅਬਰਾਹਾਮ ਦੇ ਪੁੱਤਰ ਤੋਂ ਬਾਅਦ (ਦੇਖੋ, ਉਤਪਤ 16:1-16)
4. ਸਾਰਾਹ (ਦੇਖੋ, ਉਤਪਤ 18:12) ਅਤੇ ਅਬਰਾਹਾਮ (ਦੇਖੋ, ਉਤਪਤ 17:17) ਦੇ ਵਾਅਦੇ ਤੇ ਹੱਸਣ ਤੋਂ ਬਾਅਦ

ਅਬਰਾਹਾਮ ਅਤੇ ਸਾਰਾਹ ਨੂੰ ਪੂਰਾ ਵਿਸ਼ਵਾਸ ਨਹੀਂ ਸੀ! ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਮੁਕਤੀ ਲਈ ਸੰਪੂਰਨ ਵਿਸ਼ਵਾਸ ਦੀ ਲੋੜ ਨਹੀਂ, ਪਰ ਸਿਰਫ ਸਹੀ ਉਦੇਸ਼ ਦੀ ਲੋੜ ਹੈ (ਪੁਰਾਣੇ ਨੇਮ ਵਿਚ ਪਰਮੇਸ਼ਰ ਅਤੇ ਨਵੇਂ ਨੇਮ ਵਿਚ ਉਸਦਾ ਪੁੱਤਰ)।

4:19 "ਉਸਨੇ ਧਿਆਨ ਕੀਤਾ" ਇਹ ਅਨੁਵਾਦ MSS κ , A, B, C ਤੋਂ ਹੈ, ਪਰ ਕੁਝ ਪ੍ਰਾਚੀਨ ਹੱਥ-ਲਿਖਤਾਂ D, F, G, ਇਕ ਨਕਾਰਾਤਮਕ ਕ੍ਰਿਦੰਤ (*ὄψου* *ou*) ਨੂੰ ਸ਼ਾਮਲ ਕਰਦੀਆਂ ਹਨ। UBS⁴ ਫੈਸਲਾ ਕਰਨ ਦੇ ਯੋਗ ਨਹੀਂ ਹੈ ("C" ਰੇਟਿੰਗ), ਪਰ ਛੋਟੇ ਵਚਨ ਨੂੰ ਛਾਪਦਾ ਹੈ। NET ਬਾਈਬਲ ਵੀ ਛੋਟੇ ਵਚਨ ਦਾ ਸਮਰਥਨ ਕਰਦੀ ਹੈ।

4:20 ਸ਼ੁਰੂ ਵਿਚ ਅਬਰਾਹਾਮ ਨੇ ਵਾਅਦੇ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ ਕਿ ਬੱਚਾ ਸਾਰਾਹ ਤੋਂ ਪੈਦਾ ਹੋਵੇਗਾ। ਅਬਰਾਹਾਮ ਦਾ ਵਿਸ਼ਵਾਸ ਵੀ ਸੰਪੂਰਨ ਨਹੀਂ ਸੀ। ਪਰਮੇਸ਼ਰ ਅਪੂਰਨ ਵਿਸ਼ਵਾਸ ਨੂੰ ਸਵੀਕਾਰ ਅਤੇ ਇਸ ਨਾਲ ਵਿਹਾਰ ਕਰਦਾ ਹੈ ਕਿਉਂਕਿ ਉਹ ਅਪੂਰਨ ਲੋਕਾਂ ਨੂੰ ਪਿਆਰ ਕਰਦਾ ਹੈ!

▣ "ਉਸ ਨੇ ਅਵਿਸ਼ਵਾਸ ਕਰਕੇ ਸ਼ੱਕ ਨਾ ਕੀਤਾ" ਇਹੀ ਕਿਰਿਆ *ਡਿਆਕਰਿਨੋ* *diakrino* ਮੱਤੀ 21:21; ਮਰਕੁਸ 11:23 ਵਿਚ ਯਿਸੂ ਦੁਆਰਾ ਵਰਤੀ ਗਈ ਸੀ। ਅਬਰਾਹਾਮ ਕੋਲ ਪਰਮੇਸ਼ਰ ਦੇ ਵਚਨ (ਵਾਅਦੇ) ਬਾਰੇ ਸਵਾਲ ਕਰਨ ਦੇ ਕਾਰਨ ਸਨ (ਦੇਖੋ, ਰੋਮੀਆਂ 4:19), ਪਰ ਇਸ ਦੀ ਬਜਾਏ ਉਹ ਮਜ਼ਬੂਤ ਹੁੰਦਾ ਗਿਆ ਸੀ।

ਰੋਮੀਆਂ 4:20 ਦੀਆਂ ਦੋਵੇਂ ਕਿਰਿਆਵਾਂ ਭੂਤਕਾਲ ਨਿਸ਼ਕਿਰਿਆ ਸੰਕੇਤਕ ਹਨ। ਨਿਸ਼ਕਿਰਿਆ ਵਾਚ ਪਰਮੇਸ਼ਰ ਦੀ ਸਾਧਨ ਨੂੰ ਦਰਸਾਉਂਦਾ ਹੈ, ਪਰ ਅਬਰਾਹਾਮ ਨੂੰ ਇਜਾਜ਼ਤ ਦੇਣੀ ਸੀ ਕਿ ਪਰਮੇਸ਼ਰ ਦੀ ਸ਼ਕਤੀ ਉਸਨੂੰ ਤਾਕਤ ਦੇਵੇ।

▣ "ਪਰਮੇਸ਼ੁਰ ਦੀ ਵਡਿਆਈ ਕੀਤੀ" ਰੋਮੀਆਂ 3:23 ਤੇ ਖਾਸ ਵਿਸ਼ਾ ਦੇਖੋ।

4:21

NASB	"ਪੂਰੀ ਤਰ੍ਹਾਂ ਭਰੋਸਾ ਕੀਤਾ ਜਾ ਰਿਹਾ ਸੀ"
NKJV, NRSV	"ਪੂਰੀ ਤਰ੍ਹਾਂ ਯਕੀਨ ਹੋ ਗਿਆ ਸੀ"
TEV	"ਬਿਲਕੁਲ ਪੱਕਾ ਸੀ"
NJB	"ਪੂਰੀ ਤਰ੍ਹਾਂ ਭਰੋਸਾ ਸੀ"

ਇਹ ਇਕ ਭੂਤਕਾਲ ਨਿਸ਼ਕਿਰਿਆ ਕ੍ਰਿਦੰਤ ਹੈ, ਜੋ ਕਿਸੇ ਚੀਜ਼ (ਦੇਖੋ, ਲੂਕਾ 1:1; ਕੁਲਸੀਆਂ 4:12) ਜਾਂ ਕਿਸੇ ਦੇ (ਦੇਖੋ, ਰੋਮੀਆਂ 4:21; 14:5) ਪੂਰੇ ਭਰੋਸੇ ਦਾ ਸੰਕੇਤ ਦਿੰਦਾ ਹੈ। ਕੁਲਸੀਆਂ 2:2 ਅਤੇ 1 ਥੱਸਲੁਨੀਕੀਆਂ 1:5 ਵਿਚ ਨਾਂਵ ਪੂਰੇ ਭਰੋਸੇ ਲਈ ਵਰਤਿਆ ਗਿਆ ਹੈ। ਪਰਮੇਸ਼ਰ ਦੀ ਇੱਛਾ, ਵਚਨ, ਅਤੇ ਸ਼ਕਤੀ ਵਿਚ ਇਹ ਭਰੋਸਾ ਮਨੁੱਖਾਂ ਨੂੰ ਵਿਸ਼ਵਾਸ ਵਿਚ ਕੰਮ ਕਰਨ ਦੇ ਯੋਗ ਕਰਦਾ ਹੈ।

▣ "ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ" ਇਹ ਇਕ ਸੰਪੂਰਨ ਮੱਧ (ਅਕਰਤਰੀ) ਸੰਕੇਤਕ ਹੈ, ਜਿਸਦਾ ਅਰਥ ਪਿਛਲੇ ਸਮੇਂ ਦਾ ਕੰਮ ਜੋ ਹੁਣ ਪੂਰਾ ਹੋਣ ਦੀ ਸਥਿਤੀ ਵਿਚ ਆਇਆ ਹੈ। ਵਿਸ਼ਵਾਸ ਦਾ ਨਿਚੋੜ ਇਹ ਹੈ ਕਿ ਇਕ ਵਿਅਕਤੀ ਮਨੁੱਖੀ ਪ੍ਰਦਰਸ਼ਨ ਵਿਚ ਨਹੀਂ, ਪਰ ਪਰਮੇਸ਼ਰ ਦੇ ਚਰਿੱਤਰ ਅਤੇ ਵਾਅਦਿਆਂ ਵਿਚ ਵਿਸ਼ਵਾਸ ਕਰਦਾ ਹੈ (ਦੇਖੋ, ਰੋਮੀਆਂ 16:25; ਅਫਸੀਆਂ 3:20; ਯਹੂਦਾਹ 24)। ਵਿਸ਼ਵਾਸ ਪਰਮੇਸ਼ਰ ਦੇ ਵਾਅਦਿਆਂ ਵਿਚ ਭਰੋਸਾ ਕਰਦਾ ਹੈ (ਦੇਖੋ, ਯਸ਼ਾਯਾਹ 55:11)।

4:22 ਇਹ ਉਤਪਤ 15:6 ਦਾ ਸੰਕੇਤ ਹੈ (ਦੇਖੋ, ਰੋਮੀਆਂ 4:3), ਜੋ ਪੌਲੁਸ ਦੀ ਦਲੀਲ ਦਾ ਅਧਿਆਤਮਿਕ ਬਿੰਦੂ ਹੈ ਕਿ ਪਰਮੇਸ਼ਰ ਪਾਪੀ ਮਨੁੱਖਾਂ ਨੂੰ ਆਪਣੀ ਧਾਰਮਿਕਤਾ ਕਿਵੇਂ ਦਿੰਦਾ ਹੈ।

4:23-25 ਇਹ ਆਇਤਾਂ ਯੂਨਾਨੀ ਵਿਚ ਇਕ ਹੀ ਵਾਕ ਹਨ। ਪ੍ਰਗਤੀ ਨੂੰ ਦੇਖੋ।

1. ਅਬਰਾਹਾਮ ਲਈ, ਰੋਮੀਆਂ 4:23
2. ਸਾਰੇ ਵਿਸ਼ਵਾਸੀਆਂ ਲਈ, ਰੋਮੀਆਂ 4:24
3. ਪਰਮੇਸ਼ਰ ਦੇ ਯਿਸੂ ਨੂੰ ਮੁਰਦਿਆਂ ਵਿਚੋਂ ਜਿਉਂਦਾ ਕਰਨ ਦੁਆਰਾ, ਰੋਮੀਆਂ 4:24
4. ਯਿਸੂ ਸਾਡੇ ਪਾਪਾਂ ਲਈ ਦਿੱਤਾ ਗਿਆ ਸੀ (ਦੇਖੋ, ਯੂਹੰਨਾ 3:16), ਯਿਸੂ ਨੂੰ ਮੁਰਦਿਆਂ ਵਿਚੋਂ ਜਿਉਂਦਾ ਕੀਤਾ ਗਈ ਤਾਂ ਕਿ ਸਾਡੇ ਪਾਪ ਮਾਫ਼ ਕੀਤੇ ਜਾਣ (ਦੇਸ਼-ਮੁਕਤੀ), ਰੋਮੀਆਂ 4:25

4:24 ਅਬਰਾਹਾਮ ਦਾ ਵਿਸ਼ਵਾਸ ਸਾਰੀ ਸੱਚੀ ਸੰਤਾਨ ਲਈ ਪਾਲਣ ਕਰਨ ਦਾ ਨਮੂਨਾ ਬਣ ਗਿਆ ਹੈ। ਅਬਰਾਹਾਮ ਨੇ ਵਾਅਦਾ ਕੀਤੇ ਪੁੱਤਰ ਅਤੇ ਸੰਤਾਨ ਬਾਰੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਸੀ। ਨਵੀਂ ਵਾਚਾ ਦੇ ਵਿਸ਼ਵਾਸੀ ਵਿਸ਼ਵਾਸ ਕਰਦੇ ਹਨ ਕਿ ਯਿਸੂ ਮਸੀਹ ਪਾਪੀ ਮਨੁੱਖਜਾਤੀ ਲਈ ਪਰਮੇਸ਼ਰ ਦੇ ਸਾਰੇ ਵਾਅਦਿਆਂ ਦੀ ਪੂਰਤੀ ਹੈ।

ਸ਼ਬਦ "ਬੀਜ" ਇਕਵਚਨ ਅਤੇ ਬਹੁਵਚਨ ਦੋਵੇਂ ਹੈ (ਇਕ ਪੁੱਤਰ, ਲੋਕ)।

▣ "ਮੁਰਦਿਆਂ ਵਿਚੋਂ ਜਿਉਂਦਾ ਕਰਨ" ਲਈ ਰੋਮੀਆਂ 8:11 ਤੇ ਖਾਸ ਵਿਸ਼ਾ ਦੇਖੋ।

4:25 "ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ" ਇਹ ਇਕ ਕਾਨੂੰਨੀ ਸ਼ਬਦ ਸੀ ਜਿਸਦਾ ਅਰਥ "ਇਕ ਵਿਅਕਤੀ ਦਾ ਅਪਰਾਧ ਦੀ ਸਜ਼ਾ ਲਈ ਸੌਂਪਿਆ ਜਾਣਾ" ਸੀ। ਆਇਤ 25 ਮਸੀਹ ਬਾਰੇ ਇਕ ਸ਼ਾਨਦਾਰ ਕਥਨ ਹੈ ਜੋ ਯਸ਼ਾਯਾਹ 53:11-12 ਦੇ ਸੇਪਟੁਜਿੰਟ (LXX) ਅਨੁਵਾਦ ਨੂੰ ਦਰਸਾਉਂਦਾ ਹੈ।

▣ "ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ" ਰੋਮੀਆਂ 4:25 ਦੇ ਦੋਵੇਂ ਉਪਵਾਕ ਸਮਾਨਾਂਤਰ ਹਨ (ਇਕੋ ਜਿਹੇ ਸੰਬੰਧਸੂਚਕ ਅਤੇ ਦੋਵੇਂ ਭੂਤਕਾਲ ਨਿਸ਼ਕਿਰਿਆ ਸੰਕੇਤਕ ਹਨ), ਪਰ ਇਹ ਅਧਿਆਤਮਿਕ ਕਾਰਨਾਂ ਕਰਕੇ ਨਹੀਂ ਪਰ ਲਿਖਣ ਦੀ ਸ਼ੈਲੀ ਲਈ ਸੀ (ਦੇਖੋ, ਰੋਮੀਆਂ 5:9-10; 2 ਕੁਰਿੰਥੀਆਂ 13:4)। Frank Stagg ਦਾ ਅਨੁਵਾਦ (*New Testament Theology*, ਪੰਨਾ 97) "ਸਾਡੇ ਅਪਰਾਧਾਂ ਕਾਰਨ ਫੜਵਾਇਆ ਗਿਆ ਅਤੇ ਸਾਡੇ ਧਰਮੀ ਬਣਾਏ ਜਾਣ ਦੇ ਉਦੇਸ਼ ਨਾਲ ਜੀ ਉੱਠਿਆ" ਵਿਚ ਇਸ ਦੀ ਪ੍ਰਸ਼ੰਸਾ ਕਰਨ ਲਈ ਬਹੁਤ ਕੁਝ ਹੈ। ਇਸ

ਵਿਆਖਿਆ ਵਿਚ ਪੌਲੁਸ ਦੇ ਸ਼ਬਦ “ਧਰਮੀ ਠਹਿਰਾਉਣ” ਦੇ ਦੋ ਪਹਿਲੂ ਹਨ (1) ਕਾਨੂੰਨੀ (ਕਾਨੂੰਨੀ) ਸਥਿਤੀ ਅਤੇ (2) ਪਰਮੇਸ਼ਰੀ, ਮਸੀਹ ਵਰਗਾ ਜੀਵਨ!

ਪੌਲੁਸ ਲਈ ਯਿਸੂ ਦਾ ਜੀ ਉੱਠਣਾ ਕੇਂਦਰੀ ਸਿਧਾਂਤਕ ਸੱਚਾਈ ਹੈ (ਦੇਖੋ, ਰੋਮੀਆਂ 1:3-4; 4:24-25; 6:4,9; 7:4; 8:11,34; 10:9; 1 ਕੁਰਿੰਥੀਆਂ 6:14; 15:3-11,20-23; 2 ਕੁਰਿੰਥੀਆਂ 1:9; 4:14; 5:15; 13:4; ਗਲਾਤੀਆਂ 1:1; ਅਫਸੀਆਂ 2:20; ਕੁਲਸੀਆਂ 2:12; 1 ਥੱਸਲੁਨੀਕੀਆਂ 1:10; 2 ਤਿਮੋਥਿਉਸ 2:8)। ਕਬਰ ਖਾਲੀ ਹੈ ਅਤੇ ਜਾਂ ਮਸੀਹਤ ਝੂਠੀ ਹੈ (ਦੇਖੋ, 1 ਕੁਰਿੰਥੀਆਂ 15:12-19)!

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ ਹੈ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਰੋਮੀਆਂ ਦਾ ਇਹ ਭਾਗ ਇੰਨਾ ਮਹੱਤਵਪੂਰਣ ਕਿਉਂ ਹੈ?
2. ਪੌਲੁਸ ਅਬਰਾਹਾਮ ਅਤੇ ਦਾਊਦ ਨੂੰ ਉਦਾਹਰਣਾਂ ਵਜੋਂ ਕਿਉਂ ਵਰਤਦਾ ਹੈ?
3. ਹੇਠਾਂ ਦਿੱਤੇ ਸ਼ਬਦਾਂ ਦੀ ਪੌਲੁਸ ਦੀ ਵਰਤੋਂ ਅਨੁਸਾਰ ਪਰਿਭਾਸ਼ਾ ਦਿਓ (ਤੁਹਾਡੀ ਪਰਿਭਾਸ਼ਾ ਨਹੀਂ)
 - a. "ਧਾਰਮਿਕਤਾ"
 - b. "ਗਿਣਿਆ ਗਿਆ"
 - c. "ਵਿਸ਼ਵਾਸ"
 - d. "ਵਾਅਦਾ"
4. ਯਹੂਦੀਆਂ ਲਈ ਸੁੰਨਤ ਇੰਨੀ ਮਹੱਤਵਪੂਰਣ ਕਿਉਂ ਸੀ (ਰੋਮੀਆਂ 4:9-12)?
5. ਆਇਤਾਂ 13 ਅਤੇ 16 ਵਿਚ “ਸੰਤਾਨ” ਕੌਣ ਹੈ?

ਰੋਮੀਆਂ 5

ਆਧੁਨਿਕ ਅਨੁਵਾਦਾਂ ਦੀ ਪੈਰੀਆਂ ਦੁਆਰਾ ਵੰਡ

UBS ⁴	NKJV	NRSV	TEV	NJB
ਦੇਸ਼ ਮਾਫੀ ਦੇ ਨਤੀਜੇ	ਮੁਸੀਬਤ ਵਿੱਚ ਵਿਸ਼ਵਾਸ ਦੀ ਜਿੱਤ	ਵਿੱਚ ਦੇਸ਼ ਮਾਫੀ ਦੇ ਸਿੱਟੇ	ਪਰਮੇਸ਼ਰ ਅਧਿਕਾਰ	ਨਾਲ ਵਿਸ਼ਵਾਸ, ਮੁਕਤੀ ਦੀ ਗਰੰਟੀ ਹੈ
5:1-11	5:1-5 ਸਾਡੀ ਜਗਾ ਤੇ ਮਸੀਹ 5:6-11	5:1-5	5:1-5	5:1-11
ਆਦਮ ਅਤੇ ਮਸੀਹ	ਆਦਮ ਵਿੱਚ ਮੌਤ, ਮਸੀਹ ਵਿੱਚ ਜੀਵਨ	ਆਦਮ ਮਸੀਹ; ਸਮਾਨਤਾ ਅੰਤਰ	ਅਤੇ ਆਦਮ ਅਤੇ ਮਸੀਹ ਅਤੇ	ਆਦਮ ਅਤੇ ਯਿਸੂ ਮਸੀਹ
5:12-14	5:12-21	5:12-14	5:12-14b 5:14c-17	5:12-14
5:15-21		5:15-17 5:18-21	5:18-19 5:20-21	5:15-21

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੈਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ

2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਆਇਤਾਂ 1-11 ਯੂਨਾਨੀ ਭਾਸ਼ਾ ਵਿੱਚ ਇੱਕ ਵਾਕ ਹਨ। ਉਹ ਪੌਲੁਸ ਦੀ "ਨਿਹਚਾ ਦੁਆਰਾ ਕਿਰਪਾ ਸਦਕਾ ਨਿਆਂ" ਪ੍ਰਮਾਣਿਕਤਾ ਦੀ ਮਹੱਤਵਪੂਰਣ ਧਾਰਣਾ ਨੂੰ ਵਿਕਸਤ ਕਰਨਾ ਜਾਰੀ ਰੱਖਦੇ ਹਨ (ਦੇਖੋ. ਰੋਮੀਆਂ. 3:21-4:25)।
- B. ਰੋਮੀਆਂ. 5:1-11 ਦੀ ਸੰਭਾਵਤ ਰੂਪ-ਰੇਖਾ:

ਆਇਤਾਂ 1-5	ਆਇਤਾਂ 6-8	ਆਇਤਾਂ 9-11
1. ਮੁਕਤੀ ਦੇ ਲਾਭ	1. ਮੁਕਤੀ ਦਾ ਅਧਾਰ	1. ਭੱਵਿਖ ਦੀ ਮੁਕਤੀ ਨਿਸ਼ਚਤਤਾ
2. ਨਿਆਂ ਪ੍ਰਮਾਣਿਕਤਾ ਵਿਅਕਤੀਗਤ ਤਜਰਬੇ	2. ਨਿਆਂ ਪ੍ਰਮਾਣਿਕਤਾ ਉਦੇਸ਼ਕ ਤੱਥ	2. ਨਿਆਂ ਪ੍ਰਮਾਣਿਕਤਾ ਦੀ ਭੱਵਿਖ ਨਿਸ਼ਚਤਤਾ
3. ਨਿਆਂ ਪ੍ਰਮਾਣਿਕਤਾ	3. ਪ੍ਰਗਤੀਸ਼ੀਲ ਸੁੱਧੀਕਰਨ	3. ਮਹਿਮਾ ਕਰਨੀ
4. ਮਾਨਵ ਵਿਗਿਆਨ	4. ਧਰਮ ਸ਼ਾਸਤਰ	4. ਪਰਲੋਕ ਸ਼ਾਸਤਰ

- C. ਆਇਤਾਂ 12-21 ਵਿੱਚ ਯਿਸੂ ਦੀ ਦੂਜੇ ਆਦਮ ਵੱਜੋਂ ਚਰਚਾ ਹੈ (ਦੇਖੋ. 1 ਕੁਰਿੰਥੀਆਂ. 15:21-22, 45-49; ਫਿਲਿਪੀਆਂ. 2:6-8)। ਇਹ ਵਿਅਕਤੀਗਤ ਪਾਪ ਅਤੇ ਸਮੂਹਿਕ ਦੇਸ਼ ਭਾਵਨਾ ਦੋਵਾਂ ਦੀਆਂ ਧਰਮ ਸ਼ਾਸਤਰੀ ਧਾਰਣਾਵਾਂ ਉੱਤੇ ਜੋਰ ਦਿੰਦਾ ਹੈ। ਪੌਲੁਸ ਦਾ ਵਿਕਾਸ ਮਨੁੱਖਜਾਤੀ ਦੇ (ਅਤੇ ਸ੍ਰਿਸ਼ਟੀ) ਆਦਮ ਵਿੱਚ ਗਿਰਾਵਟ ਇਸ ਲਈ ਵਿਲੱਖਣ ਸੀ, ਰੱਬੀ ਲੋਕਾਂ ਤੋਂ (ਜਿਹਨਾਂ ਨੇ ਉਤਪਤ 6 ਤੋਂ ਪਾਪ ਦੇ ਸਿਧਾਂਤ ਦਾ ਵਿਕਾਸ ਕੀਤਾ ਸੀ), ਵੱਖਰਾ ਸੀ ਜਦੋਂ ਕਿ ਸਰੀਰਕਤਾ ਬਾਰੇ ਉਸਦਾ ਵਿਚਾਰ ਰੱਬੀ ਸਿੱਖਿਆ ਨਾਲ ਬਹੁਤ ਮਿਲਦਾ ਜੁਲਦਾ ਸੀ। ਇਹ ਪੌਲੁਸ ਦੀ ਪ੍ਰੇਰਣਾ ਅਧੀਨ ਸੱਚਾਈ ਦੀ ਵਰਤੋਂ ਕਰਨ ਦੀ ਯੋਗਤਾ ਨੂੰ ਦਰਸਾਉਂਦਾ ਹੈ ਜੋ ਉਸਨੂੰ ਗਮੈਲੀਏਲ ਦੇ ਅਧੀਨ ਯਰੂਸ਼ਲਮ ਵਿੱਚ ਉਸਦੀ ਸਿਖਲਾਈ ਅਧੀਨ ਸਿਖਾਇਆ ਗਿਆ ਸੀ (ਦੇਖੋ. ਰਸੂਲਾਂ ਦੇ ਕਰਤੱਬ 22:3)।

ਉਤਪਤ 3 ਤੋਂ ਮੂਲ ਪਾਪ ਬਾਰੇ ਸੁਧਾਰੀ ਦਾ ਖੁਸ਼ਖਬਰੀ ਦਾ ਸਿਧਾਂਤ ਅਗਸਟਨ ਅਤੇ ਕੈਲਵਿਨ ਦੁਆਰਾ ਵਿਕਸਿਤ ਕੀਤਾ ਗਿਆ ਸੀ। ਇਹ ਅਸਲ ਵਿੱਚ ਦਾਅਵਾ ਕਰਦਾ ਹੈ ਕਿ ਮਨੁੱਖ ਜਨਮ ਤੋਂ ਹੀ ਪਾਪੀ ਹਨ (ਸੰਪੂਰਨ ਤਿਆਗ)। ਜਬੂਰਾਂ ਦੀ ਪੇਥੀ 51:5; 58:3; ਅਤੇ ਅੱਯੂਬ 15:14; 25:4 ਨੂੰ ਪੁਰਾਣੇ ਨੇਮ ਵਿੱਚ ਪ੍ਰਮਾਣਿਕ-ਪਾਠ ਵੱਜੋਂ ਵਰਤਿਆ ਗਿਆ ਹੈ। ਵਿਕਲਪੀ ਧਰਮ ਸ਼ਾਸਤਰੀ ਸਥਿਤੀ ਕਿ ਮਨੁੱਖ ਅਗਾਂਹਵਧੂ ਨੈਤਿਕ ਅਤੇ ਰੂਹਾਨੀ, ਆਪਣੀ ਚੋਣ ਲਈ ਜਿੰਮੇਵਾਰ ਅਤੇ ਕਿਸਮਤ ਪੇਲਾਗਿਅਸ ਅਤੇ ਆਰਮੀਨੀਅਸ ਦੁਆਰਾ ਵਿਕਸਤ ਕੀਤੀ ਗਈ ਸੀ। ਉਹਨਾਂ ਦੇ ਵਿਚਾਰ ਲਈ ਕੁੱਝ ਸਬੂਤ ਹਨ ਬਿਵਸਥਾ ਸਾਰ. 1:39; ਯਸਾਯਾਹ. 7:15; ਅਤੇ ਯੂਨਾਹ 4:11; ਯੂਹੰਨਾ 9:41; 15:22,24; ਰਸੂਲਾਂ ਦੇ ਕਰਤੱਬ 17:30; ਰੋਮੀਆਂ 4:15. ਇਸ ਧਰਮ ਸ਼ਾਸਤਰੀ ਸਥਿਤੀ ਦਾ ਜੋਰ ਇਹ ਹੋਵੇਗਾ ਕਿ ਬੱਚੇ ਨੈਤਿਕ ਜਿੰਮੇਵਾਰੀ ਦੀ ਉਮਰ ਤੱਕ ਨਿਰਦੇਸ਼ ਹਨ (ਰੱਬੀ ਲੋਕਾਂ ਲਈ ਇਹ ਮੁੰਡਿਆਂ ਲਈ 13 ਸਾਲ ਅਤੇ ਲੜਕੀਆਂ ਲਈ 12 ਸਾਲ ਦੀ ਸੀ)।

ਇੱਥੇ ਇੱਕ ਵਿਚਲੀ ਸਥਿਤੀ ਹੈ ਜਿਸ ਵਿੱਚ ਜਨਮ ਤੋਂ ਹੀ ਬੁਰਾਈ ਵਾਲੀ ਪ੍ਰਵਿਰਤੀ ਅਤੇ ਨੈਤਿਕ ਜਿੰਮੇਵਾਰੀ ਵਾਲੀ ਉਮਰ ਹੁੰਦੀ ਹੈ ਦੋਵੇਂ ਸੱਚ ਹਨ। ਬੁਰਾਈ ਸਿਰਫ ਸਮੂਹਿਕ ਨਹੀਂ ਹੁੰਦੀ ਪਰ ਇੱਕ ਵਿਅਕਤੀ ਨੂੰ ਪਾਪ ਵੱਸ ਵਧਾਉਣ ਵਾਲੀ ਬੁਰਾਈ ਹੈ (ਜਿੰਦਗੀ ਹੌਲੀ ਹੌਲੀ ਪਰਮੇਸ਼ਰ ਤੋਂ ਵੱਖ)। ਮਨੁੱਖਤਾ ਦੀ ਬੁਰਾਈ ਮੁੱਦਾ ਨਹੀਂ (ਦੇਖੋ. ਉਤਪਤ. 6:5,11-12,13; ਰੋਮੀਆਂ. 3:9-18,23), ਪਰ ਕਦੋਂ, ਜਨਮ ਸਮੇਂ ਜਾਂ ਜੀਵਨ ਵਿੱਚ ਬਾਅਦ ਵਿੱਚ ਹੈ?

- D. ਰੋਮੀਆਂ. 5:12 ਦੇ ਅਰਥ ਬਾਰੇ ਕਈ ਸਿਧਾਂਤ ਹਨ
1. ਸਾਰੇ ਲੋਕ ਮਰਦੇ ਹਨ ਕਿਉਂਕਿ ਸਾਰੇ ਲੋਕ ਪਾਪ ਕਰਨਾ ਚੁਣਦੇ ਹਨ (ਪਲੈਗੀਅਸ)
 2. ਆਦਮ ਦੇ ਪਾਪ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰਭਾਵਤ ਕੀਤਾ ਅਤੇ ਇਸ ਤਰ੍ਹਾਂ ਸਭ ਮਰਦੇ ਹਨ (ਰੋਮੀਆਂ. 5:18-19, ਅਗਸਟਨ)
 3. ਅਸਲ ਵਿੱਚ ਇਹ ਮੂਲ ਪਾਪ ਅਤੇ ਵਹਿਸ਼ੀ ਪਾਪ ਦਾ ਮੇਲ ਹੈ
- E. ਪੌਲੁਸ ਦੀ ਤੁਲਨਾ ਜਿਵੇਂ ਰੋਮੀਆਂ 5:12 ਵਿੱਚ ਸ਼ੁਰੂ ਹੋਈ "ਉਸੇ ਤਰ੍ਹਾਂ" ਰੋਮੀਆਂ. 5:18 ਤੱਕ ਖਤਮ ਨਹੀਂ ਹੁੰਦੀ। ਆਇਤਾਂ 13-17 ਧਰਮ ਸ਼ਾਸਤਰੀ ਵਿਰਾਮ ਬਣਾਉਂਦੀਆਂ ਹਨ, ਜੋ ਪੌਲੁਸ ਦੀਆਂ ਲਿਖਤਾਂ ਦੀ ਵਿਸ਼ੇਸ਼ਤਾ ਹੈ।
- F. ਪੌਲੁਸ ਦੀ ਖੁਸ਼ਖਬਰੀ ਦੀ ਪੇਸ਼ਕਸ਼ ਨੂੰ ਯਾਦ ਰੱਖੋ, ਰੋਮੀਆਂ. 1:18-8:39, ਇੱਕ ਸਿੱਧ ਦਲੀਲ ਹੈ। ਸਾਰੇ ਨੂੰ ਪੂਰੀ ਤਰ੍ਹਾਂ ਵਿਆਖਿਆ ਅਤੇ ਪ੍ਰਸ਼ੰਸਾ ਕਰਨ ਲਈ ਦੇਖਿਆ ਜਾਣਾ ਚਾਹੀਦਾ ਹੈ
- G. ਮਾਰਟਿਨ ਲੂਥਰ ਨੇ ਰੋਮੀਆਂ 5, ਬਾਰੇ ਕਿਹਾ ਹੈ "ਪੂਰੀ ਬਾਈਬਲ ਵਿੱਚ ਸ਼ਾਇਦ ਹੀ ਕੋਈ ਹੋਰ ਅਧਿਆਏ ਹੋਵੇ ਜੋ ਇਸ ਜਿੱਤ ਦੇ ਪਾਠ ਦੇ ਬਰਾਬਰ ਹੋ ਸਕਦਾ ਹੈ"।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 5:1-5

¹ਜੋ ਜਦੋਂ ਅਸੀਂ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨਾਲ ਮੇਲ ਰੱਖੀਏ। ²ਜਿਸ ਦੇ ਰਾਹੀਂ ਅਸੀਂ ਵੀ ਵਿਸ਼ਵਾਸ ਦੇ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਹ ਦੇ ਵਿੱਚ ਅਸੀਂ ਖੜੇ ਹਾਂ, ਤਾਂ ਜੋ ਪਰਮੇਸ਼ੁਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰੀਏ। ³ਕੇਵਲ ਇਹੋ ਨਹੀਂ ਸਗੋਂ ਬਿਪਤਾ ਵਿੱਚ ਵੀ ਘਮੰਡ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਕਿ ਬਿਪਤਾ ਧੀਰਜ ਪੈਦਾ ਕਰਦੀ ਹੈ। ⁴ਅਤੇ ਧੀਰਜ ਤੋਂ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ। ⁵ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ।

5:1 "ਜੋ ਜਦੋਂ" ਇਹ ਸ਼ਬਦ ਅਕਸਰ ਸੰਕੇਤ ਦਿੰਦਾ ਹੈ

1. ਇਸ ਨੁਕਤੇ ਤੱਕ ਧਰਮ ਸ਼ਾਸਤਰੀ ਦਲੀਲ ਦਾ ਸਾਰ
2. ਇਸ ਧਰਮ ਸ਼ਾਸਤਰੀ ਪੇਸ਼ਕਾਰੀ ਦੇ ਅਧਾਰ ਤੇ ਸਿੱਟੇ
3. ਨਵੀਂ ਸੱਚਾਈ ਦੀ ਪੇਸ਼ਕਸ਼ (ਦੇਖੋ. ਰੋਮੀਆਂ. 5:1; 8:1; 12:1)

▣ "ਧਰਮੀ ਠਹਿਰਾਏ ਗਏ" ਇਹ ਇੱਕ ਔਰਿਸਟ ਅਕਰਮਕ ਭਾਗ ਹੈ; ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਧਰਮੀ ਠਹਿਰਾਇਆ ਹੈ। ਇਹ ਯੂਨਾਨੀ ਵਿੱਚ ਪਹਿਲੀ ਵਾਰ ਜੋਰ ਦੇਣ ਲਈ ਸੀ (ਰੋਮੀਆਂ. 5:1-2)। ਰੋਮੀਆਂ 5:1-11 ਤੱਕ ਸਮੇਂ ਦਾ ਕ੍ਰਮ ਲੱਗਦਾ ਹੈ।

1. ਰੋਮੀਆਂ. 5:1-5, ਸਾਡਾ ਮਹਿਮਾ ਦਾ ਮੌਜੂਦਾ ਤਜਰਬਾ
2. ਰੋਮੀਆਂ. 5:6-8, ਸਾਡੀ ਜਗਾ ਉੱਤੇ ਮਸੀਹ ਦਾ ਕੰਮ ਪੂਰਾ ਹੋਇਆ
3. ਰੋਮੀਆਂ. 5:9-11, ਸਾਡੀ ਭੱਵਿਖ ਦੀ ਉਮੀਦ ਅਤੇ ਮੁਕਤੀ ਦਾ ਭਰੋਸਾ

ਰੂਪ-ਰੇਖਾ ਪਦਾਂ ਉੱਤੇ ਪ੍ਰਸੰਗਿਕ ਅੰਤਰਦ੍ਰਿਸ਼ਟੀ ਵਿੱਚ B ਦੇਖੋ।

ਪੁਰਾਣੇ ਨੇਮ ਦੇ ਸ਼ਬਦ ਧਰਮੀ ਠਹਿਰਾਇਆ (ਯਾਦ ਰਹੇ ਕਿ ਨਵੇਂ ਨੇਮ ਦੇ ਲੇਖਕ ਇਬਰਾਨੀ ਚਿੰਤਕ ਸਨ ਜੋ ਸਟਰੀਨ ਯੂਨਾਨੀ ਵਿੱਚ ਲਿਖਦੇ ਸਨ) (*dikaioō* ਡਿਕਾਉ) ਇੱਕ "ਸਿੱਧਾ ਕਿਨਾਰਾ" ਜਾਂ "ਮਾਪਣ ਵਾਲੀ ਸੇਟੀ" ਸੀ। ਇਹ ਪਰਮੇਸ਼ਰ ਦੇ ਆਪਣੇ ਆਪ ਲਈ ਰੂਪਕ ਰੂਪ ਵਿੱਚ ਵਰਤਿਆ ਗਿਆ। ਪਰਮੇਸ਼ਰ ਦਾ ਚਰਿੱਤਰ, ਪਵਿੱਤਰਤਾ, ਨਿਆਂ ਦਾ ਇੱਕੋ ਇੱਕ ਮਿਆਰ ਹੈ (ਦੇਖੋ. LXX ਲੇਵੀਆਂ. 24:22; ਅਤੇ ਮੱਤੀ. 5:48 ਵਿੱਚ ਧਰਮ ਸ਼ਾਸਤਰ ਦੇ ਅਨੁਸਾਰ)। ਯਿਸੂ ਦੀ ਬਲੀਦਾਨ ਪੂਰਨ ਬਦਲਵੀਂ ਮੌਤ ਦੇ ਕਰਕੇ (ਦੇਖੋ. ਯਸਾਯਾਹ 53), ਵਿਸ਼ਵਾਸੀਆਂ ਦੀ ਪਰਮੇਸ਼ਰ ਸਾਹਮਣੇ ਖੜਨ ਦੀ ਇੱਕ ਕਾਨੂੰਨੀ (ਫੋਰੈਂਸਿਕ) ਸਥਿਤੀ ਬਣ ਗਈ ਹੈ (ਦੇਖੋ ਨੇਟ ਰੋਮੀਆਂ. 5:2 ਵਿੱਚ)। ਇਹ ਵਿਸ਼ਵਾਸੀਆਂ ਵਿੱਚ ਗੁਨਾਹ ਦੀ ਕਮੀ ਦਾ ਸੰਕੇਤ ਨਹੀਂ ਬਲਕਿ ਵਿਆਪਕ ਖਿਮਾ ਵਰਗਾ ਹੈ। ਕਿਸੇ ਹੋਰ ਨੇ ਜੁਰਮਾਨਾ ਭਰ ਦਿੱਤਾ (ਦੇਖੋ. 2 ਕੁਰਿੰਥੀਆਂ. 5:21)। ਵਿਸ਼ਵਾਸੀ ਮਾਫ਼ ਕੀਤੇ ਘੋਸ਼ਿਤ ਕਰ ਦਿੱਤੇ ਗਏ ਹਨ (ਦੇਖੋ. ਰੋਮੀਆਂ. 5:9,10)।

▣ "ਵਿਸ਼ਵਾਸ ਦੇ ਦੁਆਰਾ" ਵਿਸ਼ਵਾਸ ਉਹ ਹੱਥ ਹੈ ਜੋ ਪਰਮੇਸ਼ਰ ਦੇ ਤੋਹਫ਼ੇ ਨੂੰ ਸਵੀਕਾਰਦਾ ਹੈ (ਦੇਖੋ. ਰੋਮੀਆਂ. 5:2; ਰੋਮੀਆਂ. 4:1ਅੱਗੇ)। ਵਿਸ਼ਵਾਸ ਦਰਜੇ ਜਾਂ ਵਿਸ਼ਵਾਸੀ ਦੀ ਵਚਨਬੱਧਤਾ ਦੀ ਗੰਭੀਰਤਾ ਜਾਂ ਸੰਕਲਪ ਉੱਪਰ ਧਿਆਨ ਕੇਂਦਰਤ ਨਹੀਂ ਕਰਦਾ (ਦੇਖੋ. ਮੱਤੀ. 17:20), ਬਲਕਿ ਪਰਮੇਸ਼ਰ ਦੇ ਚਰਿੱਤਰ ਅਤੇ ਵਾਅਦਿਆਂ ਉੱਪਰ ਕਰਦਾ ਹੈ (ਦੇਖੋ. ਅਫ਼ਸੀਆਂ. 2:8-9)। ਪੁਰਾਣੇ ਨੇਮ ਦਾ ਸ਼ਬਦ "ਵਿਸ਼ਵਾਸ" ਮੂਲ ਰੂਪ ਵਿੱਚ ਇੱਕ ਸਥਿਰ ਖੜੇ ਆਸਣ ਨੂੰ ਦਰਸਾਉਂਦਾ ਹੈ। ਇਹ ਰੂਪਕ ਤੌਰ ਤੇ ਕਿਸੇ ਅਜਿਹੇ ਜੋ ਵਿਸ਼ਵਾਸਯੋਗ, ਜਿਸ ਉੱਤੇ ਨਿਰਭਰ ਹੋਇਆ ਜਾ ਸਕੇ, ਅਤੇ ਵਫ਼ਾਦਾਰ ਹੋਵੇ, ਲਈ ਵਰਤਿਆ ਗਿਆ ਸੀ। ਵਿਸ਼ਵਾਸ ਸਾਡੀ ਵਫ਼ਾਦਾਰੀ ਜਾਂ ਭਰੋਸੇਯੋਗਤਾ ਉੱਪਰ ਨਹੀਂ ਬਲਕਿ ਪਰਮੇਸ਼ਰ ਦੇ ਉੱਪਰ ਕੇਂਦਰਤ ਹੈ।

▣ "ਸ਼ਾਂਤੀ ਰੱਖੀਏ" ਇੱਥੇ ਇੱਕ ਯੂਨਾਨੀ ਹੱਥ ਲਿਖਤ ਵਖਰੇਵਾ ਹੈ। ਇਹ ਕਿਰਿਆ ਜਾਂ ਤਾਂ ਮੌਜੂਦਾ ਕਿਰਿਆਸ਼ੀਲ ਸ਼ਰਤੀਆ (*echōmen*, MSS κ*, A, B*, C, D) ਜਾਂ ਮੌਜੂਦਾ ਕਿਰਿਆਸ਼ੀਲ ਸੰਕੇਤਕ (*echomen*, MSS κ¹, B², F, G) ਹੈ। ਇਹੋ ਵਿਆਕਰਣ ਅਸਪਸ਼ਟਤਾ ਰੋਮੀਆਂ. 5:1, 2, 3 ਵਿੱਚ ਮਿਲਦੀ ਹੈ।

1. ਜੇ ਇਹ ਸ਼ਰਤੀਆ ਹੈ ਤਾਂ ਇਸਦਾ ਅਨੁਵਾਦ ਹੋਵੇਗਾ "ਐਉਂ ਅਸੀਂ ਸ਼ਾਂਤੀ ਦਾ ਅੰਨਦ ਲੈਂਦੇ ਰਹਾਂਗੇ " ਜਾਂ "ਸ਼ਾਂਤੀ ਦਾ ਅੰਨਦ ਮਾਣਦੇ ਰਹੇ " (ਦੇਖੋ ਵਿਲੀਅਮ ਦਾ ਅਨੁਵਾਦ)।
2. ਜੇ ਇਹ ਸੰਕੇਤਕ ਹੈ ਤਾਂ ਇਸਦਾ ਅਨੁਵਾਦ ਹੋਵੇਗਾ "ਸਾਡੇ ਕੋਲ ਸ਼ਾਂਤੀ ਹੈ"।

ਰੋਮੀਆਂ. 5:1-11 ਦਾ ਪ੍ਰਸੰਗ ਚਿਤਾਵਨੀ ਨਹੀਂ ਪਰ ਇਹ ਐਲਾਨ ਕਰਨਾ ਹੈ ਕਿ ਵਿਸ਼ਵਾਸੀ ਪਹਿਲਾਂ ਹੀ ਕੀ ਹਨ ਅਤੇ ਮਸੀਹ ਦੁਆਰਾ ਕੀ ਹਨ। ਇਸੇ ਲਈ, ਕਿਰਿਆ ਸ਼ਾਇਦ ਕਿਰਿਆਸ਼ੀਲ ਸੰਕੇਤਕ ਹੈ, "ਸਾਡੇ ਕੋਲ ਸ਼ਾਂਤੀ ਹੈ"। USB ਇਸ ਵਿਕਲਪ ਨੂੰ "A" ਰੇਟਿੰਗ ਦਿੰਦਾ ਹੈ (ਕੁੱਝ)।

ਸਾਡੇ ਕਈ ਯੂਨਾਨੀ ਹੱਥ ਲਿਖਤਾਂ ਇੱਕ ਵਿਅਕਤੀ ਦੁਆਰਾ ਪਾਠ ਨੂੰ ਪੜ ਕੇ ਅਤੇ ਬਾਕੀਆਂ ਦੁਆਰਾ ਨਕਲਾਂ ਬਣਾ ਕੇ ਬਣੀਆਂ ਸਨ। ਬੋਲਣ ਵਿੱਚ ਇੱਕੋ ਜਿਹੇ ਹੋਣ ਵਾਲੇ ਸ਼ਬਦ ਅਕਸਰ ਉਲਝਣ ਵਾਲੇ ਹੁੰਦੇ ਸਨ। ਇਹ ਉਹ ਥਾਂ ਹੈ ਜਿੱਥੇ ਪ੍ਰਸੰਗ ਅਤੇ ਕਈ ਵਾਰੀ ਲਿਖਣ ਦੀ ਸ਼ੈਲੀ ਅਤੇ ਲੇਖਕ ਦੀ ਸਧਾਰਣ ਸ਼ਬਦਾਵਲੀ ਅਨੁਵਾਦ ਦੇ ਫੈਸਲੇ ਨੂੰ ਸੌਖਾ ਬਣਾਉਣ ਵਿੱਚ ਮਦਦ ਕਰਦੀ ਹੈ।

▣ "ਸ਼ਾਂਤੀ" ਹੇਠ ਲਿਖਿਆ ਖਾਸ ਵਿਸ਼ਾ ਦੇਖੋ

[ਖਾਸ ਵਿਸ਼ਾ: ਸ਼ਾਂਤੀ \(ਅਲੱਗ ਤਰੀਕਿਆਂ ਨਾਲ\)](#)

ਖਾਸ ਵਿਸ਼ਾ: ਸ਼ਾਂਤੀ (*eirēnē*) [ਨਵਾਂ ਨੇਮ]

ਇਹ ਯੂਨਾਨੀ ਸ਼ਬਦ ਤਣਾਅ ਦੀ ਅਣਹੋਂਦ ਦਾ ਜਿਕਰ ਕਰਦਾ ਹੈ, ਪਰ LXX ਵਿੱਚ ਪਰਮੇਸ਼ਰ ਅਤੇ ਨਾਲਦੇ ਸਾਥੀ ਮਨੁੱਖਾਂ ਲਈ ਅੰਦਰੂਨੀ ਸ਼ਾਂਤੀ ਨੂੰ ਦਰਸਾਉਂਦਾ ਹੈ (ਉਦਾਹਰਣ., ਲੂਕਾ 2:14; 10:6)। ਨਵਾਂ ਨੇਮ, ਪੁਰਾਣੇ ਨੇਮ ਵਾਂਗ, ਇਸਨੂੰ ਸੁਭਕਾਮਨਾ ਵੱਜੋਂ

ਵਰਤਦਾ ਹੈ, "ਤੁਹਾਨੂੰ ਸ਼ਾਂਤੀ ਮਿਲੇ" (ਉਦਾਹਰਣ., ਲੂਕਾ 10:5; ਯੂਹੰਨਾ 20:19,21,26; ਰੋਮੀਆਂ. 1:7; ਗਲਾਤੀਆਂ. 1:3) ਜਾਂ "ਵਿਦਾਈ, ਸ਼ਾਂਤੀ ਨਾਲ ਜਾਉ" (ਦੇਖੋ. ਮਰਕੁਸ 5:34; ਲੂਕਾ 2:29; 7:50; 8:48; ਯਾਕੂਬ 2:16).

ਇਹ ਯੂਨਾਨੀ ਸ਼ਬਦ "ਟੁੱਟੇ ਹੋਏ ਸੰਬੰਧਾਂ ਨੂੰ ਜੋੜਨ" ਲਈ ਵਰਤਿਆ ਜਾਂਦਾ ਹੈ (ਉਦਾਹਰਣ., ਰੋਮੀਆਂ. 5:10-11)। ਨਵੇਂ ਨੇਮ ਦੇ ਤਿੰਨ ਧਰਮ ਸ਼ਾਸਤਰੀ ਮਾਰਗ ਹਨ ਜੋ ਸ਼ਾਂਤੀ ਦੀ ਗੱਲ ਕਰਦੇ ਹਨ:

1. ਇੱਕ ਉਦੇਸ਼ਪੂਰਨ ਪਹਿਲੂ, ਮਸੀਹ ਦੁਆਰਾ ਪਰਮੇਸ਼ਰ ਨਾਲ ਸਾਡੀ ਸ਼ਾਂਤੀ (ਦੇਖੋ. ਰੋਮੀਆਂ. 5:1; ਕੁਲੁੱਸੀਆਂ. 1:20)
2. ਇੱਕ ਵਿਅਕਤੀਗਤ ਪੱਖ, ਸਾਡਾ ਪਰਮੇਸ਼ਰ ਨਾਲ ਸਹੀ ਹੋਣਾ (ਦੇਖੋ. ਯੂਹੰਨਾ 14:27; 16:33; ਫਿਲਿੱਪੀਆਂ. 4:7)
3. ਪਰਮੇਸ਼ਰ ਨੇ ਵਿਸ਼ਵਾਸੀ ਯਹੂਦੀਆਂ ਅਤੇ ਗੈਰ-ਕੌਮਾਂ ਨੂੰ ਮਸੀਹ ਦੁਆਰਾ ਇੱਕ ਨਵੇਂ ਸ਼ਰੀਰ ਵਿੱਚ ਜੋੜ ਦਿੱਤਾ (ਦੇਖੋ. ਅਫਸੀਆਂ. 2:14-17; ਕੁਲੁੱਸੀਆਂ. 3:15)। ਇੱਕ ਵਾਰ ਜਦੋਂ ਪਰਮੇਸ਼ਰ ਨਾਲ ਸਾਨੂੰ ਸ਼ਾਂਤੀ ਹੁੰਦੀ ਹੈ, ਤਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਦੂਜਿਆਂ ਨਾਲ ਸ਼ਾਂਤੀ ਬਣੇ। ਲੰਬਕਾਰੀ ਖਿਤਿਜੀ ਬਣ ਜਾਣਾ ਚਾਹੀਦਾ ਹੈ।

ਨਿਉਮੈਨ ਅਤੇ ਨੀਡਾ, *A Translator's Handbook on Paul's Letter to the Romans*, p. 92, ਇਸ ਕਿਤਾਬ ਵਿੱਚ ਸ਼ਾਂਤੀ ਬਾਰੇ ਚੰਗੀ ਟਿੱਪਣੀ ਲਿਖੀ ਹੈ।

"ਪੁਰਾਣੇ ਅਤੇ ਨਵੇਂ ਨੇਮ ਦੇਵਾਂ ਵਿੱਚ ਸ਼ਾਂਤੀ ਸ਼ਬਦ ਦੇ ਅਰਥ ਦੀ ਵਿਆਪਕ ਲੜੀ ਹੈ। ਅਸਲ ਵਿੱਚ ਇਹ ਇੱਕ ਵਿਅਕਤੀ ਦੇ ਜੀਵਨ ਦੀ ਕੁੱਲ ਭਲਾਈ ਦਾ ਵਰਣਨ ਕਰਦਾ ਹੈ, ਇਹ ਯਹੂਦੀਆਂ ਵੱਲੋਂ ਸੁਭਕਾਮਨਾਵਾਂ (*shalom ਸ਼ਾਲੋਮ*) ਦੇ ਤੌਰ ਤੇ ਫਾਰਮੂਲੇ ਵਾਂਗ ਅਪਣਾਇਆ ਗਿਆ ਸੀ। ਇਸ ਸ਼ਬਦ ਦਾ ਅਜਿਹਾ ਡੂੰਘਾ ਅਰਥ ਸੀ ਕਿ ਇਹ ਮਸੀਹਾਂ ਦੀ ਮੁਕਤੀ ਦੇ ਵੱਜੋਂ ਵੀ ਯਹੂਦੀਆਂ ਦੁਆਰਾ ਵਰਤਿਆ ਜਾ ਸਕਦਾ ਸੀ। ਇਸ ਤੱਥ ਕਰਕੇ ਜਦੋਂ ਇਸਨੂੰ 'ਪਰਮੇਸ਼ਰ ਨਾਲ ਸਹੀ ਸੰਬੰਧ ਵਿੱਚ ਹੋਣ ਦੇ ਸਮਾਨਾਰਥੀ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਇੱਥੇ ਇਹ ਸ਼ਬਦ ਇਸ ਵੇਰਵੇ ਵੱਜੋਂ ਵਰਤਿਆ ਗਿਆ ਜਾਪਦਾ ਹੈ ਕਿ ਮਨੁੱਖ ਨੂੰ ਆਪਣੇ ਆਪ ਨਾਲ ਸਹੀ ਕਰਨ ਲਈ ਪਰਮੇਸ਼ਰ ਨੇ ਮਨੁੱਖ ਨਾਲ ਰਿਸ਼ਤਾ ਬਣਾਇਆ ਹੈ। (p. 92)।

▣ "ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨਾਲ" ਯਿਸੂ ਇੱਕ ਰਸਤਾ ਹੈ (*dia*, ਦੇਖੋ. ਰੋਮੀਆਂ. 5:2,9,11,17,21; ਆਤਮਾ ਦੇ ਵਿੱਚ ਰੋਮੀਆਂ. 5:5) ਜੋ ਪਰਮੇਸ਼ਰ ਨਾਲ ਸ਼ਾਂਤੀ ਨੂੰ ਲਿਆਉਂਦਾ ਹੈ। ਪਰਮੇਸ਼ਰ ਨਾਲ ਸ਼ਾਂਤੀ ਪਾਉਣ ਲਈ ਯਿਸੂ ਹੀ ਇੱਕੋ ਰਸਤਾ ਹੈ (ਦੇਖੋ. ਯੂਹੰਨਾ 10:7-8; 14:6; ਰਸੂਲਾਂ ਦੇ ਕਰਤੱਬ 4:12; 1 ਤਿਮੋਥਿਉਸ. 2:5)। "ਪ੍ਰਭੂ ਯਿਸੂ ਮਸੀਹ" ਦੇ ਸਿਰਲੇਖ ਦੀਆਂ ਸ਼ਰਤਾਂ ਲਈ ਰੋਮੀਆਂ. 1:4 ਨੋਟ ਦੇਖੋ।

5:2 "ਅਸੀਂ ਆਪਣੀ ਜਾਣ-ਪਛਾਣ ਪਾਈ ਹੈ" ਇਹ ਕਿਰਿਆ ਸਹੀ ਕਿਰਿਆਸ਼ੀਲ ਸੰਕੇਤਕ ਹੈ; ਇਹ ਇੱਕ ਪਿਛਲੇ ਕਾਰਜ ਦੀ ਗੱਲ ਕਰਦਾ ਹੈ ਜਿਸਦੀ ਵਰਤੋਂ ਕੀਤੀ ਗਈ ਹੈ ਅਤੇ ਹੁਣ ਇਸਦੇ ਨਤੀਜੇ ਵਜੋਂ ਜੀਉਣ ਦੀ ਸਥਿਤੀ ਹੈ।

ਸ਼ਬਦ "ਜਾਣ-ਪਛਾਣ" ਦਾ ਸ਼ਾਬਦਿਕ ਅਰਥ ਸੀ "ਪਹੁੰਚ" ਜਾਂ "ਦਾਖਲਾ" (*prosagōgē*, ਦੇਖੋ. ਅਫਸੀਆਂ. 2:18; 3:12)। ਇਹ ਅੰਲਕਾਰ ਲਈ ਵਰਤਿਆ ਗਿਆ

1. ਵਿਅਕਤੀਗਤ ਤੌਰ ਤੇ ਰਾਜਸੀ ਨਾਲ ਜਾਣ-ਪਛਾਣ
2. ਸੁਰੱਖਿਅਤ ਰੂਪ ਨਾਲ ਇੱਕ ਬੰਦਰਗਾਹ ਵਿੱਚ ਲਿਆਂਦਾ ਜਾ ਰਿਹਾ ਹੈ (ਦੇਖੋ. 1 ਪਤਰਸ. 3:18)

ਇਸ ਮੁਹਾਵਰੇ ਵਿੱਚ ਯੂਨਾਨੀ ਹੱਥ ਲਿਖਤ ਰੂਪ ਹੈ। ਕੁੱਝ ਪ੍ਰਾਚੀਨ ਹੱਥ ਲਿਖਤ "ਨਿਹਚਾ ਨਾਲ" (ਦੇਖੋ. κ^2 , C, ਨਾਲ ਦੀ ਨਾਲ ਕੁੱਝ ਪੁਰਾਣੇ ਲਾਤੀਨੀ, ਵਲਗੇਟ, ਸੀਰੀਆਕ ਅਤੇ ਕਪਟਿਕ ਸੰਸਕਰਣ)। ਦੂਸਰੀਆਂ ਹੱਥ ਲਿਖਤਾਂ "ਨਿਹਚਾ ਦੁਆਰਾ" ਇੱਕ ਪੜਨਾਵ ਨੂੰ ਜੋੜਦੀਆਂ ਹਨ (cf. κ^1 , A, ਅਤੇ ਕੁੱਝ ਵਲਗੇਟ ਸੰਸਕਰਣ)। ਹਾਲਾਂਕਿ ਗੈਰ-ਕਾਨੂੰਨੀ ਹੱਥ ਲਿਖਤਾਂ B, D, F, ਅਤੇ G ਇਹਨਾਂ ਸੱਭ ਨੂੰ ਪੂਰੀ ਤਰ੍ਹਾਂ ਛੱਡ

ਦਿੰਦੀਆਂ ਹਨ। ਅਜਿਹਾ ਲੱਗਦਾ ਹੈ ਕਿ ਲੇਖਕ ਸਿਰਫ ਰੋਮੀਆਂ. 5:1 ਅਤੇ 4:16 (ਦੇਹਰਾ), 19, ਅਤੇ 20 ਦੀ ਸਮਾਨਤਾ ਦੱਸਦਾ ਹੈ। "ਨਿਹਚਾ ਦੁਆਰਾ" ਇਹ ਪੌਲੁਸ ਦੁਆਰਾ ਵਾਰ ਵਾਰ ਵਰਤਿਆ ਜਾਣ ਵਾਲਾ ਵਿਸ਼ਾ ਹੈ।

▣ "ਉਸ ਕਿਰਪਾ ਤੱਕ ਪਹੁੰਚੋ" ਇਸ ਸ਼ਬਦ (*charis ਚਰਿਸ*) ਦਾ ਅਰਥ ਹੈ ਪਰਮੇਸ਼ਰ ਦਾ ਅੰਨਤ, ਕੋਈ ਸਤਰ ਨਾਲ ਜੋੜਿਆ, ਅਣਗਿਣਤ ਪਿਆਰ (ਦੇਖੋ. ਅਫਸੀਆਂ. 2:4-9)। ਇਹ ਪਾਪੀ ਮਨੁੱਖਜਾਤੀ ਲਈ ਮਸੀਹ ਦੀ ਮੌਤ ਵਿੱਚ ਸਪਸ਼ਟ ਤੌਰ ਤੇ ਦੇਖਿਆ ਗਿਆ ਹੈ (ਦੇਖੋ. ਰੋਮੀਆਂ. 5:8)।

▣ "ਜਿਹ ਦੇ ਵਿੱਚ ਅਸੀਂ ਖੜੇ ਹਾਂ" ਇਹ ਇੱਕ ਹੋਰ ਸਹੀ ਕਿਰਿਆਸ਼ੀਲ ਸੰਕੇਤਕ ਹੈ; ਸ਼ਾਬਦਿਕ "ਅਸੀਂ ਖੜੇ ਹਾਂ ਅਤੇ ਖੜੇ ਰਹਿੰਦੇ ਹਾਂ"। ਇਹ ਵਿਸ਼ਵਾਸ ਕਰਦੇ ਹਾਂ ਕਿ ਮਸੀਹ ਵਿੱਚ ਨਿਹਚਾਵਾਨਾਂ ਦੀ ਧਰਮ-ਸ਼ਾਸਤਰੀ ਸਥਿਤੀ ਅਤੇ ਵਿਸ਼ਵਾਸ ਵਿੱਚ ਬਣੇ ਰਹਿਣ ਦੀ ਉਹਨਾਂ ਦੀ ਵਚਨਬੱਧਤਾ ਜੋ ਪਰਮੇਸ਼ਰ ਦੀ ਹਕੂਮਤ ਦੇ ਸਿਧਾਂਤਕ ਵਿਗਾੜ ਨੂੰ ਦਰਸਾਉਂਦੀ ਹੈ (ਦੇਖੋ. 1 ਕੁਰਿੰਥੀਆਂ. 15:1) ਅਤੇ ਮਨੁੱਖ ਦੀ ਸੁਤੰਤਰ ਮਰਜ਼ੀ ਨੂੰ (ਦੇਖੋ. ਅਫਸੀਆਂ. 6:11, 13,14)।

ਖਾਸ ਵਿਸ਼ਾ: ਖੜੇ ਰਹਿਣਾ (ਹਿਸਤੇਮੀ)

ਖਾਸ ਵਿਸ਼ਾ: ਖੜੇ ਰਹਿਣਾ (*histemi ਹਿਸਤੇਮੀ*)

ਇਹ ਆਮ ਸ਼ਬਦ ਨਵੇਂ ਨੇਮ ਵਿੱਚ ਕਈ ਧਰਮ ਸ਼ਾਸਤਰਾਂ ਵਿੱਚ ਵਰਤਿਆ ਜਾਂਦਾ ਹੈ

1. ਸਥਾਪਤ ਕਰਨ ਲਈ
 - a. ਪੁਰਾਣੇ ਨੇਮ ਦੀ ਬਿਵਸਥਾ, ਰੋਮੀਆਂ. 3:31
 - b. ਕਿਸੇ ਦੀ ਆਪਣੀ ਧਾਰਮਿਕਤਾ, ਰੋਮੀਆਂ. 10:3
 - c. ਨਵਾਂ ਨੇਮ, ਇਬਰਾਨੀਆਂ. 10:9
 - d. ਇੱਕ ਦੇਸ਼, 2 ਕੁਰਿੰਥੀਆਂ. 13:1
 - e. ਪਰਮੇਸ਼ਰ ਦੀ ਸੱਚਾਈ, 2 ਤਿਮੋਥੀਉਸ. 2:19
2. ਰੂਹਾਨੀ ਤੌਰ ਤੇ ਵਿਰੋਧ ਕਰਨ ਲਈ
 - a. ਸ਼ੈਤਾਨ, ਅਫਸੀਆਂ. 6:11
 - b. ਨਿਆਂ ਦਾ ਦਿਨ, ਪ੍ਰਕਾਸ਼ ਦੀ ਪੇਥੀ. 6:17
3. ਕਿਸੇ ਦਾ ਮੈਦਾਨ ਵਿੱਚ ਖੜੇ ਹੋ ਕੇ ਵਿਰੋਧ ਕਰਨਾ
 - a. ਮਿਲਟਰੀ ਅੰਲਕਾਰ, ਅਫਸੀਆਂ. 6:14
 - b. ਸਿਵਲ ਅੰਲਕਾਰ, ਰੋਮੀਆਂ. 14:4
4. ਸੱਚਾਈ ਵਿੱਚ ਇੱਕ ਸਥਿਤੀ, ਯੂਹੰਨਾ 8:44
5. ਕਿਰਪਾ ਵਿੱਚ ਇੱਕ ਸਥਿਤੀ
 - a. ਰੋਮੀਆਂ. 5:2
 - b. 1 ਕੁਰਿੰਥੀਆਂ. 15:1
 - c. 1 ਪਤਰਸ. 5:12
6. ਵਿਸ਼ਵਾਸ ਵਿੱਚ ਇੱਕ ਸਥਿਤੀ
 - a. ਰੋਮੀਆਂ. 11:20

b. 1 ਕੁਰਿੰਥੀਆਂ. 7:37

c. 1 ਕੁਰਿੰਥੀਆਂ. 15:1

d. 2 ਕੁਰਿੰਥੀਆਂ. 1:24

7. ਹੰਕਾਰ ਦੀ ਸਥਿਤੀ, 1 ਕੁਰਿੰਥੀਆਂ. 10:12

ਇਹ ਸ਼ਬਦ ਇੱਕ ਸਰਬਸ਼ਕਤੀਮਾਨ ਪਰਮੇਸ਼ਰ ਦੀ ਇਕਰਾਰਨਾਮਾ ਰਹਿਮਤ ਅਤੇ ਦਇਆ ਨੂੰ ਦਰਸਾਉਂਦੀ ਹੈ ਅਤੇ ਇਸ ਤੱਥ ਨੂੰ ਮੰਨਦਾ ਹੈ ਕਿ ਵਿਸ਼ਵਾਸੀਆਂ ਨੂੰ ਇਸ ਦਾ ਜਵਾਬ ਦੇਣ ਅਤੇ ਨਿਹਚਾ ਦੁਆਰਾ ਇਸ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ! ਦੋਵੇਂ ਬਾਈਬਲ ਦੀਆਂ ਸੱਚਾਈਆਂ ਹਨ। ਉਹਨਾਂ ਨੂੰ ਇੱਕਠੇ ਹੋਣਾ ਚਾਹੀਦਾ ਹੈ! ਦੇਖੋ [ਖੁਸ਼ ਵਿਸ਼ਾ: ਬਾਈਬਲ ਵਿੱਚ ਵਿਰੋਧਭਾਸ](#)

▣ "ਅਸੀਂ ਖੁਸ਼ ਹੁੰਦੇ ਹਾਂ" ਇਸ ਨੂੰ ਵਿਆਕਰਣ ਦੇ ਰੂਪ ਨੂੰ ਸਮਝਿਆ ਜਾ ਸਕਦਾ ਹੈ (1) ਇੱਕ ਵਰਤਮਾਨ ਵਿਚਕਾਰ ਵਾਲਾ (ਪ੍ਰਤੀਨਿਧੀ) ਸੰਕੇਤਕ, "ਅਸੀਂ ਖੁਸ਼ ਹੁੰਦੇ ਹਾਂ" (2) ਇੱਕ ਵਰਤਮਾਨ ਵਿਚਕਾਰ ਵਾਲਾ (ਪ੍ਰਤੀਨਿਧੀ) ਵਿਸ਼ਾ, "ਆਉ ਖੁਸ਼ੀ ਕਰੀਏ" (ਵਿਲੀਅਮਜ਼ ਅਨੁਵਾਦ) ਵਿਦਵਾਨ ਇਹਨਾਂ ਵਿਕਲਪਾਂ ਨੂੰ ਲੈ ਕੇ ਵੱਖਰੇ ਹਨ। ਜੇ ਕੋਈ ਰੋਮੀਆਂ. 5:1 ਨੂੰ "ਸਾਡੇ ਕੋਲ ਹੈ" ਵਾਂਗ ਸੰਕੇਤਕ ਦੇ ਰੂਪ ਵਿੱਚ ਲੈਂਦਾ ਹੈ ਤਾਂ ਰੋਮੀਆਂ. 5:3 ਦਾ ਇੱਕ ਸਾਰ ਹੋਣਾ ਚਾਹੀਦਾ ਹੈ।

ਸ਼ਬਦ "ਅੰਨਦ" ਦੀ ਜੜ "ਸ਼ੇਖੀ ਮਾਰਨਾ" ਹੈ (NRSV, JB)। ਵਿਸ਼ਵਾਸੀ ਆਪਣੇ ਆਪ ਵਿੱਚ ਖੁਸ਼ ਨਹੀਂ ਹੁੰਦੇ (ਦੇਖੋ. ਰੋਮੀਆਂ. 3:27), ਪਰ ਪ੍ਰਭੂ ਨੇ ਉਹਨਾਂ ਲਈ ਜੋ ਕੀਤਾ (ਦੇਖੋ. ਯਰਮਯਾਹ. 9:23-24)। ਰੋਮੀਆਂ. 5:3 ਅਤੇ 11 ਵਿੱਚ ਇਹੋ ਯੂਨਾਨੀ ਜੜ ਦੁਹਰਾਈਆ ਗਈਆਂ ਹਨ।

▣ "ਆਸ ਉੱਤੇ" ਪੌਲੁਸ ਨੇ ਅਕਸਰ ਇਸ ਸ਼ਬਦ ਨੂੰ ਕਈ ਵੱਖਰੀਆਂ ਪਰ ਸੰਬੰਧਤ ਭਾਵਨਾਵਾਂ ਵਿੱਚ ਵਰਤਿਆ। ਰੋਮੀਆਂ. 4:18 ਵਿੱਚ ਨੋਟ ਦੇਖੋ। ਅਕਸਰ ਇਹ ਵਿਸ਼ਵਾਸੀ ਦੀ ਨਿਹਚਾ ਦੀ ਪੂਰਤੀ ਨਾਲ ਜੁੜਿਆ ਹੁੰਦਾ ਸੀ। ਇਹ ਮਹਿਮਾ, ਸਦੀਵੀ ਜੀਵਨ, ਅੰਤਮ ਮੁਕਤੀ, ਦੂਜਾ ਆਗਮਨ, ਆਦਿ ਦੇ ਤੌਰ ਤੇ ਪ੍ਰਗਟ ਕੀਤਾ ਜਾ ਸਕਦਾ ਹੈ। ਖਪਤ ਨਿਸ਼ਚਤ ਹੈ, ਪਰ ਸਮੇਂ ਦਾ ਤੱਤ ਭਵਿੱਖ ਅਤੇ ਅਣਜਾਣ ਹੈ। ਇਹ ਅਕਸਰ "ਵਿਸ਼ਵਾਸ" ਅਤੇ "ਪਿਆਰ" ਨਾਲ ਜੁੜਿਆ ਹੁੰਦਾ ਸੀ (ਦੇਖੋ. 1 ਕੁਰਿੰਥੀਆਂ. 13:13; ਗਲਾਤੀਆਂ. 5:5-6; ਅਫਸੀਆਂ. 4:2-5; 1 ਥਸਲੋਨੀਕੀਆਂ. 1:3; 5:8)। ਪੌਲੁਸ ਦੇ ਕੁੱਝ ਵਰਤੋਂ ਦੀ ਅਸੰਕ ਸੂਚੀ ਹੇਠਾਂ ਦਿੱਤੀ ਗਈ ਹੈ।

1. ਦੂਜਾ ਆਗਮਨ, ਗਲਾਤੀਆਂ. 5:5; ਅਫਸੀਆਂ. 1:18; ਤੀਤੁਸ 2:13
2. ਯਿਸੂ ਸਾਡੀ ਉਮੀਦ ਹੈ, 1 ਤਿਮੋਥਿਉਸ 1:1
3. ਵਿਸ਼ਵਾਸੀਆਂ ਨੂੰ ਪਰਮੇਸ਼ਰ ਅੱਗੇ ਪੇਸ਼ ਕੀਤਾ ਜਾਣਾ, ਕੁਲੁਸੀਆਂ. 1:22-23; 1 ਥਸਲੋਨੀਕੀਆਂ. 2:19
4. ਉਮੀਦ ਸਵਰਗ ਵੱਲ ਲੈ ਕੇ ਜਾਵੇਗੀ, ਕੁਲੁਸੀਆਂ. 1:5
5. ਅੰਤਮ ਮੁਕਤੀ, 1 ਥਸਲੋਨੀਕੀਆਂ. 4:13
6. ਪਰਮੇਸ਼ਰ ਦੀ ਮਹਿਮਾ, ਰੋਮੀਆਂ. 5:2; 2 ਕੁਰਿੰਥੀਆਂ. 3:12; ਕੁਲੁਸੀਆਂ. 1:27
7. ਮੁਕਤੀ ਦਾ ਭਰੋਸਾ, 1 ਥਸਲੋਨੀਕੀਆਂ. 5:8-9
8. ਸਦੀਵੀ ਜੀਵਨ, ਤੀਤੁਸ 1:2; 3:7
9. ਮਸੀਹੀ ਪਰਿਪੱਕਤਾ ਦੇ ਨਤੀਜੇ, ਰੋਮੀਆਂ. 5:2-5
10. ਸਾਰੀ ਸ੍ਰਿਸ਼ਟੀ ਦਾ ਛੁਟਕਾਰਾ, ਰੋਮੀਆਂ. 8:20-22
11. ਪਰਮੇਸ਼ਰ ਦਾ ਸਿਰਲੇਖ, ਰੋਮੀਆਂ. 15:13
12. ਗੋਦ ਲੈਣਾ, ਰੋਮੀਆਂ. 8:23-25
13. ਨਵੇਂ ਨੇਮ ਦੇ ਵਿਸ਼ਵਾਸੀਆਂ ਲਈ ਪੁਰਾਣਾ ਨੇਮ ਗਾਈਡ ਦੇ ਤੌਰ ਤੇ, ਰੋਮੀਆਂ. 15:4

ਖਾਸ ਵਿਸ਼ਾ: ਯਕੀਨ

ਖਾਸ ਵਿਸ਼ਾ: ਯਕੀਨ

- A. ਕੀ ਮਸੀਹੀ ਜਾਣ ਸਕਦੇ ਹਨ ਕਿ ਉਹ ਬਚੇ ਹੋਏ ਹਨ (ਦੇਖੋ, 1 ਯੂਹੰਨਾ 5:13)? 1 ਯੂਹੰਨਾ ਵਿਚ ਤਿੰਨ ਟੈਸਟ ਜਾਂ ਸਬੂਤ ਹਨ।
1. ਸਿਧਾਂਤਕ (ਵਿਸ਼ਵਾਸ, 1 ਯੂਹੰਨਾ 1:1,5,10; 2:18-25; 4:1-6,14-16; 5:11-12)
 2. ਜੀਵਨ ਸ਼ੈਲੀ (ਆਗਿਆਕਾਰੀ, 1 ਯੂਹੰਨਾ 2:2-3; 2:3-6; 3:1-10; 5:18)
 3. ਸਮਾਜਿਕ (ਪਿਆਰ, 1 ਯੂਹੰਨਾ 1:2-3; 2:7-11; 3:11-18; 4:7-12, 16-21)
- B. ਯਕੀਨ ਇਕ ਪ੍ਰਮਾਣਿਕ ਮੁੱਦਾ ਬਣ ਗਿਆ ਹੈ
1. ਜੌਨ ਕੈਲਵਿਨ ਨੇ ਯਕੀਨ ਨੂੰ ਪਰਮੇਸ਼ਰ ਦੀ ਚੋਣ ਤੇ ਅਧਾਰਿਤ ਕੀਤਾ ਸੀ। ਉਸਨੇ ਕਿਹਾ ਕਿ ਅਸੀਂ ਇਸ ਜ਼ਿੰਦਗੀ ਵਿਚ ਕਦੇ ਵੀ ਪੱਕੇ ਨਹੀਂ ਹੋ ਸਕਦੇ ਹਾਂ।
 2. ਜੌਨ ਵੈਸਲੀ ਨੇ ਯਕੀਨ ਨੂੰ ਅਨੁਭਵ ਤੇ ਅਧਾਰਿਤ ਕੀਤਾ ਸੀ। ਉਹ ਵਿਸ਼ਵਾਸ ਕਰਦਾ ਸੀ ਕਿ ਸਾਡੇ ਕੋਲ ਜਾਣੇ-ਪਛਾਣੇ ਪਾਪ ਤੋਂ ਉੱਪਰ ਉੱਠਣ ਦੀ ਯੋਗਤਾ ਹੈ।
 3. ਰੋਮਨ ਕੈਥੋਲਿਕ ਅਤੇ ਚਰਚ ਆਫ ਕ੍ਰਾਈਸਟ ਯਕੀਨ ਨੂੰ ਅਧਿਕਾਰਿਤ ਕਲੀਸਿਯਾ ਤੇ ਅਧਾਰਿਤ ਕਰਦੇ ਹਨ। ਇਕ ਵਿਅਕਤੀ ਕਿਹੜੇ ਸਮੂਹ ਨਾਲ ਸੰਬੰਧਿਤ ਹੈ ਇਹੀ ਯਕੀਨ ਦੀ ਕੁੰਜੀ ਹੈ।
 4. ਬਹੁਤ ਸਾਰੇ ਇਵੰਜਲੀਕਲ ਯਕੀਨ ਨੂੰ ਬਾਈਬਲ ਦੇ ਵਾਅਦਿਆਂ ਤੇ ਅਧਾਰਿਤ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਵਿਸ਼ਵਾਸੀ ਦੇ ਜੀਵਨ ਵਿਚ (ਜਿਵੇਂ ਕਿ., ਰੋਜ਼ਾਨਾ ਮਸੀਹ ਵਾਂਗ ਬਣਨਾ) ਆਤਮਾ ਦੇ ਫਲ ਨਾਲ ਜੁੜਿਆ ਹੋਇਆ ਹੈ (ਦੇਖੋ, ਗਲਾਤੀਆਂ 5:22-23)।
- C. ਵਿਸ਼ਵਾਸੀਆਂ ਦਾ ਮੁੱਢਲਾ ਯਕੀਨ ਤ੍ਰਿਏਕ ਪਰਮੇਸ਼ਰ ਦੇ ਚਰਿੱਤਰ ਨਾਲ ਜੁੜਿਆ ਹੋਇਆ ਹੈ
1. ਪਰਮੇਸ਼ਰ ਪਿਤਾ ਦਾ ਪਿਆਰ
 - a. ਯੂਹੰਨਾ 3:16; 10:28-29
 - b. ਰੋਮੀਆਂ 8:31-39
 - c. ਅਫਸੀਆਂ 2:5,8-9
 - d. ਫਿਲਿੱਪੀਆਂ 1:6
 - e. 1 ਪਤਰਸ 1:3-5
 - f. 1 ਯੂਹੰਨਾ 4:7-21
 2. ਪਰਮੇਸ਼ਰ ਪੁੱਤਰ ਦੇ ਕੰਮ
 - a. ਸਾਡੇ ਬਦਲੇ ਮੌਤ
 - 1) ਰਸੂਲਾਂ ਦੇ ਕਰਤੱਬ 2:23
 - 2) ਰੋਮੀਆਂ 5:6-11
 - 3) 2 ਕੁਰਿੰਥੀਆਂ 5:21
 - 4) 1 ਯੂਹੰਨਾ 2:2; 4:9-10
 - b. ਮਹਾਂ-ਜਾਜਕੀ ਪ੍ਰਾਰਥਨਾ (ਯੂਹੰਨਾ 17:12)
 - c. ਨਿਰੰਤਰ ਸਿਫਾਰਸ਼
 - 1) ਰੋਮੀਆਂ 8:34

- 2) ਇਬਰਾਨੀਆਂ 7:25
- 3) 1 ਯੂਹੰਨਾ 2:1
3. ਪਰਮੇਸ਼ਰ ਪਵਿੱਤਰ ਆਤਮਾ ਦੀ ਸੇਵਕਾਈ
 - a. ਸੱਦਾ (ਯੂਹੰਨਾ 6:44,65)
 - b. ਮੁਹਰ
 - 1) 2 ਕੁਰਿੰਥੀਆਂ 1:22; 5:5
 - 2) ਅਫਸੀਆਂ 1:13-14; 4:3
 - c. ਗਵਾਹੀ
 - 1) ਰੋਮੀਆਂ 8:16-17
 - 2) 1 ਯੂਹੰਨਾ 5:7-13
- D. ਪਰ ਮਨੁੱਖਾਂ ਨੂੰ ਪਰਮੇਸ਼ਰ ਦੀ ਵਾਚਾ ਦੀ ਪੇਸ਼ਕਸ਼ ਦਾ ਜਵਾਬ ਦੇਣਾ ਚਾਹੀਦਾ ਹੈ (ਸ਼ੁਰੂਆਤੀ ਅਤੇ ਨਿਰੰਤਰ ਦੋਵੇਂ)
 1. ਵਿਸ਼ਵਾਸੀਆਂ ਨੂੰ ਪਾਪ ਤੋਂ ਮੁੜ ਕੇ (ਤੋਬਾ) ਯਿਸੂ ਰਾਹੀਂ (ਵਿਸ਼ਵਾਸ) ਪਰਮੇਸ਼ਰ ਵੱਲ ਜਾਣਾ ਚਾਹੀਦਾ ਹੈ
 - a. ਮਰਕੁਸ 1:15
 - b. ਰਸੂਲਾਂ ਦੇ ਕਰਤੱਬ 3:16,19; 20:21
 2. ਵਿਸ਼ਵਾਸੀਆਂ ਨੂੰ ਮਸੀਹ ਵਿਚ ਪਰਮੇਸ਼ਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਚਾਹੀਦਾ ਹੈ
 - a. ਯੂਹੰਨਾ 1:12; 3:16
 - b. ਰੋਮੀਆਂ 5:1 (ਅਤੇ ਸਮਾਨਤਾ 10:9-13)
 - c. ਅਫਸੀਆਂ 2:5,8-9
 3. ਵਿਸ਼ਵਾਸੀਆਂ ਨੂੰ ਨਿਰੰਤਰ ਵਿਸ਼ਵਾਸ ਵਿਚ ਬਣੇ ਰਹਿਣਾ ਚਾਹੀਦਾ ਹੈ (ਦੇਖੋ [ਖਾਸ ਵਿਸ਼ਾ: ਦ੍ਰਿੜ੍ਹਤਾ](#))
 - a. ਮਰਕੁਸ 13:13
 - b. 1 ਕੁਰਿੰਥੀਆਂ 15:2
 - c. ਗਲਾਤੀਆਂ 6:9
 - d. ਇਬਰਾਨੀਆਂ 3:14
 - e. 2 ਪਤਰਸ 1:10
 - f. ਯਹੂਦਾਹ 20-21
 - g. ਪ੍ਰਕਾਸ਼ ਦੀ ਪੋਥੀ 2:2-3,7,10,17,19,25-26; 3:5,10,11,21
- E. ਯਕੀਨ ਮੁਸਕਲ ਹੈ ਕਿਉਂਕਿ
 1. ਅਕਸਰ ਵਿਸ਼ਵਾਸੀ ਕੁਝ ਅਜਿਹੇ ਅਨੁਭਵ ਭਾਲਦੇ ਹਨ ਜਿਨ੍ਹਾਂ ਦਾ ਬਾਈਬਲ ਵਿਚ ਕੋਈ ਵਾਅਦਾ ਨਹੀਂ ਕੀਤਾ ਗਿਆ
 2. ਅਕਸਰ ਵਿਸ਼ਵਾਸੀ ਸੁਸਮਾਚਾਰ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ
 3. ਅਕਸਰ ਵਿਸ਼ਵਾਸੀ ਜਾਣ ਬੁੱਝ ਕੇ ਪਾਪ ਕਰਦੇ ਰਹਿੰਦੇ ਹਨ (ਦੇਖੋ, 1 ਕੁਰਿੰਥੀਆਂ 3:10-15; 9:27; 1 ਤਿਮੋਥਿਉਸ 1:19-20; 2 ਤਿਮੋਥਿਉਸ 4:10; 2 ਪਤਰਸ 1:8-11)
 4. ਕੁਝ ਅਜਿਹੇ ਲੋਕ ਹਨ (ਜਿਵੇਂ ਕਿ., ਪੂਰਨਤਾਵਾਦੀ) ਜੋ ਕਦੇ ਵੀ ਪਰਮੇਸ਼ਰ ਦੀ ਸ਼ਰਤ ਰਹਿਤ ਸਵੀਕਾਰਤਾ ਅਤੇ ਪਿਆਰ ਨੂੰ ਸਵੀਕਾਰ ਨਹੀਂ ਕਰਦੇ ਹਨ
 5. ਬਾਈਬਲ ਵਿਚ ਕੁਝ ਛੂਠੇ ਮੱਤਾਂ ਦੀਆਂ ਉਦਾਹਰਣਾਂ ਹਨ (ਦੇਖੋ, ਮੱਤੀ 13:3-23; 7:21-23; ਮਰਕੁਸ 4:14-20; 2

ਪਤਰਸ 2:19-20; 1 ਯੂਹੰਨਾ 2:18-19, ਦੇਖੋ [ਖਾਸ ਵਿਸ਼ਾ: ਧਰਮ ਤਿਆਗ](#))
ਇਸ ਸਿਧਾਂਤ ਦੀ ਵੱਖਰੀ ਰੂਪਰੇਖਾ ਲਈ [ਖਾਸ ਵਿਸ਼ਾ: ਮਸੀਹੀ ਯਕੀਨ](#) ਦੇਖੋ।

▣ "ਪਰਮੇਸ਼ੁਰ ਦੀ ਮਹਿਮਾ" ਇਹ ਕਥਨ ਪਰਮੇਸ਼ੁਰ ਦੀ ਨਿਜੀ ਮੌਜੂਦਗੀ ਦਾ ਪੁਰਾਣੇ ਨੇਮ ਦਾ ਇੱਕ ਹਵਾਲਾ ਹੈ। ਇਹ ਯਿਸੂ ਦੁਆਰਾ ਜੀ ਉੱਠਾਏ ਜਾਣ ਦੇ ਦਿਨ ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਸਾਹਮਣੇ ਧਾਰਮਿਕ ਠਹਿਰਾਉਣ ਦਾ ਹਵਾਲਾ ਦਿੰਦਾ ਹੈ (ਦੇਖੋ. 2 ਕੁਰਿੰਥੀਆਂ. 5:21)। ਇਸ ਨੂੰ ਅਕਸਰ ਧਰਮ ਸ਼ਾਸਤਰ ਦੁਆਰਾ "ਮਹਿਮਾ" ਕਿਹਾ ਜਾਂਦਾ ਹੈ (ਦੇਖੋ. ਰੋਮੀਆਂ. 5:9-10; 8:30)। ਵਿਸ਼ਵਾਸ ਕਰਨ ਵਾਲੇ ਯਿਸੂ ਵਰਗੀ ਸਮਾਨਤਾ ਦਿਖਾਉਣਗੇ (ਦੇਖੋ. 2 ਕੁਰਿੰਥੀਆਂ. 3:18; 1 ਯੂਹੰਨਾ 3:2; 2 ਪਤਰਸ. 1:4)।

5:3

NASB "ਅਤੇ ਸਿਰਫ ਇਹ ਹੀ ਨਹੀਂ"

NKJV "ਅਤੇ ਸਿਰਫ ਇਹੋ ਨਹੀਂ"

NRSV "ਅਤੇ ਕੇਵਲ ਇਹ ਹੀ ਨਹੀਂ"

TEV –ਸ਼ਾਮਲ ਨਹੀਂ ਕੀਤਾ–

NJB "ਸਿਰਫ ਇਹੋ ਨਹੀਂ"

ਪੌਲੁਸ ਨੇ ਇਸ ਸ਼ਬਦ ਦੇ ਸੁਮੇਲ ਨੂੰ ਕਈ ਵਾਰ ਵਰਤਿਆ ਹੈ (ਦੇਖੋ. ਰੋਮੀਆਂ. 5:3,11; 8:23; 9:10, ਅਤੇ 2 ਕੁਰਿੰਥੀਆਂ. 8:19)।

NASB "ਅਸੀਂ ਆਪਣੀਆਂ ਮੁਸੀਬਤਾਂ ਵਿੱਚ ਵੀ ਖੁਸ਼ੀ ਮਨਾਉਂਦੇ ਹਾਂ"

NKJV "ਅਸੀਂ ਦੁੱਖਾਂ ਵਿੱਚ ਵੀ ਮਹਿਮਾ ਕਰਦੇ ਹਾਂ"

NRSV "ਅਸੀਂ ਆਪਣੇ ਦੁੱਖਾਂ ਉੱਤੇ ਮਾਣ ਕਰਦੇ ਹਾਂ"

TEV "ਅਸੀਂ ਆਪਣੇ ਦੁੱਖਾਂ ਵਿੱਚ ਵੀ ਅਭਮਾਨ ਕਰਦੇ ਹਾਂ"

NJB "ਆਉ ਆਪਾਂ ਵੀ ਮੁਸ਼ਕਲਾਂ ਵਿੱਚ ਖੁਸ਼ ਹੋਈਏ"

ਜਦ ਸੰਸਾਰ ਨੇ ਯਿਸੂ ਨੂੰ ਨਫਰਤ ਕੀਤੀ ਤਾਂ ਇਹ ਉਸਦੇ ਚੇਲਿਆਂ ਨੂੰ ਵੀ ਨਫਰਤ ਕਰੇਗਾ (ਦੇਖੋ. ਮੱਤੀ. 10:22; 24:9; ਯੂਹੰਨਾ 15:18-21)। ਯਿਸੂ ਮਨੁੱਖੀ ਤੌਰ ਤੇ ਬੋਲਣ ਅਤੇ ਜਿਹਨਾਂ ਚੀਜ਼ਾ ਦੁਆਰਾ ਉਸਨੇ ਦੁੱਖ ਭੋਗਿਆ ਉਹ ਪਰਿਪੱਕ ਹੋ ਚੁੱਕਾ ਸੀ (ਦੇਖੋ. ਇਬਰਾਨੀਆਂ. 5:8)। ਦੁੱਖ ਵਿਸ਼ਵਾਸ ਅਤੇ ਪਰਿਪੱਕਤਾ ਪੈਦਾ ਕਰਦਾ ਹੈ। ਮਸੀਹ ਵਰਗਾ ਬਣਨਾ ਹਰੇਕ ਵਿਸ਼ਵਾਸੀ ਲਈ ਪਰਮੇਸ਼ੁਰ ਦੀ ਯੋਜਨਾ ਹੈ ਅਤੇ ਦੁੱਖ ਇਸ ਦਾ ਹਿੱਸਾ ਹੈ (ਦੇਖੋ. ਰੋਮੀਆਂ. 8:17-19; ਰਸੂਲਾਂ ਦੇ ਕਰਤੱਬ 14:22; ਯਾਕੂਬ 1:2-4; 1 ਪਤਰਸ. 4:12-19)।

[ਖਾਸ ਵਿਸ਼ਾ: ਮਸੀਹੀ ਲੋਕ ਦੁੱਖ ਕਿਉਂ ਭੋਗਦੇ ਹਨ?](#)

ਖਾਸ ਵਿਸ਼ਾ: ਮਸੀਹੀ ਲੋਕ ਦੁੱਖ ਕਿਉਂ ਭੋਗਦੇ ਹਨ?

1. ਨਿੱਜੀ ਪਾਪ ਕਾਰਨ (ਅਸਥਾਈ ਨਿਆਂ)। ਇਸਦਾ ਮਤਲਬ ਇਹ ਨਹੀਂ ਕਿ ਸਾਰੀਆਂ ਮੁਸ਼ਕਲਾਂ ਅਤੇ ਨਕਾਰਾਤਮਕ ਸਥਿਤੀਆਂ ਪਾਪ ਦਾ

ਨਤੀਜਾ ਹਨ (ਦੇਖੋ. ਅੱਯੂਬ; ਜਬੂਰਾਂ ਦੀ ਪੇਥੀ 73; ਲੂਕਾ 14:1-5; ਨਹਮਾਯਾਹ 9; ਯੂਹੰਨਾ 9; ਰਸੂਲਾਂ ਦੇ ਕਰਤੱਬ 5:1-11; 1 ਕੁਰਿੰਥੀਆਂ. 11:29-30; ਗਲਾਤੀਆਂ. 6:7)

2. ਮਸੀਹ ਵਾਂਗ ਬਣਨ ਦੀ ਵਿਧੀ ਨੂੰ ਵਿਕਸਤ ਕਰਨਾ (ਇਬਰਾਨੀਆਂ. 5:8)। ਇੱਥੇ ਤੱਕ ਕਿ ਯਿਸੂ ਮਨੁੱਖਾਂ ਵਾਂਗ ਬੋਲਦਾ ਸੀ, ਪਰਿਪੱਕ ਹੋਣਾ ਪਿਆ, ਉਸਦੇ ਚੇਲਿਆਂ ਨੂੰ ਵੀ ਹੋਣਾ ਪਵੇਗਾ (ਦੇਖੋ. ਰੋਮੀਆਂ. 5:3-4, 8:28-29; 2 ਕੁਰਿੰਥੀਆਂ. 12:7-10; ਫਿਲਿੱਪੀਆਂ. 3:10; ਇਬਰਾਨੀਆਂ. 12:5-12; ਯਾਕੂਬ 1:2-4; 1 ਪਤਰਸ. 1:7)।
3. ਇਹ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਗਵਾਹ ਨੂੰ ਤਿਆਰ ਕਰਨਾ (ਦੇਖੋ. ਮੱਤੀ. 5:10-12; ਯੂਹੰਨਾ 15:18-22; 1 ਪਤਰਸ. 2:18-21, 3:13-17)।
4. ਨਵੇਂ ਯੁੱਗ ਦੇ ਜਨਮ ਦੇ ਦੁੱਖਾਂ ਦੀ ਨਿਸ਼ਾਨੀ ਵੱਜੋਂ (ਦੇਖੋ. ਮੱਤੀ. 24:6; ਮਰਕੁਸ 13:8)।

ਦੋ ਕਿਤਾਬਾਂ ਜਿਹਨਾਂ ਨੇ ਇਸ ਡਿੱਗੇ ਸੰਸਾਰ ਦੀ ਬੇਇਨਸਾਫ਼ੀ ਅਤੇ ਬੁਰਾਈ ਨਾਲ ਨਜਿੱਠਣ ਵਿੱਚ ਮੇਰੀ ਮਦਦ ਕੀਤੀ ਹੈ Hannah Whithall Smith, *The Christian's Secret of a Happy Life* ਅਤੇ John W. Wenham, *The Goodness of God*.

ਵਿਸ਼ਵਾਸੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮੁਸ਼ਕਲਾਂ ਅਤੇ ਦੁੱਖ ਕੇਵਲ ਪਰਮੇਸ਼ਰ ਦੇ ਗੁੱਸੇ ਅਤੇ ਅਸਵੀਕਾਰਤਾ ਦੀ ਹੀ ਨਿਸ਼ਾਨੀ ਨਹੀਂ। ਇਸ ਪਤਿਤ ਸੰਸਾਰ ਵਿੱਚ ਵਫ਼ਾਦਾਰ ਚੇਲਿਆਂ ਨਾਲ ਬੁਰੀਆਂ ਘਟਨਾਵਾਂ ਵਾਪਰਦੀਆਂ ਹਨ (ਦੇਖੋ. 1 ਪਤਰਸ. 4:12-19)। ਪਰਮੇਸ਼ਰ ਦੇ ਵਾਅਦੇ ਅਤੇ ਮਸੀਹ ਦੀ ਆਪ ਦਿੱਤੀ ਜਾਨ ਪਰਮੇਸ਼ਰ ਦੇ ਪਿਆਰ ਦੀ ਨਿਸ਼ਾਨੀ ਹੈ (ਦੇਖੋ. ਰੋਮੀਆਂ. 5:8)। ਧਰਮ ਗ੍ਰੰਥ ਨੂੰ ਅਸਥਾਈ ਹਾਲਤਾਂ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ!

▣ "ਜਾਣਨਾ" ਇਹ "ਐਇਡਾ *aida*." ਦਾ ਸੰਪੂਰਨ ਹਿੱਸਾ ਹੈ। ਇਹ ਸੈਲੀ ਵਿੱਚ ਸੰਪੂਰਨ ਹੈ, ਪਰ ਇਹ ਮੌਜੂਦਾ ਵਾਕ ਵਾਂਗ ਕੰਮ ਕਰਦਾ ਹੈ। ਵਿਸ਼ਵਾਸੀਆਂ ਦੀ ਖੁਸ਼ਖਬਰੀ ਦੀਆਂ ਸੱਚਾਈਆਂ ਸਮਝ ਨਾਲ ਉਹ ਦੁੱਖਾਂ ਨੂੰ ਜੀਵਨ ਵਿੱਚ ਖੁਸ਼ੀ ਅਤੇ ਹੌਸਲੇ ਦੀ ਕਾਰਨ ਜਾਣਦੇ ਹਨ ਜੋ ਹਲਾਤਾਂ ਉੱਤੇ ਨਿਰਭਰ ਨਹੀਂ ਭਾਵੇਂ ਉਹ ਅੰਤਿਆਚਾਰ ਦਾ ਸਮਾਂ ਕਿਉਂ ਨਾ ਹੋਵੇ (ਦੇਖੋ. ਫਿਲਿੱਪੀਆਂ. 4:4; 1 ਥੱਸਲੁਨਿਕੀਆਂ. 5:16,18)। ਵਿਸ਼ਵਾਸੀ ਦੁੱਖਾਂ ਵਿੱਚ ਖੁਸ਼ੀ ਮਨਾਉਂਦੇ ਹਨ ਨਾ ਕਿ ਦੁੱਖਾਂ ਕਰਕੇ!

5:3 "ਦੁੱਖ" ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ

ਖਾਸ ਵਿਸ਼ਾ: ਦੁੱਖ

ਖਾਸ ਵਿਸ਼ਾ: ਦੁੱਖ (*thlipsis*) ਥਲੀਪਸਿਸ

ਪੌਲੁਸ ਅਤੇ ਯੂਹੰਨਾ ਦੇ ਇਸ ਸ਼ਬਦ ਥੈਲੀਪਸਿਸ ਦੇ ਵਿਚਕਾਰ ਧਰਮ ਸ਼ਾਸਤਰੀ ਅੰਤਰ ਜਰੂਰੀ ਹੈ।

- A. ਪੌਲੁਸ ਦੀ ਵਰਤੋਂ (ਜੋ ਯਿਸੂ ਦੀ ਵਰਤੋਂ ਨੂੰ ਦਰਸਾਉਂਦੀ ਹੈ)
 1. ਮੁਸੀਬਤਾਂ, ਕਸਟ, ਬੁਰਾਈ ਪਤਿਤ ਸੰਸਾਰ ਦੇ ਹਨ
 - a. ਮੱਤੀ. 13:21
 - b. ਰੋਮੀਆਂ. 5:3
 - c. 1 ਕੁਰਿੰਥੀਆਂ. 7:28
 - d. 2 ਕੁਰਿੰਥੀਆਂ. 7:4

- e. ਅਫਸੀਆਂ. 3:13
- 2. ਅਵਿਸ਼ਵਾਸੀਆਂ ਦੁਆਰਾ ਮੁਸ਼ਕਲਾਂ, ਕਸ਼ਟ ਅਤੇ ਬੁਰਾਈ
 - a. ਰੋਮੀਆਂ. 5:3; 8:35; 12:12
 - b. 2 ਕੁਰਿੰਥੀਆਂ. 1:4,8; 6:4; 7:4; 8:2,13
 - c. ਅਫਸੀਆਂ. 3:13
 - d. ਫਿੱਲਿਪੀਆਂ. 4:14
 - e. 1 ਥੱਸਲੁਨੀਕੀਆਂ. 1:6
 - f. 2 ਥੱਸਲੁਨੀਕੀਆਂ. 1:4
- 3. ਅੰਤ ਸਮੇਂ ਦੀਆਂ ਮੁਸ਼ਕਲਾਂ, ਕਸ਼ਟ ਅਤੇ ਬੁਰਾਈ
 - a. ਮੱਤੀ. 24:21,29
 - b. ਮਰਕੁਸ 13:19,24
 - c. 2 ਥੱਸਲੁਨੀਕੀਆਂ. 1:6-9
- B. ਯੂਹੰਨਾ ਦੀ ਵਰਤੋਂ
 1. ਯੂਹੰਨਾ ਥੈਲੀਪਸਿਸ ਅਤੇ ਔਰਜ ਜਾਂ ਥੂਮੇਸ (ਕ੍ਰੋਧ) ਵਿਚਕਾਰ ਪ੍ਰਕਾਸ਼ ਦੀ ਪੇਥੀ ਵਿੱਚ ਖਾਸ ਅੰਤਰ ਦਿਖਾਉਂਦਾ ਹੈ। ਥੈਲੀਪਸਿਸ ਉਹ ਹੈ ਜੋ ਅਵਿਸ਼ਵਾਸੀ ਵਿਸ਼ਵਾਸੀਆਂ ਨਾਲ ਕਰਦੇ ਹਨ ਅਤੇ ਔਰਜ ਅਤੇ ਥੂਮੇਸ ਉਹ ਹੈ ਜੋ ਪਰਮੇਸ਼ਰ ਅਵਿਸ਼ਵਾਸੀਆਂ ਨਾਲ ਕਰਦੇ ਹਨ।
 - a. *thlipsis* ਥੈਲੀਪਸਿਸ- ਪ੍ਰਕਾਸ਼ ਦੀ ਪੇਥੀ. 1:9; 2:9-10,22; 7:14
 - b. *orgē* ਔਰਜ- ਪ੍ਰਕਾਸ਼ ਦੀ ਪੇਥੀ. 6:16-17; 11:18; 16:19; 19:15
 - c. *thumos* ਥੂਮੇਸ- ਪ੍ਰਕਾਸ਼ ਦੀ ਪੇਥੀ. 12:12; 14:8,10,19; 15:1,7; 16:1; 18:3
 2. ਯੂਹੰਨਾ ਆਪਣੇ ਸੁਭਸਮਾਚਾਰ ਵਿੱਚ ਹਰੇਕ ਯੁੱਗ ਵਿੱਚ ਵਿਸ਼ਵਾਸੀਆਂ ਦੁਆਰਾ ਸਹਿਆਂ ਤਕਲੀਫਾਂ ਨੂੰ ਦਰਸਾਉਣ ਲਈ ਇਸ ਸ਼ਬਦ ਦੀ ਵਰਤੋਂ ਕਰਦਾ ਹੈ – ਯੂਹੰਨਾ 16:33।

5:3,4 "ਧੀਰਜ" ਇਸ ਸ਼ਬਦ ਦਾ ਅਰਥ ਹੈ "ਸਵੈ-ਇੱਛੁਕ," "ਕਿਰਿਆਸ਼ੀਲ," "ਅਡੋਲ," "ਸਬਰ"। ਇਹ ਉਹ ਸ਼ਬਦ ਸੀ ਜੋ ਦੋਵੇਂ ਲੋਕਾਂ ਅਤੇ ਹਲਾਤਾਂ ਨਾਲ ਧੀਰਜ ਨਾਲ ਸੰਬੰਧਤ ਸੀ। ਰੋਮੀਆਂ. 8:25 ਵਿੱਚ ਦੇਖੋ ਖਾਸ ਵਿਸ਼ਾ।

5:4

NASB	"ਸਾਬਤ ਚਰਿੱਤਰ"
NKJV, NRSV	"ਚਰਿੱਤਰ"
TEV	"ਪਰਮੇਸ਼ਰ ਦੀ ਸਵੀਕਾਰਤਾ"
NJB	"ਪਰਖਿਆ ਹੋਇਆ ਚਰਿੱਤਰ"

ਉਤਪਤ. 23:16; 1 ਰਾਜਿਆ. 10:18; 1 ਇਤਿਹਾਸ. 28:18 ਦੇ LXX ਵਿੱਚ ਇਹ ਸ਼ਬਦ ਧਾਂਤੂ ਦੀ ਸ਼ੁੱਧਤਾ ਅਥੇ ਸੱਚਾਈ ਲਈ ਵਰਤਿਆ ਗਿਆ ਸੀ (ਦੇਖੋ. 2 ਕੁਰਿੰਥੀਆਂ. 2:9; 8:2; 9:13; 13:3; ਫਿਲਿੱਪੀਆਂ. 2:22; 2 ਤਿਮੋਥੀਉਸ. 2:15; ਯਾਕੂਬ 1:12)। ਪਰਮੇਸ਼ਰ ਦੀਆਂ ਪਰੀਖਿਆਵਾਂ ਹਮੇਸ਼ਾ ਮਜਬੂਤ ਕਰਨ ਲਈ ਹੁੰਦੀਆਂ ਹਨ (ਦੇਖੋ. ਇਬਰਾਨੀਆਂ. 12:10-11)!

ਖਾਸ ਵਿਸ਼ਾ: ਮਸੀਹੀ ਵਿਕਾਸ

ਖਾਸ ਵਿਸ਼ਾ: ਮਸੀਹੀ ਵਿਕਾਸ (ਵਿਸ਼ੇਸ਼ਤਾਵਾਂ)

ਰੋਮੀਆਂ 5:3-4	ਗਲਾਤੀਆਂ 5:22-23	ਯਾਕੂਬ 1:3-4	2 ਪਤਰਸ 1:5-7
ਦੁੱਖ ਦੇ ਕਾਰਨ	ਆਤਮਾ ਦੇ ਫਲ	ਪਰਖਣ ਨਾਲ ਪੈਦਾ ਹੰਦਾ ਹੈ	ਮਿਹਨਤ ਨੂੰ ਲਾਗੂ ਕਰਨਾ
* ਦ੍ਰਿੜਤਾ	* ਪ੍ਰੇਮ	* ਸਹਿਣਸ਼ੀਲਤਾ	* ਚੰਗੀ ਵਿਵਹਾਰ
* ਸਾਬਤ ਕੀਤਾ ਚਰਿੱਤਰ	* ਅਨੰਦ	* ਪਰਿਪੱਕਤਾ	* ਗਿਆਨ
* ਆਸ (ਦੇਖੋ ਆਇਤ 2)	* ਸ਼ਾਂਤੀ	1. ਸਥਿਰ	* ਸੰਜਮ
	* ਧੀਰਜ	2. ਪੂਰਨ	* ਦ੍ਰਿੜਤਾ
	* ਦਿਆਲਗੀ		* ਪਵਿੱਤਰਤਾ
	* ਭਲਿਆਈ		* ਭਾਈਚਾਰੇ ਦਾ ਪ੍ਰੇਮ
	* ਵਫ਼ਾਦਾਰੀ		(Philadelphia ਫਿਲਡੇਲਫੀਆ)
	* ਨਰਮਾਈ		* ਮਸੀਹੀ ਪਿਆਰ
	* ਸੰਜਮ		(ਅਗਾਪੇ agapē)

Copyright © 2014 Bible Lessons International

5:5 "ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ" ਇਹ ਇੱਕ ਇਬਰਾਨੀ ਮੁਹਾਵਰੇ ਦਾ ਅਰਥ ਹੈ (i.e., ਸ਼ਰਮ, ਦੇਖੋ. ਜਬੂਰਾਂ ਦੀ ਪੇਥੀ. 25:3,20; 31:1,17; 119:116; ਯਸਾਯਾਹ. 28:16 [ਰੋਮੀਆਂ. 9:33 ਵਿੱਚ ਹਵਾਲਾ]; ਫਿਲਿੱਪੀਆਂ. 1:20)।

▣ "ਇਸ ਲਈ ਜੇ ਪਰਮੇਸ਼ਰ ਪਿਆਰ ਦਾ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ" ਇਹ ਇੱਕ ਸੰਪੂਰਨ ਅਕਰਮਕ ਸੰਕੇਤਕ ਹੈ; ਸ਼ਾਬਦਿਕ ਤੌਰ ਤੇ, "ਪਰਮੇਸ਼ਰ ਦਾ ਪਿਆਰ ਡੋਲਿਆ ਜਾਂਦਾ ਰਿਹਾ ਹੈ ਅਤੇ ਜਾਰੀ ਹੈ"। ਇਹ ਕਿਰਿਆ ਅਕਸਰ ਪਵਿੱਤਰ ਆਤਮਾ ਲਈ ਵਰਤੀ ਜਾਂਦੀ ਹੈ (ਦੇਖੋ. ਰਸੂਲਾਂ ਦੇ ਕਰਤੱਬ 2:17,18,33; 10:45 ਅਤੇ ਤੀਤੁਸ 3:6), ਜੋ ਯੋਏਲ 2:28-29 ਵਿੱਚ ਵੀ ਦਿੱਸਦੀ ਹੈ (ਯਸਾਯਾਹ. 32:15)।

ਸੰਬੰਧਕੀ ਸ਼ਬਦ, "ਪਰਮੇਸ਼ਰ ਦਾ ਪਿਆਰ" ਵਿਅਕਰਣ ਤੌਰ ਤੇ (1) ਪਰਮੇਸ਼ਰ ਲਈ ਸਾਡੇ ਪਿਆਰ ਜਾਂ (2) ਸਾਡੇ ਲਈ ਪਰਮੇਸ਼ਰ ਦੇ ਪਿਆਰ ਨੂੰ ਪ੍ਰਦਰਸ਼ਿਤ ਕਰਦਾ ਹੈ (ਦੇਖੋ. ਯੂਹੰਨਾ 3:16; 2 ਕੁਰਿੰਥੀਆਂ. 5:14)। ਨੰਬਰ 2 ਸਿਰਫ ਇੱਕੋ ਇੱਕ ਪ੍ਰਸੰਗਿਕ ਵਿਕਲਪ ਹੈ।

▣ "ਪਵਿੱਤਰ ਆਤਮਾ ਦੇ ਵਸੀਲੇ ਨਾਲ ਜੇ ਸਾਨੂੰ ਦਿੱਤਾ ਗਿਆ" ਇਹ ਇੱਕ ਔਰਿਸਟ ਸੰਪੂਰਨ ਭਾਗ ਹੈ। ਅਕਰਮਕ ਕਿਰਿਆ ਅਕਸਰ ਪਰਮੇਸ਼ਰ ਦੇ ਰਾਹ ਨੂੰ ਪ੍ਰਗਟਾਉਂਦੀ ਹੈ। ਇਸ ਤੋਂ ਭਾਵ ਹੈ ਕਿ ਵਿਸ਼ਵਾਸੀਆਂ ਨੂੰ ਆਤਮਾ ਤੋਂ ਵੱਧ ਕੇ ਕੁੱਝ ਨਹੀਂ ਚਾਹੀਦਾ। ਜਾਂ ਤਾਂ ਉਹਨਾਂ ਕੋਲ ਆਤਮਾ ਜਾਂ ਉਹ ਉਹ ਮਸੀਹੀ ਨਹੀਂ (ਦੇਖੋ. ਰੋਮੀਆਂ. 8:9)। ਆਤਮਾ ਦਿੱਤਾ ਜਾਣਾ ਨਵੇਂ ਯੁੱਗ (ਦੇਖੋ. ਯੋਏਲ 2:28-29), ਨਵੇਂ ਇਕਰਾਰ ਦੀ ਨਿਸ਼ਾਨੀ ਸੀ (ਦੇਖੋ. ਯਰਮਿਯਾਹ. 31:31-34; ਹਿਜਕਏਲ. 36:22-32)।

▣ ਇਸ ਪੈਰੇ ਵਿੱਚ ਤ੍ਰਿਏਕਤਾ ਦੀਆਂ ਤਿੰਨ ਰੂਹਾਨੀ ਸ਼ਖਸੀਅਤਾਂ ਦੀ ਮੌਜੂਦਗੀ ਵੱਲ ਧਿਆਨ ਦਿਉ।

1. ਪਰਮੇਸ਼ਰ, ਰੋਮੀਆਂ. 5:1,2,5,8,10
2. ਯਿਸੂ, ਰੋਮੀਆਂ. 5:1,6,8,9,10
3. ਆਤਮਾ, ਰੋਮੀਆਂ. 5:5

ਰੋਮੀਆਂ 8: 11 ਤੇ ਖਾਸ ਵਿਸ਼ਾ ਤ੍ਰਿਏਕ ਪਰਮੇਸ਼ਰ ਨੂੰ ਦੇਖੋ

ਰੋਮੀਆਂ 5:6-11

⁶ਜਦੋਂ ਅਸੀਂ ਨਿਰਬਲ ਹੀ ਸੀ, ਤਦੋਂ ਮਸੀਹ ਸਮੇਂ ਸਿਰ ਪਾਪੀਆਂ ਦੇ ਲਈ ਮਰਿਆ। ⁷ਇਹ ਗੱਲ ਤਾਂ ਐਖੀ ਹੈ ਜੇ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੇ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ। ⁸ਪ੍ਰੰਤੂ ਪਰਮੇਸ਼ੁਰ ਆਪਣਾ ਪਿਆਰ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ, ਕਿ ਜਦੋਂ ਅਸੀਂ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ। ⁹ਸੇ ਜਦੋਂ ਅਸੀਂ ਹੁਣ ਉਹ ਦੇ ਲਹੂ ਦੇ ਵਸੀਲੇ ਨਾਲ ਧਰਮੀ ਠਹਿਰਾਏ ਗਏ, ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੇਪ ਤੋਂ ਬਚਾਏ ਜਾਂਵਾਂਗੇ। ¹⁰ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹ ਦੇ ਜੀਵਨ ਦੇ ਦੁਆਰਾ ਬਚ ਜਾਂਵਾਂਗੇ। ¹¹ਅਤੇ ਕੇਵਲ ਇਹੋ ਨਹੀਂ ਸਗੋਂ ਅਸੀਂ ਪਰਮੇਸ਼ੁਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਅਭਮਾਨ ਕਰਦੇ ਹਾਂ।

5:6

- NASB, REB "ਜਦੋਂ ਕੁ ਤੱਕ ਅਸੀਂ ਲਾਚਾਰ ਸੀ"
 NKJV "ਜਦੋਂ ਕੁ ਤੱਕ ਅਸੀਂ ਤਾਕਤ ਰਹਿਤ ਸੀ"
 NRSV "ਜਦੋਂ ਕੁ ਤੱਕ ਅਸੀਂ ਕਮਜ਼ੋਰ ਸੀ"
 TEV "ਜਦੋਂ ਅਸੀਂ ਬੇਵੱਸ ਸਾਂ"
 NJB "ਜਦੋਂ ਅਸੀਂ ਲਾਚਾਰ ਸੀ"
 Peshitta "ਸਾਡੀ ਕਮਜ਼ੋਰੀ ਕਰਕੇ"

ਇਹ ਕਿਰਿਆ ਇੱਕ ਮੌਜੂਦਾ ਭਾਗ ਹੈ। ਇਹ ਮਨੁੱਖ ਜਾਤੀ ਦੇ ਡਿੱਗਦੇ ਆਦਮਿਕ ਸੁਭਾਅ ਵੱਲ ਸੰਕੇਤ ਕਰਦੀ ਹੈ। ਮਨੁੱਖ ਪਾਪ ਖਿਲਾਫ ਨਿਰਬਲ ਹਨ। ਪੜਨਾਂਵ "ਅਸੀਂ" ਰੋਮੀਆਂ 5:6b "ਪਰਮੇਸ਼ੁਰ ਰਹਿਤਤਾ," ਰੋਮੀਆਂ. 5:8 ਵਿੱਚ "ਪਾਪੀ," ਅਤੇ ਰੋਮੀਆਂ. 5:10 ਵਿੱਚ "ਦੁਸ਼ਮਣ" ਦੀ ਵਿਆਖਿਆ ਅਤੇ ਵਰਣਨ ਕਰਨ ਵਾਲੇ ਨਾਵਾਂ ਨੂੰ ਸਮਾਨਾਂਤਰ ਕਰਦਾ ਹੈ। ਆਇਤ 6 ਅਤੇ 8 ਧਰਮ ਸ਼ਾਸਤਰੀ ਤਰੀਕੇ ਅਤੇ ਢਾਂਚੇ ਦੁਆਰਾ ਸਮਾਨਾਂਤਰ ਹਨ।

ਸਮਾਨਤਾ ਨੋਟ ਕਰੋ:

	①	②	③
ਆਇਤ 6	ਅਸੀਂ ਲਾਚਾਰ ਸਾਂ	ਮਸੀਹ ਪਾਪੀਆਂ ਲਈ ਮਰਿਆ	---
ਆਇਤ 8	ਅਸੀਂ ਪਾਪੀ ਸਾਂ	ਮਸੀਹ ਸਾਡੇ ਲਈ ਮਰਿਆ	---

ਆਇਤ 9	---	ਉਸਦੇ ਲਹੂ ਦੁਆਰਾ	ਹੁਣ ਧਰਮੀ ਠਹਿਰਾਏ ਗਏ
ਆਇਤ 10	ਅਸੀਂ ਦੁਸ਼ਮਣ ਸਾਂ	ਉਸਦੇ ਪੁੱਤਰ ਦੀ ਮੌਤ	ਮੇਲ ਮਿਲਾਪ ਹੋਇਆ ਹੈ

ਜੇਰ ਦੇਣ ਲਈ ਮੁੱਖ ਸੱਚਾਈਆਂ ਸਮਾਨ ਹਨ (ਭਾਵ., ਇਬਰਾਨੀ ਕਵਿਤਾ)।

1. ਸਾਡੀ ਜਰੂਰਤ
2. ਮਸੀਹ ਦਾ ਪ੍ਰਬੰਧ
3. ਸਾਡੀ ਨਵੀਂ ਸਥਿਤੀ

NASB, NRSV "ਸਹੀ ਸਮੇਂ ਤੇ"

NKJV "ਨਿਰਧਾਰਤ ਸਮੇਂ ਤੇ"

TEV "ਪਰਮੇਸ਼ਰ ਦੇ ਚੁਣੇ ਸਮੇਂ ਤੇ"

NJB "ਉਸਦੇ ਨਿਰਧਾਰਤ ਸਮੇਂ ਤੇ"

1. ਇਤਿਹਾਸਕ ਤੌਰ ਤੇ ਇਹ ਹਵਾਲਾ ਹੋ ਸਕਦਾ ਹੈ
2. ਰੋਮਨ ਸ਼ਾਂਤੀ (ਅਤੇ ਸੜਕਾਂ) ਮੁਫਤ ਯਾਤਰਾ ਦੀ ਆਗਿਆ ਦਿੰਦੀਆਂ ਹਨ
3. ਯੂਨਾਨੀ ਭਾਸ਼ਾ ਵਿਪਰੀਤ ਸਭਿਆਚਾਰਕ ਸੰਚਾਰ ਦੀ ਆਗਿਆ ਦਿੰਦੀ ਹੈ
4. ਯੂਨਾਨੀ ਅਤੇ ਰੋਮਨ ਦੇਵੀ ਦੇਵਤਿਆਂ ਦਾ ਦਿਹਾਂਤ ਇੱਕ ਉੱਮੀਦ ਆਤਮਕ ਤੌਰ ਤੇ ਭੁੱਖੇ ਸੰਸਾਰ ਦਾ ਉਤਪਾਦਨ ਕਰਦਾ ਹੈ (ਦੇਖੋ. ਮਰਕੁਸ 1:15; ਗਲਾਤੀਆਂ. 4:4; ਅਫਸੀਆਂ. 1:10; ਤੀਤੁਸ 1:3)

ਧਰਮ ਸ਼ਾਸਤਰ ਦੇ ਅਨੁਸਾਰ ਦੇਹਧਾਰਨ ਕਰਨਾ ਯੋਜਨਾਬੱਧ ਅਤੇ ਰੂਹਾਨੀ ਕੰਮ ਸੀ (ਦੇਖੋ. ਲੂਕਾ 2:22; ਰਸੂਲਾਂ ਦੇ ਕਰਤੱਬ 2:23; 3:18; 4:28; ਅਫਸੀਆਂ. 1:11)।

5:6,8,10 "ਪਾਪੀਆਂ ਦੇ ਲਈ ਮਰਿਆ" ਇਹ ਇੱਕ ਔਰਿਸਟ ਕਿਰਿਆਸ਼ੀਲ ਸੰਕੇਤਕ ਹੈ। ਇਸਨੇ ਯਿਸੂ ਦੇ ਜੀਵਨ ਅਤੇ ਮੌਤ ਨੂੰ ਇੱਕ ਮਿਲਦੇ ਜੁਲਦੇ ਕੰਮ ਵਾਂਗ ਵੇਖਿਆ। "ਯਿਸੂ ਨੇ ਉਸ ਕਰਜੇ ਨੂੰ ਅਦਾ ਕੀਤਾ ਜੋ ਉਸਨੇ ਕਦੇ ਲਿਆ ਹੀ ਨਹੀਂ ਸੀ ਅਤੇ ਅਸੀਂ ਉਹ ਕਰਜਾ ਲਿਆ ਜੋ ਕਦੇ ਅਦਾ ਨਹੀਂ ਕਰ ਸਕਦੇ" (ਦੇਖੋ. ਗਲਾਤੀਆਂ. 3:13; 1 ਯੂਹੰਨਾ 4:10)।

ਮਸੀਹ ਦੀ ਮੌਤ ਪੈਲੁਸ ਦੀਆਂ ਲਿਖਤਾਂ ਵਿੱਚ ਵਾਰ ਵਾਰ ਆਉਣ ਵਾਲਾ ਵਿਸ਼ਾ ਹੈ। ਉਸਨੇ ਯਿਸੂ ਦੀ ਮੌਤ ਲਈ ਵੱਖਰੇ ਵੱਖਰੇ ਸ਼ਬਦ ਅਤੇ ਵਾਕਾਂਸ਼ ਵਰਤੇ।

1. "ਲਹੂ" (ਦੇਖੋ. ਰੋਮੀਆਂ. 3:25; 5:9; 1 ਕੁਰਿੰਥੀਆਂ. 11:25,27; ਅਫਸੀਆਂ. 1:7; 2:13; ਕੁਲੁੱਸੀਆਂ. 1:20)
2. "ਆਪਣੇ ਆਪ ਨੂੰ ਦੇ ਦਿੱਤਾ" (ਦੇਖੋ. ਅਫਸੀਆਂ. 5:2,25)
3. "ਸਪੁਰਦ ਕੀਤਾ" (ਦੇਖੋ. ਰੋਮੀਆਂ. 4:25; 8:32)
4. "ਬਲਿਦਾਨ" (ਦੇਖੋ. 1 ਕੁਰਿੰਥੀਆਂ. 5:7)
5. "ਮੌਤ" (ਦੇਖੋ. ਰੋਮੀਆਂ. 5:6; 8:34; 14:9,15; 1 ਕੁਰਿੰਥੀਆਂ. 8:11; 15:3; 2 ਕੁਰਿੰਥੀਆਂ. 5:15; ਗਲਾਤੀਆਂ. 5:21; 1 ਥਸਲੋਨਿਕੀਆਂ. 4:14; 5:10)
6. "ਸਲੀਬ" (ਦੇਖੋ. 1 ਕੁਰਿੰਥੀਆਂ. 1:17-18; ਗਲਾਤੀਆਂ. 5:11; 6:12-14; ਅਫਸੀਆਂ. 2:16; ਫਿਲਿੱਪੀਆਂ. 2:8; ਕੁਲੁੱਸੀਆਂ. 1:20; 2:14)
7. "ਸਲੀਬੀ ਮੌਤ" (ਦੇਖੋ. 1 ਕੁਰਿੰਥੀਆਂ. 1:23; 2:2; 2 ਕੁਰਿੰਥੀਆਂ. 13:4; ਗਲਾਤੀਆਂ. 3:1)

ਕੀ ਇਸ ਪ੍ਰਸੰਗ ਪੜਨਾਂਵ ਦਾ ਅਰਥ ਹੈ

1. ਪ੍ਰਤੀਨਿਧਤਾ, "ਸਾਡੀ ਤਰਫੋਂ"
2. ਬਦਲ, "ਸਾਡੀ ਜਗਾ"

ਆਮ ਤੌਰ ਤੇ ਸੰਬੰਧਕੀ ਨਾਲ *huper hपर* ਦਾ ਅਰਥ "ਸਾਡੀ ਤਰਫੋਂ" (Louw and Nida) ਹੈ। ਇਹ ਲੋਕਾਂ ਲਈ ਕੁੱਝ ਲਾਭ ਨੂੰ ਦੱਸਦਾ ਹੈ (*The New International Dictionary of New Testament Theology*, vol. 3, p. 1196)। ਹਾਲਾਂਕਿ, *huper hपर* ਵਿੱਚ ਵਿਰੋਧਤਾ ਦੀ ਭਾਵਨਾ ਹੁੰਦੀ ਹੈ ਜੋ ਧਰਮ ਸ਼ਾਸਤਰ ਦੁਆਰਾ "ਦੀ ਜਗਾ," ਨੂੰ ਦਰਸਾਉਂਦੀ ਹੈ ਜੋ ਬਦਕਾਰ ਬਦਲ ਦੇ ਪ੍ਰਾਸਚਿੱਤ ਦਾ ਹਵਾਲਾ ਹੈ (ਦੇਖੋ. ਮਰਕੁਸ 10:45; ਯੂਹੰਨਾ 11:50; 18:14; 2 ਕੁਰਿੰਥੀਆਂ. 5:14; 1 ਤਿਮੋਥੀਉਸ. 2:6)। M. J. Harris (NIDNTT, vol. 3, p. 1197) ਕਹਿੰਦਾ ਹੈ, "ਪੌਲੁਸ ਇਹ ਕਿਉਂ ਕਦੇ ਨਹੀਂ ਕਹਿੰਦਾ ਕਿ ਮਸੀਹ *anti hēmōn* ਹੀਮਨ ਦੇ ਖਿਲਾਫ ਮਰਿਆ (1 ਤਿਮੋਥੀਉਸ. 2:6 ਸੱਭ ਤੋਂ ਨੇੜੇ—*antilutron huper pantōn*)? ਸੰਭਵ ਤੌਰ ਤੇ ਪੜਨਾਂਵ ਕਰਕੇ. *Huper hपर*, ਵਿਰੋਧਤਾ ਤੋਂ ਅੱਲਗ ਨੁਮਾਇੰਦਗੀ ਦੇ ਨਾਲ ਨਾਲ ਤਬਦੀਲੀ ਨੂੰ ਜਾਹਰ ਕਰਦਾ ਹੈ."

M. R. Vincent, *Word Studies*, vol. 2, ਦਾ ਕਹਿਣਾ ਹੈ

"ਇਹ ਹਮੇਸ਼ਾਂ ਵੱਧ ਵਿਵਾਦਪੂਰਨ ਰਿਹਾ ਹੈ ਕਿ ਕੀ ਹਪਰ ਹਮੇਸ਼ਾਂ ਦੀ ਬਜਾਏ ਵਿਰੋਧੀ ਦੇ ਬਰਾਬਰ ਹੁੰਦਾ ਹੈ। ਪੁਰਾਤਨ ਲੇਖਕ ਜਿੱਥੇ ਅਰਥਾਂ ਦਾ ਆਪਸੀ ਅੰਤਰ ਹੁੰਦਾ ਹੈ, ਸਜਾਵਟੀ ਉਦਾਹਰਣਾਂ ਦਿੰਦੇ ਹਨ। . ਇਸ ਹਵਾਲੇ ਦਾ ਅਰਥ ਹਾਲਾਂਕਿ ਅਨਿਸ਼ਚਿਤ ਹੈ ਕਿ ਇਸਦੀ ਕੋਈ ਉਦਾਹਰਣ ਦਿੱਤੀ ਦਾ ਸਕੇ। ਹੋ ਸਕਦਾ ਹੈ ਕਿ ਇਸ ਪੜਨਾਂਵ ਦਾ ਮਰੇ ਹੋਏ ਉੱਤੇ ਕੋਈ ਸਥਾਨਕ ਅਰਥ ਹੋਵੇ। ਇਹਨਾਂ ਵਿੱਚੋਂ ਕਿਸੇ ਵੀ ਹਵਾਲੇ ਨੂੰ ਫੈਸਲਾਕੁੰਨ ਨਹੀਂ ਕਿਹਾ ਜਾ ਸਕਦਾ। ਸੱਭ ਤੋਂ ਵੱਧ ਜੋ ਹੈ ਉਹ ਵਿਰੋਧ ਦੇ ਅਰਥ ਉੱਪਰ ਹਪਰ ਦੀਆਂ ਹੱਦਾਂ ਹਨ। *of* ਬਜਾਏ ਸਪਸ਼ੱਟ ਤੌਰ ਤੇ ਸਪਸ਼ੱਟ ਆਧਾਰਾਂ ਤੇ ਧਿਆਨ ਦਿੱਤਾ ਜਾ ਰਿਹਾ ਹੈ। ਹਵਾਲਿਆਂ ਦੀ ਬਹੁਤਾਤ ਨਾਲ ਸਪਸ਼ੱਟ ਅਰਥ ਦੀ ਬਜਾਏ ਜਾਂ ਤਰਫੇ ਹੈ। ਸੱਚੀ ਵਿਆਖਿਆ ਇੰਝ ਜਾਪਦੀ ਹੈ ਕਿ ਸਵਾਲਾਂ ਵਿੱਚ ਸਿਧਾਂਤਕ ਹਵਾਲੇ ਜੋ ਯਿਸੂ ਦੀ ਮੌਤ ਨਾਲ ਨਾਵਾਂ ਨਾਲ ਸੰਬੰਧਤ ਹਨ ਜਿਵੇਂ, ਗਲਾਤੀਆਂ. 3:13; ਰੋਮੀਆਂ. 14:15; 1 ਪਤਰਸ. 3:18, ਹਪਰ ਹੋਰ ਅਣਮਿੱਥੇ ਅਤੇ ਆਮ ਪ੍ਰਸਤਾਵ ਪੇਸ਼ ਕਰਦਾ ਹੈ—ਮਸੀਹ ਦੀ ਜਗਾ ਤੇ ਮਰਿਆ—ਇਸ ਦੇ ਪੱਖ ਵਿੱਚ ਅਜੀਬ ਭਾਵਨਾ ਨੂੰ ਛੱਡ ਕੇ ਨਿਰਧਾਰਤ ਹੈ ਅਤੇ ਹੋਰ ਹਵਾਲਿਆਂ ਨਾਲ ਸਹੀ ਕਰਨ ਉੱਤੇ ਅਧਾਰਤ ਹੈ। *instead of* ਦਾ ਅਰਥ ਸ਼ਾਇਦ ਇਸ ਵਿੱਚ ਹੀ ਹੈ ਪਰ ਸ਼ਾਇਦ ਅਨੁਮਾਨਿਤ ਤੌਰ ਤੇ" (p. 692).

5:7 ਇਹ ਆਇਤ ਮਨੁੱਖੀ ਪਿਆਰ ਨੂੰ ਦਰਸਾਉਂਦੀ ਹੈ ਜਦੋਂ ਕਿ 8ਵੀਂ ਆਇਤ ਪਰਮੇਸ਼ਰ ਦੇ ਪਿਆਰ ਨੂੰ ਦਰਸਾਉਂਦੀ ਹੈ।

NASB, NKJV, TEV "ਧਰਮੀ ਮਨੁੱਖ ਲਈ"

NRSV "ਧਰਮੀ ਆਦਮੀ ਲਈ"

NJB "ਚੰਗੇ ਮਨੁੱਖ ਲਈ"

ਇਹ ਸ਼ਬਦ ਉਸੇ ਅਰਥ ਵਿੱਚ ਵਰਤਿਆ ਗਿਆ ਸੀ ਜਿਵੇਂ ਨੂਹ ਅਤੇ ਅੱਯੂਬ ਧਰਮੀ ਜਾਂ ਦੇਸ਼ ਰਹਿਤ ਮਨੁੱਖ ਸਨ। ਉਹ ਆਪਣੇ ਦਿਨਾਂ ਦੀਆਂ ਧਾਰਮਿਕ ਜ਼ਰੂਰਤਾਂ ਅਨੁਸਾਰ ਚੱਲਦੇ ਸਨ। ਇਹ ਪਾਪਰਹਿਤਤਾ ਨੂੰ ਨਹੀਂ ਦੱਸਦਾ।

5:8 "ਪਰਮੇਸ਼ਰ ਆਪਣਾ ਪਿਆਰ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ (ਦੇਖੋ. ਰੋਮੀਆਂ. 3:5)। ਪਿਤਾ ਨੇ ਪੁੱਤਰ ਨੂੰ ਭੇਜਿਆ (ਦੇਖੋ. ਰੋਮੀਆਂ. 8:3,32; 2 ਕੁਰਿੰਥੀਆਂ. 5:19)। ਪਰਮੇਸ਼ਰ ਦਾ ਪਿਆਰ ਭਾਵਨਾਤਮਕ ਨਹੀਂ, ਬਲਕਿ ਕਿਰਿਆ-ਅਧਾਰਤ ਅਤੇ ਸਥਿਰ ਹੈ (ਦੇਖੋ. ਯੂਹੰਨਾ 3:16; 1 ਯੂਹੰਨਾ 4:10)।

▣ "ਕਿ ਜਦੋਂ ਅਸੀਂ ਪਾਪੀ ਹੀ ਸੀ" ਇਹ ਸਾਨੂੰ ਹੈਰਾਨ ਕਰਦਾ ਹੈ ਕਿ ਪਰਮੇਸ਼ਰ ਦਾ ਪਿਆਰ "ਪਾਪੀਆਂ," ਉੱਪਰ ਉਜਾਗਰ ਹੋਇਆ ਨਾ ਕਿ ਧਰਮੀ ਜਾਂ ਕਿਸੇ ਖਾਸ ਰਾਸ਼ਟਰੀ ਮੂਲ ਦੇ ਲੋਕਾਂ ਉੱਪਰ ਪਰ ਵਿਦ੍ਵੇਹੀਆਂ ਉੱਪਰ! ਕਿਰਪਾ, ਕੋਈ ਯੋਗਤਾ ਨਹੀਂ, ਬੁਨਿਆਦੀ ਸੱਚਾਈ ਹੈ! ਪਰਮੇਸ਼ਰ ਹਲੇ ਵੀ ਮਨੁੱਖਾਂ ਨਾਲ ਸੰਗਤ ਕਰਨਾ ਚਾਹੁੰਦੇ ਹਨ। ਇਹ ਉਸਦਾ ਨਾ ਬਦਲਣ ਵਾਲਾ ਕਿਰਦਾਰ ਹੈ ਜੋ ਸਾਨੂੰ ਸਾਂਤੀ ਅਤੇ ਆਸ ਦਿੰਦਾ ਹੈ (ਦੇਖੋ. ਕੂਚ. 34:6; ਨਹਮਯਾਹ. 9:17; ਜਬੂਰਾਂ ਦੀ ਪੋਥੀ. 103:8; 145:8)।

5:9 "ਬਹੁਤ ਵੱਧ ਕੇ" ਇਹ ਪੌਲੁਸ ਦੇ ਮਨਪਸੰਦ ਹਾਵਾਂ-ਭਾਵਾਂ ਵਿੱਚੋਂ ਇੱਕ ਸੀ (ਦੇਖੋ. ਰੋਮੀਆਂ. 5:10,15,17)। ਜੇ ਪਰਮੇਸ਼ਰ ਵਿਸ਼ਵਾਸੀਆਂ ਨੂੰ ਪਾਪੀ ਹੁੰਦੇ ਹੋਏ ਵੀ ਪਿਆਰ ਕਰਦਾ ਸੀ ਤਾਂ ਉਹ ਉਹਨਾਂ ਨੂੰ ਕਿੰਨਾ ਵੱਧ ਪਿਆਰ ਕਰੇਗਾ ਜਦੋਂ ਉਹ ਉਸਦੇ ਬੱਚੇ ਬਣ ਗਏ (ਦੇਖੋ. ਰੋਮੀਆਂ. 5:10; 8:22)।

▣ "ਧਰਮੀ ਠਹਿਰਾਏ ਗਏ" ਇਹ ਇੱਕ ਐਰਿਸਟ ਅਕਰਮਕ ਭਾਗ ਹੈ, ਜੋ ਧਰਮੀ ਹੋਣ ਉੱਪਰ ਪਰਮੇਸ਼ਰ ਦੁਆਰਾ ਪੂਰੇ ਕੀਤੇ ਕੰਮ ਉੱਪਰ ਜੋਰ ਦਿੰਦਾ ਹੈ। ਪੌਲੁਸ ਰੋਮੀਆਂ. 5:1 ਦੀ ਸੱਚਾਈ ਦਹਰਾਉਂਦਾ ਹੈ। ਸ਼ਬਦ "ਧਰਮੀ ਠਹਿਰਾਉਣਾ" ਅਤੇ (ਰੋਮੀਆਂ. 5:9) "ਸੂਲਾ" (ਰੋਮੀਆਂ. 5:10-11) ਵਿਚਕਾਰ ਸਮਾਨਤਾ ਦਾ ਖਿਆਲ ਰੱਖੋ।

▣ "ਉਹ ਦੇ ਲਹੂ ਦੇ ਵਸੀਲੇ ਨਾਲ" ਇਹ ਮਸੀਹ ਦੀ ਕੁਰਬਾਨੀ ਵਾਲੀ ਮੌਤ ਦਾ ਹਵਾਲਾ ਹੈ" (ਦੇਖੋ. ਰੋਮੀਆਂ. 3:5; 4:25; ਮਰਕੁਸ 10:45; 2 ਕੁਰਿੰਥੀਆਂ. 5:21)। ਪਾਪ ਦੀ ਜਗਾ ਤੇ ਇੱਕ ਨਿਰਦੋਸ਼ ਬਲੀ ਦਾ ਦਿੱਤਾ ਜਾਣਾ, ਮੁੜ ਲੇਵੀਆ 1-7 ਅਤੇ ਸੰਭਵ ਤੌਰ ਤੇ ਕੂਚ 12 (ਫਸਹ ਦਾ ਲੇਲਾ), ਵੱਲ ਲੈ ਜਾਂਦਾ ਹੈ ਅਤੇ ਧਰਮ ਸ਼ਾਸਤਰ ਅਨੁਸਾਰ ਯਸਾਯਾਹ. 53:4-6 ਵਿੱਚ ਯਿਸੂ ਨੂੰ ਲਾਗੂ ਕਰਦਾ ਹੈ। ਇਹ ਇਬਰਾਨੀਆਂ ਦੀ ਕਿਤਾਬ ਵਿੱਚ ਮਸੀਹੀ ਭਾਵ ਨੂੰ ਵਿਕਸਤ ਕਰਦਾ ਹੈ (ਦੇਖੋ. ਅਧਿਆਏ. 9-10)। ਇਬਰਾਨੀਆਂ ਅਸਲ ਵਿੱਚ ਪੁਰਾਣੇ ਅਤੇ ਨਵੇਂ ਨੇਮ ਦੀ ਕਈ ਬਿੰਦੂਆਂ ਉੱਪਰ ਤੁਲਨਾ ਕਰਦਾ ਹੈ।

▣ "ਅਸੀਂ ਬਚਾਏ ਜਾਂਵਾਂਗੇ" ਇਹ ਇੱਕ ਭਵਿੱਖਤ ਅਕਰਮਕ ਸੰਕੇਤਕ ਹੈ (ਦੇਖੋ. ਰੋਮੀਆਂ. 5:10)। ਇਹ ਸਾਡੇ ਅੰਤਲੇ ਛੁਟਕਾਰੇ ਦਾ ਹਵਾਲਾ ਹੈ, ਜਿਸਨੂੰ ਮਹਿਮਾ ਕਿਹਾ ਜਾਂਦਾ ਹੈ (ਦੇਖੋ. ਰੋਮੀਆਂ. 5:2; 8:30, 1 ਯੂਹੰਨਾ 3:2)।

ਨਵਾਂ ਨੇਮ ਛੁਟਕਾਰੇ ਨੂੰ ਸਾਰੇ ਕਿਰਿਆ-ਵਾਕਾਂ ਵਿੱਚ ਵਰਣਿਤ ਕਰਦਾ ਹੈ।

1. ਇੱਕ ਸੰਪੂਰਨ ਕੰਮ (ਐਰਿਸਟ), ਰਸੂਲਾਂ ਦੇ ਕਰਤੱਬ 15:11; ਰੋਮੀਆਂ. 8:24; 2 ਤਿਮੋਥੀਉਸ. 1:9; ਤੀਤੁਸ 3:5
2. ਭੂਤਕਾਲ ਦਾ ਕੰਮ ਜੋ ਮੌਜੂਦਾ ਸਮੇਂ ਵਿੱਚ ਨਤੀਜੇ ਦੇ ਰਿਹਾ ਹੈ (ਸੰਪੂਰਨ), ਅਫਸੀਆਂ. 2:5,8
3. ਪ੍ਰਗਤੀਸ਼ੀਲ ਕਿਰਿਆ (ਮੌਜੂਦਾ), 1 ਕੁਰਿੰਥੀਆਂ. 1:18; 15:2; 2 ਕੁਰਿੰਥੀਆਂ. 2:15; 1 ਥਸਲੋਨਿਕੀਆਂ. 4:14; 1 ਪਤਰਸ. 3:21
4. ਭਵਿੱਖਤ ਖਪਤ (ਭਵਿੱਖ), ਰੋਮੀਆਂ. 5:9,10; 10:9.

ਰੋਮੀਆਂ 10: 4 ਤੇ ਖਾਸ ਵਿਸ਼ੇ ਨੂੰ ਦੇਖੋ। ਮੁਕਤੀ ਸ਼ੁਰੂਆਤੀ ਫੈਸਲੇ ਨਾਲ ਸ਼ੁਰੂ ਹੁੰਦੀ ਹੈ (ਦੇਖੋ. ਰੋਮੀਆਂ. 10:9-13; ਯੂਹੰਨਾ 1:12; 3:16) ਪਰ ਪਲ ਦਰ ਪਲ ਵੱਧਦੇ ਰਿਸ਼ਤੇ ਨਾਲ ਵਿਕਸਤ ਹੁੰਦੀ ਹੈ ਜੋ ਇੱਕ ਦਿਨ ਪੂਰਾ ਹੋਵੇਗਾ। ਇਹ ਵਿਸ਼ਾ ਅਕਸਰ ਤਿੰਨ ਧਰਮ ਸ਼ਾਸਤਰੀ ਸ਼ਬਦਾਂ ਨਾਲ ਵਰਣਿਤ ਕੀਤਾ ਜਾਂਦਾ ਹੈ।

1. ਧਰਮੀ ਠਹਿਰਾਉਣਾ, ਜਿਸਦਾ ਅਰਥ ਹੈ "ਪਾਪ ਦੀ ਸਜਾ ਤੋਂ ਛੁਟਕਾਰਾ"
2. ਸ਼ੁੱਧ ਕੀਤਾ ਗਿਆ, ਜਿਸਦਾ ਅਰਥ ਹੈ "ਪਾਪ ਦੀ ਸ਼ਕਤੀ ਤੋਂ ਬਚਾਅ"
3. ਮਹਿਮਾ, ਜਿਸਦਾ ਅਰਥ ਹੈ "ਪਾਪ ਦੀ ਮੌਜੂਦਗੀ ਤੋਂ ਬਚਾਏ ਜਾਣਾ"

ਇਹ ਧਿਆਨ ਦੇਣ ਯੋਗ ਹੈ ਕਿ ਧਰਮੀ ਠਹਿਰਾਉਣ ਅਤੇ ਸ਼ੁੱਧ ਕਰਨਾ ਦੋਵੇਂ ਮਸੀਹ ਵਿੱਚ ਨਿਹਚਾ ਰੱਖਣ ਕਾਰਨ ਵਿਸ਼ਵਾਸੀਆਂ ਲਈ ਪਰਮੇਸ਼ਰ ਦੇ ਮਹਿਮਾ-ਮਈ ਕੰਮ ਹਨ। ਹਾਲਾਂਕਿ ਨਵਾਂ ਨੇਮ ਸ਼ੁੱਧੀਕਰਨ ਨੂੰ ਮਸੀਹ ਵਾਂਗ ਬਣਨ ਦੇ ਵਾਂਗ ਦੱਸਦਾ ਹੈ। ਇਸ ਕਰਕੇ ਧਰਮ ਸ਼ਾਸਤਰੀ ਲੇਖਕ

"ਅਹੁਦੇਦਾਰੀ ਸੁੱਚੀਕਰਨ" ਅਤੇ "ਵਿਕਾਸਸ਼ੀਲ ਸੁੱਚੀਕਰਨ" ਦੀ ਗੱਲ ਕਰਦੇ ਹਨ। ਇਹ ਮੁਫਤ ਛੁਟਕਾਰੇ ਦੀ ਧਰਮੀ ਜਿੰਦਗੀ ਨਾਲ ਜੁੜੀ ਰੁੱਜੀ ਹੈ। ਧਰਮੀ ਠਹਿਰਾਉਣਾ ਕਦੇ ਵੀ ਸੁੱਚੀਕਰਨ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ।

▣ **"ਪਰਮੇਸ਼ਰ ਦੇ ਕ੍ਰੋਧ ਤੋਂ"** ਇਹ ਇੱਕ ਪਰਲੋਕ ਸ਼ਾਸਤਰੀ ਪ੍ਰਸੰਗ ਹੈ। ਬਾਈਬਲ ਪਰਮੇਸ਼ਰ ਦੇ ਮਹਾਨ ਪਹੁੰਚ ਤੋਂ ਦੂਰ ਅਤੇ ਬੇਅੰਤ ਪਿਆਰ ਬਾਰੇ ਦੱਸਦੀ ਹੈ ਪਰ ਇਹ ਵੀ ਸਾਫ ਦੱਸਦੀ ਹੈ ਕਿ ਪਰਮੇਸ਼ਰ ਪਾਪ ਅਤੇ ਬਗ਼ਾਵਤ ਦਾ ਵਿਰੋਧੀ ਹੈ। ਪਰਮੇਸ਼ਰ ਨੇ ਯਿਸੂ ਦੁਆਰਾ ਮੁਕਤੀ ਅਤੇ ਮਾਫੀ ਦਾ ਰਸਤਾ ਖੋਲਿਆ ਹੈ ਪਰ ਜੇ ਉਸਦੇ ਇਨਕਾਰੀ ਹਨ, ਉਸਦਾ ਕ੍ਰੋਧ ਦੇਖਣਗੇ (ਦੇਖੋ. ਰੋਮੀਆਂ. 1:18-3:20)। ਇਹ ਇੱਕ ਪਰਲੋਕ ਸ਼ਾਸਤਰੀ ਪ੍ਰਸੰਗ ਹੈ, ਪਰ ਸੱਚਾਈ ਪੇਸ਼ ਕਰਦਾ ਹੈ। ਇਹ ਭਿਆਨਕ ਹੈ ਕਿ ਕ੍ਰੋਧੀ ਪਰਮੇਸ਼ਰ ਦੇ ਹੱਥ ਪੈਣਾ (ਇਬਰਾਨੀਆਂ. 10:31)।

5:10 **"ਕਿਉਂਕਿ"** ਇਹ ਪਹਿਲੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ ਜੋ ਲੇਖਕ ਦੇ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ। ਮਨੁੱਖਤਾ, ਪਰਮੇਸ਼ਰ ਦੀ ਅੰਤਲੀ ਰਚਨਾ ਹੈ (ਦੇਖੋ. ਉਤਪਤ. 1:26-27), ਜੋ ਦੁਸ਼ਮਣ ਬਣ ਗਈ ਹੈ! ਮਨੁੱਖ ਜਾਤੀ ਦੀ ਸੁਤੰਤਰ ਸਵੈ-ਨਿਯੰਤਰਣ ਅਤੇ ਦੇਵਤੇ ਬਣ ਜਾਣ ਦੀ ਇੱਛਾ ਸੀ (ਦੇਖੋ. ਉਤਪਤ. 3:5)।

▣ **"ਅਸੀਂ ਪਰਮੇਸ਼ਰ ਨਾਲ ਮਿਲਾਏ ਗਏ. . . ਤਾਂ ਮਿਲਾਏ ਜਾ ਕੇ"** ਇਹ ਇੱਕ ਔਰਿਸਟ ਅਕਰਮਕ ਸੰਕੇਤਕ ਅਤੇ ਔਰਿਸਟ ਅਕਰਮਕ ਭਾਗ ਦੇਵੇਂ ਹੈ। ਕਿਰਿਆ "ਮਿਲਾਏ ਗਏ" (ਦੇਖੋ. 1 ਕੁਰਿੰਥੀਆਂ. 7:11; 2 ਕੁਰਿੰਥੀਆਂ. 5:18,19,20; ਕੁਲੁੱਸੀਆਂ. 1:20 ਵੀ ਨੋਟ ਕਰੋ) ਅਸਲ ਵਿੱਚ "ਵਟਾਂਦਰੇ" ਲਈ ਵਰਤੀ ਜਾਂਦੀ ਹੈ। ਪਰਮੇਸ਼ਰ ਨੇ ਸਾਡੇ ਪਾਪ ਯਿਸੂ ਦੀ ਧਾਰਮਿਕਤਾ ਨਾਲ ਵਟਾਂ ਲਏ (ਦੇਖੋ. ਯਸਾਯਾਹ. 53:4-6)। ਸ਼ਾਂਤੀ ਬਹਾਲ ਹੋ ਗਈ (ਦੇਖੋ. ਰੋਮੀਆਂ. 5:1)!

▣ **"ਉਹ ਦੇ ਪੁੱਤਰ ਦੀ ਮੌਤ ਦੇ ਵਸੀਲੇ"** ਮਾਫੀ ਦੀ ਖੁਸ਼ਖਬਰੀ ਅਧਾਰ ਹੈ

1. ਪਰਮੇਸ਼ਰ ਦਾ ਪਿਆਰ (ਦੇਖੋ. ਯੂਹੰਨਾ 3:16)
2. ਮਸੀਹ ਦਾ ਕੰਮ (8:32; ਗਲਾਤੀਆਂ. 1:4; 2:20)
3. ਆਤਮਾ ਦੀ ਝਲਕ (ਯੂਹੰਨਾ 6:44,65),
4. ਨਿਹਚਾ/ਮਨੁੱਖ ਦੀ ਤੋਬਾ ਦੀ ਪ੍ਰਤੀਕਿਰਿਆ (ਮਰਕੁਸ 1:15; ਯੂਹੰਨਾ 1:12; ਰਸੂਲਾਂ ਦੇ ਕਰਤੱਬ 20:21)

ਪਰਮੇਸ਼ਰ ਨਾਲ ਸਹੀ ਹੋਣ ਦਾ ਹੋਰ ਰਸਤਾ ਨਹੀਂ ਹੈ (ਦੇਖੋ. ਰੋਮੀਆਂ. 10:1-2,7-8; ਯੂਹੰਨਾ 14:6; ਰਸੂਲਾਂ ਦੇ ਕਰਤੱਬ 4:12; 1 ਤਿਮੋਥੀਉਸ. 2:5)। ਮੁਕਤੀ ਦਾ ਭਰੋਸਾ ਤ੍ਰਿਏਕਤਾ ਦੇ ਚਰਿੱਤਰ ਉੱਪਰ ਅਧਾਰਤ ਹੈ (ਦੇਖੋ. ਕੂਚ. 34:6; ਨਹਮਯਾਹ. 9:17; ਜਬੂਰਾਂ ਦੀ ਪੇਥੀ. 103:8; 145:8), ਮਨੁੱਖੀ ਕਾਰਗੁਜ਼ਾਰੀ ਉੱਪਰ ਨਹੀਂ! ਅਸੰਗਤ ਇਹ ਹੈ ਕਿ ਮੁਕਤੀ ਦੇ ਬਾਅਦ ਮਨੁੱਖੀ ਕਾਰਗੁਜ਼ਾਰੀ ਮੁਫਤ ਮੁਕਤੀ ਦਾ ਪ੍ਰਮਾਣ ਹੈ (ਦੇਖੋ. ਯਾਕੂਬ ਅਤੇ 1 ਯੂਹੰਨਾ)।

▣ **"ਅਸੀਂ ਬਚਾਏ ਜਾਵਾਂਗੇ"** ਨਵਾਂ ਨੇਮ ਮੁਕਤੀ ਬਾਰੇ ਭੂਤਕਾਲ, ਵਰਤਮਾਨ ਅਤੇ ਭਵਿੱਖ ਕਾਲ ਵਿੱਚ ਗੱਲ ਕਰਦਾ ਹੈ। ਇੱਥੇ ਸਾਡੇ ਅੰਤਿਮ ਅਤੇ ਸੰਪੂਰਨ ਛੁਟਕਾਰੇ ਦੇ ਹਵਾਲੇ ਦੀ ਗੱਲ ਦੂਜੇ ਆਗਮਨ ਵਿੱਚ ਕੀਤੀ ਗਈ ਹੈ (ਦੇਖੋ. 1 ਯੂਹੰਨਾ 3:2)। ਰੋਮੀਆਂ. 5:9 ਵਿੱਚ ਖਾਸ ਨੋਟ ਦੇਖੋ।

▣ **"ਉਹ ਦੇ ਜੀਵਨ"** ਇਹ ਜੀਵਨ ਲਈ ਯੂਨਾਨੀ ਸ਼ਬਦ *zoe* ਹੈ। ਯੂਹੰਨਾ ਦੀਆਂ ਲਿਖਤਾਂ ਵਿੱਚ ਇਹ ਸ਼ਬਦ ਹਮੇਸ਼ਾਂ ਜੀ ਉੱਠਣ ਤੋਂ ਬਾਅਦ ਦੇ ਜੀਵਨ, ਸਦੀਵੀ ਜੀਵਨ ਜਾਂ ਰਾਜ ਦੇ ਜੀਵਨ ਦਾ ਹਵਾਲਾ ਦਿੰਦਾ ਹੈ। ਪੌਲੁਸ ਇਸਨੂੰ ਧਰਮ ਸ਼ਾਸਤਰੀ ਤਰੀਕੇ ਨਾਲ ਵਰਤਦਾ ਹੈ। ਇਸ ਪ੍ਰਸੰਗ ਦਾ ਜੋਰ ਪਰਮੇਸ਼ਰ ਤੋਂ ਵਿਸ਼ਵਾਸੀਆਂ ਦੀ ਮਾਫੀ ਲਈ ਇੰਨਾ ਉੱਚੀ ਕੀਮਤ ਅਦਾ ਕਰਨ ਉੱਪਰ ਹੈ ਅਤੇ ਉਹ ਕੰਮ ਪ੍ਰਭਾਵ ਨੂੰ ਕਾਇਮ ਰੱਖੇਗਾ।

"ਜੀਵਨ" ਇਸਦਾ ਹਵਾਲਾ ਹੋ ਸਕਦਾ ਹੈ ਕਿ

1. ਯਿਸੂ ਦਾ ਜੀ ਉੱਠਣਾ (ਦੇਖੋ. ਰੋਮੀਆਂ. 8:34; 1 ਕੁਰਿੰਥੀਆਂ. 15)

2. ਯਿਸੂ ਦਾ ਵਿਚੋਲਗੀ ਦਾ ਕੰਮ (ਦੇਖੋ. ਰੋਮੀਆਂ. 8:34; ਇਬਰਾਨੀਆਂ. 7:25; 1 ਯੂਹੰਨਾ 2:1)

3. ਸਾਡੇ ਅੰਦਰ ਮਸੀਹ ਹੋਣ ਦਾ ਆਤਮਾ (ਦੇਖੋ. ਰੋਮੀਆਂ. 8:29; ਗਲਾਤੀਆਂ. 4:19)

ਪੌਲੁਸ ਨੇ ਜੋਰ ਦੇ ਕੇ ਕਿਹਾ ਕਿ ਯਿਸੂ ਦਾ ਧਰਤੀ ਦਾ ਜੀਵਨ ਅਤੇ ਮੌਤ ਉਸਦੇ ਵਡਿਆਈ ਵਾਲੇ ਜੀਵਨ ਵਾਂਗ (ਸਵਰਗਵਾਸ, ਰਸੂਲਾਂ ਦੇ ਕਰਤੱਬ 1) ਸਾਡੀ ਸੁਲਾ ਦਾ ਅਧਾਰ ਹਨ।

5:11 "ਅਤੇ ਕੇਵਲ ਇਹੋ ਨਹੀਂ ਸਗੋਂ" ਆਇਤ 3 ਵਿੱਚ ਨੋਟ ਦੇਖੋ।

▣ "ਅਸੀਂ ਅੰਨਦ ਵੀ ਕਰਦੇ ਹਾਂ" ਰੋਮੀਆਂ. 5:2 ਵਿੱਚ ਨੋਟ ਦੇਖੋ। ਇਹ "ਖੁਸ਼ੀ" (ਸ਼ੇਖੀ) ਦਾ ਇਸ ਪ੍ਰਸੰਗ ਵਿੱਚ ਤੀਜੀ ਵਾਰ ਜਿਕਰ ਹੈ।

1. ਮਹਿਮਾ ਦੀ ਆਸ ਵਿੱਚ ਅਭਿਆਨ, ਰੋਮੀਆਂ. 5:2

2. ਬਿਪਤਾ ਵਿੱਚ ਅਭਿਆਨ, ਰੋਮੀਆਂ. 5:3

3. ਮੇਲ-ਮਿਲਾਪ ਵਿੱਚ ਅਭਿਆਨ, ਰੋਮੀਆਂ. 5:11

ਰੋਮੀਆਂ. 2:17 ਅਤੇ 23 ਵਿੱਚ ਨਕਾਰਾਤਮਕ ਸ਼ੇਖੀ ਦੇਖੀ ਜਾ ਸਕਦੀ ਹੈ।

▣ "ਅਸੀਂ ਹੁਣ ਮਿਲਾਏ ਗਏ ਅਭਿਆਨ ਕਰਦੇ ਹਾਂ" ਇਹ ਇੱਕ ਐਰਿਸਟ ਕਿਰਿਆਸ਼ੀਲ ਸੰਕੇਤਕ ਹੈ, ਇੱਕ ਸੰਪੂਰਨ ਕੰਮ। ਵਿਸ਼ਵਾਸੀਆਂ ਦਾ ਮੇਲ-ਮਿਲਾਪ ("ਬਦਲ ਲਈ") ਵੀ ਰੋਮੀਆਂ. 5:10 ਅਤੇ 2 ਕੁਰਿੰਥੀਆਂ. 5:18-21; ਅਫਸੀਆਂ. 2:16-22; ਕੁਲੁੱਸੀਆਂ. 1:19-23 ਵਿੱਚ ਵਿਚਾਰੀਆ ਗਿਆ ਹੈ। ਇਸ ਪ੍ਰਸੰਗ ਵਿੱਚ "ਮੇਲ-ਮਿਲਾਪ" ਨੂੰ ਧਰਮ ਸ਼ਾਸਤਰੀ ਸ਼ਬਦ "ਧਾਰਮਿਕਤਾ" ਦਾ ਸਮਾਨਾਰਥੀ ਕਿਹਾ ਗਿਆ ਹੈ।

ਰੋਮੀਆਂ 5:12-14

¹²ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂ ਜੋ ਸਭਨਾਂ ਨੇ ਪਾਪ ਕੀਤਾ। ¹³ਬਿਵਸਥਾ ਦੇ ਸਮੇਂ ਤੱਕ ਪਾਪ ਤਾਂ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ। ¹⁴ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੀ ਅਣ-ਆਗਿਆਕਾਰੀ ਵਰਗਾ ਪਾਪ ਨਹੀਂ ਸੀ ਕੀਤਾ, ਜੋ ਆਉਣ ਵਾਲੇ ਆਦਮ ਦਾ ਨਮੂਨਾ ਹੈ।

5:12 "ਇਸ ਲਈ" ਰੋਮੀਆਂ ਨੇ ਕਈ ਰਣਨੀਤਕ ਢੰਗ ਨਾਲ "ਇਸ ਲਈ" (ਦੇਖੋ. ਰੋਮੀਆਂ. 5:1; 8:1; 12:1) ਨੂੰ ਵਰਤਿਆ ਹੈ। ਵਿਆਖਿਆਤਮਕ ਸਵਾਲ ਇਹ ਹੈ ਕਿ ਉਹ ਕੀ ਸੰਬੰਧ ਰੱਖਦੇ ਹਨ। ਉਹ ਪੌਲੁਸ ਦੀ ਸਾਰੀ ਦਲੀਲ ਦਾ ਹਵਾਲਾ ਦੇਣ ਦਾ ਇੱਕ ਤਰੀਕਾ ਹੋ ਸਕਦੇ ਸਨ। ਯਕੀਨੀ ਤੌਰ ਤੇ ਇਹ ਉਤਪਤ ਨਾਲ ਸੰਬੰਧਤ ਹੋ ਸਕਦਾ ਹੈ ਅਤੇ ਇਸ ਲਈ ਸੰਭਵ ਤੌਰ ਤੇ ਰੋਮੀਆਂ. 1:18-32 ਵੱਲ ਨੂੰ ਵਾਪਸ ਹੋ ਸਕਦਾ ਹੈ।

▣ "ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ" ਇਹ ਤਿੰਨੋਂ ਕਿਰਿਆ ਰੋਮੀਆਂ. 5:12 ਵਿੱਚ ਐਰਿਸਟ ਵਾਕ ਹਨ। ਆਦਮ ਦਾ ਪਾਪ ਮੌਤ ਲਿਆਇਆ (ਦੇਖੋ. 1 ਕੁਰਿੰਥੀਆਂ. 15:21-22)। ਬਾਈਬਲ ਪਾਪ ਦੇ ਮੂਲ ਉੱਪਰ ਨਹੀਂ ਟਿਕੀ। ਪਾਪ ਦੂਤਾਵਾਸ ਵਿੱਚ ਹੋਇਆ (ਦੇਖੋ. ਉਤਪਤ. 3 ਅਤੇ ਪ੍ਰਕਾਸ਼ ਦੀ ਪੇਥੀ. 12:7-9)। ਇਹ ਕਿਵੇਂ ਅਤੇ ਕਦੋਂ ਅਨਿਸਚਿਤ ਹੈ (ਦੇਖੋ. ਯਸਾਯਾਹ. 14:12-27; ਹਿਜਕਿਏਲ. 28:12-19; ਦਾਨਿਏਲ 10; ਅੱਯੂਬ 4:18; ਮੱਤੀ. 25:41; ਲੂਕਾ 10:18; ਯੂਹੰਨਾ 12:31; ਪ੍ਰਕਾਸ਼ ਦੀ ਪੇਥੀ. 12:7-9)।

ਆਦਮ ਦੇ ਪਾਪ ਵਿੱਚ ਦੋ ਪਹਿਲੂ ਸ਼ਾਮਲ ਹਨ (1) ਇੱਕ ਖਾਸ ਹੁਕਮ ਦੀ ਉਲੰਘਣਾ (ਦੇਖੋ. ਉਤਪਤ. 2:16-17) ਅਤੇ (2) ਸਵੈ-ਅਧਾਰਤ ਹੰਕਾਰ (ਦੇਖੋ. ਉਤਪਤ. 3:5-6). ਇਹ ਰੋਮੀਆਂ. 1:18-32 ਵਿੱਚ ਸ਼ੁਰੂ ਹੋਏ ਉਤਪਤ 3 ਦਾ ਸੰਕੇਤ ਜਾਰੀ ਰੱਖਦਾ ਹੈ।

ਇਹ ਪਾਪ ਦਾ ਧਰਮ ਸ਼ਾਸਤਰ ਹੈ ਜੋ ਪੋਲੁਸ ਨੂੰ ਸ਼ਾਫ ਸ਼ਾਫ ਰੱਬੀ ਵਿਚਾਰਾਂ ਤੋਂ ਅੱਲਗ ਕਰਦਾ ਹੈ। ਗੁਰੂਆਂ ਨੇ ਉਤਪਤ 3 ਉੱਤੇ ਧਿਆਨ ਨਹੀਂ ਦਿੱਤਾ ਬਲਕਿ ਉਹਨਾਂ ਨੇ ਇਸ ਤੇ ਜੋਰ ਦਿੱਤਾ ਕਿ ਹਰੇਕ ਮਨੁੱਖ ਵਿੱਚ ਦੋ ਇਰਾਦੇ (*yetzers*) ਹੁੰਦੇ ਹਨ। ਇੱਕ ਪ੍ਰਸਿੱਧ ਰੱਬੀ ਕਹਾਵਤ ਹੈ "ਹਰੇਕ ਮਨੁੱਖ ਦੇ ਦਿਲ ਵਿੱਚ ਇੱਕ ਕਾਲਾ ਅਤੇ ਇੱਕ ਚਿੱਟਾ ਕੁੱਤਾ ਹੁੰਦਾ ਹੈ। ਜਿਸ ਨੂੰ ਤੁਸੀਂ ਵੱਧ ਖੁਆਉਂਦੇ ਹੋ ਉਹ ਵੱਡਾ ਬਣ ਜਾਂਦਾ ਹੈ"। ਪੋਲੁਸ ਨੇ ਦੇਖਿਆ ਕਿ ਪਾਪ ਪਰਮੇਸ਼ਰ ਅਤੇ ਉਸਦੀ ਰਚਨਾ ਵਿੱਚ ਸੱਭ ਤੋਂ ਵੱਡਾ ਰੋੜਾ ਹੈ। ਪੋਲੁਸ ਇੱਕ ਵਿਧੀਗਤ ਧਰਮ ਸ਼ਾਸਤਰੀ ਨਹੀਂ ਸੀ (ਦੇਖੋ. James Steward's *A Man in Christ*)। ਉਸਨੇ ਪਾਪ ਦੇ ਕਈ ਮੂਲ ਦੱਸੇ (1) ਆਦਮ ਦਾ ਪਾਪ, (2) ਸੈਤਾਨੀ ਪਰੀਖਿਆ ਅਤੇ (3) ਲਗਾਤਾਰ ਮਨੁੱਖੀ ਬਗ਼ਾਵਤ (ਉਦਾਹਰਣ., ਅਫਸੀਆਂ. 2:2-3; ਯਾਕੂਬ 4:1,4,7)।

ਰੋਮੀਆਂ. 5:12-21, ਵਿੱਚ ਆਦਮ ਅਤੇ ਯਿਸੂ ਦੇ ਵਿਚਕਾਰ ਧਰਮ ਸ਼ਾਸਤਰੀ ਅੰਤਰ ਅਤੇ ਸਮਾਨਤਾਵਾਂ ਹਨ ਜਿਸਦੇ ਦੋ ਪ੍ਰਭਾਵ ਮੌਜੂਦ ਹਨ।

1. ਆਦਮ ਇੱਕ ਅਸਲ ਇਤਿਹਾਸਕ ਮਨੁੱਖ ਸੀ।

2. ਯਿਸੂ ਇੱਕ ਅਸਲ ਮਨੁੱਖ ਸੀ।

ਇਹ ਦੋਵੇਂ ਸੱਚਾਈਆਂ ਝੂਠੀ ਸਿੱਖਿਆ ਦੇ ਬਾਵਜੂਦ ਬਾਈਬਲ ਦੀ ਪੁਸ਼ਟੀ ਕਰਦੀਆਂ ਹਨ। "ਇੱਕ ਆਦਮੀ" ਜਾਂ "ਇੱਕ" ਦੀ ਵਾਰ ਵਾਰ ਵਰਤੋਂ ਵੱਲ ਗੌਰ ਕਰੋ। ਇਹ ਦੋ ਤਰੀਕੇ ਆਦਮ ਅਤੇ ਯਿਸੂ ਦੇ ਹਵਾਲੇ ਲਈ ਇਸ ਪ੍ਰਸੰਗ ਵਿੱਚ ਗਿਆਰਾ ਵਾਰ ਵਰਤੇ ਗਏ ਹਨ।

▣ "ਇੱਕ ਮਨੁੱਖ" ਇਹ ਆਮ ਪ੍ਰਸੰਗ (lit. *henos anthrōpou*) ਆਦਮ (ਰੋਮੀਆਂ. 5:12,16,17,18,19) ਜਾਂ ਯਿਸੂ (ਰੋਮੀਆਂ. 5:15 [ਦੋਹਰਾ], 17 [ਦੋਹਰਾ], 18,19) ਨੂੰ ਪ੍ਰਦਰਸ਼ਨ ਕਰਨ ਲਈ ਵਰਤਿਆ ਗਿਆ ਹੈ। ਉਹ ਇੱਕ ਸਮੂਹ ਜਾਂ ਸਮਾਜ ਨੂੰ ਪ੍ਰਦਰਸ਼ਤ ਕਰਦੇ ਹਨ (i.e., "ਬਹੁਤ," ਦੇਖੋ. ਰੋਮੀਆਂ. 5:15 [ਦੋਹਰਾ], 19[ਦੋਹਰਾ]; "ਸਾਰੇ," ਦੇਖੋ. ਰੋਮੀਆਂ. 5:12,13,18 [ਦੋਹਰਾ])।

▣ "ਪਾਪ ਤੋਂ ਮੌਤ" ਅਗਸਟਨ ਨੇ ਸਭ ਤੋਂ ਪਹਿਲਾਂ "ਮੂਲ ਪਾਪ" ਸ਼ਬਦ ਦਿੱਤਾ। ਇਹ ਉਤਪਤ 3 ਵਿੱਚ ਆਦਮ/ਹਵਾ ਦੀਆਂ ਚੋਣਾਂ ਦੇ ਨਤੀਜੇ ਦੱਸਦਾ ਹੈ। ਉਹਨਾਂ ਦੀ ਬਗ਼ਾਵਤ ਨੇ ਸਾਰੀ ਰਚਨਾ ਪ੍ਰਭਾਵ ਕਰ ਦਿੱਤੀ। ਮਨੁੱਖ ਪ੍ਰਭਾਵਤ ਹੋਏ

1. ਪਤਿਤ ਸੰਸਾਰਿਕ ਪ੍ਰਣਾਲੀ
2. ਨਿੱਜੀ ਪਰਤਾਵਾ
3. ਪਤਿਤ ਸੁਭਾਅ

ਮੂਲ ਪਾਪ (ਰੋਮੀਆਂ. 5:12-14,16a,17) ਸਭ ਮਨੁੱਖਾਂ ਨੂੰ ਪਾਪੀ ਬਣਾਉਣ ਲਈ ਨਿੱਜੀ ਪਾਪ ਨਾਲ (ਰੋਮੀਆਂ. 5:12d,16b) ਸਾਂਝੀਵਾਲਤਾ ਬਣਾਉਂਦਾ ਹੈ। ਪਾਪ ਮੌਤ ਨੂੰ ਲਿਆਉਂਦਾ ਹੈ (ਦੇਖੋ. ਰੋਮੀਆਂ. 1:32; 6:13,16,21,23; 7:5,9,10,11,13,24; 8:13)।

ਜੇਰੋਮ ਬਾਈਬਲ ਟੀਕਾ ਵਿੱਚ (p. 308) ਇਤਿਹਾਸ ਦੇ ਤਿੰਨ ਦੌਰ ਦੀ ਰੱਬੀ ਪਰੰਪਰਾ ਦਾ ਜਿਕਰ ਹੈ।

1. ਆਦਮ – ਮੂਸਾ
2. ਮੂਸਾ – ਮਸੀਹ
3. ਮਸੀਹ – ਐਕਸੈਟਨ

ਜੇ ਪੋਲੁਸ ਇਹਨਾਂ ਤਿੰਨਾਂ ਵੰਡਾਂ ਬਾਰੇ ਸੋਚਦਾ ਤਾਂ

1. ਆਦਮ – ਮੂਸਾ (ਮੂਲ ਪਾਪ, ਕੋਈ ਬਿਵਸਥਾ ਨਹੀਂ ਪਰੰਤੂ ਮੌਤ)
2. ਮੂਸਾ – ਮਸੀਹ (ਨਿੱਜੀ ਪਾਪ, ਬਿਵਸਥਾ ਦੀ ਉਲੰਘਣਾ)
3. ਮਸੀਹ – (ਬਿਵਸਥਾ ਤੋਂ ਮੁਕਤੀ/ਮਹਿਮਾ ਦੁਆਰਾ ਬਿਵਸਥਾ)

▣ "ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ" ਇਸ ਪੈਰ੍ਹੇ ਦਾ ਖਾਸ ਜੋਰ ਪਾਪ ਦੇ ਨਤੀਜੇ ਦੀ ਸਰਵ ਵਿਆਪਕਤਾ ਉੱਪਰ ਹੈ (ਦੇਖੋ. ਰੋਮੀਆਂ. 5:16-19; 1 ਕੁਰਿੰਥੀਆਂ. 15:22; ਗਲਾਤੀਆਂ. 1:10), ਜੋ ਕਿ ਮੌਤ ਹੈ।

1. ਰੂਹਾਨੀ ਮੋਤ – ਉਤਪਤ. 2:17; 3:1-24; ਯਸਾਯਾਹ. 59:2; ਰੋਮੀਆਂ. 7:10-11; ਅਫਸੀਆਂ. 2:1; ਕੁਲੁੱਸੀਆਂ. 2:13; ਯਾਕੂਬ 1:15
2. ਸਰੀਰਕ ਮੋਤ – ਉਤਪਤ. 3:4-5; 5:1-32
3. ਸਦੀਵੀ ਮੋਤ – ਪ੍ਰਕਾਸ਼ ਦੀ ਪੇਥੀ. 2:11; 20:6,14; 21:8

▣ "ਕਿਉਂ ਜੋ ਸਭਨਾਂ ਨੇ ਪਾਪ ਕੀਤਾ" ਸਾਰੇ ਮਨੁੱਖ ਆਦਮ ਵਿੱਚ ਸਮੂਹਿਕ ਤੌਰ ਤੇ ਪਾਪੀ ਹਨ (ਭਾਵ., ਵਿਰਾਸਤ ਵਿੱਚ ਇੱਕ ਪਾਪੀ ਅਵਸਥਾ ਅਤੇ ਪਾਪੀ ਰੁਝਾਨ।) ਇਸ ਕਰਕੇ ਹਰ ਵਿਅਕਤੀ ਆਪਣੇ ਆਪ ਅਤੇ ਵਾਰ ਵਾਰ ਪਾਪ ਕਰਨ ਦੀ ਚੋਣ ਕਰਦਾ ਹੈ। ਬਾਈਬਲ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸਾਰੇ ਮਨੁੱਖ ਸਮੂਹਿਕ ਅੰਤ ਨਿੱਜੀ ਤੌਰ ਤੇ ਪਾਪੀ ਹਨ (ਦੇਖੋ. ਉਤਪਤ. 6:5,12-13; 8:21; 1 ਰਾਜਿਆਂ. 8:46; 2 ਇਤਿਹਾਸ. 6:36; ਅੱਜੂਬ 4:17; 9:2; 15:14-16; 25:4; ਜਬੂਰਾਂ ਦੀ ਪੇਥੀ. 14:1,3; 51:5; 130:3; 143:2; ਕਹਾਉਤਾਂ. 20:9; ਉਪਦੇਸ਼ਕ ਦੀ ਪੇਥੀ. 7:20; ਯਸਾਯਾਹ. 53:6; ਰੋਮੀਆਂ. 3:9,19,23; 11:32; ਗਲਾਤੀਆਂ. 3:22; ਅਫਸੀਆਂ. 2:2-3; ਯਾਕੂਬ 3:2; 1 ਯੂਹੰਨਾ 1:8-10)।

ਫਿਰ ਇਹ ਕਿਹਾ ਜਾਣਾ ਲਾਜ਼ਮੀ ਹੈ ਕਿ ਪ੍ਰਾਸੰਗਿਕ ਜ਼ੋਰ (ਦੇਖੋ. ਰੋਮੀਆਂ. 5:15-19) ਇਹ ਹੈ ਕਿ ਇੱਕ ਕੰਮ ਜਿਸ ਦੁਆਰਾ ਮੋਤ (ਆਦਮ) ਆਈ ਅਤੇ ਇੱਕ ਕੰਮ ਜਿਸਨੇ ਜੀਵਨ ਲਿਆਂਦਾ (ਯਿਸੂ)। ਹਾਲਾਂਕਿ, ਪਰਮੇਸ਼ਰ ਨੇ ਮਨੁੱਖਤਾ ਨਾਲ ਆਪਣਾ ਰਿਸ਼ਤਾ ਇੰਨਾ ਢਾਂਚੇ ਵਿੱਚ ਰੱਖਿਆ ਹੈ ਕਿ ਮਨੁੱਖੀ ਸੰਕਲਪ ਹੀ "ਖੋਏ ਹੋਏ" ਅਤੇ "ਧਰਮੀ" ਠਹਿਰਾਏ ਜਾਣ ਦਾ ਮੁੱਖ ਪਹਿਲੂ ਹੈ। ਮਨੁੱਖ ਆਪਣੇ ਭਵਿੱਖਤ ਭਾਗ ਵਿੱਚ ਸਵੈਇੱਛਤ ਤੌਰ ਤੇ ਸ਼ਾਮਲ ਹਨ। ਉਹ ਪਾਪ ਨੂੰ ਚੁਣਨਾ ਜਾਰੀ ਰੱਖਦੇ ਹਨ ਜਾਂ ਉਹ ਮਸੀਹ ਨੂੰ ਚੁਣਦੇ ਹਨ।

ਅਨੁਵਾਦ "ਕਿਉਂਕਿ" ਆਮ ਹੈ, ਪਰ ਇਸਦੇ ਅਰਥ ਅਕਸਰ ਵਿਵਾਦਿਤ ਹੁੰਦੇ ਹਨ। ਪੌਲੁਸ ਨੇ ਕੁਰਿੰਥੀਆਂ. 5:4; ਫਿਲਿੱਪੀਆਂ. 3:12; ਅਤੇ 4:10 ਵਿੱਚ "ਕਿਉਂਕਿ" ਦੀ ਜਗਾ ਤੇ *eph' hō* ਵਰਤਿਆ ਹੈ। ਇਸ ਤਰ੍ਹਾਂ ਹਰੇਕ ਮਨੁੱਖ ਨਿੱਜੀ ਤੌਰ ਤੇ ਪਾਪ ਵਿੱਚ ਭਾਗੀਦਾਰੀ ਕਰਨਾ ਚੁਣਦਾ ਹੈ ਅਤੇ ਪਰਮੇਸ਼ਰ ਵਿਰੁੱਧ ਬਗ਼ਾਵਤ ਕਰਦਾ ਹੈ। ਕੁੱਝ ਖਾਸ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ, ਪਰ ਸੱਭ ਕੁਦਰਤੀ ਪ੍ਰਕਾਸ਼ਨ ਨੂੰ ਰੱਦ ਕਰਦੇ ਹਨ (ਦੇਖੋ. ਰੋਮੀਆਂ. 1:18-3:20)।

5:13-14 ਇਹੋ ਸੱਚ ਰੋਮੀਆਂ. 3:20; 4:15 ਅਤੇ ਰਸੂਲਾਂ ਦੇ ਕਰਤੱਬ 17:30 ਵਿੱਚ ਸਿਖਾਇਆ ਗਿਆ ਹੈ। ਪਰਮੇਸ਼ਰ ਨਿਰਪੱਖ ਹੈ। ਮਨੁੱਖ ਸਿਰਫ ਜੋ ਉਹਨਾਂ ਲਈ ਮੌਜੂਦ ਹੈ, ਉਸ ਲਈ ਜਵਾਬਦੇਹ ਹਨ। ਇਹ ਆਇਤ ਖਾਸ ਤੌਰ ਤੇ ਖਾਸ ਪ੍ਰਕਾਸ਼ਨ (ਪੁਰਾਣੇ ਨੇਮ, ਯਿਸੂ, ਨਵਾਂ ਨੇਮ), ਲਈ ਬੋਲ ਰਹੀ ਹੈ ਨਾ ਕਿ ਕੁਦਰਤੀ ਪ੍ਰਕਾਸ਼ਨ ਲਈ (ਜਬੂਰਾਂ ਦੀ ਪੇਥੀ. 19:1-6; ਰੋਮੀਆਂ. 1:18-23; 2:11-16)।

ਧਿਆਨ ਦਿਉ ਕਿ NKJV ਰੋਮੀਆਂ. 5:12 ਨੂੰ ਰੋਮੀਆਂ 5:18-21 ਦੇ ਸਿੱਟੇ ਤੋਂ ਲੰਬੇ ਸਮੇਂ ਦੁਆਰਾ (ਦੇਖੋ. ਰੋਮੀਆਂ. 5:13-17) ਤੁਲਨਾਤਮਕ ਤੌਰ ਤੇ ਦੇਖਦਾ ਹੈ।

5:14

NASB, NKJV, NJB "ਮੋਤ ਨੇ ਰਾਜ ਕੀਤਾ"

NRSV "ਮੋਤ ਨੇ ਪ੍ਰਭੂਤਾ ਕੀਤੀ"

TEV "ਮੋਤ ਨੇ ਰਾਜ ਕੀਤਾ"

ਮੋਤ ਨੇ ਬਾਦਸ਼ਾਹ ਵੱਜੋਂ ਰਾਜ ਕੀਤਾ (ਦੇਖੋ. ਰੋਮੀਆਂ. 5:17 ਅਤੇ 21)। ਇਸ ਪੂਰੇ ਅਧਿਆਏ ਅਤੇ ਰੋਮੀਆਂ 6 ਦੁਆਰਾ ਮੋਤ ਅਤੇ ਪਾਪ ਦਾ ਜੁਲਮੀ ਬਾਦਸ਼ਾਹ ਵੱਜੋਂ ਅੰਲਕਾਰਿਕ ਰੂਪ ਬਰਕਰਾਰ ਹੈ। ਸੰਸਾਰਿਕ ਮੋਤ ਦਾ ਤਜਰਬਾ ਸੰਸਾਰਿਕ ਮਨੁੱਖਤਾ ਦੇ ਪਾਪ ਦੀ ਪੁਸ਼ਟੀ ਕਰਦਾ

ਹੈ। ਆਇਤਾਂ 17 ਅਤੇ 21 ਵਿੱਚ ਮਹਿਮਾ ਦੱਸੀ ਲਈ ਹੈ। ਕਿਰਪਾ ਰਾਜ ਕਰਦੀ ਹੈ। ਮਨੁੱਖਾਂ ਕੋਲ ਚੋਣ ਹੈ (ਪੁਰਾਣੇ ਨੇਮ ਦੇ ਦੋ ਢੰਗ ਮੌਤ ਜਾਂ ਜੀਵਨ, ਦੇਖੋ. ਬਿਵਸਥਾ ਸਾਰ. 11:26; 30:1,19; ਜਬੂਰਾਂ ਦੀ ਪੋਥੀ 1), ਮੌਤ ਜਾਂ ਜੀਵਨ। ਤੁਹਾਡੇ ਜੀਵਨ ਵਿੱਚ ਕੌਣ ਰਾਜ ਕਰਦਾ ਹੈ?

▣ "ਜਿਨ੍ਹਾਂ ਨੇ ਆਦਮ ਦੀ ਅਣ-ਆਗਿਆਕਾਰੀ ਵਰਗਾ ਪਾਪ ਨਹੀਂ ਸੀ ਕੀਤਾ" ਆਦਮ ਨੇ ਪਰਮੇਸ਼ਰ ਦੇ ਹੁਕਮ ਦੀ ਉਘਲਣਾ ਕੀਤੀ (ਉਦਾਹਰਣ., ਉਤਪਤ. 2:15-17), ਇੱਥੇ ਤੱਕ ਕਿ ਹਵਾ ਨੇ ਇਸ ਤਰ੍ਹਾਂ ਪਾਪ ਨਹੀਂ ਕੀਤਾ। ਉਸਨੇ ਰੁੱਖ ਬਾਰੇ ਆਦਮ ਤੋਂ ਸੁਣਿਆ ਸੀ, ਸਿੱਧ ਪਰਮੇਸ਼ਰ ਤੋਂ ਨਹੀਂ, ਆਦਮ ਤੋਂ ਲੈ ਕੇ ਮੂਸਾ ਤੱਕ ਮਨੁੱਖ ਆਦਮ ਦੀ ਬਗ਼ਾਵਤ ਨਾਲ ਪ੍ਰਭਾਵਤ ਸਨ। ਉਹਨਾਂ ਨੇ ਕਿਸੇ ਖਾਸ ਹੁਕਮ ਦੀ ਉਘਲਣਾ ਨਹੀਂ ਕੀਤੀ ਪਰ 1:18-32, ਜੋ ਕਿ ਪੱਕੇ ਤੌਰ ਤੇ ਧਰਮ ਸ਼ਾਸਤਰ ਦਾ ਹਿੱਸਾ ਹੈ, ਇਹ ਸੱਚਾਈ ਬਿਆਨ ਕਰਦਾ ਹੈ ਉਹਨਾਂ ਨੇ ਉਸ ਰੋਸ਼ਨੀ ਦੀ ਬਗ਼ਾਵਤ ਕੀਤੀ ਜੋ ਰਚਨਾ ਸਮੇਂ ਉਹਨਾਂ ਕੋਲ ਸੀ, ਇਸ ਲਈ ਉਹ ਪਰਮੇਸ਼ਰ ਖਿਲਾਫ ਬਗ਼ਾਵਤ /ਪਾਪ ਦੇ ਜਵਾਬਦੇਹ ਹਨ। ਆਦਮ ਦੀ ਪਾਪ ਪ੍ਰਾਪਤੀ ਉਸਦੇ ਸੱਭ ਬੱਚਿਆਂ ਵਿੱਚ ਫੈਲ ਗਈ।

NASB, NKJV, NRSV "ਜਿਸਨੇ ਆਉਣਾ ਹੈ ਉਹ ਕਿਸ ਪ੍ਰਕਾਰ ਦਾ ਹੈ"

TEV "ਆਦਮ ਉਸ ਵਿਅਕਤੀ ਦਾ ਚਿੱਤਰ ਸੀ, ਜੋ ਆਉਣ ਵਾਲਾ ਸੀ"

NJB "ਆਦਮ ਨੇ ਆਉਣ ਵਾਲੇ ਨੂੰ ਪਹਿਲਾਂ ਪ੍ਰਦਰਸ਼ਿਤ ਕੀਤਾ"

ਇਹ ਬਹੁਤ ਠੋਸ ਤਰੀਕੇ ਨਾਲ ਆਦਮ-ਮਸੀਹ ਵਰਗੀ ਵੰਨਗੀ ਨੂੰ ਪੇਸ਼ ਕਰਦਾ ਹੈ (ਦੇਖੋ. 1 ਕੁਰਿੰਥੀਆਂ. 15:21-22,45-49; ਫਿਲਿੱਪੀਆਂ. 2:6-8)। ਦੋਵਾਂ ਨੂੰ ਇੱਕ ਲੜੀ ਵਿੱਚ ਪਹਿਲੇ ਦੇ ਤੌਰ ਤੇ ਦੇਖਿਆ ਜਾਂਦਾ ਹੈ ਭਾਵ ਇੱਕ ਨਸਲ ਦੀ ਸ਼ੁਰੂਆਤ (ਦੇਖੋ. 1 ਕੁਰਿੰਥੀਆਂ. 15:45-49)। ਆਦਮ ਇੱਕਲਾ ਪੁਰਾਣੇ ਨੇਮ ਦੀ ਅਜਿਹਾ ਮਨੁੱਖ ਹੈ ਜਿਸਨੂੰ ਨਵੇਂ ਨੇਮ ਵਿੱਚ "ਕਿਸਮ" ਕਿਹਾ ਗਿਆ ਹੈ ("ਇਸਰਾਇਲ" ਲਈ ਦੇਖੋ 1 ਕੁਰਿੰਥੀਆਂ. 10:6).

ਰੋਮੀਆਂ 5:15-17

¹⁵ਪਰ ਇਸ ਤਰ੍ਹਾਂ ਨਹੀਂ ਕਿ ਜਿਹੜੇ ਜਿਹਾ ਅਪਰਾਧ ਹੋਇਆ ਉਹੇ ਜਿਹੀ ਦਾਤ ਵੀ ਹੋਈ, ਕਿਉਂਕਿ ਜਦ ਇੱਕ ਮਨੁੱਖ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ਰ ਦੀ ਕਿਰਪਾ ਅਤੇ ਉਹ ਦਾਤ ਜਿਹੜੀ ਇੱਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਬਹੁਤੀ ਪ੍ਰਗਟ ਹੋਈ। ¹⁶ਅਤੇ ਜਿਵੇਂ ਇੱਕ ਮਨੁੱਖ ਦੇ ਪਾਪ ਦੇ ਕਾਰਨ ਫਲ ਹੋਇਆ, ਤਿਵੇਂ ਹੀ ਵਰਦਾਨ ਦਾ ਹਾਲ ਨਹੀਂ, ਸਗੋਂ ਇੱਕ ਜਣੇ ਦੇ ਉੱਤੇ ਨਿਆਂ ਨੇ ਸਜ਼ਾ ਦਾ ਹੁਕਮ ਲਿਆਂਦਾ, ਪਰ ਕਿਰਪਾ ਦੇ ਕਾਰਨ ਬਹੁਤ ਸਾਰੇ ਅਪਰਾਧਾਂ ਤੋਂ ਦਾਤ ਨੇ ਧਾਰਮਿਕਤਾ ਨੂੰ ਲਿਆਉਂਦਾ। ¹⁷ਜਦੋਂ ਉਸ ਨੇ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੀਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਾਰਮਿਕਤਾ ਦੀ ਦਾਤ ਬਹੁਤੀ ਮਿਲੀ ਹੈ ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ।

5:15-19 ਇਹ ਸਮਾਨਾਂਤਰ ਵਾਕਾਂ ਦੀ ਵਰਤੋਂ ਕਰਦਿਆਂ ਇੱਕ ਨਿਰੰਤਰ ਦਲੀਲ ਹੈ। NASB, NRSV, ਅਤੇ TEV ਪੈਰ੍ਹੇ ਨੂੰ ਰੋਮੀਆਂ. 5:18 ਵਿੱਚ ਵੰਡਦੇ ਹਨ। ਹਾਲਾਂਕਿ UBS⁴, NKJV, ਅਤੇ JB ਇਸਨੂੰ ਇੱਕ ਇਕਾਈ ਦੇ ਤੌਰ ਤੇ ਅਨੁਵਾਦ ਕਰਦੇ ਹਨ। ਅਸਲ ਲੇਖਕ ਦੇ ਉਦੇਸ਼ ਦੀ ਵਿਆਖਿਆ ਦੀ ਕੁੰਜੀ ਲਈ ਯਾਦ ਰੱਖੋ ਕਿ ਪੈਰ੍ਹੇ ਵਿੱਚ ਇੱਕ ਮੁੱਖ ਸੱਚ ਹੈ

ਧਿਆਨ ਦਿਉ ਕਿ ਸ਼ਬਦ "ਬਹੁਤ ਸਾਰੇ," ਰੋਮੀਆਂ. 5:15 ਅਤੇ 19, ਵਿੱਚ "ਸਾਰੇ" ਰੋਮੀਆਂ. 5:12 ਅਤੇ 18 ਦਾ ਸਮਾਨਾਰਥੀ ਹੈ। ਇਹ ਯਸਾਯਾਹ. 53:11-12 ਅਤੇ ਰੋਮੀਆਂ. 5:6 ਵਿੱਚ ਵੀ ਸੱਚ ਹੈ। ਕੋਈ ਵੀ ਧਾਰਮਿਕ ਸਾਸਤਰੀ ਭੇਦਭਾਵ (ਕੈਲਵਿਨ ਦੇ ਚੁਣੇ ਬਨਾਮ ਗੈਰ-ਚੁਣੇ ਹੋਏ) ਇਹਨਾਂ ਸ਼ਰਤਾਂ ਦੇ ਅਧਾਰ ਤੇ ਨਹੀਂ ਹੋਣਾ ਚਾਹੀਦਾ!

5:15 "ਦਾਤ" ਇਸ ਪ੍ਰਸੰਗ ਵਿੱਚ "ਦਾਤ" ਲਈ ਦੋ ਵੱਖੇ ਵੱਖਰੇ ਯੂਨਾਨੀ ਸ਼ਬਦ ਵਰਤੇ ਗਏ ਹਨ—*charisma ਕਰਿਜਮਾ*, ਰੋਮੀਆਂ. 5:15,16 (ਰੋਮੀਆਂ. 6:23) ਅਤੇ *dorea/dorama ਡੋਰੀਆ ਡੋਰਾਮਾ*, ਰੋਮੀਆਂ. 5:15, 16, 17 (ਰੋਮੀਆਂ. 3:24 ਵਿੱਚ ਨੋਟ ਦੇਖੋ)—ਪਰ ਇਹ ਸਮਾਨਾਰਥੀ ਹਨ। ਮੁਕਤੀ ਲਈ ਇਹ ਸੱਚਮੁਚ ਇੱਕ ਖੁਸ਼ਖਬਰੀ ਹੈ। ਇਹ ਯਿਸੂ ਦੁਆਰਾ ਪਰਮੇਸ਼ਰ ਦੀ ਮੁਫਤ ਦਾਤ ਹੈ (ਦੇਖੋ. ਰੋਮੀਆਂ. 3:24; 6:23; ਅਫਸੀਆਂ. 2:8,9) ਜੋ ਮਸੀਹ ਵਿੱਚ ਨਿਹਚਾ ਰੱਖਦੇ ਹਨ।

▣ "ਕਿਉਂਕਿ" ਇਹ ਪਹਿਲੇ ਦਰਜੇ ਦਾ ਸ਼ਰਤੀਆਂ ਵਾਕ ਹੈ ਜੋ ਲੇਖਕ ਦੇ ਉਦੇਸ਼ ਅਤੇ ਸਾਹਿਤਕ ਨਜ਼ਰੀਏ ਪੱਖੇ ਸਹੀ ਮੰਨਿਆ ਗਿਆ ਹੈ। ਆਦਮ ਦੇ ਪਾਪ ਨੇ ਸਾਰੇ ਮਨੁੱਖਾਂ ਲਈ ਮੌਤ ਲਿਆਂਦੀ। ਇਹ ਰੋਮੀਆਂ. 5:17 ਵਿੱਚ ਸਮਾਨਾਂਤਰ ਹੈ।

▣ "ਭਰਪੂਰ" ਰੋਮੀਆਂ 15: 13 ਤੇ ਖਾਸ ਵਿਸ਼ੇ ਨੂੰ ਦੇਖੋ

5:16 "ਸਜਾ ਦਾ ਹੁਕਮ. . . ਧਾਰਮਿਕਤਾ" ਇਹ ਦੋਵੇਂ ਅਪਰਾਧ ਜਾਂਚ ਸੰਬੰਧੀ, ਕਾਨੂੰਨੀ ਸ਼ਬਦ ਹਨ। ਅਕਸਰ ਪੁਰਾਣੇ ਨੇਮ ਵਿੱਚ ਨਬੀਆਂ ਦੇ ਸੰਦੇਸ਼ ਨੂੰ ਕਚਹਿਰੀ ਦੇ ਦ੍ਰਿਸ਼ ਵਾਂਗ ਦਿਖਾਇਆ ਗਿਆ ਹੈ। ਪੌਲੁਸ ਇਸ ਸ਼ੈਲੀ ਨੂੰ ਵਰਤਦਾ ਹੈ (ਦੇਖੋ. ਰੋਮੀਆਂ. 8:1, 31-34)।

5:17 "ਜਦੋਂ" ਇਹ ਇੱਕ ਹੋਰ ਪਹਿਲੇ ਦਰਜੇ ਦਾ ਸ਼ਰਤੀਆਂ ਵਾਕ ਹੈ ਜੋ ਲੇਖਕ ਦੀ ਸੋਚ ਅਤੇ ਉਸਦੇ ਸਾਹਿਤਕ ਉਦੇਸ਼ਾਂ ਦੇ ਪੱਖੇ ਸਹੀ ਮੰਨਿਆ ਗਿਆ ਹੈ। ਆਦਮ ਦੇ ਅਪਰਾਧ ਦਾ ਨਤੀਜਾ ਸਾਰੇ ਮਨੁੱਖਾਂ ਦੀ ਮੌਤ ਬਣਿਆ।

▣ "ਬਹੁਤ ਵਧੀਕ ਉਹ ਲੋਕ" ਆਇਤਾਂ 18-19 ਪੂਰੀ ਤਰ੍ਹਾਂ ਧਰਮ ਸਾਸਤਰੀ ਤੌਰ ਤੇ ਸੰਤੁਲਿਤ ਨਹੀਂ ਹਨ। ਇਹ ਵਾਕਾਂਸ਼ ਰੋਮੀਆਂ 1-8 ਦੇ ਪ੍ਰਸੰਗ ਤੋਂ ਹਟਾਇਆ ਨਹੀਂ ਜਾ ਸਕਦਾ ਪਰ ਸਰਵ-ਵਿਆਪਕਤਾ ਦੇ ਪ੍ਰਮਾਣ ਪਾਠ ਦੇ ਤੌਰ ਤੇ ਵਰਤਿਆ ਗਿਆ ਹੈ (ਕਿ ਆਖਰਕਾਰ ਸਾਰੇ ਬਚ ਜਾਣਗੇ)। ਮਨੁੱਖਾਂ ਨੂੰ ਮਸੀਹ ਦੇ ਰੂਪ ਵਿੱਚ (ਰੋਮੀਆਂ. 5:17b) ਪਰਮੇਸ਼ਰ ਦੀ ਪੇਸ਼ਕਸ਼ ਗ੍ਰਹਿਣ ਕਰਨੀ ਚਾਹੀਦੀ ਹੈ। ਮੁਕਤੀ ਸਭ ਲਈ ਉਪਲਬਧ ਹੈ ਪਰ ਇਹ ਵਿਅਕਤੀਗਤ ਤੌਰ ਤੇ ਸਵੀਕਾਰਨੀ ਪਵੇਗੀ (ਦੇਖੋ. ਯੂਹੰਨਾ 1:12; 3:16; ਰੋਮੀਆਂ. 10:9-13)।

ਆਦਮ ਦੀ ਬਗਾਵਤ ਦਾ ਇੱਕ ਕੰਮ ਸਾਰੇ ਮਨੁੱਖਾਂ ਦੀ ਕੁੱਲ ਬਗਾਵਤ ਵਿੱਚ ਵਧਿਆ। ਇੱਕ ਪਾਪੀ ਕੰਮ ਵੱਡਾ ਹੋਇਆ, ਪਰ ਮਸੀਹ ਵਿੱਚ ਇੱਕ ਧਰਮੀ ਬਲਿਦਾਨ, ਸਾਰੇ ਮਨੁੱਖਾਂ ਦੇ ਪਾਪਾਂ ਨੂੰ ਅਤੇ ਪਾਪ ਦੇ ਸਮੂਹਿਕ ਪ੍ਰਭਾਵ ਨੂੰ ਢੱਕਣ ਲਈ ਵੱਡਾ ਹੋਇਆ। ਮਸੀਹ ਦੇ ਕੰਮ ਦੇ "ਹੋਰ ਬਹੁਤ ਕੁੱਝ" ਉੱਪਰ ਜੇਰ ਦਿੱਤਾ ਗਿਆ ਹੈ (ਦੇਖੋ. ਰੋਮੀਆਂ. 5:9,10,15,17)। ਕਿਰਪਾ ਭਰਪੂਰ ਹੈ।

5:17,18 "ਧਾਰਮਿਕਤਾ ਦੀ ਦਾਤ ਬਹੁਤੀ ਮਿਲੀ ਹੈ. . . ਧਾਰਮਿਕਤਾ ਦਾ ਜੀਵਨ" ਯਿਸੂ ਪਰਮੇਸ਼ਰ ਦੀ ਦਾਤ ਹੈ (ਦੇਖੋ. ਰੋਮੀਆਂ. 3:24; 6:23; ਅਫਸੀਆਂ. 2:8-9) ਅਤੇ ਡਿੱਗੀ ਮਨੁੱਖਤਾ ਲਈ ਅਧਿਆਤਮਕ ਜਰੂਰਤਾਂ ਦਾ ਪ੍ਰਬੰਧ ਹੈ (ਦੇਖੋ. 1 ਕੁਰਿੰਥੀਆਂ. 1:30)। ਇਹਨਾਂ ਸਮਾਨਾਂਤਰ ਵਾਕਾਂਸ਼ਾਂ ਦਾ ਅਰਥ ਹੋ ਸਕਦਾ ਹੈ ਕਿ

1. ਪਾਪੀ ਮਨੁੱਖਜਾਤੀ ਨੂੰ ਮਸੀਹ ਦੇ ਮੁਕੰਮਲ ਕੀਤੇ ਕੰਮ ਦੁਆਰਾ ਪਰਮੇਸ਼ਰ ਨਾਲ ਸਹੀ ਕੀਤਾ ਜਾਂਦਾ ਹੈ ਜਿਸਦਾ ਨਤੀਜਾ "ਧਰਮੀ ਜੀਵਨ" ਹੈ
 2. ਇਹ ਵਾਕਾਂਸ਼ "ਸਦੀਵੀ ਜੀਵਨ" ਦਾ ਸਮਾਨਾਰਥੀ ਹੈ
- ਇਹ ਪ੍ਰਸੰਗ ਪਹਿਲੇ ਵਿਕਲਪ ਦਾ ਸਮਰਥਨ ਕਰਦਾ ਹੈ।

ਕਿਰਿਆ "ਰਾਜ ਕਰਨਾ" ਇਸ ਪ੍ਰਸੰਗ ਵਿੱਚ ਬਹੁਤ ਵਾਰ ਵਰਤੀ ਗਈ ਹੈ।

1. "ਆਦਮ ਤੋਂ ਮੂਸਾ ਤੱਕ ਮੌਤ ਨੇ ਰਾਜ ਕੀਤਾ," ਰੋਮੀਆਂ. 5:14 (ਔਰਿਸਟ ਕਿਰਿਆਸ਼ੀਲ ਸੰਕੇਤਕ)
2. "ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ," ਰੋਮੀਆਂ. 5:17 (ਔਰਿਸਟ ਕਿਰਿਆਸ਼ੀਲ ਸੰਕੇਤਕ)
3. "ਹੋਰ ਵੀ ਉਹ ਜਿਹੜੇ ਕਿਰਪਾ ਅਤੇ ਧਰਮ ਦੀ ਦਾਤ ਦੀ ਬਹੁਤਾਤ ਪ੍ਰਾਪਤ ਕਰਦੇ ਹਨ ਉਹ ਜੀਵਨ ਵਿੱਚ ਰਾਜ ਕਰਨਗੇ," ਰੋਮੀਆਂ. 5:17 (ਭਵਿੱਖਤ ਕਿਰਿਆਸ਼ੀਲ ਸੰਕੇਤਕ)
4. "ਮੌਤ ਨੇ ਪਾਪ ਉੱਤੇ ਰਾਜ ਕੀਤਾ," ਰੋਮੀਆਂ. 5:21 (ਔਰਿਸਟ ਕਿਰਿਆਸ਼ੀਲ ਸੰਕੇਤਕ)
5. "ਮਹਿਮਾ ਰਾਜ ਕਰੇਗੀ," ਰੋਮੀਆਂ. 5:21 (ਔਰਿਸਟ ਕਿਰਿਆਸ਼ੀਲ ਸੰਕੇਤਕ)
6. "ਪਾਪ ਨੂੰ ਰਾਜ ਨਾ ਕਰਨ ਦੇਵੇ," ਰੋਮੀਆਂ. 6:12 (ਮੌਜੂਦਾ ਕਿਰਿਆਸ਼ੀਲ ਪ੍ਰਭਾਵਕਾਰੀ)

ਪੌਲੂਸ ਦਾ ਪਾਪ ਅਤੇ ਮੌਤ ਦਾ ਰੂਪਕ ਬਨਾਮ ਕਿਰਪਾ ਦੀ ਦਾਤ ਧਰਮ ਸ਼ਾਸਤਰੀ ਸੱਚਾਈ ਦੱਸਣ ਲਈ ਸ਼ਕਤੀਸ਼ਾਲੀ ਤਰੀਕਾ ਹੈ।

ਖਾਸ ਵਿਸ਼ਾ: ਪਰਮੇਸ਼ਰ ਦੇ ਸਾਮਰਾਜ ਵਿੱਚ ਰਾਜ ਕਰਨਾ

ਖਾਸ ਵਿਸ਼ਾ: ਪਰਮੇਸ਼ਰ ਦੇ ਸਾਮਰਾਜ ਵਿੱਚ ਰਾਜ ਕਰਨਾ

ਮਸੀਹ ਨਾਲ ਰਾਜ ਕਰਨ ਦਾ ਵਿਸ਼ਾ ਵੱਡੀ ਧਰਮ ਸ਼ਾਸਤਰੀ ਸ਼੍ਰੇਣੀ "ਪਰਮੇਸ਼ਰ ਦੇ ਸਾਮਰਾਜ" ਦਾ ਹਿੱਸਾ ਹੈ। ਇਹ ਪੁਰਾਣੇ ਨੇਮ ਦੀ ਧਾਰਨਾ ਇਸਰਾਇਲ ਦਾ ਰਾਜਾ ਪਰਮੇਸ਼ਰ ਦੇ ਵੱਜੋਂ ਨਾਮ ਹੈ (ਦੇਖੋ. 1 ਸਮੂਏਲ. 8:7)। ਉਸਨੇ ਯਹੂਦਾ ਦੇ ਘਰਾਣੇ ਦੇ ਉੱਤਰਾਧਿਕਾਰੀ ਅਤੇ (1 ਸਮੂਏਲ. 8:7; 10:17-19) ਜਿਸੈ ਦੇ ਪਰਿਵਾਰ ਦੁਆਰਾ ਸੰਕੇਤਕ (ਦੇਖੋ. ਉਤਪਤ. 49:10) ਤੌਰ ਤੇ ਰਾਜ ਕੀਤਾ (ਦੇਖੋ. 2 ਸਮੂਏਲ 7)।

ਮਸੀਹ ਦੇ ਬਾਰੇ ਪੁਰਾਣੇ ਨੇਮ ਦੇ ਭਵਿੱਖਬਾਣੀ ਦੇ ਵਾਇਦੇ ਦੀ ਯਿਸੂ ਪੂਰਤੀ ਹੈ। ਬੈਤਲਹਮ ਵਿੱਚ ਦੇਹਧਾਰਨ ਨਾਲ ਉਸਨੇ ਪਰਮੇਸ਼ਰ ਦੇ ਰਾਜ ਦਾ ਉਦਘਾਟਨ ਕੀਤਾ। ਪਰਮੇਸ਼ਰ ਦਾ ਰਾਜ, ਯਿਸੂ ਦੇ ਪ੍ਰਚਾਰ ਦਾ ਮੱਧ ਸਤੰਭ ਬਣਿਆ। ਉਸ ਵਿੱਚ ਰਾਜ ਪੂਰੀ ਤਰ੍ਹਾਂ ਆਇਆ (ਦੇਖੋ. ਮੱਤੀ. 10:7; 11:12; 12:28; ਮਰਕੁਸ 1:15; ਲੂਕਾ 10:9,11; 11:20; 16:16; 17:20-21)।

ਹਾਲਾਂਕਿ, ਰਾਜ ਵੀ ਭਵਿੱਖ ਵਿੱਚ ਸੀ (ਨਰਕ ਸਵਰਗ ਦੇ ਸਿਧਾਂਤ ਵਾਲਾ)। ਇਹ ਮੌਜੂਦ ਸੀ ਪਰ ਸਿਰੇ ਨਹੀਂ ਸੀ ਚੜਿਆ (ਦੇਖੋ. ਮੱਤੀ. 6:10; 8:11; 16:28; 22:1-14; 26:29; ਲੂਕਾ 9:27; 11:2; 13:29; 14:10-24; 22:16,18)। ਯਿਸੂ ਪਹਿਲੀ ਵਾਰ ਦੁਖੀ ਅਤੇ ਨਮਰ ਸੇਵਕ (ਦੇਖੋ. ਯਸਾਯਾਹ. 52:13-53:12); ਵਾਂਗ ਆਇਆ (ਦੇਖੋ. ਜਕਰਯਾਹ. 9:9), ਪਰ ਉਹ ਰਾਜਿਆਂ ਦੇ ਰਾਜੇ ਵਾਂਗ ਆਵੇਗਾ (ਦੇਖੋ. ਮੱਤੀ. 2:2; 21:5; 27:11-14)। "ਰਾਜ ਕਰਨਾ" ਦਾ ਵਿਸ਼ਾ ਪੱਕੇ ਤੌਰ ਤੇ ਸਾਮਰਾਜ ਦਾ ਹਿੱਸਾ ਹੈ। ਪਰਮੇਸ਼ਰ ਨੇ ਰਾਜ ਯਿਸੂ ਉੱਤੇ ਨਿਰਚਾ ਰੱਖਣ ਵਾਲਿਆਂ ਨੂੰ ਦਿੱਤਾ (ਦੇਖੋ ਲੂਕਾ 12:32)।

ਯਿਸੂ ਨਾਲ ਰਾਜ ਕਰਨ ਦੀ ਧਾਰਨਾ ਦੇ ਕਈ ਪਹਿਲੂ ਅਤੇ ਸਵਾਲ ਹਨ।

1. ਕੀ ਉਹ ਹਵਾਲੇ ਜੋ ਪਰਮੇਸ਼ਰ ਨੇ ਵਿਸ਼ਵਾਸੀਆਂ ਨੂੰ ਮਸੀਹ ਦੇ ਦੁਆਰਾ "ਰਾਜ" ਦੇ ਦਿੱਤਾ "ਰਾਜ ਕਰਨ" ਵੱਲ ਇਸ਼ਾਰਾ ਕਰਦਾ ਹੈ (ਦੇਖੋ. ਮੱਤੀ. 5:3,10; ਲੂਕਾ 12:32)?
2. ਕੀ ਪਹਿਲੀ ਸਦੀ ਦੇ ਯਹੂਦੀ ਪ੍ਰਸੰਗ ਵਿੱਚ ਯਿਸੂ ਦੇ ਮੂਲ ਚੇਲਿਆਂ ਲਈ ਸ਼ਬਦ ਸਭ ਵਿਸ਼ਵਾਸੀਆਂ ਦਾ ਹਵਾਲਾ ਦਿੰਦੇ ਹਨ (ਦੇਖੋ. ਮੱਤੀ. 19:28; ਲੂਕਾ 22:28-30)?
3. ਕੀ ਹੁਣ ਇਸ ਜੀਵਨ ਵਿੱਚ ਰਾਜ ਕਰਨ ਉੱਤੇ ਪੌਲੂਸ ਦਾ ਧਿਆਨ ਹੁਣ ਉਪਰੋਕਤ ਪਾਠ ਦੇ ਉਲਟ ਹੈ ਜਾਂ ਪੂਰਕ ਹੈ (ਦੇਖੋ. ਰੋਮੀਆਂ. 5:17; 1 ਕੁਰਿੰਥੀਆਂ. 4:8)?
4. ਦੁੱਖ ਅਤੇ ਰਾਜ ਕਿਵੇਂ ਸੰਬੰਧਤ ਹਨ (ਦੇਖੋ. ਰੋਮੀਆਂ. 8:17; 2 ਤਿਮੋਥੀਉਸ. 2:11-12; 1 ਪਤਰਸ. 4:13; ਪ੍ਰਕਾਸ਼ ਦੀ ਪੇਥੀ. 1:9)?

5. ਪ੍ਰਕਾਸ਼ ਦੀ ਪੇਥੀ ਦਾ ਵਾਰ ਵਾਰ ਦਾ ਵਿਸ਼ਾ ਮਸੀਹ ਦੇ ਰਾਜ ਦੀ ਵਡਿਆਈ ਨੂੰ ਸਾਂਝਾ ਕਰਦਾ ਹੈ ਕੀ ਇਹ ਰਾਜ ਹੈ
- ਧਰਤੀ ਦਾ, ਪ੍ਰਕਾਸ਼ ਦੀ ਪੇਥੀ. 5:10
 - ਹਜਾਰ ਸਾਲ ਦਾ, ਪ੍ਰਕਾਸ਼ ਦੀ ਪੇਥੀ. 20:4-6
 - ਸਦੀਵੀ, ਪ੍ਰਕਾਸ਼ ਦੀ ਪੇਥੀ. 2:26; 3:21; 22:5 ਅਤੇ ਦਾਨਿਏਲ. 7:14,18,27

ਰੋਮੀਆਂ 5:18-21

¹⁸ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਾਰਿਆਂ ਮਨੁੱਖਾਂ ਉੱਤੇ ਦੇਸ਼ ਲੱਗਾ ਤਿਵੇਂ ਹੀ ਧਾਰਮਿਕਤਾ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ। ¹⁹ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣ-ਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ। ²⁰ਅਤੇ ਬਿਵਸਥਾ ਵਿਚਕਾਰ ਆ ਗਈ ਕਿ ਅਪਰਾਧ ਬਹੁਤ ਹੋਵੇ ਪਰ ਜਿੱਥੇ ਪਾਪ ਬਹੁਤ ਹੋਇਆ ਉੱਥੇ ਕਿਰਪਾ ਵੀ ਬਹੁਤ ਜ਼ਿਆਦਾ ਹੋਈ। ²¹ਇਸ ਲਈ ਕਿ ਜਿਵੇਂ ਪਾਪ ਨੇ ਮੌਤ ਫੈਲਾਉਂਦੇ ਦੇ ਹੋਏ ਰਾਜ ਕੀਤਾ, ਤਿਵੇਂ ਕਿਰਪਾ ਨੇ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਾਰਮਿਕਤਾ ਦੇ ਰਾਹੀਂ ਰਾਜ ਕੀਤਾ।

5:18

NASB "ਇੱਥੇ ਤੱਕ ਕਿ ਧਾਰਮਿਕਤਾ ਦੇ ਇੱਕ ਕੰਮ ਦੁਆਰਾ ਸਾਰੇ ਮਨੁੱਖਾਂ ਦੇ ਜੀਵਨ ਨੂੰ ਧਰਮੀ ਬਣਾਇਆ ਗਿਆ"

NKJV "ਤਾਂ ਵੀ ਇੱਕ ਆਦਮੀ ਦੇ ਧਰਮੀ ਕੰਮ ਨਾਲ ਸਾਰੇ ਮਨੁੱਖਾਂ ਨੂੰ ਮੁਫਤ ਦਾਤ ਮਿਲੀ"

NRSV "ਇਸ ਲਈ ਇੱਕ ਆਦਮੀ ਦਾ ਧਰਮੀ ਕੰਮ ਸਭ ਦੇ ਧਰਮੀ ਠਹਿਰਾਏ ਜਾਣ ਅਤੇ ਜੀਵਨ ਦੀ ਅਗਵਾਈ ਕਰਦਾ ਹੈ"

TEV "ਇਸੇ ਤਰ੍ਹਾਂ ਇੱਕ ਧਰਮੀ ਕੰਮ ਸਭ ਮਨੁੱਖਾਂ ਨੂੰ ਆਜਾਦ ਕਰ ਦਿੱਤਾ ਅਤੇ ਉਹਨਾਂ ਨੂੰ ਜੀਵਨ ਦਿੱਤਾ"

NJB "ਇਸ ਲਈ ਇੱਕ ਚੰਗਾ ਕੰਮ ਹਰੇਕ ਲਈ ਜੀਵਨ ਲਿਆਉਂਦਾ ਹੈ ਅਤੇ ਉਸਨੂੰ ਧਰਮੀ ਠਹਿਰਾਉਂਦਾ ਹੈ"

ਇਹ ਨਹੀਂ ਕਹਿ ਰਿਹਾ ਕਿ ਹਰੇਕ ਬੱਚ ਜਾਵੇਗਾ (ਸਰਵ-ਵਿਆਪਕਤਾ)। ਇਸ ਆਇਤ ਦੀ ਇਸ ਕਿਤਾਬ ਦੇ ਸੰਦੇਸ਼ ਅਤੇ ਤੁਰੰਤ ਪ੍ਰਸੰਗ ਤੋਂ ਬਗੈਰ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹ ਯਿਸੂ ਦੇ ਜੀਵਨ, ਮੌਤ ਫਿਰ ਜੀ ਉੱਠਣ (ਭਾਵ., ਸਰਵ-ਵਿਆਪੀ ਪੇਸ਼ਕਸ਼) ਦੁਆਰਾ ਸਭ ਮਨੁੱਖਾਂ ਦੀ ਸੰਭਾਵੀ ਮੁਕਤੀ ਵੱਲ ਸੰਕੇਤ ਕਰਦਾ ਹੈ। ਸਾਰੀ ਮਨੁੱਖਤਾ ਨੂੰ ਖੁਸ਼ਖਬਰੀ ਦੀ ਪੇਸ਼ਕਸ਼ ਦਾ ਜਵਾਬ ਤੈਬਾ ਕਰਕੇ ਅਤੇ ਵਿਸ਼ਵਾਸ ਦੁਆਰਾ ਦੇਣਾ ਚਾਹੀਦਾ ਹੈ (ਦੇਖੋ. ਮਰਕੁਸ 1:15; ਰਸੂਲਾਂ ਦੇ ਕਰਤੱਬ 3:16,19; 20:21)। ਪਰਮੇਸ਼ਰ ਹਮੇਸ਼ਾਂ ਪਹਿਲ ਕਰਦੇ ਹਨ (ਦੇਖੋ. ਯੂਹੰਨਾ 6:44,65), ਪਰ ਉਹ ਹਮੇਸ਼ਾਂ ਚਾਹੁੰਦੇ ਹਨ ਕਿ ਸਭ ਮਨੁੱਖ ਵਿਅਕਤੀਗਤ ਤੌਰ ਤੇ ਜਵਾਬ ਦੇਣ (ਦੇਖੋ. ਮੱਤੀ. 11:28-29; ਯੂਹੰਨਾ 1:12; 3:16; ਅਤੇ ਰੋਮੀਆਂ. 10:9-13)। ਉਸਦੀ ਪੇਸ਼ਕਸ਼ ਸਰਵ-ਵਿਆਪੀ ਹੈ (ਦੇਖੋ. 1 ਤਿਮੋਥੀਉਸ. 2:4,6; 2 ਪਤਰਸ. 3:9; 1 ਯੂਹੰਨਾ 2:2), ਪਰ ਅਧਰਮ ਦਾ ਰਾਜ ਇਹ ਹੈ ਕਿ ਬਹੁਤੇ "ਇਨਕਾਰ" ਕਰਦੇ ਹਨ।

"ਧਾਰਮਿਕਤਾ ਦਾ ਕੰਮ" ਜਾਂ ਤਾਂ

- ਯਿਸੂ ਦੇ ਪੂਰੀ ਆਗਿਆਕਾਰਤਾ ਦੇ ਜੀਵਨ ਅਤੇ ਸਿੱਖਿਆ ਨੇ ਪਿਤਾ ਨੂੰ ਪੂਰੀ ਤਰ੍ਹਾਂ ਪ੍ਰਗਟ ਕੀਤਾ
- ਵਿਸ਼ੇਸ਼ ਤੌਰ ਤੇ ਪਾਪੀ ਮਨੁੱਖਜਾਤੀ ਲਈ ਉਸਦੀ ਮੌਤ

ਜਿਵੇਂਕਿ ਇੱਕ ਆਦਮੀ ਦੇ ਜੀਵਨ ਨੇ ਸਭ ਨੂੰ ਪ੍ਰਭਾਵਿਤ ਕੀਤਾ (ਯਹੂਦੀ ਸੰਗਠਨ, ਦੇਖੋ. ਉਤਪਤ 3; ਯਹੇਸੂ 7), ਇਸ ਤਰ੍ਹਾਂ ਇੱਕ ਨਿਰਦੇਸ਼ ਜੀਵਨ ਨੇ ਸਭ ਨੂੰ ਪ੍ਰਭਾਵਿਤ ਕੀਤਾ (ਲੇਵੀਆਂ 1-7,16)। ਇਹ ਦੋਵੇਂ ਕੰਮ ਇਕਸਾਰ ਹਨ, ਪਰ ਨਾ ਬਰਾਬਰ। ਸਾਰੇ ਆਦਮ ਦੇ ਪਾਪ ਤੋਂ

ਪ੍ਰਭਾਵਿਤ ਹਨ ਪਰ ਸਾਰੇ ਹੀ ਸੰਭਾਵਤ ਤੌਰ ਤੇ ਯਿਸੂ ਦੇ ਜੀਵਨ, ਸਿਰਫ ਵਿਸ਼ਵਾਸੀ ਜਿਹਨਾਂ ਨੇ ਧਾਰਮਿਕਤਾ ਦੀ ਦਾਤ ਪਾਈ ਹੈ, ਬਚਾਏ ਜਾਣਗੇ। ਯਿਸੂ ਦਾ ਕੰਮ ਵੀ ਸਾਰੇ ਮਨੁੱਖਾਂ ਦੇ ਪਾਪ ਨੂੰ ਪ੍ਰਭਾਵਿਤ ਕਰਦਾ ਹੈ, ਜਿਹਨਾਂ ਨੇ ਵਿਸ਼ਵਾਸ ਕੀਤਾ ਅਤੇ ਪਾਇਆ; ਭੂਤਕਾਲ, ਵਰਤਮਾਨ, ਅਤੇ ਭਵਿੱਖ!

5:18-19 "ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਾਰਿਆਂ ਮਨੁੱਖਾਂ ਉੱਤੇ ਦੇਸ਼ ਲੱਗਾ ਤਿਵੇਂ ਹੀ ਧਾਰਮਿਕਤਾ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ" ਇਹ ਸਮਾਨਾਂਤਰ ਵਾਕ ਹਨ ਜੋ ਇਹ ਦੱਸਦੇ ਹਨ ਕਿ ਸ਼ਬਦ "ਬਹੁਤ ਸਾਰੇ" ਬੰਦਿਸ਼ ਵਾਲਾ ਨਹੀਂ ਬਲਕਿ ਸੰਮਲਿਤ ਕਰਨ ਵਾਲਾ ਹੈ। ਇਹੋ ਜਿਹੀ ਸਮਾਨਤਾ ਯਸਾਯਾਹ. 53:6 "ਸਾਰੇ" ਅਤੇ 53:11,12 "ਬਹੁਤ" ਵਿੱਚ ਮਿਲਦੀ ਹੈ। ਸ਼ਬਦ "ਬਹੁਤ" ਪਰਮੇਸ਼ਰ ਦੀ ਸਭ ਲਈ ਛੁਟਕਾਰੇ ਦੀ ਯੋਜਨਾ ਲਈ ਸੀਮਿਤ ਤਰੀਕੇ ਨਾਲ ਨਹੀਂ ਵਰਤਿਆ ਜਾ ਸਕਦਾ (ਅਗਸਟਨ ਅਤੇ ਕੈਲਵਿਨ ਦੇ ਚੁਣੇ ਬਨਾਮ ਨਾ ਚੁਣੇ)।

ਦੇ ਅਕਰਮਕ ਕਿਰਿਆਵਾਂ ਵੱਲ ਧਿਆਨ ਦਿਉ। ਇਹ ਪਰਮੇਸ਼ਰ ਦੇ ਕੰਮ ਦਾ ਹਵਾਲਾ ਦਿੰਦੀਆਂ ਹਨ। ਮਨੁੱਖ ਪਰਮੇਸ਼ਰ ਦੇ ਰੂਪ (ਮਿਆਰ ਦੀ ਉਲੰਘਣਾ) ਵਿੱਚ ਪਾਪ ਕਰਦਾ ਹੈ ਅਤੇ ਉਸਦੇ ਕਿਰਦਾਰ ਨਾਲ ਰਿਸ਼ਤੇ ਦੁਆਰਾ ਧਰਮੀ ਠਹਿਰਾਉਂਦਾ ਹੈ (ਉਸਦੀ ਕਿਰਪਾ ਦੀ ਦਾਤ)।

5:19 " ਇੱਕ ਮਨੁੱਖ ਦੀ ਅਣ-ਆਗਿਆਕਾਰੀ. . . ਇੱਕ ਦੀ ਆਗਿਆਕਾਰੀ ਦੇ ਕਾਰਨ" ਪੈਲੂਸ ਪੁਰਾਣੇ ਨੇਮ ਦੇ ਧਰਮ ਸ਼ਾਸਤਰੀ ਸੰਕਲਪ ਦੀ ਸਮੂਹਿਕ ਤੌਰ ਤੇ ਵਰਤੋਂ ਕਰ ਰਿਹਾ ਸੀ। ਇੱਕ ਮਨੁੱਖ ਦੇ ਕੰਮ ਨੇ ਸਾਰੇ ਸਮੂਹ ਨੂੰ ਪ੍ਰਭਾਵਿਤ ਕੀਤਾ (ਦੇਖੋ. ਯਹੇਸੂ ਵਿੱਚ ਆਕਾਨ 7)। ਆਦਮ ਅਤੇ ਹਵਾ ਦੀ ਅਣ-ਆਗਿਆਕਾਰਤਾ ਨੇ ਸਭ ਲਈ ਪਰਮੇਸ਼ਰ ਦਾ ਨਿਆਂ ਲਿਆਂਦਾ (ਦੇਖੋ. ਉਤਪਤ 3)। ਸਾਰੀ ਰਚਨਾ ਆਦਮ ਦੀ ਬਗ਼ਾਵਤ ਦੇ ਸਿੱਟੇ ਭੁਗਤ ਰਹੀ ਹੈ (ਦੇਖੋ. ਰੋਮੀਆਂ. 8:18-25)। ਸੰਸਾਰ ਉਸੇ ਵਰਗਾ ਨਹੀਂ ਹੈ। ਮਨੁੱਖ ਸਮਾਨ ਨਹੀਂ ਹਨ। ਧਰਤੀ ਦੇ ਜੀਵਨ ਦਾ ਅੰਤ ਮੌਤ ਬਣ ਗਈ ਹੈ (ਦੇਖੋ. ਉਤਪਤ 5)। ਉਹ ਸੰਸਾਰ ਨਹੀਂ ਜੋ ਪਰਮੇਸ਼ਰ ਚਾਹੁੰਦੇ ਸਨ ਕਿ ਬਣੇ!

ਇਸੇ ਸਮੂਹਿਕ ਭਾਵ ਵਿੱਚ .ਸੂ ਦਾ ਆਗਿਆਕਾਰਤਾ ਦਾ ਇੱਕ ਕੰਮ, ਕਲਵਰੀ ਦਾ ਨਤੀਜਾ (1) ਇੱਕ ਨਵਾਂ ਯੁੱਗ (2) ਨਵੇਂ ਲੋਕ (3) ਇੱਕ ਨਵਾਂ ਨੇਮ। ਇਸ ਧਰਮ ਸ਼ਾਸਤਰੀ ਪ੍ਰਤੀਨਿਧਤਾ ਨੂੰ ਆਦਮ-ਮਸੀਹ ਵੰਨਗੀ ਕਿਹਾ ਜਾਂਦਾ ਹੈ (ਦੇਖੋ. 1 ਕੁਰਿੰਥੀਆਂ. 5:21-22; ਫਿੱਲਿਪੀਆਂ. 2:6)। ਯਿਸੂ ਦੂਜਾ ਆਦਮ ਸੀ। ਉਹ ਡਿੱਗੀ ਮਨੁੱਖ ਜਾਤੀ ਦਾ ਨਵਾਂ ਆਰੰਭ ਸੀ।

5:20

NASB "ਅਤੇ ਬਿਵਸਥਾ ਆਈ ਕਿਉਂਕਿ ਪਾਪ ਵੱਧ ਗਿਆ"

NKJV "ਇਸਤੋਂ ਇਲਾਵਾ ਕਾਨੂੰਨ ਦਾਖਲ ਹੋਇਆ ਕਿ ਅਪਰਾਧ ਵੱਧ ਸਕਦਾ ਸੀ"

NRSV "ਬਿਵਸਥਾ ਆਈ, ਨਤੀਜੇ ਨਾਲ ਗੁਨਾਹ ਵਧਿਆ"

TEV "ਗਲਤ ਕੰਮਾਂ ਦੇ ਵੱਧਣ ਨਾਲ ਬਿਵਸਥਾ ਲਾਗੂ ਕੀਤੀ ਗਈ"

NJB "ਕਾਨੂੰਨ ਦਾ ਆਉਣਾ, ਗਿਰਨ ਦੇ ਮੌਕਿਆ ਦੇ ਵਾਧੇ ਦਾ ਕਾਰਨ ਬਣਿਆ"

ਬਿਵਸਥਾ ਦਾ ਉਦੇਸ਼ ਕਦੇ ਵੀ ਮਨੁੱਖ ਜਾਤੀ ਨੂੰ ਬਚਾਉਣਾ ਨਹੀਂ ਬਲਕਿ ਡਿੱਗੀ ਮਨੁੱਖਤਾ ਦੀ ਲੋੜ ਅਤੇ ਬੇਵਸੀ ਦਰਸਾਉਣਾ ਸੀ (ਦੇਖੋ. ਗਲਾਤੀਆਂ 3; ਅਫਸੀਆਂ. 2:1-3) ਅਤੇ ਇਸ ਨਾਲ ਉਹਨਾਂ ਨੂੰ ਮਸੀਹ ਕੋਲ ਲਿਆਉ (ਦੇਖੋ. ਰੋਮੀਆਂ. 3:20; 4:15; 7:5; ਗਲਾਤੀਆਂ. 3:19, 23-26)। ਬਿਵਸਥਾ ਸਹੀ ਹੈ, ਪਰ ਮਨੁੱਖ ਪਾਪੀ ਹਨ (ਦੇਖੋ. ਰੋਮੀਆਂ 7)!

▣ "ਕਿਰਪਾ ਵੀ ਬਹੁਤ ਜ਼ਿਆਦਾ ਹੋਈ" ਇਸ ਭਾਗ ਵਿੱਚ ਪੌਲੁਸ ਦਾ ਖਾਸ ਜੋਰ ਸੀ। ਪਾਪ ਭਿਆਨਕ ਅਤੇ ਵਿਆਪਕ ਹੈ, ਪਰ ਕਿਰਪਾ ਨੇ ਇਸਦੇ ਮਾਰੂ ਪ੍ਰਭਾਵ ਨੂੰ ਵਧਾਇਆ। ਪਹਿਲੀ ਸਦੀ ਦੀ ਭੜਕੀ ਕਲੀਸੀਆ ਨੂੰ ਉਤਸ਼ਾਹਿਤ ਕਰਨ ਦਾ ਇਹ ਇੱਕ ਤਰੀਕਾ ਸੀ। ਉਹ ਮਸੀਹ ਵਿੱਚ ਜਿੱਤ ਪ੍ਰਾਪਤ ਕਰ ਰਹੇ ਸਨ (ਦੇਖੋ. ਰੋਮੀਆਂ. 5:9-11; 8:31-39; 1 ਯੂਹੰਨਾ 5:4)। ਇਹ ਵਧੇਰੇ ਪਾਪ ਕਰਨ ਦਾ ਪ੍ਰਮਾਣ ਪੱਤਰ ਨਹੀਂ ਹੈ।

5:21 ਦੇਵੇਂ "ਪਾਪ" ਅਤੇ "ਕਿਰਪਾ" ਰਾਜਿਆਂ ਵਾਂਗ ਦੱਸੇ ਗਏ ਹਨ। ਪਾਪ ਨੇ ਸਰਵ-ਵਿਆਪਕ ਮੌਤ ਵਾਂਗ ਰਾਜ ਕੀਤਾ (ਰੋਮੀਆਂ. 5:14, 17)। ਕਿਰਪਾ ਯਿਸੂ ਦੇ ਪੂਰੇ ਕੀਤਾ ਕੰਮ ਦੁਆਰਾ ਧਾਰਮਿਕਤਾ ਲਿਆਉਣ ਅਤੇ ਵਿਸ਼ਵਾਸੀਆਂ ਦੀ ਵਿਅਕਤੀਗਤ ਨਿਹਚਾ ਅਤੇ ਖੁਸ਼ਖਬਰੀ ਪ੍ਰਤੀ ਤੌਬਾ ਕਰਨ ਕਰਕੇ ਰਾਜ ਕਰਦੀ ਹੈ।

ਪਰਮੇਸ਼ਰ ਦੇ ਨਵੇਂ ਲੋਕਾਂ ਵੱਜੋਂ, ਮਸੀਹ ਦੀ ਦੇਹ ਵਿੱਚ ਮਸੀਹੀ ਵੀ ਮਸੀਹ ਨਾਲ ਰਾਜ ਕਰਨਗੇ (ਦੇਖੋ. ਰੋਮੀਆਂ. 5:17; 2 ਤਿਮੋਥੀਉਸ. 2:12; ਪ੍ਰਕਾਸ਼ ਦੀ ਪੇਥੀ. 22:5)। ਇਸਨੂੰ ਧਰਤੀ ਦਾ ਜਾਂ ਹਜ਼ਾਰਾਂ ਸਾਲਾਂ ਦੇ ਰਾਜ ਵੱਜੋਂ ਦੇਖਿਆ ਜਾ ਸਕਦਾ ਹੈ (ਦੇਖੋ. ਪ੍ਰਕਾਸ਼ ਦੀ ਪੇਥੀ. 5:9-10; 20)। ਬਾਈਬਲ ਦੀ ਸਮਾਨ ਸੱਚ ਬਾਰੇ ਦੱਸਦੀ ਅਤੇ ਜੋਰ ਦਿੰਦੀ ਹੈ ਕਿ ਰਾਜ ਸੰਤਾਂ ਨੂੰ ਦਿੱਤਾ ਗਿਆ ਹੈ (ਦੇਖੋ. ਮੱਤੀ. 5:3,10; ਲੂਕਾ 12:32; ਅਫਸੀਆਂ. 2:5-6)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਪਰਮੇਸ਼ਰ ਦੀ "ਧਾਰਮਿਕਤਾ" ਦੀ ਪਰਿਭਾਸ਼ਾ ਦਿਉ
2. "ਸਥਾਨਕ ਪਵਿੱਤਰਤਾ" ਅਤੇ "ਅਗਾਂਹਵਧੂ ਕਬਜ਼ਾ" ਵਿਚਕਾਰ ਕਿਹੜਾ ਧਰਮ ਸ਼ਾਸਤਰੀ ਫਰਕ ਹੈ?
3. ਅਸੀਂ ਕਿਰਪਾ ਜਾਂ ਨਿਹਚਾ ਕਿਸ ਦੁਆਰਾ ਬਚਾਏ ਗਏ ਹਾਂ (ਦੇਖੋ. ਅਫਸੀਆਂ. 2:8-9)?
4. ਮਸੀਹੀ ਦੁੱਖ ਕਿਉਂ ਭੋਗਦੇ ਹਨ?
5. ਕੀ ਅਸੀਂ ਬਚਾਏ ਗਏ ਜਾਂ ਬਚਾਏ ਜਾ ਰਹੇ ਹਾਂ ਜਾਂ ਬਚਾਏ ਜਾਵਾਂਗੇ?
6. ਕਿਉਂਕਿ ਅਸੀਂ ਪਾਪ ਕਰਦੇ ਹਾਂ ਇਸ ਲਈ ਪਾਪੀ ਹਾਂ ਜਾਂ ਕੀ ਅਸੀਂ ਪਾਪੀ ਹੋਣ ਕਰਕੇ ਪਾਪ ਕਰਦੇ ਹਾਂ?
7. ਸ਼ਬਦ "ਧਰਮੀ ਠਹਿਰਾਏ ਗਏ," "ਬਚਾਏ ਗਏ," ਅਤੇ "ਮੇਲ ਮਿਲਾਪ ਹੋਇਆ" ਇਸ ਅਧਿਆਏ ਨਾਲ ਕਿਸ ਤਰੀਕੇ ਨਾਲ ਸੰਬੰਧਤ ਹਨ?
8. ਹਜ਼ਾਰਾਂ ਸਾਲ ਪਹਿਲਾਂ ਜੀ ਰਹੇ ਮਨੁੱਖ ਦੇ ਪਾਪ ਲਈ ਪਰਮੇਸ਼ਰ ਮੈਨੂੰ ਕਿਉਂ ਜਿੰਮੇਵਾਰ ਠਹਿਰਾਉਂਦਾ ਹੈ (ਰੋਮੀਆਂ. 5:12-21)?
9. ਆਦਮ ਅਤੇ ਮੂਸਾ ਵਿਚਕਾਰ ਹਰੇਕ ਮਨੁੱਖ ਕਿਉਂ ਮਰਿਆ ਜਦੋਂ ਕਿ ਇਸ ਸਮੇਂ ਦੌਰਾਨ ਪਾਪ ਨਹੀਂ ਗਿਣਿਆ ਜਾਂਦਾ ਸੀ (ਰੋਮੀਆਂ. 5:13-14)?
10. ਕੀ ਸ਼ਬਦ "ਸਾਰੇ" ਅਤੇ "ਬਹੁਤੇ" ਸਮਾਨਾਰਥੀ ਹਨ (ਰੋਮੀਆਂ. 5:18-19, Is. 53:6, 11-12)?

ਰੋਮੀਆਂ 6

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਪਾਪ ਲਈ ਮੁਰਦਾ ਪਰ ਮਸੀਹ ਵਿੱਚ ਜਿਉਂਦੇ	ਪਾਪ ਲਈ ਮੁਰਦਾ ਅਤੇ ਪਰਮੇਸ਼ਰ ਲਈ ਜਿਉਂਦੇ	ਮਸੀਹ ਨਾਲ ਮਰਨਾ ਅਤੇ ਜੀ ਉੱਠਣਾ	ਪਾਪ ਲਈ ਮੁਰਦਾ ਪਰ ਮਸੀਹ ਵਿੱਚ ਜਿਉਣਾ	ਬਪਤਿਸਮਾ
6:1-11	6:1-14	6:1-4 6:5-11	6:1-4 6:5-11	6:1-7 6:8-11 ਪਵਿੱਤਰਤਾ, ਪਾਪ ਰਾਜ ਨਾ ਕਰੇ
6:12-14		6:12-14	6:12-14	6:12-14
ਧਾਰਮਿਕਤਾ ਦੇ ਦਾਸ	ਪਾਪ ਦੇ ਦਾਸ ਹੋਣ ਤੋਂ ਪਰਮੇਸ਼ਰ ਦੇ ਦਾਸ	ਦੇ ਗੁਲਾਮੀਆਂ	ਧਾਰਮਿਕਤਾ ਦੇ ਦਾਸ	ਕਿ ਮਸੀਹੀ ਪਾਪ ਦੀ ਗੁਲਾਮੀ ਤੋਂ ਛੁਡਾਏ ਗਏ ਹਨ
6:15-23	6:15-23	6:15-19 6:20-23	6:15-19 6:20-23	6:15-19 ਪਾਪ ਅਤੇ ਪਵਿੱਤਰਤਾਈ ਦਾ ਫਲ 6:20-23

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 6:1-8:39 ਵਿਚਾਰਾਂ ਦੀ ਇੱਕ ਇਕਾਈ (ਸਾਹਿਤਕ ਇਕਾਈ) ਬਣਾਉਂਦਾ ਹੈ ਜੋ ਮਸੀਹੀ ਦੇ ਪਾਪ ਨਾਲ ਸੰਬੰਧ ਦੇ ਵਿਸ਼ੇ ਬਾਰੇ ਦੱਸਦਾ ਹੈ (ਭਾਵ ਸੁੱਧੀਕਰਨ)। ਇਹ ਇੱਕ ਬਹੁਤ ਜਰੂਰੀ ਮੁੱਦਾ ਹੈ ਕਿਉਂਕਿ ਖੁਸ਼ਖਬਰੀ ਦਾ ਪੈਗਾਮ ਮੁਫਤ ਨਾ ਕਰਨ ਯੋਗ ਪਰਮੇਸ਼ਰ ਦੀ ਮਹਿਮਾ ਉੱਪਰ ਮਸੀਹ ਦੁਆਰਾ ਅਧਾਰਤ ਹੈ (ਰੋਮੀਆਂ ਨੂੰ 3:21-5:21) ਇਸ ਲਈ, ਪਾਪ ਵਿਸ਼ਵਾਸੀ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ? ਰੋਮੀਆਂ 6 ਦੇ ਸੁਭਾਵਕ ਪ੍ਰਸ਼ਨਾਂ ਉੱਪਰ ਅਧਾਰਤ ਹੈ, ਰੋਮੀਆਂ ਨੂੰ 6:1 ਅਤੇ 15। ਆਇਤ 1, 5:20 ਨਾਲ ਸੰਬੰਧਤ ਹੈ, ਜਦੋਂ ਕਿ ਰੋਮੀਆਂ ਨੂੰ 6:15, 6:14 ਨਾਲ ਸੰਬੰਧਤ ਹੈ। ਪਹਿਲਾ ਪਾਪ ਨਾਲ ਜੀਵਨ ਸੈਲੀ (ਵਰਤਮਾਨ) ਤੌਰ ਤੇ ਸੰਬੰਧਤ ਹੈ ਦੂਜਾ ਪਾਪ ਦੇ ਵਿਅਕਤੀਗਤ ਕੰਮਾਂ ਲਈ, (ਐਂਰਿਸਟ ਵਾਕ)। ਇਹ ਸਪੱਸ਼ਟ ਹੈ ਕਿ ਰੋਮੀਆਂ ਨੂੰ 6:1-14 ਵਿਸ਼ਵਾਸੀਆਂ ਦੀ ਪਾਪ ਦੇ ਰਾਜ ਤੋਂ ਅਜਾਦੀ ਬਾਰੇ ਦੱਸਦਾ ਹੈ, ਜਦੋਂ ਕਿ ਰੋਮੀਆਂ ਨੂੰ 6:15-23 ਵਿਸ਼ਵਾਸੀਆਂ ਨਾਲ ਪਰਮੇਸ਼ਰ ਦੀ ਸੇਵਾ ਕਰਨ ਦੀ ਅਜਾਦੀ ਬਾਰੇ ਦੱਸਦੇ ਹਨ ਜਿਵੇਂ ਕਿ ਪਹਿਲਾਂ ਉਹ ਪਾਪ ਦੀ ਪੂਰੀ ਤਰ੍ਹਾਂ ਸੰਪੂਰਨਤਾ ਨਾਲ ਅਤੇ ਪੂਰੇ ਦਿਲ ਨਾਲ ਸੇਵਾ ਕਰਦੇ ਸਨ।
- B. ਸੁੱਧੀਕਰਨ/ਪਵਿੱਤਰ ਕਰਨਾ ਦੇਵੇਂ ਹੈ (ਦੇਖੋ ਖਾਸ ਵਿਸ਼ਾ ਰੋਮੀਆਂ ਨੂੰ 6:4 ਵਿੱਚ)
1. ਇੱਕ ਸਥਿਤੀ (ਛੁਟਕਾਰੇ ਸਮੇਂ ਧਰਮੀ ਠਹਿਰਾਉਣ ਵਾਂਗ ਦੂਸ਼ਿਤ, ਰੋਮੀਆਂ ਨੂੰ 3:21-5:21)
 2. ਮਸੀਹ ਵਾਂਗ ਬਣਨ ਵੱਲ ਵਧਣਾ
 - a) ਰੋਮੀਆਂ ਨੂੰ 6:1-8:39 ਇਹ ਸੱਚਾਈ ਨੂੰ ਧਰਮ ਸ਼ਾਸਤਰੀ ਤਰੀਕੇ ਨਾਲ ਦੱਸਦੀ ਹੈ
 - b) ਰੋਮੀਆਂ ਨੂੰ 12:1-15:13 ਇਸਨੂੰ ਵਿਹਾਰਕ ਤੌਰ ਤੇ ਦੱਸਦੀ ਹੈ
- C. ਅਕਸਰ ਵਿਆਖਿਆਕਾਰਾਂ ਨੂੰ ਆਪਣੇ ਬਾਈਬਲ ਦੇ ਅਰਥਾਂ ਨੂੰ ਸਮਝਾਉਣ ਵਿੱਚ ਸਹਾਇਤਾ ਲਈ ਧਾਰਮਿਕ ਤੌਰ ਤੇ ਜਾਇਜ਼ ਠਹਿਰਾਉਣ ਅਤੇ ਸਥਾਨਿਕ ਸੁਧਤਾ ਦੇ ਵਿਸ਼ੇ ਨੂੰ ਵੱਖ ਕਰਨਾ ਚਾਹੀਦਾ ਹੈ। ਅਸਲ ਵਿੱਚ ਉਹ ਇੱਕ ਖਾਸ ਸਮੇਂ ਦੀ ਕਿਰਪਾ ਦੇ ਕੰਮ ਹਨ (ਸਥਿਤੀ, 1 ਕੁਰਿੰਥੀਆਂ 1:30; 6:11)। ਦੋਵਾਂ ਲਈ ਢੰਗ ਇੱਕੋ ਹੈ—ਪਰਮੇਸ਼ਰ ਦੀ ਮਹਿਮਾ ਜਿਸਦੇ ਜੀਵਨ, ਮੌਤ, ਅਤੇ ਜੀ ਉੱਠਣ/ਸਵਰਗ ਵੱਲ ਉਠਾਏ ਜਾਣ ਨੂੰ ਦੱਸਦਾ ਹੈ ਜੋ ਕਿ ਨਿਹਚਾ ਦੁਆਰਾ ਮਿਲਦੀ ਹੈ (ਦੇਖੋ. ਅਫ਼ਸੀਆਂ ਨੂੰ 2:8-9)।
- D. ਇਹ ਅਧਿਆਏ ਮਸੀਹ ਵਿੱਚ ਪਰਮੇਸ਼ਰ ਦੇ ਬੱਚਿਆਂ ਦੀ ਸਿੱਧ ਸੰਪੂਰਨਤਾ (ਪਾਪ ਰਹਿਤ, ਦੇਖੋ. 1 ਯੂਹੰਨਾ 3:6,9; 5:18) ਬਾਰੇ ਸਿਖਾਉਂਦਾ ਹੈ। ਰੋਮੀਆਂ 7 ਅਤੇ 1 ਯੂਹੰਨਾ 1:8-2:1 ਨਿਹਚਾਵਾਨਾਂ ਦੇ ਨਿਰੰਤਰ ਪਾਪ ਕਰਨ ਦੀ ਹਕੀਕਤ ਨੂੰ ਦੱਸਦਾ ਹੈ।
- ਪੌਲੁਸ ਦੇ ਮਾਫੀ ਦੇ ਨਜ਼ਰੀਏ ਜਿਆਦਾ ਵਿਰੋਧ (ਭਾਵ ਨਿਹਚਾ ਦੁਆਰਾ ਕਿਰਪਾ ਦੁਆਰਾ ਧਰਮੀ ਠਹਿਰਾਉਣਾ) ਨੈਤਿਕਤਾ ਦੇ ਮੁੱਦੇ ਨਾਲ ਸੰਬੰਧਤ ਸੀ। ਯਹੂਦੀ ਧਰਮੀ ਜੀਵਨ ਦੀ ਮੰਗ ਕਰਨਾ ਚਾਹੁੰਦੇ ਸਨ ਕਿ ਮੂਸਾ ਦੇ ਨਵੇਂ ਕਾਨੂੰਨ ਅਨੁਸਾਰ ਚੱਲਣ। ਇਹ ਮੰਨਣਾ ਜਰੂਰੀ ਹੈ ਕਿ ਕੁੱਝ ਪੌਲੁਸ ਦੇ ਵਿਚਾਰਾਂ ਨੂੰ ਪਾਪ ਕਰਨ ਦੇ ਲਾਇਸੈਂਸ ਵਜੋਂ ਮੰਨਦੇ ਅਤੇ ਵਰਤਦੇ ਹਨ (ਦੇਖੋ. ਰੋਮੀਆਂ ਨੂੰ 6:1,15; 2 ਪਤਰਸ 3:15-16)। ਪੌਲੁਸ ਦਾ ਵਿਸ਼ਵਾਸ ਸੀ ਕਿ ਸਦਾ ਰਹਿਣ ਵਾਲੀ ਆਤਮਾ, ਕੋਈ ਬਾਹਰੀ ਕੋਡ

ਨਹੀਂ, ਯਿਸੂ ਮਸੀਹ ਦੇ ਵਰਗੇ ਚੇਲੇ ਪੈਦਾ ਕਰੇਗੀ। ਅਸਲ ਵਿੱਚ ਇਹ ਪੁਰਾਣੇ ਇਕਰਾਰਨਾਮਾ (ਦੇਖੋ. ਬਿਵਸਥਾਸਾਰ 27-28) ਅਤੇ ਨਵੇਂ ਇਕਰਾਰ (ਦੇਖੋ. ਯਿਰਮਿਯਾਹ 31:31-34; ਹਿਜਕੀਏਲ 36:26-27) ਦੇ ਵਿਚਕਾਰ ਦਾ ਅੰਤਰ ਹੈ।

- E. ਬਪਤਿਸਮਾ ਸਿਰਫ ਸੁੱਧੀਕਰਨ/ਪਵਿੱਤਰ ਕਰਨ ਦੀ ਅਧਿਆਤਮਿਕ ਸੱਚਾਈ ਦੀ ਉਦਾਹਰਣ ਹੈ। ਰੋਮੀਆਂ ਸਥਾਨਿਕ ਸੁੱਧੀਕਰਨ (ਧਰਮੀ ਠਹਿਰਾਉਣ) ਅਤੇ ਪ੍ਰਯੋਗਾਤਮਕ ਸੁੱਧੀਕਰਨ (ਮਸੀਹ ਵਾਂਗ ਬਣਨਾ) ਦੋਵੇਂ ਜੁੜਵਾਂ ਸਿਧਾਂਤਾਂ ਉੱਪਰ ਗੌਰ ਕੀਤੀ ਗਈ ਹੈ। ਉਸਦੇ ਨਾਲ ਦਫਨਾਏ ਜਾਣਾ (ਰੋਮੀਆਂ ਨੂੰ 6:4) "ਉਸਦੇ ਨਾਲ ਸਲੀਬ ਉੱਤੇ ਚੜਾਏ ਜਾਣ" ਦੇ ਸਮਾਨਾਂਤਰ ਹੈ (ਰੋਮੀਆਂ ਨੂੰ 6:6)।
- F. ਮਸੀਹੀ ਜੀਵਨ ਵਿੱਚ ਪਰੀਖਿਆ ਅਤੇ ਪਾਪ ਉੱਤੇ ਕਾਬੂ ਪਾਉਣ ਲਈ ਕੁੰਜੀਆ ਹਨ
1. ਜਾਣੇ ਕਿ ਮਸੀਹ ਵਿੱਚ ਤੁਸੀਂ ਕੌਣ ਹੋ। ਜਾਣੇ ਕਿ ਉਸਨੇ ਤੁਹਾਡੇ ਲਈ ਕੀ ਕੀਤਾ। ਤੁਸੀਂ ਪਾਪ ਤੋਂ ਮੁਕਤ ਹੋ। ਤੁਸੀਂ ਪਾਪ ਲਈ ਮੁਰਦਾ ਹੋ।
 2. ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਮਸੀਹ ਵਿੱਚ ਆਪਣੀ ਸਥਿਤੀ ਜਾਣੇ/ਪਛਾਣੇ
 3. ਅਸੀਂ ਆਪਣੇ ਖੁਦ ਦੇ ਨਹੀਂ ਹਾਂ। ਸਾਨੂੰ ਸਾਡੇ ਸੁਵਾਮੀ ਦੀ ਸੇਵਾ ਕਰਦੇ/ਆਗਿਆ ਮੰਨਣੀ ਚਾਹੀਦੀ ਹੈ। ਅਸੀਂ ਧੰਨਵਾਦ ਅਤੇ ਪਿਆਰ ਦੇ ਨਾਲ ਉਸਦੀ ਸੇਵਾ ਕਰਦੇ ਅਤੇ ਆਗਿਆ ਮੰਨਦੇ ਹਾਂ ਜਿਸਨੇ ਪਹਿਲਾਂ ਸਾਨੂੰ ਪਿਆਰ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਦੇ ਦਿੱਤਾ।
 4. ਮਸੀਹ ਜੀਵਨ ਅਲੌਕਿਕ ਜੀਵਨ ਹੈ। ਇਹ ਜਿਵੇਂ ਕਿ ਛੁਟਕਾਰਾ ਮਸੀਹ ਵਿੱਚ ਪਰਮੇਸ਼ਰ ਦੀ ਦਾਤ ਹੈ। ਉਹ ਬਲ ਦੀ ਸ਼ੁਰੂਆਤ ਹੈ ਅਤੇ ਇਸਨੂੰ ਪ੍ਰਦਾਨ ਕਰਦਾ ਹੈ। ਸਾਨੂੰ ਤੋਬਾ ਅਤੇ ਨਿਹਚਾ ਦੁਆਰਾ ਦੋਵੇਂ ਸ਼ੁਰੂਆਤੀ ਅਤੇ ਹਰ-ਰੋਜ ਜਵਾਬ ਦੇਣਾ ਚਾਹੀਦਾ ਹੈ।
 5. ਪਾਪ ਦੇ ਦੁਆਲੇ ਨਾ ਜਾਉ। ਜੇ ਇਹ ਹੈ ਉਸ ਲਈ ਇਸਦਾ ਨਾਮ ਦੇਖੋ। ਇਸ ਤੋਂ ਮੁੜੋ, ਇਸ ਤੋਂ ਭੱਜ ਜਾਉ। ਆਪਣੇ ਆਪ ਨੂੰ ਪਰੀਖਿਆ ਦੇ ਸਥਾਨ ਤੇ ਨਾ ਲਿਜਾਉ।
 6. ਵਿਸ਼ਵਾਸੀ ਵਿੱਚ ਪਾਪ ਇੱਕ ਲਤ ਹੈ ਜੋ ਤੋੜੀ ਜਾ ਸਕਦੀ ਹੈ, ਪਰ ਇਹ ਖੁਸ਼ਖਬਰੀ ਦੀ ਜਾਣਕਾਰੀ, ਪਵਿੱਤਰ ਆਤਮਾ ਦੀ ਮੌਜੂਦਗੀ, ਸਮਾਂ, ਕੋਸ਼ਿਸ਼ ਅਤੇ ਸੰਕਲਪ ਨਾਲ ਹੀ ਹੋ ਸਕਦਾ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 6:1-7

¹ਹੁਣ ਅਸੀਂ ਕੀ ਆਖੀਏ? ਕੀ ਪਾਪ ਕਰਨ ਵਿੱਚ ਲੱਗੇ ਰਹੀਏ ਕਿ ਕਿਰਪਾ ਬਹੁਤੀ ਹੋਵੇ? ²ਕਦੇ ਨਹੀਂ! ਅਸੀਂ ਜੋ ਪਾਪ ਦੇ ਵੱਲੋਂ ਮਰ ਗਏ, ਤਾਂ ਹੁਣ ਅੱਗੇ ਤੋਂ ਉਸ ਵਿੱਚ ਜੀਵਨ ਕਿਉਂ ਬਤੀਤ ਕਰੀਏ? ³ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ? ⁴ਸੇ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ⁵ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ। ⁶ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਤਾਂ ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਹੁਣ ਅਸੀਂ ਅੱਗੇ ਤੋਂ ਪਾਪ ਦੀ ਗੁਲਾਮੀ ਨਾ ਕਰੀਏ। ⁷ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ।

6:1

NASB "ਕੀ ਅਸੀਂ ਪਾਪ ਕਰਦੇ ਰਹੀਏ ਕਿ ਕਿਰਪਾ ਬਾਹਲੀ ਹੋਵੇ"

NKJV "ਕੀ ਅਸੀਂ ਪਾਪ ਕਰਦੇ ਰਹੀਏ ਕਿ ਕਿਰਪਾ ਬਾਹਲੀ ਹੋਵੇ"

NRSV "ਕੀ ਅਸੀਂ ਪਾਪ ਹੀ ਕਰੀ ਜਾਈਏ ਕਿ ਕਿਰਪਾ ਹੁੰਦੀ ਹੀ ਰਹੇ"

TEV "ਕੀ ਅਸੀਂ ਪਾਪ ਵਿੱਚ ਹੀ ਜਿਉਂਦੇ ਰਹੀਏ ਕਿ ਕਿਰਪਾ ਹੋਈ ਜਾਵੇ"

NJB "ਕੀ ਅਸੀਂ ਪਾਪ ਦਾ ਹੀ ਪਿੱਛਾ ਕਰਦੇ ਰਹੀਏ ਕਿ ਕਿਰਪਾ ਵੀ ਵੱਧ ਹੀ ਹੋਵੇ"

ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ। ਇਹ ਸ਼ਾਬਦਿਕ ਤੌਰ ਤੇ ਪ੍ਰਸ਼ਨ ਕਰਦਾ ਹੈ ਕਿ ਕਿ "ਮਸੀਹੀ ਪਾਪ ਨਾਲ ਜੁੜੇ ਹੋਏ" ਜਾਂ "ਉਸਨੂੰ ਗਲੇ ਲਗਾਉਂਦੇ" ਹਨ? ਸਵਾਲ ਮੁੜ ਰੋਮੀਆਂ ਨੂੰ 5:20 ਵੱਲ ਜਾਂਦਾ ਹੈ। ਪੌਲੁਸ ਕਲਪਨਾਤਮਕ ਵਸਤੂ (ਡਾਇਟਰੀਬ) ਦੀ ਵਰਤੋਂ ਕਰਕੇ ਕਿਰਪਾ ਦੀ ਦੁਰਵਰਤੋਂ ਦੀ ਗੱਲ ਕਰਦਾ ਹੈ (ਦੇਖੋ. 1 ਯੂਹੰਨਾ 3:6,9; 5:18)। ਪਰਮੇਸ਼ਰ ਦੀ ਕਿਰਪਾ ਅਤੇ ਦਇਆ ਬਾਗੀ ਜੀਵਨ ਜੀਉਣ ਲਈ ਲਾਇਸੈਂਸ ਨਹੀਂ ਹੈ।

ਪੌਲੁਸ ਦਾ ਮੁਫਤ ਮੁਕਤੀ ਦੀ ਦਾਤ ਦਾ ਸੁਸਮਾਚਾਰ ਜੋ ਕਿ ਪਰਮੇਸ਼ਰ ਦੀ ਕਿਰਪਾ ਨਾਲ ਮਸੀਹ ਦੁਆਰਾ ਮਿਲਦੀ ਹੈ (ਦੇਖੋ. ਰੋਮੀਆਂ ਨੂੰ 3:24; 5:15, 17; 6:23) ਧਾਰਮਿਕਤਾ ਦੀ ਜੀਵਨ ਸ਼ੈਲੀ ਪ੍ਰਤੀ ਕਈ ਸਵਾਲ ਚੁੱਕਦੀ ਹੈ। ਇੱਕ ਮੁਫਤ ਦਾਤ ਨੈਤਿਕ ਇਮਾਨਦਾਰੀ ਕਿਵੇਂ ਪੈਦਾ ਕਰ ਸਕਦੀ ਹੈ? ਧਰਮੀ ਠਹਿਰਾਏ ਜਾਣਾ ਅਤੇ ਪਵਿੱਤਰ ਕੀਤੇ ਜਾਣ ਨੂੰ ਅਲੱਗ ਨਹੀਂ ਕੀਤਾ ਜਾਣਾ ਚਾਹੀਦਾ (ਦੇਖੋ. ਮੱਤੀ 7:24-27; ਲੂਕਾ 8:21; 11:28; ਯੂਹੰਨਾ 13:17; ਰੋਮੀਆਂ ਨੂੰ 2:13; ਯਾਕੂਬ 1:22-25; 2:14-26)।

ਇਸ ਬਿੰਦੂ ਉੱਪਰ ਮੈਨੂੰ F. F. Bruce in *Paul: Apostle of the Heart Set Free*, ਦਾ ਹਵਾਲਾ ਦੇਣ ਦਿਉ

"ਮਸੀਹੀਆਂ ਦੇ ਬਪਤਿਸਮੇ ਨੇ ਉਹਨਾਂ ਦੀ ਪੁਰਾਣੀ ਬੇਰੋਕ ਹੋਂਦ ਅਤੇ ਮਸੀਹ ਵਿੱਚ ਉਹਨਾਂ ਦੀ ਨਵੀਂ ਜਿੰਦਗੀ ਨੂੰ ਸਥਾਪਿਤ ਕੀਤਾ ਹੈ: ਇਹ ਪੁਰਾਣੇ ਕ੍ਰਮ ਵਿੱਚ ਉਹਨਾਂ ਦੀ ਮੌਤ ਨੂੰ ਦੱਸਦਾ ਹੈ ਕਿ ਬਪਤਿਸਮੇ ਪਾਏ ਮਸੀਹੀ ਲਈ ਪਾਪ ਵਿੱਚ ਜਾਣਾ ਉਨ੍ਹਾਂ ਹੀ ਨਿਰਾਰਥਕ ਹੈ ਜਿਨ੍ਹਾਂ ਛੁਟਕਾਰੇ ਪਾਏ ਗੁਲਾਮ ਲਈ ਆਪਣੇ ਪੁਰਾਣੇ ਮਾਲਕ ਦੀ ਬੰਦਿਸ਼ ਵਿੱਚ ਰਹਿਣਾ (ਦੇਖੋ. ਰੋਮੀਆਂ ਨੂੰ 6:1-4, 15-23) ਜਾਂ ਇੱਕ ਵਿਧਵਾ ਦਾ 'ਬਿਵਸਥਾ ਅਨੁਸਾਰ ਆਪਣੇ ਪਤੀ ਅਧੀਨ' ਹੋਣਾ ਹੈ (pp. 281-82, ਦੇਖੋ. ਰੋਮੀਆਂ ਨੂੰ 7:1-6)।

James S. Stewart's ਆਪਣੀ ਕਿਤਾਬ, *A Man in Christ*, ਵਿੱਚ ਲਿਖਦਾ ਹੈ:

"ਰਸੂਲ ਦੀ ਸੇਚ ਦਾ ਇਸ ਪਾਸੇ ਲਿਖਤ ਪ੍ਰਮਾਣ' ਰੋਮੀਆਂ ਨੂੰ 6 ਵਿੱਚ ਮਿਲਦਾ ਹੈ। ਉੱਥੇ ਹੀ ਪੌਲੁਸ ਨੇ ਪੂਰੇ ਜੇਸ਼ ਅਤੇ ਮਿਹਨਤ ਨਾਲ ਦਿਲ ਅਤੇ ਅੰਤਰਮਨ ਨਾਲ ਇਹ ਸਿਖਾਇਆ ਹੈ ਕਿ ਮੌਤ ਵਿੱਚ ਯਿਸੂ ਨਾਲ ਮਿਲਣ ਦਾ ਅਰਥ ਵਿਸ਼ਵਾਸੀ ਲਈ ਪਾਪ ਨਾਲ ਸੰਪੂਰਨ ਅਤੇ ਸਖਤ ਰਿਸ਼ਤਾ ਖਤਮ ਹੈ" (pp. 187-88)।

6:2 "ਕਦੇ ਨਹੀਂ" ਇਹ ਇੱਕ ਦੁਰਲੱਭ ਇੱਛਾਸੂਚਕ ਢੰਗ ਹੈ ਜੋ ਕਿ ਕਲਪਨਾ ਜਾਂ ਪ੍ਰਾਥਨਾ ਲਈ ਵਿਆਕਰਣਕ ਤਰੀਕਾ ਸੀ। ਇਹ ਪੌਲੁਸ ਦਾ ਕਲਪਨਾਤਮਕ ਵਸਤੂ ਨੂੰ ਉੱਤਰ ਦੇਣ ਦਾ ਸ਼ੈਲੀਵਾਦੀ ਢੰਗ ਸੀ (ਜਿਵੇਂ ਕਿ ਇਬਰਾਨੀ ਮੁਹਾਵਰਾ)। ਇਹ ਪੌਲੁਸ ਦੀ ਅਵਿਸ਼ਵਾਸਯੋਗ ਮਨੁੱਖ ਜਾਤੀ ਦੀ ਗਲਤਫਹਿਮੀ ਅਤੇ ਕਿਰਪਾ ਦੀ ਦੁਰਵਰਤੋਂ ਪ੍ਰਤੀ ਹੈਰਾਨੀ ਅਤੇ ਡਰ ਨੂੰ ਦਰਸਾਉਂਦੀ ਹੈ (ਦੇਖੋ. ਰੋਮੀਆਂ ਨੂੰ 3:4,6)।

▣ "ਅਸੀਂ ਜੋ ਪਾਪ ਦੇ ਵੱਲੋਂ ਮਰ ਗਏ" ਇਹ ਇੱਕ ਐਰਿਸਟ ਕਿਰਿਆਸ਼ੀਲ ਸੰਕੇਤਕ ਹੈ, ਜਿਸਦਾ ਅਰਥ ਹੈ "ਅਸੀਂ ਮਰ ਗਏ ਹਾਂ"। ਇਹ ਵਚਨ "ਪਾਪ" ਇਸ ਅਧਿਆਏ ਵਿੱਚ ਅਕਸਰ ਹੀ ਵਰਤਿਆ ਗਿਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਆਦਮ ਦੁਆਰਾ ਸਾਡੇ "ਪਾਪੀ

ਸੁਭਾਅ" ਨੂੰ ਦੱਸਦਾ ਹੈ (ਦੇਖੋ. ਰੋਮੀਆਂ ਨੂੰ 5:12-21; 1 ਕੁਰਿੰਥੀਆਂ 15:21-22)। ਪੌਲੁਸ ਅਕਸਰ ਵਿਸ਼ਵਾਸੀਆਂ ਦੇ ਯਿਸੂ ਨਾਲ ਨਵੇਂ ਰਿਸ਼ਤੇ ਨੂੰ ਮੌਤ ਦੇ ਰੂਪਕ ਵੱਜੋਂ ਵਰਤਦਾ ਹੈ। ਉਹ ਹੁਣ ਪਾਪ ਦੇ ਮਾਲਕ ਦੇ ਅਧੀਨ ਨਹੀਂ ਹਨ।

▣ "ਤਾਂ ਹੁਣ ਅੱਗੇ ਤੋਂ ਉਸ ਵਿੱਚ ਜੀਵਨ ਕਿਉਂ ਬਤੀਤ ਕਰੀਏ" ਇਹ ਸ਼ਾਬਦਿਕ ਤੌਰ ਤੇ "ਤੁਰਨਾ" ਹੈ। ਇਹ ਰੂਪਕ ਜਾਂ ਤਾਂ ਸਾਡੀ ਜੀਵਨਸ਼ੈਲੀ ਦੀ ਨਿਹਚਾ (ਦੇਖੋ. ਅਫ਼ਸੀਆਂ ਨੂੰ 4:1; 5:2,15) ਜਾਂ ਜੀਵਨਸ਼ੈਲੀ ਦੇ ਪਾਪ (ਦੇਖੋ. ਰੋਮੀਆਂ ਨੂੰ 6:4; ਅਫ਼ਸੀਆਂ ਨੂੰ 4:17) ਨੂੰ ਜੋਰ ਦੇ ਕੇ ਦੱਸਦਾ ਹੈ। ਵਿਸ਼ਵਾਸੀ ਪਾਪ ਵਿੱਚ ਖੁਸ਼ ਨਹੀਂ ਰਹਿ ਸਕਦੇ।

6:3-4 "ਬਪਤਿਸਮਾ ਲਿਆ. . . ਦੱਬੋ ਗਏ" ਇਹ ਦੋਵੇਂ ਔਰਿਸਟ ਅਕਰਮਕ ਸੰਕੇਤਕ ਹਨ। ਇਹ ਵਿਆਕਰਣਕ ਢੰਗ ਅਕਸਰ ਕਿਸੇ ਬਾਹਰੀ ਕਾਰਕ ਦੁਆਰਾ ਪੂਰੇ ਕੀਤੇ ਗਏ ਕੰਮ ਉੱਪਰ ਜੋਰ ਦਿੰਦਾ ਹੈ, ਇੱਥੇ ਪਵਿੱਤਰ ਆਤਮਾ। ਉਹ ਇਸ ਪ੍ਰਸੰਗ ਵਿੱਚ ਸਮਾਨਾਂਤਰ ਹਨ।

ਖਾਸ ਵਿਸ਼ਾ: ਬਪਤਿਸਮਾ

ਖਾਸ ਵਿਸ਼ਾ: ਬਪਤਿਸਮਾ

- I. ਯਹੂਦੀ ਜੀਵਨ ਵਿੱਚ ਬਪਤਿਸਮਾ
 - A. ਪਹਿਲੀ ਅਤੇ ਦੂਜੀ ਸਦੀ ਦੇ ਯਹੂਦੀ ਲਈ ਬਪਤਿਸਮਾ ਇੱਕ ਆਮ ਰਸਮ ਹੁੰਦੀ ਸੀ।
 1. ਮੰਦਰ ਵਿੱਚ ਅਰਾਧਨਾ ਦੀ ਤਿਆਰੀ (ਜਿਵੇਂ ਕਿ ਸਾਫ ਕਰਨ ਦੀ ਰਸਮ)
 2. ਗੈਰ-ਕੋਮ ਵਾਲਿਆਂ ਦਾ ਸਵੈ-ਬਪਤਿਸਮਾ
ਜੇਕਰ ਕਿਸੇ ਗੈਰ-ਕੋਮ ਵਾਲੇ ਪਿਛੇਕੜ ਵਿੱਚੋਂ ਕੋਈ ਪੂਰਾ ਇਸਰਾਇਲੀ ਬਣਨਾ ਹੋਵੇ ਤਾਂ ਉਸਨੂੰ ਤਿੰਨ ਕੰਮ ਪੂਰੇ ਕਰਨੇ ਪੈਣੇ ਸਨ:
 - a. ਖਤਨਾ, ਜੇਕਰ ਨਰ ਹੈ
 - b. ਤਿੰਨ ਗਵਾਹਾਂ ਦੀ ਮੌਜੂਦਗੀ ਵਿੱਚ ਡੁਬਕੀ ਦਾ ਸਵੈ-ਬਪਤਿਸਮਾ
 - c. ਮੰਦਰ ਵਿੱਚ ਭੋਟ
 3. ਸੁੱਧੀਕਰਨ ਦਾ ਕੰਮ (ਦੇਖੋ. ਲੇਵੀਆਂ ਦੀ ਪੋਥੀ 15)
ਪਹਿਲੀ ਸਦੀ ਦੇ ਫਿਲਸਤੀਨ ਦੇ ਸੰਪਰਦਾਇਕ ਸਮੂਹਾਂ ਵਿੱਚ, ਜਿਵੇਂ ਐਸੇਨਸ ਵਿੱਚ ਬਪਤਿਸਮਾ ਲੈਣਾ ਇੱਕ ਆਮ ਅਤੇ ਦੁਹਰਾਇਆ ਜਾਣ ਵਾਲਾ ਤਜਰਬਾ ਹੈ। ਫਿਰ ਵੀ, ਜਨਮ ਜਾਤ ਯਹੂਦੀ ਲਈ ਯੂਹੰਨਾ ਦਾ ਤੌਬਾ ਦਾ ਬਪਤਿਸਮਾ ਲੈਣਾ ਅਬਰਾਹਮ ਦੀ ਕੋਮ ਵਾਲਿਆਂ ਲਈ ਗੈਰ-ਕੋਮਾਂ ਦੇ ਸਮਾਨ ਉਵੇਂ ਹੀ ਕਰਨਾ, ਇੱਕ ਅਪਮਾਨਜਨਕ ਪ੍ਰਵਾਨਗੀ ਦੀ ਰਸਮ ਸੀ।
 - B. ਕੁੱਝ ਪੁਰਾਣੇ ਨੇਮ ਦੀ ਉਦਾਹਰਣਾਂ ਨਾਲ ਰਸਮੀ ਸੁੱਧੀਕਰਨ ਨੂੰ ਦੇਖਿਆ ਜਾ ਸਕਦਾ ਹੈ।
 1. ਰੂਹਾਨੀ ਤੌਰ ਤੇ ਸੁੱਧ ਹੋਣ ਦੇ ਚਿੰਨ ਵੱਜੋਂ (ਦੇਖੋ. ਯਸਾਯਾਹ. 1:16)
 2. ਯਾਜਕਾਂ ਦੀ ਰੋਜ਼ਾਨਾ ਨਿਭਾਈ ਗਈ ਰਸਮ ਵੱਜੋਂ (ਦੇਖੋ. ਕੂਚ 19:10; ਲੇਵੀਆਂ ਦੀ ਪੋਥੀ 16)
ਇਹ ਧਿਆਨ ਦੇਣਾ ਚਾਹੀਦਾ ਹੈ ਕਿ ਪਹਿਲੀ ਸਦੀ ਦੇ ਯਹੂਦੀ ਸਭਿਆਚਾਰ ਵਿੱਚ ਸਾਰੇ ਦੂਸਰੇ ਬਪਤਿਸਮੇ ਸਵੈ-ਪ੍ਰਬੰਧਤ ਸਨ। ਸਿਰਫ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਬਪਤਿਸਮਾ ਲਈ ਪੁਕਾਰ ਮੁੱਲਾਂਕਣ (ਦੇਖੋ. ਮੱਤੀ 3:7-12) ਅਤੇ ਤੌਬਾ ਦੇ ਕੰਮ ਦੀ ਬਿਵਸਥਾ ਹੀ ਉਸ ਨਾਲ ਸੰਬੰਧਤ ਹੈ (ਦੇਖੋ. ਮੱਤੀ 3:6)।
 - C. ਕਲੀਸੀਆ ਵਿੱਚ ਬਪਤਿਸਮਾ

A. ਧਰਮ ਸ਼ਾਸਤਰੀ ਉਦੇਸ਼

1. ਪਾਪਾਂ ਦੀ ਮੁਆਫੀ – ਰਸੂਲਾਂ ਦੇ ਕਰੱਤਬ 2:38; 22:16
2. ਪਵਿੱਤਰ ਆਤਮਾ ਦਾ ਸਵਾਗਤ – ਰਸੂਲਾਂ ਦੇ ਕਰੱਤਬ 2:38 (ਰਸੂਲਾਂ ਦੇ ਕਰੱਤਬ 10:44-48)
3. ਮਸੀਹ ਨਾਲ ਸੰਬੰਧ – ਗਲਾਤੀਆਂ 3:26-27
4. ਕਲੀਸੀਆ ਵਿੱਚ ਸਹਿਭਾਗਿਤਾ – 1 ਕੁਰਿੰਥੀਆਂ 12:13
5. ਆਤਮਿਕ ਮੁੜਨ ਦਾ ਪ੍ਰਤੀਕ – 1 ਪਤਰਸ 3:20-21
6. ਆਤਮਿਕ ਮੌਤ ਅਤੇ ਜੀ ਉੱਠਣ ਦਾ ਪ੍ਰਤੀਕ – ਰੋਮੀਆਂ 6:1-5

B. ਬਪਤਿਸਮਾ ਲੈਣਾ ਪਹਿਲੀ ਸਦੀ ਦੀ ਕਲੀਸੀਆ ਵੱਲੋਂ ਕਿਸੇ ਮਨੁੱਖ ਲਈ ਸਰਵਜਨਕ ਪੇਸ਼ੇ (ਜਾਂ ਮਾਨਤਾ) ਲਈ ਖਾਸ ਮੌਕਾ ਸੀ। ਇਹ ਮੁਕਤੀ ਲਈ ਕੋਈ ਢੰਗ ਨਹੀਂ ਸੀ/ਹੈ, ਪਰ ਨਿਹਚਾ ਦੀ ਜੁਬਾਨੀ ਪੁਸ਼ਟੀ ਹੈ (ਜਿਵੇਂ ਕਿ, ਸ਼ਾਇਦ, "ਯਿਸੂ ਹੀ ਪ੍ਰਭੂ ਹੈ")। ਯਾਦ ਰਹੇ ਕਿ ਪਹਿਲੀ ਸਦੀ ਦੀਆਂ ਕਲੀਸੀਆਵਾਂ ਦੀ ਕੋਈ ਇਮਾਰਤ ਨਹੀਂ ਸੀ ਹੁੰਦੀ ਅਤੇ ਉਹ ਘਰਾਂ ਵਿੱਚ ਲਗਦੀਆਂ ਜਾਂ ਸਤਾਅ ਦੇ ਡਰ ਕਾਰਨ ਗੁਪਤ ਸਥਾਨਾਂ ਉੱਤੇ ਲਗਦੀਆਂ ਸਨ।

C. ਬਹੁਤ ਸਾਰੇ ਵਿਆਖਿਆ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ 1 ਪਤਰਸ ਬਪਤਿਸਮਾ ਦਾ ਉਪਦੇਸ਼ ਹੈ। ਹਾਲਾਂਕਿ ਇੰਝ ਸੱਚ ਹੈ ਪਰ ਇੱਕਲੋਤਾ ਵਿਕਲਪ ਨਹੀਂ ਹੈ। ਇਹ ਸੱਚਾਈ ਹੈ ਕਿ ਪਤਰਸ ਅਕਸਰ ਬਪਤਿਸਮਾ ਨੂੰ ਨਿਹਚਾ ਦੇ ਇੱਕ ਜ਼ਰੂਰੀ ਕੰਮ ਵਜੋਂ ਵਰਤਦਾ ਹੈ (ਦੇਖੋ. ਰਸੂਲਾਂ ਦੇ ਕਰੱਤਬ 2:38,41;10:47)। ਹਾਲਾਂਕਿ ਇਹ ਕੋਈ ਰਸਮੀ ਕੰਮ ਨਹੀਂ ਸੀ/ਹੈ, ਪਰ ਇਹ ਨਿਹਚਾ, ਮੌਤ ਨੂੰ ਪੇਸ਼ ਕਰਦੀ, ਦਫਨਾਏ ਜਾਣ ਅਤੇ ਜੀ ਉੱਠਣ ਦੀ ਘਟਨਾ ਹੈ ਕਿ ਜਿਵੇਂ ਵਿਸ਼ਵਾਸੀ ਮਸੀਹ ਦੇ ਆਪਣੇ ਅਨੁਭਵ ਵਿੱਚ ਪਛਾਣੇ ਜਾਂਦੇ ਹਨ (ਦੇਖੋ. ਰੋਮੀਆਂ 6:7-9; ਗਲਾਤੀਆਂ ਨੂੰ 2:12)। ਇਹ ਕੰਮ ਸੰਕੇਤਕ ਹੈ ਨਾ ਕਿ ਸੰਸਕ੍ਰਿਤਕ, ਪੇਸ਼ੇ ਦਾ ਮੌਕਾ ਹੈ ਨਾ ਕਿ ਮੁਕਤੀ ਦੀ ਵਿਧੀ।

D. ਰਸੂਲਾਂ ਦੇ ਕਰੱਤਬ 2:38 ਬਪਤਿਸਮਾ ਅਤੇ ਤੌਬਾ

ਰਸੂਲਾਂ ਦੇ ਕਰੱਤਬ 2:38 ਨਾਲ ਸੰਬੰਧਤ p. 28 ਉੱਤੇ Curtis Vaughan ਦਾ ਰਸੂਲਾਂ ਦੇ ਕਰੱਤਬ ਦਾ ਰੋਚਕ ਨੋਟ ਹੈ।

"ਬਪਤਿਸਮਾ ਪਾਇਆ ਹੋਇਆ ਲਈ ਯੂਨਾਨੀ ਸ਼ਬਦ ਤੀਸਰਾ ਮਨੁੱਖ ਜ਼ਰੂਰੀ ਹੈ; 'ਤੌਬਾ,' ਸ਼ਬਦ ਲਈ ਦੂਸਰਾ ਮਨੁੱਖ ਮਹੱਤਵਪੂਰਨ ਹੈ। ਦੂਸਰੇ ਮਨੁੱਖ ਤੋਂ ਤੀਸਰੇ ਬਪਤਿਸਮਾ ਲੈਣ ਵਾਲੇ ਮਨੁੱਖ ਵੱਲ ਸੰਕੇਤ ਜਾਂਦਾ ਹੈ ਪਰ ਪਤਰਸ ਦਾ ਮੁੱਢਲਾ ਧਿਆਨ ਤੌਬਾ ਵੱਲ ਹੈ।"

ਇਹ ਯੂਹੰਨਾ ਬਪਤਿਸਮਾ ਦੇਣ ਵਾਲੇ (ਦੇਖੋ. ਮੱਤੀ 3:2) ਅਤੇ ਯਿਸੂ (ਦੇਖੋ. ਮੱਤੀ 4:17) ਦੇ ਪ੍ਰਚਾਰ ਉੱਪਰ ਗੌਰ ਕਰਦਾ ਹੈ। ਤੌਬਾ ਇੱਕ ਆਤਮਿਕ ਕੰਮ ਹੈ ਅਤੇ ਬਪਤਿਸਮਾ ਬਦਲਾਵ ਦਾ ਬਾਹਰੀ ਰੂਪ ਹੈ। ਨਵਾਂ ਨੇਮ ਬਪਤਿਸਮਾ ਨਾ ਪਾਏ ਵਿਸ਼ਵਾਸੀਆਂ ਲਈ ਕੁੱਝ ਨਹੀਂ ਕਹਿੰਦਾ! ਪਹਿਲੀ ਸਦੀ ਦੀ ਕਲੀਸੀਆ ਲਈ ਬਪਤਿਸਮਾ ਨਿਹਚਾ ਦਾ ਜਨਤਕ ਐਲਾਨ ਸੀ। ਇਹ ਮਸੀਹ ਵਿੱਚ ਜਨਤਕ ਇਕਰਾਰ ਦਾ ਮੌਕਾ ਹੈ ਨਾ ਕਿ ਮੁਕਤੀ ਦੀ ਵਿਧੀ! ਯਾਦ ਰੱਖਣਾ ਹੋਵੇਗਾ ਕਿ ਪਤਰਸ ਦੇ ਦੂਸਰੇ ਪ੍ਰਚਾਰ ਵਿੱਚ ਬਪਤਿਸਮਾ ਦਾ ਜਿਕਰ ਨਹੀਂ ਹੈ ਪਰ ਤੌਬਾ ਦਾ ਹੈ (ਦੇਖੋ. ਰਸੂਲਾਂ ਦੇ ਕਰੱਤਬ 3:19; ਲੂਕਾ 24:17)। ਬਪਤਿਸਮਾ ਯਿਸੂ ਵੱਲੋਂ ਠਹਿਰਾਈ ਉਦਾਹਰਣ ਹੈ (ਦੇਖੋ. ਮੱਤੀ 3:13-18)। ਬਪਤਿਸਮਾ ਯਿਸੂ ਦੀ ਦਿੱਤੀ ਆਗਿਆ ਹੈ (ਦੇਖੋ. ਮੱਤੀ 28:19)। ਮੁਕਤੀ ਲਈ ਬਪਤਿਸਮਾ ਦੀ ਜ਼ਰੂਰਤ ਦੇ ਆਧੁਨਿਕ ਸਵਾਲ ਨੂੰ ਨਵੇਂ ਨੇਮ ਵਿੱਚ ਨਹੀਂ ਦੱਸਿਆ ਗਿਆ ਹੈ; ਸਭ ਵਿਸ਼ਵਾਸੀਆਂ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ। ਹਾਲਾਂਕਿ, ਮਨੁੱਖ ਨੂੰ ਸੰਸਕ੍ਰਿਤਕ ਢੰਗ ਦੇ ਵਿਰੁੱਧ ਇਸਦੀ ਪਾਲਣਾ ਕਰਨੀ ਚਾਹੀਦੀ ਹੈ। ਮੁਕਤੀ ਨਿਹਚਾ ਦਾ ਮੁੱਦਾ ਹੈ ਨਾ ਕਿ ਸਹੀ ਜਗਾ, ਸਹੀ ਸ਼ਬਦਾਂ ਅਤੇ ਸਹੀ ਰਸਮਾਂ ਦੇ ਕੰਮ ਦਾ ਮੁੱਦਾ!

▣ "ਮਸੀਹ ਯਿਸੂ ਵਿੱਚ" *eis* (ਵਿੱਚ) ਦੀ ਵਰਤੋਂ ਮੱਤੀ 28:19 ਦੀ ਮਹਾਨ ਆਗਿਆ ਦੇ ਸਮਾਨਾਂਤਰ ਹੈ, ਜਿੱਥੇ ਨਵੇਂ ਵਿਸ਼ਵਾਸੀਆਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲੈ ਰਹੇ ਸਨ। ਇਹ ਪੜਨਾਂਵ ਵਿਸ਼ਵਾਸੀਆਂ ਦੇ ਮਸੀਹ 1 ਕੁਰਿੰਥੀਆਂ ਨੂੰ 12:13 ਦੀ ਦੇਹ ਵਿੱਚ ਪਵਿੱਤਰ ਆਤਮਾ ਦਾ ਬਪਤਿਸਮਾ ਪਾਉਣ ਲਈ ਵੀ ਵਰਤਿਆ ਗਿਆ ਹੈ। ਇਸ ਪ੍ਰਸੰਗ ਵਿੱਚ *Eis* (ਮਸੀਹ ਵਿੱਚ) ਰੋਮੀਆਂ ਨੂੰ 6:11 ਦਾ ਸਮਾਨਰੂਪੀ ਹੈ, ਜੋ ਕਿ ਪੌਲੁਸ ਦਾ ਵਿਸ਼ਵਾਸੀਆਂ ਨੂੰ ਦਰਸਾਉਂਦਾ ਹੈ। ਇਹ ਸਥਾਨਕ ਖੇਤਰ ਹੈ। ਵਿਸ਼ਵਾਸੀ ਜੀਉਂਦੇ ਹਨ ਅਤੇ ਚੱਲਦੇ ਅਤੇ ਮਸੀਹ ਵਿੱਚ ਬਣੇ ਰਹਿੰਦੇ ਹਨ। ਇਹ ਗੱਲਾਂ ਗੂੜੇ ਸਮੂਹ, ਭਾਈਚਾਰੇ ਦੇ ਖੇਤਰ, ਵੇਲ ਅਤੇ ਟਹਿਣੀ ਦੇ ਸੰਬੰਧ ਨੂੰ ਦੱਸਦੀਆਂ ਹਨ। ਵਿਸ਼ਵਾਸੀ ਮਸੀਹ ਦੀ ਮੌਤ (ਦੇਖੋ. ਰੋਮੀਆਂ ਨੂੰ 6:6; 8:17), ਅਤੇ ਉਸਦੇ ਜੀ ਉੱਠਣ (ਦੇਖੋ. ਰੋਮੀਆਂ ਨੂੰ 6:5), ਅਤੇ ਉਸਦੇ ਪਰਮੇਸ਼ਰ ਨਾਲ ਆਗਿਆਕਾਰਤਾ ਅਤੇ ਉਸਦੇ ਰਾਜ ਕਾਰਨ ਜਾਣੇ ਜਾਂਦੇ ਹਨ।

▣ "ਉਸਦੀ ਮੌਤ ਵਿੱਚ. . ਅਸੀਂ ਉਹ ਦੇ ਨਾਲ ਦੱਬੇ ਗਏ" ਡੁੱਬਕੀ ਦਾ ਬਪਤਿਸਮਾ ਮੌਤ ਅਤੇ ਦਫਨਾਉਣ ਨੂੰ ਦੱਸਦਾ ਹੈ (ਦੇਖੋ. ਰੋਮੀਆਂ ਨੂੰ 6:5 ਅਤੇ ਗਲਾਤੀਆਂ ਨੂੰ 2:12)। ਯਿਸੂ ਨੇ ਬਪਤਿਸਮਾ ਨੂੰ ਆਪਣੀ ਮੌਤ ਦੇ ਰੂਪਕ ਵਜੋਂ ਵਰਤਿਆ (ਦੇਖੋ. ਮਰਕੁਸ 10:38-39; ਲੂਕਾ 12:50)। ਇੱਥੇ ਗੌਰ ਕਰਨ ਵਾਲੀ ਗੱਲ ਬਪਤਿਸਮਾ ਦਾ ਸਿਧਾਂਤ ਨਹੀਂ ਬਲਕਿ ਮਸੀਹੀ ਦਾ ਮਸੀਹ ਨਾਲ ਮੌਤ ਅਤੇ ਦੱਬੇ ਜਾਣ ਨਾਲ ਨਵਾਂ ਅਤੇ ਨਜ਼ਦੀਕੀ ਦਾ ਰਿਸ਼ਤਾ ਹੈ। ਵਿਸ਼ਵਾਸੀ ਮਸੀਹ ਦੇ ਬਪਤਿਸਮਾ ਨਾਲ, ਉਸਦੇ ਕਿਰਦਾਰ ਨਾਲ, ਉਸਦੇ ਬਲੀਦਾਨ ਨਾਲ, ਅਤੇ ਉਸਦੇ ਮਿਸ਼ਨ ਨਾਲ ਜਾਣੇ ਜਾਂਦੇ ਹਨ। ਵਿਸ਼ਵਾਸੀਆਂ ਉੱਪਰ ਪਾਪ ਦਾ ਕੋਈ ਰਾਜ ਨਹੀਂ!

6:4 "ਜੇ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ" ਇਸ ਅਧਿਆਏ ਵਿੱਚ, ਜਿਵੇਂ ਕਿ ਪੌਲੁਸ ਦੀਆਂ ਸਾਰੀਆਂ ਲਿਖਤਾਂ ਦੀ ਵਿਸ਼ੇਸ਼ਤਾ ਹੈ, ਉਹ ਬਹੁਤ ਸਾਰੇ *sun* (ਦੇ ਨਾਲ) ਮਿਸ਼ਰਣ ਦੀ ਵਰਤੋਂ ਕਰਦਾ ਹੈ (ਅਫ਼ਸੀਆਂ ਨੂੰ 2:5-6 ਵਿੱਚ ਤਿੰਨ)।

1. *sun + thaptō* = ਨਾਲ ਦਫਨਾਏ ਗਏ, ਰੋਮੀਆਂ ਨੂੰ 6:4; ਗਲਾਤੀਆਂ ਨੂੰ 2:12; ਧਿਆਨ ਦਿਉ ਰੋਮੀਆਂ ਨੂੰ 6:8
2. *sun + phuō* = ਨਾਲ ਉੱਗੇ, ਰੋਮੀਆਂ ਨੂੰ 6:5
3. *sun + staurō* = ਨਾਲ ਸਲੀਬ ਉੱਤੇ ਚੜਾਏ ਗਏ, ਰੋਮੀਆਂ ਨੂੰ 6:6; ਗਲਾਤੀਆਂ ਨੂੰ 2:20
4. *sun + zaō* = ਨਾਲ ਰਹਿਣਾ, ਰੋਮੀਆਂ ਨੂੰ 6:8; 2 ਤਿਮੋਥਿਉਸ 2:11 (ਨਾਲ ਮਰੇ ਵੀ ਅਤੇ ਨਾਲ ਰਾਜ ਕਰਨਗੇ)

▣ "ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ" ਇਹ ਇੱਕ ਔਰਿਸਟ ਕਿਰਿਆਸ਼ੀਲ ਵਾਕ ਹੈ। ਮੁਕਤੀ ਦਾ ਅਨੁਮਾਨਤ ਨਤੀਜਾ ਸੁੱਧੀਕਰਨ ਹੈ। ਕਿਉਂਕਿ ਵਿਸ਼ਵਾਸੀਆਂ ਨੇ ਮਸੀਹ ਦੁਆਰਾ ਪਰਮੇਸ਼ਰ ਦੀ ਕਿਰਪਾ ਪਾਈ ਅਤੇ ਆਤਮਾ ਵਿੱਚ ਚੱਲਦੇ ਹਨ ਤਾਂ ਉਹਨਾਂ ਦਾ ਜੀਵਨ ਅੱਲਗ ਹੋਣਾ ਚਾਹੀਦਾ ਹੈ। ਸਾਡਾ ਨਵਾਂ ਜੀਵਨ (*zōē*) ਮੁਕਤੀ ਨਹੀਂ ਦਿੰਦਾ ਪਰ ਇਸਦਾ ਨਤੀਜਾ ਮੁਕਤੀ ਹੈ (ਦੇਖੋ. ਰੋਮੀਆਂ ਨੂੰ 6:16, 19; 8:4; 13:13; 14:15; ਅਤੇ ਅਫ਼ਸੀਆਂ ਨੂੰ 1:4; 2:8-9,10; ਯਾਕੂਬ 2:14-26)। ਇਹ ਕੋਈ ਸਵਾਲ, ਵਿਸ਼ਵਾਸ ਜਾ ਕੰਮ ਨਹੀਂ ਪਰ ਕ੍ਰਮਵਾਰ ਲੜੀ ਹੈ।

ਖਾਸ ਵਿਸ਼ਾ: ਸੁੱਧੀਕਰਨ

ਖਾਸ ਵਿਸ਼ਾ: ਸੁੱਧੀਕਰਨ

ਨਵਾਂ ਨੇਮ ਦਾਅਵਾ ਕਰਦਾ ਹੈ ਕਿ ਜਦੋਂ ਪਾਪੀ ਤੋਬਾ ਕਰਕੇ ਨਿਹਚਾ ਨਾਲ ਯਿਸੂ ਵੱਲ ਮੁੜਦੇ ਹਨ (ਦੇਖੋ. ਮਰਕੁਸ 1:15; ਰਸੂਲਾਂ ਦੇ ਕਰੱਤਬ 3:16,19; 20:21), ਤਾਂ ਉਸੇ ਸਮੇਂ ਉਹ ਧਰਮੀ ਠਹਿਰਾਏ ਜਾਂਦੇ ਅਤੇ ਸੁੱਧ ਕੀਤੇ ਜਾਂਦੇ ਹਨ। ਇਹ ਉਹਨਾਂ ਦੀ ਮਸੀਹ ਵਿੱਚ ਨਵੀਂ ਸਥਿਤੀ ਹੁੰਦੀ ਹੈ। ਉਸਦੀ ਧਾਰਮਿਕਤਾ ਉਹਨਾਂ ਨੂੰ ਮਿਲ ਜਾਂਦੀ ਹੈ (ਦੇਖੋ. ਉਤਪਤ 15:6; ਰੋਮੀਆਂ ਨੂੰ 4)। ਉਹ ਸਹੀ ਅਤੇ ਪਵਿੱਤਰ ਘੋਸ਼ਿਤ ਕੀਤੇ ਜਾਂਦੇ ਹਨ (ਪਰਮੇਸ਼ਰ ਦਾ ਪਾਪ ਨੂੰ ਨਜਿੱਠਣ ਦਾ ਕੰਮ ਹੈ)।

ਪਰ ਨਵਾਂ ਨੇਮ ਵਿਸ਼ਵਾਸੀਆਂ ਨੂੰ ਪਵਿੱਤਰਤਾ ਅਤੇ ਸੁੱਧੀਕਰਨ ਵੱਲ ਪ੍ਰੇਰਦਾ ਹੈ। ਇਹ ਯਿਸੂ ਮਸੀਹ ਦੇ ਪੂਰੇ ਕੀਤੇ ਕੰਮ ਵਿੱਚ ਧਰਮ ਸ਼ਾਸਤਰੀ ਸਥਿਤੀ ਅਤੇ ਵਿਹਾਰ ਵਿੱਚ ਅਤੇ ਰੋਜ਼ਾਨਾ ਜਿੰਦਗੀ ਦੇ ਕੰਮ ਵਿੱਚ ਮਸੀਹ ਵਾਂਗ ਬਣਨ ਦੀ ਪੁਕਾਰ, ਦੇਵੇਂ ਹੈ। ਜਿਵੇਂ ਮੁਕਤੀ ਇੱਕ ਮੁਫਤ ਦਾਤ ਹੈ ਅਤੇ ਜੀਵਨ ਸ਼ੈਲੀ ਹੈ ਉਸੇ ਤਰ੍ਹਾਂ ਸੁੱਧੀਕਰਨ ਵੀ ਹੈ।

ਸ਼ੁਰੂਆਤੀ ਪ੍ਰਤੀਕਿਰਿਆ

ਰਸੂਲਾਂ ਦੇ ਕਰੱਤਬ 26:18
 ਰੋਮੀਆਂ ਨੂੰ 15:16
 1 ਕੁਰਿੰਥੀਆਂ ਨੂੰ 1:2-3;
 6:11
 2 ਥੱਸਲੁਨੀਕੀਆਂ ਨੂੰ 2:13
 ਇਬਰਾਨੀਆਂ ਨੂੰ 2:11;
 10:10,14; 13:12
 2 ਪਤਰਸ 1:2

ਮਸੀਹ ਵਾਂਗ ਬਣਨ ਵੱਲ ਅਗਾਂਹ ਵੱਧਣਾ

ਰੋਮੀਆਂ ਨੂੰ 6:19
 2 ਕੁਰਿੰਥੀਆਂ ਨੂੰ 7:1
 ਅਫਸੀਆਂ ਨੂੰ 1:4; 2:10
 1 ਥੱਸਲੁਨੀਕੀਆਂ ਨੂੰ 3:13; 4:3-4,7; 5:2
 1 ਤਿਮੋਥਿਉਸ ਨੂੰ 2:15
 2 ਤਿਮੋਥਿਉਸ ਨੂੰ 2:21
 1 ਪਤਰਸ 1:15-16
 ਇਬਰਾਨੀਆਂ ਨੂੰ 12:14

▣ "ਨਵੇਂ ਜੀਵਨ" ਇਹ ਮਾਤਰਾ ਵਿੱਚ "ਨਵਾਂ" ਹੈ ਨਾ ਕਿ ਸਿਰਫ ਸਮੇਂ ਵਿੱਚ। ਇਹ ਨਵੇਂ ਨੇਮ ਵਿੱਚ ਮਸੀਹ ਦੁਆਰਾ ਲਿਆਂਦੇ ਇਨਕਲਾਬੀ ਤਬਦੀਲੀਆਂ ਬਾਰੇ ਕਈ ਤਰੀਕਿਆਂ ਨਾਲ ਵਰਤਿਆ ਗਿਆ ਹੈ। ਇਹ ਨਵਾਂ ਯੁੱਗ ਹੈ, ਦੇਖੋ. ਯਸਾਯਾਹ 40-66।

1. ਨਵਾਂ ਇਕਰਾਰਨਾਮਾ, ਲੂਕਾ 22:20; 1 ਕੁਰਿੰਥੀਆਂ ਨੂੰ 11:25; 2 ਕੁਰਿੰਥੀਆਂ ਨੂੰ 3:6; ਇਬਰਾਨੀਆਂ ਨੂੰ 8:8,13; 9:15
2. ਨਵੀਂ ਆਗਿਆ, ਯੂਹੰਨਾ 13:34; 1 ਯੂਹੰਨਾ 2:7,8; 2 ਯੂਹੰਨਾ 5
3. ਨਵੀਂ ਸ਼੍ਰਿਸ਼ਟੀ, 2 ਕੁਰਿੰਥੀਆਂ ਨੂੰ 5:17; ਗਲਾਤੀਆਂ ਨੂੰ 6:15
4. ਜੀਵਨ ਦਾ ਨਵਾਂਪਨ, ਰੋਮੀਆਂ ਨੂੰ 6:4
5. ਆਤਮਾ ਦਾ ਨਵਾਂਪਨ, ਰੋਮੀਆਂ ਨੂੰ 7:6
6. ਨਵਾਂ ਮਨੁੱਖ, ਅਫਸੀਆਂ ਨੂੰ 2:15; 4:24
7. ਨਵਾਂ ਸਵਰਗ ਅਤੇ ਧਰਤੀ, 2 ਪਤਰਸ 3:13; ਪਰਕਾਸ਼ ਦੀ ਪੇਥੀ 21:1 (ਦੇਖੋ. ਯਸਾਯਾਹ 66:22)
8. ਨਵਾਂ ਨਾਮ, ਪਰਕਾਸ਼ ਦੀ ਪੇਥੀ 2:17; 3:12 (ਦੇਖੋ. ਯਸਾਯਾਹ 62:2)
9. ਨਵਾਂ ਯਰੂਸ਼ਲਮ, ਪਰਕਾਸ਼ ਦੀ ਪੇਥੀ 3:12; 21:2
10. ਨਵਾਂ ਗੀਤ, ਪਰਕਾਸ਼ ਦੀ ਪੇਥੀ 5:9; 14:3 (ਦੇਖੋ. ਯਸਾਯਾਹ 42:10)

▣ "ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ" ਇਸ ਪ੍ਰਸੰਗ ਵਿੱਚ ਪਿਤਾ ਦੁਆਰਾ ਪੁੱਤਰ ਦੇ ਸ਼ਬਦਾਂ ਅਤੇ ਕੰਮਾਂ ਦੀ ਪ੍ਰਵਾਨਗੀ ਅਤੇ ਸਵੀਕਾਰਤਾ ਦੇ ਵੱਡੇ ਮਹਾਨ ਕੰਮਾਂ ਵਿੱਚ ਪ੍ਰਗਟ ਹੋਈ ਹੈ।

1. ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ
2. ਯਿਸੂ ਪਿਤਾ ਦੇ ਸੱਜੇ ਹੱਥ ਜਾ ਬੈਠਾ

ਤ੍ਰਿਏਕਤਾ ਦੇ ਤਿੰਨੋਂ ਜਨ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਵਿੱਚ ਸ਼ਾਮਲ ਸਨ। ਰੋਮੀਆਂ ਨੂੰ 6:9 ਅਤੇ 8:11 ਵਿੱਚ ਪੂਰਾ ਨੋਟ ਦੇਖੋ।

▣ "ਪਿਤਾ ਦੀ ਮਹਿਮਾ" "ਮਹਿਮਾ" ਲਈ ਰੋਮੀਆਂ 3:23 ਵਿੱਚ ਖਾਸ ਵਿਸ਼ਾ ਦੇਖੋ। ਰੋਮੀਆਂ 1:7 ਵਿੱਚ "ਪਿਤਾ" ਲਈ ਖਾਸ ਵਿਸ਼ਾ ਦੇਖੋ।

6:5 "ਜਦੋਂ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ, ਜਿਸਨੂੰ ਲੇਖਕ ਦੇ ਉਦੇਸ਼ ਅਤੇ ਸਾਹਿਤਕ ਉਦੇਸ਼ਾਂ ਦੁਆਰਾ ਸੱਚ ਮੰਨਿਆ ਜਾਂਦਾ ਹੈ। ਪੌਲੁਸ ਮੰਨਦਾ ਸੀ ਕਿ ਉਸਦੇ ਪਾਠਕ ਵਿਸ਼ਵਾਸੀ ਸਨ।

▣ "ਅਸੀਂ ਉਸ ਦੇ ਨਾਲ ਜੋੜੇ ਗਏ" ਇਹ ਇੱਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ, ਜਿਸਨੂੰ "ਰਹੇ ਹਨ ਅਤੇ ਇੱਕਠੇ ਜੁੜੇ ਰਹਿਣਾ ਜਾਰੀ ਹੈ" ਜਾਂ "ਇੱਕਠੇ ਲਾਇਆ ਜਾ ਰਿਹਾ ਹੈ ਜਾ ਜਾਰੀ ਹੈ" ਵਾਂਗ ਅਨੁਵਾਦ ਕੀਤਾ ਜਾ ਸਕਦਾ ਹੈ। ਇਹ ਸੱਚਾਈ ਯੂਹੰਨਾ 15 "ਸਥਿਰ ਰਹਿਣ" ਦੀ ਧਰਮ ਸ਼ਾਸਤਰੀ ਸਮਾਨਤਾ ਹੈ। ਜੇ ਵਿਸ਼ਵਾਸੀਆਂ ਦੀ ਪਛਾਣ ਯਿਸੂ ਦੀ ਮੌਤ ਨਾਲ ਹੁੰਦੀ ਹੈ (ਦੇਖੋ. ਗਲਾਤੀਆਂ ਨੂੰ 2:19-20; ਗਲਾਤੀਆਂ ਨੂੰ 2:20; 3:3-5), ਧਰਮ ਸ਼ਾਸਤਰੀ ਤੌਰ ਤੇ ਉਹਨਾਂ ਨੂੰ ਉਸਦੇ ਜੀ ਉੱਠਣ ਨਾਲ ਵੀ ਜਾਣਿਆ ਜਾਣਾ ਚਾਹੀਦਾ ਹੈ (ਦੇਖੋ. ਰੋਮੀਆਂ ਨੂੰ 6:10)।

ਮੌਤ ਵੱਜੋਂ ਬਪਤਿਸਮਾ ਲੈਣ ਦਾ ਇਹ ਰੂਪਕ ਪਹਿਲੂ ਦੱਸਦਾ ਸੀ ਕਿ

1. ਅਸੀਂ ਪੁਰਾਣੇ ਜੀਵਨ, ਪੁਰਾਣੇ ਇਕਰਾਰਨਾਮੇ ਲਈ ਮਰ ਚੁੱਕੇ ਹਾਂ
2. ਅਸੀਂ ਪਵਿੱਤਰ ਆਤਮਾ, ਨਵੇਂ ਇਕਰਾਰਨਾਮੇ ਦੁਆਰਾ ਜਿਉਂਦੇ ਹਾਂ

ਇਸ ਲਈ ਮਸੀਹੀਆਂ ਦਾ ਬਪਤਿਸਮਾ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਪਤਿਸਮਾ ਵਾਂਗ ਨਹੀਂ ਹੈ, ਜੋ ਪੁਰਾਣੇ ਨੇਮ ਦਾ ਆਖਰੀ ਨਬੀ ਸੀ। ਬਪਤਿਸਮਾ ਪਹਿਲੀ ਸਦੀ ਦੀ ਕਲੀਸੀਆ ਦਾ ਜਨਤਕ ਨਿਹਚਾ ਦੇ ਐਲਾਨ ਦਾ ਮੌਕਾ ਹੁੰਦਾ ਸੀ। ਪਹਿਲੀ ਸਦੀ ਦੇ ਬਪਤਿਸਮਾ ਦਾ ਫਾਰਮੂਲਾ, ਜੋ ਉਮੀਦਵਾਰ ਦੁਆਰਾ ਦੁਹਰਾਇਆ ਜਾਂਦਾ ਸੀ, ਉਹ ਸੀ ਕਿ "ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਹੀ ਪ੍ਰਭੂ ਹੈ" (ਦੇਖੋ. ਰੋਮੀਆਂ ਨੂੰ 10:9-13)। ਇਹ ਜਨਤਕ ਐਲਾਨ ਇੱਕ ਰਸਮੀ, ਰੀਤੀ ਰਿਵਾਜ ਸੀ ਜੋ ਪਹਿਲਾਂ ਵੀ ਹੁੰਦਾ ਸੀ। ਬਪਤਿਸਮਾ ਮਾਫੀ, ਮੁਕਤੀ ਜਾਂ ਪਵਿੱਤਰ ਆਤਮਾ ਮਿਲਣ ਦੀ ਵਿਧੀ ਨਹੀਂ ਸੀ ਪਰ ਉਹਨਾਂ ਦੇ ਜਨਤਕ ਇਕਰਾਰ ਅਤੇ ਐਲਾਨ ਦਾ ਮੌਕਾ ਸੀ (ਦੇਖੋ. ਰਸੂਲਾਂ ਦੇ ਕਰੱਤਬ 2:38)। ਹਾਲਾਂਕਿ, ਇਹ ਵਿਕਲਪਿਕ ਵੀ ਨਹੀਂ ਸੀ। ਇਹ ਯਿਸੂ ਦੀ ਆਗਿਆ ਸੀ (ਦੇਖੋ. ਮੱਤੀ 28:19-20) ਅਤੇ ਕਰ ਕੇ ਵਿਖਾਇਆ ਗਿਆ ਸੀ, (ਦੇਖੋ. ਮੱਤੀ 3; ਮਰਕੁਸ 1; ਲੂਕਾ 3) ਅਤੇ ਇਹ ਰਸੂਲਾਂ ਦੇ ਉਪਦੇਸ਼ਾਂ ਅਤੇ ਰਸੂਲਾਂ ਦੇ ਕਰੱਤਬ ਦੀ ਤਰਤੀਬ ਬਣ ਗਈ।

6:6

NASB "ਇਹ ਜਾਣਦੇ ਹੋਏ, ਕਿ ਸਾਡਾ ਪੁਰਾਣਾ ਆਪ ਉਸ ਨਾਲ ਸਲੀਬ ਉੱਤੇ ਚੜਾਇਆ ਗਿਆ"

NKJV "ਇਹ ਜਾਣਦੇ ਹੋਇਆ, ਕਿ ਸਾਡਾ ਪੁਰਾਣਾ ਮਨੁੱਖ ਉਸ ਨਾਲ ਸਲੀਬ ਉੱਤੇ ਚੜਾਇਆ ਗਿਆ"

NRSV "ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਮਨੁੱਖਤਵ ਉਸ ਨਾਲ ਸਲੀਬ ਚੜਿਆ"

TEV "ਅਤੇ ਅਸੀਂ ਇਹ ਜਾਣਦੇ ਹਾਂ: ਸਾਡੇ ਪੁਰਾਣੇ ਜੀਵ ਨੂੰ ਮਸੀਹ ਦੇ ਨਾਲ ਉਸਦੀ ਸਲੀਬ ਉੱਤੇ ਮਾਰਿਆ ਗਿਆ"

NJB "ਸਾਨੂੰ ਇਹਸਾਸ ਕਰਨਾ ਚਾਹੀਦਾ ਹੈ ਕਿ ਸਾਡਾ ਆਪਣਾ ਆਪ ਉਸ ਨਾਲ ਸਲੀਬ ਉੱਤੇ ਚੜਾਇਆ ਗਿਆ ਹੈ"

ਇਹ ਇੱਕ ਐਰਿਸਟ ਅਕਰਮਕ ਸੰਕੇਤਕ ਹੈ ਜਿਸਦਾ ਅਰਥ ਹੈ ਕਿ "ਸਾਡੀ ਪੁਰਾਣੀ ਮਨੁੱਖਤਾ ਸੱਭ ਲਈ ਇੱਕ ਵਾਰ ਪਵਿੱਤਰ ਆਤਮਾ ਦੁਆਰਾ ਸਲੀਬ ਉੱਤੇ ਚੜਾਈ ਗਈ"। ਅਕਰਮਕ ਵਾਕ ਰੂਹਾਨੀ ਕੰਮ ਬਾਰੇ ਦੱਸਦਾ ਹੈ। ਇਹ ਸੱਚ ਜੇਤੂ ਮਸੀਹ ਜੀਵਨ ਲਈ ਬਹੁਤ ਜਰੂਰੀ ਹੈ। ਵਿਸ਼ਵਾਸੀਆਂ ਨੂੰ ਪਾਪ ਨਾਲ ਨਵੇਂ ਰਿਸ਼ਤੇ ਬਾਰੇ ਜਰੂਰ ਜਾਣ ਲੈਣਾ ਚਾਹੀਦਾ ਹੈ (ਦੇਖੋ. ਗਲਾਤੀਆਂ 2:20; 6:14)। ਮਨੁੱਖਤਾ ਦਾ ਪੁਰਾਤਨ ਡਿੱਗਿਆ ਸਵੈ (ਅਕਾਦਮਿਕ ਸੁਭਾਅ) ਮਸੀਹ ਨਾਲ ਮਰ ਗਿਆ (ਦੇਖੋ. ਰੋਮੀਆਂ ਨੂੰ 6:7; ਅਫਸੀਆਂ ਨੂੰ 4:22 and ਗਲਾਤੀਆਂ ਨੂੰ 3:9)। ਵਿਸ਼ਵਾਸੀ ਹੋਣ ਦੇ ਨਾਤੇ ਹੁਣ ਸਾਡੇ ਕੋਲ ਪਾਪ ਲਈ ਵਿਕਲਪ ਹੈ ਜਿਵੇਂ ਆਦਮ ਨੇ ਅਸਲ ਵਿੱਚ ਕੀਤਾ ਸੀ।



NASB, NKJV	"ਕਿ ਸਾਡੇ ਪਾਪ ਦੀ ਦੇਹ ਨਾਲ ਖਤਮ ਹੋ ਸਕਦੀ ਹੈ"
NRSV	"ਤਾਂ ਜੋ ਪਾਪ ਦੀ ਦੇਹ ਨੂੰ ਖਤਮ ਕੀਤਾ ਜਾ ਸਕੇ"
TEV	"ਤਾਂ ਜੋ ਪਾਪ ਸਵੈ ਦੀ ਸ਼ਕਤੀ ਨਾਸ਼ ਕੀਤੀ ਜਾ ਸਕੇ"
NJB	"ਪਾਪੀ ਦੇਹ ਨੂੰ ਨਾਸ਼ ਕਰਨਾ"

ਪੋਲੁਸ ਸ਼ਬਦ "ਦੇਹ" (*soma ਸੋਮਾ*) ਨੂੰ ਕਈ ਸੰਬੰਧਕ ਕਾਰਕਾਂ ਵੱਜੋਂ ਵਰਤਦਾ ਹੈ।

1. ਪਾਪ ਦੀ ਦੇਹ, ਰੋਮੀਆਂ ਨੂੰ 6:6
2. ਇਸ ਮੌਤ ਦੀ ਦੇਹ, ਰੋਮੀਆਂ ਨੂੰ 7:24
3. ਮਾਸ ਦੀ ਦੇਹ, ਗਲਾਤੀਆਂ ਨੂੰ 2:11

ਪੋਲੁਸ ਪਾਪ ਅਤੇ ਬਗ਼ਾਵਤ ਦੇ ਇਸ ਯੁੱਗ ਦੇ ਸਰੀਰਕ ਜੀਵਨ ਦੀ ਗੱਲ ਕਰ ਰਿਹਾ ਹੈ। ਯਿਸੂ ਦੀ ਨਵੀਂ ਜੀ ਉੱਠਣ ਤੋਂ ਬਾਅਦ ਦੀ ਦੇਹ ਧਰਮਿਕਤਾ ਦੇ ਨਵੇਂ ਯੁੱਗ ਦੀ ਦੇਹ ਹੈ (ਦੇਖੋ. 2 ਕੁਰਿੰਥੀਆਂ 5:17)। ਸਰੀਰਕਤਾ ਸਮੱਸਿਆ ਨਹੀਂ ਹੈ (ਯੂਨਾਨੀ ਫਲਸਫਾ), ਪਰ ਪਾਪ ਅਤੇ ਬਗ਼ਾਵਤ ਹੈ। ਸਰੀਰ ਬੁਰਾਈ ਨਹੀਂ ਹੈ। ਮਸੀਹਤ ਵਿੱਚ ਸਦੀਵੀ ਜੀਵਨ ਵਿੱਚ ਸਰੀਰਕ ਦੇਹ ਦੇ ਭਰੋਸਾ ਦੀ ਪੁਸ਼ਟੀ ਕਰਦੀ ਹੈ (ਦੇਖੋ. 1 ਕੁਰਿੰਥੀਆਂ 15)। ਹਾਲਾਂਕਿ, ਸਰੀਰਕ ਦੇਹ ਪਰਤਾਵੇ, ਪਾਪ ਅਤੇ ਆਪਣੇ ਆਪ ਨਾਲ ਜੰਗ ਦਾ ਮੈਦਾਨ ਹੈ।

ਇਹ ਇੱਕ ਔਰਿਸਟ ਅਕਰਮਕ ਵਾਕ ਹੈ। ਪ੍ਰਸੰਗ "ਦੇ ਨਾਲ ਖਤਮ ਹੋਇਆ" ਦਾ ਭਾਵ ਹੈ "ਬੇਕਾਰ ਬਣਾਇਆ," "ਸ਼ਕਤੀਹੀਣ ਬਣਾਇਆ," ਜਾਂ "ਬੰਜਰ ਬਣਾਇਆ," ਨਾ ਕਿ "ਖਤਮ ਹੋਇਆ"। ਇਹ ਪੋਲੁਸ ਦਾ ਮਨਪਸੰਦ ਸ਼ਬਦ ਹੈ ਜੋ ਪੱਚੀ ਵਾਰ ਤੋਂ ਵੱਧ ਵਰਤਿਆ ਗਿਆ ਹੈ। ਸਾਡੀ ਸਰੀਰਕ ਦੇਹ ਨੈਤਿਕ ਤੌਰ ਤੇ ਨਿਰਪੱਖ ਹੈ, ਪਰ ਇਹ ਨਿਰੰਤਰ ਰੂਹਾਨੀ ਟਕਰਾਅ ਲਈ ਜੰਗ ਦਾ ਮੈਦਾਨ ਵੀ ਹੈ (ਦੇਖੋ. ਰੋਮੀਆਂ ਨੂੰ 6:12-13; 5:12-21; 12:1-2)।

6:7 "ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਗਿਆ" ਇਹ ਇੱਕ ਔਰਿਸਟ ਕਿਰਿਆਸ਼ੀਲ ਵਾਕ ਅਤੇ ਸੰਪੂਰਨ ਅਕਰਮਕ ਸੰਕੇਤਕ ਹੈ, ਜਿਸਦਾ ਭਾਵ ਹੈ "ਉਹ ਜਿਹੜਾ ਮਰ ਗਿਆ ਉਹ ਪਾਪ ਤੋਂ ਮੁਕਤ ਰਿਹਾ ਅਤੇ ਰਹਿ ਰਿਹਾ ਹੈ। ਕਿਉਂਕਿ ਵਿਸ਼ਵਾਸੀ ਮਸੀਹ ਵਿੱਚ ਨਵੀਂ ਸ੍ਰਿਸ਼ਟੀ ਹਨ, ਉਹ ਆਦਮ ਦੇ ਪਾਪ ਤੋਂ ਮਿਲੀ ਪਾਪ ਦੀ ਗੁਲਾਮੀ ਤੋਂ ਮੁਕਤ ਹੋ ਗਏ ਹਨ (ਦੇਖੋ. ਰੋਮੀਆਂ ਨੂੰ 7:1-6)।

ਯੂਨਾਨੀ ਸ਼ਬਦ ਜਿਸਦਾ ਇੱਥੇ ਅਨੁਵਾਦ ਕੀਤਾ ਗਿਆ ਹੈ "ਅਜਾਦ ਕੀਤੇ ਗਏ" ਸ਼ੁਰੂਆਤੀ ਅਧਿਆਇਆਂ ਵਿੱਚ "ਧਰਮੀ ਠਹਿਰਾਏ ਗਏ" ਵਾਂਗ ਅਨੁਵਾਦ ਕੀਤੇ ਗਏ ਹਨ (ASV)। ਇਸ ਪ੍ਰਸੰਗ ਵਿੱਚ "ਅਜਾਦ ਕੀਤੇ ਗਏ" (NKJV, NRSV) ਕਿਤੇ ਵੱਧ ਸਮਝਦਾਰੀ ਪੈਦਾ ਕਰਦਾ ਹੈ (ਰਸੂਲਾਂ ਦੇ ਕਰੱਤਬ 13:39 ਵਿੱਚ ਵਰਤੋਂ ਦੇ ਸਮਾਨ)। ਯਾਦ ਰਹੇ, ਪ੍ਰਸੰਗ ਸ਼ਬਦ ਦਾ ਅਰਥ ਦੱਸਦਾ ਹੈ, ਸ਼ਬਦਕੋਸ਼ ਜਾਂ ਪਹਿਲਾਂ ਤੋਂ ਬਣੀ ਤਕਨੀਕੀ ਪਰਿਭਾਸ਼ਾ ਨਹੀਂ। ਸ਼ਬਦਾਂ ਦੇ ਵਾਕਾਂ ਵਿੱਚ ਅਰਥ ਹੁੰਦੇ ਹਨ ਅਤੇ ਵਾਕਾਂ ਦੇ ਸਿਰਫ ਲੇਖਾਂ ਵਿੱਚ ਅਰਥ ਹੁੰਦੇ ਹਨ।

ਰੋਮੀਆਂ: 8-11

⁸ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮਰੇ ਤਾਂ ਸਾਨੂੰ ਵਿਸ਼ਵਾਸ ਹੈ ਜੋ ਅਸੀਂ ਉਹ ਦੇ ਨਾਲ ਜੀਵਾਂਗੇ ਵੀ। ⁹ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰੇਗਾ, ਹੁਣ ਅੱਗੇ ਤੋਂ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ। ¹⁰ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੇ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ੁਰ ਦੇ ਕਾਰਨ ਜਿਉਂਦਾ ਹੈ। ¹¹ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮਰੇ ਹੋਏ ਪਰ ਮਸੀਹ ਯਿਸੂ ਵਿੱਚ ਪਰਮੇਸ਼ੁਰ ਲਈ ਜਿਉਂਦੇ ਸਮਝੋ।

6:8 "ਪਰੰਤੂ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜਿਹੜਾ ਕਿ ਲੇਖਕ ਦੀ ਸੋਚ ਅਤੇ ਸਾਹਿਤਕ ਉਦੇਸ਼ਾਂ ਦੁਆਰਾ ਸਹੀ ਮੰਨਿਆ ਜਾਂਦਾ ਹੈ। ਵਿਸ਼ਵਾਸੀਆਂ ਦਾ ਬਪਤਿਸਮਾ ਉਸਦੀ ਮਸੀਹ ਨਾਲ ਮੌਤ ਦੀ ਮਿਸਾਲ ਦਿੰਦਾ ਹੈ।

▣ "ਅਸੀਂ ਉਹ ਦੇ ਨਾਲ ਜੀਵਾਂਗੇ ਵੀ" ਇਹ ਪ੍ਰਸੰਗ "ਇੱਥੇ ਅਤੇ ਹੁਣੇ" ਸਥਿਤੀ ਗਿਆਨ (ਦੇਖੋ. 1 ਯੂਹੰਨਾ 1:7), ਦੀ ਮੰਗ ਕਰਦਾ ਹੈ, ਨਾ ਕਿ ਸਿਰਫ ਭਵਿੱਖ ਦਾ ਯੋਜਨਾ ਦੀ। ਆਇਤ 5 ਸਾਡੀ ਮਸੀਹ ਦੀ ਮੌਤ ਵਿੱਚ ਸਾਂਝ ਬਾਰੇ ਦੱਸਦੀ ਹੈ, ਜਦੋਂ ਕਿ ਆਇਤ 8 ਸਾਡੀ ਉਸਦੇ ਜੀਵਨ ਨਾਲ ਸਾਂਝ ਦੱਸਦੀ ਹੈ। ਇਹ ਉਹੀ ਤਣਾਅ ਹੈ ਜੋ ਪਰਮੇਸ਼ਰ ਦੇ ਰਾਜ ਦਾ ਬਾਈਬਲ ਦਾ ਵਿਸ਼ਾ ਹੈ। ਇਹ ਇੱਥੇ ਅਤੇ ਹੁਣੇ ਦੇਵੇਂ ਹੈ, ਭਵਿੱਖ ਵੀ। ਮੁਫਤ ਕਿਰਪਾ ਨਾਲ ਸਵੈ ਨਿਯੰਤਰਣ ਹੋਣਾ ਚਾਹੀਦਾ ਹੈ, ਇਹ ਕੋਈ ਲਾਇਸੈਂਸ ਨਹੀਂ ਹੈ।

6:9 "ਮੁਰਦਿਆਂ ਵਿੱਚੋਂ ਜੀ ਉੱਠਿਆ" ਇਹ ਇੱਕ ਐਰਿਸਟ ਅਕਰਮਕ ਵਾਕ ਹੈ (ਦੇਖੋ 6:4, ਐਰਿਸਟ ਅਕਰਮਕ ਸੰਕੇਤਕ)।

ਨਵਾਂ ਨੇਮ ਤ੍ਰਿਏਕਤਾ ਦੇ ਤਿੰਨੋਂ ਪੱਖਾਂ ਨੂੰ ਯਿਸੂ ਦੇ ਜੀ ਉੱਠਣ ਵਿੱਚ ਕਿਰਿਆਸ਼ੀਲ ਮੰਨਦਾ ਹੈ।

1. ਪਵਿੱਤਰ ਆਤਮਾ (ਦੇਖੋ. ਰੋਮੀਆਂ ਨੂੰ 8:11)
2. ਪੁੱਤਰ (ਦੇਖੋ. ਯੂਹੰਨਾ 2:19-22; 10:17-18)
3. ਅਤੇ ਸੱਭ ਤੋਂ ਵੱਧ, ਪਿਤਾ (ਦੇਖੋ. ਰਸੂਲਾਂ ਦੇ ਕਰੱਤਬ 2:24,32; 3:15,26; 4:10; 5:30; 10:40; 13:30,33,34,37; 17:31; ਰੋਮੀਆਂ ਨੂੰ 6:4,9)

ਪਿਤਾ ਦੇ ਕੰਮ ਯਿਸੂ ਦੇ ਜੀਵਨ, ਮੌਤ ਅਤੇ ਸਿੱਖਿਆਵਾਂ ਵਿੱਚ ਉਸਦੀ ਸਵੀਕਾਰਤਾ ਦੀ ਪੁਸ਼ਟੀ ਕਰਦੇ ਸਨ। ਇਹ ਪਹਿਲੀ ਸਦੀ ਦੇ ਰਸੂਲਾਂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਸੀ। ਦੇਖੋ ਖਾਸ ਵਿਸ਼ਾ: *Kerygme ਕੈਰਾਗਮ* ਰੋਮੀਆਂ 1:2 ਵਿੱਚ।

NASB	"ਮੌਤ ਹੁਣ ਉਸ ਉੱਤੇ ਮਾਲਕ ਨਹੀਂ ਹੈ"
NKJV, NRSV	"ਉਸ ਦਾ ਉਸ ਉੱਪਰ ਰਾਜ ਨਹੀਂ ਰਿਹਾ"
TEV	"ਮੌਤ ਹੁਣ ਉਸ ਉੱਤੇ ਰਾਜ ਨਹੀਂ ਕਰੇਗੀ"
NJB	"ਮੌਤ ਦਾ ਹੁਣ ਉਸ ਉੱਤੇ ਕੋਈ ਅਧਿਕਾਰ ਨਹੀਂ ਹੈ"

ਕਿਰਿਆ *kurieuō* ਸ਼ਬਦ ਕੁਰਿਉਸ *kurios* (ਉਦਾਹਰਣ, ਪ੍ਰਭੂ), ਜਿਸਦਾ ਅਰਥ ਹੈ "ਮਾਲਕ," "ਸਵਾਮੀ," "ਪਤੀ," ਜਾਂ "ਪ੍ਰਭੂ," ਯਿਸੂ ਹੁਣ ਮੌਤ ਉੱਪਰ ਪ੍ਰਭੂ ਹੈ (ਦੇਖੋ. ਪਰਕਾਸ਼ ਦੀ ਪੇਥੀ 1:18)। ਯਿਸੂ ਜੀ ਉੱਠਣ ਵਿੱਚੋਂ ਪਹਿਲਾ ਫਲ ਹੈ। ਕੁੱਝ ਲੋਕ ਪਹਿਲਾਂ ਸਨ

1. ਸਵਰਗ ਵੱਲ ਜਿਉਂਦੇ ਉਠਾਏ ਗਏ (ਉਦਾਹਰਣ., ਅਨੁਵਾਦਤ ਹਨੂਕ ਅਤੇ ਅਲੀਸ਼ਾ)
2. ਸਰੀਰਕ ਜੀਵਨ ਵਿੱਚ ਵਾਪਸ ਲਿਆਂਦੇ ਗਏ (ਉਦਾਹਰਣ ਵੱਜੋਂ., ਮੁੜ ਜਿਉਂਦੇ ਕੀਤੇ ਗਏ)

ਸਿਰਫ ਯਿਸੂ ਇਕਲੋਤਾ ਹੈ ਜੋ ਨਵੇਂ ਯੁੱਗ ਦੀ ਦੇਹ ਨਾਲ ਜੀ ਉੱਠਿਆ। ਯਿਸੂ ਪਹਿਲਾ ਹੈ ਜਿਸਨੇ ਮੌਤ ਦੇ ਬਲ ਨੂੰ ਤੋੜਿਆ (ਦੇਖੋ. 1 ਕੁਰਿੰਥੀਆਂ 15)!

6:10 "ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ" ਯਿਸੂ ਇੱਕ ਪਾਪੀ ਸੰਸਾਰ ਵਿੱਚ ਰਹਿੰਦਾ ਸੀ ਅਤੇ ਹਾਲਾਂਕਿ ਉਸਨੇ ਪਾਪ ਨਹੀਂ ਕੀਤਾ, ਫਿਰ ਵੀ ਪਾਪੀ ਸੰਸਾਰ ਨੇ ਉਸਨੂੰ ਸਲੀਬ ਦਿੱਤੀ (ਦੇਖੋ. ਇਬਰਾਨੀਆਂ ਨੂੰ 10:10)। ਯਿਸੂ ਦੀ ਬਦਲਵੀ ਮੌਤ ਨੇ ਮਨੁੱਖਜਾਤੀ ਲਈ ਬਿਵਸਥਾ ਦੀ ਜਰੂਰਤਾਂ ਅਤੇ ਨਤੀਜਿਆਂ ਨੂੰ ਰੱਦ ਕਰ ਦਿੱਤਾ (ਦੇਖੋ. ਗਲਾਤੀਆਂ ਨੂੰ. 3:13; ਕੁਲੁੱਸੀਆਂ ਨੂੰ. 2:13-14)।

▣ "ਸਭ ਲਈ ਇੱਕੇ ਵਾਰ" ਇਸ ਪ੍ਰਸੰਗ ਵਿੱਚ ਪੌਲੁਸ ਯਿਸੂ ਦੀ ਸਲੀਬੀ ਮੌਤ ਉੱਪਰ ਜੇਰ ਦੇ ਰਿਹਾ ਹੈ। ਉਸਦੀ ਪਾਪ ਲਈ ਇੱਕ ਵਾਰ ਦੀ ਮੌਤ ਉਸਦੇ ਪਿੱਛੇ ਚੱਲਣ ਵਾਲਿਆਂ ਦੀ ਮੌਤ ਨੂੰ ਪਾਪ ਵੱਲ ਪ੍ਰਭਾਵਤ ਕਰਦੀ ਹੈ।

ਇਬਰਾਨੀਆਂ ਦੀ ਕਿਤਾਬ ਵਿੱਚ ਯਿਸੂ ਦੀ ਇੱਕ ਵਾਰ ਦਿੱਤੀ ਗਈ ਅੰਤਿਮ ਕੁਰਬਾਨੀ ਦੀ ਮੌਤ ਉੱਪਰ ਗੌਰ ਕੀਤੀ ਗਈ ਹੈ। ਇਹ ਇੱਕ ਵਾਰ ਪੂਰੀ ਹੋਈ ਮੁਕਤੀ ਅਤੇ ਮਾਫੀ ਹਮੇਸ਼ਾ ਲਈ ਹੈ। (ਦੇਖੋ. "ਇੱਕ ਵਾਰ" [ਐਫੇਪੈਕਸ *ephapax*], ਇਬਰਾਨੀਆਂ ਨੂੰ. 7:27; 9:12; 10:10 ਅਤੇ "ਸਭ ਲਈ ਇੱਕ ਵਾਰ" [ਹੈਪੈਕਸ *hapax*], ਇਬਰਾਨੀਆਂ ਨੂੰ 6:4; 9:7,26,27,28; 10:2; 12:26,27)। ਇਹ ਵਾਰ ਵਾਰ ਸੰਪੂਰਨ ਅਤੇ ਕੁਰਬਾਨੀ ਦੀ ਪੁਸ਼ਟੀ ਹੈ।

▣ "ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ੁਰ ਦੇ ਕਾਰਨ ਜਿਉਂਦਾ ਹੈ" ਰੋਮੀਆਂ ਨੂੰ 6:10a ਦੇ ਦੋ ਐਰਿਸਟ ਰੋਮੀਆਂ ਨੂੰ 6:10b ਦੇ ਦੋ ਮੌਜੂਦਾ ਕਿਰਿਆਸ਼ੀਲ ਸੰਕੇਤਕਾਂ ਦੇ ਵਿਰੋਧੀ ਹਨ। ਵਿਸ਼ਵਾਸੀ ਮਸੀਹ ਨਾਲ ਮਰ ਗਏ; ਵਿਸ਼ਵਾਸੀ ਮਸੀਹ ਦੁਆਰਾ ਪਰਮੇਸ਼ੁਰ ਵਿੱਚ ਜਿਉਂਦੇ ਹਨ (ਦੇਖੋ. ਗਲਾਤੀਆਂ 2:19-20)। ਖੁਸ਼ਖਬਰੀ ਦਾ ਟੀਚਾ ਕੇਵਲ ਮਾਫੀ ਨਹੀਂ (ਧਾਰਮਿਕਤਾ) ਪਰ ਪਰਮੇਸ਼ੁਰ ਦਾ ਕੰਮ ਹੈ (ਸੁੱਧੀਕਰਨ)। ਵਿਸ਼ਵਾਸੀ ਸੇਵਾ ਕਰਨ ਲਈ ਬਚਾਏ ਗਏ ਹਨ।

6:11 "ਇਸੇ ਤਰ੍ਹਾਂ ਆਪਣੇ ਆਪ ਨੂੰ ਪਾਪ ਦੀ ਵੱਲੋਂ ਮਰੇ ਹੋਏ" ਇਹ ਇੱਕ ਮੌਜੂਦਾ ਮੱਧ (ਪ੍ਰਭਾਵਸ਼ਾਲੀ) ਵਾਲੀ ਸੁਭਾਵਿਕ ਆਗਿਆ ਹੈ। ਮਸੀਹੀਆਂ ਲਈ ਉਹਨਾਂ ਦੀ ਜਗਾ ਉੱਤੇ ਮਸੀਹ ਦੇ ਕੰਮ ਦੀ ਜਾਣਕਾਰੀ ਰੋਜ਼ਾਨਾ ਦੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ। ਸ਼ਬਦ "ਵਿਚਾਰੋ" (ਦੇਖੋ. ਰੋਮੀਆਂ ਨੂੰ 4:4,9), ਇੱਕ ਲੇਖੇ ਜੇਖੇ ਦਾ ਸ਼ਬਦ ਸੀ ਜਿਸਦਾ ਅਰਥ ਸੀ "ਧਿਆਨ ਨਾਲ ਜੋੜੋ" ਅਤੇ ਫਿਰ ਉਸ ਜਾਣਕਾਰੀ ਉੱਪਰ ਕੰਮ ਕਰੋ। ਆਇਤਾਂ 1-11 ਤੱਕ ਇੱਕ ਮਨੁੱਖ ਦੀ ਮਸੀਹ ਵਿੱਚ ਸਥਿਤੀ ਨੂੰ ਸਵੀਕਾਰਦੀਆਂ ਹਨ (ਸਥਿਤਿਕ ਸੁੱਧੀਕਰਨ), ਜਦੋਂ 12-13 ਉਸ ਨਾਲ ਚੱਲਣ ਉੱਤੇ ਜੇਰ ਦਿੰਦੀਆਂ ਹਨ (ਅਗਾਂਹਵਧੂ ਸੁੱਧੀਕਰਨ)। ਦੇਖੋ ਰੋਮੀਆਂ 6:4 ਵਿੱਚ ਖਾਸ ਵਿਸ਼ਾ।

NASB, NRSV, "ਮਸੀਹ ਯਿਸੂ"
TEV, NJB
NKJV "ਮਸੀਹ ਯਿਸੂ ਸਾਡਾ ਪ੍ਰਭੂ"

MSS P⁴⁶, A, B, D, F, G ਵਿੱਚੋਂ ਛੋਟੀਆਂ ਪੜਤਾਂ ਹਨ। UBS⁴ ਇਸਨੂੰ "A" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸ਼ਚਤ)। ਵਧਾਇਆ ਗਿਆ ਵਾਕਾਂਸ਼ ਜਲਦੀ ਹੈ (MSS P⁹⁴, κ, C), ਪਰ ਸ਼ਾਇਦ ਰੋਮੀਆਂ ਨੂੰ 6:23 ਦੇ ਕਿਸੇ ਲੇਖਕ ਦੁਆਰਾ ਸ਼ਾਮਲ ਕੀਤਾ ਗਿਆ ਸੀ। ਪਾਠਕ੍ਰਮ ਦੀਆਂ ਵਿਭਿੰਨਤਾਵਾਂ ਵਿੱਚ ਵੱਡੀ ਗਿਣਤੀ ਵਾਂਗ, ਇੱਕ ਪਾਠ ਦੇ ਅਰਥ ਵਿੱਚ ਘੱਟ ਅੰਤਰ ਪੈਦਾ ਕਰਦਾ ਹੈ।

ਰੋਮੀਆਂ 6:12-14

¹²ਹੁਣ ਫੇਰ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ, ਜੇ ਤੁਸੀਂ ਉਸ ਦੀਆਂ ਬੁਰੀਆਂ ਕਾਮਨਾਵਾਂ ਦੇ ਅਧੀਨ ਹੋਵੋ। ¹³ਅਤੇ ਨਾ ਆਪਣੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉਠੋ ਹੋਏ ਸਮਝ ਕੇ ਪਰਮੇਸ਼ੁਰ ਨੂੰ ਸੌਂਪ ਦਿਓ ਅਤੇ ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ੁਰ ਨੂੰ ਸੌਂਪ ਦਿਓ। ¹⁴ਜੇ ਤੁਹਾਡੇ ਉੱਤੇ ਪਾਪ ਦਾ ਜੇਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ।

6:12 "ਹੁਣ ਫੇਰ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ" ਇਹ ਇੱਕ ਮੌਜੂਦਾ ਕਿਰਿਆਸ਼ੀਲ ਪ੍ਰਭਾਵਸ਼ਾਲੀ ਹੈ ਜੋ ਕਿ ਨਕਾਰਾਤਮਕ ਪਾਰਟਿਕਲ ਦੇ ਨਾਲ ਹੈ, ਜੋ ਕਿ ਪਹਿਲਾਂ ਤੋਂ ਚੱਲ ਰਹੇ ਕਿਸੇ ਕੰਮ ਨੂੰ ਰੋਕਣ ਲਈ ਹੁੰਦਾ ਹੈ। ਸ਼ਬਦ "ਸ਼ਾਸਨ" 5:17-21 ਅਤੇ 6:23 ਨਾਲ ਸੰਬੰਧਤ ਹੈ। ਪੌਲੁਸ ਕਈ ਧਰਮ ਸ਼ਾਸਤਰੀ ਵਿਸ਼ਿਆਂ ਨੂੰ ਰੂਪਕ ਬਣਾਉਂਦਾ ਹੈ।

1. ਮੌਤ ਨੇ ਰਾਜੇ ਵਾਂਗ ਰਾਜ ਕੀਤਾ (ਦੇਖੋ. ਰੋਮੀਆਂ ਨੂੰ 5:14,17; 6:23)
2. ਕਿਰਪਾ ਨੇ ਰਾਜੇ ਵਾਂਗ ਰਾਜ ਕੀਤਾ (ਦੇਖੋ. ਰੋਮੀਆਂ ਨੂੰ 5:21)
3. ਪਾਪ ਨੇ ਰਾਜੇ ਵਾਂਗ ਰਾਜ ਕੀਤਾ (ਦੇਖੋ. ਰੋਮੀਆਂ ਨੂੰ 6:12,14)

ਅਸਲ ਸਵਾਲ ਇਹ ਹੈ ਕਿ ਤੁਹਾਡੇ ਜੀਵਨ ਵਿੱਚ ਕੌਣ ਰਾਜ ਕਰਦਾ ਹੈ? ਵਿਸ਼ਵਾਸੀ ਕੋਲ ਮਸੀਹ ਵਿੱਚ ਕਲੀਸੀਆ ਅਤੇ ਪਰਮੇਸ਼ਰ ਦੇ ਰਾਜ ਲਈ ਉਦੋਂ ਦੁੱਖਦਾਈ ਗੱਲ ਹੁੰਦੀ ਹੈ ਜਦੋਂ ਵਿਸ਼ਵਾਸੀ ਕਿਰਪਾ ਦਾ ਦਾਅਵਾ ਕਰਦੇ ਹੋਏ ਆਪਣੇ ਆਪ ਅਤੇ ਪਾਪ ਨੂੰ ਚੁਣਦਾ ਹੈ।
ਦੇਖੋ ਖਾਸ ਵਿਸ਼ਾ: ਰੋਮੀਆਂ 5:17,18 ਵਿੱਚ ਪਰਮੇਸ਼ਰ ਦੇ ਰਾਜ ਵਿੱਚ ਰਾਜ ਕਰਨਾ।

6:13 "ਅਤੇ ਨਾ ਆਪਣੇ ਅੰਗਾਂ ਨੂੰ ਪਾਪ ਨੂੰ ਸੌਂਪੋ" ਇਹ ਨਕਾਰਾਤਮਕ ਵਾਕ ਦੇ ਨਾਲ ਮੌਜੂਦਾ ਕਿਰਿਆਸ਼ੀਲ ਪ੍ਰਭਾਵਸ਼ਾਲੀ ਹੈ ਜਿਸਦਾ ਅਰਥ ਹੈ ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣਾ। ਇਹ ਵਿਸ਼ਵਾਸੀਆਂ ਦੇ ਜੀਵਨ ਵਿੱਚ ਪਾਪ ਨੂੰ ਜਾਰੀ ਰੱਖਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ (ਦੇਖੋ. ਰੋਮੀਆਂ ਨੂੰ 7:1ff; 1 ਯੂਹੰਨਾ 1:8-2:1)। ਪਰ ਪਾਪ ਦੀ ਜਰੂਰਤ ਵਿਸ਼ਵਾਸੀ ਦੇ ਮਸੀਹ ਨਾਲ ਨਵੇਂ ਰਿਸ਼ਤੇ ਵਿੱਚ ਖਤਮ ਹੋ ਗਈ ਹੈ, ਰੋਮੀਆਂ ਨੂੰ 6:1-11।

▣ "ਕੁਧਰਮ ਦੇ ਹਥਿਆਰ ਬਣਾ ਕੇ" ਇਹ ਸ਼ਬਦ (ਹੋਪਲੋਨ *hoplon*) "ਇੱਕ ਸਿਪਾਹੀ ਦੇ ਹਥਿਆਰਾਂ" ਨੂੰ ਪ੍ਰਦਰਸ਼ਿਤ ਕਰਦਾ ਹੈ (ਦੇਖੋ. ਰੋਮੀਆਂ ਨੂੰ 13:12; ਯੂਹੰਨਾ 18:3; 2 ਕੁਰਿੰਥੀਆਂ 6:7; 10:4)। ਸਾਡੀ ਸਰੀਰਕ ਦੇਹ ਪਰਤਾਵਿਆਂ ਲਈ ਜੰਗ ਦਾ ਮੈਦਾਨ ਹੈ (ਦੇਖੋ. ਰੋਮੀਆਂ ਨੂੰ 6:12-13; 12:1-2; 1 ਕੁਰਿੰਥੀਆਂ 6:20; ਫਿਲਿਪੀਆਂ. 1:20)। ਸਾਡੇ ਜੀਵਨ ਜਨਤਕ ਤੌਰ ਤੇ ਖੁਸ਼ਖਬਰੀ ਨੂੰ ਪੇਸ਼ ਕਰਦੇ ਹਨ।

▣ "ਸਗੋਂ ਆਪਣੇ ਆਪ ਨੂੰ ਪਰਮੇਸ਼ਰ ਨੂੰ ਸੌਂਪ ਦਿਓ" ਇਹ ਇੱਕ ਔਰਿਸਟ ਕਿਰਿਆਸ਼ੀਲ ਪ੍ਰਭਾਵਸ਼ਾਲੀ ਹੈ ਜੋ ਇੱਕ ਨਿਰਣਾਇਕ ਕੰਮ ਲਈ ਇੱਕ ਬੁਲਾਹਟ ਸੀ (ਦੇਖੋ. ਰੋਮੀਆਂ ਨੂੰ 12:1)। ਵਿਸ਼ਵਾਸੀ ਮੁਕਤੀ ਸਮੇਂ ਨਿਹਚਾ ਨਾਲ ਇਸ ਤਰ੍ਹਾਂ ਕਰਦੇ ਹਨ, ਪਰ ਉਹਨਾਂ ਨੂੰ ਜੀਵਨ ਵਿੱਚ ਹਰ ਸਮੇਂ ਇਸ ਤਰ੍ਹਾਂ ਕਰਨਾ ਚਾਹੀਦਾ ਹੈ।

ਆਇਤ ਦੀ ਸਮਾਨਤਾ ਵੱਲ ਧਿਆਨ ਦਿਉ।

1. ਉਹੀ ਸਮਾਨ ਕਿਰਿਆ ਅਤੇ ਦੋ ਪ੍ਰਭਾਵੀ ਕਾਰਕ
2. ਜੰਗ ਦੇ ਰੂਪਕ
 - a. ਬੁਰਾਈ ਦੇ ਹਥਿਆਰ
 - b. ਧਾਰਮਿਕਤਾ ਦੇ ਹਥਿਆਰ
3. ਵਿਸ਼ਵਾਸੀ ਆਪਣੇ ਆਪ ਨੂੰ ਪਾਪ ਜਾਂ ਪਰਮੇਸ਼ਰ ਅੱਗੇ ਪੇਸ਼ ਕਰ ਸਕਦੇ ਹਨ

ਯਾਦ ਰੱਖੋ, ਇਹ ਆਇਤ ਵਿਸ਼ਵਾਸੀਆਂ ਨੂੰ ਦਰਸਾਉਂਦੀ ਹੈ—ਚੋਣ ਕਰਨੀ ਜਾਰੀ ਹੈ; ਜੰਗ ਜਾਰੀ ਹੈ (ਦੇਖੋ. ਰੋਮੀਆਂ ਨੂੰ 6:12,19; 1 ਕੁਰਿੰਥੀਆਂ 6:18-19; ਅਫ਼ਸੀਆਂ ਨੂੰ 6:10-18)!

6:14 "ਜੇ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ" ਇਹ ਭਵਿੱਖਤ ਕਿਰਿਆਸ਼ੀਲ ਸੰਕੇਤਕ ਹੈ (ਦੇਖੋ. ਜਬੂਰਾਂ ਦੀ ਪੇਥੀ. 19:13) ਜੋ ਕਿ ਪ੍ਰਭਾਵਸ਼ਾਲੀ ਵਾਂਗ ਕੰਮ ਕਰਦਾ ਹੈ, "ਪਾਪ ਤੁਹਾਡੇ ਉੱਤੇ ਰਾਜ ਨਾ ਕਰੇ!" ਪਾਪ ਵਿਸ਼ਵਾਸੀਆਂ ਦਾ ਮਾਲਕ ਨਹੀਂ ਹੈ ਕਿਉਂਕਿ ਉਹ ਮਸੀਹ ਉੱਪਰ ਵੀ ਮਾਲਕ ਨਹੀਂ ਹੈ, (ਦੇਖੋ. ਰੋਮੀਆਂ ਨੂੰ 6:9; ਯੂਹੰਨਾ 16:33)।

ਰੋਮੀਆਂ 6:15-19

¹⁵ਤਾਂ ਫੇਰ ਕੀ? ਅਸੀਂ ਪਾਪ ਕਰੀਏ ਇਸ ਲਈ ਜੇ ਅਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ? ਕਦੇ ਨਹੀਂ! ¹⁶ਭਲਾ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਸ ਦੀ ਆਗਿਆ ਮੰਨਦੇ ਹੋ, ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਾਰਮਿਕਤਾ ਲਈ ਆਗਿਆਕਾਰੀ ਦੇ। ¹⁷ਪਰ ਧੰਨਵਾਦ ਹੈ ਪਰਮੇਸ਼ੁਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਸੀ, ਪਰ ਜਿਸ ਸਿੱਖਿਆ ਦੇ ਸਾਂਚੇ ਵਿੱਚ ਢਾਲੇ ਗਏ ਤੁਸੀਂ ਮਨ ਤੋਂ ਉਹ ਦੇ ਆਗਿਆਕਾਰ ਹੋ ਗਏ। ¹⁸ਅਤੇ ਪਾਪ ਤੋਂ ਛੁੱਟ ਕੇ ਤੁਸੀਂ ਧਾਰਮਿਕਤਾ ਦੇ ਦਾਸ ਬਣ ਗਏ। ¹⁹ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ ਸੇ ਜਿਵੇਂ ਤੁਸੀਂ ਆਪਣੇ ਅੰਗਾਂ ਨੂੰ ਗੰਦ-ਮੰਦ ਅਤੇ ਕੁਧਰਮ ਸਗੋਂ ਅੱਤ ਕੁਧਰਮ ਦੀ ਗੁਲਾਮੀ ਵਿੱਚ ਸੌਂਪ ਦਿੱਤੇ ਤਿਵੇਂ ਹੁਣ ਆਪਣੇ ਅੰਗਾਂ ਨੂੰ ਧਾਰਮਿਕਤਾ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ।

6:15 ਇਹ ਦੂਜਾ ਮੰਨਿਆ ਹੋਇਆ ਸਵਾਲ (ਡਾਇਟਰੀਬ) ਰੋਮੀਆਂ ਨੂੰ 6:1 ਦੇ ਸਮਾਨ ਹੈ। ਦੋਵੇਂ ਮਸੀਹੀਆਂ ਦੇ ਪਾਪ ਨਾਲ ਰਿਸ਼ਤੇ ਦੇ ਵੱਖ-ਵੱਖ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ। ਆਇਤ 1 ਕਿਰਪਾ ਦੀ ਗੱਲ ਕਰਦੀ ਹੈ ਨਾ ਕਿ ਪਾਪ ਕਰਨ ਲਈ ਲਾਇਸੈਂਸ ਦੇ ਤੌਰ ਤੇ, ਜਦੋਂ ਕਿ ਰੋਮੀਆਂ ਨੂੰ 6:15 ਮਸੀਹੀ ਦੀ ਪਾਪ ਦੇ ਵਿਅਕਤੀਗਤ ਕੰਮਾਂ ਨਾਲ ਲੜਨ, ਜਾਂ ਵਿਰੋਧ ਕਰਨ ਲਈ ਉਸਦੀ ਜਰੂਰਤ ਨਾਲ ਸੰਬੰਧਤ ਹਨ। ਨਾਲ ਹੀ ਉਸ ਸਮੇਂ ਵਿਸ਼ਵਾਸੀ ਨੂੰ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਦੀ ਹੁਣ ਉਸੇ ਪ੍ਰਕਾਰ ਸੇਵਾ ਕਰੇ ਜਿਵੇਂ ਪਹਿਲਾਂ ਪਾਪ ਦੀ ਕਰਦਾ (ਦੇਖੋ. ਰੋਮੀਆਂ ਨੂੰ 6:14)।

NASB, NKJV, "ਕਿ ਪਾਪ ਕਰਦੇ ਜਾਈਏ"
TEV
NRSV "ਕੀ ਪਾਪ ਕਰੀਏ"
NJB "ਕਿ ਅਸੀਂ ਪਾਪ ਮੁਕਤ ਹਾਂ"

ਵਿਲਿਅਮਜ ਅਤੇ ਫਿਲਿਪਸ ਦੇ ਅਨੁਵਾਦ ਇਸਨੂੰ ਔਰਿਸਟ ਕਿਰਿਆਸ਼ੀਲ ਸਬਮਿਸਟਿਵ ਵਾਂਗ ਅਨੁਵਾਦ ਕਰਦੇ ਹਨ ਜੋ ਮੌਜੂਦਾ ਕਿਰਿਆਸ਼ੀਲ ਪ੍ਰਭਾਵਸ਼ਾਲੀ ਹੈ ਜੋ ਰੋਮੀਆਂ ਨੂੰ 6:1 ਦੇ ਸਮਾਨ ਹੈ। ਇਹ ਸਹੀ ਟੀਚਾ ਨਹੀਂ ਹੈ। ਹੋਰ ਅਨੁਵਾਦਾਂ ਵੱਲ ਵੀ ਧਿਆਨ ਦਿਉ

1. KJV, ASV, NIV – "ਕੀ ਅਸੀਂ ਪਾਪ ਕਰੀਏ?"
2. The Centenary Translation – "ਕੀ ਅਸੀਂ ਪਾਪ ਦੇ ਕੰਮ ਕਰੀਏ?"
3. RSV – "ਕੀ ਅਸੀਂ ਪਾਪ ਲਈ ਹਾਂ?"

ਇਹ ਪ੍ਰਸ਼ਨ ਯੂਨਾਨੀ ਭਾਸ਼ਾ ਵਿੱਚ ਬਹੁਤ ਗੌਰ ਕੀਤਾ ਗਿਆ ਹੈ ਅਤੇ ਇਸਦੇ ਜਵਾਬ ਨੂੰ "ਹਾਂ" ਵਿੱਚ ਉਮੀਦ ਕੀਤਾ ਗਿਆ ਹੈ। ਇਹ ਪੌਲੁਸ ਦੀ ਸੱਚ ਨੂੰ ਦੱਸਣ ਦੀ ਡਾਇਟਰੀਬ ਵਿਧੀ ਸੀ। ਇਹ ਆਇਤਾਂ ਗਲਤ ਧਰਮ ਸ਼ਾਸਤਰੀ ਗੱਲ ਨੂੰ ਦੱਸਦੀ ਹੈ। ਪੌਲੁਸ ਨੇ ਇਸਦਾ ਉੱਤਰ "ਇਹ ਕਦੇ ਨਾ ਹੋਵੇ" ਵਿੱਚ ਦਿੱਤਾ ਹੈ। ਪੌਲੁਸ ਦੀ ਖੁਸ਼ਖਬਰੀ ਨੂੰ ਝੂਠੇ ਅਧਿਆਪਕਾਂ ਦੁਆਰਾ ਗਲਤ ਸਮਝ ਕੇ ਦੁਰਵਿਹਾਰ ਕੀਤਾ ਗਿਆ ਸੀ।

6:16 ਪ੍ਰਸ਼ਨ ਇੱਕ "ਹਾਂ" ਦੇ ਜਵਾਬ ਦੀ ਉਮੀਦ ਕਰਦਾ ਹੈ। ਮਨੁੱਖ ਕਿਸੇ ਮਨੁੱਖ ਜਾਂ ਕਿਸੇ ਚੀਜ ਦੀ ਸੇਵਾ ਕਰਦੇ ਹਨ। ਉਹਨਾਂ ਦੇ ਜੀਵਨ ਵਿੱਚ ਕੋਣ ਰਾਜ ਕਰਦਾ ਹੈ, ਪਾਪ ਜਾਂ ਪਰਮੇਸ਼ੁਰ? ਮਨੁੱਖ ਕਿਸਨੂੰ ਮੰਨਦਾ ਹੈ, ਕਿਸਦੀ ਸੇਵਾ ਕਰਦਾ ਹੈ (ਦੇਖੋ. ਗਲਾਤੀਆਂ ਨੂੰ 6:7-8)।

6:17 "ਪਰ ਧੰਨਵਾਦ ਹੈ ਪਰਮੇਸ਼ੁਰ ਦਾ" ਪੌਲੁਸ ਅਕਸਰ ਪਰਮੇਸ਼ੁਰ ਦੀ ਉਸਤਤ ਕਰਦਾ ਰਹਿੰਦਾ ਹੈ। ਉਸਦੀਆਂ ਲਿਖਤਾਂ ਉਸਦੀਆਂ ਪ੍ਰਾਰਥਨਾਵਾਂ ਨਾਲ ਚੱਲਦੀਆਂ ਹਨ ਅਤੇ ਉਸਦੀਆਂ ਪ੍ਰਾਰਥਨਾਵਾਂ ਉਸਦੇ ਖੁਸ਼ਖਬਰੀ ਦੇ ਗਿਆਨ ਨਾਲ। ਦੇਖੋ ਖਾਸ ਵਿਸ਼ਾ: ਰੋਮੀਆਂ 7:25 ਵਿੱਚ ਪੌਲੁਸ ਦੀ ਪ੍ਰਾਰਥਨਾ, ਉਸਤਤ ਅਤੇ ਧੰਨਵਾਦ ਦੀ ਭੇਟ।

▣ "ਤੁਸੀਂ ਸੀ. . .ਤੁਸੀਂ ਬਣ ਗਏ" ਇਹ ਕਿਰਿਆ ਦਾ ਅਧੂਰਾ ਵਾਕ ਹੈ, "ਹੋਣਾ," ਜੋ ਉਹਨਾਂ ਦੇ ਭੂਤਕਾਲ ਵਿੱਚ ਹੋਣ ਬਾਰੇ ਦੱਸਦਾ ਹੈ (ਪਾਪ ਦੇ ਸੇਵਕ) ਜੋ ਇੱਕ ਐਰਿਸਟ ਵਾਕ ਵਰਗਾ ਹੈ ਜੋ ਦਾਅਵਾ ਕਰਦਾ ਹੈ ਕਿ ਬਗਾਵਤ ਬੰਦ ਹੋ ਗਈ।

▣ "ਜਿਸ ਸਿੱਖਿਆ ਦੇ ਸਾਂਚੇ ਵਿੱਚ ਢਾਲੇ ਗਏ ਤੁਸੀਂ ਮਨ ਤੋਂ ਉਹ ਦੇ ਆਗਿਆਕਾਰ ਹੋ ਗਏ" ਇਸ ਪ੍ਰਸੰਗ ਵਿੱਚ ਜੋ ਕਿਰਪਾ ਦੁਆਰਾ ਨਿਹਚਾ ਵਿੱਚ ਉਹਨਾਂ ਦੀ ਧਾਰਮਿਕਤਾ ਬਾਰੇ ਦੱਸਦੀ ਹੈ ਜੋ ਹਰ-ਰੋਜ ਦੇ ਜੀਵਨ ਨੂੰ ਮਸੀਹ ਵਾਂਗ ਬਣਨ ਵੱਲ ਪ੍ਰੇਰਦੀ ਹੈ।
ਇਹ ਸ਼ਬਦ "ਸਿੱਖਿਆ" ਰਸੂਲਕ ਸਿੱਖਿਆ ਜਾਂ ਖੁਸ਼ਖਬਰੀ ਨੂੰ ਦਰਸਾਉਂਦਾ ਹੈ।

▣ "ਮਨ" ਦੇਖੋ ਖਾਸ ਵਿਸ਼ਾ: ਮਨ ਰੋਮੀਆਂ 1:24 ਵਿੱਚ

- NASB "ਉਸ ਕਿਸਮ ਦੀ ਸਿੱਖਿਆ ਜਿਸ ਨਾਲ ਤੁਸੀਂ ਵਚਨਬੱਧ ਹੋ"
- NKJV "ਸਿਧਾਂਤ ਦਾ ਉਹ ਰੂਪ ਜਿਸ ਵਿੱਚ ਤੁਹਾਨੂੰ ਦਿੱਤਾ ਗਿਆ ਸੀ"
- NRSV, NIV "ਸਿਖਾਉਣ ਦੇ ਉਹ ਰੂਪ ਜੋ ਤੁਹਾਨੂੰ ਸੌਂਪੇ ਗਏ ਸਨ"
- TEV "ਜੋ ਸਿੱਖਿਆ ਤੁਸੀਂ ਪਾਈ ਉਸ ਵਿੱਚ ਸੱਚਾਈ ਮਿਲੀ"
- NJB "ਸਿਖਾਉਣ ਦੇ ਨਮੂਨਿਆਂ ਲਈ ਜਿਸ ਨਾਲ ਤੁਹਾਡੀ ਜਾਣ ਪਛਾਣ ਹੋਈ"

ਇਹ ਵਿਚਾਰ 1 ਕੁਰਿੰਥੀਆਂ 15:1 ਦੇ ਸਮਾਨਾਂਤਰ ਹੈ ਅਤੇ ਖੁਸ਼ਖਬਰੀ ਦੀਆਂ ਸੱਚਾਈਆਂ ਨੂੰ ਦੱਸਦਾ ਹੈ ਜੋ ਇਹਨਾਂ ਵਿਸ਼ਵਾਸੀਆਂ ਨੇ ਸੁਣਿਆ ਅਤੇ ਗ੍ਰਹਿਣ ਕੀਤਾ। ਖੁਸ਼ਖਬਰੀ ਹੈ

1. ਸਵਾਗਤ ਕਰਨ ਲਈ ਇੱਕ ਮਨੁੱਖ
2. ਉਸ ਮਨੁੱਖ ਨੂੰ ਵਿਸ਼ਵਾਸ ਕਰਨ ਬਾਰੇ ਸੱਚਾਈਆਂ
3. ਉਸ ਮਨੁੱਖ ਦੇ ਜੀਣ ਲਈ ਜੀਵਨ!

▣ "ਬਣਨਾ" ਦੇਖੋ ਹੇਠਾਂ ਖਾਸ ਵਿਸ਼ਾ।

ਖਾਸ ਵਿਸ਼ਾ: ਬਣਨਾ (ਟੁਪੋਸ)

ਖਾਸ ਵਿਸ਼ਾ: ਬਣਨਾ (tupos) ਟੁਪੋਸ

ਸ਼ਬਦ *tupos* ਟੁਪੋਸ ਦਾ ਵਿਸ਼ਾਲ ਅਰਥਪੂਰਨ ਖੇਤਰ ਹੈ।

1. Moulton and Milligan, *The Vocabulary of the Greek New Testament*, p. 645
 - a. ਨਮੂਨਾ
 - b. ਯੋਜਨਾ
 - c. ਫਾਰਮ ਜਾਂ ਲਿਖਣ ਦਾ ਢੰਗ

- d. ਫਰਮਾਨ ਜਾਂ ਨਿਰਦੇਸ਼
- e. ਸਜਾ ਜਾਂ ਫੈਸਲਾ
- f. ਚੰਗਾ ਕਰਨ ਵਾਲੇ ਦੇਵਤੇ ਨੂੰ ਗ੍ਰਹਿਣ ਯੋਗ ਭੱਟ ਦੇ ਵੱਜੋਂ ਮਨੁੱਖੀ ਸਰੀਰ ਦਾ ਨਮੂਨਾ
- g. ਕਿਰਿਆ ਦੇ ਨਿਯਮਾਂ ਨੂੰ ਲਾਗੂ ਕਰਨ ਦੇ ਅਰਥਾਂ ਵਿੱਚ ਵਰਤੀ ਗਈ ਬਿਵਸਥਾ

2. Louw and Nida, *Greek-English Lexicon*, vol. 2, p. 249

- a. ਨਿਸ਼ਾਨ (ਦੇਖੋ. ਯੂਹੰਨਾ 20:25)
- b. ਰੂਪ (ਦੇਖੋ. ਰਸੂਲਾਂ ਦੇ ਕਰੱਤਬ 7:43)
- c. ਨਮੂਨਾ (ਦੇਖੋ. ਇਬਰਾਨੀਆਂ ਨੂੰ 8:5)
- d. ਉਦਾਹਰਣ (ਦੇਖੋ. 1 ਕੁਰਿੰਥੀਆਂ 10:6; ਫਿਲਿੱਪੀਆਂ ਨੂੰ. 3:17)
- e. ਮੂਲ ਰੂਪ (ਦੇਖੋ. ਰੋਮੀਆਂ 5:14)
- f. ਕਿਸਮ (ਦੇਖੋ. ਰਸੂਲਾਂ ਦੇ ਕਰੱਤਬ 23:25)
- g. ਸਮੱਗਰੀਆਂ (ਦੇਖੋ. ਰਸੂਲਾਂ ਦੇ ਕਰੱਤਬ 23:25)

3. Harold K. Moulton, *The Analytical Greek Lexicon Revised*, p. 411

- a. ਇੱਕ ਝਟਕਾ, ਇੱਕ ਪ੍ਰਭਾਵ, ਇੱਕ ਨਿਸ਼ਾਨ (ਦੇਖੋ. ਯੂਹੰਨਾ 20:25)
- b. ਇੱਕ ਵਰਣਨ
- c. ਇੱਕ ਚਿੱਤਰ (ਦੇਖੋ. ਰਸੂਲਾਂ ਦੇ ਕਰੱਤਬ 7:43)
- d. ਇੱਕ ਫਾਰਮੂਲਾ, ਯੋਜਨਾ (ਦੇਖੋ. ਰੋਮੀਆਂ 6:17)
- e. ਫਾਰਮ, ਪੁਰਪੇਰਟ (ਦੇਖੋ. ਰਸੂਲਾਂ ਦੇ ਕਰੱਤਬ 23:25)
- f. ਇੱਕ ਚਿੱਤਰ, ਵਿਰੋਧੀ (ਦੇਖੋ. 1 ਕੁਰਿੰਥੀਆਂ 10:6)
- g. ਇੱਕ ਆਸ਼ਾਵਾਦੀ ਚਿੱਤਰ, ਕਿਸਮ (ਦੇਖੋ. ਰੋਮੀਆਂ 5:14; 1 ਕੁਰਿੰਥੀਆਂ 10:11)
- h. ਨਮੂਨਾ (ਦੇਖੋ. ਰਸੂਲਾਂ ਦੇ ਕਰੱਤਬ 7:44; ਇਬਰਾਨੀਆਂ ਨੂੰ 8:5)
- i. ਇੱਕ ਨੈਤਿਕ ਨਮੂਨਾ (ਦੇਖੋ. ਫਿਲਿੱਪੀਆਂ ਨੂੰ. 3:17; 1 ਥੱਸਲੁਨੀਕੀਆਂ ਨੂੰ. 1:7; 2 ਥੱਸਲੁਨੀਕੀਆਂ ਨੂੰ. 3:9; 1 ਤਿਮੋਥਿਉਸ 4:12; 1 ਪਤਰਸ 5:3)

ਯਾਦ ਰਹੇ, ਸ਼ਬਦਕੋਸ਼ ਅਰਥ ਤੈਅ ਨਹੀਂ ਕਰਦੇ ਸਿਰਫ ਵਾਕਾਂ/ਲੇਖਾਂ ਵਿੱਚ ਸ਼ਬਦਾਂ ਦੀ ਵਰਤੋਂ ਅਰਥ ਤੈਅ ਕਰਦੀ ਹੈ (ਭਾਵ., ਪ੍ਰਸੰਗ)। ਕਿਸੇ ਸ਼ਬਦ ਨੂੰ ਇੱਕ ਨਿਰਧਾਰਤ ਪਰਿਭਾਸ਼ਾ ਦੇਣ ਸਮੇਂ ਚੌਕਸ ਰਹੋ ਅਤੇ ਬਾਈਬਲ ਵਿੱਚ ਹਰੇਕ ਸ਼ਬਦ ਪ੍ਰਸੰਗ ਅਤੇ ਪ੍ਰਸੰਗ ਦੇ ਅਰਥ ਸਮੇਂ ਵੀ ਚੌਕਸ ਰਹੋ

6:18 "ਪਾਪ ਤੋਂ ਛੁੱਟ ਗਏ" ਇਹ ਇੱਕ ਐਰਿਸਟ ਅਕਰਮਕ ਪ੍ਰਭਾਵਸ਼ਾਲੀ ਹੈ। ਖੁਸ਼ਖਬਰੀ ਨੇ ਵਿਸ਼ਵਾਸੀਆਂ ਨੂੰ ਮਸੀਹ ਦੇ ਕੰਮ ਦੁਆਰਾ ਪਵਿੱਤਰ ਆਤਮਾ ਦੁਆਰਾ ਅਜਾਦ ਕੀਤਾ ਹੈ। ਵਿਸ਼ਵਾਸੀ ਦੇਵੇਂ ਪਾਪ ਦੀ ਸਜਾ (ਧਾਰਮਿਕਤਾ) ਅਤੇ ਪਾਪ ਦੇ ਜੁਲਮ (ਸੁੱਧੀਕਰਣ, ਦੇਖੋ. ਰੋਮੀਆਂ ਨੂੰ 6:7 ਅਤੇ 22) ਤੋਂ ਮੁਕਤ ਕੀਤੇ ਗਏ ਹਨ। ਇੱਕ ਦਿਨ ਉਹ ਪਾਪ ਦੀ ਮੌਜੂਦਗੀ ਤੋਂ ਵੀ ਮੁਕਤ ਹੋ ਜਾਣਗੇ (ਵਡਿਆਈ, ਦੇਖੋ. ਰੋਮੀਆਂ ਨੂੰ 8:29-30)।

▣ "ਤੁਸੀਂ ਧਾਰਮਿਕਤਾ ਦੇ ਦਾਸ ਬਣ ਗਏ" ਇਹ ਇੱਕ ਐਰਿਸਟ ਅਕਰਮਕ ਸੰਕੇਤਕ ਹੈ, "ਤੁਸੀਂ ਧਾਰਮਿਕਤਾ ਦੇ ਥਮ ਬਣ ਗਏ"। ਵਿਸ਼ਵਾਸੀ ਪਰਮੇਸ਼ਰ ਦੀ ਸੇਵਾ ਕਰਨ ਲਈ ਪਾਪ ਤੋਂ ਛੁਡਾਏ ਗਏ (ਦੇਖੋ. ਰੋਮੀਆਂ ਨੂੰ 6:14,19,22; 7:4; 8:2)! ਮੁਫਤ ਕਿਰਪਾ ਦਾ ਟੀਚਾ

ਰੂਹਾਨੀ ਜੀਵਨ ਹੈ। ਧਾਰਮਿਕਤਾ ਕਾਨੂੰਨੀ ਘੋਸ਼ਣਾ ਅਤੇ ਵਿਅਕਤੀਗਤ ਧਾਰਮਿਕਤਾ ਲਈ ਪ੍ਰੇਰਣਾ ਦੇਵੇਂ ਹੈ। ਪਰਮੇਸ਼ਰ ਸਾਨੂੰ ਬਚਾਉਣਾ ਚਾਹੁੰਦੇ ਹਨ ਅਤੇ ਬਦਲਣਾ ਚਾਹੁੰਦੇ ਹਨ ਕਿ ਅਸੀਂ ਦੂਜੀਆਂ ਤੱਕ ਪਹੁੰਚ ਸਕੀਏ। ਕਿਰਪਾ ਵਿਅਕਤੀਗਤ ਵਿਸ਼ਵਾਸੀ ਦੀ ਮੁਕਤੀ ਨਾਲ ਨਹੀਂ ਰੁਕਦੀ (ਦੇਖੋ. ਮੱਤੀ 28:18-20; ਲੂਕਾ 24:47; ਰਸੂਲਾਂ ਦੇ ਕਰੱਤਬ 1:8)।

6:19 "ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ" ਪੌਲੁਸ ਰੋਮ ਦੇ ਵਿਸ਼ਵਾਸੀਆਂ ਨੂੰ ਸੰਬੋਧਿਤ ਕਰਦਾ ਹੈ। ਕੀ ਉਹ ਸਥਾਨਕ ਮੁਸ਼ਕਲ ਦਾ ਹੱਲ ਕਰ ਰਿਹਾ ਹੈ, ਜਿਸ ਬਾਰੇ ਉਸਨੇ ਸੁਣਿਆ ਸੀ (ਯਹੂਦੀ ਵਿਸ਼ਵਾਸੀਆਂ ਅਤੇ ਗੈਰ-ਯਹੂਦੀ ਵਿਸ਼ਵਾਸੀਆਂ ਵਿੱਚ ਈਰਖਾ) ਜਾਂ ਕੀ ਉਹ ਸਾਰੇ ਵਿਸ਼ਵਾਸੀਆਂ ਬਾਰੇ ਇੱਕ ਸੱਚਾਈ ਉੱਤੇ ਜੋਰ ਦੇ ਰਿਹਾ ਹੈ? ਪੌਲੁਸ ਨੇ ਇਸ ਪ੍ਰਸੰਗ ਨੂੰ ਰੋਮੀਆਂ ਨੂੰ 3:5 ਵਿੱਚ ਪਹਿਲੀ ਵਾਰ ਇਸ ਸ਼ਬਦ ਨੂੰ ਵਰਤਿਆ ਜਿਵੇਂ ਉਹ ਗਲਾਤੀਆਂ 3:15 ਵਿੱਚ ਕਰਦਾ ਹੈ।

ਆਇਤ 19 ਰੋਮੀਆਂ ਨੂੰ 6:16 ਦੇ ਸਮਾਨਾਂਤਰ ਹੈ। ਪੌਲੁਸ ਆਪਣੇ ਧਰਮ ਸ਼ਾਸਤਰੀ ਵਿਸ਼ਿਆਂ ਨੂੰ ਗੌਰ ਕੀਤੇ ਜਾਣ ਕਰਕੇ ਦੁਹਰਾਉਂਦਾ ਹੈ।

ਕੁੱਝ ਕਹਿੰਦੇ ਹਨ ਕਿ ਇਸ ਪ੍ਰਸੰਗ ਦਾ ਅਰਥ ਹੈ ਕਿ ਪੌਲੁਸ ਸੇਵਕ ਵਾਲਾ ਰੂਪਕ ਵਰਤਣ ਕਰਕੇ ਮਾਫੀ ਮੰਗ ਰਿਹਾ ਹੈ। ਹਾਲਾਂਕਿ, "ਆਪਣੇ ਮਾਸ ਦੀ ਕਮਜ਼ੋਰੀ ਦੇ ਕਾਰਣ" ਇਹ ਇਸਦੀ ਸਹੀ ਵਿਆਖਿਆ ਨਹੀਂ ਹੈ। ਗੁਲਾਮੀ ਪਹਿਲੀ ਸਦੀ ਵਿੱਚ ਬੁਰਾਈ ਨਹੀਂ ਮੰਨੀ ਜਾਂਦੀ ਸੀ, ਖਾਸ ਤੌਰ ਤੇ ਰੋਮ ਵਿੱਚ। ਇਹ ਉੱਥੇ ਦੇ ਇਸ ਦਿਨ ਦਾ ਸਭਿਆਚਾਰ ਸੀ। ਰੋਮੀਆਂ ਸੰਸਾਰ ਦਾ ਦੋ ਤਿਹਾਈ ਭਾਗ ਗੁਲਾਮ ਸਨ।

▣ "ਮਾਸ" ਦੇਖੋ ਖਾਸ ਵਿਸ਼ਾ ਰੋਮੀਆਂ 1:3 ਵਿੱਚ।

▣ "ਸੁੱਧੀਕਰਨ ਦੇ ਨਤਿਜਾ" ਇਹ ਧਾਰਮਿਕਤਾ ਦਾ ਟੀਚਾ ਹੈ (ਦੇਖੋ. ਰੋਮੀਆਂ ਨੂੰ 6:22)। ਨਵਾਂ ਨੇਮ ਇਸ ਸ਼ਬਦ ਨੂੰ ਮੁਕਤੀ ਨਾਲ ਦੋ ਧਰਮ ਸ਼ਾਸਤਰੀ ਪੱਖ ਨਾਲ ਜੋੜਦਾ ਹੈ।

1. ਸਥਿਤਕ ਸੁੱਧੀਕਰਨ, ਜੋ ਕਿ ਮਸੀਹ ਵਿੱਚ ਨਿਹਚਾ ਦੁਆਰਾ ਧਾਰਮਿਕਤਾ ਨਾਲ ਮੁਕਤੀ ਸਮੇਂ ਮਿਲਣ ਵਾਲੀ ਪਰਮੇਸ਼ਰ ਦੀ ਦਾਤ (ਵਸਤੂਵਾਚਕ ਪੱਖ) ਹੈ (ਦੇਖੋ. ਰਸੂਲਾਂ ਦੇ ਕਰੱਤਬ 26:18; 1 ਕੁਰਿੰਥੀਆਂ 1:2; 6:11; ਅਫਸੀਆਂ ਨੂੰ 5:26-27; 1 ਥਸਲੋਨੀਕੀਆਂ ਨੂੰ. 5:23; 2 ਥਸਲੋਨੀਕੀਆਂ ਨੂੰ. 2:13; ਇਬਰਾਨੀਆਂ ਨੂੰ 10:10; 13:12; 1 ਪਤਰਸ 1:2)
2. ਅਗਾਂਹਵਧੂ ਸੁੱਧੀਕਰਨ ਇਹ ਪਵਿੱਤਰ ਆਤਮਾ ਦੁਆਰਾ ਪਰਮੇਸ਼ਰ ਦਾ ਹੀ ਕੰਮ ਹੈ ਜਿੱਥੇ ਵਿਸ਼ਵਾਸੀ ਦਾ ਜੀਵਨ ਮਸੀਹ ਦੇ ਰੂਪ ਅਤੇ ਪਰਿਪੱਕਤਾ ਵਿੱਚ ਬਦਲ ਦਿੰਦਾ ਹੈ (ਵਿਅਕਤੀਗਤ ਪੱਖ, ਦੇਖੋ. 2 ਕੁਰਿੰਥੀਆਂ 7:1; 1 ਥਸਲੋਨੀਕੀਆਂ ਨੂੰ. 4:3,7; 1 ਤਿਮੋਥਿਉਸ 2:15; 2 ਤਿਮੋਥਿਉਸ 2:21; ਇਬਰਾਨੀਆਂ ਨੂੰ 12:10,14)

ਦੇਖੋ ਖਾਸ ਵਿਸ਼ਾ: ਰੋਮੀਆਂ 6:4 ਵਿੱਚ ਸੁੱਧੀਕਰਨ।

ਸੁੱਧੀਕਰਨ ਦਾਤ ਅਤੇ ਆਗਿਆ ਦੇਵੇਂ ਹੈ! ਇਹ ਇੱਕ ਸਥਿਤੀ (ਖੜੇ ਹੋਣਾ) ਅਤੇ ਇੱਕ ਕਿਰਿਆ (ਜੀਵਨਸ਼ੈਲੀ)! ਇਹ ਸੰਕੇਤਕ (ਕਥਨ) ਅਤੇ ਜਰੂਰੀ (ਇੱਕ ਆਗਿਆ) ਹੈ! ਇਹ ਸ਼ੁਰੂਆਤ ਵਿੱਚ ਹੁੰਦਾ ਹੈ ਪਰ ਅੰਤ ਤੱਕ ਪਰਿਪੱਕ ਨਹੀਂ ਹੁੰਦਾ (ਦੇਖੋ. ਫਿੱਲਿਪੀਆਂ ਨੂੰ. 1:6; 2:12-13)।

ਰੋਮੀਆਂ 6:20-23

²⁰ਜਦੋਂ ਤੁਸੀਂ ਪਾਪ ਦੇ ਦਾਸ ਸੀ ਤਾਂ ਧਾਰਮਿਕਤਾ ਤੋਂ ਆਜ਼ਾਦ ਸੀ। ²¹ਸੇ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਜਿਨ੍ਹਾਂ ਕਰਕੇ ਹੁਣ ਤੁਹਾਨੂੰ ਸ਼ਰਮ ਆਉਂਦੀ ਹੈ ਕਿਉਂ ਜੋ ਉਹਨਾਂ ਦਾ ਅੰਤ ਤਾਂ ਮੌਤ ਹੈ? ²²ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਅੰਤ ਵਿੱਚ ਸਦੀਪਕ ਜੀਵਨ ਪਾਉਂਦੇ ਹੋ। ²³ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦਾ ਵਰਦਾਨ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਪਕ ਜੀਵਨ ਹੈ।

6:20-21 ਇਹ ਸਾਧਾਰਨ ਤੌਰ ਤੇ ਰੋਮੀਆਂ ਨੂੰ 6:18 ਅਤੇ 19 ਦੇ ਵਿਰੋਧਾਭਾਸ ਨੂੰ ਦੱਸਦੀ ਹੈ। ਵਿਸ਼ਵਾਸੀ ਕੇਵਲ ਇੱਕ ਸਵਾਮੀ ਦੀ ਸੇਵਾ ਕਰ ਸਕਦੇ ਹਨ (ਦੇਖੋ. ਲੂਕਾ 16:13)।

6:22-23 ਇਹ ਆਇਤਾਂ ਜਿਸਦੀ ਉਹ ਸੇਵਾ ਕਰਦੇ ਹਨ ਉਸ ਦੁਆਰਾ ਅਦਾ ਕੀਤੀ ਕੀਮਤ ਵਿੱਚ ਤਰਕਪੂਰਨ ਤਰੱਕੀ ਕਰਦੀਆਂ ਹਨ। ਪਰਮੇਸ਼ਰ ਦਾ ਧੰਨਵਾਦ ਕਿ ਪਾਪ ਅਤੇ ਵਿਸ਼ਵਾਸੀ ਦੀ ਚਰਚਾ ਇੱਕ ਕਿਰਪਾ ਦੇ ਬਿੰਦੂ ਉੱਪਰ ਖਤਮ ਹੁੰਦੀ ਹੈ। ਪਹਿਲਾਂ ਸਾਡੇ ਸਹਿਯੋਗ ਦੁਆਰਾ ਮੁਕਤੀ ਦੀ ਦਾਤ ਹੈ ਅਤੇ ਫਿਰ ਸਾਡੇ ਜੀਵਨ ਦੁਆਰਾ ਮਸੀਹੀ ਜੀਵਨ ਦੀ ਦਾਤ। ਦੋਵੇਂ ਨਿਹਚਾ ਅਤੇ ਤੌਬਾ ਦੁਆਰਾ ਮਿਲੀਆਂ ਦਾਤਾਂ ਹਨ।

6:22 "ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਅੰਤ ਵਿੱਚ ਸਦੀਪਕ ਜੀਵਨ ਪਾਉਂਦੇ ਹੋ" ਸ਼ਬਦ "ਲਾਭ," ਪਾਪ ਦੇ ਨਤੀਜਿਆਂ ਬਾਰੇ ਬੋਲਣ ਲਈ ਰੋਮੀਆਂ ਨੂੰ 6:21 ਵਿੱਚ ਸ਼ਾਬਦਿਕ ਤੌਰ ਤੇ "ਫਲ" ਦੀ ਵਰਤੋਂ ਕੀਤੀ ਗਈ ਹੈ, ਪਰ ਰੋਮੀਆਂ ਨੂੰ 6:22 ਪਰਮੇਸ਼ਰ ਦੀ ਸੇਵਾ ਦੀ ਨਤੀਜਿਆਂ ਬਾਰੇ ਦੱਸਦੀ ਹੈ। ਇਸਦਾ ਲਾਭ ਵਿਸ਼ਵਾਸੀ ਦਾ ਮਸੀਹ ਵਾਂਗ ਬਣਨਾ ਹੈ। ਅੰਤਮ ਲਾਭ ਉਸਦੇ ਨਾਲ ਹੋਣਾ ਅਤੇ ਸਦਾ ਉਸ ਵਰਗਾ ਬਣਨਾ ਹੈ (ਦੇਖੋ. 1 ਯੂਹੰਨਾ 3:2)। ਜੇ ਕੋਈ ਤੁਰੰਤ ਨਤੀਜਾ ਨਹੀਂ ਹੁੰਦਾ (ਬਦਲਿਆ ਜੀਵਨ, ਦੇਖੋ. ਯਾਕੂਬ 2) ਆਖਰੀ ਨਤੀਜਾ ਕਾਨੂੰਨੀ ਤੌਰ ਤੇ ਪ੍ਰਸ਼ਨ ਹੋ ਸਕਦਾ ਹੈ (ਸਦੀਵੀ ਜੀਵਨ, ਦੇਖੋ. ਮੱਤੀ 7)। "ਕੋਈ ਫਲ ਨਹੀਂ, ਕੋਈ ਜੜ ਨਹੀਂ!"

6:23 ਇਹ ਪੂਰੇ ਅਧਿਆਏ ਦਾ ਸਾਰ ਹੈ। ਪੌਲੁਸ ਨੇ ਇਸ ਚੇਣ ਨੂੰ ਕਾਲਾ ਅਤੇ ਚਿੱਟਾ ਰੰਗ ਦਿੱਤਾ। ਚੇਣ ਸਾਡੀ ਹੈ—ਪਾਪ ਅਤੇ ਮੌਤ ਜਾਂ ਮਸੀਹ ਦੁਆਰਾ ਮੁਫਤ ਕਿਰਪਾ ਅਤੇ ਸਦੀਵੀ ਜੀਵਨ। ਇਹ "ਦੋ ਤਰੀਕਿਆਂ" ਨਾਲ ਪੁਰਾਣੇ ਨੇਮ ਦੇ ਬੁੱਧੀ ਸਾਹਿਤ ਦੇ ਬਹੁਤ ਸਮਾਨ ਹੈ। (ਬਿਵਸਥਾ ਸਾਰ. 30:1,17; ਜਬੂਰਾਂ ਦੀ ਪੋਥੀ 1; ਕਹਾਉਤਾਂ 4; 10-19; ਮੱਤੀ 7:13-14)।

▣ "ਪਾਪ ਦੀ ਮਜ਼ਦੂਰੀ" ਪਾਪ ਨੂੰ (1) ਇੱਕ ਗੁਲਾਮ ਮਾਲਕ, (2) ਫੌਜੀ ਜਰਨੈਲ, (3) ਇੱਕ ਭੁਗਤਾਨ ਕਰਨ ਵਾਲੇ ਰਾਜੇ ਵੱਜੋਂ ਦਰਸਾਇਆ ਗਿਆ ਹੈ (ਦੇਖੋ. ਰੋਮੀਆਂ ਨੂੰ 3:9; 5:21; 6:9,14,17)

▣ "ਪਰਮੇਸ਼ਰ ਦਾ ਵਰਦਾਨ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਸਦੀਪਕ ਜੀਵਨ ਹੈ" ਇਹ ਸ਼ਬਦ ਜੋ ਅਨੁਵਾਦ ਕੀਤਾ ਗਿਆ ਹੈ "ਮੁਫਤ ਦਾਤ" (*charisma ਕ੍ਰਿਸਮਾ*) ਕਿਰਪਾ ਦੀ ਜੜ ਸੀ (*charis ਕਰਿਸ*, ਦੇਖੋ. ਰੋਮੀਆਂ ਨੂੰ 3:24; 5:15, 16, 17; ਅਫਸੀਆਂ ਨੂੰ 2:8-9). ਦੇਖੋ ਨੋਟ ਰੋਮੀਆਂ ਨੂੰ 3:24 ਵਿੱਚ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਚੰਗੇ ਕੰਮ ਮੁਕਤੀ ਨਾਲ ਕਿਵੇਂ ਸੰਬੰਧਤ ਹਨ (ਦੇਖੋ. ਅਫਸੀਆਂ ਨੂੰ 2:8-9,10)?
2. ਵਿਸ਼ਵਾਸੀ ਦੇ ਜੀਵਨ ਵਿੱਚ ਲਗਾਤਾਰ ਪਾਪ ਮੁਕਤੀ ਨਾਲ ਕਿਵੇਂ ਸੰਬੰਧਤ ਹੈ (ਦੇਖੋ. 1 ਯੂਹੰਨਾ 3:6,9)?

3. ਕੀ ਅਧਿਆਏ "ਪਾਪਰਹਿਤ ਸੰਪੂਰਨਤਾ" ਬਾਰੇ ਦੱਸਦਾ ਹੈ?
4. ਰੋਮੀਆਂ 6, ਰੋਮੀਆਂ 5 ਅਤੇ 7 ਨਾਲ ਕਿਵੇਂ ਸੰਬੰਧਤ ਹੈ?
5. ਬਪਤਿਸਮਾ ਦਾ ਵਿਸ਼ਾ ਇੱਥੇ ਕਿਉਂ ਵਿਚਾਰਿਆ ਗਿਆ ਹੈ?
6. ਕੀ ਮਸੀਹੀ ਆਪਣਾ ਪੁਰਾਣਾ ਸੁਭਾਅ ਬਣਾਈ ਰੱਖ ਸਕਦੇ ਹਨ? ਕਿਉਂ?
7. ਰੋਮੀਆਂ ਨੂੰ 6:1-14 ਨੂੰ ਦੱਸਦੇ ਵਰਤਮਾਨ ਦੀ ਅਤੇ 15-23 ਵਿੱਚ ਔਰਿਸਟ ਵਾਕਾਂ ਦੀ ਕੀ ਅਰਥ ਸੰਭਾਵਨਾ ਹੈ?

ਰੋਮੀਆਂ 7

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਵਿਆਹ ਦੀ ਉਦਾਹਰਣ	ਬਿਵਸਥਾ ਤੋਂ ਮੁਕਤੀ	ਵਿਆਹ ਦੀ ਉਦਾਹਰਣ	ਵਿਆਹ ਦੀ ਉਦਾਹਰਣ	ਮਸੀਹ ਲੋਕ ਬਿਵਸਥਾ ਦੀ ਗੁਲਾਮੀ ਤੋਂ ਆਜ਼ਾਦ ਹਨ
7:1-6	7:1-6	7:1-3 7:4-6	7:1-6	7:1-6
ਅੰਦਰੂਨੀ ਪਾਪ ਦੀ ਸਮੱਸਿਆ	ਬਿਵਸਥਾ ਵਿਚ ਪਾਪ ਦਾ ਲਾਭ	ਬਿਵਸਥਾ ਅਤੇ ਪਾਪ	ਬਿਵਸਥਾ ਅਤੇ ਪਾਪ	ਬਿਵਸਥਾ ਦਾ ਕੰਮ
7:7-12	7:7-12	7:7-12	7:7-11	7:7-8 7:9-11
	ਬਿਵਸਥਾ ਪਾਪ ਤੋਂ ਬਚਾ ਨਹੀਂ ਸਕਦੀ ਹੈ		7:12-13	7:12-13
7:13-25	7:13-25	7:13		
		ਅੰਦਰੂਨੀ ਸੰਘਰਸ਼	ਮਨੁੱਖ ਵਿਚ ਸੰਘਰਸ਼	ਅੰਦਰੂਨੀ ਸੰਘਰਸ਼
		7:14-20	7:14-20	7:14-20
		7:21-25a	7:21-25a	7:21-23 7:24-25a
		7:25b	7:25b	7:25b

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰ੍ਹੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰ੍ਹੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰ੍ਹਾ
2. ਦੂਜਾ ਪੈਰ੍ਹਾ
3. ਤੀਜਾ ਪੈਰ੍ਹਾ
4. ਆਦਿ

1-6 ਆਇਤਾਂ ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 7 ਦੀ ਹੇਠ ਲਿਖਿਆਂ ਅਨੁਸਾਰ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ
1. ਰੋਮੀਆਂ 6 ਦੇ ਅਨੁਸਾਰ, ਖਾਸਕਰ ਰੋਮੀਆਂ 7:12-14 (ਰੋਮੀਆਂ 3:20,21-31; 4:13-16; 5:20 ਵੀ)
 2. ਇਸ ਨੂੰ ਰੋਮ ਦੀ ਕਲੀਸਿਯਾ ਵਿੱਚ ਵਿਸ਼ਵਾਸ ਕਰਨ ਵਾਲੇ ਗੈਰ-ਯਹੂਦੀਆਂ ਅਤੇ ਵਿਸ਼ਵਾਸ ਕਰਨ ਵਾਲੇ ਯਹੂਦੀਆਂ ਵਿਚਕਾਰ ਤਣਾਅ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ, ਜਿਸ ਨੂੰ ਅਸੀਂ ਰੋਮੀਆਂ 9-11 ਵਿੱਚ ਦੇਖਦੇ ਹਾਂ
ਅਸਲੀ ਸਮੱਸਿਆ ਬਾਰੇ ਪਤਾ ਨਹੀਂ ਹੈ; ਇਹ ਹੇਠ ਲਿਖਿਆਂ ਵਿੱਚੋਂ ਇਕ ਹੋ ਸਕਦੀ ਹੈ:
 - a. ਮੂਸਾ ਦੀ ਬਿਵਸਥਾ ਤੇ ਅਧਾਰਿਤ ਕਾਨੂੰਨਵਾਦ,
 - b. ਯਹੂਦੀਆਂ ਦੁਆਰਾ ਪਹਿਲਾਂ ਮੂਸਾ ਨੂੰ ਮਹੱਤਵ, ਫਿਰ ਮਸੀਹ ਨੂੰ,
 - c. ਯਹੂਦੀਆਂ ਦੇ ਜੀਵਨ ਵਿੱਚ ਖੁਸ਼ਖਬਰੀ ਦੀ ਭੂਮਿਕਾ ਦੇ ਵਿਸ਼ੇ ਵਿੱਚ ਗਲਤਫਹਿਮੀ,
 - d. ਪੁਰਾਣੀ ਅਤੇ ਨਵੀਂ ਵਾਚਾ ਵਿਚਕਾਰ ਸੰਬੰਧ ਵਿੱਚ ਗਲਤਫਹਿਮੀ,
 - e. ਮਹਾਰਾਜ ਦੇ ਆਦੇਸ਼ ਦੁਆਰਾ ਯਹੂਦੀ ਵਿਸ਼ਵਾਸੀਆਂ ਨੂੰ ਹਟਾ ਕੇ ਗੈਰ-ਯਹੂਦੀਆਂ ਨੂੰ ਅਗਵਾਈ ਲਈ ਰੱਖਿਆ ਗਿਆ ਸੀ, ਜਿਸ ਨਾਲ ਰੋਮ ਵਿੱਚ ਸਾਰੀਆਂ ਯਹੂਦੀ ਰਸਮਾਂ ਬੰਦ ਹੋ ਗਈਆਂ ਸਨ। ਸ਼ਾਇਦ ਬਹੁਤ ਸਾਰੇ ਵਿਸ਼ਵਾਸ ਕਰਨ ਵਾਲੇ ਯਹੂਦੀ ਵੀ ਛੱਡ ਕੇ ਚਲੇ ਗਏ ਸਨ।
- B. ਰੋਮੀਆਂ 7:1-6, ਰੋਮੀਆਂ 6 ਦੀ ਲਾਖਣਿਕ ਭਾਸ਼ਾ ਨੂੰ ਜ਼ਾਰੀ ਰੱਖਦਾ ਹੈ ਜੋ ਇਕ ਮਸੀਹੀ ਦੇ ਉਸਦੇ ਪੁਰਾਣੇ ਜੀਵਨ ਨਾਲ ਸੰਬੰਧ ਬਾਰੇ ਹੈ। ਹੇਠ ਲਿਖੇ ਅਲੰਕਾਰ ਵਰਤੇ ਗਏ ਹਨ:
1. ਮੌਤ ਅਤੇ ਦੂਸਰੇ ਮਾਲਕ ਦੀ ਗੁਲਾਮੀ ਤੋਂ ਛੁਟਕਾਰਾ (ਰੋਮੀਆਂ 6)
 2. ਮੌਤ ਅਤੇ ਮੌਤ ਦੀਆਂ ਜ਼ਿੰਮੇਵਾਰੀਆਂ ਤੋਂ ਛੁਟਕਾਰਾ (ਰੋਮੀਆਂ 7)
- C. ਰੋਮੀਆਂ 6 ਅਤੇ 7 ਸਾਹਿਤਕ ਤੌਰ ਤੇ ਸਮਾਨਾਂਤਰ ਹਨ; ਰੋਮੀਆਂ 6 ਵਿਸ਼ਵਾਸੀ ਦੇ “ਪਾਪ” ਨਾਲ ਸੰਬੰਧ ਬਾਰੇ ਗੱਲ ਕਰਦਾ ਹੈ ਅਤੇ ਰੋਮੀਆਂ 7 ਵਿਸ਼ਵਾਸੀ ਦੇ “ਬਿਵਸਥਾ” ਨਾਲ ਸੰਬੰਧ ਬਾਰੇ ਗੱਲ ਕਰਦਾ ਹੈ। ਮੌਤ ਦੀ ਉਦਾਰਗਣ ਜੋ ਇਕ ਗੁਲਾਮ ਨੂੰ ਆਜ਼ਾਦ ਕਰਦੀ ਹੈ (6:12-23) ਉਹ ਮੌਤ ਦੁਆਰਾ ਵਿਆਹ ਸੰਬੰਧ ਤੋਂ ਮੁਕਤ ਹੋਣ ਦੇ ਸਮਾਨਾਂਤਰ ਹੈ (7:1-6)।

ਰੋਮੀਆਂ 6

6:1 "ਪਾਪ"

6:2 "ਪਾਪ ਲਈ ਮਰ ਗਏ"

6:4 "ਕਿ ਅਸੀਂ ਨਵੇਂ ਜੀਵਨ ਦੇ ਰਾਹ ਚੱਲੀਏ"

6:7 "ਜਿਹੜਾ ਮਰ ਗਿਆ ਹੈ ਉਹ ਪਾਪ ਤੋਂ ਛੁੱਟ ਗਿਆ"

6:18 "ਪਾਪ ਤੋਂ ਛੁੱਟ ਗਏ ਹੋ"

ਰੋਮੀਆਂ 7

7:1 "ਬਿਵਸਥਾ"

7:4 "ਬਿਵਸਥਾ ਲਈ ਮਰ ਗਏ"

7:6 "ਕਿ ਨਵੇਂ ਆਤਮਾ ਵਿਚ ਸੇਵਾ ਕਰ ਸਕੀਏ"

7:6 "ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ"

7:3 "ਬਿਵਸਥਾ ਤੋਂ ਛੁੱਟ ਗਏ ਹਾਂ"

(ਇਹ ਚਾਰਟ Anders Nygren ਦੀ ਕਿਤਾਬ *Commentary on Romans*, translated by Carl C. Rasmussen, ਪੰਨਾ 268 ਤੋਂ ਲਿਆ ਗਿਆ ਹੈ)

D. ਬਿਵਸਥਾ ਇਸ ਦੇ ਹੁਕਮ ਨਾਲ ਇਕ ਮੌਤ ਦੀ ਸਜ਼ਾ ਹੈ। ਸਾਰੇ ਮਨੁੱਖ ਬਿਵਸਥਾ ਦੇ ਅਧੀਨ ਸਜ਼ਾ ਦੇ ਅਧਿਕਾਰੀ ਹਨ (ਦੇਖੋ, ਰੋਮੀਆਂ 6:14; 7:4; ਗਲਾਤੀਆਂ 3:13; ਅਫਸੀਆਂ 2:15; ਕੁਲੁੱਸੀਆਂ 2:14)। ਮੂਸਾ ਦੀ ਬਿਵਸਥਾ ਸਰਾਪ ਬਣ ਗਈ!

E. ਰੋਮੀਆਂ 7 ਦੀ ਵਿਆਖਿਆ ਕਰਨ ਲਈ 4 ਮੁੱਖ ਸਿਧਾਂਤ ਹਨ:

1. ਪੌਲੁਸ ਆਪਣੇ ਬਾਰੇ ਗੱਲ ਕਰ ਰਿਹਾ ਹੈ (ਆਤਮ-ਕਥਾ)
2. ਪੌਲੁਸ ਸਾਰੀ ਮਨੁੱਖਜਾਤੀ ਦੇ ਇਕ ਪ੍ਰਤੀਨਿਧੀ ਦੇ ਰੂਪ ਵਿਚ ਗੱਲ ਕਰ ਰਿਹਾ ਹੈ (ਪ੍ਰਤੀਨਿਧੀ)
3. ਪੌਲੁਸ ਆਦਮ ਦੇ ਅਨੁਭਵ ਬਾਰੇ ਗੱਲ ਕਰ ਰਿਹਾ ਹੈ (ਬਿਯੋਡੋਰ ਆਫ ਮਾਪਸਯੂਤਿਆ)
4. ਪੌਲੁਸ ਇਸਰਾਏਲ ਦੇ ਅਨੁਭਵ ਬਾਰੇ ਗੱਲ ਕਰ ਰਿਹਾ ਹੈ

F. ਬਹੁਤ ਸਾਰੇ ਤਰੀਕਿਆਂ ਨਾਲ ਰੋਮੀਆਂ 7 ਉਤਪਤ 3 ਦੇ ਤਰ੍ਹਾਂ ਕੰਮ ਕਰਦਾ ਹੈ। ਇਹ ਉਨ੍ਹਾਂ ਦੇ ਬਗ਼ਾਵਤ ਦੁਆਰਾ ਹੇਠਾਂ ਡਿੱਗਣ ਨੂੰ ਦਰਸਾਉਂਦਾ ਹੈ ਇਥੋਂ ਤੱਕ ਕਿ ਉਨ੍ਹਾਂ ਦਾ ਵੀ ਜੇ ਪਰਮੇਸ਼ਰ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਗਿਆਨ ਪਾਪੀ ਮਨੁੱਖਤਾ ਨੂੰ ਆਜ਼ਾਦ ਨਹੀਂ ਕਰ ਸਕਦਾ ਹੈ; ਸਿਰਫ ਪਰਮੇਸ਼ਰ ਦੀ ਕਿਰਪਾ, ਸਿਰਫ ਇਕ ਨਵਾਂ ਦਿਲ, ਇਕ ਨਵਾਂ ਮਨ ਅਤੇ ਇਕ ਨਵਾਂ ਆਤਮਾ ਇਹ ਕਰ ਸਕਦਾ ਹੈ (ਨਵੀਂ ਵਾਚਾ, ਦੇਖੋ, ਯਿਰਮਿਯਾਹ 31:31-34; ਹਿਜ਼ਕੀਏਲ 36:26-27)। ਇਸਦੇ ਬਾਅਦ ਵੀ, ਇਕ ਨਿਰੰਤਰ ਸੰਘਰਸ਼ ਜ਼ਾਰੀ ਰਹਿੰਦਾ ਹੈ (ਦੇਖੋ, ਰੋਮੀਆਂ 6:12,19; 1 ਕੁਰਿੰਥੀਆਂ 6:10-19; ਅਫਸੀਆਂ 6:10-18)!

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 7:1-3

1'ਹੇ ਭਰਾਵੇ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਕਿਉਂ ਜੇ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਬਿਵਸਥਾ ਨੂੰ ਜਾਣਦੇ ਹਨ) ਕਿ ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਅਧਿਕਾਰ ਰੱਖਦੀ ਹੈ? 2'ਕਿਉਂਕਿ ਸੁਹਾਗਣ ਵੀ ਜਦ ਤੱਕ ਉਸ ਦਾ ਪਤੀ ਜਿਉਂਦਾ ਹੈ, ਉਹ ਬਿਵਸਥਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ, ਪਰ ਜੇ ਪਤੀ ਮਰ ਜਾਏ ਤਾਂ ਉਹ ਪਤੀ ਦੀ ਬਿਵਸਥਾ ਤੋਂ ਛੁੱਟ ਗਈ ਹੈ। 3'ਪਰ ਜੇ ਉਹ ਆਪਣੇ ਪਤੀ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਵਿਭਚਾਰਣ ਕਹਾਵੇਗੀ ਪਰ ਜੇ ਉਹ

7:1 "(ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਬਿਵਸਥਾ ਨੂੰ ਜਾਣਦੇ ਹਨ)" ਇਹ ਹੇਠਾਂ ਲਿਖਿਆਂ ਦਾ ਹਵਾਲਾ ਦੇ ਸਕਦਾ ਹੈ:

1. ਸਿਰਫ ਵਿਸ਼ਵਾਸੀ ਯਹੂਦੀ
2. ਰੋਮ ਦੀ ਕਲੀਸਿਯਾ ਵਿਚ ਵਿਸ਼ਵਾਸੀ ਯਹੂਦੀਆਂ ਅਤੇ ਗੈਰ-ਯਹੂਦੀਆਂ ਵਿਚਕਾਰ ਤਣਾਅ
3. ਆਮ ਤੌਰ ਤੇ ਬਿਵਸਥਾ ਜੋ ਸਾਰੀ ਮਨੁੱਖਜਾਤੀ ਨਾਲ ਸੰਬੰਧਿਤ ਹੈ (ਦੇਖੋ, ਰੋਮੀਆਂ 2:14-15)
4. ਨਵੇਂ ਗੈਰ-ਯਹੂਦੀ ਵਿਸ਼ਵਾਸੀ ਜੋ ਪੁਰਾਣੇ ਨੇਮ ਤੋਂ ਆਪਣੇ ਨਵੇਂ ਵਿਸ਼ਵਾਸ ਬਾਰੇ ਸਿੱਖ ਰਹੇ ਹਨ (ਰੋਮੀਆਂ 6:17)

▣ "ਬਿਵਸਥਾ" ਇਹ ਇਸ ਅਧਿਆਇ ਦਾ ਮੁੱਖ ਵਿਸ਼ਾ ਹੈ (ਦੇਖੋ, ਰੋਮੀਆਂ 7:1,2,4,5,6, ਆਦਿ)। ਪਰ ਪੌਲੁਸ ਨੇ ਇਸ ਸ਼ਬਦ ਨੂੰ ਕਈ ਅਰਥਾਂ ਵਿਚ ਵਰਤਿਆ ਹੈ (ਕੁਦਰਤੀ ਕਾਨੂੰਨ; ਮੂਸਾ ਦੀ ਬਿਵਸਥਾ; ਸਮਾਜਿਕ ਨਿਯਮ)। ਅਜਿਹਾ ਲਗਦਾ ਹੈ ਕਿ ਚਰਚਾ ਦੀ ਕਮਾਨ 6:14 ਵਿਚ ਹੈ। ਉਸਦੀ ਪੇਸ਼ਕਸ਼ ਰੋਮੀਆਂ 6 ਦੇ ਢਾਂਚੇ ਦੇ ਸਮਾਨਾਂਤਰ ਹੈ। ਪ੍ਰਸੰਗਿਕ ਅੰਤਰਦ੍ਰਿਸ਼ਟੀ C ਦੇਖੋ। ਮੂਸਾ ਦੀ ਬਿਵਸਥਾ ਅਤੇ ਇਸਦੇ ਮਸੀਹ ਵਿਚ ਨਵੀਂ ਵਾਚਾ ਨਾਲ ਸੰਬੰਧ ਦੀ ਚਰਚਾ ਰੋਮੀਆਂ 3:21-31 ਅਤੇ 4:13-16 ਵੀ ਕੀਤੀ ਗਈ ਹੈ।

NASB "ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਅਧਿਕਾਰ ਰੱਖਦੀ ਹੈ"

NKJV "ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਅਧਿਕਾਰ ਰੱਖਦੀ ਹੈ"

NRSV "ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਬੰਨੀ ਰਹਿੰਦੀ ਹੈ"

TEV "ਬਿਵਸਥਾ ਉਦੋਂ ਤੱਕ ਮਨੁੱਖ ਤੇ ਸਾਸ਼ਨ ਕਰਦੀ ਜਦੋਂ ਤੱਕ ਉਹ ਜਿਉਂਦਾ ਹੈ"

NJB "ਇਕ ਵਿਅਕਤੀ ਦੇ ਜੀਵਨ ਕਾਲ ਸਮੇਂ ਬਿਵਸਥਾ ਉਸ ਨੂੰ ਪ੍ਰਭਾਵਿਤ ਕਰਦੀ ਹੈ"

ਇਹ ਸ਼ਾਬਦਿਕ ਤੌਰ ਤੇ "ਪ੍ਰਭੂਤਾ ਕਰਨਾ ਹੈ" (*ਕੁਰਿਯੋ kurieuo*, ਦੇਖੋ, ਰੋਮੀਆਂ 6:9,14)। ਮੂਸਾ ਦੀ ਬਿਵਸਥਾ ਦੀ ਵੱਡੀ ਅਸੀਸ (ਦੇਖੋ, ਜ਼ਬੂਰ 19; 119), ਅਤੇ ਭਿਆਨਕ ਸਰਾਪ ਵੀ ਹੈ (ਦੇਖੋ, ਗਲਾਤੀਆਂ 3:13; ਅਫਸੀਆਂ 2:15; ਕੁਲੁੱਸੀਆਂ 2:14)। ਸਰੀਰਕ ਮੌਤ ਨਾਲ ਬਿਵਸਥਾ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ। ਇਹੀ ਅਲੰਕਾਰ ਰੋਮੀਆਂ 6 ਵਿਚ ਵਿਸ਼ਵਾਸੀ ਦੀ ਪਾਪ ਪ੍ਰਤੀ ਮੌਤ ਲਈ ਵਰਤਿਆ ਗਿਆ ਹੈ।

7:2 "ਕਿਉਂਕਿ ਸੁਹਾਗਣ" ਇਹ ਰੋਮੀਆਂ 7:1-6 ਵਿਚ ਪੌਲੁਸ ਦੀ ਮੁੱਖ ਉਦਾਹਰਣ ਹੈ। ਰੋਮੀਆਂ 6 ਵਿਚ ਉਸਨੇ ਇਕ ਵਿਅਕਤੀ ਦੀ ਮੌਤ ਨਾਲ ਉਸਦੇ ਗੁਲਾਮ ਹੋਣ ਦੀ ਜ਼ਿੰਮੇਵਾਰੀ ਦੇ ਖਤਮ ਹੋਣ ਬਾਰੇ ਗੱਲ ਕੀਤੀ ਸੀ। ਇੱਥੇ, ਵਿਆਹ ਅਤੇ ਇਸ ਦੀਆਂ ਜ਼ਿੰਮੇਵਾਰੀਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਦਾਹਰਣ ਨੂੰ ਉਲਟਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਪਤੀ ਦੇ ਮਰਨ ਤੋਂ ਬਾਅਦ ਵਿਧਵਾ ਵਿਆਹ ਕਰਵਾ ਸਕਦੀ ਹੈ, ਪਰ ਪੌਲੁਸ ਦੀ ਉਦਾਹਰਣ ਦੇ ਵਿਚ, ਇਹ ਵਿਸ਼ਵਾਸੀ ਹੈ ਜੋ ਮਰਿਆ ਹੈ ਅਤੇ ਇਸ ਲਈ ਉਹ ਪਰਮੇਸ਼ਰ ਵਿਚ ਜ਼ਿੰਦਾ ਹੈ।

▣ "ਛੁੱਟ ਗਈ ਹੈ" ਇਹ ਉਹੀ ਕਿਰਿਆ ਹੈ ਜੋ ਰੋਮੀਆਂ 6:6 ਵਿਚ ਸੀ; ਇਸਦਾ ਅਰਥ ਹੈ "ਪ੍ਰਭਾਵਹੀਣ ਬਣਨਾ," "ਨਿਸ਼ਕਿਰਿਆ ਕਰਨਾ," ਜਾਂ "ਨਸ਼ਟ ਕਰ ਦੇਣਾ।" ਰੋਮੀਆਂ 6:6 ਵਿਚ ਇਹ ਭੂਤਕਾਲ ਨਿਸ਼ਕਿਰਿਆ ਸੀ, ਇੱਥੇ ਇਹ ਸੰਪੂਰਨ ਨਿਸ਼ਕਿਰਿਆ ਹੈ ਜਿਸਦਾ ਅਰਥ ਹੈ ਕਿ "ਉਹ ਛੁੱਟ ਗਈ ਅਤੇ ਨਿਰੰਤਰ ਛੁੱਟੀ ਰਹੇਗੀ।" ਰੋਮੀਆਂ 3:3 ਤੇ ਖਾਸ ਵਿਸ਼ਾ ਦੇਖੋ।

7:3 "ਉਹ ਵਿਭਚਾਰਣ ਕਹਾਵੇਗੀ" ਇਹ ਬਿਵਸਥਾ ਸਾਰ 24:1-4 ਤੇ ਯਹੂਦੀਆਂ ਦੇ ਵਿਵਾਦ ਤੇ ਅਧਾਰਿਤ ਹੈ। ਹਿਲੇਲ ਸਕੂਲ ਬਿਨਾਂ ਕਿਸੇ ਗੱਲ ਦੇ ਕਿਸੇ ਨੂੰ ਵੀ ਤਲਾਕ ਦੇਣ ਦੀ ਇਜਾਜ਼ਤ ਦਿੰਦਾ ਹੈ। ਪਰ ਸ਼ੇਮਾਈ ਸਕੂਲ ਜੇਕਰ ਕੋਈ ਵਿਭਚਾਰ ਵਿਚ ਫੜਿਆ ਜਾਵੇ ਤਾਂ ਹੀ ਤਲਾਕ ਦੇਣ ਦੀ ਇਜਾਜ਼ਤ ਦਿੰਦਾ ਸੀ (ਦੇਖੋ, ਮੱਤੀ 5:32; 19:9)।

ਰੋਮੀਆਂ 7:4-6

‘ਸੇ ਮੇਰੇ ਭਰਾਵੇ ਤੁਸੀਂ ਵੀ ਮਸੀਹ ਦੇ ਵਸੀਲੇ ਨਾਲ ਬਿਵਸਥਾ ਦੇ ਵੱਲੋਂ ਮਰ ਗਏ ਕਿ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੇ ਅਸੀਂ ਪਰਮੇਸੁਰ ਦੇ ਲਈ ਫਲ ਦੇਈਏ।⁵ ਜਦ ਅਸੀਂ ਸਰੀਰਕ ਸੀ, ਤਦ ਪਾਪਾਂ ਦੀਆਂ ਕਾਮਨਾਵਾਂ ਜੋ ਬਿਵਸਥਾ ਦੇ ਕਾਰਨ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸੀ ਕਿ ਮੌਤ ਦੇ ਲਈ ਫਲ ਦੇਣ।⁶ ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ।

7:4 "ਤੁਸੀਂ ਗਏ" ਇਹ ਇਸ ਪੈਰ੍ਹੇ ਦਾ ਮੁੱਖ ਵਿਸ਼ਾ ਹੈ (ਅਤੇ ਰੋਮੀਆਂ 6 ਦਾ)। ਇਹ ਰੋਮੀਆਂ 6 ਵਿਚਲੀ ਮਸੀਹੀਆਂ ਦੇ ਪਾਪ ਤੋਂ ਮਰਨ ਦੀ ਉਦਾਹਰਣ ਦੇ ਸਮਾਨਾਂਤਰ ਹੈ ਕਿਉਂਕਿ ਉਹ ਮਸੀਹ ਨਾਲ (ਦੇਖੋ, 2 ਕੁਰਿੰਥੀਆਂ 5:14-15; ਗਲਾਤੀਆਂ 2:20) “ਨਾਲ ਦੱਬੇ” ਹਨ (ਰੋਮੀਆਂ 6:4) ਅਤੇ “ਨਾਲ-ਸਲੀਬ ਚੜਾਏ ਗਏ” ਸਨ (ਰੋਮੀਆਂ 6:6)। ਵਿਸ਼ਵਾਸੀ ਆਤਮਾ ਦੇ ਨਵੇਂ ਯੁੱਗ ਵਿਚ (ਦੇਖੋ, 2 ਕੁਰਿੰਥੀਆਂ 5:17) ਮਸੀਹ ਵਿਚ ਨਵੀਂ ਸ੍ਰਿਸ਼ਟੀ ਹਨ (ਰੋਮੀਆਂ 6:4 ਤੇ ਪੂਰਾ ਨੋਟ ਦੇਖੋ)। ਬਪਤਿਸਮਾ ਪੁਰਾਣੇ ਯੁੱਗ, ਪੁਰਾਣੇ ਮਨੁੱਖ ਅਤੇ ਨਵੇਂ ਯੁੱਗ, ਨਵੇਂ ਮਨੁੱਖ ਵਿਚਕਾਰ ਹੱਦ ਹੈ।

▣ "ਮਸੀਹ ਦੀ ਦੇਹ ਦੇ ਵਸੀਲੇ ਨਾਲ" ਇਹ ਕਲੀਸਿਯਾ ਦੇ ਮਸੀਹ ਦੀ ਦੇਹ ਵਜੋਂ ਅਧਿਆਤਮਿਕ ਸਿਧਾਂਤ ਦਾ ਹਵਾਲਾ ਨਹੀਂ ਦੇ ਰਿਹਾ ਹੈ (ਦੇਖੋ, 1 ਕੁਰਿੰਥੀਆਂ 12:12,27), ਪਰ ਮਸੀਹ ਦੇ ਭੌਤਿਕ ਸਰੀਰ ਦਾ ਜਿਵੇਂ ਕਿ ਰੋਮੀਆਂ 6:3-11 ਵਿਚ ਜਿੱਥੇ, ਜਦੋਂ ਮਸੀਹ ਮਰਿਆ ਤਾਂ ਵਿਸ਼ਵਾਸੀ ਵੀ ਬਪਤਿਸਮੇ ਦੀ ਪਹਿਚਾਣ ਦੁਆਰਾ ਉਸ ਵਿਚ ਮਰੇ (ਦੇਖੋ, 2 ਕੁਰਿੰਥੀਆਂ 5:14-15; ਗਲਾਤੀਆਂ 2:20)। ਉਸਦਾ ਪੁਨਰ-ਉਥਾਨ ਵਾਲਾ ਜੀਵਨ ਉਨ੍ਹਾਂ ਨੂੰ ਪਰਮੇਸੁਰ ਅਤੇ ਦੂਸਰਿਆਂ ਦੀ ਸੇਵਾ ਕਰਨ ਲਈ ਆਜ਼ਾਦ ਕਰਦਾ ਹੈ।

▣ "ਤਾਂ ਜੇ ਅਸੀਂ ਪਰਮੇਸੁਰ ਦੇ ਲਈ ਫਲ ਦੇਈਏ" ਇਹ ਵੀ ਰੋਮੀਆਂ 6 ਦੇ ਸਮਾਨਾਂਤਰ ਹੈ, ਖਾਸਕਰ 6:22 ਦਾ। ਵਿਸ਼ਵਾਸੀ ਮਸੀਹ ਦੁਆਰਾ ਹੁਣ ਆਜ਼ਾਦ ਹਨ ਕਿ ਉਹ ਆਪਣੇ ਆਪ ਨੂੰ ਮਸੀਹ ਨਾਲ ਬੰਨ ਸਕਣ। ਇਹ ਨਿਰੰਤਰ ਵਿਆਹ ਦੀ ਉਦਾਹਰਣ ਹੈ। ਜਿਵੇਂ ਮਸੀਹ ਵਿਸ਼ਵਾਸੀਆਂ ਲਈ ਮਰਿਆ, ਉਨ੍ਹਾਂ ਨੂੰ ਵੀ ਪਾਪ ਲਈ ਮਰਨਾ ਚਾਹੀਦਾ ਹੈ (2 ਕੁਰਿੰਥੀਆਂ 5:13-14; ਗਲਾਤੀਆਂ 2:20)। ਜਿਵੇਂ ਮਸੀਹ ਜੀ ਉੱਠਿਆ, ਉਹ ਵੀ ਨਵੇਂ ਆਤਮਿਕ ਜੀਵਨ ਵਿਚ ਪਰਮੇਸੁਰ (ਦੇਖੋ, ਰੋਮੀਆਂ 6:22; ਅਫਸੀਆਂ 2:5-6) ਅਤੇ ਇਕ ਦੂਸਰੇ ਦੀ ਸੇਵਾ ਲਈ ਜੀ ਉੱਠਾਏ ਗਏ ਹਨ (ਦੇਖੋ, 1 ਯੂਹੰਨਾ 3:16)।

7:5

- NASB "ਜਦੋਂ ਅਸੀਂ ਸਰੀਰ ਵਿਚ ਸੀ"
- NKJV "ਜਦੋਂ ਅਸੀਂ ਸਰੀਰ ਵਿਚ ਸੀ"
- NRSV "ਜਦੋਂ ਅਸੀਂ ਸਰੀਰ ਵਿਚ ਸੀ"
- TEV "ਜਦੋਂ ਅਸੀਂ ਮਨੁੱਖੀ ਸੁਭਾਅ ਅਨੁਸਾਰ ਜੀਉਂਦੇ ਸੀ"

ਇਹ ਆਇਤ ਰੋਮੀਆਂ 7:4 ਦੇ ਉਲਟ ਹੈ। ਆਇਤ 4 ਇਕ ਵਿਸ਼ਵਾਸੀ ਦੇ ਅਨੁਭਵ ਨਾਲ ਸੰਬੰਧਿਤ ਹੈ ਜਿਵੇਂ ਕਿ ਰੋਮੀਆਂ 7:6 ਹੈ। ਆਇਤ 5 ਪਰਮੇਸ਼ਰ ਦੀ ਸ਼ਕਤੀ ਤੋਂ ਬਿਨਾਂ ਜੀਵਨ ਦੇ "ਫਲ" ਨੂੰ ਦਰਸਾਉਂਦੀ ਹੈ (ਗਲਾਤੀਆਂ 5:18-24)। ਬਿਵਸਥਾ ਵਿਸ਼ਵਾਸੀਆਂ ਨੂੰ ਉਨ੍ਹਾਂ ਦੇ ਪਾਪ ਦਿਖਾਉਂਦੀ ਹੈ (ਰੋਮੀਆਂ 7:7-9; ਗਲਾਤੀਆਂ 3:23-25), ਪਰ ਉਨ੍ਹਾਂ ਨੂੰ ਇਸ ਤੇ ਜਿੱਤ ਪਾਉਣ ਦੀ ਸ਼ਕਤੀ ਨਹੀਂ ਦੇ ਸਕਦੀ ਹੈ।

ਪ੍ਰਸੰਗ ਵਿਚ ਇਹ ਵਾਕਾਂਸ਼ ਆਦਮ ਤੋਂ ਵਿਰਾਸਤ ਵਿਚ ਮਿਲੇ ਵਿਸ਼ਵਾਸੀ ਦੇ ਪਾਪੀ ਸੁਭਾਅ ਦਾ ਹਵਾਲਾ ਦਿੰਦਾ ਹੈ (ਦੇਖੋ, ਰੋਮੀਆਂ 6:19)। ਪੌਲੁਸ *ਸਾਰਕਸ sarx* ਸ਼ਬਦ ਨੂੰ ਦੋ ਤਰੀਕਿਆਂ ਨਾਲ ਵਰਤਦਾ ਹੈ (1) ਪਾਪੀ ਸੁਭਾਅ (ਪੁਰਾਣਾ ਮਨੁੱਖ) ਅਤੇ (2) ਭੌਤਿਕ ਸਰੀਰ (ਦੇਖੋ, ਰੋਮੀਆਂ 1:3; 4:1; 9:3,5)। ਇੱਥੇ ਇਹ ਨਕਾਰਾਤਮਕ ਹੈ, ਪਰ ਰੋਮੀਆਂ 1:3; 4:1; 9:3,5; ਗਲਾਤੀਆਂ 2:20 ਨੂੰ ਦੇਖੋ। ਦੇਹ/ਸਰੀਰ (*ਸਾਰਕਸ/ਸੋਮਾ sarx/soma*) ਆਪਣੇ ਆਪ ਵਿਚ ਬੁਰਾ ਨਹੀਂ ਹੈ, ਪਰ ਮਨ ਦੀ ਤਰ੍ਹਾਂ (*ਨਾਓਸ nous*) ਇਹ ਸੰਘਰਸ਼ ਦਾ ਮੈਦਾਨ ਹੈ, ਉਹ ਜਗ੍ਹਾ ਜਿੱਥੇ ਇਸ ਯੁੱਗ ਦੀਆਂ ਦੁਸ਼ਟ ਸ਼ਕਤੀਆਂ ਅਤੇ ਪਵਿੱਤਰ ਆਤਮਾ ਵਿਚਕਾਰ ਲੜਾਈ ਹੁੰਦੀ ਹੈ। ਪੌਲੁਸ ਇਸ ਸ਼ਬਦ ਨੂੰ ਯੂਨਾਨੀ ਸਾਹਿਤਕ ਅਨੁਸਾਰ ਨਹੀਂ ਪਰ ਸੋਪਟ੍ਰਿਜਿੰਟ ਅਨੁਸਾਰ ਵਰਤਦਾ ਹੈ। ਖਾਸ ਵਿਸ਼ਾ ਦੇਖੋ: ਰੋਮੀਆਂ 1:3 ਤੇ ਦੇਹ (*ਸਾਰਕਸ SARX*)

▣ "ਜੇ ਬਿਵਸਥਾ ਦੇ ਕਾਰਨ ਸਨ" ਇਹ ਮਨੁੱਖੀ ਬਗਾਵਤੀ ਸੁਭਾਅ ਹੈ ਜੋ ਉਤਪਤ 3 ਵਿਚ ਅਤੇ ਸਾਰੇ ਮਨੁੱਖਾਂ ਵਿਚ ਪਾਇਆ ਜਾਂਦਾ ਹੈ। ਬਿਵਸਥਾ ਹੱਦਾਂ ਨੂੰ ਤਹਿ ਕਰਦੀ ਹੈ (ਦੇਖੋ, ਰੋਮੀਆਂ 7:7-8)। ਇਹ ਹੱਦਾਂ ਮਨੁੱਖਤਾ ਲਈ ਸੁਰੱਖਿਆ ਸਨ, ਪਰ ਮਨੁੱਖਾਂ ਨੇ ਇਸ ਨੂੰ ਜੰਜੀਰਾਂ ਅਤੇ ਸੀਮਾਵਾਂ ਸਮਝਿਆ। ਪਾਪੀ ਅਤੇ ਆਜ਼ਾਦ ਆਤਮਾ ਨੂੰ ਪਰਮੇਸ਼ਰ ਦੀ ਬਿਵਸਥਾ ਦੁਆਰਾ ਉਕਸਾਇਆ ਗਿਆ ਸੀ। ਸਮੱਸਿਆ ਸੀਮਾਵਾਂ ਨਹੀਂ ਹੈ (ਬਿਵਸਥਾ, ਦੇਖੋ ਰੋਮੀਆਂ 7:12-13), ਪਰ ਮਨੁੱਖ ਦੀ ਇੱਛਾ ਅਤੇ ਵਿਅਕਤੀਗਤ ਆਜ਼ਾਦੀ ਹੈ।

▣ "ਕਿ ਮੌਤ ਦੇ ਲਈ ਫਲ ਦੇਣ" ਹੇਠ ਲਿਖਿਆਂ ਵਿਚ ਕਿੰਨੀ ਹੀ ਵਧੀਆ ਭਿੰਨਤਾ ਹੈ:

1. ਰੋਮੀਆਂ 7:5 – ਪਰਮੇਸ਼ਰ ਲਈ ਫਲ ਦੇਣ
2. ਰੋਮੀਆਂ 7:6 – ਮੌਤ ਲਈ ਫਲ ਦੇਣ

ਵਿਸ਼ਵਾਸੀ ਮੌਤ, ਪਾਪ ਅਤੇ ਬਿਵਸਥਾ ਲਈ ਮਰ ਗਏ ਹਨ ਅਤੇ ਹੁਣ ਉਹ ਰਾਜ ਲਈ ਫਲ ਦੇਣ ਲਈ ਜਿਉਂਦੇ ਹਨ! ਪੌਲੁਸ ਕਾਲੀ ਅਤੇ ਚਿੱਟੀ ਤਸਵੀਰ ਬਣਾਉਂਦਾ ਹੈ (ਜਾਂ ਬਿਹਤਰ ਵਿਰੋਧਾਭਾਸ ਦੀ ਸ਼੍ਰੇਣੀਆਂ, ਰੋਮੀਆਂ 8:2 ਤੇ ਨੋਟ ਦੇਖੋ)। ਇਕ ਵਿਅਕਤੀ ਦੇ ਸਮੂਹਾਂ ਵਿਚੋਂ ਇਕ ਤੋਂ ਹੋ ਸਕਦਾ ਹੈ – ਆਦਮ ਜਾਂ ਯਿਸੂ ਮਸੀਹ (ਦੇਖੋ, ਰੋਮੀਆਂ 5:12-21)। ਜੇ ਮਸੀਹ ਵਿਚ ਉਹ ਆਜ਼ਾਦ, ਮੁਕਤ ਅਤੇ ਨਵੇਂ ਹਨ (ਦੇਖੋ, ਗਲਾਤੀਆਂ 2:19-20)! ਇਸ ਵਿਚ ਚੱਲੋ! ਇਸ ਵਿਚ ਅਨੰਦ ਮਨਾਓ!

7:6 "ਪਰ ਹੁਣ" Newman ਅਤੇ Nida, *A Translator's Handbook on Paul's Letter to the Romans* ਵਿਚ ਇਕ ਦਿਲਚਸਪ ਟਿੱਪਣੀ ਹੈ।

"ਆਇਤਾਂ 5 ਅਤੇ 6 ਵਿਚਕਾਰ ਸਮਾਨਾਂਤਰ ਤੇ ਧਿਆਨ ਦੇਣਾ ਮਹੱਤਵਪੂਰਣ ਹੈ, ਅਤੇ ਉਸੇ ਸਮੇਂ ਇਨ੍ਹਾਂ ਦਾ ਅਗਲੀਆਂ ਆਇਤਾਂ ਨਾਲ ਸੰਬੰਧ ਵੀ ਮਹੱਤਵਪੂਰਣ ਹੈ। ਆਇਤ 5 ਮਸੀਹ ਵਿਚ ਆਉਣ ਤੋਂ ਪਹਿਲਾਂ ਦੇ ਅਨੁਭਵ ਨੂੰ ਦੱਸਦੀ ਹੈ, ਅਤੇ ਇਹ 7:7-25 ਦੇ ਸਮਾਨਾਂਤਰ ਹੈ; ਆਇਤ 6 ਪਵਿੱਤਰ ਆਤਮਾ ਦੀ ਅਗਵਾਈ ਦੇ ਅਧੀਨ ਵਿਸ਼ਵਾਸ ਦੀ ਮੌਜੂਦਾ ਜ਼ਿੰਦਗੀ ਨੂੰ ਦੱਸਦੀ ਹੈ, ਅਤੇ ਇਹ 8:1-11 ਦੇ ਸਮਾਨਾਂਤਰ ਹੈ" (ਪੰਨਾ 130)।

▣ "ਛੁੱਟ ਗਏ ਹਾਂ" ਇਹ ਇਕ ਭੂਤਕਾਲ ਨਿਸ਼ਕਿਰਿਆ ਸੰਕੇਤਕ ਹੈ। ਇਹ ਰੋਮੀਆਂ 7:5 ਦੇ ਅਪੂਰਨ ਮੱਧ ਸੰਕੇਤਕ ਦੇ ਉਲਟ ਹੈ। ਬਿਵਸਥਾ ਦੇ ਅਨੁਸਾਰ ਵਿਸ਼ਵਾਸੀ ਨਿਰੰਤਰ ਪਾਪ ਵਿਚ ਰਹਿੰਦੇ ਹਨ, ਪਰ ਹੁਣ ਉਨ੍ਹਾਂ ਨੂੰ ਇੰਜੀਲ ਦੀ ਖੁਸ਼ਬਖ਼ਰੀ ਰਾਹੀਂ ਪਵਿੱਤਰ ਆਤਮਾ ਦੁਆਰਾ ਛੁਡਾਇਆ ਗਿਆ ਹੈ। ਇਹੀ ਸ਼ਬਦ ਰੋਮੀਆਂ 7:2 ਵਿਚ ਉਸ ਔਰਤ ਲਈ ਵਰਤਿਆ ਗਿਆ ਹੈ ਜਿਸਦਾ ਪਤੀ ਮਰ ਜਾਂਦਾ ਹੈ।

▣ "ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ" ਇਹ ਇਕ ਅਪੂਰਨ ਨਿਸ਼ਕਿਰਿਆ ਸੰਕੇਤਕ ਦੇ ਬਾਅਦ ਆਉਣ ਵਾਲਾ ਭੂਤਕਾਲ ਨਿਸ਼ਕਿਰਿਆ ਕ੍ਰਿਦੰਤ ਹੈ। ਪਰਮੇਸ਼ਰ ਮਸੀਹ ਦੀ ਮੌਤ ਰਾਹੀਂ ਵਿਸ਼ਵਾਸੀਆਂ ਨੂੰ ਹੇਠ ਲਿਖਿਆਂ ਤੋਂ ਆਜ਼ਾਦ ਕਰਦਾ ਹੈ:

1. ਪੁਰਾਣੇ ਨੇਮ ਦੇ ਸਰਾਪ ਤੋਂ
2. ਉਨ੍ਹਾਂ ਦੇ ਅੰਦਰਲੇ ਪਾਪ ਤੋਂ

ਉਹ ਨਿਰੰਤਰ ਪਰਮੇਸ਼ਰ ਦੀ ਇੱਛਾ ਦੇ ਵਿਰੁੱਧ ਆਪਣੀ ਬਗ਼ਾਵਤ, ਪਾਪੀ ਸੁਭਾਅ, ਨਿੱਜੀ ਪਾਪ, ਅਤੇ ਅਲੌਕਿਕ ਪਰਤਾਵਿਆਂ ਵਿਚ ਬੱਧੇ ਹੋਏ ਸਨ (ਦੇਖੋ, ਅਫਸੀਆਂ 2:2-3)!

▣ "ਨਵੀਂ ਰੀਤ. . . ਪੁਰਾਣੀ ਰੀਤ" ਨਵੀਂ ਆਤਮਿਕ ਰੀਤ ਨਵੀਂ ਵਾਚਾ ਦਾ ਹਵਾਲਾ ਦਿੰਦੀ ਹੈ (ਦੇਖੋ, ਯਿਰਮਿਯਾਹ 31:31-34; ਹਿਜ਼ਕੀਏਲ 36:22-32)। ਯੂਨਾਨੀ ਸ਼ਬਦ "ਨਵਾਂ" (*ਕੈਨੋਸ-ਕੈਨੋਟੋਸ kainos - kainotēs*) ਪੌਲੁਸ ਦੁਆਰਾ ਹੇਠ ਲਿਖਿਆਂ ਲਈ ਵਰਤਿਆ ਗਿਆ ਹੈ:

1. ਨਵੀਂ ਜ਼ਿੰਦਗੀ, ਰੋਮੀਆਂ 6:4 (ਰੋਮੀਆਂ 6:4 ਤੇ ਪੂਰਾ ਨੋਟ ਦੇਖੋ)
2. ਨਵਾਂ ਆਤਮਾ, ਰੋਮੀਆਂ 7:6
3. ਨਵੀਂ ਵਾਚਾ, 1 ਕੁਰਿੰਥੀਆਂ 11:2; 2 ਕੁਰਿੰਥੀਆਂ 3:6
4. ਨਵੀਂ ਸ੍ਰਿਸ਼ਟੀ, 2 ਕੁਰਿੰਥੀਆਂ 5:17; ਗਲਾਤੀਆਂ 6:15
5. ਨਵਾਂ ਮਨੁੱਖ, ਅਫਸੀਆਂ 2:15; 4:24

"ਪੁਰਾਣੀ" ਸ਼ਬਦ ਮੂਸਾ ਦੀ ਬਿਵਸਥਾ ਦਾ ਹਵਾਲਾ ਦਿੰਦੀ ਹੈ। ਪੌਲੁਸ ਪੁਰਾਣੀ ਵਾਚਾ ਅਤੇ ਨਵੀਂ ਵਾਚਾ ਦੀ ਤੁਲਨਾ ਕਰ ਰਿਹਾ ਹੈ ਜਿਵੇਂ ਇਬਰਾਨੀਆਂ ਦੀ ਕਿਤਾਬ ਦਾ ਲੇਖਕ ਕਰਦਾ ਹੈ (ਦੇਖੋ, ਰੋਮੀਆਂ 8:7 ਅਤੇ 13)।

NASB, NKJV "ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ"

NRSV "ਜਿਸੇ ਕਰਕੇ ਅਸੀਂ ਪੁਰਾਣੀ ਰੀਤ ਦੇ ਗੁਲਾਮ ਨਹੀਂ ਪਰ ਆਤਮਾ ਦੀ ਨਵੀਂ ਜ਼ਿੰਦਗੀ ਵਿਚ ਹਾਂ"

TEV "ਆਤਮਾ ਦੀ ਨਵੀਂ ਰੀਤ ਅਨੁਸਾਰ"

NJB "ਨਵੇਂ ਆਤਮਿਕ ਤਰੀਕੇ ਨਾਲ ਸੇਵਾ ਕਰਨ ਲਈ ਆਜ਼ਾਦ"

ਇਹ ਸ਼ਾਬਦਿਕ ਤੌਰ ਤੇ "ਆਤਮਾ ਦੀ ਨਵੀਨਤਾ ਵਿਚ" ਹੈ। ਇਹ ਅਸਪੱਸ਼ਟ ਹੈ ਕਿ ਮਨੁੱਖੀ ਆਤਮਾ ਦੇ ਨਵੇਂ ਹੋਣ ਦਾ ਹਵਾਲਾ ਹੈ ਜਾਂ ਪਵਿੱਤਰ ਆਤਮਾ ਦਾ। ਬਹੁਤ ਸਾਰੇ ਅੰਗਰੇਜ਼ੀ ਦੇ ਅਨੁਵਾਦ ਇਸ ਨੂੰ ਵੱਡੇ ਸ਼ਬਦਾਂ ਵਿਚ ਲਿਖਦੇ ਹਾਂ ਜੋ ਪਵਿੱਤਰ ਆਤਮਾ ਦਾ ਹਵਾਲਾ ਦਿੰਦਾ ਹੈ, ਜਿਸਦਾ ਅਸਪੱਸ਼ਟ ਤੌਰ ਤੇ ਰੋਮੀਆਂ 8 ਵਿਚ ਪਹਿਲੀ ਵਾਰ ਜ਼ਿਕਰ ਕੀਤਾ ਗਿਆ ਹੈ (15 ਵਾਰ)। "ਆਤਮਾ" ਸ਼ਬਦ ਰੋਮੀਆਂ 1:4,9; 2:29; 7:6; 8:15; 11:8; 12:11; 1 ਕੁਰਿੰਥੀਆਂ 2:11; 4:21; 5:3,4,5; 7:34; 14:15,16,32; 16:18 ਵਿਚ ਖੁਸ਼ਬਖ਼ਰੀ ਅਤੇ ਪਵਿੱਤਰ ਆਤਮਾ ਦੁਆਰਾ ਪੁਨਰ-ਜੀਵਿਤ ਮਨੁੱਖੀ ਆਤਮਾ ਦਾ ਹਵਾਲਾ ਦੇ ਸਕਦਾ ਹੈ।

ਪੌਲੁਸ ਦੀਆਂ ਲਿਖਤਾਂ ਵਿਚ "ਸਰੀਰ" ਅਤੇ "ਆਤਮਾ" ਦੀ ਤੁਲਨਾ ਕੀਤੀ ਗਈ ਹੈ ਕਿ ਦੋਵੇਂ ਸੋਚਣ ਅਤੇ ਜੀਣ ਦੇ ਦੋ ਵੱਖਰੇ ਤਰੀਕੇ ਹਨ (ਦੇਖੋ, ਰੋਮੀਆਂ 7:14; 8:4; ਗਲਾਤੀਆਂ 3:3; 5:16,17,25; 6:8)। ਪਰਮੇਸ਼ਰ ਤੋਂ ਬਿਨਾਂ ਸਰੀਰਕ ਜੀਵਨ "ਸਰੀਰ," ਹੈ ਪਰ ਪਰਮੇਸ਼ਰ

ਦੇ “ਆਤਮਾ” ਜਾਂ “ਪਵਿੱਤਰ ਆਤਮਾ” ਨਾਲ ਜੀਵਨ ਹੈ। ਸਾਡੇ ਅੰਦਰ ਰਹਿਣ ਵਾਲਾ ਪਵਿੱਤਰ ਆਤਮਾ (ਦੇਖੋ, ਰੋਮੀਆਂ 8:9,11) ਮਸੀਹ ਵਿਚ ਵਿਸ਼ਵਾਸੀ ਨੂੰ ਨਵੀਂ ਸ੍ਰਿਸ਼ਟੀ ਵਿਚ ਬਦਲਦਾ ਹੈ (ਅਧਿਕਾਰਿਕ ਅਤੇ ਅਨੁਭਵ ਦੇ ਤੌਰ ਤੇ)।

ਰੋਮੀਆਂ 7:7-25 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

A. ਰੋਮੀਆਂ 7:7-25 ਮਨੁੱਖੀ ਅਸਲੀਅਤ ਨੂੰ ਦਰਸਾਉਂਦਾ ਹੈ। ਸਾਰੇ ਮਨੁੱਖ, ਬਚੇ ਹੋਏ ਅਤੇ ਗੁਆਚੇ ਹੋਏ, ਸਾਰਿਆਂ ਨੇ ਆਪਣੇ ਸੰਸਾਰ ਵਿਚ ਅਤੇ ਆਪਣੇ ਦਿਲਾਂ ਅਤੇ ਮਨਾਂ ਵਿਚ ਚੰਗੇ ਅਤੇ ਬੁਰੇ ਦੇ ਤਣਾਅ ਨੂੰ ਅਨੁਭਵ ਕੀਤਾ ਹੋਵੇਗਾ। ਸਿਧਾਂਤਿਕ ਸਵਾਲ ਇਹ ਹੈ, “ਪੌਲੁਸ ਕੀ ਚਾਹੁੰਦਾ ਸੀ ਕਿ ਇਨ੍ਹਾਂ ਆਇਤਾਂ ਨੂੰ ਕਿਵੇਂ ਸਮਝਿਆ ਜਾਵੇ?” ਇਸ ਦੇ ਰੋਮੀਆਂ 1:18-6:23 ਅਤੇ 8:1-39 ਦੇ ਪ੍ਰਸੰਗ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਕੁਝ ਇਨ੍ਹਾਂ ਆਇਤਾਂ ਨੂੰ ਇਸ ਤਰ੍ਹਾਂ ਹਨ ਕਿ ਇਹ ਸਾਰੀ ਮਨੁੱਖਤਾ ਲਈ ਹੈ ਅਤੇ ਇਸ ਲਈ, ਪੌਲੁਸ ਦਾ ਅਨੁਭਵ ਇਕ ਉਦਾਹਰਣ ਹੈ। ਇਸ ਵਿਆਖਿਆ ਨੂੰ ਆਤਮ ਜੀਵਨੀ ਸਿਧਾਂਤ ਕਿਹਾ ਗਿਆ ਹੈ।

ਪੌਲੁਸ ਨੇ 1 ਕੁਰਿੰਥੀਆਂ 13:1-3 ਵਿਚ “ਮੈਂ” ਨੂੰ ਅਵਿਅਕਤੀਗਤ ਤੌਰ ਤੇ ਵਰਤਿਆ ਹੈ। “ਮੈਂ” ਨੂੰ ਅਵਿਅਕਤੀਗਤ ਤੌਰ ਤੇ ਵਰਤਣ ਕਰਨਾ ਯਹੂਦੀ ਰੱਬੀ ਲੇਖਾਂ ਤੋਂ ਲਿਆ ਹੋ ਸਕਦਾ ਹੈ। ਜੇਕਰ ਇਹ ਇੱਥੇ ਸਹੀ ਹੈ, ਤਾਂ ਇਹ ਆਇਤਾਂ ਸਾਰੀ ਮਨੁੱਖਜਾਤੀ ਨੂੰ ਦਰਸਾਉਂਦੀਆਂ ਹਨ ਜਿਸਦਾ ਪਰਿਵਰਤਨ ਨਿਰਦੇਸ਼ਤਾ ਤੋਂ ਮੁਕਤੀ ਹੈ (ਰੋਮੀਆਂ Romans 8) “ਪ੍ਰਤੀਨਿਧੀ ਸਿਧਾਂਤ” (ਜਿਵੇਂ ਕਿ., *Jerome Biblical Commentary*, ਪੰਨਾ, 312)।

ਹਾਲਾਂਕਿ, ਦੂਸਰਿਆਂ ਨੇ ਇਨ੍ਹਾਂ ਆਇਤਾਂ ਨੂੰ ਇਕ ਵਿਸ਼ਵਾਸੀ ਦੇ ਪਾਪੀ ਮਨੁੱਖੀ ਸੁਭਾਅ ਨਾਲ ਨਿਰੰਤਰ ਸੰਖਰਸ਼ ਸੰਬੰਧਿਤ ਦੇਖਿਆ ਹੈ (ਜਿਵੇਂ ਕਿ., ਆਗਸਤਿਨ, ਥੋਮਸ ਅਕੁਨਾਸ, ਮਾਰਟਿਨ ਲੂਥਰ, ਜੌਨ ਕੈਲਵਿਨ, ਕਾਰਲ ਬਾਰਥ)। ਰੋਮੀਆਂ 7:24 ਦੀ ਦਿਲ ਦੀ ਪੁਕਾਰ ਅੰਦਰੂਨੀ ਤਣਾਅ ਨੂੰ ਦਰਸਾਉਂਦੀ ਹੈ। ਰੋਮੀਆਂ 7:7-13 ਵਿਚ ਭੂਤਕਾਲ ਅਤੇ ਅਪੂਰਨ ਕਿਰਿਆ ਹਾਵੀ ਹੈ, ਜਦ ਕਿ ਰੋਮੀਆਂ 7:14-25 ਵਿਚ ਵਰਤਮਾਨ ਅਤੇ ਸੰਪੂਰਨ ਕਿਰਿਆ ਵਾਕ ਹਾਵੀ ਹਨ। ਇਹ “ਆਤਮ-ਜੀਵਨੀ ਸਿਧਾਂਤ” ਬਾਰੇ ਦੱਸਦਾ ਲਗਦਾ ਹੈ ਕਿ ਪੌਲੁਸ ਨਿਰਦੇਸ਼ਤਾ ਤੋਂ ਇਕਰਾਰ, ਦੇਸ਼-ਮੁਕਤੀ ਅਤੇ ਨਿਰੰਤਰ ਸੁੱਧੀਕਰਨ ਦੇ ਅਨੁਭਵ ਬਾਰੇ ਦੱਸਦਾ ਹੈ (ਦੇਖੋ, *ਆਉਟੋਸ ਏਗੋ autos egō*, “ਮੈਂ ਖੁਦ,” ਦੇਖੋ, ਰੋਮੀਆਂ 7:25)।

ਇਹ ਸੰਭਵ ਹੈ ਕਿ ਦੋਵੇਂ ਸਿਧਾਂਤ ਸਹੀ ਹੋਣ। ਰੋਮੀਆਂ 7:7-13 ਅਤੇ 25 ਵਿਚ ਪੌਲੁਸ ਆਤਮ-ਜੀਵਨੀ ਬੋਲ ਰਿਹਾ ਹੈ, ਜਦ ਕਿ ਰੋਮੀਆਂ 7:14-25 ਵਿਚ ਉਹ ਬਚਾਈ ਹੋਈ ਮਨੁੱਖਤਾ ਦੇ ਪ੍ਰਤੀਨਿਧੀ ਦੇ ਤੌਰ ਤੇ ਪਾਪ ਨਾਲ ਆਪਣੇ ਅੰਦਰੂਨੀ ਸੰਖਰਸ਼ ਦੇ ਅਨੁਭਵ ਬਾਰੇ ਗੱਲ ਕਰਦਾ ਹੈ। ਪਰ, ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਾਰੀਆਂ ਆਇਤਾਂ ਪਰਿਵਰਤਨ ਤੋਂ ਪਹਿਲਾਂ ਪੌਲੁਸ ਦੇ ਇਕ ਪੱਕੇ ਯਹੂਦੀ ਧਰਮੀ ਹੋਣ ਬਾਰੇ ਹੈ। ਪੌਲੁਸ ਦਾ ਅਨੁਭਵ ਉਸ ਲਈ ਅਨੋਖਾ ਸੀ।

B. ਬਿਵਸਥਾ ਚੰਗੀ ਹੈ। ਇਹ ਪਰਮੇਸ਼ਰ ਤੋਂ ਹੈ। ਇਸਨੇ ਦੈਵੀ ਉਦੇਸ਼ ਦੀ ਸੇਵਾ ਕੀਤੀ ਅਤੇ ਕਰਦੀ ਰਹੇਗੀ (ਦੇਖੋ, ਰੋਮੀਆਂ 7:7, 12, 14, 22, 25; ਮੱਤੀ 5:17-19)। ਇਹ ਸ਼ਾਂਤੀ ਜਾਂ ਮੁਕਤੀ ਨਹੀਂ ਦੇ ਸਕਦੀ ਹੈ (ਦੇਖੋ, ਗਲਾਤੀਆਂ 3)। James Stewart ਆਪਣੀ ਕਿਤਾਬ *A Man in Christ* ਪੌਲੁਸ ਦੀ ਵਿਰੋਧਭਾਸ ਸੋਚ ਅਤੇ ਲਿਖਤ ਨੂੰ ਦਰਸਾਉਂਦਾ ਹੈ:

“ਤੁਸੀਂ ਆਮ ਤੌਰ ਤੇ ਇਕ ਵਿਅਕਤੀ ਦੀ ਉਮੀਦ ਕਰੋਗੇ ਜੋ ਇਕ ਪੁਕਾਰ ਦੇ ਵਿਚਾਰ ਅਤੇ ਉਪਦੇਸ਼ ਨੂੰ ਪੇਸ਼ ਕਰਨ ਲਈ ਅਲੱਗ-ਅਲੱਗ ਸ਼ਬਦਾਂ ਨੂੰ ਵਰਤਦੇ ਹੋਏ ਆਪਣੇ ਆਪ ਨੂੰ ਅਲੱਗ ਰੱਖਦਾ ਹੈ। ਤੁਸੀਂ ਉਮੀਦ ਕਰੋਗੇ ਕਿ ਉਹ ਆਪਣੇ ਮੁੱਖ ਵਿਚਾਰਾਂ ਲਈ ਆਪਣੇ ਵਾਕਾਂਸ਼ਾਂ ਵਿਚ ਸੁੱਧਤਾ ਰੱਖੇ। ਤੁਸੀਂ ਮੰਗ ਕਰੋਗੇ ਕਿ ਜੇ ਸ਼ਬਦ ਉਸਨੇ ਇਕ ਵਾਰ ਵਰਤਿਆ ਹੈ ਉਸਦਾ ਅਰਥ ਹਮੇਸ਼ਾਂ ਹੀ ਇਕੋ ਹੀ ਹੋਵੇ। ਪਰ ਪੌਲੁਸ ਤੋਂ ਇਸ ਦੀ ਉਮੀਦ ਰੱਖਣਾ ਨਿਰਾਸ਼ ਹੋਣਾ ਹੈ। ਉਸ ਦੀ ਬਹੁਤ ਸਾਰੇ ਸ਼ਬਦ ਕਠੋਰ ਨਹੀਂ ਪਰ ਤਰਲ ਹਨ. . . ‘ਬਿਵਸਥਾ ਪਵਿੱਤਰ ਹੈ,’ ਉਹ ਲਿਖਦਾ ਹੈ, ‘ਮੈਂ ਆਪਣੇ ਅੰਦਰੂਨੀ ਮਨ ਤੋਂ ਪਰਮੇਸ਼ਰ ਦੀ ਬਿਵਸਥਾ ਵਿਚ ਪ੍ਰਸੰਨ ਰਹਿੰਦਾ ਹਾਂ’ (ਦੇਖੋ, ਰੋਮੀਆਂ 7:12-13) ਪਰ ਇਹ ਸਪੱਸ਼ਟ ਤੌਰ ਤੇ ਨੋਮੋਸ *nomos* ਇਕ ਹੋਰ ਪਹਿਲੂ ਹੈ ਜਿਸ ਕਾਰਨ ਉਹ ਕਹਿੰਦਾ ਹਾਂ, ‘ਮਸੀਹ ਨੇ ਸਾਨੂੰ ਕਾਨੂੰਨ ਦੇ ਸਰਾਪ ਤੋਂ ਛੁਡਾਇਆ ਹੈ (ਦੇਖੋ, ਗਲਾਤੀਆਂ 3:13)’” (ਪੰਨਾ. 26)।

C. ਸਵਾਲ “ਰੋਮੀਆਂ 7:14-25 ਵਿਚ ਕੀ ਪੌਲੁਸ ਬਚਾਏ ਜਾਂ ਨਾ ਬਚਾਏ ਵਿਅਕਤੀ ਦਾ ਹਵਾਲਾ ਦੇ ਰਿਹਾ ਹੈ? ਨਾਲ ਨਜਿੱਠਨ ਵਾਲੇ ਸਬੂਤ ਹੇਠ ਲਿਖੇ ਹਨ:

1. ਨਾ ਬਚਾਇਆ ਹੋਇਆ ਵਿਅਕਤੀ

a. ਇਹ ਯੂਨਾਨੀ ਬੋਲਣ ਵਾਲੇ ਕਲੀਸਿਯਾ ਦੇ ਸ਼ੁਰੂਆਤੀ ਫਾਦਰਾਂ ਦੀ ਵਿਆਖਿਆ ਸੀ

b. ਹੇਠ ਲਿਖੇ ਵਾਕ ਇਸ ਵਿਚਾਰ ਦਾ ਸਮਰਥਨ ਕਰਦੇ ਹਨ

(1) "ਮੈਂ ਸਰੀਰਕ ਹਾਂ," ਰੋਮੀਆਂ 7:14

(2) "ਪਾਪ ਦੇ ਹੱਥ ਵਿਚ ਵਿਕਿਆ ਹੋਇਆ ਹਾਂ," ਰੋਮੀਆਂ 7:14

(3) "ਮੇਰੇ ਅੰਦਰ ਕੋਈ ਭਲੀ ਗੱਲ ਨਹੀਂ ਹੈ," ਰੋਮੀਆਂ 7:18

(4) "ਮੈਨੂੰ ਉਸ ਪਾਪ ਦੇ ਕਾਨੂੰਨ ਦੇ ਜੇ ਮੇਰਿਆਂ ਅੰਗਾਂ ਵਿਚ ਹੈ ਬੰਧਨ ਵਿਚ ਲਈ ਆਉਂਦਾ ਹਾਂ," ਰੋਮੀਆਂ 7:23

(5) "ਮੈਂ ਕਿੰਨਾਂ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?" ਰੋਮੀਆਂ 7:24

c. ਰੋਮੀਆਂ 6 ਦਾ ਨੇਤਲਾ ਪ੍ਰਸੰਗ ਇਹ ਹੈ ਕਿ ਅਸੀਂ ਪਾਪ ਦੇ ਗੁਲਾਮੀ ਤੋਂ ਆਜ਼ਾਦ ਹਾਂ। ਅਧਿਆਇ 8 ਦਾ ਪ੍ਰਸੰਗ “ਤਾਂ ਇਸ ਲਈ” ਨਾਲ ਸ਼ੁਰੂ ਹੁੰਦਾ ਹੈ।

d. ਇਸ ਪ੍ਰਸੰਗ ਤੋਂ ਨੇੜੇ ਤੋਂ ਪਹਿਲਾਂ ਕਿਸੇ ਵਿਚ ਆਇਤ ਵਿਚ ਪਵਿੱਤਰ ਆਤਮਾ ਜਾਂ ਯਿਸੂ ਮਸੀਹ ਦੀ ਗੈਰ-ਮੌਜੂਦਗੀ (ਰੋਮੀਆਂ 7:25)।

2. ਬਚਾਇਆ ਹੋਇਆ ਵਿਅਕਤੀ

a. ਇਹ ਆਗਸਤਿਨ, ਕੈਲਵਿਨ, ਅਤੇ ਰਿਫੋਰਮਡ ਪਰੰਪਰਾ ਦੀ ਵਿਆਖਿਆ ਸੀ

b. ਹੇਠ ਲਿਖੇ ਵਾਕ ਇਸ ਵਿਚਾਰ ਦਾ ਸਮਰਥਨ ਕਰਦੇ ਹਨ

(1) “ਅਸੀਂ ਜਾਣਦੇ ਹਾਂ ਕਿ ਬਿਵਸਥਾ ਪਵਿੱਤਰ ਹੈ,” ਰੋਮੀਆਂ 7:14

(2) "ਮੈਂ ਬਿਵਸਥਾ ਨੂੰ ਮੰਨ ਲੈਂਦਾ ਹਾਂ ਕਿ ਉਹ ਚੰਗੀ ਹੈ," ਰੋਮੀਆਂ 7:16

(3) "ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ, ਉਹ ਮੈਂ ਨਹੀਂ ਕਰਦਾ...," ਰੋਮੀਆਂ 7:19

(4) "ਮੈਂ ਤਾਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ਰ ਦੀ ਬਿਵਸਥਾ ਵਿਚ ਅਨੰਦ ਹੁੰਦਾ ਹਾਂ," ਰੋਮੀਆਂ 7:22

c. ਰੋਮੀਆਂ ਦਾ ਵੱਡਾ ਪ੍ਰਸੰਗ ਰੋਮੀਆਂ 7 ਨੂੰ ਸੁੱਧੀਕਰਨ ਨਾਲ ਸੰਬੰਧਿਤ ਭਾਗ ਵਿਚ ਰੱਖਦਾ ਹੈ।

d. ਰੋਮੀਆਂ 7:7-13 ਵਿਚ ਅਸੰਪੂਰਨ ਅਤੇ ਭੂਤਕਾਲ ਕਿਰਿਆ ਵਾਕਾਂ ਤੋਂ ਰੋਮੀਆਂ 7:14-24 ਵਿਚ ਨਿਰੰਤਰ ਵਰਤਮਾਨ ਕਿਰਿਆ ਵਿਚ ਬਦਲਾਵ ਪੌਲੁਸ ਦੇ ਜੀਵਨ ਦੇ ਇਕ ਵੱਖਰੇ ਅਤੇ ਨਵੇਂ ਭਾਗ ਦਾ ਹਵਾਲਾ ਦਿੰਦਾ ਹੈ (ਜਿਵੇਂ ਕਿ., ਪਰਿਵਰਤਨ)।

D. ਜਿੰਨਾ ਜ਼ਿਆਦਾ ਇਕ ਵਿਸ਼ਵਾਸੀ ਮਸੀਹ ਵਰਗਾ ਬਣਨਾ ਚਾਹੁੰਦਾ ਹੈ ਉਨਾ ਜ਼ਿਆਦਾ ਉਹ ਆਪਣੇ ਪਾਪੀ ਸੁਭਾਅ ਦਾ ਅਨੁਭਵ ਕਰਦਾ ਹੈ। ਇਹ ਵਿਰੋਧਾਭਾਸ ਇਕ ਪ੍ਰਸੰਗ ਅਤੇ ਪੌਲੁਸ ਦੀ ਵਿਅਕਤੀਗਤਤਾ ਵਿਚ ਠੀਕ ਬੈਠਦਾ ਹੈ (ਅਤੇ, ਇਸ ਲਈ, ਬਹੁਤ ਸਾਰੇ ਵਿਸ਼ਵਾਸੀਆਂ ਦੇ ਜੀਵਨ ਨਾਲ ਵੀ; ਇਸ ਦੇ ਉਲਟ ਵਿਚਾਰ ਲਈ ਦੇਖੋ, Gordon Fee, *Paul, The Spirit, and the People of God*)।

ਹੈਨਰੀ ਟਵੇਲਸ ਦੁਆਰਾ ਲੂਥਰਨ ਭਜਨ ਤੋਂ ਇਕ ਲਾਇਨ:

"ਹੇ ਪ੍ਰਭੂ, ਕਿਸੇ ਕੋਲ ਵੀ ਸੰਪੂਰਨ ਆਰਾਮ ਨਹੀਂ,

ਕਿਉਂਕਿ ਕੋਈ ਵੀ ਪੂਰੀ ਤਰ੍ਹਾਂ ਪਾਪ ਤੋਂ ਆਜ਼ਾਦ ਨਹੀਂ ਹੈ;

ਜੇ ਮਰ ਜਾਂਦੇ ਹਨ ਉਹ ਚੰਗੀ ਤਰ੍ਹਾਂ ਤੁਹਾਡੀ ਸੇਵਾ ਕਰਨਗੇ

ਕਿਉਂਕਿ ਅੰਦਰ ਵਿਵੇਕ ਸਭ ਤੋਂ ਬੁਰਾ ਹੈ।"

ਮੈਨੂੰ ਲਗਦਾ ਹੈ ਕਿ ਪੌਲੁਸ ਫਰੀਸੀ ਭੂਤਕਾਲ ਤੋਂ ਸੰਘਰਸ਼ ਕਰ ਰਿਹਾ ਹੈ ਜਿਸ ਨੇ ਉਸ ਨੂੰ “ਬਿਵਸਥਾ” ਅਤੇ “ਪਾਪ/ਮੌਤ” ਬਾਰੇ ਉਸਦੀ ਪੇਸ਼ਕਸ਼ ਦਾ ਢਾਂਚਾ ਦਿੱਤਾ। ਪਰ, ਮੈਂ ਮੁਕਤੀ ਤੋਂ ਬਾਅਦ ਪਰਤਾਵੇ ਅਤੇ ਪਾਪ ਦੇ ਆਪਣੇ ਸੰਘਰਸ਼ ਨਾਲ ਪ੍ਰਭਾਵਿਤ ਹਾਂ। ਇਸ ਨੇ ਮੇਰੀ ਵਿਆਖਿਆ ਨੂੰ ਹੋਰ ਰੰਗ ਦਿੱਤੇ ਹਨ। ਮੈਂ ਸੋਚਦਾ ਹਾਂ ਕਿ *Gordon Fee, Paul, the Spirit, and the People of God* ਇਕ ਹੋਰ ਠੋਸ ਮਸੀਹੀ ਅਨੁਭਵ ਅਤੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ। ਮੈਂ ਇਕ ਗੱਲ ਜਾਣਦਾ ਹਾਂ ਕਿ

1. ਪੁਰਾਣਾ ਯੁੱਗ – ਨਵਾਂ ਯੁੱਗ
2. ਪੁਰਾਣਾ ਮਨੁੱਖ – ਨਵਾਂ ਮਨੁੱਖ
3. ਬਿਵਸਥਾ – ਆਤਮਾ

ਵਿਚਕਾਰ ਤਣਾਅ ਅਤੇ ਸੰਘਰਸ਼ ਨੂੰ ਮਸੀਹ ਵਿਚ ਨਜਿੱਠਿਆ ਗਿਆ ਹੈ! ਜਿੱਤ ਸਾਡੀ ਹੈ। ਰੋਮੀਆਂ 6 ਅਤੇ 8 ਤੇ ਧਿਆਨ ਦੇਣ ਤੋਂ ਬਿਨਾਂ ਕਦੇ ਵੀ ਰੋਮੀਆਂ 7 ਤੇ ਧਿਆਨ ਨਾ ਦਿਓ। ਉਸ ਵਿਚ ਸਾਡੀ ਜਿੱਤ ਹੈ!

E. ਸੁਨ *Sun* (ਰੋਮੀਆਂ 8:32 ਵਿਚ ਪੂਰਵਸਰਗ) ਰੋਮੀਆਂ 8 ਵਿਚ ਜੁੜਦਾ ਹੈ

ਆਇਤ 16 – ਸੁਨ *sun* + ਗਵਾਹੀ/ਸਾਖੀ

ਆਇਤ 17 – ਸੁਨ *sun* + ਵਾਰਸ

ਆਇਤ 17 – ਸੁਨ *sun* + ਦੁੱਖ

ਆਇਤ 17 – ਸੁਨ *sun* + ਮਹਿਮਾ

ਆਇਤ 22 – ਸੁਨ *sun* + ਪੀੜਾ

ਆਇਤ 22 – ਸੁਨ *sun* + ਜਨਮ ਦੀ ਪੀੜਾ

ਆਇਤ 26 – ਸੁਨ *sun* + ਫੜਨਾ

ਆਇਤ 28 – ਸੁਨ *sun* + ਨਾਲ ਕੰਮ ਕਰਨਾ/ਰਲ ਕੇ

ਆਇਤ 29 – ਸੁਨ *sun* + ਠਹਿਰਾਇਆ

ਇਹ ਜੋੜਨ ਵਾਲੇ ਸ਼ਬਦ “ਸਾਂਝੀ ਭਾਗੀਦਾਰੀ” ਜਾਂ “ਨਾਲ ਮਿਲਣ” ਨੂੰ ਦਰਸਾਉਂਦੇ ਹਨ।

ਰੋਮੀਆਂ 7:7-12

⁷ਹੁਣ, ਅਸੀਂ ਕੀ ਆਖੀਏ? ਕੀ ਬਿਵਸਥਾ ਪਾਪ ਹੈ? ਕਦੇ ਨਹੀਂ! ਸਗੋਂ ਬਿਵਸਥਾ ਤੋਂ ਬਿਨ੍ਹਾਂ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲਾਲਚ ਨਾ ਕਰ ਤਾਂ ਮੈਂ ਲਾਲਚ ਨੂੰ ਨਾ ਜਾਣਦਾ। ⁸ਪਰ ਪਾਪ ਨੇ ਮੈਂਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੇਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ। ⁹ਅਤੇ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ। ¹⁰ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੇ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ। ¹¹ਕਿਉਂ ਜੋ ਪਾਪ ਨੇ ਮੈਂਕਾ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ। ¹²ਜੇ ਬਿਵਸਥਾ ਪਵਿੱਤਰ ਹੈ, ਹੁਕਮਨਾਮਾ ਪਵਿੱਤਰ ਅਤੇ ਠੀਕ ਅਤੇ ਚੰਗਾ ਹੈ।

7:7 "ਹੁਣ, ਅਸੀਂ ਕੀ ਆਖੀਏ" ਪੌਲੁਸ ਆਪਣੇ ਸਵਾਲ-ਜਵਾਬ ਦੀ ਵਰਤੋਂ ਵੱਲ ਵਾਪਸ ਜਾ ਰਿਹਾ ਹੈ (ਦੇਖੋ, ਰੋਮੀਆਂ 6:1, 15; 7:1, 13)।

▣ "ਕੀ ਬਿਵਸਥਾ ਪਾਪ ਹੈ" ਪਰਮੇਸ਼ਰ ਨੇ ਬਿਵਸਥਾ ਦੀ ਪਵਿੱਤਰਤਾ ਅਤੇ ਭਲਿਆਈ ਨੂੰ ਸੀਸੇ ਵਜੋਂ ਇਸਤੇਮਾਲ ਕੀਤਾ ਤਾਂ ਜੋ ਪਾਪੀ ਮਨੁੱਖਤਾ ਨੂੰ ਤੋਬਾ ਤੇ ਵਿਸ਼ਵਾਸ ਦੇ ਸਥਾਨ ਤੇ ਲਿਆਵੇ (ਦੇਖੋ, ਰੋਮੀਆਂ 7:12-13; ਗਲਾਤੀਆਂ 3)। ਹੈਰਾਨੀ ਦੀ ਤੌਰ ਤੇ ਬਿਵਸਥਾ ਨਿਰੰਤਰ

ਦੇਸ਼ਮੁਕਤੀ ਲਈ ਨਹੀਂ ਪਰ ਸੁੱਧੀਕਰਨ ਵਿਚ ਕੰਮ ਕਰਦੀ ਹੈ। (ਖਾਸ ਵਿਸ਼ਾ ਦੇਖੋ: ਰੋਮੀਆਂ 13:19 ਤੇ ਪੌਲੁਸ ਦਾ ਮੂਸਾ ਦੀ ਬਿਵਸਥਾ ਤੇ ਵਿਚਾਰ)।

▣ **"ਕਦੇ ਨਹੀਂ"** ਪੌਲੁਸ ਇੱਥੇ ਇਕ ਝੂਠੇ ਵਿਚਾਰ ਦਾ ਵਿਸ਼ੇਸ਼ ਤੌਰ ਤੇ ਇਨਕਾਰ ਕਰ ਰਿਹਾ ਹੈ (ਰੋਮੀਆਂ 3:4,6,31; 6:2,15; 7:7,13; 9:14; 11:1,11; ਗਲਾਤੀਆਂ 2:17; 3:21 ਤੇ ਨੋਟ ਨੂੰ ਦੇਖੋ)।

▣ **"ਇਸ ਦੇ ਉਲਟ"** ਰੋਮੀਆਂ ਵਿਚ ਪੌਲੁਸ ਦੀ ਸਾਹਿਤਕ ਸ਼ੈਲੀ ਉਸ ਦੀ ਗੱਲ ਨੂੰ ਦੱਸਣ ਲਈ ਸਖਤ ਵਿਰੋਧੀ ਸ਼ਬਦਾਂ ਦੀ ਵਰਤੋਂ ਕਰਦੀ ਹੈ (ਦੇਖੋ, ਰੋਮੀਆਂ 3:4,6,31; 6:2,15; 7:13; 9:14; 11:1,11)।

▣ **"ਮੈਂ"** ਤੁਹਾਡੀ ਬਾਈਬਲ ਵਿਚ ਵਿਅਕਤੀਗਤ ਸਰਵਨਾਮ ਤੇ ਚਿੰਨ੍ਹ ਲਗਾਓ ਜਿੱਥੇ ਰੋਮੀਆਂ 7:7-25 ਦੇ ਪ੍ਰਸੰਗ ਵਿਚ "ਮੈਂ," "ਮੇਰਾ," ਜਾਂ "ਮੈਂ" ਆਉਂਦਾ ਹੈ। ਇਹ ਤੁਹਾਨੂੰ ਹੈਰਾਨ ਕਰੇਗਾ। ਇਹ ਚਾਲੀ ਤੋਂ ਵੀ ਜ਼ਿਆਦਾ ਵਾਰ ਆਉਂਦਾ ਹੈ।

▣ **"ਬਿਵਸਥਾ ਤੋਂ ਬਿਨਾਂ ਮੈਂ ਪਾਪ ਨੂੰ ਨਾ ਪਛਾਣਦਾ"** ਇਹ ਉਨ੍ਹਾਂ ਵਚਨਾਂ ਵਿਚੋਂ ਇਕ ਹੈ ਜੋ ਮੂਸਾ ਦੀ ਬਿਵਸਥਾ ਦੇ ਵਿਚਾਰ ਨੂੰ ਪ੍ਰਗਟ ਕਰਦੇ ਹਨ ਕਿ ਇਹ ਨਿੱਜੀ ਪਾਪ ਨੂੰ ਪ੍ਰਗਟ ਕਰਨ ਲਈ ਸੀਸ਼ੇ ਵਜੋਂ ਕੰਮ ਕਰਦੀ ਹੈ (ਦੇਖੋ, ਰੋਮੀਆਂ 3:20; 4:65; 5:20; ਗਲਾਤੀਆਂ 3:14-29, ਖਾਸਕਰ ਰੋਮੀਆਂ 7:24)। ਬਿਵਸਥਾ ਨੂੰ ਇਕ ਵਾਰ ਤੋੜਨਾ ਵਾਚਾ ਨੂੰ ਤੋੜਨਾ ਸੀ ਅਤੇ ਇਸ ਦੇ ਨਤੀਜਿਆਂ ਨੂੰ ਸਹਿਣਾ ਸੀ (ਦੇਖੋ, ਰੋਮੀਆਂ 7:10 ਅਤੇ ਯਾਕੂਬ 2:10)।

▣ **"ਬਿਵਸਥਾ ਦੇ ਬਿਨਾਂ ਨਹੀਂ"** ਇਹ ਦੂਜੀ ਸ਼੍ਰੇਣੀ ਦਾ ਸਰਤੀਆਂ ਵਾਕ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਪੌਲੁਸ ਨੂੰ ਪਤਾ ਸੀ ਕਿ ਉਹ ਪਾਪੀ ਹੈ। ਰੋਮੀਆਂ ਵਿਚ ਇਹ ਵਿਆਕਰਣਿਕ ਵਿਸ਼ੇਸ਼ਤਾ ਦੀ ਇਕੋ ਇਕ ਉਦਾਹਰਣ ਹੈ। ਪੌਲੁਸ ਇਸ ਨੂੰ ਗਲਾਤੀਆਂ 1:10; 3:21, ਅਤੇ 1 ਕੁਰਿੰਥੀਆਂ 2:8; 5:10; 11:31; ਅਤੇ 2 ਕੁਰਿੰਥੀਆਂ 12:11 ਵਿਚ ਵਰਤਦਾ ਹੈ।

▣ **"ਤੂੰ ਲਾਲਚ ਨਾ ਕਰ"** ਇਹ ਦਸ ਹੁਕਮਾਂ ਦੇ ਆਖਰੀ ਹੁਕਮ ਤੋਂ ਲਿਆ ਗਿਆ ਹੈ (ਦੇਖੋ, ਕੂਚ 20:17; ਬਿਵਸਥਾ ਸਾਰ 5:21)। ਇਹ ਆਖਰੀ ਹੁਕਮ ਸਹੀ ਰਵੱਈਏ ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਸਾਰਿਆਂ ਦਾ ਸਾਰ ਹੈ (ਦੇਖੋ, ਮੱਤੀ 5-7)। ਬਿਵਸਥਾ ਨੂੰ "ਹੁਕਮ" ਵਜੋਂ ਦਰਸਾਇਆ ਗਿਆ ਹੈ (ਦੇਖੋ, ਰੋਮੀਆਂ 7:8,9,11,12,13)।

ਸ਼ਬਦ "ਲਾਲਚ" ਦਾ ਮਤਲਬ "ਦਿਲ ਨੂੰ ਕਿਸੇ ਚੀਜ਼ ਤੇ ਲਗਾਉਣ" ਜਾਂ "ਸਖਤ ਇੱਛਾ ਰੱਖਣੀ" ਹੈ। ਪਰਮੇਸ਼ਰ ਨੇ ਮਨੁੱਖਾਂ ਨੂੰ (ਗੁਆਚੇ ਅਤੇ ਬਚਾਏ) ਸ੍ਰਿਸ਼ਟੀ ਰਾਹੀਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦਿੱਤੀਆਂ ਹਨ ਪਰ ਮਨੁੱਖ ਪਰਮੇਸ਼ਰ ਦੇ ਤੋਹਫਿਆਂ ਨੂੰ ਪਰਮੇਸ਼ਰ ਦੁਆਰਾ ਦਿੱਤੀਆਂ ਸੀਮਾਵਾਂ ਤੋਂ ਅੱਗੇ ਲੈਕੇ ਜਾਣ ਦੀ ਕੋਸ਼ਿਸ਼ ਕਰਦੇ ਹਨ। "ਕਿਸੇ ਵੀ ਕੀਮਤ ਤੇ ਮੇਰੇ ਲਈ ਜ਼ਿਆਦਾ" ਇਹ ਉਨ੍ਹਾਂ ਦਾ ਉਦੇਸ਼ ਬਣ ਜਾਂਦਾ ਹੈ! ਸਵਾਰਥ ਬਹੁਤ ਅਤਿਆਚਾਰੀ ਹੈ! ਖਾਸ ਵਿਸ਼ਾ ਦੇਖੋ: ਰੋਮੀਆ 13:8-9 ਤੇ ਕੂਚ 20:17 ਦਾ ਨੋਟ।

7:8

NASB, NKJV "ਮੈਂਕਾ ਪਾ ਕੇ"

NRSV "ਮੈਂਕਾ ਪਾ ਕੇ"

TEV "ਮੈਂਕਾ ਪਾ ਕੇ"

ਇਹ ਇਕ ਫੌਜੀ ਸ਼ਬਦ ਸੀ ਜੋ ਅਪ੍ਰੇਸ਼ਨ ਦੀ ਜਗ੍ਹਾ ਲਈ ਵਰਤਿਆ ਜਾਂਦਾ ਸੀ (ਦੇਖੋ, ਰੋਮੀਆਂ 7:8 ਅਤੇ 11)। ਇਸ ਨੂੰ ਇਸ ਪ੍ਰਸੰਗ ਵਿਚ ਲਿਆ ਗਿਆ ਹੈ (ਦੇਖੋ, ਰੋਮੀਆਂ 7:9,11)। ਪਾਪ ਨੂੰ ਇਕ ਫੌਜੀ ਅਪ੍ਰੇਸ਼ਨ ਵਜੋਂ ਦਰਸਾਇਆ ਗਿਆ ਹੈ (ਦੇਖੋ, ਆਇਤ 11) ਜੋ ਦੀ ਅਗਵਾਈ ਇਕ ਫੌਜੀ ਆਗੂ ਦੁਆਰਾ ਕੀਤੀ ਜਾਂਦੀ ਹੈ (ਦੇਖੋ, ਰੋਮੀਆਂ 7:11 ਅਤੇ 17; ਰੋਮੀਆਂ 6:12, 14, 16)।

▣ "ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ" ਪਾਪ ਪਰਮੇਸ਼ਰ ਦੀ ਇੱਛਾ ਦੇ ਵਿਰੁੱਧ ਬਗ਼ਾਵਤ ਹੈ (ਦੇਖੋ, ਰੋਮੀਆਂ 4:15; 5:13; 1 ਕੁਰਿੰਥੀਆਂ 15:56)। ਇਸ ਵਾਕਾਂਸ਼ ਵਿਚ ਕੋਈ ਕਿਰਿਆ ਨਹੀਂ ਹੈ; ਇਕ ਨੂੰ ਲਗਾਉਣਾ ਚਾਹੀਦਾ ਹੈ। ਜੇਕਰ ਕੋਈ ਵਰਤਮਾਨ ਵਾਕ ਨੂੰ ਲਲਗਾਉਂਦਾ ਹੈ, ਇਹ ਦੱਸਦਾ ਹੈ ਕਿ ਇਹ ਸਾਰੀਆਂ ਲਈ ਸਿਧਾਂਤ ਹੈ। ਜੇਕਰ ਕੋਈ ਭੂਤਕਾਲ ਵਾਕ ਨੂੰ ਲਗਾਉਂਦਾ ਹੈ ਤਾਂ ਇਹ ਵਿਸ਼ੇਸ਼ ਤੌਰ ਤੇ ਪੌਲੁਸ ਦੇ ਜੀਵਨ ਦਾ ਹਵਾਲਾ ਦੇਵੇਗਾ।

7:9 "ਮੈਂ ਪਹਿਲਾਂ ਜਿਉਂਦਾ ਸੀ" ਇਹ ਅੱਗੇ ਲਿਖਿਆਂ ਅਨੁਸਾਰ ਪੌਲੁਸ ਦਾ ਹਵਾਲਾ ਦੇ ਸਕਦਾ ਹੈ (1) ਇਹ ਬੱਚਾ ਉਸਦੀ ਨਿਰਦੋਸ਼ ਅਵਸਥਾ ਵਿਚ (ਜਿਵੇਂ ਕਿ., *Bar Mitzvah* ਤੋਂ ਪਹਿਲਾਂ), (2) ਖੁਸ਼ਖਬਰੀ ਦੇ ਉਸ ਦੇ ਦਿਲ ਵਿਚ ਆਉਣ ਤੋਂ ਪਹਿਲਾਂ ਇਕ ਪੱਕੇ ਫ਼ਰੀਸੀ ਵਜੋਂ (ਦੇਖੋ, ਰਸੂਲਾਂ ਦੇ ਕਰਤੱਬ 23:1; ਫ਼ਿਲਿੱਪੀਆਂ 3:6; 2 ਤਿਮੋਥਿਉਸ 1:3)। ਪਹਿਲਾ ਰੋਮੀਆਂ 7 ਦੀ ਵਿਆਖਿਆ ਦੇ "ਆਤਮ ਜੀਵਨੀ ਸਿਧਾਂਤ" ਨੂੰ ਪੇਸ਼ ਕਰਦਾ ਹੈ ਅਤੇ ਦੂਸਰਾ ਰੋਮੀਆਂ 7 ਦੀ ਵਿਆਖਿਆ ਦੇ "ਪ੍ਰਤੀਨਿਧੀ ਸਿਧਾਂਤ" ਨੂੰ ਪੇਸ਼ ਕਰਦਾ ਹੈ।

▣ "ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ" ਮਨੁੱਖਜਾਤੀ ਦੀ ਬਗ਼ਾਵਤੀ ਆਤਮਾ ਨੂੰ ਮਨਾਹੀਆਂ ਤੋਂ ਸ਼ਕਤੀ ਮਿਲਦੀ ਹੈ। ਪਰਮੇਸ਼ਰ ਦੀ ਬਿਵਸਥਾ ਦੇ "ਨਾ ਕਰੋ" ਪਾਪੀ ਮਨੁੱਖਤਾ ਦੇ ਹੰਕਾਰ ਨੂੰ ਵਧਾਉਂਦੇ ਹਨ (ਦੇਖੋ, ਉਤਪਤ 2:16-17; 3:1-6)। ਦੇਖੋ ਰੋਮੀਆਂ 5:21 ਅਤੇ 7:8,11,17,20 ਦੀ ਤਰ੍ਹਾਂ ਪਾਪ ਕਿਵੇਂ ਨਿਰੰਤਰ ਕੰਮ ਕਰਦਾ ਹੈ।

7:10 "ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੇ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ" ਇਹ ਸ਼ਾਇਦ ਲੇਵੀਆਂ 18:5; ਬਿਵਸਥਾ ਸਾਰ 4:1; ਜਾਂ ਸੰਭਵ ਤੌਰ ਤੇ ਰੋਮੀਆਂ 2:13 ਦੇ ਵਾਅਦੇ ਦਾ ਹਵਾਲਾ ਹੈ। ਬਿਵਸਥਾ ਉਹ ਵਾਅਦਾ ਕਰਦੀ ਹੈ ਜੋ ਉਹ ਕਰ ਨਹੀਂ ਸਕਦੀ ਹੈ, ਇਹ ਇਸ ਲਈ ਨਹੀਂ ਕਿਉਂਕਿ ਇਹ ਪਾਪੀ ਹੈ, ਪਰ ਇਸ ਲਈ ਕਿ ਮਨੁੱਖਤਾ ਕਮਜ਼ੋਰ ਅਤੇ ਵਿਰੋਧੀ ਹੈ। ਬਿਵਸਥਾ ਮੌਤ ਦੀ ਸਜ਼ਾ ਬਣ ਗਈ (ਦੇਖੋ, ਗਲਾਤੀਆਂ 3:13; ਅਫ਼ਸੀਆਂ 2:15; ਕੁਲੁੱਸੀਆਂ 2:14)।

7:11 "ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ" ਇਹ ਦੋਵੇਂ ਭੂਤਕਾਲ ਕਿਰਿਆਸ਼ੀਲ ਸੰਕੇਤਕ ਕਿਰਿਆਵਾਂ ਹਨ। "ਧੋਖਾ ਦਿੱਤਾ" ਸ਼ਬਦ ਸੇਪਟੁਜਿੰਟ (LXX) ਦੇ ਉਤਪਤ 3:13 ਵਿਚ ਸੱਪ ਦੇ ਹੱਵਾਹ ਨੂੰ ਧੋਖਾ ਦੇਣ ਲਈ ਵਰਤਿਆ ਗਿਆ ਹੈ। ਪੌਲੁਸ ਇਸ ਕਿਰਿਆ ਨੂੰ ਕਈ ਵਾਰ ਵਰਤਦਾ ਹੈ (ਦੇਖੋ, ਰੋਮੀਆਂ 16:18; 1 ਕੁਰਿੰਥੀਆਂ 3:18; 2 ਕੁਰਿੰਥੀਆਂ 11:3; 2 ਥੱਸਲੁਨੀਕੀਆਂ 2:3; 1 ਤਿਮੋਥਿਉਸ 2:14)। ਆਦਮ ਅਤੇ ਹੱਵਾਹ ਨੇ ਵੀ ਲਾਲਚ ਕੀਤਾ ਸੀ (ਦੇਖੋ, 2 ਕੁਰਿੰਥੀਆਂ 11:3; 1 ਤਿਮੋਥਿਉਸ 2:14)। ਆਦਮ ਅਤੇ ਹੱਵਾਹ ਪਰਮੇਸ਼ਰ ਦੀ ਆਗਿਆ ਦੀ ਅਣਆਗਿਆਕਾਰੀ ਕਰਨ ਨਾਲ ਆਤਮਿਕ ਤੌਰ ਤੇ ਮਰ ਗਏ ਸਨ (ਜੋ ਹੁਣ ਬਿਵਸਥਾ ਵਿਚ ਪ੍ਰਗਟ ਕੀਤਾ ਗਿਆ ਹੈ, ਦੇਖੋ 1 ਕੁਰਿੰਥੀਆਂ 15:56), ਅਤੇ ਉਸਦੇ ਤਰ੍ਹਾਂ ਪੌਲੁਸ ਅਤੇ ਸਾਰੇ ਮਨੁੱਖ ਕਰਦੇ ਹਨ (ਰੋਮੀਆਂ 1:18-3:20)।

7:12 ਇਹ ਪੌਲੁਸ ਦੀ ਬਿਵਸਥਾ ਦੀ ਭਲਿਆਈ ਬਾਰੇ ਪੁਸ਼ਟੀ ਹੈ। ਇਹ ਸਮੱਸਿਆ ਨਹੀਂ ਹੈ। ਪਰ ਪੌਲੁਸ ਦੇ ਸਮਾਨਾਂਤਰ ਢਾਂਚੇ, ਰੋਮੀਆਂ 6 ਵਿਚ "ਪਾਪ" ਅਤੇ ਰੋਮੀਆਂ 7 ਵਿਚ "ਬਿਵਸਥਾ" ਨੂੰ ਵਰਣਨ ਨੇ ਉਨ੍ਹਾਂ ਕਾਨੂੰਨਵਾਦੀ ਯਹੂਦੀ ਵਿਸ਼ਵਾਸੀਆਂ ਨੂੰ ਉਦਾਸ ਕੀਤਾ ਹੋਵੇਗਾ ਜਿਹੜੇ ਰੋਮ ਦੀ ਕਲੀਸਿਯਾ ਵਿਚ ਸਨ (ਰੋਮੀਆਂ 14:1-15:13 ਦੇ ਕਮਜ਼ੋਰ)।

ਰੋਮੀਆਂ 7:13

¹³ਹੁਣ ਉਹ ਜੋ ਚੰਗਾ ਹੈ, ਕੀ ਮੇਰੇ ਲਈ ਮੌਤ ਬਣਿਆ? ਕਦੇ ਨਹੀਂ! ਪਰ ਪਾਪ ਨੇ ਕਿ ਪਾਪ ਪਰਗਟ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ।

7:13

NASB "ਪਾਪ ਨੇ ਕਿ ਪਾਪ ਪ੍ਰਗਟ ਹੋਵੇ...ਪਾਪ ਅੱਤ ਬੁਰਾ ਠਹਿਰੇ"

NKJV "ਪਾਪ ਨੇ ਕਿ ਪਾਪ ਪ੍ਰਗਟ ਹੋਵੇ...ਪਾਪ ਅੱਤ ਬੁਰਾ ਠਹਿਰੇ"

NRSV "ਪਾਪ ਨੇ ਕਿ ਪਾਪ ਪ੍ਰਗਟ ਹੋਵੇ...ਪਾਪ ਅੱਤ ਬੁਰਾ ਠਹਿਰੇ"

TEV "ਕਿ ਪਾਪ ਦਾ ਸੱਚਾ ਸੁਭਾਅ ਪ੍ਰਗਟ ਹੋਵੇ"

NJB "ਪਾਪ, ਕਿ ਪਾਪ ਦਾ ਸੱਚਾ ਰੰਗ ਪ੍ਰਗਟ ਹੋਵੇ...ਇਹ ਆਪਣੀ ਸਾਰੀ ਪਾਪੀ ਸ਼ਕਤੀ ਦਾ ਇਸਤੇਮਾਲ ਕਰਨ ਦੇ ਯੋਗ ਸੀ"

ਪਾਪ ਦਾ ਬੁਰਾ ਸੁਭਾਅ ਇਸ ਤੱਥ ਵਿਚ ਦੇਖਿਆ ਗਿਆ ਹੈ ਕਿ ਇਹ ਚੰਗੀ ਚੀਜ਼ ਨੂੰ ਲੈਂਦਾ ਜਿਵੇਂ ਕਿ ਮੂਸਾ ਦੀ ਬਿਵਸਥਾ (ਦੇਖੋ, ਜ਼ਬੂਰ 19, 119) ਅਤੇ ਇਸ ਨੂੰ ਤੋੜ ਮਰੋੜ ਕੇ ਮੌਤ ਅਤੇ ਸਜ਼ਾ ਦੇ ਸਮਾਨ ਵਜੋਂ ਪ੍ਰਗਟ ਕਰਦਾ ਹੈ (ਦੇਖੋ, ਅਫਸੀਆਂ 2:15; ਕੁਲੁੱਸੀਆਂ 2:14)। ਪਾਪੀ ਮਨੁੱਖਤਾ ਨੇ ਪਰਮੇਸ਼ਰ ਦੀ ਦਿੱਤੀ ਹਰੇਕ ਦਾਤ ਨੂੰ ਪਰਮੇਸ਼ਰ ਦੁਆਰਾ ਦਿੱਤੀਆਂ ਸੀਮਾਵਾਂ ਦੇ ਅੱਗੇ ਵਰਤਿਆ ਹੈ।

ਦੇ *ਹੀਨਾ hina* (ਉਦੇਸ਼) ਪਦਾਂ ਨੂੰ ਦੇਖੋ ਜਿਨ੍ਹਾਂ ਦਾ “ਤਾਂ ਕਿ” ਅਤੇ “ਤਾਂ ਜੋ” ਵਜੋਂ ਅਨੁਵਾਦ ਕੀਤਾ ਗਿਆ ਹੈ। ਪੂਰਵਸਰਗ ਲੇਖਕ ਦੇ ਉਦੇਸ਼ ਨੂੰ ਦਰਸਾਉਂਦੇ ਹਨ!

▣ "ਅੱਤ ਬੁਰਾ" ਦੇਖੋ ਖਾਸ ਵਿਸ਼ਾ: ਰੋਮੀਆਂ 1:30 ਤੇ ਪੌਲੁਸ ਦੁਆਰਾ *ਹੁਪਰ Huper* ਮਿਸ਼ਰਣ ਦੀ ਵਰਤੋਂ। ਪਾਪ ਨੂੰ ਦਰਸਾਉਂਦਾ ਗਿਆ ਹੈ ਕਿ ਇਸਦੀ ਬੁਰਾਈ ਦੇ ਵਿਅਕਤੀਗਤ ਸੁਭਾਅ ਨੂੰ ਦਖਾਇਆ ਜਾ ਸਕੇ। ਦੇਖੋ ਖਾਸ ਵਿਸ਼ਾ: ਰੋਮੀਆਂ 16:20 ਤੇ ਵਿਅਕਤੀਗਤ ਬੁਰਾਈ।

ਰੋਮੀਆਂ 7:14-20

¹⁴ਅਸੀਂ ਜਾਣਦੇ ਤਾਂ ਹਾਂ ਜੋ ਬਿਵਸਥਾ ਆਤਮਿਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ। ¹⁵ਮੈਂ ਨਹੀਂ ਜਾਣਦਾ ਜੋ ਕੀ ਕਰਾਂ ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਨਫਰਤ ਆਉਂਦੀ ਹੈ। ¹⁶ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨੂੰ ਮੰਨ ਲੈਂਦਾ ਹਾਂ ਕਿ ਉਹ ਚੰਗੀ ਹੈ। ¹⁷ਜੇ ਮੈਂ ਹੁਣ ਇਸ ਹਾਲ ਵਿੱਚ ਉਹ ਕਰਨ ਵਾਲਾ ਨਹੀਂ ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ। ¹⁸ਮੈਂ ਜਾਣਦਾ ਤਾਂ ਹਾਂ ਕਿ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਹੈ ਨਹੀਂ। ¹⁹ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ, ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਕਰਨਾ ਚਾਹੁੰਦਾ ਉਹ ਹੀ ਕਰਦਾ ਹਾਂ। ²⁰ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ।

7:14 "ਬਿਵਸਥਾ ਆਤਮਿਕ ਹੈ" ਪਰਮੇਸ਼ਰ ਦੀ ਬਿਵਸਥਾ ਚੰਗੀ ਹੈ। ਇਹ ਸਮੱਸਿਆ ਨਹੀਂ ਹੈ (ਦੇਖੋ, ਰੋਮੀਆਂ 7:12 ਅਤੇ 16b)।

▣ "ਮੈਂ ਸਰੀਰਕ ਹਾਂ" ਇਹ ਸ਼ਬਦ ਪੌਲੁਸ ਦੁਆਰਾ ਅੱਗੇ ਲਿਖਿਆਂ ਵਿਚ ਵਰਤਿਆ ਗਿਆ ਹੈ (1) ਇਕ ਨਿਰਪੱਖ ਤੌਰ ਤੇ ਜਿਸਦਾ ਮਤਲਬ ਭੌਤਿਕ ਸਰੀਰ (ਦੇਖੋ, ਰੋਮੀਆਂ 1:3; 2:28; 4:1; 9:3, 5), (2) ਇਕ ਨਕਾਰਾਤਮਕ ਤੌਰ ਤੇ ਜਿਸਦਾ ਮਤਲਬ ਆਦਮ ਵਿਚ ਮਨੁੱਖਤਾ ਦਾ ਪਾਪੀ ਸੁਭਾਅ (ਦੇਖੋ, ਰੋਮੀਆਂ 7:5)। ਇਹ ਅਨਿਸ਼ਚਿਤ ਹੈ ਕਿ ਇੱਥੇ ਕਿਹੜਾ ਹੋ ਸਕਦਾ ਹੈ।

▣ "ਪਾਪ ਦੀ ਹੱਥ ਵਿਕਿਆ ਹੋਇਆ" ਇਹ ਇਕ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਹੈ ਜਿਸਦਾ ਮਤਲਬ ਹੈ "ਮੈਂ ਪਾਪ ਦੇ ਹੱਥ ਵਿਕਿਆ ਹਾਂ ਅਤੇ ਨਿਰੰਤਰ ਉਸ ਵਿਚ ਹਾਂ" ਪਾਪ ਨੂੰ ਇਕ ਵਾਰ ਫਿਰ ਦਰਸਾਇਆ ਗਿਆ ਹੈ, ਇੱਥੇ ਇਕ ਗੁਲਾਮ ਦੇ ਮਾਲਕ ਵਜੋਂ ਨਿਸ਼ਕਿਰਿਆ ਵਾਰ ਦਾ ਪ੍ਰਤੀਨਿਧੀ ਅਨਿਸ਼ਚਿਤ ਹੈ। ਇਹ ਸ਼ੈਤਾਨ, ਪਾਪ, ਪੌਲੁਸ ਜਾਂ ਪਰਮੇਸ਼ਰ ਦਾ ਹਵਾਲਾ ਦੇ ਸਕਦਾ ਹੈ।

ਪੁਰਾਣੇ ਨੇਮ ਵਿਚ ਪਰਮੇਸ਼ਰ ਦੇ ਮਨੁੱਖਜਾਤੀ ਨੂੰ ਆਪਣੇ ਵੱਲ ਲਿਆਉਣ ਦਾ ਮੁੱਖ ਸ਼ਬਦ "ਫਿਰੋਤੀ" ਜਾਂ "ਛੁਟਕਾਰਾ" (ਅਤੇ ਇਨ੍ਹਾਂ ਦੇ ਸਮਾਨਾਂਤਰ) ਸੀ। ਇਸਦਾ ਅਸਲ ਵਿਚ ਮਤਲਬ "ਵਾਪਸ ਲਿਆਉਣਾ ਸੀ" (ਅਤੇ ਇਸ ਦੇ ਸਮਾਨਾਂਤਰ ਸ਼ਬਦ)। ਇਸ ਦੇ ਉਲਟ ਵਿਚਾਰ ਦਾ ਵਾਕਾਂਸ਼ ਇੱਥੇ ਵਰਤਿਆ ਗਿਆ ਹੈ, "...ਦੇ ਹੱਥ ਵਿਚ ਵਿਕਿਆ ਹੋਇਆ" (ਦੇਖੋ, ਨਿਆਈਆਂ 4:2; 10:7; 1 ਸਮੂਏਲ 12:9)।

7:15-24 ਪਰਮੇਸ਼ਰ ਦੇ ਬੱਚਿਆਂ ਕੋਲ "ਪਰਮੇਸ਼ਰੀ ਸੁਭਾਅ" ਹੈ (ਦੇਖੋ, 2 ਪਤਰਸ 1:4), ਪਰ ਉਨ੍ਹਾਂ ਕੋਲ ਪਾਪੀ ਸੁਭਾਅ ਵੀ ਹੈ (ਦੇਖੋ, ਗਲਾਤੀਆਂ 5:17)। ਸੰਭਵਿਤ ਤੌਰ ਤੇ ਪਾਪ ਨੂੰ ਕੰਮ ਕਰਨ ਤੋਂ ਰੋਕਿਆ ਗਿਆ ਹੈ (ਦੇਖੋ, ਰੋਮੀਆਂ 6:6), ਪਰ ਮਨੁੱਖੀ ਅਨੁਭਵ ਰੋਮੀਆਂ 7 ਤੋਂ ਬਾਅਦ ਆਉਂਦਾ ਹੈ। ਯਹੂਦੀ ਕਹਿੰਦੇ ਹਨ ਕਿ ਹਰੇਕ ਮਨੁੱਖ ਦੇ ਦਿਲ ਵਿਚ ਇਕ ਕਾਲਾ ਅਤੇ ਚਿੱਟਾ ਕੁੱਤਾ ਹੁੰਦਾ ਹੈ। ਜਿਸ ਨੂੰ ਉਹ ਜ਼ਿਆਦਾ ਖੁਆਉਂਦਾ ਹੈ ਉਹ ਜ਼ਿਆਦਾ ਵੱਡਾ ਬਣ ਜਾਂਦਾ ਹੈ।

ਜਦੋਂ ਮੈਂ ਇਨ੍ਹਾਂ ਵਚਨਾਂ ਨੂੰ ਪੜ੍ਹਦਾ ਹਾਂ ਮੈਂ ਪੌਲੁਸ ਦੇ ਦੁੱਖ ਨੂੰ ਅਨੁਭਵ ਕਰਦਾ ਹਾਂ ਜਿਵੇਂ ਉਹ ਦੋ ਸਾਡੇ ਦੇ ਸੁਭਾਵਾਂ ਦੇ ਸੰਘਰਸ਼ ਨੂੰ ਦਰਸਾਉਂਦਾ ਹੈ। ਵਿਸ਼ਵਾਸੀ ਉਨ੍ਹਾਂ ਦੇ ਪਾਪੀ ਸੁਭਾਅ ਤੋਂ ਆਜ਼ਾਦ ਕੀਤੇ ਗਏ ਹਨ, ਪਰ, ਪਰਮੇਸ਼ਰ ਸਾਡੀ ਮਦਦ ਕਰੇ, ਅਸੀਂ ਨਿਰੰਤਰ ਇਸ ਦੇ ਲਾਲਚ ਵਿਚ ਰਹਿੰਦੇ ਹਾਂ। ਇਹ ਹਮੇਸ਼ਾਂ ਹੈਰਾਨ ਕਰਨ ਵਾਲੀ ਸੱਚਾਈ ਹੁੰਦੀ ਹੈ ਕਿ ਤਾਕਤਵਾਰ ਆਤਮਿਕ ਯੁੱਧ ਮੁਕਤੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਪਰਿਪੱਕਤਾ ਰੋਜ਼ਾਨਾ ਤਣਾਅ ਭਰੀ ਤ੍ਰਿਏਕ ਪਰਮੇਸ਼ਰ ਨਾਲ ਸੰਗਤ ਅਤੇ ਬੁਰਾਈ ਨਾਲ ਰੋਜ਼ਾਨਾ ਦਾ ਸੰਘਰਸ਼ ਹੈ (ਦੇਖੋ, ਰੋਮੀਆਂ 8:12-25,26; ਗਲਾਤੀਆਂ 5:16-18; ਅਫਸੀਆਂ 6:10-18; ਕੁਲੁੱਸੀਆਂ 3:5-10; ਦੇਖੋ J. D. G. Dunn, *Jesus and the Spirit*)।

7:16, 20 "ਜੇਕਰ" ਇਹ ਦੋਵੇਂ ਪਹਿਲੀ ਸ਼੍ਰੇਣੀ ਦੇ ਸ਼ਰਤੀਆਂ ਵਾਕ ਹਨ ਜੋ ਲੇਖਕ ਦੇ ਨਜ਼ਰੀਏ ਅਤੇ ਉਸਦੇ ਸਾਹਿਤਕ ਉਦੇਸ਼ ਤੋਂ ਸਹੀ ਮੰਨਿਆ ਜਾਂਦੇ ਹਨ।

7:18 "ਮੈਂ ਜਾਣਦਾ ਤਾਂ ਹਾਂ ਕਿ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ" ਪੌਲੁਸ ਇਹ ਨਹੀਂ ਕਹਿ ਰਿਹਾ ਕਿ ਸਰੀ ਬੁਰਾ ਹੈ, ਪਰ ਇਹ ਪਾਪੀ ਸੁਭਾਅ ਅਤੇ ਪਰਮੇਸ਼ਰ ਦੇ ਆਤਮਾ ਵਿਚਕਾਰ ਲੜਾਈ ਦਾ ਮੈਦਾਨ ਹੈ। ਯੂਨਾਨੀ ਲੋਕ ਇਹ ਮੰਨਦੇ ਹਨ ਕਿ ਸਰੀਰ, ਸਾਰੇ ਪਦਾਰਥਾਂ ਨਾਲ ਬੁਰਾ ਸੀ। ਇਹ ਗਨੇਸਤਿਕ ਝੂਠੀ ਸਿੱਖਿਆ ਵਿਚ ਵਿਕਸਿਤ ਹੋਇਆ ਸੀ (ਦੇਖੋ, ਅਫਸੀਆਂ, ਕੁਲੁੱਸੀਆਂ ਅਤੇ 1 ਯੂਹੰਨਾ)। ਯੂਨਾਨੀ ਆਤਮਿਕ ਸਮੱਸਿਆਵਾਂ ਦੇ ਲਈ "ਸਰੀਰ" ਨੂੰ ਦੇਸ਼ੀ ਮੰਨਦੇ ਸਨ। ਪੌਲੁਸ ਆਤਮਿਕ ਸੰਘਰਸ਼ ਨੂੰ ਇਸ ਤਰ੍ਹਾਂ ਨਹੀਂ ਦੇਖਦਾ ਹੈ। ਉਹ ਪਾਪ ਨੂੰ ਦਰਸਾਉਂਦਾ ਹੈ ਅਤੇ ਮਨੁੱਖਤਾ ਦੀ ਪਰਮੇਸ਼ਰ ਦੀ ਬਿਵਸਥਾ ਵਿਰੁੱਧ ਬਗ਼ਾਵਤ ਨੂੰ ਮਨੁੱਖੀ ਸੁਭਾਅ ਵਿਚ ਬੁਰਾਈ ਦੇ ਆਉਣ ਦੇ ਮੌਕੇ ਵਜੋਂ ਵਰਤਦਾ ਹੈ। ਪੌਲੁਸ ਦੀਆਂ ਲਿਖਤਾਂ ਵਿਚ "ਸਰੀਰ" ਦਾ ਮਤਲਬ ਹੋ ਸਕਦਾ ਹੈ (1) ਸਰੀਰ ਜੋ ਨੈਤਿਕ ਤੌਰ ਤੇ ਨਿਰਪੱਖ ਹੈ (ਦੇਖੋ, ਰੋਮੀਆਂ 1:3; 2:28; 4:1; 9:3,5) ਅਤੇ (2) ਆਦਮ ਤੋਂ ਵਿਰਾਸਤ ਵਿਚ ਮਿਲਿਆ ਪਾਪੀ ਸੁਭਾਅ (ਦੇਖੋ, ਰੋਮੀਆਂ 7:5)। ਦੇਖੋ ਖਾਸ ਵਿਸ਼ਾ: ਰੋਮੀਆਂ 1:3 ਤੇ ਦੇਹ ਸਾਰਕਸ (SARX)

7:20 "ਪਾਪ ਜਿਹੜਾ ਮੇਰੇ ਅੰਦਰ ਵੱਸਦਾ ਹੈ" ਇਹ ਹੈਰਾਨੀ ਵਾਲੀ ਗੱਲ ਹੈ ਕਿ ਰੋਮੀਆਂ ਦੀ ਕਿਤਾਬ ਮਨੁੱਖਤਾ ਦੇ ਪਾਪ ਨੂੰ ਬੜੇ ਸਪੱਸ਼ਟ ਰੂਪ ਨਾਲ ਪ੍ਰਗਟ ਕਰਦੀ ਹੈ ਪਰ ਅਧਿਆਇ 16:20 ਤੋਂ ਪਹਿਲਾਂ ਸ਼ੈਤਾਨ ਦਾ ਜ਼ਿਕਰ ਨਹੀਂ ਆਉਂਦਾ ਹੈ। ਮਨੁੱਖ ਆਪਣੀ ਪਾਪ ਦੀ ਸਮੱਸਿਆ ਲਈ ਸ਼ੈਤਾਨ ਨੂੰ ਦੇਸ਼ੀ ਨਹੀਂ ਠਹਿਰਾ ਸਕਦੇ ਹਨ। ਸਾਡੇ ਕੋਲ ਇਕ ਚੋਣ ਹੈ। ਪਾਪ ਨੂੰ ਇਕ ਰਾਜਾ, ਜ਼ਾਲਮ, ਗੁਲਾਮ ਦਾ ਮਾਲਕ ਹੈ। ਇਹ ਸਾਨੂੰ ਪਰਤਾਉਂਦਾ ਅਤੇ ਫੁਸਲਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਤੇ ਨਿਰਭਰ ਨਾ ਹੋਈਏ। ਪੌਲੁਸ ਦੁਆਰਾ ਪਾਪ ਨੂੰ ਪ੍ਰਗਟ ਕਰਨਾ ਮਨੁੱਖਾ ਚੋਣ ਨਾਲ ਜੁੜਿਆ ਹੈ ਜੋ ਉਤਪਤ 4:7 ਵਿਚ ਦਿਖਾਇਆ ਗਿਆ ਹੈ।

ਪੌਲੁਸ ਇਸ ਅਧਿਆਇ ਵਿਚ "ਵੱਸਦਾ" ਸ਼ਬਦ ਕਈ ਵਾਰ ਇਸਤੇਮਾਲ ਕਰਦਾ ਹੈ (ਦੇਖੋ, ਰੋਮੀਆਂ 7:17,18,20)। ਮੁਕਤੀ ਦੇ ਵੇਲੇ ਪਾਪ ਦਾ ਸੁਭਾਅ ਖਤਮ ਜਾਂ ਹਟਾਇਆ ਨਹੀਂ ਜਾਂਦਾ ਹੈ ਪਰ ਸੰਭਾਵਿਤ ਤੌਰ ਤੇ ਅਪ੍ਰਚਲਿਤ ਕੀਤਾ ਗਿਆ ਹੈ। ਇਸ ਦੀ ਨਿਰੰਤਰ ਸ਼ਕਤੀਗੀਨਤਾ ਸਾਡੀ ਪਵਿੱਤਰ ਆਤਮਾ ਨਾਲ ਸੰਗਤੀ ਤੇ ਨਿਰਭਰ ਕਰਦੀ ਹੈ (ਰੋਮੀਆਂ 8:9,11)। ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਉਹ ਦਿੱਤਾ ਹੈ ਜੋ ਪ੍ਰਗਟ ਦਿੱਤੇ (ਸਾਹਿਤਕ) ਅਤੇ ਵਿਅਕਤੀਗਤ (ਸ਼ੈਤਾਨ ਅਤੇ ਦੁਸ਼ਟ-ਆਤਮਾਵਾਂ) ਬੁਰਾਈ ਨਾਲ ਲੜਨ ਲਈ ਜ਼ਰੂਰੀ ਹੈ। ਇਹ ਪਵਿੱਤਰ ਆਤਮਾ ਦੀ ਮੌਜੂਦਗੀ ਅਤੇ ਸ਼ਕਤੀ ਹੈ। ਜਿਵੇਂ ਅਸੀਂ ਪਰਮੇਸ਼ੁਰ ਦੀ ਮੁਕਤੀ ਦੇ ਮੁਫਤ ਤੋਹਫੇ ਨੂੰ ਸਵੀਕਾਰ ਕੀਤਾ ਹੈ, ਉਵੇਂ ਹੀ ਸਾਨੂੰ ਪਵਿੱਤਰ ਆਤਮਾ ਦੇ ਪਾਪ ਨੂੰ ਰੋਕਣ ਵਾਲੇ ਪ੍ਰਭਾਵਸ਼ਾਲੀ ਤੋਹਫੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਮੁਕਤੀ ਅਤੇ ਮਸੀਹੀ ਜੀਵਨ ਰੋਜਾਨਾ ਦੀ ਪ੍ਰਕਿਰਿਆਵਾਂ ਹੈ ਜੋ ਵਿਸ਼ਵਾਸੀਆਂ ਦੇ ਰੋਜਾਨਾ ਦੇ ਫੈਸਲਿਆਂ ਨਾਲ ਸ਼ੁਰੂ ਅਤੇ ਖਤਮ ਹੁੰਦੀਆਂ ਹਨ। ਪਰਮੇਸ਼ੁਰ ਨੇ ਉਹ ਦਿੱਤਾ ਹੈ ਜੋ ਸਾਡੇ ਲਈ ਜ਼ਰੂਰੀ ਹੈ: ਪਵਿੱਤਰ ਆਤਮਾ (ਰੋਮੀਆਂ 8), ਆਤਮਿਕ ਹਥਿਆਰ (ਅਫਸੀਆਂ 6:11), ਪ੍ਰਕਾਸ਼ਨ (ਅਫਸੀਆਂ 6:17), ਅਤੇ ਪ੍ਰਾਰਥਨਾ (ਅਫਸੀਆਂ 6:18)।

ਲੜਾਈ ਬਹੁਤ ਭਿਆਨਕ ਹੈ (ਰੋਮੀਆਂ 7), ਪਰ ਲੜਾਈ ਨੂੰ ਜਿੱਤਿਆ ਗਿਆ ਹੈ (ਰੋਮੀਆਂ 8)।

ਰੋਮੀਆਂ 7:21-25

²¹ਸੇ ਮੈਂ ਅੰਗਾਂ ਵਿੱਚ ਇਹ ਕਨੂੰਨ ਵੇਖਦਾ ਹਾਂ ਕਿ ਜਦੋਂ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਉਦੋਂ ਬੁਰਿਆਈ ਹਾਜ਼ਰ ਹੁੰਦੀ ਹੈ। ²²ਮੈਂ ਤਾਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ੁਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ। ²³ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਨੂੰਨ ਨੂੰ ਵੀ ਵੇਖਦਾ ਹਾਂ, ਜੋ ਮੇਰੀ ਬੁੱਧ ਦੇ ਕਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਸ ਪਾਪ ਦੇ ਕਨੂੰਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ, ਬੰਧਨ ਵਿੱਚ ਲਈ ਆਉਂਦਾ ਹੈ। ²⁴ਮੈਂ ਕਿੰਨਾਂ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ²⁵ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ! ਸੇ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਨੂੰਨ ਦੀ ਸੇਵਾ ਕਰਦਾ ਪਰ ਸਰੀਰ ਨਾਲ ਪਾਪ ਦੇ ਕਨੂੰਨ ਦੀ।

7:22 "ਪਰਮੇਸ਼ੁਰ ਦੀ ਬਿਵਸਥਾ" ਯਹੂਦੀਆਂ ਲਈ ਇਹ ਮੂਸਾ ਦੀ ਬਿਵਸਥਾ ਦਾ ਹਵਾਲਾ ਦਿੰਦਾ ਹੈ। ਗੈਰ-ਯਹੂਦੀਆਂ ਲਈ ਇਹ ਹੇਠ ਲਿਖਿਆ ਦਾ ਹਵਾਲਾ ਦਿੰਦਾ ਹੈ:

1. ਕੁਦਰਤ ਦੀ ਗਵਾਹੀ (ਦੇਖੋ, ਰੋਮੀਆਂ 1:19-20; ਜ਼ਬੂਰ 19:1-6)
2. ਅੰਦਰੂਨੀ-ਨੈਤਿਕ ਵਿਵੇਕ (ਦੇਖੋ, ਰੋਮੀਆਂ 2:14-15)
3. ਸਮਾਜਿਕ ਪ੍ਰਤਿਮਾਨ ਜਾਂ ਨਿਯਮ

NASB	"ਅੰਦਰਲੇ ਮਨੁੱਖ ਵਿਚ"
NKJV	"ਅੰਦਰਲੇ ਮਨੁੱਖ ਅਨੁਸਾਰ"
NRSV, NJB	"ਮੇਰੇ ਅੰਦਰ ਵਿਚ"
TEV	"ਮੇਰੇ ਅੰਦਰ"

ਪੌਲੁਸ 2 ਕੁਰਿੰਥੀਆਂ 4:16 ਵਿਚ ਬਾਹਰਲੇ ਮਨੁੱਖ (ਸਰੀਰਕ) ਅਤੇ ਅੰਦਰਲੇ ਮਨੁੱਖ (ਆਤਮਿਕ) ਵਿਚਕਾਰ ਅੰਤਰ ਨੂੰ ਦੱਸਦਾ ਹੈ। ਇਸ ਪ੍ਰਸੰਗ ਵਿਚ ਵਾਕਾਂਸ਼ ਪੌਲੁਸ ਦੇ ਇਸ ਹਿੱਸੇ ਦਾ ਜਾਂ ਉਸ ਬਚਾਈ ਹੋਈ ਮਨੁੱਖਤਾ ਦਾ ਹਵਾਲਾ ਦਿੰਦਾ ਹੈ ਜੋ ਪਰਮੇਸ਼ਰ ਦੀ ਇੱਛਾ ਅਤੇ ਬਿਵਸਥਾ ਨੂੰ ਮੰਨਦੀ ਹੈ।

1. "ਬਿਵਸਥਾ ਪਵਿੱਤਰ ਹੈ," ਰੋਮੀਆਂ 7:14
2. "ਜੇ ਮੈਂ ਕਰਨਾ ਚਾਹੁੰਦਾ ਹਾਂ," ਰੋਮੀਆਂ 7:15
3. "ਮੈਂ ਬਿਵਸਥਾ ਨੂੰ ਮੰਨ ਲੈਂਦਾ ਹਾਂ ਕਿ ਉਹ ਚੰਗੀ ਹੈ," ਰੋਮੀਆਂ 7:16
4. "ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ," ਰੋਮੀਆਂ 7:18
5. "ਜਿਹੜੀ ਭਲਿਆਈ ਮੈਂ ਚਾਹੁੰਦਾ ਹਾਂ," ਰੋਮੀਆਂ 7:19
6. "ਜਿਹੜੀ ਬੁਰਿਆਈ ਮੈਂ ਨਹੀਂ ਕਰਨਾ ਚਾਹੁੰਦਾ ਉਹ ਹੀ ਕਰਦਾ ਹਾਂ," ਰੋਮੀਆਂ 7:19
7. "ਮੈਂ ਉਹ ਕੰਮ ਕਰਦਾ ਹੈ ਜਿਹੜਾ ਮੈਂ ਨਹੀਂ ਕਰਨਾ ਚਾਹੁੰਦਾ," ਰੋਮੀਆਂ 7:20
8. "ਜੇ ਭਲਿਆਈ ਕਰਨਾ ਚਾਹੁੰਦਾ ਹੈ," ਰੋਮੀਆਂ 7:21
9. "ਮੈਂ ਪਰਮੇਸ਼ਰ ਦੀ ਬਿਵਸਥਾ ਵਿਚ ਅਨੰਦ ਹੁੰਦਾ ਹਾਂ," ਰੋਮੀਆਂ 7:22
10. "ਮੇਰੀ ਬੁੱਧ ਦਾ ਕਾਨੂੰਨ," ਰੋਮੀਆਂ 7:23
11. "ਮੈਂ ਆਪ ਬੁੱਧ ਨਾਲ ਪਰਮੇਸ਼ਰ ਦੇ ਕਾਨੂੰਨ ਦੀ ਸੇਵਾ ਕਰਦਾ ਹਾਂ," ਰੋਮੀਆਂ 7:25

ਰੋਮੀਆਂ 7 ਦਰਸਾਉਂਦਾ ਹੈ ਕਿ ਪਰਮੇਸ਼ਰ ਅਤੇ ਉਸਦੇ ਵਚਨ ਦਾ ਗਿਆਨ ਕਦੇ ਵੀ ਬਹੁਤ ਨਹੀਂ ਹੈ। ਵਿਸ਼ਵਾਸੀਆਂ ਨੂੰ ਪਵਿੱਤਰ ਆਤਮਾ ਦੀ ਜ਼ਰੂਰਤ ਹੈ (ਰੋਮੀਆਂ 8)!

7:23 ਇੱਥੇ ਰੋਮੀਆਂ 6:2; 8:2 ਅਤੇ 7:23 ਵਿਚਕਾਰ ਅਸਲ ਅੰਤਰ ਹੈ। ਇਹ ਆਇਤ ਸਪੱਸ਼ਟ ਤੌਰ ਤੇ ਪੌਲੁਸ ਦੀ ਕਾਨੂੰਨ (*ਨੋਮੋਸ nomos*) ਦੀ ਵਰਤੋਂ ਬਾਰੇ ਦੱਸਦੀ ਹੈ ਜੋ (1) ਪਾਪ ਦੇ ਕਾਨੂੰਨ (ਦੇਖੋ, ਰੋਮੀਆਂ 7:21,25) ਅਤੇ (2) ਪਰਮੇਸ਼ਰ ਦੇ ਕਾਨੂੰਨ (ਦੇਖੋ, ਰੋਮੀਆਂ 7:22, 25) ਦਾ ਹਵਾਲਾ ਦਿੰਦੀ ਹੈ। ਪਹਿਲਾਂ ਰੋਮੀਆਂ 7:4,5,6,7,9 ਅਤੇ 12 ਵਿਚ ਪੌਲੁਸ ਨੇ ਇਸ ਸ਼ਬਦ ਨੂੰ ਪੁਰਾਣੇ ਨੋਮ ਲਈ ਵਰਤਿਆ ਸੀ। ਪੌਲੁਸ ਇਸ ਕ੍ਰਮਬੱਧ ਧਰਮ-ਸ਼ਾਸਤਰੀ ਸੀ। ਉਸ ਨੇ "ਬਿਵਸਥਾ" ਦੇ ਵਿਚਾਰ ਨਾਲ ਸੰਘਰਸ਼ ਕੀਤਾ ਸੀ। ਇਸ ਤਰੀਕੇ ਨਾਲ ਇਹ ਪਰਮੇਸ਼ਰ ਦਾ ਪ੍ਰਕਾਸ਼ਨ ਦੀ, ਜੋ ਮਨੁੱਖਜਾਤੀ ਲਈ ਸ਼ਾਨਦਾਰ ਤੋਹਫਾ ਸੀ, ਫਿਰ ਦੂਸਰੇ ਤਰੀਕੇ ਨਾਲ ਇਹ ਉਹ ਸੀ ਜੋ ਪਾਪ ਦੀ ਪਰਿਭਾਸ਼ਾ ਦਿੰਦੀ ਸੀ ਅਤੇ ਉਨ੍ਹਾਂ ਹੱਦਾਂ ਨੂੰ ਬਣਾਉਂਦੀ ਸੀ ਜਿਨ੍ਹਾਂ ਦੀ ਪਾਲਣਾ ਕਰਨਾ ਮਨੁੱਖਜਾਤੀ ਲਈ ਅਸੰਭਵ ਸੀ। ਪਰ ਹੱਦਾਂ ਸਿਰਫ ਪੁਰਾਣੇ ਨੋਮ ਦਾ ਪ੍ਰਕਾਸ਼ਨ ਨਹੀਂ (ਦੇਖੋ, ਜ਼ਬੂਰ 19:7-14; 119, ਪਰ ਸਾਰੀਆਂ ਨੈਤਿਕ ਸੇਧਾਂ: ਆਮ ਪ੍ਰਕਾਸ਼ਨ (ਦੇਖੋ, ਜ਼ਬੂਰ 19:1-6; ਰੋਮੀਆਂ 1:18-3:31) ਜਾਂ ਸਮਾਜਿਕ ਨਿਯਮ ਸਨ। ਮਨੁੱਖੀ ਬਗ਼ਾਵਤ ਕਰਨ ਵਾਲੇ ਹਨ ਜੋ ਆਪਣੇ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ।

7:24 ਕਈ ਇਹ ਬਿਆਨ ਇਕ ਬਚੇ ਹੋਏ ਵਿਅਕਤੀ ਤੋਂ ਹੋ ਸਕਦਾ ਹੈ? ਕੁਝ ਕਹਿੰਦੇ ਹਨ "ਨਹੀਂ" ਅਤੇ, ਇਸ ਲਈ ਇਹ ਅਧਿਆਇ ਨੈਤਿਕ, ਧਾਰਮਿਕ ਪਰ ਨਾ ਬਚੇ ਹੋਏ ਵਿਅਕਤੀ ਦਾ ਹਵਾਲਾ ਦਿੰਦਾ ਹੈ। ਦੂਸਰੇ ਕਹਿੰਦੇ ਹਨ "ਹਾਂ" ਅਤੇ ਇਹ ਵਿਸ਼ਵਾਸੀਆਂ ਦੇ ਜੀਵਨ ਵਿਚ ਖੁਸ਼ਖਬਰੀ ਦੇ ਤਣਾਅ ਦਾ ਹਵਾਲਾ ਦਿੰਦਾ ਹੈ। ਅੰਤਮ ਸਮੇਂ ਦਾ ਪੂਰਾ ਹੋਣਾ ਅਜੇ ਨਾਲ ਪ੍ਰਗਟ ਨਹੀਂ ਹੋਇਆ ਹੈ। ਪਰਿਪੱਕ ਵਿਸ਼ਵਾਸੀ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

NASB "ਮੌਤ ਦੇ ਸਰੀਰ"

NKJV, NRSV "ਮੌਤ ਦੇ ਇਸ ਸਰੀਰ"

TEV "ਇਹ ਸਰੀਰ ਜੋ ਮੈਨੂੰ ਮੌਤ ਤੱਕ ਲੈ ਜਾਂਦਾ ਹੈ"

NJB "ਇਹ ਸਰੀਰ ਜੋ ਮੈਨੂੰ ਮੌਤ ਤੱਕ ਲੈ ਜਾਂਦਾ ਹੈ"

ਸਰੀਰਕ ਦੇਹ ਅਤੇ ਮਨ ਆਪਣੇ ਆਪ ਵਿਚ ਬੁਰੇ ਨਹੀਂ ਹਨ। ਇਹ ਧਰਤੀ ਤੇ ਜੀਵਨ ਲਈ ਅਤੇ ਪਰਮੇਸ਼ਰ ਨਾਲ ਸੰਗਤੀ ਲਈ ਉਸ ਦੁਆਰਾ ਬਣਾਏ ਗਏ ਸਨ। ਇਨ੍ਹਾਂ ਨੂੰ "ਚੰਗਾ" ਬਣਾਇਆ ਗਿਆ ਸੀ (ਦੇਖੋ, ਉਤਪਤ 1:31)। ਪਰ ਉਤਪਤ 3 ਨੇ ਮਨੁੱਖਤਾ ਅਤੇ ਧਰਤੀ ਨੂੰ ਬਦਲ ਦਿੱਤਾ। ਇਹ ਉਹ ਸੰਸਾਰ ਨਹੀਂ ਹੈ ਜਿਸ ਦੀ ਪਰਮੇਸ਼ਰ ਨੇ ਉਮੀਦ ਕੀਤੀ ਸੀ ਅਤੇ ਅਸੀਂ ਉਹ ਲੋਕ ਨਹੀਂ ਹਾਂ ਜਿਨ੍ਹਾਂ ਦੀ ਪਰਮੇਸ਼ਰ ਨੇ ਉਮੀਦ ਕੀਤੀ ਸੀ। ਪਾਪ ਨੇ ਭਿਆਨਕ ਤਰੀਕੇ ਨਾਲ ਸ੍ਰਿਸਟੀ ਨੂੰ ਪ੍ਰਭਾਵਿਤ ਕੀਤਾ ਹੈ। ਜੇ ਕੁਝ ਵੀ ਚੰਗਾ ਸੀ ਪਾਪ ਨੇ ਉਸ ਨੂੰ ਲੈ ਕੇ ਅਤੇ ਇਸ ਨੂੰ ਸਵੈ-ਕੇਂਦਰਿਤ ਬੁਰਾਈ ਵਿਚ ਬਦਲ ਦਿੱਤਾ। ਸਰੀਰ ਅਤੇ ਮਨ ਹੁਣ ਪਰਤਾਵੇ ਅਤੇ ਪਾਪ ਦੀ ਲੜਾਈ ਦਾ ਮੈਦਾਨ ਬਣ ਗਏ ਹਨ। ਪੌਲੁਸ ਇਸ ਲੜਾਈ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦਾ ਹੈ! ਉਹ ਇਕ ਨਵੇਂ ਯੁੱਗ, ਨਵੇਂ ਸਰੀਰ ਅਤੇ ਪਰਮੇਸ਼ਰ ਨਾਲ ਸੰਗਤ ਦੀ ਉਮੀਦ ਕਰਦਾ ਹੈ (ਦੇਖੋ, ਰੋਮੀਆਂ 8:23)।

7:25 ਇਹ ਰੋਮੀਆਂ 8 ਦਾ ਸੰਖੇਪ ਹੈ। ਹਾਲਾਂਕਿ ਰੋਮੀਆਂ 8 ਵਿਚ, ਪਰ ਇਹ ਤਣਾਅ ਰੋਮੀਆਂ 7:5-11 ਵਿਚ ਵੀ ਦੇਖਿਆ ਗਿਆ ਹੈ।

ਵਿਆਖਿਆ ਕਰਨ ਵਾਲਿਆਂ ਲਈ ਇਹ ਸਵਾਲ ਰਹਿੰਦਾ ਹੈ ਕਿ ਪੌਲੁਸ ਕਿਸ ਬਾਰੇ ਗੱਲ ਕਰ ਰਿਹਾ ਹੈ?

1. ਆਪਣੇ ਬਾਰੇ ਅਤੇ ਯਹੂਦੀ ਧਰਮ ਨਾਲ ਆਪਣੇ ਅਨੁਭਵ ਬਾਰੇ
2. ਸਾਰੇ ਮਸੀਹੀਆਂ ਬਾਰੇ
3. ਆਦਮ ਦੇ ਮਨੁੱਖੀ ਜੀਵਾਂ ਦੀ ਉਦਾਰਹਣ ਹੋਣ ਬਾਰੇ
4. ਇਸਰਾਏਲ ਅਤੇ ਉਸਦੇ ਬਿਵਸਥਾ ਦੇ ਗਿਆਨ ਬਾਰੇ, ਪਰ ਉਹ ਇਸ ਦੀ ਪਾਲਣਾ ਕਰਨ ਵਿਚ ਅਸਫਲ ਰਹੇ

ਵਿਅਕਤੀਗਤ ਤੌਰ ਤੇ, ਮੈਂ #1 (ਰੋਮੀਆਂ 7:7-13,25b) ਅਤੇ #2 (ਰੋਮੀਆਂ 7:14-25a) ਨੂੰ ਜੋੜਦਾ ਹਾਂ। ਰੋਮੀਆਂ 7:7-25 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ ਦੇਖੋ। ਰੋਮੀਆਂ 7 ਦਾ ਦੁੱਖ ਅਤੇ ਦਰਦ ਰੋਮੀਆਂ 8 ਦੀ ਮਹਿਮਾ ਨਾਲ ਦੂਰ ਹੋ ਜਾਵੇਗਾ!

▣ "ਪਰਮੇਸ਼ਰ ਦਾ ਧੰਨਵਾਦ ਹੋਵੇ" ਹੇਠ ਲਿਖਿਆ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਪੌਲੁਸ ਦੀ ਪ੍ਰਾਰਥਨਾ, ਉਸਤਤ ਅਤੇ ਧੰਨਵਾਦ

ਖਾਸ ਵਿਸ਼ਾ: ਪੌਲੁਸ ਦੀ ਪ੍ਰਾਰਥਨਾ, ਉਸਤਤ ਅਤੇ ਧੰਨਵਾਦ

ਪੌਲੁਸ ਉਸਤਤ ਕਰਨ ਵਾਲਾ ਵਿਅਕਤੀ ਸੀ। ਉਹ ਪੁਰਾਣੇ ਨੇਮ ਨੂੰ ਜਾਣਦਾ ਸੀ। ਜ਼ਬੂਰ ਦੇ ਚਾਰ ਭਾਗ (ਅਰਥਾਤ., ਕਿਤਾਬਾਂ) ਉਸਤਤ ਨਾਲ ਖਤਮ ਹੁੰਦੀਆਂ ਹਨ (ਦੇਖੋ, ਜ਼ਬੂਰ 41:13; 72:19; 89:52; 106:48)। ਜਿਹੜੇ ਲੋਕ ਪਰਮੇਸ਼ਰ ਨੂੰ ਜਾਣਦੇ ਹਾਂ ਉਹ ਅਕਸਰ ਉਸ ਦੀ ਉਸਤਤ ਕਰਦੇ ਅਤੇ ਉਸ ਦੀ ਵਡਿਆਈ ਕਰਦੇ ਹਨ।

1. ਉਸਦੀਆਂ ਪੱਤਰੀਆਂ ਦੇ ਸ਼ੁਰੂਆਤੀ ਵਾਕਾਂਸ਼
 - a. ਸ਼ੁਰੂਆਤੀ ਅਸੀਸ ਜਾਂ ਨਮਸਕਾਰ (ਦੇਖੋ, ਰੋਮੀਆਂ 1:7; 1 ਕੁਰਿੰਥੀਆਂ 1:3; 2 ਕੁਰਿੰਥੀਆਂ 1:2)
 - b. ਸ਼ੁਰੂਆਤੀ ਅਸੀਸ (*ਏਯੂਲੋਗੋਟੋਸ eulogetos*, cf. 2 ਕੁਰਿੰਥੀਆਂ 1:3-4; ਅਫਸੀਆਂ 1:3-14)
2. ਅਚਾਨਕ ਛੋਟੀ ਉਸਤਤ
 - a. ਰੋਮੀਆਂ 1:25; 9:5
 - b. 2 ਕੁਰਿੰਥੀਆਂ 11:31

3. ਉਸਤਤ ([1] *ਡੋਕਸਾ doxa* {ਅਰਥਾਤ., ਮਹਿਮਾ} ਅਤੇ [2] "ਹਮੇਸ਼ਾਂ ਲਈ" ਦਾ ਇਸਤੇਮਾਲ ਕੀਤਾ ਗਿਆ ਹੈ)
 - a. ਰੋਮੀਆਂ 11:36; 16:25-27
 - b. ਅਫਸੀਆਂ 3:20-21
 - c. ਫਿਲਿੱਪੀਆਂ 4:20
 - d. 1 ਤਿਮੋਥਿਉਸ 1:17
 - e. 2 ਤਿਮੋਥਿਉਸ 4:18
4. ਧੰਨਵਾਦ (ਅਰਥਾਤ., ਏਯੂਖਾਰਿਸਟੋਓ *eucharisteo*)
 - a. ਪੱਤਰ ਦੀ ਸ਼ੁਰੂਆਤ ਵਿਚ (ਦੇਖੋ, ਰੋਮੀਆਂ 1:8; 1 ਕੁਰਿੰਥੀਆਂ 1:4; 2 ਕੁਰਿੰਥੀਆਂ 1:11; ਅਫਸੀਆਂ 1:16; ਫਿਲਿੱਪੀਆਂ 1:3; ਕੁਲੁੱਸੀਆਂ 1:3,12; 1 ਥੱਸਲੁਨੀਕੀਆਂ 1:2; 2 ਥੱਸਲੁਨੀਕੀਆਂ 1:3; ਫਿਲੇਮੋਨ 1:4; 1 ਤਿਮੋਥਿਉਸ 1:12; 2 ਤਿਮੋਥਿਉਸ 1:3)
 - b. ਧੰਨਵਾਦ ਦੇਣ ਲਈ ਬੁਲਾਵਾ (ਦੇਖੋ, ਅਫਸੀਆਂ 5:4,20; ਫਿਲਿੱਪੀਆਂ 4:6; ਕੁਲੁੱਸੀਆਂ 3:15,17; 4:2; 1 ਥੱਸਲੁਨੀਕੀਆਂ 5:18)
5. ਛੋਟੇ-ਛੋਟੇ ਧੰਨਵਾਦ
 - a. ਰੋਮੀਆਂ 6:17; 7:25
 - b. 1 ਕੁਰਿੰਥੀਆਂ 15:57
 - c. 2 ਕੁਰਿੰਥੀਆਂ 2:14; 8:16; 9:15
 - d. 1 ਥੱਸਲੁਨੀਕੀਆਂ 2:13
 - e. 2 ਥੱਸਲੁਨੀਕੀਆਂ 2:13
6. ਆਖਰੀ ਆਸ਼ੀਰਵਾਦ
 - a. ਰੋਮੀਆਂ 16:20,24
 - b. 1 ਕੁਰਿੰਥੀਆਂ 16:23-24
 - c. 2 ਕੁਰਿੰਥੀਆਂ 13:14
 - d. ਗਲਾਤੀਆਂ 6:18
 - b. ਅਫਸੀਆਂ 6:24

ਪੌਲੁਸ ਅਧਿਆਤਮਿਕ ਅਤੇ ਅਨੁਭਵ ਦੇ ਤੌਰ ਤੇ ਤ੍ਰਿਏਕ ਪਰਮੇਸ਼ਰ ਨੂੰ ਜਾਣਦਾ ਸੀ। ਉਸ ਦੀ ਪੱਤਰੀਆਂ ਵਿਚ ਉਹ ਪ੍ਰਾਰਥਨਾ ਅਤੇ ਉਸਤਤ ਨਾਲ ਸ਼ੁਰੂ ਕਰਦਾ ਹੈ। ਵਿਚਕਾਰ ਵਿਚ ਉਹ ਉਸਤਤ ਅਤੇ ਧੰਨਵਾਦ ਕਰਦਾ ਹੈ। ਅਤੇ ਪੱਤਰ ਦੇ ਅਖੀਰ ਤੇ, ਉਹ ਹਮੇਸ਼ਾਂ ਪਰਮੇਸ਼ਰ ਨੂੰ ਪ੍ਰਾਰਥਨਾ ਕਰਨ, ਉਸਤਤ ਕਰਨ ਅਤੇ ਧੰਨਵਾਦ ਦੇਣ ਨੂੰ ਯਾਦ ਰੱਖਦਾ ਹੈ। ਪੌਲੁਸ ਦੀਆਂ ਲਿਖਤਾਂ ਪ੍ਰਾਰਥਨਾ, ਉਸਤਤ, ਧੰਨਵਾਦ ਨਾਲ ਸਾਹ ਲੈਂਦੀਆਂ ਹਨ। ਉਹ ਪਰਮੇਸ਼ਰ ਨੂੰ ਜਾਣਦਾ ਸੀ, ਉਹ ਆਪਣੇ ਆਪ ਨੂੰ ਜਾਣਦਾ ਸੀ ਅਤੇ ਉਹ ਖੁਸ਼ਖਬਰੀ ਨੂੰ ਜਾਣਦਾ ਸੀ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ ਹੈ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਰੋਮੀਆਂ 6 ਰੋਮੀਆਂ 7 ਨਾਲ ਸੰਬੰਧਿਤ ਕਿਵੇਂ ਹੈ?
2. ਪੁਰਾਣੇ ਨੇਮ ਦੀ ਬਿਵਸਥਾ ਦਾ ਨਵੇਂ ਨੇਮ ਦੇ ਵਿਸ਼ਵਾਸੀਆਂ ਨਾਲ ਕੀ ਸੰਬੰਧ ਹੈ? (ਦੇਖੋ, 2 ਕੁਰਿੰਥੀਆਂ 3:1-11; ਇਬਰਾਨੀਆਂ 8:7, 13)
3. ਸਾਡੇ ਪੁਰਾਣੇ ਜੀਵਨ ਨਾਲ ਸਾਡੇ ਸੰਬੰਧ ਨੂੰ ਦਰਸਾਉਣ ਲਈ ਪੌਲੂਸ ਰੋਮੀਆਂ 6 ਅਤੇ 7 ਵਿਚ ਕਿਹੜੀਆਂ ਦੋ ਉਦਾਹਰਣਾਂ ਵਰਤਦਾ ਹੈ?
4. ਮਸੀਹੀ ਜੀਵਨ ਮੂਸਾ ਦੀ ਬਿਵਸਥਾ ਨਾਲ ਕਿਵੇਂ ਸੰਬੰਧਿਤ ਹੈ?
5. ਆਪਣੇ ਸ਼ਬਦਾਂ ਵਿਚ ਵਰਣਨ ਕਰੋ ਕਿ ਰੋਮੀਆਂ 7:7-25 ਦੀ ਵਿਆਖਿਆ ਕਰਨ ਵਾਲੇ ਆਤਮ-ਜੀਵਨੀ ਸਿਧਾਂਤ ਅਤੇ ਪ੍ਰਤੀਨਿਧੀ ਸਿਧਾਂਤ ਵਿਚਕਾਰ ਕੀ ਅੰਤਰ ਹੈ।
6. ਕੀ ਰੋਮੀਆਂ 7 ਇਕ ਗੁਆਚੇ ਵਿਅਕਤੀ, ਅਪਰਿਪੱਕ ਵਿਸ਼ਵਾਸੀ ਜਾਂ ਸਾਰੇ ਵਿਸ਼ਵਾਸੀਆਂ ਦਾ ਵਰਣਨ ਹੈ?

ਰੇਮੀਆਂ 8

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਪਵਿੱਤਰ ਆਤਮਾ ਵਿੱਚ ਜੀਵਨ	ਪਹਿਲਾਂ ਦੇ ਪਾਪ ਤੋਂ ਮੁਕਤ ਕੀਤੇ ਗਏ	ਪਰਮੇਸ਼ਰ ਦਾ ਬਚਾਉਣ ਦਾ ਕੰਮ	ਪਵਿੱਤਰ ਆਤਮਾ ਵਿੱਚ ਜੀਵਨ	ਪਵਿੱਤਰ ਆਤਮਾ ਦਾ ਜੀਵਨ
8:1-11	8:1-11	8:1-4	8:1-8	8:1-11
		ਦੇਹ ਅਤੇ ਆਤਮਾ ਵਿੱਚ ਜੀਵਨ		
		8:5-8		
		8:9-11	8:9-11	
		ਪਵਿੱਤਰ ਆਤਮਾ ਅਤੇ ਗੋਦ ਲੈਣਾ		
8:12-17	8:12-17	8:12-17	8:12-17	8:12-13
				ਪਰਮੇਸ਼ਰ ਦੀ ਸੰਤਾਨ
				8:14-17
ਮਹਿਮਾ ਜੋ ਹੈ	ਦੁੱਖਾਂ ਤੋਂ ਮਹਿਮਾ ਵੱਲ	ਭਰਪੂਰਤਾ ਦੀ ਆਸ	ਭਵਿੱਖ ਦੀ ਮਹਿਮਾ	ਸਾਡੀ ਤਕਦੀਰ ਵੱਜੋਂ ਮਹਿਮਾ
8:18-25	8:18-30	8:18-25	8:18-25	8:18-25
		ਮਨੁੱਖੀ ਕਮਜ਼ੋਰੀ ਸਦਾ ਰਹਿਣ ਵਾਲੀ ਹੈ		
8:26-30		8:26-27	8:26-27	8:26-27
				ਪਰਮੇਸ਼ਰ ਨੇ ਸਾਨੂੰ ਆਪਣੀ ਮਹਿਮਾ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ

	8:28-30	8:28-30	8:28-30
ਪਰਮੇਸ਼ਰ ਦਾ ਪਿਆਰ	ਪਰਮੇਸ਼ਰ ਦਾ ਸਦੀਵੀ ਪਿਆਰ	ਪਰਮੇਸ਼ਰ ਦੇ ਪਿਆਰ ਵਿੱਚ ਸਾਡਾ ਭਰੋਸਾ	ਪਰਮੇਸ਼ਰ ਦਾ ਮਸੀਹ ਯਿਸੂ ਵਿੱਚ ਪਿਆਰ ਲਈ ਗੀਤ
8:31-39 (36)	8:31-39 (36)	8:31-39 (36)	8:31-39

ਅਧਿਐਨ ਕਾਲ ਚੱਕਰ ਤਿੰਨ

ਪੈਰੂ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੂ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੂ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰੂ
2. ਦੂਜਾ ਪੈਰੂ
3. ਤੀਜਾ ਪੈਰੂ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਇਹ ਅਧਿਆਏ ਰੋਮੀਆਂ ਨੂੰ 1:18 ਵਿੱਚ ਸ਼ੁਰੂ ਹੋਈ ਪੌਲੁਸ ਦੀ ਦਲੀਲ ਦਾ ਸ਼ਿਖਰ ਹੈ। ਇਹ "ਨਿੰਦਾ ਨਾ ਕਰਨਾ" (ਕਾਨੂੰਨੀ ਪੱਖ) ਤੋਂ ਸ਼ੁਰੂ ਹੋ ਕੇ "ਵੱਖ ਨਾ ਹੋਣਾ" (ਨਿਜੀ ਸੰਗਤੀ) ਦੇ ਨਾਲ ਖਤਮ ਹੁੰਦਾ ਹੈ। ਧਰਮ ਸ਼ਾਸਤਰ ਅਨੁਸਾਰ, ਇਹ ਸੁੱਧੀਕਰਨ ਤੋਂ ਮਹਿਮਾ ਨਾਲ ਧਾਰਮਿਕਤਾ ਵੱਲ ਜਾਂਦਾ ਹੈ (ਦੇਖੋ ਰੋਮੀਆਂ ਨੂੰ 8:29-30)।
- B. ਇਹ ਪੌਲੁਸ ਦਾ ਧਰਮ-ਸ਼ਾਸਤਰੀ ਵਿਕਾਸ ਹੈ ਜੋ ਪਰਮੇਸ਼ਰ ਦੁਆਰਾ ਵਿਸ਼ਵਾਸੀਆਂ ਨੂੰ ਆਪਣਾ ਪਵਿੱਤਰ ਆਤਮਾ ਦਿੰਦਾ ਹੈ (ਦੇਖੋ ਯੂਹੰਨਾ ਦੀ ਯੂਹੰਨਾ 14:12-31; 16:7-16 ਵਿੱਚ ਪੇਸ਼ਕਸ਼)। ਪਵਿੱਤਰ ਆਤਮਾ ਰੋਮੀਆਂ ਨੂੰ 8:14 ਵਿੱਚ ਇੱਕ ਸਕਰਮਕ ਕਿਰਿਆ ਹੈ ਜੋ ਖੁਸ਼ਖਬਰੀ ਨਾਲ ਸੰਬੰਧਤ ਹੋ ਕੇ ਡਿੱਗੀ ਮਨੁੱਖਤਾ ਦੇ ਜੀਵਨ ਵਿੱਚ ਅਕਰਮਕ ਕਿਰਿਆ ਬਣ ਜਾਂਦੀ ਹੈ। ਪਵਿੱਤਰ ਆਤਮਾ ਉਹਨਾਂ ਨਾਲ ਰਹੇਗੀ ਅਤੇ ਉਹਨਾਂ ਵਿੱਚ ਰਹੇਗੀ ਅਤੇ ਮਸੀਹ ਨੂੰ ਉਹਨਾਂ ਵਿੱਚ ਬਣਾਉਣਾ ਸ਼ੁਰੂ ਕਰੇਗੀ। ਰੋਮੀਆਂ 8 ਸ਼ਬਦ ਆਤਮਾ, *pneuma*, ਨੂੰ ਵਰਤਦਾ ਹੈ, ਤਕਰੀਬਨ 21 ਵਾਰ ਜਦੋਂ ਕਿ ਰੋਮੀਆਂ 7 ਵਿੱਚ ਇਹ ਸ਼ਬਦ ਬਿਲਕੁਲ ਵੀ ਨਹੀਂ ਹੈ (ਇਵੇਂ ਹੀ ਰੋਮੀਆਂ 3-6 ਅਤੇ ਰੋਮੀਆਂ 1-2 ਵਿੱਚ ਕੇਵਲ ਤਿੰਨ ਵਾਰ ਆਉਂਦਾ ਹੈ; ਇਹ ਨਿਸ਼ਚਿਤ ਕਰਨਾ ਔਖਾ ਹੈ ਕਿ ਕਦੋਂ *pneuma* ਮਨੁੱਖੀ ਆਤਮਾ ਦਾ ਹਵਾਲਾ ਹੈ ਅਤੇ ਕਦੋਂ ਪਵਿੱਤਰ ਆਤਮਾ ਦਾ)।

C. ਜੀਵਨ ਵਿੱਚ ਦੇ ਨਜਰੀਏ (ਨਿਜੀ ਸੰਸਾਰਿਕ ਵਿਚਾਰ), ਦੇ ਜੀਵਨਸ਼ੈਲੀਆਂ, ਦੇ ਤਰਜੀਹਾਂ, ਦੇ ਰਾਹ (ਇੱਕ ਖੁੱਲਾ ਰਾਹ ਅਤੇ ਇੱਕ ਤੰਗ ਰਾਹ) ਜਿਸ ਦੀ ਮਨੁੱਖ ਪਾਲਣਾ ਕਰਦੇ ਹਨ, ਇੱਥੇ ਦੇਹ ਅਤੇ ਪਵਿੱਤਰ ਆਤਮਾ। ਇੱਕ ਮੌਤ ਵੱਲ ਲੈ ਕੇ ਜਾਂਦਾ ਹੈ; ਦੂਸਰਾ ਜੀਵਨ ਵੱਲ ਲੈ ਕੇ ਜਾਂਦਾ ਹੈ। ਇਹਨਾਂ ਨੂੰ ਰਵਾਇਤੀ ਤੌਰ ਤੇ ਪੁਰਾਣੇ ਨੇਮ ਦੇ ਬੁੱਧੀ-ਸਾਹਿਤ ਵਿੱਚ "ਦੇ ਰਾਹ" ਕਿਹਾ ਗਿਆ ਹੈ (ਦੇਖੋ ਬਿਵਸਥਾ ਸਾਰ 30:15,19; ਜਬੂਰਾਂ ਦੀ ਪੇਥੀ 1; ਕਹਾਉਤਾਂ 4:10-19)। ਸਦੀਵੀ ਜੀਵਨ, ਪਵਿੱਤਰ ਆਤਮਾ ਦਾ ਜੀਵਨ, ਵਿੱਚ ਦੇਖਣ ਯੋਗ ਗੁਣ ਹੁੰਦੇ ਹਨ (ਉਦਾਹਰਣ., ਦੇਹ ਦੇ ਬਾਅਦ ਬਨਾਮ. ਪਵਿੱਤਰ ਆਤਮਾ ਦੇ ਬਾਅਦ)।

ਪੂਰੇ ਧਰਮ ਸ਼ਾਸਤਰੀ ਪ੍ਰਸੰਗ (ਦੇਖੋ ਰੋਮੀਆਂ 1-8) ਵਿੱਚ ਸ਼ੈਤਾਨ ਦੀ ਸਪੱਸ਼ਟ ਗੈਰ-ਹਾਜਰੀ ਉੱਪਰ ਧਿਆਨ ਦਿਉ। ਉਸਦਾ ਰੋਮੀਆਂ ਵਿੱਚ 16:20 ਤੱਕ ਕੋਈ ਜਿਕਰ ਨਹੀਂ ਹੋਇਆ। ਇਹ ਮਨੁੱਖਤਾ ਦਾ ਡਿੱਗਿਆ ਹੋਇਆ ਆਦਮ ਦਾ ਸੁਭਾਅ ਹੈ ਜੋ ਖਾਸ ਧਿਆਨ ਵਿੱਚ ਹੈ। ਇਹ ਪੈਲੂਸ ਦਾ ਡਿੱਗੀ ਮਨੁੱਖਤਾ ਦਾ ਬਹਾਨਾ (ਉਦਾਹਰਣ., "ਸ਼ੈਤਾਨ ਨੇ ਮੇਰੇ ਤੋਂ ਇਹ ਕਰਵਾਇਆ!") ਜੋ ਕਿ ਉਹਨਾਂ ਦੇ ਪਰਮੇਸ਼ਰ ਦੇ ਖਿਲਾਫ ਵਿਧਰੋਹ ਲਈ ਦੈਵਿਕ ਪਰੀਖਿਆ ਵਾਲਾ ਸੀ, ਨੂੰ ਖਤਮ ਕਰਨ ਦਾ ਢੰਗ ਸੀ। ਮਨੁੱਖਤਾ ਜਵਾਬਦੇਹ ਹੈ!

D. ਇਸ ਅਧਿਆਏ ਨੂੰ ਰੂਪ-ਰੇਖਾ ਦੇਣਾ ਬਹੁਤ ਔਖਾ ਹੈ ਕਿਉਂਕਿ ਵਿਚਾਰ ਆਵਰਤੀ ਤਰੀਕਿਆਂ ਵਿੱਚ ਸੱਚ ਦੇ ਕਈ ਧਾਗਿਆਂ ਨੂੰ ਬੁਣ ਕੇ ਵਿਕਸਿਤ ਹੋਇਆ ਹੈ ਪਰ ਪ੍ਰਸੰਗਿਕ ਇਕਾਈਆਂ ਦੇ ਬਿਨਾਂ।

E. ਆਇਤਾਂ 12-17 ਵਿਸ਼ਵਾਸੀ ਨੂੰ ਨਿਰਚਾ ਪ੍ਰਤੀ ਪੱਕੇ ਹੋਣ ਦੇ ਹੌਸਲੇ ਬਾਰੇ ਦੱਸਦੀਆਂ ਹਨ

1. ਪਹਿਲਾ ਸੰਸਾਰ ਨੂੰ ਦੇਖਣ ਦਾ ਇੱਕ ਬਦਲਿਆ ਨਜਰੀਆ ਅਤੇ ਪਵਿੱਤਰ ਆਤਮਾ ਦੁਆਰਾ ਭਰਪੂਰ ਜੀਵਨ ਸ਼ੈਲੀ ਹੈ।
2. ਦੂਸਰਾ ਪਰਮੇਸ਼ਰ ਲਈ ਸਾਡਾ ਡਰ ਪਵਿੱਤਰ ਆਤਮਾ ਦੇ ਦੁਆਰਾ ਪਰਿਵਾਰਕ ਪਿਆਰ ਦੀ ਭਾਵਨਾ ਵਿੱਚ ਬਦਲ ਗਿਆ ਹੈ।
3. ਤੀਸਰਾ ਸਦਾ ਰਹਿਣ ਵਾਲੀ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਪੁੱਤਰ ਹੋਣ ਦੀ ਅੰਦਰੂਨੀ ਪੁਸ਼ਟੀ ਹੈ।
4. ਚੌਥੀ ਇਹ ਕਿ ਡਿੱਗੇ ਸੰਸਾਰ ਦੀਆਂ ਤਕਲੀਫਾਂ ਅਤੇ ਮੁਸੀਬਤਾਂ ਦੇ ਵਿਚਕਾਰ ਵੀ ਇਹ ਪੁਸ਼ਟੀ ਪੱਕੀ ਹੈ।

F. ਆਇਤਾਂ 31-39 ਇੱਕ ਕਚਹਿਰੀ ਦਾ ਦ੍ਰਿਸ਼ ਹਨ, ਜੋ ਕਿ ਪੁਰਾਣੇ ਨੇਮ ਦੇ ਨਬੀਆਂ ਦੀ ਆਮ ਸਾਹਿਤਕ ਤਕਨੀਕ ਹੈ। ਪਰਮੇਸ਼ਰ ਨਿਆਈਂ ਹੈ; ਸ਼ੈਤਾਨ ਫਸਾਉਣ ਵਾਲਾ ਵਕੀਲ ਹੈ; ਯਿਸੂ ਬਚਾਉਣ ਵਾਲਾ ਵਕੀਲ ਹੈ (ਪੱਖਪੂਰਕ); ਫਰਿਸ਼ਤੇ ਦੇਖਣ ਵਾਲੇ ਸਰੋਤੇ ਹਨ; ਅਤੇ ਵਿਸ਼ਵਾਸੀ ਮਨੁੱਖਤਾ ਸ਼ੈਤਾਨ ਦੇ ਦੋਸ਼ਾਂ ਅਧੀਨ ਹੈ (ਉਦਾਹਰਣ., ਅੱਯੂਬ 1-2; ਜਕਰਯਾਰ 3)।

1. ਕਾਨੂੰਨੀ ਸ਼ਬਦ
 - a. ਸਾਡੇ ਖਿਲਾਫ (ਰੋਮੀਆਂ ਨੂੰ 8:31)
 - b. ਇੱਕ ਦੋਸ਼ (ਰੋਮੀਆਂ ਨੂੰ 8:33)
 - c. ਨਿਆਂ ਕਰਦਾ ਹੈ (ਰੋਮੀਆਂ ਨੂੰ 8:33)
 - d. ਨਿੰਦਾ ਕਰਦਾ ਹੈ (ਰੋਮੀਆਂ ਨੂੰ 8:34)
 - e. ਵਿਚੋਲਾ ਬਣਦਾ ਹੈ (ਰੋਮੀਆਂ ਨੂੰ 8:34)
2. ਪੈਰਵੀ, "ਕੋਣ" (ਰੋਮੀਆਂ ਨੂੰ 8:31,33,34 [ਤਿੰਨ ਵਾਰ],35)
3. ਪਰਮੇਸ਼ਰ ਦੀ ਮਸੀਹ ਵਿੱਚ ਯੋਜਨਾ (ਰੋਮੀਆਂ ਨੂੰ 8:32, 34b)
4. ਪਰਮੇਸ਼ਰ ਤੋਂ ਜੁਦਾਈ ਨਹੀਂ
 - a. ਦੁਨਿਆਵੀ ਹਾਲਾਤ (ਰੋਮੀਆਂ ਨੂੰ 8:35)

- b. ਜਬੂਰਾਂ ਦੀ ਪੇਥੀ 44:22 ਤੋਂ ਪੁਰਾਣੇ ਨੇਮ ਦਾ ਹਵਾਲਾ (ਰੋਮੀਆਂ ਨੂੰ 8:36)
- c. ਜਿੱਤ (ਰੋਮੀਆਂ ਨੂੰ 8:37,39)
- d. ਦੈਵਿਕ ਹਾਲਾਤ ਜਾਂ ਦੂਤ (ਰੋਮੀਆਂ ਨੂੰ 8:37-39)

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 8: 1-8

¹ਸੇ ਹੁਣ ਜੇ ਮਸੀਹ ਯਿਸੂ ਵਿੱਚ ਹਨ, ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। ²ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਬਿਵਸਥਾ ਤੋਂ ਛੁਡਾ ਦਿੱਤਾ। ³ਜੇ ਬਿਵਸਥਾ ਤੋਂ ਨਾ ਹੋ ਸਕਿਆ ਇਸ ਕਰਕੇ ਜੇ ਉਹ ਸਰੀਰ ਦੇ ਕਾਰਨ ਕਮਜ਼ੋਰ ਸੀ, ਪਰਮੇਸੁਰ ਨੇ ਆਪਣਾ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ। ⁴ਇਸ ਲਈ ਜੇ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਬਿਵਸਥਾ ਦੀ ਬਿਧੀ ਪੂਰੀ ਹੋਵੇ। ⁵ਜੇ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। ⁶ਕਿਉਂ ਜੇ ਸਰੀਰ ਉੱਤੇ ਮਨ ਲਾਉਣਾ ਤਾਂ ਮੌਤ ਹੈ ਪਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ। ⁷ਕਿਉਂ ਜੇ ਸਰੀਰ ਉੱਤੇ ਮਨ ਲਾਉਣਾ ਪਰਮੇਸੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ। ⁸ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ।

8:1

NASB	"ਇਸ ਲਈ ਹੁਣ ਹੈ"
NKJV, NRSV	"ਉੱਥੇ ਇਸ ਲਈ ਹੁਣ ਹੈ"
TEV	"ਉੱਥੇ ਹੈ"
NJB	"ਇਸ ਲਈ, ਕਾਰਣ"

ਇਹ ਪਿਛਲੇ ਪ੍ਰਸੰਗ ਦੇ ਪਛੜੇ ਹੋਣ ਨਾਲ ਸੰਬੰਧ ਰੱਖਦਾ ਹੈ (ਦੇਖੋ ਰੋਮੀਆਂ ਨੂੰ 5:1; 8:1; 12:2)। ਕੁੱਝ ਇਸ ਨੂੰ ਰੋਮੀਆਂ ਨੂੰ 7:24-25 ਨਾਲ ਜੋੜ ਕੇ ਦੇਖਦੇ ਹਨ ਪਰ ਇਸ ਨੂੰ ਰੋਮੀਆਂ ਨੂੰ 3:21-7:25 ਵੱਲ ਵਾਪਸ ਲੈ ਕੇ ਜਾਣਾ ਸਭ ਤੋਂ ਵਧੀਆ ਜਾਪਦਾ ਹੈ।

▣ "ਨਹੀਂ" "ਨਹੀਂ" ਯੂਨਾਨੀ ਵਾਕ ਵਿੱਚ ਪਹਿਲਾ ਹੈ। ਇਹ ਇਸ ਗੱਲ ਤੇ ਜੋਰ ਦਿੰਦਾ ਹੈ, ਕਿ ਜਿਹੜੇ ਮਸੀਹ ਵਿੱਚ ਹਨ ਉਹਨਾਂ ਉੱਤੇ "ਕੋਈ ਸਜ਼ਾ ਨਹੀਂ" (ਦੇਖੋ ਰੋਮੀਆਂ ਨੂੰ 8:1-3), ਅਤੇ ਉਹ ਜਿਹੜੇ ਪਵਿੱਤਰ ਆਤਮਾ ਦੁਆਰਾ ਚੱਲਦੇ ਹਨ (ਦੇਖੋ ਰੋਮੀਆਂ ਨੂੰ 8:4-11)। ਇੱਥੇ ਨਵੇਂ ਨੇਮ ਦੇ ਦੋਨੋਂ ਪੱਖ ਦੱਸੇ ਗਏ ਹਨ।

1. ਇਹ ਮਸੀਹ ਵਿੱਚ ਇੱਕ ਮੁਫਤ ਦਾਤ ਹੈ (ਦੇਖੋ ਰੋਮੀਆਂ ਨੂੰ 6:23)
2. ਇਹ ਇੱਕ ਜੀਵਨ ਸ਼ੈਲੀ ਹੈ, ਜਿੱਥੇ ਇਕਰਾਰਨਾਮੇ ਲਈ ਪ੍ਰਤੀਕਿਰਿਆ ਜਰੂਰੀ ਹੈ (ਦੇਖੋ ਯਾਕੂਬ 2:14-26)

ਧਾਰਮਿਕਤਾ (ਦੇਖੋ ਰੋਮੀਆਂ ਨੂੰ 5:1-11) ਦੋਵੇਂ ਉਦੇਸ਼ਵਾਦੀ (ਸੰਕੇਤਕ) ਅਤੇ ਵਿਅਕਤੀਗਤ (ਪ੍ਰਭਾਵਸ਼ਾਲੀ) ਹੈ। ਇਹ ਇੱਕ ਸਥਿਤੀ ਅਤੇ ਇੱਕ ਜੀਵਨਸ਼ੈਲੀ ਦੋਵੇਂ ਹੈ।

▣ "ਸਜਾ" ਇਹ ਸ਼ਬਦ *katakrima* ਸੇਪਟੂਜਿੰਟ ਵਿੱਚ ਅਕਸਰ ਨਹੀਂ ਵਰਤਿਆ ਗਿਆ, ਪਰ ਇਹ ਬਿਵਸਥਾ ਸਾਰ 27:26 (ਦੇਖੋ ਗਲਾਤੀਆਂ 3:10 ਵਿੱਚ ਬਿਵਸਥਾ ਸਾਰ 27:26 ਦੇ ਹਵਾਲੇ ਨੂੰ ਦੇਖੋ ਜਿੱਥੇ ਇਹ "ਸਰਾਪ" ਦੇ ਬਰਾਬਰ ਹੈ) ਆਗਿਆ ਨਾ ਮੰਨਣ ਦੇ ਸਰਾਪ ਨੂੰ ਦੱਸਦਾ ਹੈ। ਇਸਦਾ ਅਰਥ ਹੈ "ਨਿਆਂਇਕ ਸਜਾ ਦੇ ਬਾਅਦ ਦੀ ਸਜਾ"। ਇਹ ਕਾਨੂੰਨੀ, ਧਾਰਮਿਕਤਾ ਦੇ ਉੱਲਟ ਜਾਂਚ ਹੈ। ਇਹ ਪੌਲੁਸ ਦੀਆਂ ਲਿਖਤਾਂ (ਦੇਖੋ ਰੋਮੀਆਂ ਨੂੰ 5:16,18) ਦਾ ਦੁਰਲੱਭ ਸ਼ਬਦ ਹੈ ਅਤੇ ਨਵੇਂ ਨੇਮ ਵਿੱਚ ਕਿਤੇ ਵੀ ਨਹੀਂ ਵਰਤਿਆ ਗਿਆ।

ਸਜਾ ਦਾ ਵਿਸ਼ਾ ਸਭ ਤੋਂ ਪਹਿਲਾਂ ਸ਼ੈਤਾਨ ਦੁਆਰਾ ਪਰਮੇਸ਼ਰ ਦੇ ਲੋਕਾਂ ਦੁਆਰਾ ਨੇਮ ਦੀ ਉਲੰਘਣਾ ਕਰਨ ਅਤੇ ਬਾਅਦ ਵਿੱਚ ਗੈਰ-ਇਸਰਾਇਲੀ ਲੋਕਾਂ ਜਿਵੇਂ ਅੱਯੂਬ (ਦੇਖੋ ਅੱਯੂਬ 1-2) ਉੱਪਰ ਸਜਾ ਦੇ ਦੋਸ਼ ਨਾਲ ਆਇਆ। ਪਰ ਹੁਣ ਵਿਸ਼ਵਾਸੀ ਮਸੀਹ ਨਾਲ ਸ਼ਰਾ ਅਨੁਸਾਰ ਮਰ ਚੁੱਕੇ ਹਨ (ਦੇਖੋ ਰੋਮੀਆਂ 6) ਅਤੇ, ਇਸ ਲਈ, ਨਾ ਤਾਂ ਬਿਵਸਥਾ ਤੇ ਨਾ ਹੀ ਸ਼ੈਤਾਨ ਦੇ ਇਲਜਾਮ ਲਗਾਉਣ ਦਾ ਕੋਈ ਅਧਾਰ ਹੈ।

The King James Version ਨੇ ਆਇਤ 1 ਵਿੱਚ ਜੋੜਿਆ ਹੈ, "ਜੇ ਸਰੀਰ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਨ"। ਇਹ ਵਾਕਾਂਸ਼ ਬਹੁਤ ਸਾਰੀਆਂ ਯੂਨਾਨੀ ਪ੍ਰਾਚੀਨ ਹੱਥ-ਲਿਖਤਾਂ ਵਿੱਚ ਆਇਤ 1 ਵਿੱਚ ਨਜਰ ਨਹੀਂ ਆਉਂਦਾ। UBS⁴ ਇਸ ਗਲਤੀ ਨੂੰ "A" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸ਼ਚਿਤ)। ਇਹ ਰੋਮੀਆਂ ਨੂੰ 8:4 ਵਿੱਚ ਨਜਰ ਆਉਂਦਾ ਹੈ। ਇਹ ਰੋਮੀਆਂ ਨੂੰ 8:1 ਵਿੱਚ ਪੂਰੀ ਤਰ੍ਹਾਂ ਧਰਮ ਸ਼ਾਸਤਰ ਅਨੁਸਾਰ ਅਣਉਚਿਤ ਹੈ, ਪਰ ਰੋਮੀਆਂ ਨੂੰ 8:4 ਵਿੱਚ ਬਿਲਕੁੱਲ ਸਹੀ ਬੈਠਦਾ ਹੈ। ਆਇਤਾਂ 1-3 ਧਾਰਮਿਕਤਾ ਅਤੇ ਸਥਿਤਿਕ ਸੁੱਧੀਕਰਨ (ਸੰਕੇਤਕ) ਦੇ ਨਾਲ ਕੰਮ ਕਰ ਰਹੀਆਂ ਹਨ, ਜਦੋਂ ਕਿ ਆਇਤਾਂ 4-11 ਤਜਰਬੇਕਾਰ ਸੁੱਧੀਕਰਨ (ਦੇਖੋ [ਖਾਸ ਵਿਸ਼ਾ: ਸੁੱਧੀਕਰਨ SPECIAL TOPIC: SANCTIFICATION](#)) ਜਾਂ ਮਸੀਹ ਵਾਂਗ ਬਣਨਾ (ਪ੍ਰਭਾਵਸ਼ਾਲੀ, ਦੇਖੋ ਨੇਟ ਰੋਮੀਆਂ ਨੂੰ 8:29 ਵਿੱਚ) ਨਾਲ ਕੰਮ ਕਰਦੀਆਂ ਹਨ। William R. Newell's *Romans Verse by Verse*. (Moody, 1938) ਦੇ ਪੇਜ 289 ਦੇ ਫੁਟਨੋਟ ਉੱਪਰ ਧਿਆਨ ਦਿਉ।

"The Revised Version ਸਹੀ ਤਰ੍ਹਾਂ ਸ਼ਬਦ ਕੱਢ ਦਿੰਦਾ ਹੈ 'ਜੇ ਸਰੀਰ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਨ'। ਜਦੋਂ ਤੋਂ the King James ਅਨੁਵਾਦ ਹੋਇਆ ਹੈ, ਤਕਰੀਬਨ 300 ਸਾਲ ਪਹਿਲਾਂ, ਬਹੁਤੇ, ਅਤੇ ਬਿਹਤਰੀਨ, ਸਭ ਤੋਂ ਸਹੀ, ਜੋ ਸਾਡੇ ਕੋਲ ਪ੍ਰਾਚੀਨ ਹੱਥ-ਲਿਖਤਾਂ ਹਨ, ਬੜੀ ਮਿਹਨਤ ਨਾਲ, ਸੋਧੀਆਂ ਗਈਆਂ ਹਨ; ਧਰਮੀ ਮਨੁੱਖ ਬਹੁਤ ਜਲਦੀ ਨਾਲ ਅਕਾ ਦੇਣ ਵਾਲੇ ਪਰ ਗਲਤੀਆਂ ਨੂੰ ਸੁਧਾਰਨ ਵਾਲੇ ਫਲਦਾਇਕ ਕੰਮ ਜਿਸਨੂੰ ਕਿ ਨਕਲ ਕਰਨਾ ਔਖਾ ਹੈ, ਵਿੱਚ ਅੱਗੇ ਵਧੇ ਹਨ। ਕਿਉਂਕਿ, ਅਸੀਂ ਸਭ ਜਾਣਦੇ ਹਾਂ, ਸਾਡੇ ਕੋਲ ਪਵਿੱਤਰ ਸ਼ਾਸਤਰ ਦੇ ਅਸਲ ਹੱਥ-ਲਿਖਤ ਖਰੜੇ ਨਹੀਂ ਹਨ: ਮਨੁੱਖਾਂ ਦੇ ਪੁੱਤਰਾਂ ਵਾਂਗ ਮੂਰਤੀ ਪੂਜਾ ਦੇ ਸ਼ਿਕਾਰ ਜੀਵ ਜੰਤੂਆਂ ਤੋਂ ਇਹਨਾਂ ਨੂੰ ਰੋਕਣ ਲਈ ਪਰਮੇਸ਼ਰ ਖੁਸ਼ ਹੋਇਆ ਹੈ।

ਸਾਨੂੰ ਆਇਤ 1 ਨੂੰ ਚਾਰ ਕਾਰਨਾਂ ਕਰਕੇ "ਮਸੀਹ ਯਿਸੂ ਵਿੱਚ," ਸ਼ਬਦਾਂ ਨਾਲ ਬੰਦ ਕਰਨਾ ਚਾਹੀਦਾ ਹੈ: (1) ਯੂਨਾਨੀ ਹੱਥ-ਲਿਖਤਾਂ ਦਾ ਸਬੂਤ ਬਹੁਤ ਜਿਆਦਾ ਇਸ ਧਾਰਣਾ ਨੂੰ ਛੱਡਣ ਦੇ ਹੱਕ ਵਿੱਚ ਹੈ, ਆਇਤ 1 ਤੋਂ "ਜੇ ਸਰੀਰ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਨ", -ਜਦੋਂ ਕਿ ਇਹ ਆਇਤ 4 ਵਿੱਚ ਇਹ ਸ਼ਬਦ ਜੋੜਨ ਲਈ ਵਿਸ਼ਵ-ਵਿਆਪੀ ਸਬੂਤ ਹੈ, (2) ਆਤਮਿਕ ਵਿਵੇਕ ਵੀ ਸਹਿਮਤੀ ਦਿੰਦਾ ਹੈ ਕਿ, ਆਇਤ 1 ਵਿੱਚ ਇਹਨਾਂ ਸ਼ਬਦਾਂ ਦੀ ਜਾਣ-ਪਛਾਣ ਸਾਡੀ ਸੁਰੱਖਿਆ ਨੂੰ ਸਾਡੇ ਚੱਲਣ ਦੀ ਉੱਪਰ ਨਿਰਭਰ ਕਰਦੀ ਹੈ, ਨਾ ਕਿ ਪਰਮੇਸ਼ਰ ਦੀ ਆਤਮਾ ਉੱਪਰ। ਪਰ ਜਿੰਨੇ ਵੀ ਮਸੀਹ ਯਿਸੂ ਵਿੱਚ ਹਨ ਸਜਾ ਤੋਂ ਬਚੇ ਹੋਏ ਹਨ, ਜਿਵੇਂ ਕਿ ਪੱਤਰੀਆਂ ਵਿੱਚ ਸਾਫ਼ ਸਿਖਾਇਆ ਗਿਆ ਹੈ। ਨਹੀਂ ਤਾਂ, ਸਾਡੀ ਸੁਰੱਖਿਆ ਸਾਡੇ ਚੱਲਣ ਦੀ ਉੱਪਰ ਨਿਰਭਰ ਕਰਦੀ ਹੈ, ਅਤੇ ਨਾ ਕਿ ਮਸੀਹ ਵਿੱਚ ਸਾਡੀ ਸਥਿਤੀ ਉੱਪਰ। (3) ਆਇਤ 4 ਦੇ ਅੰਤ ਵਿੱਚ ਵਾਕ ਪੂਰੀ ਤਰ੍ਹਾਂ ਆਪਣੀ ਜਗਾ ਤੇ ਆ ਜਾਂਦਾ ਹੈ, -ਜਿੱਥੇ ਵਿਸ਼ਵਾਸੀ ਦੀ ਚਾਲ ਦੀ ਗੱਲ ਕੀਤੀ ਗਈ ਹੈ, ਨਾ ਕਿ ਨਿੰਦਾ ਤੋਂ ਸੁਰੱਖਿਆ ਬਾਰੇ। (4) King James ਵਿੱਚ ਆਇਤ 1 ਦੇ ਅੰਤ ਵਿੱਚ ਇੱਕ ਧਾਰਾ ਇੱਕ *gloss* (ਨਕਲ ਕਰਨ ਵਾਲੇ ਦੁਆਰਾ ਹਾਸ਼ੀਏ ਵਾਲਾ ਨੋਟ) ਹੁੰਦਾ ਹੈ, ਨਾ ਕਿ ਸਿਰਫ ਮਹਾਨ ਗੈਰ-ਕਾਨੂੰਨੀ ਹੱਥ ਲਿਖਤਾਂ, ਅਲੇਫ, A, B, C, D, F, G; A, D (corr.) ਦੁਆਰਾ ਗਲਤੀ; ਕੁੱਝ ਚੰਗੀਆਂ ਲਿਖਤਾਂ ਅਤੇ ਪੁਰਾਣੇ ਸੰਸਕਰਣਾਂ ਨਾਲ (ਦੇਖੋ Olshausen, Meyer, Alford, J. F. ਅਤੇ B., ਅਤੇ ਦਰਬੇ ਦਾ *Synopsis, in loc* ਉੱਪਰ ਸ਼ਾਨਦਾਰ ਵਿਚਾਰ ਵਟਾਂਦਰਾ); ਪਰ ਇਹ ਗਲੇਸ ਦੀ ਸਮਾਨਤਾ ਤੋਂ ਵੀ ਪ੍ਰਗਟ ਹੁੰਦਾ ਹੈ ਜਿਵੇਂ ਕਿ ਕਾਨੂੰਨੀ ਡਰ ਨਾਲ ਕੀਤੇ ਗਏ ਵਾਧੇ, ਹੋਰ ਹਵਾਲਿਆਂ ਵਿੱਚ ਵੀ ਮਿਲਦਾ ਹੈ।

ਪਰਮੇਸ਼ਰ ਨੇ ਚੁਣਿਆ ਹੈ ਕਿ ਉਸਦੇ ਵਚਨ ਅਨੁਵਾਦ ਹੋਵੇ ਅਤੇ ਹਲੇ ਵੀ ਨਵੇਂ ਨੇਮ ਵਿੱਚ ਯੂਨਾਨੀ ਅਨੁਵਾਦ ਦਾ ਪੁਰਾਣੇ ਨੇਮ ਦਾ ਇਬਰਾਨੀ, ਸੇਪਟੁਜਿੰਟ ਅਧਿਕਾਰ ਦੇਖਿਆ ਜਾਂਦਾ ਹੈ।

ਸਾਨੂੰ ਪਰਮੇਸ਼ਰ ਦਾ ਉਹਨਾਂ ਮਨੁੱਖਾਂ ਲਈ ਧੰਨਵਾਦ ਕਰਨਾ ਚਾਹੀਦਾ ਹੈ ਜਿਹਨਾਂ ਨੇ ਆਪਣਾ ਜੀਵਨ ਉਹਨਾਂ ਲਿਖਤਾਂ ਦੀ ਪੜ੍ਹਾਈ ਵਿੱਚ ਬਿਤਾ ਦਿੱਤਾ ਜਿਹਨਾਂ ਨੂੰ ਪਰਮੇਸ਼ਰ ਨੇ ਸਾਡੇ ਲਈ ਛੱਡਿਆ ਸੀ, ਜਿਹਨਾਂ ਨੇ ਇੱਕ ਸਾਨਦਾਰ ਸੰਪੂਰਨ ਅਨੁਵਾਦ ਸਾਨੂੰ ਦਿੱਤਾ ਹੈ ਜੋ ਅੱਜ ਸਾਡੇ ਕੋਲ ਹੈ। ਸਾਨੂੰ ਅਜਿਹੇ ਵਿਦਵਾਨਾਂ ਨੂੰ ਹੰਕਾਰੀ "ਆਧੁਨਿਕ ਯੁੱਗ ਦੇ" ਲੇਖਕਾਂ ਤੇ ਪੱਕੇ ਤੌਰ ਤੇ ਅਲੱਗ ਕਰਨਾ ਚਾਹੀਦਾ ਹੈ (ਜਾਂ, ਪਿਛਲੇ ਦਿਨਾਂ ਵਿੱਚ, "ਉੱਚ ਆਲੋਚਕ"), ਜੋ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਬਾਈਬਲ ਵਿੱਚ ਕੀ ਕਹਿਣਾ ਚਾਹੁੰਦੇ ਹਨ, ਬਜਾਏ ਇਸਦੇ ਕਿ ਡੂੰਘੀ ਨਿਮਰਤਾ ਨਾਲ ਪਰਮੇਸ਼ਰ ਨੇ ਕੀ ਕਿਹਾ ਹੈ" (p. 289).

▣ "ਜੇ ਮਸੀਹ ਯਿਸੂ ਵਿੱਚ ਹਨ" ਪੌਲੁਸ ਦਾ ਇਹ ਗੁਣਾਤਮਕ ਵਾਕ (ਜਿਵੇਂ ਕਿ., ਕਿਸੇ ਜਗਾ ਦਾ ਇੱਕ ਸਥਾਨਕ ਖੇਤਰ) ਆਧੁਨਿਕ ਭਾਵ "ਨਿੱਜੀ ਸੰਬੰਧ" ਦੇ ਸਮਾਨ ਹੈ। ਪੌਲੁਸ ਨੇ ਯਿਸੂ ਨੂੰ ਜਾਣਿਆ, ਪਿਆਰ ਕੀਤਾ, ਸੇਵਾ ਕੀਤੀ ਅਤੇ ਅੰਨਦ ਮਾਣਿਆ। ਖੁਸ਼ਖਬਰੀ ਵਿਸ਼ਵਾਸ ਕੀਤੇ ਜਾਣ ਵਾਲਾ ਸੁਨੇਹਾ, ਅਤੇ ਸੁਵਾਗਤ ਕੀਤੇ ਜਾਣ ਵਾਲਾ ਮਨੁੱਖ ਦੋਵੇਂ ਹੈ। ਜੀਉਣ ਦੀ ਸ਼ਕਤੀ ਜੀ ਉੱਠੇ ਮਸੀਹ ਨਾਲ ਰਿਸ਼ਤੇ ਦੁਆਰਾ ਮਿਲੀ, ਜਿਸਨੂੰ ਉਹ ਦਮਿਸ਼ਕ ਦੇ ਰਾਹ ਤੇ ਮਿਲਿਆ ਸੀ (ਦੇਖੋ ਰਸੂਲਾਂ ਦੇ ਕਰੱਤਬ 9)। ਉਸ ਦੀ ਯਿਸੂ ਨਾਲ ਮੁਲਾਕਾਤ ਨੇ ਉਸ ਦੇ ਯਿਸੂ ਬਾਰੇ ਧਰਮ ਸ਼ਾਸਤਰੀ ਸਿਧਾਂਤ ਨੂੰ ਸਹੀ ਰਾਹ ਪਾਇਆ। ਉਸਦਾ ਤਜਰਬਾ ਬੰਦ ਗੁਪਤ ਰਹੱਸਵਾਦ ਵਿੱਚ ਨਹੀਂ ਬਲਕਿ ਜੇਸ਼ੀਲੀ ਸੇਵਕਾਈ ਵਿੱਚ ਜਾਰੀ ਹੋਇਆ ਸੀ (ਦੇਖੋ ਮੱਤੀ 28:18-20; ਲੂਕਾ 24:47; ਰਸੂਲਾਂ ਦੇ ਕਰੱਤਬ 1:8)। ਉਸ ਨੂੰ ਜਾਣਨਾ ਉਸ ਦੀ ਸੇਵਾ ਕਰਨਾ ਹੈ। ਪਰਿਪੱਕ ਮਸੀਹਤ ਇੱਕ ਸੁਨੇਹਾ, ਇੱਕ ਮਨੁੱਖ, ਇੱਕ ਜੀਵਨਸ਼ੈਲੀ ਹੈ! (ਰੋਮੀਆਂ ਨੂੰ 1:5 ਵਿੱਚ ਨੋਟ ਦੇਖੋ)

8:2 "ਜੀਵਨ ਦੇ ਆਤਮਾ ਦੀ ਬਿਵਸਥਾ. . . ਪਾਪ ਅਤੇ ਮੌਤ ਦੀ ਬਿਵਸਥਾ" ਇਹ ਹਵਾਲਾ ਹੋ ਸਕਦਾ ਹੈ ਕਿ

1. ਪਾਪ ਦੀ ਬਿਵਸਥਾ (ਦੇਖੋ ਰੋਮੀਆਂ ਨੂੰ 7:10,23,25) ਅਤੇ ਪਰਮੇਸ਼ਰ ਦੀ ਨਵੀਂ ਬਿਵਸਥਾ ਵਿਚਕਾਰ ਅੰਤਰ (ਦੇਖੋ ਰੋਮੀਆਂ ਨੂੰ 7:6,22,25)
2. "ਪਿਆਰ ਦੀ ਬਿਵਸਥਾ" (ਦੇਖੋ ਯਾਕੂਬ 1:25; 2:8,12) ਬਨਾਮ "ਮੂਸਾ ਦੀ ਬਿਵਸਥਾ" (ਦੇਖੋ ਰੋਮੀਆਂ ਨੂੰ 7:6-12)
3. ਪੁਰਾਣਾ ਯੁੱਗ ਬਨਾਮ ਨਵਾਂ ਯੁੱਗ
4. ਪੁਰਾਣਾ ਇਕਰਾਰਨਾਮਾ ਬਨਾਮ ਨਵਾਂ ਇਕਰਾਰਨਾਮਾ (ਦੇਖੋ ਯਿਰਮਿਯਾਹ 31:31-34; ਨਵੇਂ ਨੇਮ ਦੀ ਕਿਤਾਬ ਇਬਰਾਨੀਆਂ) ਇਹ ਭਿੰਨਤਾ ਸ਼ੈਲੀ ਹਾਲੇ ਵੀ ਬਰਕਰਾਰ ਹੈ।
 1. ਮਸੀਹ ਵਿੱਚ ਪਵਿੱਤਰ ਆਤਮਾ ਦੇ ਜੀਵਨ ਦੀ ਬਿਵਸਥਾ ਬਨਾਮ ਪਾਪ ਅਤੇ ਮੌਤ ਦੀ ਬਿਵਸਥਾ, ਰੋਮੀਆਂ ਨੂੰ 8:2
 2. ਦੇਹ ਦੇ ਅਨੁਸਾਰ ਬਨਾਮ ਪਵਿੱਤਰ ਆਤਮਾ ਦੇ ਅਨੁਸਾਰ, ਰੋਮੀਆਂ ਨੂੰ 8:4 ਅਤੇ 5
 3. ਦੇਹ ਦੀਆਂ ਗੱਲਾਂ ਬਨਾਮ ਪਵਿੱਤਰ ਆਤਮਾ ਦੀਆਂ ਗੱਲਾਂ, ਰੋਮੀਆਂ ਨੂੰ 8:5
 4. ਮਨ ਸਰੀਰ ਦੀਆਂ ਗੱਲਾਂ ਉੱਪਰ ਨਿਰਭਰ ਕਰਦਾ ਹੈ ਬਨਾਮ ਮਨ ਪਵਿੱਤਰ ਆਤਮਾ ਦੀਆਂ ਗੱਲਾਂ ਉੱਪਰ ਨਿਰਭਰ ਕਰਦਾ ਹੈ, ਰੋਮੀਆਂ ਨੂੰ 8:5
 5. ਮਨ ਸਰੀਰ ਉੱਪਰ ਨਿਰਭਰ ਕਰਦਾ ਹੈ ਬਨਾਮ ਮਨ ਪਵਿੱਤਰ ਆਤਮਾ ਉੱਪਰ ਨਿਰਭਰ ਕਰਦਾ ਹੈ, ਰੋਮੀਆਂ ਨੂੰ 8:6
 6. ਦੇਹ ਵਿੱਚ ਬਨਾਮ ਪਵਿੱਤਰ ਆਤਮਾ ਵਿੱਚ, ਰੋਮੀਆਂ ਨੂੰ 8:9
 7. ਦੇਹ ਮ੍ਰਿਤਕ ਹੈ ਬਨਾਮ ਆਤਮਾ ਜੀਵੰਤ ਹੈ, ਰੋਮੀਆਂ ਨੂੰ 8:10
 8. ਤੁਸੀਂ ਪੱਕਾ ਮਰੇਗੇ ਬਨਾਮ ਤੁਸੀਂ ਜਿਵੇਗੇ, ਰੋਮੀਆਂ ਨੂੰ 8:13
 9. ਗੁਲਾਮੀ ਦੀ ਆਤਮਾ ਨਹੀਂ ਬਨਾਮ ਗੋਦ ਲੈਣ ਵਾਲੀ ਆਤਮਾ, ਰੋਮੀਆਂ ਨੂੰ 8:15

NASB Study Bible (p. 1645) ਵਿੱਚ ਰੋਮੀਆਂ ਵਿੱਚ ਪੌਲੂਸ ਦੁਆਰਾ ਸ਼ਬਦ "ਬਿਵਸਥਾ" ਦੀ ਵਰਤੋਂ ਬਾਰੇ ਇੱਕ ਦਿਲਚਸਪ ਸੂਚੀ ਹੈ।

1. ਇੱਕ ਨਿਯੰਤਰਣ ਕਰਨ ਵਾਲੀ ਸ਼ਕਤੀ, ਰੋਮੀਆਂ ਨੂੰ 8:2
2. ਪਰਮੇਸ਼ਰ ਦੀ ਬਿਵਸਥਾ, ਰੋਮੀਆਂ ਨੂੰ 2:17-20; 9:31; 10:3-5
3. ਤੌਰ, ਰੋਮੀਆਂ ਨੂੰ 3:21b
4. ਸੰਪੂਰਨ ਪੁਰਾਣਾ ਨੇਮ, ਰੋਮੀਆਂ ਨੂੰ 3:19
5. ਇੱਕ ਸਿਧਾਂਤ, ਰੋਮੀਆਂ ਨੂੰ 3:27

NASB, NRSV, "ਤੁਹਾਨੂੰ ਅਜਾਦ ਕਰ ਦਿੱਤਾ ਗਿਆ ਹੈ"
NJB,
NKJV, TEV "ਮੈਨੂੰ ਅਜਾਦ ਕਰ ਦਿੱਤਾ ਸੀ"

ਆਇਤਾਂ 2-3 ਰੋਮੀਆਂ 6 ਦਾ ਧਰਮ ਸ਼ਾਸਤਰੀ ਸੰਦੇਸ਼ ਹਨ। ਇੱਥੇ ਬਹੁਤ ਸਾਰੇ ਵੱਖਰੇ-ਵੱਖਰੇ ਪੜਨਾਂਵ ਹਨ ਜੋ ਪੁਰਾਤਨ ਯੂਨਾਨੀ ਪਾਠਾਂ ਵਿੱਚ ਮਿਲਦੇ ਹਨ

1. "ਮੈਂ" A, D, K & P ਦੇ ਹੱਥ ਲਿਖਤਾਂ ਵਿੱਚ ਮਿਲਦਾ ਹੈ
2. "ਤੁਸੀਂ" κ, B, F ਅਤੇ G ਵਿੱਚ ਮਿਲਦਾ ਹੈ
3. "ਅਸੀਂ" ਬਾਅਦ ਵਿੱਚ ਇੱਕ ਗੈਰ-ਰਸਮੀ ਹੱਥ ਲਿਖਤ, Ψ ਵਿੱਚ ਮਿਲਦਾ ਹੈ

UBS⁴ "ਤੁਸੀਂ" (ਇੱਕਵਾਚਕ) ਨੂੰ "B" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸ਼ਚਿਤ)। UBS³ ਨੇ ਇਸਨੂੰ "D" ਰੇਟਿੰਗ ਦਿੱਤੀ (ਵੱਡੀ ਮੁਸ਼ਕਲ)।

ਪੌਲੂਸ ਦੀਆਂ ਲਿਖਤਾਂ ਵਿੱਚ ਹੱਥ ਲਿਖਤਾਂ ਦੇ ਰੂਪਾਂ ਨਾਲ ਸੰਬੰਧਤ ਪੜਨਾਂਵ "ਅਸੀਂ," "ਤੁਸੀਂ," ਜਾਂ "ਮੈਂ/ਅਸੀਂ" ਅਕਸਰ ਆਉਣ ਵਾਲੇ ਸ਼ਬਦ ਹਨ।

8:3 "ਜੋ ਬਿਵਸਥਾ ਤੋਂ ਨਾ ਹੋ ਸਕਿਆ" ਮੂਸਾ ਦੀ ਬਿਵਸਥਾ ਚੰਗੀ ਅਤੇ ਪਵਿੱਤਰ ਹੈ, ਪਰ ਮਨੁੱਖਤਾ ਕਮਜ਼ੋਰ ਅਤੇ ਪਾਪੀ ਹੈ (ਦੇਖੋ ਰੋਮੀਆਂ ਨੂੰ 7:12, 16)। ਇਹ ਕਿਰਿਆ ਇੱਥੇ ਅਸਲ ਵਿੱਚ ਵਿਸ਼ੇਸ਼ *adunaton* ਹੈ, ਜਿਸਦਾ ਆਮ ਤੌਰ ਤੇ ਅਰਥ "ਅਸੰਭਵ" (ਦੇਖੋ ਮੱਤੀ 19:26; ਇਬਰਾਨੀਆਂ. 6:4,18; 10:4; 11:6) ਹੈ, ਪਰ ਇਸਦਾ ਅਰਥ "ਬਿਨਾਂ ਸ਼ਕਤੀ ਦੇ" ਹੋ ਸਕਦਾ ਹੈ (ਦੇਖੋ ਰਸੂਲਾਂ ਦੇ ਕਰੱਤਬ 14:8; ਰੋਮੀਆਂ ਨੂੰ 15:1)। ਇਹ ਬਿਵਸਥਾ ਬਚਾਉਣ ਵਿੱਚ ਅਯੋਗ ਸੀ (ਦੇਖੋ ਗਲਾਤੀਆਂ 3:21)। ਇਸਦੇ ਉਲਟ, ਇਹ ਕੇਵਲ ਨਿੰਦਾ, ਮੌਤ ਅਤੇ ਸਰਾਪ ਦਿੰਦੀ ਸੀ (ਦੇਖੋ ਗਲਾਤੀਆਂ ਨੂੰ 3)!

▣ **"ਇਸ ਕਰਕੇ ਜੇ ਉਹ ਸਰੀਰ ਦੇ ਕਾਰਨ ਕਮਜ਼ੋਰ ਸੀ"** ਇਹ ਰੋਮੀਆਂ 7 ਦੀ ਪੌਲੂਸ ਦੀ ਮੁੱਢਲੀ ਦਲੀਲ ਹੈ। ਪਰਮੇਸ਼ਰ ਦੀ ਬਿਵਸਥਾ ਚੰਗੀ ਅਤੇ ਪਵਿੱਤਰ ਹੈ, ਪਰ ਪਾਪੀ, ਡਿੱਗੀ, ਵਿਧਰੋਹੀ ਮਨੁੱਖਤਾ ਇਹਨਾਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦੀ। ਪੌਲੂਸ ਨੇ, ਰੱਬੀ ਲੋਕਾਂ ਦੇ ਉਲਟ ਉਤਪਤ 3 ਦੇ ਨਤੀਜੇ ਉੱਪਰ ਧਿਆਨ ਦਿੱਤਾ ਹੈ। ਬਹੁਤੇ ਰੱਬੀ ਲੋਕ ਉਤਪਤ 6 ਨੂੰ ਦੁਸ਼ਟਤਾ ਨੂੰ ਭੜਕਾਉਣ ਦਾ ਕਾਰਣ ਮੰਨਦੇ ਹਨ।

▣ **"ਪਰਮੇਸ਼ਰ ਨੇ ਆਪਣਾ ਪੁੱਤਰ ਭੇਜਿਆ"** ਜੇ ਡਿੱਗੀ ਮਨੁੱਖ ਜਾਤੀ ਪੁਰਾਣੇ ਨੇਮ ਅਧੀਨ ਨਹੀਂ ਕਰ ਸਕੀ, ਪਰਮੇਸ਼ਰ ਨੇ ਨਵੇਂ ਨੇਮ ਅਧੀਨ ਯਿਸੂ ਦੁਆਰਾ (ਦੇਖੋ ਯਿਰਮਿਯਾਹ 31:31-34; ਹਿਜਕਿਏਲ. 36:22-36) ਉਹ ਕੀਤਾ (ਦੇਖੋ ਯਸਾਯਾਹ 53; ਯੂਹੰਨਾ 3:16)। ਬਾਹਰੀ

ਜਰੂਰਤਾਂ ਦੀ ਬਜਾਏ ਪਰਮੇਸ਼ਰ ਨੇ ਅੰਦਰੂਨੀ ਪਵਿੱਤਰ ਆਤਮਾ ਅਤੇ ਇੱਕ ਨਵਾਂ ਦਿਲ ਅਤੇ ਇੱਕ ਨਵਾਂ ਮਨ ਪ੍ਰਦਾਨ ਕੀਤਾ। ਇਹ ਨਵਾਂ ਇਕਰਾਰ ਮਸੀਹ ਦੇ ਪੂਰੇ ਕੀਤੇ ਗਏ ਕੰਮ ਵਿੱਚ ਤੌਬਾ ਅਤੇ ਨਿਹਚਾ ਅਤੇ ਅਧਾਰਤ ਹੈ, ਨਾ ਕਿ ਮਨੁੱਖੀ ਕਾਰਗੁਜ਼ਾਰੀ ਉੱਪਰ (ਦੇਖੋ ਅਫਸੀਆਂ ਨੂੰ 2:8-9)। ਹਾਲਾਂਕਿ, ਦੇਵੇਂ ਨੇਮ ਭਗਤੀ ਵਾਲੀ ਇੱਕ ਨਵੀਂ ਜੀਵਨਸ਼ੈਲੀ ਦੀ ਉਮੀਦ ਕਰਦੇ ਹਨ (ਦੇਖੋ ਅਫਸੀਆਂ ਨੂੰ 1:4; 2:10)।

▣ **"ਪਾਪੀ ਸਰੀਰ ਦੇ ਰੂਪ ਵਿੱਚ"** ਇਹੋ ਸੱਚ ਫਿਲਿੱਪੀਆਂ ਨੂੰ 2:7-8 ਵਿੱਚ ਦੱਸਿਆ ਗਿਆ ਹੈ। ਯਿਸੂ ਦੀ ਅਸਲ ਮਨੁੱਖੀ ਦੇਹ ਸੀ (ਪਰ ਪਾਪੀ ਸੁਭਾਅ ਨਹੀਂ, ਦੇਖੋ ਫਿਲਿੱਪੀਆਂ ਨੂੰ 2:7-8; ਇਬਰਾਨੀਆਂ ਨੂੰ 7:26)। ਉਹ ਸੱਚ-ਮੁੱਚ ਸਾਡੇ ਨਾਲ ਇੱਕ ਹੈ। ਉਹ ਹਰ ਤਰ੍ਹਾਂ ਨਾਲ ਪਰਤਾਇਆ ਗਿਆ ਸੀ ਜਿਵੇਂ ਕਿ ਅਸੀਂ ਵੀ ਬਿਨਾਂ ਪਾਪ ਦੇ ਪਰਤਾਏ ਜਾਂਦੇ ਹਾਂ (ਦੇਖੋ ਇਬਰਾਨੀਆਂ ਨੂੰ 4:15)। ਉਹ ਸਾਨੂੰ ਸਮਝਦਾ ਹੈ। ਉਹ ਸਾਡੇ ਲਈ ਵਿਚੋਲਗੀ ਕਰਦਾ ਹੈ (ਦੇਖੋ ਰੋਮੀਆਂ ਨੂੰ 8:34; ਇਬਰਾਨੀਆਂ ਨੂੰ 7:25; 9:24)।

▣ **"ਪਾਪ ਦੇ ਲਈ"** ਟੇਢੇ ਕੀਤੇ ਗਏ ਸ਼ਬਦ NJB ਅਤੇ NRSV ਦੇ ਫੁਟਨੋਟ ਵਿੱਚ ਸ਼ਾਮਲ ਕੀਤੇ ਗਏ ਹਨ। ਇਹੀ ਵਿਸ਼ਾ 2 ਕੁਰਿੰਥੀਆਂ ਨੂੰ 5:21 ਅਤੇ 1 ਪਤਰਸ 2:24 ਵਿੱਚ ਦੱਸਿਆ ਗਿਆ ਹੈ। ਯਿਸੂ ਮਰਨ ਲਈ ਆਇਆ ਸੀ (ਦੇਖੋ ਯਸਾਯਾਹ 53:4-6,10-12; ਮਰਕੁਸ 10:45)। ਯਿਸੂ ਦਾ ਨਿਰਦੇਸ਼ (ਦੇਸ਼-ਰਹਿਤ) ਜੀਵਨ ਪਾਪ ਲਈ ਇੱਕ ਭੱਟ ਬਣ ਗਿਆ (ਦੇਖੋ ਯੂਹੰਨਾ 1:29) ਜੋ ਸਾਰੀ ਮਨੁੱਖ ਜਾਤੀ ਲਈ ਸੀ (ਦੇਖੋ ਇਬਰਾਨੀਆਂ ਨੂੰ 10:6,8; 13:11)।

▣ **"ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ"** ਯਿਸੂ ਦੀ ਸਰੀਰਕ ਮੌਤ ਨੇ ਮਨੁੱਖ ਜਾਤੀ ਦੇ ਪਾਪੀ ਸੁਭਾਅ ਦੀ ਮੁਸ਼ਕਲ ਨੂੰ ਨਜਿੱਠਿਆ, ਨਾ ਸਿਰਫ ਪਾਪ ਦੇ ਵਿਅਕਤੀਗਤ ਕੰਮ ਨੂੰ (ਜਿਵੇਂ ਕਿ ਮੂਸਾ ਦੀ ਬਿਵਸਥਾ ਵਿੱਚ ਕੀਤਾ ਸੀ)। ਇਹ ਉਸ ਦਾ ਜੀਵਨ, ਮੌਤ, ਜੀ ਉੱਠਣਾ ਅਤੇ ਸਵਰਗ ਨੂੰ ਜਾਣਾ ਸੀ ਜਿਸ ਨੇ ਪਰਮੇਸ਼ਰ ਦੇ ਸਦੀਵੀ ਛੁਟਕਾਰੇ ਦੇ ਉਦੇਸ਼ ਨੂੰ ਪੂਰਾ ਕੀਤਾ ਹੈ (ਦੇਖੋ ਰਸੂਲਾਂ ਦੇ ਕਰੱਤਬ 2:23; 3:18; 4:28; 13:29)। ਉਸਨੇ ਸਾਨੂੰ ਇਹ ਦਿਖਾਇਆ ਕਿ ਮਨੁੱਖ ਕੀ ਕਰ ਸਕਦੇ ਹਨ ਅਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ (ਦੇਖੋ ਯੂਹੰਨਾ 13:15; 1 ਪਤਰਸ 2:21)।

8:4 ਇਹ ਆਇਤ ਸ਼ਾਇਦ ਨਵੇਂ ਨੇਮ ਦਾ ਹਵਾਲਾ ਦਿੰਦੀ ਹੈ (ਦੇਖੋ ਯਿਰਮਿਯਾਹ 31:33 ਅਤੇ ਹਿਜਕਿਏਲ. 36:26-27)। ਇਹ ਮੁਕਤੀ ਦੇ ਦੋ ਪੱਖਾਂ ਬਾਰੇ ਦੱਸਦੀ ਹੈ।

1. ਯਿਸੂ ਨੇ ਪੁਰਾਣੇ ਨੇਮ ਦੀਆਂ ਲੋੜਾਂ ਨੂੰ ਪੂਰਾ ਕੀਤਾ ਅਤੇ ਉਸ ਵਿੱਚ ਨਿਹਚਾ ਰੱਖਣ ਦੁਆਰਾ ਇਹ ਧਾਰਮਿਕਤਾ ਵਿਸ਼ਵਾਸੀਆਂ (ਉਦਾਹਰਣ ਵੱਜੋਂ, ਇਬਰਾਨੀ ਸੰਗ੍ਰਹਿ) ਨੂੰ ਨਿੱਜੀ ਯੋਗਤਾ ਤੋਂ ਇਲਾਵਾ ਇੱਕ ਦਾਤ ਵਿੱਚ ਤਬਦੀਲ ਕੀਤੀ ਗਈ ਹੈ। ਅਸੀਂ ਇਸਨੂੰ ਧਾਰਮਿਕਤਾ ਜਾਂ ਸਥਾਨਿਕ ਪਵਿੱਤਰਤਾ ਕਹਿੰਦੇ ਹਾਂ।
2. ਪਰਮੇਸ਼ਰ ਵਿਸ਼ਵਾਸੀਆਂ ਨੂੰ ਨਵਾਂ ਦਿਲ, ਨਵਾਂ ਮਨ ਅਤੇ ਇੱਕ ਨਵੀਂ ਆਤਮਾ ਦਿੰਦਾ ਹੈ। ਹੁਣ ਅਸੀਂ ਪਵਿੱਤਰ ਆਤਮਾ ਵਿੱਚ ਚੱਲਦੇ ਹਾਂ, ਨਾ ਕਿ ਦੇਹ ਦੁਆਰਾ। ਇਸ ਨੂੰ "ਪ੍ਰਗਤੀਸ਼ੀਲ ਸੁੱਧੀਕਰਨ" ਕਿਹਾ ਜਾਂਦਾ ਹੈ।

ਮਸੀਹਤ ਨਵਾਂ ਇਕਰਾਰ ਹੈ ਜਿਸ ਵਿੱਚ ਦੇਵੇਂ ਅਧਿਕਾਰ (ਮੁਕਤੀ ਦੀ ਦਾਤ) ਅਤੇ ਜਿੰਮੇਵਾਰੀਆਂ (ਮਸੀਹ ਵਾਂਗ ਬਣਨਾ, ਦੇਖੋ ਰੋਮੀਆਂ ਨੂੰ 6:13) ਹਨ।

Jerome Bible Commentary (p. 315) ਦਿਲਚਸਪ ਵਿਆਕਰਣਵਾਦੀ ਟਿੱਪਣੀ ਕਰਦੀ ਹੈ ਕਿ ਮੌਜੂਦਾ ਵਾਕ ME ਵਾਕ ਦੇ ਨਾਲ ਇੱਕ ਸਥਿਤਿਕ ਹਵਾਲਾ ਦਿੰਦਾ ਹੈ ਕਿ ਇੱਕ ਪ੍ਰਭਾਵਸ਼ਾਲੀ ਮਸੀਹ ਜੀਵਨ ਬਪਤਿਸਮੇ ਤੋਂ ਆਪਣੇ ਆਪ ਵੱਲ ਨਹੀਂ ਵਹਿੰਦਾ। ਸਾਡੇ ਕੋਲ ਮਨੁੱਖ ਹੋਣ ਦੇ ਨਾਤੇ ਮੁਕਤੀ ਦੀ ਇੱਕ ਚੋਣ ਹੈ ਅਤੇ ਮਸੀਹ ਵਾਂਗ ਬਣਨ ਦਾ ਇੱਕ ਵਿਕਲਪ ਹੈ! ਪਵਿੱਤਰ ਆਤਮਾ ਅਗੂਵਾਈ ਕਰਦੀ ਅਤੇ ਹੌਸਲਾ ਦਿੰਦੀ ਹੈ ਪਰ ਪਾਲਣਾ ਕਰਨ ਨੂੰ ਮਜਬੂਰ ਨਹੀਂ ਕਰਦੀ!

▣ "ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ" ਇਹੋ ਵੱਖਰੇਵਾ ਗਲਾਤੀਆਂ 5:16-25 ਵਿੱਚ ਮਿਲਦਾ ਹੈ। ਨਿਆਂਇਕ ਧਾਰਮਿਕਤਾ ਜੀਵਨਸ਼ੈਲੀ ਦੀ ਧਾਰਮਿਕਤਾ ਦੇ ਨਾਲ ਹੈ। ਨਵੇਂ ਨੇਮ ਵਿੱਚ ਨਵਾਂ ਦਿਲ ਅਤੇ ਮਨ ਸਾਡੀ ਮੁਕਤੀ ਦਾ ਅਧਾਰ ਨਹੀਂ ਹੈ, ਬਲਕਿ ਨਤੀਜਾ ਹੈ। ਸਦੀਵੀ ਜੀਵਨ ਦੇ ਦੇਖਣ ਯੋਗ ਗੁਣ ਹਨ (ਮੱਤੀ 7)!

8:5 ਪੌਲੁਸ ਰੋਮੀਆਂ ਨੂੰ 8:5-8 ਵਿੱਚ "ਦੇਹ" ਵਿੱਚ ਅਤੇ "ਪਵਿੱਤਰ ਆਤਮਾ" ਵਿੱਚ ਜੀਵਨ ਦੀ ਤੁਲਨਾ ਕਰਦਾ ਹੈ ("ਦੇਹ ਦੇ ਕੰਮ," ਦੇਖੋ ਗਲਾਤੀਆਂ 5:19-21 ਨਾਲ "ਆਤਮਾ ਦੇ ਫਲ," ਦੇਖੋ ਗਲਾਤੀਆਂ 5:22-25)। ਰੋਮੀਆਂ ਨੂੰ 8:2 ਵਿੱਚ ਪੂਰਾ ਨੋਟ ਦੇਖੋ।

8:6 "ਉੱਤੇ ਮਨ ਲਾਉਣਾ" ਯਹੂਦੀਆਂ ਨੇ ਸਮਝ ਲਿਆ ਕਿ ਅੱਖਾਂ ਅਤੇ ਕੰਨ ਆਤਮਾ ਦੀਆਂ ਖਿੜਕੀਆਂ ਹਨ। ਪਾਪ ਵਿਚਾਰ ਵਿੱਚ ਪੈਦਾ ਹੁੰਦਾ ਹੈ। ਅਸੀਂ ਉਹ ਬਣ ਜਾਂਦੇ ਹਾਂ ਜਿੱਥੇ ਅਸੀਂ ਰਹਿੰਦੇ ਹਾਂ (ਦੇਖੋ ਰੋਮੀਆਂ ਨੂੰ 12:1-2; ਫਿਲਿੱਪੀਆਂ ਨੂੰ 4:8)!

ਪੌਲੁਸ ਨੇ ਮਨੁੱਖਾਂ ਵਿਚਾਲੇ ਰਸਮੀ ਰੱਬੀ ਵਿਚਾਰ "ਇਰਾਦੇ" (*yetzers*) ਬਿਲਕੁਲ ਵੀ ਨਹੀਂ ਮੰਨੇ। ਪੌਲੁਸ ਲਈ ਚੰਗੀ ਨੀਯਤ ਡਿੱਗੀ ਰਚਨਾ ਵਿੱਚ ਮੌਜੂਦ ਨਹੀਂ ਸੀ, ਪਰ ਪਰਿਵਰਤਨ ਤੋਂ ਸੀ। ਪੌਲੁਸ ਲਈ ਇਹ ਪਵਿੱਤਰ ਆਤਮਾ ਸੀ ਜਿਸ ਨੇ ਅੰਦਰੂਨੀ ਰੂਹਾਨੀ ਝਗੜੇ ਨੂੰ ਸ਼ੁਰੂ ਕੀਤਾ ਸੀ (ਦੇਖੋ ਯੂਹੰਨਾ 16:7-14)।

▣ "ਜੀਵਨ" ਇਹ (*zoe*) ਸਦੀਵੀ ਜੀਵਨ, ਨਵੇਂ ਯੁੱਗ ਦੇ ਜੀਵਨ ਦਾ ਹਵਾਲਾ ਹੈ।

▣ "ਸ਼ਾਂਤੀ" ਇਸ ਸ਼ਬਦ ਦਾ ਮੂਲ ਅਰਥ ਇਹ ਸੀ "ਜੇ ਟੁੱਟ ਚੁੱਕਾ ਸੀ ਉਸ ਨੂੰ ਫੇਰ ਤੋਂ ਜੋੜਨਾ" (ਦੇਖੋ ਯੂਹੰਨਾ 14:27; 16:33; ਫਿਲਿੱਪੀਆਂ ਨੂੰ 4:7)। ਨਵੇਂ ਨੇਮ ਸ਼ਾਂਤੀ ਬਾਰੇ ਤਿੰਨ ਤਰੀਕਿਆਂ ਨਾਲ ਗੱਲ ਕਰਦਾ ਹੈ:

1. ਪਰਮੇਸ਼ਰ ਨਾਲ ਮਸੀਹ ਦੁਆਰਾ ਸਾਡੀ ਸ਼ਾਂਤੀ ਦਾ ਉਦੇਸ਼ਾਤਮਕ ਸੱਚ (ਦੇਖੋ ਕੁਲੁੱਸੀਆਂ ਨੂੰ 1:20)
2. ਪਰਮੇਸ਼ਰ ਨਾਲ ਸਹੀ ਹੋਣ ਬਾਰੇ ਸਾਡੀ ਵਿਅਕਤੀਗਤ ਭਾਵਨਾ (ਦੇਖੋ ਯੂਹੰਨਾ 14:27; 16:33; ਫਿਲਿੱਪੀਆਂ ਨੂੰ 4:7)
3. ਪਰਮੇਸ਼ਰ, ਮਸੀਹ ਦੁਆਰਾ, ਯਹੂਦੀ ਅਤੇ ਗੈਰ-ਕੋਮਾਂ ਦੇ ਲੋਕਾਂ ਨੂੰ ਇੱਕ ਨਵੀਂ ਦੇਹ ਵਿੱਚ ਜੋੜਦਾ ਹੈ (ਦੇਖੋ ਅਫਸੀਆਂ ਨੂੰ 2:14-17; ਕੁਲੁੱਸੀਆਂ ਨੂੰ 3:15)

8:7-11 ਪੌਲੁਸ ਮਨੁੱਖਤਾ ਬਾਰੇ ਪਰਮੇਸ਼ਰ ਤੋਂ ਵੱਖ ਕਈ ਤਰੀਕਿਆਂ ਨਾਲ ਦੱਸਦਾ ਹੈ।

1. ਪਰਮੇਸ਼ਰ ਖਿਲਾਫ ਵਿਧਰੋਹ, ਰੋਮੀਆਂ ਨੂੰ 8:7
2. ਪਰਮੇਸ਼ਰ ਪ੍ਰਤੀ ਵਿਅਕਤੀਗਤ ਨਹੀਂ, ਰੋਮੀਆਂ ਨੂੰ 8:7
3. ਪਰਮੇਸ਼ਰ ਨੂੰ ਖੁਸ਼ ਕਰਨ ਦੇ ਯੋਗ ਨਹੀਂ, ਰੋਮੀਆਂ ਨੂੰ 8:8
4. ਅਧਿਆਤਮਕ ਮੌਤ ਜਿਹੜੀ ਕਿ ਸਦੀਵੀ ਮੌਤ ਦਾ ਨਤੀਜਾ ਹੋਵੇਗੀ, ਰੋਮੀਆਂ ਨੂੰ 8:10-11

ਰੋਮੀਆਂ ਨੂੰ 5:6, 8, ਅਤੇ 10 ਵਿੱਚ ਸਮਾਨਾਂਤਰ ਦੇਖੋ।

8:7

NASB, NRSV "ਸਰੀਰ ਉੱਪਰ ਮਨ ਲਾਉਣਾ ਪਰਮੇਸ਼ਰ ਪ੍ਰਤੀ ਵੈਰ ਕਰਨਾ ਹੈ"

NKJV "ਸਰੀਰਕ ਮੋਹ ਉੱਪਰ ਮਨ ਲਾਉਣਾ ਪਰਮੇਸ਼ਰ ਪ੍ਰਤੀ ਦੁਸ਼ਮਣੀ ਹੈ"

TEV "ਲੋਕ ਪਰਮੇਸ਼ਰ ਦੇ ਦੁਸ਼ਮਣ ਬਣ ਗਏ"

NJB "ਮਨੁੱਖੀ ਸੁਭਾਅ ਦੀ ਗਲਤ ਰੂਪ-ਰੇਖਾ ਪਰਮੇਸ਼ਰ ਦੇ ਖਿਲਾਫ ਹੈ"

ਧਿਆਨ ਦਿਉ ਕਿ ਇਹ ਵਾਕ ਰੋਮੀਆਂ ਨੂੰ 8:6 ਵਿੱਚ "ਦੇਹ ਉੱਪਰ ਮਨ ਲਾਉਣਾ ਤਾਂ ਮੌਤ ਹੈ" ਅਤੇ ਰੋਮੀਆਂ ਨੂੰ 8:5 ਵਿੱਚ "ਜੇ ਸਰੀਰ ਦੇ ਅਨੁਸਾਰ ਚੱਲਦੇ ਹਨ" ਦੇ ਸਮਾਨਾਂਤਰ ਹੈ। ਇਹ ਵੀ ਧਿਆਨ ਦਿਉ ਕਿ, ਡਿੱਗਿਆ ਮਨੁੱਖੀ ਸੁਭਾਅ ਮਾਨਸਿਕਤਾ (ਸੰਸਾਰਿਕ ਪੱਖ ਤੋਂ) ਅਤੇ ਜੀਵਨਸ਼ੈਲੀ (ਦੇਖੋ ਰੋਮੀਆਂ ਨੂੰ 7:5) ਦੋਵੇਂ ਹੈ।

▣ "ਅਤੇ ਨਾ ਹੀ ਹੋ ਸਕਦਾ ਹੈ" ਡਿੱਗੀ ਮਨੁੱਖਤਾ ਨਾ ਕੇਵਲ ਪਰਮੇਸ਼ਰ ਦੇ ਪਿੱਛੇ ਨਾ ਚੱਲਣਾ ਚੁਣਦਾ ਹੈ, ਬਲਕਿ ਉਹ ਪਰਮੇਸ਼ਰ ਪਿੱਛੇ ਚਲਣ ਵਿੱਚ ਅਸਮਰੱਥ ਹੈ। ਡਿੱਗੀ ਮਨੁੱਖਤਾ, ਪਵਿੱਤਰ ਆਤਮਾ ਦੀ ਸਹਾਇਤਾ ਦੇ ਬਿਨਾਂ, ਰੂਹਾਨੀ ਚੀਜ਼ਾਂ ਪ੍ਰਤੀ ਪ੍ਰਤੀਕਿਰਿਆ ਨਹੀਂ ਕਰ ਸਕਦੀ (ਦੇਖੋ ਯਸਾਯਾਹ 53:6; 1 ਪਤਰਸ 2:24-25)। ਪਰਮੇਸ਼ਰ ਹਮੇਸ਼ਾਂ ਪਹਿਲ ਕਰਦੇ ਹਨ (ਦੇਖੋ ਯੂਹੰਨਾ 6:44,65)। ਇਹ ਇਕਰਾਰਨਾਮੇ ਦੀਆਂ ਚੋਣਾਂ ਨੂੰ ਨਹੀਂ ਬਣਾਉਂਦਾ, ਪਰ ਇਹ ਸਾਫ ਤੌਰ ਤੇ ਇਹ ਦੱਸਦਾ ਹੈ ਕਿ ਮਨੁੱਖ ਪ੍ਰਤੀਕਿਰਿਆ ਕਰਨ ਵਾਲੇ ਹਨ ਨਾ ਕਿ ਪਹਿਲ ਕਰਨ ਵਾਲੇ।

8:8 "ਜਿਹੜੇ ਸਰੀਰਕ ਹਨ" ਪੌਲੁਸ ਇਸ ਵਾਕ ਨੂੰ ਦੋ ਤਰੀਕਿਆਂ ਨਾਲ ਵਰਤਦਾ ਹੈ।

1. ਸਰੀਰਕ ਦੇਹ (ਦੇਖੋ ਰੋਮੀਆਂ ਨੂੰ 1:3; 2:28; 4:1; 9:3,5)
2. ਪਰਮੇਸ਼ਰ ਤੋਂ ਵੱਖ ਮਨੁੱਖਤਾ ਦੀਆਂ ਕੋਸ਼ਿਸ਼ਾਂ (ਦੇਖੋ ਰੋਮੀਆਂ ਨੂੰ 7:5; 8:4-5)

ਇੱਥੇ ਇਹ #2 ਹੈ। ਇਹ ਵਿਧਰੋਗੀ, ਅਵਿਸ਼ਵਾਸੀ ਮਨੁੱਖਤਾ ਦਾ ਹਵਾਲਾ ਹੈ। ਦੇਖੋ ਖਾਸ ਵਿਸ਼ਾ: ਰੋਮੀਆਂ ਨੂੰ 1:3 ਦੇਹ (*sarx*)।

ਰੋਮੀਆਂ 8:9-11

ੴ ਪਰ ਤੁਸੀਂ ਸਰੀਰਕ ਨਹੀਂ, ਸਗੋਂ ਆਤਮਿਕ ਹੋ ਜੇਕਰ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ, ਪ੍ਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ, ਸੇ ਉਸਦਾ ਨਹੀਂ ਹੈ। ¹⁰ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਸਰੀਰ ਪਾਪ ਦੇ ਕਾਰਨ ਮਰ ਗਿਆ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ। ¹¹ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੇ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ।

8:9 "ਜੇਕਰ" ਰੋਮੀਆਂ ਨੂੰ 8:9,10,11,13 ਵਿੱਚ ਸ਼ਰਤੀਆ ਵਾਕਾਂ ਦੀ ਲੜੀ ਹੈ (ਦੇਹਰਾ), 17 (ਦੇਹਰਾ)। ਇਹ ਸਾਰੇ ਪਹਿਲੇ ਦਰਜੇ ਦੇ ਸ਼ਰਤੀਆ ਵਾਕ ਹਨ, ਜੋ ਲੇਖਕ ਦੇ ਉਦੇਸ਼ ਪੱਖੋਂ ਜਾਂ ਸਾਹਿਤਕ ਉਦੇਸ਼ਾਂ ਪੱਖੋਂ ਸਹੀ ਮੰਨੇ ਗਏ ਹਨ। ਪੌਲੁਸ ਇਹ ਮੰਨਦਾ ਸੀ ਕਿ ਉਸਦੇ ਪਾਠਕ ਰੋਮੀਆਂ ਦੀ ਕਲੀਸੀਆ ਵਿੱਚ ਮਸੀਹੀ ਸਨ (ਦੇਖੋ ਰੋਮੀਆਂ ਨੂੰ 8:9a)।

▣ "ਮਸੀਹ ਦਾ ਆਤਮਾ" ਮਨੁੱਖਾਂ ਕੋਲ ਜਾਂ ਤਾਂ ਪਵਿੱਤਰ ਆਤਮਾ ਹੋ ਸਕਦੀ ਹੈ ਜਾਂ ਪਹਿਲਾਂ ਤੋਂ ਹੀ ਹੈ, ਇਸ ਲਈ ਵਿਸ਼ਵਾਸੀ ਜਾਂ ਉਹ ਜਿਨ੍ਹਾਂ ਕੋਲ ਪਵਿੱਤਰ ਆਤਮਾ ਹੈ ਜਾਂ ਉਹ ਜੋ ਅਧਿਆਤਮਿਕ ਤੌਰ ਤੇ ਗੁੰਮ ਚੁੱਕੇ ਹਨ। ਅਸੀਂ ਮੁਕਤੀ ਸਮੇਂ ਪਵਿੱਤਰ ਆਤਮਾ ਨੂੰ ਗ੍ਰਹਿਣ ਕਰਦੇ ਹਾਂ। ਸਾਨੂੰ ਇਸ ਤੋਂ ਵੱਧ ਉਸ ਕੋਲੋਂ ਹੋਰ ਕੁਝ ਨਹੀਂ ਚਾਹੀਦਾ, ਪਰ ਉਸ ਨੂੰ ਅਸੀਂ ਚਾਹੀਦੇ ਹਾਂ!

ਸ਼ਬਦ 9a ਦਾ "ਪਵਿੱਤਰ ਆਤਮਾ"; 9b ਦਾ "ਪਰਮੇਸ਼ਰ ਦਾ ਆਤਮਾ", ਅਤੇ 9c ਦਾ "ਮਸੀਹ ਦਾ ਆਤਮਾ" ਸਾਰੇ ਸਮਾਨਾਰਥੀ ਹਨ।

ਖਾਸ ਵਿਸ਼ਾ: ਯਿਸੂ ਅਤੇ ਆਤਮਾ

ਖਾਸ ਵਿਸ਼ਾ: ਯਿਸੂ ਅਤੇ ਆਤਮਾ

ਆਤਮਾ ਅਤੇ ਪੁੱਤਰ ਦੇ ਕੰਮਾਂ ਵਿਚਕਾਰ ਇਕ ਤਰਲਤਾ ਹੈ। G. Campbell Morgan ਨੇ ਕਿਹਾ ਹੈ ਕਿ ਆਤਮਾ ਲਈ ਸਭ ਤੋਂ ਉੱਤਮ ਨਾਮ "ਦੂਸਰਾ ਯਿਸੂ" ਹੈ (ਹਾਲਾਂਕਿ, ਉਹ ਵੱਖਰੇ, ਸਦੀਪਕ ਵਿਅਕਤੀ ਹਨ)। ਹੇਠਾਂ ਪੁੱਤਰ ਅਤੇ ਆਤਮਾ ਦੇ ਕੰਮਾਂ ਅਤੇ ਸਿਰਲੇਖਾਂ ਦੀ ਇਕ ਰੂਪ-ਰੇਖਾ ਤੁਲਨਾ ਕੀਤੀ ਗਈ ਹੈ।

1. ਆਤਮਾ ਨੂੰ "ਯਿਸੂ ਦਾ ਆਤਮਾ" ਕਿਹਾ ਗਿਆ ਹੈ ਜਾਂ ਇਕੋ ਜਿਹਾ ਭਾਵ ਹੈ (ਦੇਖੋ. ਰੋਮੀਆਂ 8:9; 2 ਕੁਰਿੰਥੀਆਂ 3:17; ਗਲਤੀਆਂ 4:6; 1 ਪਤਰਸ 1:11)
2. ਦੋਹਾਂ ਨੂੰ ਇਕੋ ਜਿਹੇ ਸ਼ਬਦਾਂ ਨਾਲ ਬੁਲਾਇਆ ਗਿਆ ਹੈ
 - a. "ਸੱਚ"
 - 1) ਯਿਸੂ (ਯੂਹੰਨਾ 14:6)
 - 2) ਆਤਮਾ (ਯੂਹੰਨਾ 14:17; 16:13)
 - b. "ਸਹਾਇਕ"
 - 1) ਯਿਸੂ (1 ਯੂਹੰਨਾ 2:1)
 - 2) ਆਤਮਾ (ਯੂਹੰਨਾ 14:16,26; 15:26; 16:7)
 - c. "ਪਵਿੱਤਰ"
 - 1) ਯਿਸੂ (ਮਰਕੁਸ 1:24; ਲੂਕਾ 1:35; ਰਸੂਲਾਂ ਦੇ ਕਰਤੱਬ 3:14; 4:27,30)
 - 2) ਪਵਿੱਤਰ (ਲੂਕਾ 1:35)
3. ਦੋਵੇਂ ਵਿਸ਼ਵਾਸੀਆਂ ਵਿਚ ਰਹਿੰਦੇ ਹਨ
 - a. ਯਿਸੂ (ਮੱਤੀ 28:20; ਯੂਹੰਨਾ 14:20,23; 15:4-5; ਰੋਮੀਆਂ 8:10; 2 ਕੁਰਿੰਥੀਆਂ 13:5; ਗਲਤੀਆਂ 2:20; ਅਫਸੀਆਂ 3:17; ਕੁਲਸੀਆਂ 1:27)
 - b. ਆਤਮਾ (ਯੂਹੰਨਾ 14:16-17; ਰੋਮੀਆਂ 8:9,11; 1 ਕੁਰਿੰਥੀਆਂ 3:16; 6:19; 2 ਤਿਮੋਥਿਉਸ 1:14)
 - c. ਪਿਤਾ (ਯੂਹੰਨਾ 14:23; 2 ਕੁਰਿੰਥੀਆਂ 6:16)
4. ਆਤਮਾ ਦਾ ਕੰਮ ਯਿਸੂ ਦੀ ਗਵਾਹੀ ਦੇਣਾ ਹੈ (ਯੂਹੰਨਾ 15:29; 16:13-15)

Copyright © 2014 [Bible Lessons International](#)

8:10 "ਜੇ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ (*ei* ਜਿਹੜਾ ਕਿ ਸੰਕੇਤਕ ਕਿਰਿਆ "ਹੋਣਾ ਹੈ" ਨਾਲ ਮੰਨਿਆ ਗਿਆ ਹੈ)। ਪੌਲੁਸ ਮੰਨਦਾ ਹੈ ਕਿ ਉਸਦੇ ਪਾਠਕ (ਉਦਾਹਰਣ ਵੱਜੋਂ, ਰੋਮ ਦੀ ਕਲੀਸੀਆ)

1. ਮਸੀਹ ਦੁਆਰਾ ਵਸਾਏ ਗਏ ਹਨ
2. ਉਹਨਾਂ ਦੇ ਵਿਚਕਾਰ ਮਸੀਹ ਹੈ

▣ "ਮਸੀਹ ਤੁਹਾਡੇ ਵਿੱਚ ਹੈ" "ਤੁਹਾਡੇ" ਬਹੁਵਚਨ ਹੈ। ਸ਼ਬਦ "ਮਸੀਹ" ਵਿੱਚ ਵੱਸਦੇ ਪੁੱਤਰ/ਆਤਮਾ ਦਾ ਹਵਾਲਾ ਹੈ (ਦੇਖੋ ਯੂਹੰਨਾ 14:16-17; ਕੁਲੁੱਸੀਆਂ ਨੂੰ 1:27)। ਲੋਕਾਂ ਕੋਲ ਪੁੱਤਰ/ਆਤਮਾ ਹੈ ਜਾਂ ਉਹ ਮਸੀਹੀ ਨਹੀਂ ਹਨ (ਦੇਖੋ 1 ਯੂਹੰਨਾ 5:12)। ਪੌਲੁਸ ਲਈ, "ਮਸੀਹ ਵਿੱਚ" ਜਾਂ "ਪਵਿੱਤਰ ਆਤਮਾ ਵਿੱਚ" ਦੋਵੇਂ ਧਰਮ-ਸ਼ਾਸਤਰੀ ਤੌਰ ਤੇ ਇੱਕੋ ਹਨ।

▣ "ਤਾਂ ਸਰੀਰ ਪਾਪ ਦੇ ਕਾਰਨ ਮਰ ਗਿਆ" ਇੱਥੋਂ ਤੱਕ ਕਿ ਮਸੀਹੀ ਵੀ ਆਦਮ ਦੇ ਪਾਪ ਕਰਕੇ, ਡਿੱਗੇ ਸੰਸਾਰ, ਨਿੱਜੀ ਵਿਧਰੋਹ ਕਰਕੇ ਸਰੀਰਕ ਤੌਰ ਤੇ ਮਰਨਗੇ (ਦੇਖੋ ਰੋਮੀਆਂ ਨੂੰ 5:12-21)। ਪਾਪ ਦਾ ਸਰਾਪ ਹਮੇਸ਼ਾਂ ਚੱਲਦਾ ਰਹਿੰਦਾ ਹੈ। ਅਧਿਆਤਮਕ ਮੌਤ (ਦੇਖੋ ਉਤਪਤ 3; ਅਫਸੀਆਂ ਨੂੰ 2:1) ਸਰੀਰਕ ਮੌਤ ਦਾ ਕਾਰਨ ਬਣਦੀ ਹੈ (ਦੇਖੋ ਉਤਪਤ 5; ਇਬਰਾਨੀਆਂ ਨੂੰ 9:27, ਰੋਮੀਆਂ ਨੂੰ 8:13 ਵਿੱਚ ਨੋਟ ਦੇਖੋ)। ਵਿਸ਼ਵਾਸੀ ਪਵਿੱਤਰ ਆਤਮਾ ਦੇ ਨਵੇਂ ਯੁੱਗ (ਦੇਖੋ ਯੋਏਲ 2:28-29; ਰਸੂਲਾਂ ਦੇ ਕਰੱਤਬ 2:16) ਅਤੇ ਪਾਪ ਅਤੇ ਬਗ਼ਾਵਤ ਦੇ ਪੁਰਾਣੇ ਯੁੱਗ ਦੋਵਾਂ ਵਿੱਚ ਰਹਿੰਦੇ ਹਨ (ਦੇਖੋ ਰੋਮੀਆਂ ਨੂੰ 8:21, 35)।

▣ "ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ" ਅਨੁਵਾਦਾਂ ਅਤੇ ਟਿੱਪਣੀਕਾਰਾਂ ਵਿਚਕਾਰ ਅਸਹਿਮਤੀ ਰਹੀ ਹੈ ਕਿ "ਆਤਮਾ" ਮਨੁੱਖੀ ਆਤਮਾ ਦਾ ਹਵਾਲਾ ਹੈ (ਦੇਖੋ NASB, ASV, NIV, Williams, Jerusalem Bible), ਕਿ ਪਵਿੱਤਰ ਆਤਮਾ ਦਾ ਹਵਾਲਾ ਹੈ (ਦੇਖੋ KJV, TEV, REB, Karl Barth, C. K. Barrett, John Murray, ਅਤੇ Everett Harrison)।

ਵੱਡਾ ਪ੍ਰਸੰਗ ਇਸ ਛੋਟੇ ਵਾਕ ਉੱਪਰ ਸਾਡੀ ਸਮਝ ਨੂੰ ਵਧਾਉਂਦਾ ਹੈ। ਹਾਲਾਂਕਿ ਜੇ ਮਸੀਹ ਵਿੱਚ ਨਿਹਚਾ ਰੱਖਦੇ ਹਨ ਉਹ ਵੀ ਮਰਨਗੇ ਕਿਉਂਕਿ ਉਹ ਡਿੱਗੇ ਸੰਸਾਰ ਵਿੱਚ ਰਹਿੰਦੇ ਹਨ। ਇਸ ਲਈ, ਕਿ ਯਿਸੂ ਵਿੱਚ ਵਿਚਾਰਾ ਰੱਖਣ ਨਾਲ ਜਿਹੜੀ ਧਾਰਮਿਕਤਾ ਮਿਲਦੀ ਹੈ ਉਸ ਨਾਲ ਉਹਨਾਂ ਨੇ ਪਹਿਲਾਂ ਹੀ ਸਦੀਵੀ ਜੀਵਨ ਪਾ ਲਿਆ ਹੈ (ਦੇਖੋ ਅਫਸੀਆਂ ਨੂੰ 2:4-6)। ਇਹ "ਪਹਿਲਾਂ ਤੋਂ ਹੀ ਪਰ ਹੁਣੇ ਨਹੀਂ" ਪਰਮੇਸ਼ਰ ਦੇ ਰਾਜ ਵਾਲਾ ਤਣਾਅ ਹੈ। ਪੁਰਾਣਾ ਯੁੱਗ ਅਤੇ ਨਵਾਂ ਯੁੱਗ ਸਮੇਂ ਵਿੱਚ ਇੱਕ ਦੂਜੇ ਦੇ ਉੱਪਰ ਹੈ।

▣ "ਧਾਰਮਿਕਤਾ" ਪ੍ਰਸੰਗ ਵਿੱਚ ਇਹ ਇਸਦਾ ਹਵਾਲਾ ਹੋ ਸਕਦਾ ਹੈ

1. ਸਹਿਭਾਗੀ ਧਾਰਮਿਕਤਾ (ਸ਼ੁਰੂਆਤੀ ਨਿਆਂ ਅਤੇ ਸਥਿਤਕ ਸੁੱਧੀਕਰਨ) ਜੋ ਮਸੀਹ ਵਿੱਚ ਨਿਹਚਾ ਦੁਆਰਾ ਮਿਲਦੀ ਹੈ (ਦੇਖੋ ਰੋਮੀਆਂ 4)
2. ਪਵਿੱਤਰ ਆਤਮਾ ਵਿੱਚ ਨਵਾਂ ਜੀਵਨ (ਵਿਕਾਸਸ਼ੀਲ ਸੁੱਧੀਕਰਨ) ਜੋ ਕਿ ਛੁਟਕਾਰੇ ਦੇ ਜੀਵਨ ਦਾ ਸਬੂਤ ਹੈ

ਰੋਮੀਆਂ 1:17 ਵਿੱਚ ਖਾਸ ਵਿਸ਼ਾ ਦੇਖੋ।

8:11 "ਜੇ" ਆਇਤ 9 ਵਿੱਚ ਨੋਟ ਦੇਖੋ।

▣ "ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ" ਵਿਸ਼ਵਾਸੀਆਂ ਵਿੱਚ ਤ੍ਰਿਏਕਤਾ ਦਾ ਕਿਹੜਾ ਮਨੁੱਖ ਰਹਿੰਦਾ ਹੈ? ਬਹੁਤੇ ਮਸੀਹ ਉੱਤਰ ਦੇਣਗੇ ਕਿ "ਪਵਿੱਤਰ ਆਤਮਾ"। ਇਹ ਸੱਚ ਵੀ ਹੈ, ਪਰ ਅਸਲ ਵਿੱਚ, ਵਿਸ਼ਵਾਸੀਆਂ ਵਿੱਚ ਤ੍ਰਿਏਕਤਾ ਦੇ ਤਿੰਨੋਂ ਪੱਖ ਮੌਜੂਦ ਹੁੰਦੇ ਹਨ।

1. ਪਵਿੱਤਰ ਆਤਮਾ, ਯੂਹੰਨਾ 14:16-17; ਰੋਮੀਆਂ ਨੂੰ 8:11; 1 ਕੁਰਿੰਥੀਆਂ ਨੂੰ 3:16; 6:19; 2 ਤਿਮੋਥਿਉਸ. 1:14
2. ਪੁੱਤਰ, ਮੱਤੀ 28:20; ਯੂਹੰਨਾ 14:20,23; 15:4-5; ਰੋਮੀਆਂ ਨੂੰ 8:10; 2 ਕੁਰਿੰਥੀਆਂ ਨੂੰ 13:5; ਗਲਾਤੀਆਂ 2:20; ਅਫਸੀਆਂ ਨੂੰ 3:17; ਕੁਲੁੱਸੀਆਂ ਨੂੰ 1:27
3. ਪਿਤਾ, ਯੂਹੰਨਾ 14:23; 2 ਕੁਰਿੰਥੀਆਂ ਨੂੰ 6:16

ਇਹ ਵਾਕ ਇਸ ਗੱਲ ਨੂੰ ਸ਼ਾਨਦਾਰ ਤਰੀਕੇ ਨਾਲ ਦੱਸਦਾ ਹੈ ਕਿ ਨਵਾਂ ਨੇਮ ਅਕਸਰ ਜੀ ਉੱਠਣ ਦੇ ਕੰਮ ਨੂੰ ਤ੍ਰਿਏਕਤਾ ਦੇ ਤਿੰਨੋਂ ਪੱਖਾਂ ਨਾਲ ਸੰਬੰਧਤ ਹੋਣ ਬਾਰੇ ਦੱਸਦਾ ਹੈ।

1. ਪਰਮੇਸ਼ਰ ਪਿਤਾ ਨੇ ਯਿਸੂ ਨੂੰ ਜੀਵਾਇਆ (ਦੇਖੋ ਰਸੂਲਾਂ ਦੇ ਕਰਤੱਬ 2:24; 3:15; 4:10; 5:30; 10:40; 13:30,33,34,37; 17:31; ਰੋਮੀਆਂ ਨੂੰ 6:4,9; 10:9; 1 ਕੁਰਿੰਥੀਆਂ ਨੂੰ 6:14; 2 ਕੁਰਿੰਥੀਆਂ ਨੂੰ 4:14; ਗਲਾਤੀਆਂ 1:1; ਅਫਸੀਆਂ ਨੂੰ 1:20; ਕੁਲੁੱਸੀਆਂ ਨੂੰ 2:12; 1 ਥੱਸਲੁਨੀਕੀਆਂ ਨੂੰ 1:10)
2. ਪਰਮੇਸ਼ਰ ਪੁੱਤਰ ਆਪਣੇ ਆਪ ਜੀ ਉਠਿਆ (ਦੇਖੋ ਯੂਹੰਨਾ 2:19-22; 10:17-18)
3. ਪਰਮੇਸ਼ਰ ਪਵਿੱਤਰ ਆਤਮਾ ਨੇ ਯਿਸੂ ਨੂੰ ਜੀਵਾਇਆ (ਦੇਖੋ ਰੋਮੀਆਂ ਨੂੰ 8:11)

ਇਹੋ ਤ੍ਰਿਏਕਤਾ ਦਾ ਬਲ ਰੋਮੀਆਂ ਨੂੰ 8:9-11 ਵਿੱਚ ਦੇਖਿਆ ਜਾ ਸਕਦਾ ਹੈ।

ਖਾਸ ਵਿਸ਼ਾ: ਤ੍ਰਿਏਕ

ਖਾਸ ਵਿਸ਼ਾ: ਤ੍ਰਿਏਕ

ਇਕਮੁੱਠ ਪ੍ਰਸੰਗ ਵਿਚ ਤ੍ਰਿਏਕ ਦੇ ਤਿੰਨਾਂ ਵਿਅਕਤੀਆਂ ਦੀ ਗਤੀਵਿਧੀ ਵੱਲ ਧਿਆਨ ਦਿਓ। Tertullian ਦੁਆਰਾ “ਤ੍ਰਿਏਕ” ਸ਼ਬਦ ਨੂੰ ਪਹਿਲੀ ਵਾਰ ਲਿਆ ਗਿਆ ਸੀ, ਇਹ ਬਾਈਬਲ ਦਾ ਸ਼ਬਦ ਨਹੀਂ ਹੈ, ਪਰ ਵਿਚਾਰ ਸਭ ਪਾਸੇ ਫੈਲਿਆ ਹੋਇਆ ਹੈ।

I. ਨਵੇਂ ਨੇਮ ਵਿਚ

A. ਇੰਜੀਲਾਂ ਵਿਚ

1. ਮੱਤੀ 3:16-17; 28:19 (ਅਤੇ ਸਮਾਨਾਂਤਰ)
2. ਯੂਹੰਨਾ 14:26

B. ਰਸੂਲਾਂ ਦੇ ਕਰਤੱਬ -2:32-33, 38-39

C. ਪੌਲੁਸ

1. ਰੋਮੀਆਂ 1:4-5; 5:1,5; 8:1-4,8-10
2. 1 ਕੁਰਿੰਥੀਆਂ 2:8-10; 12:4-6
3. 2 ਕੁਰਿੰਥੀਆਂ 1:21-22; 13:14
4. ਗਲਾਤੀਆਂ 4:4-6
5. ਅਫਸੀਆਂ 1:3-14,17; 2:18; 3:14-17; 4:4-6
6. 1 ਥੱਸਲੁਨੀਕੀਆਂ 1:2-5
7. 2 ਥੱਸਲੁਨੀਕੀਆਂ 2:13
8. ਤੀਤੁਸ 3:4-6

D. ਪਤਰਸ - 1 ਪਤਰਸ 1:2

E. ਯਹੂਦਾਹ - ਆਇਤਾਂ 20-21

II. ਪਰਮੇਸ਼ਰ ਵਿਚ ਬਹੁਲਤਾ ਦਾ ਸੰਕੇਤ ਪੁਰਾਣੇ ਨੇਮ ਵਿਚ ਵੀ ਦਿੱਤਾ ਗਿਆ ਹੈ।

A. ਪਰਮੇਸ਼ਰ ਲਈ ਬਹੁਵਚਨ ਦਾ ਇਸਤੇਮਾਲ

1. *ਇਲੋਹਿਮ Elohim* ਨਾਮ ਬਹੁਵਚਨ ਹੈ (ਦੇਖੋ ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ), ਪਰ ਜਦੋਂ ਵੀ ਪਰਮੇਸ਼ਰ ਲਈ ਵਰਤਿਆ ਗਿਆ ਹੈ ਹਮੇਸ਼ਾ ਇਕਵਚਨ ਹੀ ਕਿਰਿਆ ਹੁੰਦੀ ਹੈ
2. ਉਤਪਤ 1:26-27; 3:22; 11:7 ਵਿਚ “ਅਸੀਂ”

B. “ਪ੍ਰਭੂ ਦਾ ਦੂਤ” (ਦੇਖੋ ਖਾਸ ਵਿਸ਼ਾ: ਪ੍ਰਭੂ ਦਾ ਦੂਤ) ਪਰਮੇਸ਼ਰ ਦੇ ਲਈ ਇਕ ਪ੍ਰਤੱਖ ਪ੍ਰਤੀਨਿਧ ਸੀ

1. ਉਤਪਤ 16:7-13; 22:11-15; 31:11,13; 48:15-16
 2. ਕੂਚ 3:2,4; 13:21; 14:19
 3. ਨਿਆਈਆਂ 2:1; 6:22-23; 13:3-22
 4. ਜ਼ਕਰਯਾਹ 3:1-2
- C. ਪਰਮੇਸ਼ਰ ਅਤੇ ਉਸਦਾ ਆਤਮਾ ਅਲੱਗ-ਅਲੱਗ ਹਨ, ਉਤਪਤ 1:1-2; ਜ਼ਬੂਰ 104:30; ਯਸ਼ਾਯਾਹ 63:9-11; ਹਿਜ਼ਕੀਏਲ 37:13-1
- D. ਪਰਮੇਸ਼ਰ (ਯਹੋਵਾਹ) ਅਤੇ ਮਸੀਹ (ਅਦੋਨ Adon) ਅਲੱਗ-ਅਲੱਗ ਹਨ, ਜ਼ਬੂਰ 45:6-7; 110:1; ਜ਼ਕਰਯਾਹ 2:8-11; 10:9-12
- E. ਮਸੀਹ ਅਤੇ ਆਤਮਾ ਅਲੱਗ-ਅਲੱਗ ਹਨ, ਜ਼ਕਰਯਾਹ 12:10
- F. ਤਿੰਨਾਂ ਦਾ ਯਸ਼ਾਯਾਹ 48:16; 61:1 ਵਿਚ ਜ਼ਿਕਰ ਕੀਤਾ ਗਿਆ ਹੈ
- III. ਯਿਸੂ ਦੇ ਪਰਮੇਸ਼ਰ ਹੋਣ ਅਤੇ ਪਵਿੱਤਰ ਆਤਮਾ ਦੀ ਸ਼ਖਸੀਅਤ ਨੇ ਸਖਤ, ਇਕ ਪਰਮੇਸ਼ਰ ਵਿਚ ਵਿਸ਼ਵਾਸ ਰੱਖਣ ਵਾਲੇ (ਦੇਖੋ ਖਾਸ ਵਿਸ਼ਾ: ਇਕ ਪਰਮੇਸ਼ਰ ਵਿਚ ਵਿਸ਼ਵਾਸ) ਅਤੇ ਸ਼ੁਰੂਆਤੀ ਵਿਸ਼ਵਾਸੀਆਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ।
- A. Tertullian – ਪੁੱਤਰ ਨੂੰ ਪਿਤਾ ਦੇ ਅਧੀਨ ਕੀਤਾ
 - B. Origen – ਪੁੱਤਰ ਅਤੇ ਆਤਮਾ ਨੂੰ ਅਧੀਨ ਕੀਤਾ
 - C. Arius – ਪੁੱਤਰ ਅਤੇ ਪਵਿੱਤਰ ਆਤਮਾ ਦੇ ਪਰਮੇਸ਼ਰ ਹੋਣ ਤੋਂ ਇਨਕਾਰ ਕੀਤਾ
 - D. Monarchianism – ਇਕ ਪਰਮੇਸ਼ਰ ਦੇ ਹੀ ਪਿਤਾ, ਫਿਰ ਪੁੱਤਰ, ਅਤੇ ਫਿਰ ਪਵਿੱਤਰ ਆਤਮਾ ਵਜੋਂ ਹੋਣ ਵਾਲੇ ਇਤਿਹਾਸਕ ਕ੍ਰਮ ਦੇ ਪ੍ਰਗਟਾਵੇ ਵਿਚ ਵਿਸ਼ਵਾਸ ਕੀਤਾ
- IV. ਤ੍ਰਿਏਕ ਇਕ ਇਤਿਹਾਸਕ ਤੌਰ ਤੇ ਵਿਕਸਤ ਸੂਤਰੀਕਰਨ ਹੈ ਜੋ ਬਾਈਬਲ ਵਚਨਾਂ ਪ੍ਰੇਰਿਤ ਕੀਤਾ ਗਿਆ ਹੈ।
- A. ਪਿਤਾ ਦੇ ਬਰਾਬਰ, ਯਿਸੂ ਦੇ ਪੂਰੀ ਤਰ੍ਹਾਂ ਪਰਮੇਸ਼ਰ ਹੋਣ ਦੀ ਪੁਸ਼ਟੀ A.D. 325 ਵਿਚ Nicea ਦੀ ਕੌਂਸਲ ਦੁਆਰਾ ਕੀਤੀ ਗਈ ਸੀ (ਯੂਹੰਨਾ 1:1; ਫਿਲਿੱਪੀਆਂ 2:6; ਤੀਤੁਸ 2:13)
 - B. ਪਿਤਾ ਅਤੇ ਪੁੱਤਰ ਦੇ ਵਾਂਗ ਪਵਿੱਤਰ ਆਤਮਾ ਦੇ ਪਰਮੇਸ਼ਰ ਹੋਣ ਦੀ ਪੁਸ਼ਟੀ A.D. 381 Constantinople ਦੀ ਕੌਂਸਲ ਦੁਆਰਾ ਕੀਤੀ ਗਈ ਸੀ
 - C. ਤ੍ਰਿਏਕ ਦਾ ਸਿਧਾਂਤ Augustine ਦੀ ਕਿਤਾਬ *De Trinitate* ਵਿਚ ਪੂਰੀ ਤਰ੍ਹਾਂ ਪ੍ਰਗਟ ਹੋਇਆ ਹੈ ਇਹ ਸੱਚਮੁੱਚ ਰਹੱਸ ਹੈ। ਪਰ ਨਵਾਂ ਨੇਮ ਇਕ ਪਰਮੇਸ਼ਰ ਦੇ ਤਿੰਨ ਸਦੀਪਕ ਨਿੱਜੀ ਪ੍ਰਗਟਾਵਿਆਂ (ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ) ਦੀ ਪੁਸ਼ਟੀ ਕਰਦਾ ਹੈ।

▣ "ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ" ਇਹ ਕਿਰਿਆ ਇੱਕ ਭਵਿੱਖਤ ਕਿਰਿਆਸ਼ੀਲ ਸੰਕੇਤਕ ਹੈ ਜਿਹੜਾ ਜੀ ਉੱਠਣ ਦੇ ਦਿਨ ਵੱਲ ਇਸ਼ਾਰਾ ਕਰਦਾ ਹੈ। ਯਿਸੂ ਅਤੇ ਉਸਦੇ ਚੇਲਿਆਂ ਦੇਵਾਂ ਦਾ ਜੀ ਉੱਠਣਾ ਇੱਕ ਮੱਹਤਵਪੂਰਨ ਸਿਧਾਂਤ ਹੈ (ਦੇਖੋ 1 ਕੁਰਿੰਥੀਆਂ ਨੂੰ 15:1ff; 2 ਕੁਰਿੰਥੀਆਂ ਨੂੰ 4:14)। ਮਸੀਹਤ ਦੱਸਦੀ ਹੈ ਕਿ ਵਿਸ਼ਵਾਸੀਆਂ ਕੋਲ ਸਦੀਵੀਕਾਲ ਤੱਕ ਸਰੀਰਕ ਮੌਜੂਦਗੀ ਹੋਵੇਗੀ (ਦੇਖੋ 1 ਯੂਹੰਨਾ 3:2)। ਜੇ ਮਸੀਹ ਪਵਿੱਤਰ ਆਤਮਾ ਦੁਆਰਾ ਜੀਵਾਲਿਆ ਗਿਆ ਸੀ (ਦੇਖੋ 1 ਕੁਰਿੰਥੀਆਂ ਨੂੰ 15:12-21), ਤਾਂ ਉਸ ਦੇ ਚੇਲੇ ਵੀ ਜੀਵਾਲੇ ਜਾਣਗੇ (ਦੇਖੋ ਰੋਮੀਆਂ ਨੂੰ 8:23)।

NASB, NKJV,

NRSV, NJB

REB, NET "ਉਸਦੇ ਆਤਮਾ ਦੁਆਰਾ"

NRSV

"ਉਸ ਦੀ ਆਤਮਾ ਦੀ ਥਾਂ"

footnote

TEV

"ਉਸਦੀ ਆਤਮਾ ਦੇ ਦੁਆਰਾ ਜੋ ਤੁਹਾਡੇ ਵਿੱਚ ਰਹਿੰਦੀ ਹੈ"

ਇਹ ਇੱਕ ਹੱਥ-ਲਿਖਤ ਵੱਖਰੇਵਾਂ ਹੈ ਜੋ ਇਸ ਵਾਕ ਦੇ ਵਿਆਕਰਣਕ ਢੰਗ ਨਾਲ ਸੰਬੰਧਤ ਹੈ।

1. GENITIVE, MSS κ , A, C, P^c

2. ACCUSATIVE, MSS B, D, F, G

UBS⁴ GENITIVE ਨੂੰ "B" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸ਼ਚਿਤ)।

ਰੋਮੀਆਂ ਨੂੰ 8:12-17

¹²ਜੇ ਹੇ ਭਰਾਵੇ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ। ¹³ਜੇ ਸਰੀਰ ਦੇ ਅਨੁਸਾਰ ਉਮਰ ਕੱਟੇਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੇ ਤਾਂ ਤੁਸੀਂ ਜੀਵੋਗੇ। ¹⁴ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ। ¹⁵ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੇ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਕਹਿ ਕੇ ਪੁਕਾਰਦੇ ਹਾਂ। ¹⁶ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ, ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ। ¹⁷ਅਤੇ ਜੇ ਸੰਤਾਨ ਹਾਂ ਤਾਂ ਵਾਰਿਸ ਵੀ ਹਾਂ, ਪਰਮੇਸ਼ੁਰ ਦੇ ਵਾਰਿਸ ਅਤੇ ਮਸੀਹ ਦੇ ਨਾਲ ਸਾਂਝੇ ਵਾਰਿਸ ਪਰ ਤਾਂ ਜੇ ਅਸੀਂ ਉਹ ਦੇ ਨਾਲ ਦੁੱਖ ਝੱਲੀਏ, ਕਿ ਅਸੀਂ ਉਹ ਦੇ ਨਾਲ ਵਡਿਆਏ ਜਾਈਏ।

8:12 "ਜੇ ਹੇ" ਪੌਲੁਸ ਰੋਮੀਆਂ ਨੂੰ 8:1-11 ਦੀ ਪੇਸ਼ਕਸ਼ ਨੂੰ ਸਾਹਮਣੇ ਰੱਖਣਾ ਜਾਰੀ ਰੱਖਦਾ ਹੈ।

▣ "ਅਸੀਂ ਕਰਜ਼ਦਾਰ ਹਾਂ" ਇਹ ਮਸੀਹੀ ਅਜਾਦੀ ਦਾ ਦੂਸਰਾ ਪੱਖ ਹੈ (ਦੇਖੋ ਰੋਮੀਆਂ ਨੂੰ 14:1-15:13)। ਇਹ ਰੋਮੀਆਂ ਨੂੰ 8:1-11 ਵਿਚਲੀ ਸੁੱਧੀਕਰਨ ਉੱਪਰ ਵਿਚਾਰ-ਵਟਾਂਦਰੇ ਤੋਂ ਉਪਜਿਆ ਨਤੀਜਾ ਹੈ, ਜਿਹੜਾ ਕਿ ਸਥਿਤਕ (ਸੰਕੇਤਕ) ਅਤੇ ਵਿਕਾਸਸ਼ੀਲ (ਜਰੂਰੀ) ਦੇਵੇਂ ਹੈ। ਇਹ ਇਹ ਵੀ ਸਪੱਸ਼ਟ ਰੂਪ ਨਾਲ ਦੱਸਦਾ ਹੈ ਕਿ ਵਿਸ਼ਵਾਸੀ ਹਾਲੇ ਵੀ ਪੁਰਾਣੇ ਡਿੱਗੇ ਸੁਭਾਅ ਨਾਲ ਸੰਘਰਸ਼ ਕਰ ਰਹੇ ਹਨ (ਉਦਾਹਰਣ., ਰੋਮੀਆਂ ਨੂੰ 6:12,19; 7:7-24; 1 ਕੁਰਿੰਥੀਆਂ ਨੂੰ 6:18-19; ਅਫਸੀਆਂ ਨੂੰ 6:10-19)। ਚੁਣੀ ਜਾਣ ਲਈ ਇੱਕ ਚੋਣ ਹੈ (ਸ਼ੁਰੂਆਤੀ ਨਿਹਚਾ) ਅਤੇ ਲਗਾਤਾਰ ਚੁਣੀਆਂ ਜਾਣ ਵਾਲੀਆਂ ਚੋਣਾਂ (ਜੀਵਨਸ਼ੈਲੀ ਵਾਲੀ ਨਿਹਚਾ)!

8:13 "ਜੇ" ਰੋਮੀਆਂ ਨੂੰ 8:9,10,11,13 ਵਿੱਚ ਸ਼ਰਤੀਆ ਵਾਕਾਂ ਦੀ ਲੜੀ ਹੈ (ਦੋਹਰਾ), 17 (ਦੋਹਰਾ)। ਇਹ ਸਾਰੇ ਪਹਿਲੇ ਦਰਜੇ ਦੇ ਸ਼ਰਤੀਆ ਵਾਕ ਹਨ, ਜੋ ਲੇਖਕ ਦੇ ਉਦੇਸ਼ ਪੱਖੋਂ ਜਾਂ ਸਾਹਿਤਕ ਉਦੇਸ਼ਾਂ ਪੱਖੋਂ ਸਹੀ ਮੰਨੇ ਗਏ ਹਨ। ਪੌਲੁਸ ਇਹ ਮੰਨਦਾ ਸੀ ਕਿ ਉਸਦੇ ਪਾਠਕ ਰੋਮੀਆਂ ਦੀ ਕਲੀਸੀਆ ਵਿੱਚ ਮਸੀਹੀ ਸਨ ਜੋ ਪਵਿੱਤਰ ਆਤਮਾ ਦੁਆਰਾ ਜਿਉਂਦੇ ਸਨ। ਪਰ ਇੱਥੇ ਇੱਕ ਅਚਨਚੇਤ ਵਾਪਰੀ ਘਟਨਾ ਹੈ (ਉਦਾਹਰਣ ਵੱਜੋਂ. ਮਨੁੱਖੀ ਮੇਲ-ਮਿਲਾਪ)।

▣ "ਸਰੀਰ ਦੇ ਅਨੁਸਾਰ ਉਮਰ ਕੱਟੇਗੇ ਤਾਂ ਤੁਹਾਨੂੰ ਮਰਨਾ ਪਵੇਗਾ" ਰੋਮੀਆਂ ਨੂੰ 8:13 ਵਿੱਚ ਦੋਵੇਂ ਕਿਰਿਆਵਾਂ ਵਰਤਮਾਨ ਵਾਕ ਹਨ, ਜੋ ਲਗਾਤਾਰ ਹੋ ਰਹੇ ਕੰਮ ਬਾਰੇ ਦੱਸਦੀਆਂ ਹਨ। ਬਾਈਬਲ ਮੌਤ ਦੇ ਤਿੰਨ ਪੱਧਰਾਂ ਦਾ ਖੁਲਾਸਾ ਕਰਦੀ ਹੈ।

1. ਅਧਿਆਤਮਿਕ ਮੌਤ (ਦੇਖੋ ਉਤਪਤ. 2:17; 3:1-7; ਅਫਸੀਆਂ ਨੂੰ 2:1)
2. ਸਰੀਰਕ ਮੌਤ (ਦੇਖੋ ਉਤਪਤ 5)
3. ਸਦੀਵੀ ਮੌਤ (ਦੇਖੋ ਪਰਕਾਸ਼ ਦੀ ਪੇਥੀ. 2:11; 20:6,14; 21:8)

ਇਸ ਪੈਰ੍ਹੇ ਵਿੱਚ ਦੱਸੀ ਗਈ ਇੱਕ ਆਦਮ ਦੀ ਅਧਿਆਤਮਿਕ ਮੌਤ ਹੈ (ਦੇਖੋ ਉਤਪਤ 3:14-19) ਜੋ ਮਨੁੱਖ ਜਾਤੀ ਲਈ ਸਰੀਰਕ ਮੌਤ ਦਾ ਕਾਰਨ ਬਣੀ (ਦੇਖੋ ਉਤਪਤ 5)।

ਆਦਮ ਦਾ ਪਾਪ ਨੇ ਮਨੁੱਖੀ ਤਜਰਬੇ ਵਿੱਚ ਮੌਤ ਲਿਆਂਦੀ (ਦੇਖੋ ਰੋਮੀਆਂ ਨੂੰ 5:12-21)। ਸਾਡੇ ਵਿੱਚੋਂ ਹਰੇਕ ਨੇ ਪਾਪ ਵਿੱਚ ਭਾਗੀਦਾਰ ਹੋਣਾ ਆਪਣੀ ਮਰਜ਼ੀ ਨਾਲ ਚੁਣਿਆ ਹੈ। ਜੇ ਅਸੀਂ ਇਸ ਨੂੰ ਚੁਣਨਾ ਜਾਰੀ ਰੱਖਦੇ ਹਾਂ, ਇਹ ਸਾਨੂੰ "ਸਦੀਵੀ" ਮੌਤ ਦੇਵੇਗਾ (ਦੇਖੋ ਪਰਕਾਸ਼ ਦੀ ਪੇਥੀ. 20:6,14, "ਦੂਜੀ ਮੌਤ")। ਮਸੀਹੀ ਹੋਣ ਦੇ ਨਾਤੇ ਸਾਨੂੰ ਪਾਪ ਲਈ ਅਤੇ ਆਪਣੇ ਆਪ ਲਈ ਮਸੀਹ ਨਾਲ ਨਿਹਚਾ ਦੀ ਪਹਿਚਾਣ ਨਾਲ ਮਰਨਾ ਪੈਣਾ ਹੈ ਅਤੇ ਪਰਮੇਸ਼ੁਰ ਲਈ ਜਿਉਣਾ ਚਾਹੀਦਾ ਹੈ (ਦੇਖੋ ਰੋਮੀਆਂ 6)।

▣ "ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੇ ਤਾਂ ਤੁਸੀਂ ਜੀਵੋਗੇ" ਵਿਸ਼ਵਾਸੀਆਂ ਦੇ ਛੁਟਕਾਰੇ ਦਾ ਭਰੋਸਾ ਉਹਨਾਂ ਦੀ ਮਸੀਹੀ ਜੀਵਨ ਸ਼ੈਲੀ ਦੁਆਰਾ ਪ੍ਰਮਾਣਿਤ ਜਾਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ (ਦੇਖੋ ਨਵੇਂ ਨੇਮ ਦੀਆਂ ਕਿਤਾਬਾਂ ਯਾਕੂਬ ਅਤੇ 1 ਯੂਹੰਨਾ)। ਵਿਸ਼ਵਾਸੀ ਆਪਣਾ ਇਹ ਨਵਾਂ ਜੀਵਨ ਆਪਣੇ ਯਤਨਾਂ ਦੁਆਰਾ ਨਹੀਂ ਜੀਉਂਦੇ, ਪਰ ਪਵਿੱਤਰ ਆਤਮਾ ਦੀ ਮਦਦ ਦੁਆਰਾ ਜੀਉਂਦੇ ਹਨ (ਦੇਖੋ v.14)। ਹਾਲਾਂਕਿ, ਉਹਨਾਂ ਨੂੰ ਆਪਣੇ ਆਪ ਨੂੰ ਰੋਜ਼ਾਨਾ ਉਸ ਦੇ ਨਿਯੰਤਰਨ ਵਿੱਚ ਦੇਣਾ ਚਾਹੀਦਾ ਹੈ (ਦੇਖੋ ਅਫਸੀਆਂ ਨੂੰ 5:17-18; 6:10-18)।

ਇਸ ਪ੍ਰਸੰਗ ਵਿੱਚ "ਦੇਹ ਦੇ ਕੰਮ" ਪੁਰਾਣੇ ਪਾਪੀ ਯੁੱਗ (ਦੇਖੋ ਗਲਾਤੀਆਂ 5:19-21) ਦੇ ਜੀਵਨ ਵੱਜੋਂ ਦੇਖੇ ਜਾਂਦੇ ਹਨ। ਇਹ ਸਰੀਰਕ ਹੋਂਦ ਦੀ ਸਦੀਵੀਤਾ ਦਾ ਖੰਡਨ ਨਹੀਂ ਕਰਦੀ (ਦੇਖੋ ਰੋਮੀਆਂ ਨੂੰ 8:23), ਪਰ ਅੰਦਰ ਰਹਿੰਦੀ ਪਵਿੱਤਰ ਆਤਮਾ (ਨਵਾਂ ਯੁੱਗ) ਦੇ ਵਿਚਕਾਰ ਅਤੇ ਪਾਪ (ਪੁਰਾਣਾ ਯੁੱਗ) ਨਾਲ ਲਗਾਤਾਰ ਅਧਿਆਤਮਿਕ ਸੰਘਰਸ਼ ਵਿਚਕਾਰ ਅੰਤਰ ਦੱਸਦੀ ਹੈ।

8:14 "ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ" ਇਹ ਇੱਕ ਮੌਜੂਦਾ ਅਕਰਮਕ ਵਾਕ ਹੈ, ਜੋ ਨਿਰੰਤਰ ਆਤਮਾ ਦੀ ਅਗਵਾਈ ਨੂੰ ਦਰਸਾਉਂਦਾ ਹੈ। ਆਤਮਾ ਸਾਨੂੰ ਮਸੀਹ ਨਾਲ ਪਿਆਰ ਕਰਨਾ ਦੱਸਦਾ ਹੈ (ਦੇਖੋ ਯੂਹੰਨਾ 6:44,65) ਅਤੇ ਬਾਅਦ ਵਿੱਚ ਸਾਡੇ ਅੰਦਰ ਮਸੀਹ ਨੂੰ ਪੈਦਾ ਕਰਦਾ ਹੈ (ਦੇਖੋ ਰੋਮੀਆਂ ਨੂੰ 8:29-30)। ਇੱਕ ਫੈਸਲੇ ਨਾਲੇ ਮਸੀਹਤ ਵਿੱਚ ਹੋਰ ਵੀ ਬਹੁਤ ਕੁੱਝ ਹੈ। ਇਹ ਸੱਚ-ਮੁਚ ਇੱਕ ਜਾਰੀ ਰਹਿਣ ਵਾਲਾ ਚੇਲਾ ਬਣਾਉਣ ਦਾ ਕੰਮ ਹੈ (ਦੇਖੋ ਮੱਤੀ 28:19) ਜੋ ਇੱਕ ਫੈਸਲੇ ਨਾਲ ਸ਼ੁਰੂ ਹੁੰਦਾ ਹੈ (ਦੇਖੋ ਰੋਮੀਆਂ ਨੂੰ 10:9-13; ਯੂਹੰਨਾ 1:12; 3:16)। ਮਸੀਹ ਵਿੱਚ ਨਿਹਚਾ ਰੱਖਣਾ ਕੋਈ ਆਖਰੀ ਕੰਮ ਨਹੀਂ ਬਲਕਿ ਸ਼ੁਰੂਆਤ ਹੈ। ਇਹ ਖਾਸ ਮੌਕਿਆਂ, ਸਮਿਆਂ, ਜਾਂ ਸੇਵਕਾਈਆਂ ਦਾ ਹਵਾਲਾ ਨਹੀਂ ਦਿੰਦੀ, ਬਲਕਿ ਰੋਜ਼ਾਨਾ ਦੇ ਕੰਮਾਂ ਬਾਰੇ ਦੱਸਦੀ ਹੈ।

▣ "ਪਰਮੇਸ਼ੁਰ ਦੇ ਪੁੱਤਰ ਹਨ" ਇਹ ਬਹੁਵਚਨ ਵਾਕ ਪੁਰਾਣੇ ਨੇਮ ਵਿੱਚ ਸਵਰਗ ਦੂਤਾਂ ਲਈ ਵਰਤਿਆ ਜਾਂਦਾ ਸੀ ਅਤੇ ਮਨੁੱਖਾਂ ਲਈ ਬਹੁਤ ਘੱਟ ਵਰਤਿਆ ਜਾਂਦਾ ਸੀ (ਦੇਖੋ ਆਨਲਾਇਨ ਖਾਸ ਵਿਸ਼ਾ www.freebiblecommentary.org ਵਿੱਚ)। ਇੱਕਵਚਨ ਆਦਮ, ਇਸਰਾਇਲ, ਉਸਦਾ ਰਾਜਾ, ਅਤੇ ਮਸੀਹ ਲਈ ਵਰਤਿਆ ਜਾਂਦਾ ਸੀ। ਇੱਥੇ ਇਹ ਵਿਸ਼ਵਾਸੀਆਂ ਦਾ ਹਵਾਲਾ ਦਿੰਦਾ ਹੈ (ਦੇਖੋ ਗਲਾਤੀਆਂ 4:6-7)। ਰੋਮੀਆਂ ਨੂੰ 8:14 ਯੂਨਾਨੀ ਸ਼ਬਦ *huios* (ਪੁੱਤਰ) ਵਰਤਿਆ ਗਿਆ ਹੈ, ਰੋਮੀਆਂ ਨੂੰ 8:16 ਵਿੱਚ, *tekna* (ਬੱਚੇ)। ਇਹ ਇਸ ਪ੍ਰਸੰਗ ਵਿੱਚ ਸਮਾਨਾਰਥੀ ਰੂਪ ਵਿੱਚ ਵਰਤੇ ਗਏ ਹਨ। ਵਿਸ਼ਵਾਸੀ ਹੁਣ ਗੁਲਾਮ ਨਹੀਂ ਹਨ ਪਰ ਪਰਿਵਾਰਕ ਮੈਂਬਰ ਹਨ (ਦੇਖੋ ਰੋਮੀਆਂ ਨੂੰ 8:15-17; ਗਲਾਤੀਆਂ 4:7)।

8:15 "ਆਤਮਾ" ਇਹ ਆਇਤ, ਰੋਮੀਆਂ ਨੂੰ 8:10 ਵਾਂਗ, ਅਸਪਸ਼ਟ ਹੈ। ਇਹ ਛੁਟਕਾਰਾ ਪਾਈ ਹੋਈ ਮਨੁੱਖਤਾ ਦੀ ਮਸੀਹ ਵਿੱਚ ਨਵੀਂ ਆਤਮਾ ਜਾਂ ਪਵਿੱਤਰ ਆਤਮਾ ਦਾ ਹਵਾਲਾ ਹੋ ਸਕਦੀ ਹੈ। ਦੋਵੇਂ ਆਇਤ 16 ਵਿੱਚ ਮਿਲਦੇ ਹਨ।

ਪੌਲੁਸ ਦੀਆਂ ਲਿਖਤਾਂ ਵਿੱਚ ਕਈ ਜਗਾਵਾਂ ਹਨ ਜਿੱਥੇ ਇਹ ਵਿਆਕਰਣਕ ਉਸਾਰੀ ਇਹ ਦੱਸਣ ਲਈ ਵਰਤੀ ਗਈ ਹੈ ਕਿ ਪਵਿੱਤਰ ਆਤਮਾ ਵਿਅਕਤੀਗਤ ਵਿਸ਼ਵਾਸੀ ਦੇ ਵਿੱਚ ਕੀ ਪੈਦਾ ਕਰਦੀ ਹੈ।

1. ਇੱਥੇ "ਗੁਲਾਮੀ ਦਾ ਆਤਮਾ ਨਹੀਂ," "ਗੋਦ ਲੈਣ ਵਾਲਾ ਆਤਮਾ, ਰੋਮੀਆਂ ਨੂੰ 8:15
2. "ਨਿਮਰਤਾ ਦਾ ਆਤਮਾ," 1 ਕੁਰਿੰਥੀਆਂ ਨੂੰ 4:21
3. "ਨਿਹਚਾ ਦਾ ਆਤਮਾ (ਵਫਾਦਾਰੀ), 2 ਕੁਰਿੰਥੀਆਂ ਨੂੰ 4:13
4. "ਬੁੱਧੀ ਅਤੇ ਪ੍ਰਕਾਸ਼ਨ ਦਾ ਆਤਮਾ," ਅਫਸੀਆਂ ਨੂੰ 1:17
5. "ਡਰ ਦਾ ਆਤਮਾ ਨਹੀਂ," 2 ਤਿਮੋਥੀਉਸ. 1:7

ਕਈ ਜਗਾਵਾਂ ਉੱਤੇ, ਖਾਸ ਤੌਰ ਤੇ 1 ਕੁਰਿੰਥੀਆਂ ਵਿੱਚ ਪੌਲੁਸ ਆਪਣੇ ਆਪ ਦਾ ਹਵਾਲਾ ਦੇਣ ਲਈ ਸ਼ਬਦ *pneuma* ਦੀ ਵਰਤੋਂ ਕਰਦਾ ਹੈ (ਦੇਖੋ 1 ਕੁਰਿੰਥੀਆਂ ਨੂੰ 2:11; 5:3,14; 7:34; 16:8; ਅਤੇ ਕੁਲੁੱਸੀਆਂ ਨੂੰ 2:5)। ਇਸ ਪ੍ਰਸੰਗ ਵਿੱਚ ਰੋਮੀਆਂ ਨੂੰ 8:10 ਅਤੇ 15 ਬਹੁਤ ਚੰਗੇ ਢੰਗ ਨਾਲ ਸਟੀਕ ਬੈਠਦੇ ਹਨ।

▣ "ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੇ ਫੇਰ ਮੁੜ ਕੇ ਡਰੋ" ਪੁਰਾਣੇ ਸੁਭਾਅ ਦਾ ਚਰਿੱਤਰ ਡਰ ਹੈ (ਦੇਖੋ ਇਬਰਾਨੀਆਂ ਨੂੰ 2:15)। ਨਵੇਂ ਸੁਭਾਅ ਦੇ ਗੁਣ ਰੋਮੀਆਂ ਨੂੰ 8:14-17 ਵਿੱਚ ਦੱਸੇ ਗਏ ਹਨ।

▣ "ਲੇਪਾਲਕ ਪੁੱਤਰ" ਰੋਮ ਦਾ ਕਾਨੂੰਨ ਗੋਦ ਲੈਣ ਦੇ ਵਿਸ਼ੇ ਨੂੰ ਬਹੁਤ ਮੁਸ਼ਕਲ ਬਣਾਉਂਦਾ ਸੀ, ਪਰ ਜੇ ਇੱਕ ਵਾਰ ਇਸ ਤਰ੍ਹਾਂ ਹੋ ਜਾਂਦਾ ਸੀ, ਤਾਂ ਇਹ ਸਥਾਈ ਹੁੰਦਾ ਸੀ (ਦੇਖੋ ਗਲਾਤੀਆਂ 4:4-6)। ਇਹ ਰੂਪਕ ਵਿਸ਼ਵਾਸੀ ਦੀ ਸੁਰੱਖਿਆ ਦੇ ਧਰਮ ਸੰਬੰਧੀ ਸੱਚਾਈ ਜਾਂ ਸਮਰਥਨ ਕਰਦਾ ਹੈ (ਦੇਖੋ ਖਾਸ ਵਿਸ਼ਾ: ਰੋਮੀਆਂ ਨੂੰ 5:2 ਵਿੱਚ)। ਇੱਕ ਕੁਦਰਤੀ ਪੁੱਤਰ ਦਾ ਵਿਨਾਸ਼ ਕੀਤਾ ਜਾ ਸਕਦਾ ਹੈ ਜਾਂ ਮਾਰਿਆ ਵੀ ਜਾ ਸਕਦਾ ਹੈ, ਪਰ ਗੋਦ ਲਿਆ ਹੋਇਆ ਪੁੱਤਰ ਨਹੀਂ। ਇਹ ਪੌਲੁਸ ਦੁਆਰਾ ਮੁਕਤੀ ਦਾ ਵਰਣਨ ਕਰਨ ਲਈ ਇੱਕ ਮਨਪਸੰਦ ਰੂਪਕ ਸੀ (ਦੇਖੋ ਰੋਮੀਆਂ ਨੂੰ 8:15, 23)। ਯੂਹੰਨਾ ਅਤੇ ਪਤਰਸ ਨੇ ਦੂਸਰਾ ਰੂਪਕ "ਫੇਰ ਤੋਂ ਜਨਮ ਲੈਣਾ" ਵਰਤਿਆ ਹੈ (ਦੇਖੋ ਯੂਹੰਨਾ 3:3; 1 ਪਤਰਸ 1:3,23)। ਪੂਰੇ ਨੋਟ ਲਈ ਦੇਖੋ ਗਲਾਤੀਆਂ 4:5 ਆਨਲਾਈਨ www.freebiblecommentary.org ਵਿੱਚ।

▣ "ਅੱਬਾ" ਇਹ ਆਰਾਮੀ ਸ਼ਬਦ ਸੀ ਜਿਸ ਦੁਆਰਾ ਘਰ ਵਿੱਚ ਬੱਚੇ ਆਪਣੇ ਪਿਤਾ ਨੂੰ ਪੁਕਾਰਦੇ ਸਨ ("ਡੈਡੀ" ਜਾਂ "ਪਾਪਾ")। ਯਿਸੂ ਅਤੇ ਰਸੂਲ ਆਰਾਮੀ ਬੋਲਦੇ ਸਨ (ਦੇਖੋ ਮਰਕੁਸ 5:41; 14:36; 1 ਕੁਰਿੰਥੀਆਂ ਨੂੰ 16:22)। ਵਿਸ਼ਵਾਸੀ ਹੁਣ ਪਵਿੱਤਰ ਆਤਮਾ ਕੋਲ ਮਸੀਹ ਦੇ ਲਹੂ ਦੁਆਰਾ ਆ ਸਕਦੇ ਹਨ, ਜੋ ਆਤਮਾ ਦ੍ਰਿੜ ਵਿਸ਼ਵਾਸ ਅਤੇ ਪਰਿਵਾਰਕ ਵਿਸ਼ਵਾਸ ਨਾਲ ਰਹਿੰਦੀ ਹੈ (ਦੇਖੋ ਮਰਕੁਸ 14:36; ਗਲਾਤੀਆਂ 4:6)। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਡਿੱਗੀ ਮਨੁੱਖਤਾ ਪਰਮੇਸ਼ਰ ਨੂੰ ਪਿਤਾ ਕਹਿ ਕੇ ਪੁਕਾਰੇ ਜਿਸ ਦੀ ਸਿਰਫ ਪਵਿੱਤਰ ਲੋਕ ਹੀ ਇੱਛਾ ਕਰ ਸਕਦੇ ਹਨ! ਦੇਖੋ [ਖਾਸ ਵਿਸ਼ਾ: ਪਿਤਾ SPECIAL TOPIC: FATHER](#) ਰੋਮੀਆਂ ਨੂੰ 1:7 ਵਿੱਚ।

8:16 "ਆਤਮਾ ਆਪ" ਆਤਮਾ ਲਈ ਯੂਨਾਨੀ ਸ਼ਬਦ NEUTER ਹੈ, ਇਸ ਲਈ, KJV ਨੇ ਇਸ ਨੂੰ "ਆਤਮਾ, ਆਪਣੇ ਆਪ ਵਿੱਚ," ਵਾਂਗ ਅਨੁਵਾਦ ਕੀਤਾ ਹੈ ਪਰ ਜਿਵੇਂ ਆਤਮਾ ਮਨੁੱਖ ਹੈ; ਉਹ ਦੁੱਖੀ ਹੋ ਸਕਦਾ ਹੈ (ਦੇਖੋ ਅਫਸੀਆਂ ਨੂੰ 4:30; 1 ਥੱਸਲੁਨੀਕੀਆਂ. 5:19), ਇਸ ਲਈ "ਆਪਣੇ ਆਪ" ਇੱਕ ਬਿਹਤਰ ਅਨੁਵਾਦ ਹੈ। ਦੇਖੋ [ਖਾਸ ਵਿਸ਼ਾ: ਆਤਮਾ ਦੀ ਸ਼ਖਸੀਅਤ Special Topic: The Personhood Of The Spirit](#) ਰੋਮੀਆਂ ਨੂੰ 8:27 ਵਿੱਚ।

▣ "ਸਾਡੇ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ, ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ" ਜਿਵੇਂ ਕਿ ਰੋਮੀਆਂ ਨੂੰ 8:13 ਵਿੱਚ ਨੋਟ ਕੀਤਾ ਗਿਆ ਹੈ, ਨਿਹਚਾ ਵਿੱਚ ਪੱਕੇ ਹੋਣ ਦਾ ਇੱਕ ਪੱਖ ਵਿਸ਼ਵਾਸੀਆਂ ਦਾ ਬਦਲਿਆ ਅਤੇ ਬਦਲ ਰਹੇ ਜੀਵਨ ਹਨ (ਦੇਖੋ ਨਵੇਂ ਨੇਮ ਦੀਆਂ ਕਿਤਾਬਾਂ ਯਾਕੂਬ ਅਤੇ 1 ਯੂਹੰਨਾ)। ਪੱਕੇ ਹੋਣ ਦਾ ਦੂਸਰਾ ਪੱਖ ਇਹ ਹੈ ਕਿ ਆਤਮਾ ਨੇ ਪਰਮੇਸ਼ੁਰ ਦਾ ਡਰ ਨੂੰ ਪਰਿਵਾਰਕ ਪਿਆਰ ਵਿੱਚ ਬਦਲ ਦਿੱਤਾ ਹੈ (ਦੇਖੋ 1 ਯੂਹੰਨਾ 4:17-18)। RSV ਅਤੇ NRSV ਅਨੁਵਾਦਾਂ ਅਤੇ ਵਿਰਾਮ ਚਿੰਨਾਂ ਨੂੰ ਨੋਟ ਕਰੋ ਕਿ, "ਜਦੋਂ ਅਸੀਂ ਪੁਕਾਰਦੇ ਹਾਂ, ਅੱਬਾ! ਪਿਤਾ! ਇਹ ਪਵਿੱਤਰ ਆਤਮਾ ਆਪ ਗਵਾਹੀ ਭਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹੈ" (ਦੇਖੋ ਗਲਾਤੀਆਂ 4:6)। ਇਹ ਦੱਸਦਾ ਹੈ ਕਿ ਪੱਕੇ ਹੋਣ ਦਾ ਪਤਾ ਉਦੋਂ ਲਗਦਾ ਹੈ ਕਿ ਜਦੋਂ ਵਿਸ਼ਵਾਸੀ ਪਰਮੇਸ਼ੁਰ ਨੂੰ ਪਵਿੱਤਰ ਆਤਮਾ ਦੁਆਰਾ ਪਿਤਾ ਕਹਿ ਸਕਦੇ ਹਨ।

ਪਵਿੱਤਰ ਆਤਮਾ ਦੇ ਅੰਦਰੂਨੀ ਗਵਾਹ ਨੂੰ ਸੁਣਿਆ ਨਹੀਂ ਜਾ ਸਕਦਾ ਪਰ ਦੇਖਿਆ ਜਾ ਸਕਦਾ ਹੈ।

1. ਪਾਪ ਪ੍ਰਤੀ ਦੇਸ਼ੀ ਭਾਵਨਾ
2. ਮਸੀਹ ਵਾਂਗ ਬਣਨ ਦੀ ਭਾਵਨਾ
3. ਪਰਮੇਸ਼ੁਰ ਦੇ ਪਰਿਵਾਰ ਦਾ ਬਣਨ ਦੀ ਭਾਵਨਾ
4. ਪਰਮੇਸ਼ੁਰ ਦੇ ਵਚਨ ਦੀ ਭੁੱਖ
5. ਖੁਸ਼ਖਬਰੀ ਵੰਡਣ ਦੀ ਲੋੜ ਨੂੰ ਸਮਝਣਾ
6. ਮਸੀਹੀ ਬਲੀਦਾਨ ਦਿੱਤੇ ਜਾਣ ਦੀ ਲੋੜ ਨੂੰ ਸਮਝਣਾ

ਇਹ ਅੰਦਰੂਨੀ ਭਾਵਨਾਵਾਂ ਦੀਆਂ ਕਿਸਮਾਂ ਹਨ ਜੋ ਬਦਲਾਅ ਦਾ ਨਿਹਚਾ ਦਾ ਸਬੂਤ ਦਿੰਦੀਆਂ ਹਨ।

ਮੁਕਤੀ ਦਾ ਪੱਕਾ ਹੋਣਾ ਇੱਕ ਸੰਕੇਤਕ ਮੁੱਦੇ ਵਿੱਚ ਬਦਲ ਦਿੱਤਾ ਗਿਆ ਹੈ।

1. ਰੋਮਨ ਕੈਥੋਲਿਕ ਧਰਮ ਸ਼ਾਸਤਰ ਇਸ ਜੀਵਨ ਵਿੱਚ ਭਰੋਸੇ ਦੀ ਸੰਭਾਵਨਾ ਦਾ ਇਨਕਾਰ ਕਰਦਾ ਹੈ ਪਰ ਇੱਕ "ਸੱਚੀ" ਕਲੀਸੀਆ ਦੇ ਮੈਂਬਰ ਹੋਣ ਵਿੱਚ ਵਿਸ਼ਵਾਸ ਰੱਖਦਾ ਹੈ।
2. John Calvin (Reform tradition) ਪੱਕੇ ਹੋਣ ਨੂੰ ਚੋਣ ਤੇ ਅਧਾਰਿਤ (ਪੂਰਵ-ਅਨੁਮਾਨ) ਮੰਨਦਾ ਹੈ, ਪਰ ਕੋਈ ਵੀ ਨਿਆਂ ਦੇ ਦਿਨ ਦੇ ਬਾਅਦ ਇਸ ਜੀਵਨ ਬਾਰੇ ਚੰਗੇ ਢੰਗ ਨਾਲ ਨਹੀਂ ਜਾਣ ਸਕਦਾ।
3. John Wesley (Methodist tradition) ਪੱਕੇ ਹੋਣਾ ਸੰਪੂਰਨ ਪਿਆਰ ਉੱਪਰ ਨਿਰਭਰ ਕਰਦਾ ਹੈ (ਜਾਣੇ-ਪਛਾਣੇ ਪਾਪ ਤੋਂ ਉੱਪਰ ਰਹਿਣਾ)।
4. ਜਿਆਦਾਤਰ ਬਪਤਿਸਮਾ ਦੇਣ ਵਾਲਿਆਂ ਨੇ ਮੁਫਤ ਕਿਰਪਾ ਦੇ ਬਾਈਬਲ ਦੇ ਵਾਅਦਿਆਂ ਉੱਪਰ ਭਰੋਸਾ ਕਰਨ ਦੀ ਪ੍ਰੇਰਨਾ ਦਿੰਦੇ ਹਨ (ਪਰ ਸਾਰੀਆਂ ਚੇਤਾਵਨੀਆਂ ਅਤੇ ਸਲਾਹਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ)।

ਮਸੀਹੀ ਪੱਕੇ ਹੋਣ ਦੇ ਨਵੇਂ ਨੇਮ ਦੀ ਅਸੰਗਤ ਪੇਸ਼ਕਾਰੀ ਨਾਲ ਸੰਬੰਧਤ ਦੇ ਖਤਰੇ ਹਨ।

1. "ਇੱਕ ਵਾਰ ਬਚਾਇਆ ਗਿਆ, ਹਮੇਸ਼ਾਂ ਲਈ ਬਚਾਇਆ ਗਿਆ" ਉੱਪਰ ਬਹੁਤ ਜਿਆਦਾ ਧਿਆਨ ਦੇਣਾ
2. ਛੁਟਕਾਰੇ ਨੂੰ ਕਾਇਮ ਰੱਖਣ ਵਿੱਚ ਮਨੁੱਖੀ ਕਾਰਗੁਜ਼ਾਰੀ ਉੱਤੇ ਬਹੁਤ ਜਿਆਦਾ ਧਿਆਨ ਦੇਣਾ

ਇਬਰਾਨੀਆਂ 6 ਬਹੁਤ ਸਪੱਸ਼ਟ ਤਰੀਕੇ ਨਾਲ ਸਿਖਾਉਂਦੀ ਹੈ ਕਿ "ਇੱਕ ਵਾਰ ਬਾਹਰ ਗਿਆ, ਹਮੇਸ਼ਾਂ ਲਈ ਬਾਹਰ ਹੋ ਜਾਂਦਾ ਹੈ"।

ਮਨੁੱਖੀ ਕੋਸ਼ਿਸ਼ (ਚੰਗੇ ਕੰਮ) ਵਿਸ਼ਵਾਸੀਆਂ ਨੂੰ ਬਚਾ ਕੇ ਨਹੀਂ ਰੱਖਦੇ (ਦੇਖੋ ਗਲਾਤੀਆਂ 3:1-14)। ਪਰ ਚੰਗੇ ਕੰਮ ਮਸੀਹੀ ਜੀਵਨ ਦਾ ਉਦੇਸ਼ ਹਨ (ਦੇਖੋ ਅਫਸੀਆਂ ਨੂੰ 2:10)। ਇਹ ਪਰਮੇਸ਼ੁਰ ਨੂੰ ਮਿਲਣ ਅਤੇ ਰਹਿਣ ਵਾਲੀ ਆਤਮਾ ਮਿਲਣ ਦਾ ਕੁਦਰਤੀ ਨਤੀਜਾ ਹੈ। ਉਹ ਕਿਸੇ ਦੇ ਸੱਚੇ ਬਦਲਾਅ ਦਾ ਸਬੂਤ ਹਨ।

ਭਰੋਸੇ ਦਾ ਅਰਥ ਬਾਈਬਲ ਦੀ ਪੁਕਾਰ ਨੂੰ ਪਵਿੱਤਰਤਾ ਵੱਲ ਕੋਮਲ ਕਰਨਾ ਨਹੀਂ ਹੈ! ਧਰਮ ਸ਼ਾਸਤਰ ਦੁਆਰਾ ਬੋਲਣ ਵਿੱਚ, ਨਿਹਚਾ ਤ੍ਰਿਏਕ ਪਰਮੇਸ਼ੁਰ ਦੇ ਚਰਿੱਤਰ ਅਤੇ ਕੰਮਾਂ ਉੱਤੇ ਅਧਾਰਤ ਹੈ।

1. ਪਿਤਾ ਦਾ ਪਿਆਰ ਅਤੇ ਦਯਾ
2. ਪੁੱਤਰ ਦਾ ਪੂਰਾ ਕੀਤਾ ਗਿਆ ਬਲੀਦਾਨ ਦਾ ਕੰਮ

3. ਮਸੀਹ ਵਿੱਚ ਆਤਮਾ ਦਾ ਹੋਕੇ ਲੈਣਾ ਅਤੇ ਤੋਬਾ ਕਰਨ ਵਾਲੇ ਵਿਸ਼ਵਾਸੀ ਅੰਦਰ ਮਸੀਹ ਨੂੰ ਪੈਦਾ ਕਰਨਾ

ਇਸ ਮੁਕਤੀ ਦਾ ਸਬੂਤ ਸੰਸਾਰ ਨੂੰ ਦੇਖਣ ਦਾ ਬਦਲਿਆ ਨਜ਼ਰੀਆਂ ਹੈ, ਬਦਲਿਆ ਦਿਲ, ਬਦਲੀ ਜੀਵਨਸ਼ੈਲੀ ਅਤੇ ਇੱਕ ਬਦਲੀ ਆਸ ਹੈ! ਇਹ ਬੀਤੇ ਹੋਏ ਭਾਵਨਾਤਮਕ ਫੈਸਲੇ ਉੱਤੇ ਅਧਾਰਤ ਨਹੀਂ ਹੋ ਸਕਦਾ ਜਿਸਦਾ ਕੋਈ ਜੀਵਨਸ਼ੈਲੀ ਦਾ ਸਬੂਤ ਨਹੀਂ ਹੈ (ਜਿਵੇਂ ਕਿ., ਫਲ, ਦੇਖੋ ਮੱਤੀ 7:15-23; 13:20-22; ਯੂਹੰਨਾ 15)। ਭਰੋਸਾ, ਮੁਕਤੀ ਵਾਂਗ, ਮਸੀਹੀ ਜੀਵਨ ਵਾਂਗ ਪਰਮੇਸ਼ਰ ਦੀ ਦਯਾ ਨਾਲ ਸ਼ੁਰੂ ਹੁੰਦਾ ਹੈ ਅਤੇ ਸਾਰੇ ਜੀਵਨ ਵਿੱਚ ਇਸ ਪ੍ਰਤੀਕਿਰਿਆ ਨੂੰ ਜਾਰੀ ਰੱਖਦਾ ਹੈ। ਇਹ ਨਿਹਚਾ ਦਾ ਬਦਲਿਆ ਅਤੇ ਬਦਲ ਰਿਹਾ ਜੀਵਨ ਹੈ।

▣ "ਗਵਾਹੀ ਦਿੰਦਾ ਹੈ" ਇਹ ਇੱਕ ਹੋਰ *sun* ਮਿਸ਼ਰਣ ਹੈ। ਪਵਿੱਤਰ ਆਤਮਾ ਵਿਸ਼ਵਾਸੀ ਦੀ ਆਤਮਾ ਨਾਲ ਸਹਿ-ਗਵਾਹ ਹੈ। ਪੌਲੁਸ ਇਸ ਮਿਸ਼ਰਤ ਸ਼ਬਦ ਨੂੰ ਰੋਮੀਆਂ ਨੂੰ 2:15; 8:16 ਅਤੇ 9:1 ਵਿੱਚ ਵਰਤਦਾ ਹੈ।

8:17 "ਜੇ" ਰੋਮੀਆਂ ਨੂੰ 8:9,10,11,13 ਵਿੱਚ ਸ਼ਰਤੀਆ ਵਾਕਾਂ ਦੀ ਲੜੀ ਹੈ (ਦੇਹਰਾ), 17 (ਦੇਹਰਾ)। ਇਹ ਸਾਰੇ ਪਹਿਲੇ ਦਰਜੇ ਦੇ ਸ਼ਰਤੀਆ ਵਾਕ ਹਨ, ਜੋ ਲੇਖਕ ਦੇ ਉਦੇਸ਼ ਪੱਖੋਂ ਜਾਂ ਸਾਹਿਤਕ ਉਦੇਸ਼ਾਂ ਪੱਖੋਂ ਸਹੀ ਮੰਨੇ ਗਏ ਹਨ। ਪੌਲੁਸ ਇਹ ਮੰਨਦਾ ਸੀ ਕਿ ਉਸਦੇ ਪਾਠਕ ਰੋਮੀਆਂ ਦੀ ਕਲੀਸੀਆ ਵਿੱਚ ਮਸੀਹੀ ਸਨ।

▣ ਇਸ ਆਇਤ ਵਿੱਚ *sun* ਨੂੰ ਵਰਤ ਕੇ ਤਿੰਨ ਮਿਸ਼ਰਤ ਵਾਕ ਮਿਲਦੇ ਹਨ, ਜਿਹਨਾਂ ਦਾ ਅਰਥ ਹੈ "ਨਾਲ ਸਾਂਝੇ ਤੌਰ ਤੇ"

1. ਵਿਸ਼ਵਾਸੀ ਮਸੀਹ ਨਾਲ ਉੱਤਰਾਧਿਕਾਰ ਸਾਂਝਾ ਕਰਦੇ ਹਨ
2. ਵਿਸ਼ਵਾਸੀ ਮਸੀਹ ਨਾਲ ਦੁੱਖ ਸਾਂਝਾ ਕਰਦੇ ਹਨ
3. ਵਿਸ਼ਵਾਸੀ ਮਸੀਹ ਨਾਲ ਮਹਿਮਾ ਸਾਂਝੀ ਕਰਨਗੇ

ਰੋਮੀਆਂ ਨੂੰ 8:22 (ਦੇਹਰਾ), 26,28 ਵਿੱਚ ਹੋਰ *sun* ਮਿਸ਼ਰਣ ਮਿਲਦੇ ਹਨ। ਅਫਸੀਆਂ ਨੂੰ 2:5-6 ਵੀ *sun* ਮਿਸ਼ਰਣ ਹਨ ਜੋ ਵਿਸ਼ਵਾਸੀ ਦੇ ਮਸੀਹ ਵਿੱਚ ਜੀਵਨ ਬਾਰੇ ਦੱਸਦੇ ਹਨ।

▣ "ਵਾਰਿਸ" ਇਹ ਵਿਸ਼ਵਾਸੀਆਂ ਦਾ ਵਰਣਨ ਕਰਨ ਲਈ ਇੱਕ ਹੋਰ ਪਰਿਵਾਰਕ ਰੂਪਕ ਹੈ (ਦੇਖੋ ਰੋਮੀਆਂ ਨੂੰ 4:13-14; 9:8; ਗਲਾਤੀਆਂ 3:29)। ਦੇਖੋ ਹੇਠਾਂ ਖਾਸ ਵਿਸ਼ਾ

ਖਾਸ ਵਿਸ਼ਾ: ਵਿਸ਼ਵਾਸੀਆਂ ਦਾ ਉੱਤਰਾਧਿਕਾਰ

ਖਾਸ ਵਿਸ਼ਾ: ਵਿਸ਼ਵਾਸੀਆਂ ਦਾ ਉੱਤਰਾਧਿਕਾਰ (1 ਪਤਰਸ 1 ਤੋਂ)

ਪੁਰਾਣੇ ਨੇਮ ਵਿੱਚ ਲੇਵੀ ਨੂੰ ਛੱਡ ਕੇ ਹਰੇਕ ਗੋਤ ਵਿਰਾਸਤੀ ਜਮੀਨ ਮਿਲੀ (ਦੇਖੋ ਯਹੋਸ਼ੁਆ 14-22)। ਲੇਵੀਆਂ ਨੂੰ, ਯਾਜਕਾਂ ਦੇ ਗੋਤ, ਮੰਦਰ ਦੇ ਸੇਵਕ ਅਤੇ ਸਥਾਨਕ ਅਧਿਆਪਕ ਦੇ ਤੌਰ ਤੇ ਯਹੋਵਾਹ ਆਪ ਉਹਨਾਂ ਨੂੰ ਆਪਣੀ ਵਿਰਾਸਤ ਵੱਜੋਂ ਦੇਖਦੇ ਸਨ (ਦੇਖੋ ਜਬੂਰਾਂ ਦੀ ਪੇਥੀ 16:5; 73:23-26; 119:57; 142:5; ਯਿਰਮਿਯਾਹ ਦਾ ਵਿਰਲਾਪ. 3:24)। ਨਵੇਂ ਨੇਮ ਦੇ ਲੇਖਕਾਂ ਨੇ ਅਕਸਰ ਲੇਵੀਆਂ ਦੇ ਅਧਿਕਾਰ ਅਤੇ ਉੱਚੇ ਹੱਕਾਂ ਨੂੰ ਸਾਰੇ ਵਿਸ਼ਵਾਸੀਆਂ ਉੱਪਰ ਲਾਗੂ ਕੀਤਾ। ਇਹ ਉਹਨਾਂ ਦਾ ਦਾਅਵਾ ਕਰਨ ਦਾ ਤਰੀਕਾ ਸੀ ਕਿ ਯਿਸੂ ਦੇ ਚੇਲੇ ਪਰਮੇਸ਼ਰ ਦੇ ਸੱਚੇ ਲੋਕ ਸਨ ਅਤੇ ਇਹ ਕਿ ਹੁਣ ਸਾਰੇ ਵਿਸ਼ਵਾਸੀਆਂ ਨੂੰ ਪਰਮੇਸ਼ਰ ਦੀ ਯਾਜਕਾਂ ਵਾਂਗ ਸੇਵਾ ਕਰਨ ਲਈ ਬੁਲਾਇਆ ਗਿਆ ਸੀ (ਦੇਖੋ 1 ਪਤਰਸ 2:5,9; ਪਰਕਾਸ਼ ਦੀ ਪੇਥੀ. 1:6), ਜਿਵੇਂ ਕਿ ਪੁਰਾਣਾ ਨੇਮ ਸਾਰੇ ਇਸਰਾਇਲੀਆਂ ਬਾਰੇ ਦੱਸਦਾ ਹੈ (ਦੇਖੋ ਕੂਚ. 19:4-6)। ਨਵੇਂ ਨੇਮ ਦਾ ਖਾਸ ਧਿਆਨ ਕਿਸੇ ਵਿਅਕਤੀਗਤ ਯਾਜਕ ਦੇ ਖਾਸ ਅਧਿਕਾਰਾਂ ਉੱਪਰ ਨਹੀਂ, ਬਲਕਿ ਇਸ ਸੱਚਾਈ ਉੱਪਰ ਹੈ ਕਿ ਸਾਰੇ ਵਿਸ਼ਵਾਸੀ ਯਾਜਕ ਹਨ, ਜੋ ਸਮੂਹਿਕ ਸੇਵਕ ਦੇ ਰਵੱਈਏ ਦੀ ਮੰਗ ਕਰਦੇ ਹਨ (ਦੇਖੋ 1 ਕੁਰਿੰਥੀਆਂ ਨੂੰ 12:7)। ਨਵੇਂ ਨੇਮ ਦੇ ਪਰਮੇਸ਼ਰ ਦੇ ਲੋਕਾਂ ਨੂੰ ਪੁਰਾਣੇ ਨੇਮ ਦੇ ਵਿਸ਼ਵ ਪ੍ਰਚਾਰ ਦਾ ਕੰਮ ਦਿੱਤਾ ਗਿਆ ਹੈ (ਦੇਖੋ ਉਤਪਤ 12:3; ਕੂਚ. 19:5b; ਮੱਤੀ 28:18-20; ਲੂਕਾ 24:46-47;

ਰਸੂਲਾਂ ਦੇ ਕਰੱਤਬ 1:8; ਦੇਖੋ [ਖਾਸ ਵਿਸ਼ਾ: ਯਹੋਵਾਹ ਦੀ ਸਦੀਵੀ ਛੁਟਕਾਰੇ ਦੀ ਯੋਜਨਾ SPECIAL TOPIC: YHWH'S ETERNAL REDEEMPTIVE PLAN](#))।

ਇਹ ਸ਼੍ਰਿਸ਼ਟੀ ਦੇ ਮਾਲਕ ਵੱਜੋਂ ਯਿਸੂ ਦਾ ਸੰਕਲਪ ਹੈ ਕਿਉਂਕਿ ਉਹ ਸ਼੍ਰਿਸ਼ਟੀ ਦੇ ਪਿਤਾ ਦਾ ਦੂਤ ਸੀ (ਦੇਖੋ ਯੂਹੰਨਾ 1:3,10; 1 ਕੁਰਿੰਥੀਆਂ ਨੂੰ 8:6; ਕੁਲੁੱਸੀਆਂ ਨੂੰ 1:16; ਇਬਰਾਨੀਆਂ ਨੂੰ 1:2-3)। ਅਸੀਂ ਸਹਿ-ਉੱਤਰਾਧਿਕਾਰੀ ਹਾਂ ਕਿਉਂਕਿ ਉਹ ਵਾਰਿਸ ਹੈ (ਦੇਖੋ ਰੋਮੀਆਂ ਨੂੰ 8:17; ਗਲਾਤੀਆਂ 4:7; ਕੁਲੁੱਸੀਆਂ ਨੂੰ 3:24)। ਪਵਿੱਤਰ ਸ਼ਾਸਤਰ ਵਿਸ਼ਵਾਸੀ ਦੇ ਕਈ ਚੀਜ਼ਾਂ ਦੇ ਉੱਤਰਾਧਿਕਾਰ ਬਾਰੇ ਦੱਸਦੇ ਹਨ (ਦੇਖੋ ਰਸੂਲਾਂ ਦੇ ਕਰੱਤਬ 20:32; 26:18; ਅਫਸੀਆਂ ਨੂੰ 1:4; ਕੁਲੁੱਸੀਆਂ ਨੂੰ 1:12; 3:24) ਕਿਉਂਕਿ ਉਹਨਾਂ ਦਾ ਪਰਿਵਾਰਕ ਰਿਸ਼ਤਾ ਯਿਸੂ ਨਾਲ ਹੈ ਜੋ ਸੱਭ ਚੀਜ਼ਾਂ ਦਾ ਉੱਤਰਾਧਿਕਾਰੀ ਹੈ (ਦੇਖੋ ਇਬਰਾਨੀਆਂ ਨੂੰ 1:2)। ਇਸ ਲਈ, ਉਹ ਇਹਨਾਂ ਦੇ ਸਹਿ-ਉੱਤਰਾਧਿਕਾਰੀ ਹਨ (ਦੇਖੋ ਰੋਮੀਆਂ ਨੂੰ 8:17; ਗਲਾਤੀਆਂ 4:7)

1. ਰਾਜ (ਦੇਖੋ ਮੱਤੀ 25:34, 1 ਕੁਰਿੰਥੀਆਂ ਨੂੰ 6:9-10; 15:50; ਅਫਸੀਆਂ ਨੂੰ 5:5)
2. ਸਦੀਵੀ ਜੀਵਨ (ਦੇਖੋ ਮੱਤੀ 19:29; ਇਬਰਾਨੀਆਂ ਨੂੰ 9:15)
3. ਪਰਮੇਸ਼ਰ ਦੇ ਵਾਅਦੇ (ਦੇਖੋ ਇਬਰਾਨੀਆਂ ਨੂੰ 6:12)
4. ਪਰਮੇਸ਼ਰ ਦੁਆਰਾ ਆਪਣੇ ਵਾਅਦਿਆਂ ਦੀ ਸੰਭਾਲ (ਦੇਖੋ 1 ਪਤਰਸ 1:4-5)

▣ "ਸਾਂਝੇ ਵਾਰਿਸ" ਇਹ ਇੱਕ ਹੋਰ *sun* ਮਿਸ਼ਰਤ ਵਾਕ ਹੈ। ਰੋਮੀਆਂ 8 ਵਿੱਚ ਪੈਲੁਸ ਨੇ ਕਈ ਨਵੇਂ ਸ਼ਬਦਾਂ ਬਾਰੇ ਦੱਸਿਆ ਹੈ ਜੋ ਮਸੀਹ ਦੀ ਸਾਂਝੀ ਮੌਤ ਅਤੇ ਜੀਵਨ ਅਤੇ ਵਿਸ਼ਵਾਸੀਆਂ ਉੱਪਰ ਜ਼ੋਰ ਦਿੰਦੇ ਹਨ।

1. ਸਹਿ-ਉੱਤਰਾਧਿਕਾਰੀ, ਰੋਮੀਆਂ ਨੂੰ 8:17
2. ਨਾਲ ਦੁੱਖ ਭੋਗਣ ਵਾਲੇ, ਰੋਮੀਆਂ ਨੂੰ 8:17
3. ਨਾਲ ਮਹਿਮਾ ਪਾਏ ਹੋਏ, ਰੋਮੀਆਂ ਨੂੰ 8:17

NASB, NKJV "ਜੇਕਰ ਅਸੀਂ ਸੱਚ-ਮੁੱਚ ਉਸ ਨਾਲ ਦੁੱਖ ਭੋਗਦੇ ਹਾਂ"

NRSV "ਜੇਕਰ ਅਸੀਂ ਸੱਚ-ਮੁੱਚ ਉਸ ਨਾਲ ਦੁੱਖੀ ਹਾਂ"

TEV "ਜੇਕਰ ਅਸੀਂ ਮਸੀਹ ਦੇ ਦੁੱਖ ਦੇ ਸਾਂਝੀ ਹਾਂ"

NJB "ਉਸਦੇ ਦੁੱਖ ਸਾਂਝਾ ਕਰਦੇ ਹੋਏ"

ਇਸ ਡਿੱਗੇ ਸੰਸਾਰ ਵਿੱਚ ਵਿਸ਼ਵਾਸੀਆਂ ਦੁਆਰਾ ਦੁੱਖ ਭੋਗਣਾ ਆਮ ਗੱਲ ਹੈ (ਦੇਖੋ ਮੱਤੀ 5:10-12; ਯੂਹੰਨਾ 15:18-21; 16:1-2; 17:14; ਰਸੂਲਾਂ ਦੇ ਕਰੱਤਬ 14:22; ਰੋਮੀਆਂ ਨੂੰ 5:3-4; 8:17; 2 ਕੁਰਿੰਥੀਆਂ ਨੂੰ 4:16-18; ਫਿਲਿੱਪੀਆਂ ਨੂੰ 1:29; 1 ਥੱਸਲੁਨੀਕੀਆਂ 3:3; 2 ਤਿਮੋਥਿਉਸ 3:12; ਯਾਕੂਬ 1:2-4; 1 ਪਤਰਸ 4:12-19)। ਯਿਸੂ ਆਦਰਸ਼ ਬਣਿਆ (ਦੇਖੋ ਇਬਰਾਨੀਆਂ ਨੂੰ 5:8)। ਬਾਕੀ ਦਾ ਅਧਿਆਏ ਇਸ ਵਿਸ਼ਾ-ਵਸਤੂ ਨੂੰ ਵਿਕਸਤ ਕਰਦਾ ਹੈ। [ਖਾਸ ਵਿਸ਼ਾ: ਮਸੀਹੀ ਕਿਉਂ ਦੁੱਖ ਭੋਗਦੇ ਹਨ? SPECIAL TOPIC: WHY DO CHRISTIANS SUFFER?](#)

▣ 'ਉਹ ਦੇ ਨਾਲ ਵਡਿਆਏ ਜਾਈਏ' ਯੂਹੰਨਾ ਦੀਆਂ ਲਿਖਤਾਂ ਵਿੱਚ ਜਦੋਂ ਵੀ ਯਿਸੂ ਆਪਣੀ ਮੌਤ ਬਾਰੇ ਗੱਲ ਕਰਦੇ ਹਨ, ਉਹ ਇਸਨੂੰ "ਵਡਿਆਏ ਜਾਣਾ" ਕਹਿੰਦੇ ਹਨ। ਯਿਸੂ ਆਪਣੇ ਦੁੱਖ ਦੁਆਰਾ ਵਡਿਆਏ ਗਏ। ਵਿਸ਼ਵਾਸੀ, ਸਥਿਤਕ ਅਤੇ ਅਕਸਰ ਤਜਰਬੇ ਨਾਲ ਯਿਸੂ ਦੇ ਜੀਵਨ ਦੀਆਂ ਘਟਨਾਵਾਂ ਨੂੰ ਸਾਂਝਾ ਕਰਦੇ ਹਨ (ਦੇਖੋ ਰੋਮੀਆਂ 6)।

ਰੋਮੀਆਂ ਨੂੰ 8:18-25

¹⁸ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ, ਕੁਝ ਵੀ ਨਹੀਂ। ¹⁹ਸ੍ਰਿਸ਼ਟੀ ਵੀ ਵੱਡੀ ਆਸ ਨਾਲ ਪਰਮੇਸੁਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। ²⁰ਕਿਉਂ ਜੋ ਸ੍ਰਿਸ਼ਟੀ ਆਪਣੀ ਇੱਛਾ ਨਾਲ ਨਹੀਂ, ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਵਿਅਰਥ ਦੇ ਅਧੀਨ ਹੋਈ, ਪਰ ਆਸ ਨਾਲ। ²¹ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸੁਰ ਦੀ ਸੰਤਾਨ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ। ²²ਅਸੀਂ ਜਾਣਦੇ ਤਾਂ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹੁਣ ਤੱਕ ਹਾਉਂਕੇ ਭਰਦੀ ਹੈ ਅਤੇ ਉਹ ਨੂੰ ਪੀੜ੍ਹਾਂ ਲੱਗੀਆਂ ਹੋਈਆਂ ਹਨ। ²³ਅਤੇ ਕੇਵਲ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਉਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਵਿੱਚ ਬੈਠੇ ਹਾਂ। ²⁴ਆਸ ਨਾਲ ਅਸੀਂ ਬਚਾਏ ਗਏ ਹਾਂ, ਪਰ ਆਸ ਜੋ ਵੇਖੀ ਗਈ ਤਾਂ ਉਹ ਆਸ ਨਾ ਰਹੀ ਕਿਉਂਕਿ ਜਿਹੜੀ ਵਸਤੂ ਕੋਈ ਵੇਖਦਾ ਹੈ ਉਹ ਦੀ ਉਮੀਦ ਕਿਉਂ ਕਰੇ? ²⁵ਪਰ ਜਿਹੜੀ ਵਸਤੂ ਅਸੀਂ ਨਹੀਂ ਵੇਖਦੇ ਜੋ ਉਹ ਦੀ ਆਸ ਰੱਖੀਏ ਤਾਂ ਧੀਰਜ ਨਾਲ ਉਸ ਦੀ ਉਡੀਕ ਵਿੱਚ ਰਹਿੰਦੇ ਹਾਂ।

8:18 "ਸਮਝ" ਇਹ ਸ਼ਾਬਦਿਕ "ਇਸਨੂੰ ਸ਼ਾਮਲ ਕਰੋ" ਹੈ। ਇਹ ਇੱਕ ਮੌਜੂਦਾ ਮੱਧ ਸੰਕੇਤਕ ਹੈ। ਪੌਲੁਸ ਮਸੀਹੀ ਦੁੱਖ ਦੇ ਪ੍ਰਭਾਵ ਉੱਪਰ ਗੌਰ ਕਰਨਾ ਜਾਰੀ ਰੱਖਦਾ ਹੈ। ਇਹ ਇੱਕ ਸਮਝ ਦਾ ਸ਼ਬਦ ਹੈ ਜੋ ਬਹੁਤ ਧਿਆਨ ਨਾਲ ਖੋਜ ਕੀਤੇ ਗਏ ਨਤੀਜੇ ਉੱਪਰ ਪਹੁੰਚਦਾ ਹੈ। ਇਹ ਰੋਮੀਆਂ ਵਿੱਚ ਆਵਰਤੀ ਵਿਸ਼ਾ-ਵਸਤੂ ਹੈ (ਰੋਮੀਆਂ ਨੂੰ 2:3 ਵਿੱਚ ਨੋਟ ਦੇਖੋ)। ਵਿਸ਼ਵਾਸੀਆਂ ਨੂੰ ਆਪਣੀ ਸਮਝ ਦੇ ਅਨੁਸਾਰ ਆਤਮਿਕ ਸੱਚਾਈਆਂ ਦੀ ਰੋਸ਼ਨੀ ਵਿੱਚ ਜੀਉਣਾ ਚਾਹੀਦਾ ਹੈ।

▣ "ਦੁੱਖ" ਸਾਨੂੰ 1 ਕੁਰਿੰਥੀਆਂ ਨੂੰ 4:9-12; 2 ਕੁਰਿੰਥੀਆਂ ਨੂੰ 4:7-12; 6:4-10; 11:24-27; ਇਬਰਾਨੀਆਂ ਨੂੰ 11:35-38 ਵਿੱਚੋਂ ਮਸੀਹ ਦੀ ਸੇਵਾ ਕਰਨ ਵਿੱਚ ਮਿਲੇ ਦੁੱਖਾਂ ਬਾਰੇ ਵਿਚਾਰ ਮਿਲਦੇ ਹਨ।

▣ "ਇਸ ਵਰਤਮਾਨ ਸਮੇਂ ਦੇ" ਯਹੂਦੀ ਵਿਸ਼ਵਾਸ ਕਰਦੇ ਸਨ ਕਿ ਵਿਸ਼ਵ ਦਾ ਇਤਿਹਾਸ ਦੇ ਭਾਗਾਂ ਵਿੱਚ ਵੰਡਿਆ ਗਿਆ ਸੀ, ਪਹਿਲਾਂ ਵਰਤਮਾਨ ਪਾਪੀ ਯੁੱਗ ਅਤੇ ਧਾਰਮਿਕਤਾ ਦਾ ਯੁੱਗ ਜੋ ਆਉਣ ਵਾਲਾ ਹੈ (ਦੇਖੋ ਮੱਤੀ 12:32; ਮਰਕੁਸ 10:30)। ਪੁਰਾਣਾ ਨੇਮ ਮਸੀਹ ਦੇ ਆਉਣ ਉਪਰੰਤ ਧਾਰਮਿਕਤਾ ਦੇ ਨਵੇਂ ਯੁੱਗ ਨੂੰ ਸਥਾਪਿਤ ਕਰਨ ਦੀ ਉਮੀਦ ਕਰਦਾ ਸੀ। ਹਾਲਾਂਕਿ, ਮਸੀਹ ਦੇ ਦੇ ਆਗਮਨ, ਪਹਿਲਾਂ ਬਚਾਉਣ ਵਾਲੇ ਦੇ ਤੌਰ ਤੇ (ਦੇਹ-ਧਾਰਨਾ) ਅਤੇ ਦੂਸਰਾ ਪ੍ਰਭੂ ਦੇ ਤੌਰ ਤੇ (ਦੂਸਰਾ ਆਗਮਨ), ਇਹ ਦੋਵੇਂ ਯੁੱਗਾਂ ਦੇ ਆਪਸ ਵਿੱਚ ਮਿਲਣ ਦਾ ਕਾਰਨ ਸੀ। ਵਿਸ਼ਵਾਸੀ ਪਰਮੇਸੁਰ ਦੇ ਰਾਜ "ਪਹਿਲਾਂ ਤੋਂ ਹੀ" ਅਤੇ "ਹਾਲੇ ਨਹੀਂ" ਦੇ ਤਣਾਅ ਵਿੱਚ ਜਿਉਂਦੇ ਹਨ। ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ ਰੋਮੀਆਂ ਨੂੰ 12:2।

▣ "ਯੋਗ. . ਮਹਿਮਾ" ਇਹ ਦੋਵੇਂ ਸ਼ਬਦ ਪੁਰਾਣੇ ਨੇਮ ਦੇ ਭਾਰ ਦੇ ਵਿਸ਼ੇ ਨਾਲ ਸੰਬੰਧਤ ਹਨ, ਭਾਰਾ ਕੀਮਤੀ ਹੁੰਦਾ ਸੀ। "ਯੋਗ" ਇੱਕ ਵਪਾਰਕ ਸ਼ਬਦ ਸੀ ਜਿਸਦਾ ਅਰਥ ਸੀ "ਜਿਨ੍ਹਾਂ ਹੋਵੇ ਉਨ੍ਹਾਂ ਭਾਰ ਤੋਲਣਾ"। ਇਬਰਾਨੀ ਸ਼ਬਦ "ਮਹਿਮਾ" ਵੀ ਨੀਂਹ ਦਾ ਸ਼ਬਦ ਸੀ "ਭਾਰਾ ਹੋਣਾ," ਤਾਂ ਕਿ ਇਸ ਨੂੰ ਕੀਮਤੀ ਸਮਝਿਆ ਜਾਵੇ, ਜਿਵੇਂ ਕਿ ਸੋਨਾ। ਰੋਮੀਆਂ ਨੂੰ 3:23 ਵਿੱਚ ਪੂਰਾ ਨੋਟ ਦੇਖੋ।

ਸ਼ਬਦ "ਵਡਿਆਈ" ਪੈਲੂਸ ਦੀਆਂ ਲਿਖਤਾਂ ਵਿੱਚ ਪ੍ਰਲੋਕ ਸ਼ਾਸਤਰ ਉੱਪਰ ਕੇਂਦਰਤ ਹੈ (ਦੇਖੋ 2 ਕੁਰਿੰਥੀਆਂ ਨੂੰ 4:16-18)। ਇਸਨੇ ਵਾਪਸ ਆਉਣ ਵਾਲੀ ਮਹਿਮਾ ਦੀ ਤਾਕਤ ਅਤੇ ਸ਼ਾਨ ਨਾਲ ਮਸੀਹ ਦੇ ਆਗਮਨ ਦਾ ਹਵਾਲਾ ਦਿੱਤਾ (ਦੇਖੋ ਕੁਲੁੱਸੀਆਂ ਨੂੰ 3:4)। **ਖਾਸ ਵਿਸ਼ਾ:** ਮਹਿਮਾ SPECIAL TOPIC: GLORY (DOXA, NT)

▣ "ਜੇ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ" ਇਹ ਅਕਰਮਕ (ਕਰਮ ਵਾਚਕ) ਵਾਕ ਪਰਮੇਸ਼ਰ ਦੇ ਦੂਤ ਜਾਂ ਪਵਿੱਤਰ ਆਤਮਾ ਦਾ ਹਵਾਲਾ ਹੈ (ਦੇਖੋ ਰੋਮੀਆਂ ਨੂੰ 8:20)। ਵਿਸ਼ਵਾਸੀ ਇਹ ਜੀਵਨ ਨਿਹਚਾ ਦੁਆਰਾ ਜਿਉਂਦੇ ਹਨ ਨਾ ਕਿ ਦੇਖਣ ਦੁਆਰਾ (ਦੇਖੋ ਰੋਮੀਆਂ ਨੂੰ 8:24; 1 ਕੁਰਿੰਥੀਆਂ ਨੂੰ 2:9; 13:12; 2 ਕੁਰਿੰਥੀਆਂ ਨੂੰ 5:7; ਇਬਰਾਨੀਆਂ ਨੂੰ 11:1)।

ਪੈਲੂਸ ਦੁਆਰਾ ਰੋਮੀਆਂ ਵਿੱਚ ਇਹ ਸ਼ਬਦ ਕਈ ਵਾਰ ਵਰਤਿਆ ਗਿਆ ਹੈ ਅਤੇ ਇਹ ਖਾਸ ਧਿਆਨ ਦਿੰਦਾ ਹੈ ਕਿ ਸੱਚਾਈ ਪਰਮੇਸ਼ਰ ਕੋਲੋਂ ਆਉਂਦੀ ਹੈ, ਇਹ ਮਨੁੱਖੀ ਖੋਜ ਨਹੀਂ ਹੈ।

1. ਕਿਰਿਆ

- a. ਰੋਮੀਆਂ ਨੂੰ 1:17 – ਪਰਮੇਸ਼ਰ ਦੀ ਧਾਰਮਿਕਤਾ ਪ੍ਰਗਟ ਹੋ ਗਈ ਹੈ (ਮੌਜੂਦਾ ਅਕਰਮਕ ਸੰਕੇਤਕ)
- b. ਰੋਮੀਆਂ ਨੂੰ 1:18 – ਪਰਮੇਸ਼ਰ ਦਾ ਕ੍ਰੋਧ ਪ੍ਰਗਟ ਹੋ ਗਿਆ ਹੈ (ਮੌਜੂਦਾ ਅਕਰਮਕ ਸੰਕੇਤਕ)
- c. ਰੋਮੀਆਂ ਨੂੰ 8:18 – ਹੋਣ ਵਾਲੀ ਮਹਿਮਾ ਪ੍ਰਗਟ ਹੋਣ ਵਾਲੀ ਹੈ (ਅੰਰਿਸਟ ਅਕਰਮਕ ਵਾਕ)

2. ਨਾਂਵ

- a. ਰੋਮੀਆਂ ਨੂੰ 2:5 – ਪਰਮੇਸ਼ਰ ਦੇ ਧਾਰਮਿਕ ਨਿਆਂ ਦੇ ਕ੍ਰੋਧ ਅਤੇ ਪ੍ਰਕਾਸ਼ਨ ਦੇ ਦਿਨ ਵਿੱਚ
- b. ਰੋਮੀਆਂ ਨੂੰ 8:19 – ਸ੍ਰਿਸ਼ਟੀ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦਾ ਤਾਘ ਨਾਲ ਇੰਤਜ਼ਾਰ ਕਰਦੀ ਹੈ
- c. ਰੋਮੀਆਂ ਨੂੰ 16:25 – ਰਹੱਸ ਦੇ ਪ੍ਰਗਟ ਹੋਣ ਦੁਆਰਾ

8:19 "ਸ੍ਰਿਸ਼ਟੀ ਵੀ ਵੱਡੀ ਆਸ ਉਡੀਕਦੀ ਹੈ" ਸਰੀਰਕ ਸਿਰਜਣਾ ਇੱਕ ਵਿਅਕਤੀ ਦੇ ਰੂਪ ਵਿੱਚ ਦੱਸੀ ਗਈ ਹੈ ਜੋ ਮਾਨਸਿਕ ਗਿਆਨ ਨੂੰ ਭਾਲਦਾ ਹੈ। ਜਦੋਂ ਆਦਮ ਅਤੇ ਹਵਾ ਨੇ ਵਿਧਰੋਹ ਕੀਤਾ ਤਾਂ ਸ੍ਰਿਸ਼ਟੀ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਤ ਹੋਈ (ਦੇਖੋ ਉਤਪਤ 3:17-19)। ਸਾਰੀ ਸ੍ਰਿਸ਼ਟੀ ਸੰਪੂਰਨ ਤੌਰ ਤੇ ਛੁਟਕਾਰਾ ਪਾਵੇਗੀ (ਵਿਧਰੋਹੀ ਸਵਰਗ-ਦੂਤਾਂ, ਨਾ ਵਿਸ਼ਵਾਸ ਕਰਨ ਵਾਲੇ ਮਨੁੱਖਾਂ, ਉਹਨਾਂ ਲਈ ਤਿਆਰ ਕੀਤੀ ਗਈ ਇੱਕਲੇ ਰਹਿਣ ਦੀ ਜਗਾ ਦੇ ਇਲਾਵਾ, ਦੇਖੋ Bruce Corley ਅਤੇ Curtis Vaughan, *ਰੋਮੀਆਂ*, p. 95, ਫੁਟਨੋਟ 46)।

ਕਿਰਿਆ "ਆਸ ਨਾਲ ਉਡੀਕਣਾ" (ਮੌਜੂਦਾ ਮੱਧ [ਕਰਮ-ਵਾਚਕ] ਸੰਕੇਤਕ) ਇਸ ਪ੍ਰਸੰਗ ਵਿੱਚ ਤਿੰਨ ਵਾਰ ਆਉਂਦਾ ਹੈ।

- 1. ਰੋਮੀਆਂ ਨੂੰ 8:19 – ਸ੍ਰਿਸ਼ਟੀ ਨਵੇਂ ਯੁੱਗ ਦੀ ਆਸ ਨਾਲ ਉਡੀਕ ਕਰਦੀ ਹੈ
- 2. ਰੋਮੀਆਂ ਨੂੰ 8:23 – ਵਿਸ਼ਵਾਸੀ ਨਵੀਆਂ ਦੇਹਾਂ ਦੀ ਆਸ ਨਾਲ ਉਡੀਕ ਕਰਦੇ ਹਨ
- 3. ਰੋਮੀਆਂ ਨੂੰ 8:25 – ਵਿਸ਼ਵਾਸੀ ਆਸ ਵਿੱਚ ਨਵੇਂ ਯੁੱਗ ਦੀ ਤਾਘ ਨਾਲ ਉਡੀਕ ਕਰਦੇ ਹਨ

ਪੈਲੂਸ 1 ਕੁਰਿੰਥੀਆਂ ਨੂੰ 1:7; ਗਲਾਤੀਆਂ 5:5; ਫਿਲਿੱਪੀਆਂ ਨੂੰ 3:20 ਵਿੱਚ ਇਹੀ ਕਿਰਿਆ ਇੱਕ ਸਮਾਨਾਂਤਰ ਭਾਵਨਾ ਵਿੱਚ ਵਰਤਦਾ ਹੈ। ਦੂਸਰਾ ਆਗਮਨ ਵਿਸ਼ਵਾਸੀਆਂ ਲਈ ਡਰਾਉਣੀ ਘਟਨਾ ਨਹੀਂ, ਬਲਕਿ ਇੱਕ ਪਰਿਵਾਰਕ ਮੁੜ ਮੇਲ-ਮਿਲਾਪ ਹੈ।

ਖਾਸ ਵਿਸ਼ਾ: ਕੁਦਰਤੀ ਸਰੋਤ

ਖਾਸ ਵਿਸ਼ਾ: ਕੁਦਰਤੀ ਸਰੋਤ

I. ਜਾਣ-ਪਛਾਣ

- A. ਸਾਰੀ ਸ੍ਰਿਸ਼ਟੀ ਮਨੁੱਖਤਾ ਨਾਲ ਪਰਮੇਸ਼ਰ ਦੇ ਪਿਆਰ ਸੰਬੰਧ ਦਾ ਪਿਛੋਕੜ ਜਾਂ ਅਵਸਥਾ ਹੈ।

- B. ਇਹ ਗਿਰਾਵਟ ਵਿੱਚ ਸਾਂਝੀ ਹੈ (ਦੇਖੋ ਉਤਪਤ 3:17; 6:1ff; ਯਸਾਯਾਹ 24:3-8; ਰੋਮੀਆਂ ਨੂੰ 8:18-20)। ਅਤੇ ਇਹ, ਮੌਤ ਦੇ ਬਾਅਦ ਦਾ ਛੁਟਕਾਰਾ ਵੀ ਸਾਂਝਾ ਕਰੇਗੀ (ਦੇਖੋ ਯਸਾਯਾਹ 11:6-9; ਰੋਮੀਆਂ ਨੂੰ 8:20-22; ਪਰਕਾਸ਼ ਦੀ ਪੇਥੀ 21-22)।
- C. ਪਾਪੀ, ਡਿੱਗੀ ਮਨੁੱਖਤਾ ਨੇ ਕੁਦਰਤੀ ਵਾਤਾਵਰਨ ਦਾ ਆਪਣੇ ਸਵਾਰਥ ਕਰਕੇ ਬਲਾਤਕਾਰ ਕੀਤਾ ਹੈ। *The Canon of Westminster* by Edward Carpenter ਦੇ ਹਵਾਲੇ ਨੂੰ ਮੰਨ ਕੇ।
 "... ਮਨੁੱਖ ਦਾ ਗਲੇਬਲ ਪ੍ਰਸੰਗ ਵਿੱਚ ਕਠੋਰ ਹਮਲਾ ਜਿਹੜਾ ਕਿ ਉਸਦੇ ਆਲੇ-ਦੁਆਲੇ ਦੇ ਬ੍ਰਹਿਮੰਡ ਉੱਤੇ ਹੈ- ਉਹ ਪਰਮੇਸ਼ਰ ਦੀ ਸ਼ਿਸ਼ਟੀ ਹੈ-ਜਿਸ ਹਵਾ ਉੱਤੇ ਉਹ ਪ੍ਰਦੂਸ਼ਣ ਨਾਲ ਹਮਲਾ ਕਰਦਾ; ਕੁਦਰਤੀ ਜਲ ਮਾਰਗ ਜਿਹਨਾਂ ਨੂੰ ਉਹ ਗੰਦਾ ਕਰਦਾ; ਮਿੱਟੀ ਜਿਸਨੂੰ ਉਹ ਜਹਿਰੀਲੀ ਬਣਾਉਦਾ; ਜੰਗਲ ਜਿਹਨਾਂ ਨੂੰ ਉਹ ਉਜਾੜਦਾ, ਲੰਬੇ ਸਮੇਂ ਦੀ ਲਾਪਰਵਾਹੀ ਇਸ ਬੇਲੋੜੀ ਤਬਾਹੀ ਨੂੰ ਪ੍ਰਭਾਵਿਤ ਕਰਦੀ ਹੈ। ਇਹ ਹਮਲਾ ਟੁੱਟਵਾਂ ਅਤੇ ਗੈਰ-ਸੰਗਠਿਤ ਹੈ। ਕੁਦਰਤ ਦੇ ਕਿਸੇ ਵੀ ਸੰਤੁਲਨ ਅਤੇ ਇੱਕ ਪੀੜੀ ਦੂਜੀ ਪੀੜੀ ਨੂੰ ਜਿੰਮੇਵਾਰੀ ਦੀ ਭਾਵਨਾ ਨਾਲ ਕੀ ਦਿੰਦੀ ਹੈ, ਉਸ ਵਿੱਚ ਬਹੁਤ ਥੋੜੇ ਦਾ ਭੁਗਤਾਨ ਹੋਇਆ ਹੈ"।
- D. ਅਸੀਂ ਨਾ ਸਿਰਫ਼ ਆਪਣੇ ਗ੍ਰਹਿ ਦੇ ਪ੍ਰਦੂਸ਼ਣ ਅਤੇ ਸ਼ੋਸ਼ਣ ਦੇ ਨਤੀਜੇ ਭੁਗਤ ਰਹੇ ਹਾਂ, ਬਲਕਿ ਸਾਡੀ ਆਉਣ ਵਾਲੀ ਨਸਲ ਹੋਰ ਵੀ ਗੰਭੀਰ, ਨਾ ਮੁੜਨ ਵਾਲੇ ਨਤੀਜੇ ਭੁਗਤੇਗੀ।
- II. ਬਾਈਬਲ ਦੀ ਸਮੱਗਰੀ
- A. ਪੁਰਾਣਾ ਨੇਮ
1. ਉਤਪਤ 1-3
- ਸ਼ਿਸ਼ਟੀ ਪਰਮੇਸ਼ਰ ਦੁਆਰਾ ਰਚੀ ਗਈ ਖਾਸ ਜਗਾ ਹੈ ਜਿੱਥੇ ਉਹ ਮਨੁੱਖ ਜਾਤੀ ਨਾਲ ਸੰਗਤੀ ਕਰ ਸਕੇ (ਦੇਖੋ ਉਤਪਤ 1:1-25)।
 - ਸ਼ਿਸ਼ਟੀ ਚੰਗੀ ਹੈ (ਦੇਖੋ ਉਤਪਤ 1:4,10,12,18,21,25), ਹਾਂ, ਬਹੁਤ ਚੰਗੀ (ਦੇਖੋ ਉਤਪਤ 1:31)। ਇਹ ਪਰਮੇਸ਼ਰ ਦਾ ਗਵਾਹ ਮੰਨੀ ਗਈ ਹੈ (ਦੇਖੋ ਜਬੂਰਾਂ ਦੀ ਪੇਥੀ 19:1-16)।
 - ਮਨੁੱਖਤਾ ਸ਼ਿਸ਼ਟੀ ਦਾ ਉੱਤਮ ਕੰਮ ਹੈ (ਦੇਖੋ ਉਤਪਤ 1:26-27)।
 - ਮਨੁੱਖ ਜਾਤੀ ਪ੍ਰਭੂਤਾ ਕਰਨ ਲਈ ਸੀ (ਇਬਰਾਨੀ, "ਪੂਰਾ ਕਰਨ") ਪਰਮੇਸ਼ਰ ਦਾ ਭੰਡਾਰੀ ਹੋਣ ਲਈ (ਦੇਖੋ ਉਤਪਤ 1:28-30; ਜਬੂਰਾਂ ਦੀ ਪੇਥੀ 8:3-8; ਇਬਰਾਨੀਆਂ 2:6-8)। ਪਰਮੇਸ਼ਰ ਰਚਨਹਾਰ/ਬਣਾਈ ਰੱਖਣ ਵਾਲਾ/ਛੁਡਾਉਣ ਵਾਲਾ/ਸ਼ਿਸ਼ਟੀ ਦਾ ਪ੍ਰਭੂ ਹੈ ਅਤੇ ਸਦਾ ਰਹੇਗਾ (ਦੇਖੋ ਕੂਚ. 19:5; ਅੱਯੂਬ 37-41; ਜਬੂਰਾਂ ਦੀ ਪੇਥੀ 24:1-2; 95:3-5; 102:25; 115:15; 121:2; 124:8; 134:3; 146:6; ਯਸਾਯਾਹ 37:16)।
 - ਮਨੁੱਖ ਜਾਤੀ ਦੀ ਸ਼ਿਸ਼ਟੀ ਵਿੱਚ ਭੰਡਾਰੀਕਰਣ ਉਤਪਤ 2:15, "ਉਸਦੀ ਵਾਹੀ ਆਤੇ ਰਾਖੀ ਕਰੇ" (ਦੇਖੋ ਲੇਵੀਆ. 25:23; 1 ਇਤਿਹਾਸ. 29:14) ਵਿੱਚ ਦੇਖਿਆ ਜਾ ਸਕਦਾ ਹੈ।
2. ਪਰਮੇਸ਼ਰ ਸ਼ਿਸ਼ਟੀ ਨੂੰ ਪਿਆਰ ਕਰਦਾ ਹੈ, ਖਾਸ ਤੌਰ ਤੇ ਜਾਨਵਰਾਂ ਨੂੰ।
- ਜਾਨਵਰਾਂ ਨਾਲ ਸਹੀ ਵਿਵਹਾਰ ਲਈ ਮੂਸਾ ਦੀ ਬਿਵਸਥਾ
 - ਯਹੋਵਾਹ ਲਿਵਯਾਥਾਨ ਨਾਲ ਉਹ ਦੇ ਵਿੱਚ ਖੇਡਣ ਲਈ (ਦੇਖੋ ਜਬੂਰਾਂ ਦੀ ਪੇਥੀ 104:26)
 - ਪਰਮੇਸ਼ਰ ਜਾਨਵਰਾਂ ਦੀ ਪਰਵਾਹ ਕਰਦਾ ਹੈ (ਦੇਖੋ ਯੋਨਾਹ 4:11)
 - ਕੁਦਰਤ ਵਿੱਚ ਪ੍ਰਲੋਕ ਸ਼ਾਸਤਰੀ ਸਿਧਾਂਤ ਦੀ ਮੌਜੂਦਗੀ (ਦੇਖੋ ਯਸਾਯਾਹ 11:6-9; ਪਰਕਾਸ਼ ਦਾ ਪੇਥੀ 21-22)
3. ਕੁਦਰਤ, ਕੁੱਝ ਹੱਦ ਤੱਕ, ਪਰਮੇਸ਼ਰ ਦੀ ਵਡਿਆਈ ਕਰਦੀ ਹੈ।
- ਜਬੂਰਾਂ ਦੀ ਪੇਥੀ 19:1-6
 - ਜਬੂਰਾਂ ਦੀ ਪੇਥੀ 29:1-9
 - ਅੱਯੂਬ 37-41

4. ਕੁਦਰਤ ਪਰਮੇਸ਼ਰ ਦੇ ਨੇਮ ਲਈ ਪਿਆਰ ਅਤੇ ਵਫ਼ਾਦਾਰੀ ਦਿਖਾਉਣ ਦਾ ਇੱਕ ਢੰਗ ਹੈ।

a. ਬਿਵਸਥਾ ਸਾਰ 27-28; 1 ਰਾਜਿਆਂ 17

b. ਨਬੀਆਂ ਦੁਆਰਾ

B. ਨਵਾਂ ਨੇਮ

1. ਪਰਮੇਸ਼ਰ ਨੂੰ ਇੱਕ ਰਚਨਹਾਰ ਵੱਜੋਂ ਦੇਖਿਆ ਜਾ ਸਕਦਾ ਹੈ। ਸਿਰਫ਼ ਇੱਕ ਰਚਨਹਾਰ, ਤ੍ਰਿਏਕ ਪਰਮੇਸ਼ਰ ਹੈ (*Elohim*, ਉਤਪਤ 1:1; ਪਵਿੱਤਰ ਆਤਮਾ, ਉਤਪਤ 1:2; ਅਤੇ ਯਿਸੂ, ਨਵਾਂ ਨੇਮ)। ਬਾਕੀ ਸਭ ਕੁੱਝ ਰਚਿਆ ਗਿਆ ਹੈ।

a. ਰਸੂਲਾਂ ਦੇ ਕਰੱਤਬ 17:24

b. ਇਬਰਾਨੀਆਂ 11:3

c. ਪਰਕਾਸ਼ ਦੀ ਪੇਥੀ 4:11

2. ਯਿਸੂ ਪਰਮੇਸ਼ਰ ਦੁਆਰਾ ਸ੍ਰਿਸ਼ਟੀ ਦਾ ਦੂਤ ਹੈ

a. ਯੂਹੰਨਾ 1:3,10

b. 1 ਕੁਰਿੰਥੀਆਂ 8:6

c. ਕੁਲੁੱਸੀਆਂ 1:16

d. ਇਬਰਾਨੀਆਂ 1:2

3. ਯਿਸੂ ਆਪਣੇ ਪ੍ਰਚਾਰ ਵਿੱਚ ਅਸਿੱਧੇ ਢੰਗ ਨਾਲ ਪਰਮੇਸ਼ਰ ਦੀ ਕੁਦਰਤ ਪ੍ਰਤੀ ਪਰਵਾਹ ਬਾਰੇ ਬੋਲਦੇ ਹਨ

a. ਮੱਤੀ 6:26,28-30, ਅਕਾਸ਼ ਦੇ ਪੰਛੀ ਅਤੇ ਜੰਗਲੀ ਸੋਸਨ

b. ਮੱਤੀ 10:29, ਚਿੜੀਆਂ

4. ਪੌਲੁਸ ਜੇਰ ਦਿੰਦਾ ਹੈ ਕਿ ਸਾਰੇ ਮਨੁੱਖ ਸ੍ਰਿਸ਼ਟੀ ਵਿੱਚ ਪਰਮੇਸ਼ਰ ਦੇ ਗਿਆਨ ਲਈ ਜਿੰਮੇਵਾਰ ਹਨ (ਜਿਵੇਂ ਕਿ., ਕੁਦਰਤੀ ਪ੍ਰਕਾਸ਼ਨ, ਦੇਖੋ ਰੋਮੀਆਂ ਨੂੰ 1:19-20; ਪਰਕਾਸ਼ ਦੀ ਪੇਥੀ 21-22)।

III. ਸਿੱਟਾ

A. ਅਸੀਂ ਇਸ ਕੁਦਰਤੀ ਸ੍ਰੇਣੀ ਨਾਲ ਬੰਨੇ ਹੋਏ ਹਾਂ।

B. ਪਾਪੀ ਮਨੁੱਖ ਜਾਤੀ ਨੇ ਪਰਮੇਸ਼ਰ ਦੀ ਦਾਤ ਕੁਦਰਤ ਨਾਲ ਮਾੜਾ ਵਿਹਾਰ ਕੀਤਾ ਹੈ ਕਿਉਂ ਜੋ ਉਹਨਾਂ ਕੋਲ ਹੋਰ ਸਾਰਿਆਂ ਪਰਮੇਸ਼ਰ ਦੀਆਂ ਚੰਗੀਆਂ ਦਾਤਾਂ ਹਨ।

C. ਇਹ ਕੁਦਰਤੀ ਕ੍ਰਮ ਅਸਥਾਈ ਹੈ। ਇਹ ਖਤਮ ਹੋਣ ਵਾਲਾ ਹੈ (2 ਪਤਰਸ 3:7,10)। ਪਰਮੇਸ਼ਰ ਸਾਡੇ ਸੰਸਾਰ ਨੂੰ ਇਤਿਹਾਸਕ ਗਠ-ਜੋੜ ਵੱਲ ਲੈ ਕੇ ਜਾ ਰਿਹਾ ਹੈ। ਪਾਪ ਆਪਣੀਆਂ ਹੱਦਾਂ ਨੂੰ ਵਧਾਏਗਾ, ਪਰ ਪਰਮੇਸ਼ਰ ਨੇ ਇਸ ਦੀਆਂ ਹੱਦਾਂ ਨੂੰ ਨਿਸ਼ਚਿਤ ਕਰ ਦਿੱਤਾ ਹੈ। ਸ੍ਰਿਸ਼ਟੀ ਛੁਟਕਾਰਾ ਪਾਵੇਗੀ (ਦੇਖੋ ਰੋਮੀਆਂ ਨੂੰ 8:18-25)।

Copyright © 2013 [Bible Lessons International](#)

▣ "ਪ੍ਰਗਟ ਹੋਣ ਨੂੰ" ਇਸ ਸ਼ਬਦ ਦਾ ਅਰਥ ਹੈ "ਪਰਦੇ ਨੂੰ ਪਿੱਛੇ ਖਿਚਣਾ" ਤਾਂ ਕਿ ਖੁਲਾਸਾ ਹੋਵੇ ਜਾਂ ਜਾਣਕਾਰੀ ਮਿਲੇ। ਇਹ ਨਵੇਂ ਨੇਮ ਦੀ ਆਖਰੀ ਕਿਤਾਬ ਦਾ ਸਿਰਲੇਖ ਵੀ ਹੈ, "ਪ੍ਰਕਾਸ਼ਨ"। ਦੂਸਰਾ ਆਗਮਨ ਅਕਸਰ ਪ੍ਰਗਟ ਹੋਣ ਵੱਜੋਂ ਜਾਂ ਆ ਰਹੇ ਵੱਜੋਂ ਜਾਣਿਆ ਜਾਂਦਾ ਹੈ (ਦੇਖੋ 1 ਕੁਰਿੰਥੀਆਂ ਨੂੰ 1:7-8; ਪਤਰਸ 1:13; 2 ਪਤਰਸ 1:16; 3:4,12)।

▣ "ਪਰਮੇਸ਼ੁਰ ਦੇ ਪੁੱਤਰਾਂ" ਇਹ ਇੱਕ ਆਮ ਪਰਿਵਾਰਕ ਰੂਪਕ ਸੀ ਜੋ ਮਸੀਹੀਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਸੀ (ਦੇਖੋ ਰੋਮੀਆਂ ਨੂੰ 8:14,16)। ਇਹ ਪਰਮੇਸ਼ੁਰ ਨੂੰ ਪਿਤਾ ਦੇ ਵੱਜੋਂ ਅਤੇ ਯਿਸੂ ਨੂੰ ਉਸ ਦੇ ਵਿਲੱਖਣ ਪੁੱਤਰ ਦੇ ਵੱਜੋਂ ਦੱਸਦਾ ਹੈ (ਦੇਖੋ ਯੂਹੰਨਾ 1:18; 3:16,18; ਇਬਰਾਨੀਆਂ ਨੂੰ 1:2; 3:6; 5:8; 7:28; 1 ਯੂਹੰਨਾ 4:9)।

ਪੁਰਾਣੇ ਨੇਮ ਵਿੱਚ ਇਸਰਾਇਲ ਪਰਮੇਸ਼ੁਰ ਦਾ ਪੁੱਤਰ ਸੀ (ਦੇਖੋ ਹੋਸ਼ੇਆ 11:1), ਪਰ ਰਾਜਾ ਵੀ ਪਰਮੇਸ਼ੁਰ ਦਾ ਪੁੱਤਰ ਸੀ (ਦੇਖੋ 2 ਸਮੂਏਲਾ 7)। ਇਹ ਵਿਸ਼ਾ ਸਭ ਤੋਂ ਪਹਿਲਾਂ ਮੱਤੀ 5:9 ਵਿੱਚ ਨਵੇਂ ਨੇਮ ਵਿੱਚ ਆਇਆ ਸੀ (ਦੇਖੋ ਯੂਹੰਨਾ 1:12; 2 ਕੁਰਿੰਥੀਆਂ ਨੂੰ 6:18; ਗਲਾਤੀਆਂ 3:26; 1 ਯੂਹੰਨਾ 3:1,10; ਪਰਕਾਸ਼ ਦੀ ਪੇਥੀ. 21:7 ਵਿੱਚ ਵੀ)।

8:20

NASB,	NKJV,	"ਸ੍ਰਿਸ਼ਟੀ ਨੂੰ ਤੁੱਛਤਾ ਦੇ ਅਧੀਨ ਕੀਤਾ ਗਿਆ"
NRSV		
TEV		"ਸ੍ਰਿਸ਼ਟੀ ਨੂੰ ਬੇਕਾਰ ਹੋਣ ਦੀ ਸਜਾ ਮਿਲੀ"
NJB		"ਇਹ ਸ੍ਰਿਸ਼ਟੀ ਦੀ ਕਿਸੇ ਗਲਤੀ ਕਾਰਨ ਨਹੀਂ ਪਰ ਇਸ ਨੂੰ ਉਦੇਸ਼ ਪੂਰਾ ਕਰਨ ਲਈ ਅਸਮਰੱਥ ਕੀਤਾ ਗਿਆ ਸੀ"

ਇਸ ਦਾ ਅਨੁਵਾਦ "ਨਿਰਾਰਥਕਤਾ" ਹੋ ਸਕਦਾ ਹੈ। ਇਹ ਸੇਪਟੁਜਿੰਟ ਵਿੱਚ ਕਈ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ—ਅਰਥਹੀਣ, ਵਿਅਰਥ, ਬੇਕਾਰ, ਝੂਠੇ ਦੇਵਤੇ (ਮੂਰਤੀਆਂ), ਅਤੇ ਖਾਲੀਪਨ। ਸਾਰੀ ਸ੍ਰਿਸ਼ਟੀ ਪਰਮੇਸ਼ੁਰ ਦੇ ਮਕਸਦ ਲਈ ਬੇਕਾਰ ਹੋ ਗਈ ਸੀ (ਦੇਖੋ ਉਤਪਤ 3:17-19; ਯਸਾਯਾਹ 24:3-8), ਪਰ ਇੱਕ ਦਿਨ ਪਰਮੇਸ਼ੁਰ ਪਤਨ ਦੇ ਸਰਾਪ ਨੂੰ ਹਟਾ ਦੇਵੇਗਾ (ਦੇਖੋ ਪਰਕਾਸ਼ ਦੀ ਪੇਥੀ. 22:3)। ਇਹ ਇਹ ਸੰਸਾਰ ਨਹੀਂ ਹੈ ਜਿਸ ਬਾਰੇ ਪਰਮੇਸ਼ੁਰ ਨੇ ਸੋਚਿਆ ਸੀ!

▣ "ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਵਿਅਰਥ ਦੇ ਅਧੀਨ ਹੋਈ, ਪਰ ਆਸ ਨਾਲ" ਕਿਰਿਆ ਐਂਰਿਸਟ ਅਕਰਮਕ ਹੈ ਅਤੇ ਜਾਹਰ ਤੌਰ ਤੇ ਪਰਮੇਸ਼ੁਰ ਦਾ ਹਵਾਲਾ ਦਿੰਦੀ ਹੈ (ਦੇਖੋ NASB, NKJV, TEV)। ਉਸ ਨੇ ਸਰੀਰਕ ਸਿਰਜਣਾ ਨੂੰ ਵਿਅਰਥ ਬਣਾਇਆ

1. ਮਨੁੱਖੀ ਬਗਾਵਤ ਦੇ ਕਾਰਨ
2. ਮਨੁੱਖਤਾ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਵੱਜੋਂ (ਦੇਖੋ ਬਿਵਸਥਾ ਸਾਰ 27-29)

ਇਹ ਉਦੇਸ਼ਪੂਰਨ ਵਿਅਰਥਤਾ ਸਿਰਫ਼ ਥੋੜੇ ਸਮੇਂ ਲਈ ਹੋਵੇਗੀ (ਦੇਖੋ ਰੋਮੀਆਂ ਨੂੰ 11:11-32)। ਛੁਟਕਾਰਾ ਪਾਈ ਹੋਈ ਮਨੁੱਖਤਾ ਕੇਲ ਇੱਕ ਵਾਅਦੇ ਦਾ ਸਰੀਰਕ ਭਵਿੱਖ ਹੈ (ਦੇਹ ਅਤੇ ਸੰਸਾਰ)।

ਪਰਮੇਸ਼ੁਰ ਆਦਮ ਦੀ ਬਗਾਵਤ ਬਾਰੇ ਪਹਿਲਾਂ ਹੀ ਜਾਣਦੇ ਸਨ। ਉਹਨਾਂ ਨੇ ਇਸ ਨੂੰ ਹੋਣ ਦਿੱਤਾ ਅਤੇ ਡਿੱਗੇ ਸੰਸਾਰ ਵਿੱਚ ਡਿੱਗੀ ਮਨੁੱਖ ਜਾਤੀ ਨਾਲ ਕੰਮ ਕਰਨਾ ਚੁਣਿਆ। ਇਹ ਉਹ ਸੰਸਾਰ ਨਹੀਂ ਹੈ ਜੋ ਪਰਮੇਸ਼ੁਰ ਚਾਹੁੰਦੇ ਸਨ ਬਣੇ। ਇਹ ਉਹ ਸੰਸਾਰ ਨਹੀਂ ਹੈ ਜੋ ਇੱਕ ਦਿਨ ਹੋਵੇਗਾ (ਦੇਖੋ 2 ਪਤਰਸ 3:10; ਪਰਕਾਸ਼ ਦੀ ਪੇਥੀ. 21:1-3) ਰੋਮੀਆਂ ਨੂੰ 5:2 ਵਿੱਚ "ਆਸ" ਉੱਪਰ ਨੋਟ ਦੇਖੋ।

8:21 "ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ" ਕੁਦਰਤ ਸਦੀਪਕਾਲ ਦਾ ਹਿੱਸਾ ਹੋਵੇਗੀ (ਦੇਖੋ ਯਸਾਯਾਹ 11:6-10)। ਸਵਰਗ ਮੁੜ ਬਣਾਈ ਹੋਈ ਧਰਤੀ ਤੇ ਵਾਪਸ ਆ ਰਿਹਾ ਹੈ (ਦੇਖੋ ਮੱਤੀ 5:18; 24:35; 2 ਪਤਰਸ 3:10; ਪਰਕਾਸ਼ ਦੀ ਪੇਥੀ 21:1)। ਭਵਿੱਖ ਦੇ ਨਾਲ ਨਾਲ ਅਦਨ ਦੇ ਅਨੰਦ ਦੀ; ਪਰਮੇਸ਼ੁਰ ਅਤੇ ਮਨੁੱਖ ਜਾਤੀ ਵਿਚਕਾਰ ਸੰਗਤੀ, ਮਨੁੱਖ ਤੋਂ ਮਨੁੱਖ ਵੱਲ, ਮਨੁੱਖ ਜਾਤੀ ਤੋਂ ਜਾਨਵਰਾਂ ਵੱਲ ਅਤੇ ਮਨੁੱਖ ਜਾਤੀ ਤੋਂ ਧਰਤੀ ਵੱਲ ਵਾਪਸੀ ਹੋ ਸਕਦੀ ਹੈ! ਬਾਈਬਲ ਦੀ ਸ਼ੁਰੂਆਤ ਪਰਮੇਸ਼ੁਰ, ਮਨੁੱਖ ਜਾਤੀ, ਅਤੇ ਜਾਨਵਰਾਂ ਨਾਲ ਸੰਗਤੀ ਤੋਂ

(ਉਦਾਹਰਣ ਯਸਾਯਾਹ 11:6-9) ਅਤੇ ਬਾਗ ਵਿੱਚ ਸੰਗਤੀ ਅਤੇ ਇਕਸੁਰਤਾ ਨਾਲ ਹੁੰਦੀ ਹੈ (ਦੇਖੋ ਉਤਪਤ 1-2) ਅਤੇ ਬਾਈਬਲ ਖਤਮ ਵੀ ਇਸੇ ਤਰੀਕੇ ਨਾਲ ਹੁੰਦੀ ਹੈ (ਦੇਖੋ ਪਰਕਾਸ਼ ਦੀ ਪੇਥੀ 21-22)।

▣ "ਵਿਨਾਸ਼" ਰੋਮੀਆਂ ਨੂੰ 1:23 ਵਿੱਚ ਖਾਸ ਵਿਸ਼ਾ ਦੇਖੋ

▣ "ਪਰਮੇਸ਼ਰ ਦੀ ਸੰਤਾਨ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੋ" ਰੋਮੀਆਂ ਨੂੰ 8:14 ਵਿੱਚ ਵਿਸ਼ਵਾਸੀਆਂ ਨੂੰ "ਪਰਮੇਸ਼ਰ ਦੇ ਪੁੱਤਰ," ਰੋਮੀਆਂ ਨੂੰ 8:16 ਵਿੱਚ "ਪਰਮੇਸ਼ਰ ਦੇ ਬੱਚੇ," ਅਤੇ inv. 17 ਵਿੱਚ "ਪਰਮੇਸ਼ਰ ਦੇ ਵਾਰਿਸ" ਕਿਹਾ ਗਿਆ ਹੈ। ਰੋਮੀਆਂ ਨੂੰ 8:18 ਵਿੱਚ ਪਰਮੇਸ਼ਰ ਦੀ ਪ੍ਰਲੋਕ ਸਾਸਤਰੀ ਮਹਿਮਾ ਵਿਸ਼ਵਾਸੀਆਂ ਉੱਪਰ ਪ੍ਰਗਟ ਕਰ ਦਿੱਤੀ ਗਈ ਹੈ। ਹੁਣ 19 ਵਿੱਚ ਸ੍ਰਿਸ਼ਟੀ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦਾ ਇੰਤਜਾਰ ਕਰ ਰਹੀ ਹੈ ਕਿਉਂਕਿ ਇਹ ਉਹਨਾਂ ਦੀ ਪ੍ਰਲੋਕ ਸਾਸਤਰੀ ਮਹਿਮਾ ਸਾਂਝੀ ਕਰੇਗੀ (ਦੇਖੋ ਰੋਮੀਆਂ ਨੂੰ 8:21)। ਸ੍ਰਿਸ਼ਟੀ ਦੀ ਇਹ ਬਹਾਲੀ, ਖਾਸ ਤੌਰ ਤੇ ਮਨੁੱਖ, ਸ੍ਰਿਸ਼ਟੀ ਦਾ ਅਸਲ ਉਦੇਸ਼ ਪੂਰਾ ਹੋਣ ਦੇਣਗੇ-ਪਰਮੇਸ਼ਰ ਅਤੇ ਮਨੁੱਖਤਾ (ਉਸਦੇ ਸਰੂਪ ਵਿੱਚ ਬਣਾਏ ਗਏ) ਨਾਲ ਗੂੜੇ ਰਿਸ਼ਤੇ ਵਿੱਚ।

8:22 "ਸਾਰੀ ਸ੍ਰਿਸ਼ਟੀ ਮਿਲ ਕੇ ਹੁਣ ਤੱਕ ਹਾਉਂਕੇ ਭਰਦੀ ਹੈ" ਇਹ ਪੌਲੁਸ ਦਾ ਇੱਕ ਹੋਰ *syn* ਮਿਸ਼ਰਤ ਵਾਕ ਹਨ, "ਮਿਲ ਕੇ ਹਾਉਂਕੇ ਭਰਨਾ"। ਉਸ ਨੇ ਉਹਨਾਂ ਵਿੱਚੋਂ ਕਈ ਸਾਰੇ ਆਪ ਘੜੇ ਹੋਣਗੇ। ਸੰਭਵ ਤੌਰ ਤੇ ਉਹ ਯਿਰਮਿਯਾਹ 12:4,11 (ਦੇਖੋ ਬਿਵਸਥਾ ਸਾਰ 27-29), ਨੂੰ ਦਰਸਾ ਰਿਹਾ ਹੈ ਜਿੱਥੇ ਇਸਰਾਇਲ ਦੀ ਧਰਤੀ ਮਨੁੱਖ ਦੇ ਪਾਪ ਕਾਰਨ ਹੋਏ ਵਿਨਾਸ਼ ਕਰਕੇ ਹਾਉਂਕੇ ਭਰਦੀ ਹੈ।

ਧਿਆਨ ਦਿਉ ਕਿ "ਹਾਉਂਕੇ ਭਰਨਾ" ਦਾ ਜਿਕਰ ਇਸ ਪ੍ਰਸੰਗ ਵਿੱਚ ਤਿੰਨ ਵਾਰ ਆਇਆ ਹੈ।

1. ਸ੍ਰਿਸ਼ਟੀ ਆਉਣ ਵਾਲੇ ਨਵੇਂ ਯੁੱਗ, ਰੋਮੀਆਂ ਨੂੰ 8:22 (ਦੇਖੋ ਰੋਮੀਆਂ ਨੂੰ 8:19-21) ਲਈ ਹਾਉਂਕੇ ਭਰਦੀ ਹੈ (ਮੌਜੂਦਾ ਕਿਰਿਆਸ਼ੀਲ ਸੰਕੇਤਕ)
2. ਵਿਸ਼ਵਾਸੀ ਆਪਣੇ ਸੰਪੂਰਨ ਅਤੇ ਸਾਰੇ ਛੁਟਕਾਰੇ ਲਈ ਹਾਉਂਕੇ ਭਰਦੇ ਹਨ (ਉਦਾਹਰਣ ਇੱਕ ਨਵੀਂ ਦੇਹ, ਦੇਖੋ 2 ਕੁਰਿੰਥੀਆਂ ਨੂੰ 5:2,4), ਰੋਮੀਆਂ ਨੂੰ 8:23
3. ਆਤਮਾ ਜਿਹੜਾ ਆਪਣੇ ਆਪ ਨੂੰ ਵਿਸ਼ਵਾਸੀਆਂ ਲਈ ਨਵੇਂ ਯੁੱਗ ਦੇ ਪਹਿਲੇ ਫਲ ਦੇ ਤੌਰ ਤੇ ਦਿੰਦਾ ਹੈ (ਲਈ ਪ੍ਰਾਰਥਨਾ ਕਰਦਾ ਹੈ, ਮੌਜੂਦਾ ਕਿਰਿਆਸ਼ੀਲ ਸੰਕੇਤਕ) ਰੋਮੀਆਂ ਨੂੰ 8:26

▣ "ਉਹ ਨੂੰ ਪੀੜ੍ਹਾਂ ਲੱਗੀਆਂ ਹੋਈਆਂ ਹਨ" ਯਹੂਦੀ ਸਮੂਹਾਂ ਵਿੱਚ ਅਕਸਰ ਇਸ ਵਿਸ਼ੇ ਨੂੰ "ਨਵੇਂ ਯੁੱਗ ਦੀਆਂ ਜਣੇਪੇ ਦੀਆਂ ਪੀੜ੍ਹਾਂ" ਕਿਹਾ ਜਾਂਦਾ ਸੀ (ਦੇਖੋ ਮਰਕੁਸ 13:8)। ਧਾਰਮਿਕਤਾ ਦੇ ਨਵੇਂ ਦਿਨ ਦੀ ਸਵੇਰ ਮੁਸ਼ਕਲ ਤੋਂ ਬਿਨਾਂ ਨਹੀਂ ਹੋਵੇਗੀ। ਇਸ ਡਿੱਗੇ ਗ੍ਰਹਿ ਦੀਆਂ ਨੈਤਿਕ ਅਤੇ ਰੂਹਾਨੀ ਸਥਿਤੀਆਂ ਹੋਰ ਵੀ ਮਾੜੀਆਂ ਹੁੰਦੀਆਂ ਜਾਣਗੀਆਂ (ਦੇਖੋ ਮੱਤੀ 24; ਮਰਕੁਸ 13; ਲੂਕਾ 21; 2 ਥੋਸਲੁਨੀਕੀਆਂ ਨੂੰ 2:1-12; ਅਤੇ ਸੱਤ ਸੀਲਾਂ, ਤੁਰਹੀਆਂ, ਅਤੇ ਪਰਕਾਸ਼ ਦੀ ਪੇਥੀ 5-18 ਦੇ ਕਟੋਰੇ ਵੀ ਨੋਟ ਕਰੋ)। ਹਾਲਾਂਕਿ, ਜਣੇਪੇ ਦੀਆਂ ਪੀੜ੍ਹਾਂ ਹੋਣ ਵਾਲੇ ਜਨਮ ਦੀਆਂ ਆਸ ਅਤੇ ਖੁਸ਼ੀ ਦੀਆਂ ਪੀੜ੍ਹਾਂ ਹੁੰਦੀਆਂ ਹਨ, ਇਸੇ ਪ੍ਰਕਾਰ, ਨਵਾਂ ਯੁੱਗ ਵੀ ਹੈ!

8:23 "ਅਸੀਂ ਆਪਣੇ ਆਪ. . . ਅਸੀਂ ਆਪਣੇ ਆਪ. . . ਆਪਣੇ ਆਪ" ਇਹ ਪੜਨਾਂਵ ਬਹੁਤ ਜ਼ੋਰਦਾਰ ਅਤੇ ਬਾਰ ਬਾਰ ਵਰਤੇ ਗਏ ਹਨ।

▣ "ਆਤਮਾ ਦਾ ਪਹਿਲਾ ਫਲ" ਇਹ ਸ਼ਬਦ (*aparchē*) 2 ਕੁਰਿੰਥੀਆਂ ਨੂੰ 1:22 ਵਿੱਚ "ਆਤਮਾ ਦੀ ਮੋਹਰ"; ਅਤੇ 2 ਕੁਰਿੰਥੀਆਂ ਨੂੰ 5:5; ਅਤੇ ਅਫਸੀਆਂ ਨੂੰ 1:14 ਵਿੱਚ "ਆਤਮਾ ਦਾ ਵਾਅਦਾ" ਦਾ ਸਿਧਾਂਤਕ ਸਮਾਨ ਰੂਪ ਹੈ।

ਪੁਰਾਣੇ ਨੇਮ ਵਿੱਚ ਪਹਿਲੇ ਫਲ ਆਉਣ ਤੇ ਵਾਢੀ ਦਾ ਵਾਅਦਾ ਹੁੰਦਾ ਸੀ। ਉਹ ਪਰਮੇਸ਼ਰ ਦੀ ਸਾਰੀ ਵਾਢੀ ਉੱਪਰ ਮਲਕੀਅਤ ਦਾ ਪ੍ਰਤੀਕ ਹੁੰਦਾ ਸੀ (ਉਦਾਹਰਣ ਬਿਵਸਥਾ ਸਾਰ 26:1-11)। ਪਵਿੱਤਰ ਆਤਮਾ ਨਵੇਂ ਯੁੱਗ ਦਾ ਪਹਿਲਾ ਫਲ ਹੈ, ਜਿਵੇਂ ਯਿਸੂ ਜੀ ਉੱਠਿਆ ਵਿੱਚੋਂ

ਪਹਿਲਾ ਫਲ ਹੈ (ਦੇਖੋ 1 ਕੁਰਿੰਥੀਆਂ ਨੂੰ 15:20)। ਵਿਸ਼ਵਾਸੀ, ਪਰਮੇਸ਼ਰ ਦੀ ਸੰਤਾਨ ਵੱਜੋਂ, ਹੁਣ ਵੀ ਆਪਣੇ ਨਾਲ ਅਤੇ ਅੰਦਰ ਰਹਿੰਦੀ ਪਵਿੱਤਰ ਆਤਮਾ ਦੇ ਰੂਪ ਵਿੱਚ ਸਵਰਗ ਦੇ ਕਈ ਅਨੰਦ ਮਾਣ ਰਹੇ ਹਨ। ਇਹ ਦੋ ਯਹੂਦੀ ਯੁੱਗਾਂ ਵਿਚਕਾਰ "ਪਹਿਲਾਂ ਤੋਂ ਹੀ" ਪਰ "ਹਲੇ ਨਹੀਂ" ਵਾਲਾ ਤਣਾਅ ਹੈ। ਵਿਸ਼ਵਾਸੀ ਸਵਰਗ ਦੇ ਨਾਗਰਿਕ ਹਨ ਅਤੇ ਧਰਤੀ ਉੱਤੇ ਵੱਸਦੇ ਹਨ!

▣ **"ਆਪਣੇ ਆਪ ਵਿੱਚ ਹਾਉਂਕੇ ਭਰਦੇ ਹਾਂ"** ਇਹ ਦੋ ਯਹੂਦੀ ਯੁੱਗਾਂ ਦੇ ਆਪਸੀ ਟਕਰਾਅ ਵਿਚਕਾਰ "ਪਹਿਲਾਂ ਤੋਂ ਹੀ" ਅਤੇ "ਹਲੇ ਨਹੀਂ" ਵਿੱਚ ਦਵੰਦਵਾਦੀ ਤਣਾਅ ਦਾ ਸੰਕੇਤ ਕਰਦਾ ਜਾਪਦਾ ਹੈ (ਦੇਖੋ Gordon Fee ਅਤੇ Douglas Stuart, *How To Read the Bible For All Its Worth*, pp. 145-148)। ਪਰਮੇਸ਼ਰ ਦਾ ਰਾਜ ਮੌਜੂਦ ਹੈ ਪਰ ਵਰਤਿਆ ਨਹੀਂ ਜਾ ਸਕਦਾ। ਵਿਸ਼ਵਾਸੀਆਂ ਕੋਲ ਜੀ ਉੱਠਣ ਦਾ ਜੀਵਨ ਹੈ, ਪਰ ਫਿਰ ਵੀ ਉਹ ਸਰੀਰਕ ਤੌਰ ਤੇ ਮਰਨਗੇ (ਦੇਖੋ 2 ਕੁਰਿੰਥੀਆਂ ਨੂੰ 5:2-4)। ਸਾਨੂੰ ਪਾਪ ਤੋਂ ਬਚਾਇਆ ਗਿਆ ਹੈ ਪਰ ਫਿਰ ਵੀ ਅਸੀਂ ਪਾਪ ਨਾਲ ਲੜਦੇ ਹਾਂ (ਰੋਮੀਆਂ 7; ਅਫਸੀਆਂ ਨੂੰ 6:10-18)।

▣ **"ਅਤੇ ਪੁੱਤਰ ਹੋਣ ਦੀ ਅਰਥਾਤ ਉਡੀਕ ਵਿੱਚ ਬੈਠੇ ਹਾਂ"** ਗੋਦ ਲੈਣਾ ਮੁਕਤੀ ਲਈ ਪੌਲੁਸ ਦਾ ਮਨਪਸੰਦ ਰੂਪਕ ਹੈ (ਦੇਖੋ ਰੋਮੀਆਂ ਨੂੰ 8:15)। ਵਿਸ਼ਵਾਸੀਆਂ ਦੀ ਮੁਕਤੀ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਤੌਬਾ ਅਤੇ ਵਿਸ਼ਵਾਸ ਦੇ ਪਹਿਲੇ ਫੈਸਲੇ ਨਾਲ ਸ਼ੁਰੂ ਹੁੰਦੀ ਹੈ ਅਤੇ ਮਸੀਹ ਵਾਂਗ ਬਣਦੇ ਜਾਣ ਨਾਲ ਵਿਕਸਿਤ ਹੁੰਦੀ ਹੈ। ਵਿਸ਼ਵਾਸੀ ਫਿਰ ਤੋਂ ਜੀ ਉੱਠਣ ਦੇ ਦਿਨ ਤੱਕ ਪੂਰੀ ਤਰ੍ਹਾਂ ਨਹੀਂ ਬਚ ਸਕਣਗੇ (ਦੇਖੋ ਰੋਮੀਆਂ ਨੂੰ 8:30 ਅਤੇ 1 ਯੂਹੰਨਾ 3:2)।

ਸ਼ਬਦ "ਗੋਦ ਲੈਣਾ" ਕਈ ਯੂਨਾਨੀ ਹੱਥ ਲਿਖਤਾਂ ਵਿੱਚ ਛੱਡਿਆ ਗਿਆ ਹੈ (ਦੇਖੋ MSS P⁴⁶, D, F, G, ਅਤੇ ਕੁੱਝ ਪੁਰਾਣੇ ਲਤੀਨੀ ਸੰਸਕਰਣ। ਹਾਲਾਂਕਿ, ਇਹ κ, A, B, C, ਕੁੱਝ ਪੁਰਾਣੇ ਲਤੀਨੀ, ਵੁਲਗੇਟ, ਸੀਰੀਆਕ, ਕੋਪਟਿਕ, ਅਤੇ ਅਰਮੀਨੀਆਈ ਸੰਸਕਰਣਾਂ ਵਿੱਚ ਸ਼ਾਮਲ ਕੀਤਾ ਗਿਆ ਹੈ। UBS⁴ ਇਸ ਦਾ ਸ਼ਾਮਲ ਹੋਣ ਨੂੰ "A" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ)।

▣ **"ਆਪਣੇ ਸਰੀਰ ਦੇ ਛੁਟਕਾਰੇ ਦੀ"** ਇਸ ਸ਼ਬਦ ਦਾ ਅਰਥ ਹੈ "ਫਿਰ ਤੋਂ ਖਰੀਦਣਾ"। ਇਹ ਧਾਰਣਾ ਪੁਰਾਣੇ ਨੇਮ ਵਿੱਚ ਕਿਸੇ ਰਿਸ਼ਤੇਦਾਰ (*go'el*) ਦੁਆਰਾ ਗੁਲਾਮੀ ਤੋਂ ਕਿਸੇ ਦੇ ਛੁਡਾਏ ਜਾਣ ਦਾ ਵਰਣਨ ਕਰਨ ਲਈ ਵਰਤੀ ਜਾਂਦੀ ਸੀ। ਇਹ ਪਰਮੇਸ਼ਰ ਦੇ ਡਿੱਗੀ ਮਨੁੱਖ ਜਾਤੀ ਦੇ ਪਾਪ ਦੀ ਗੁਲਾਮੀ ਤੋਂ ਛੁਟਕਾਰੇ ਲਈ ਰੂਪਕ ਦੇ ਤੌਰ ਤੇ ਵਰਤਿਆ ਗਿਆ। ਭੁਗਤਾਨ ਕੀਤੀ ਗਈ ਕੀਮਤ ਦੇਹਧਾਰੀ ਪੁੱਤਰ ਦਾ ਪਾਪਰਹਿਤ ਜੀਨਵ ਸੀ।

ਮਸੀਹਤ, ਯਹੂਦੀਆਂ ਵਾਂਗ (ਦੇਖੋ ਅੱਯੂਬ 14:14-15; 19:25-26; ਦਾਨਿਏਲ. 12:2), ਦਾਵਾ ਕਰਦੀ ਹੈ ਕਿ ਵਿਸ਼ਵਾਸੀਆਂ ਦੀ ਸਦੀਪਕਾਲ ਵਿੱਚ ਸਰੀਰਕ (ਹਾਲਾਂਕਿ ਇਹ ਜਰੂਰੀ ਨਹੀਂ ਕਿ ਮਨੁੱਖਾਂ ਵਰਗੀ ਹੀ ਹੋਵੇ, ਦੇਖੋ 1 ਕੁਰਿੰਥੀਆਂ ਨੂੰ 15:35-49) ਦੇਹ ਹੋਵੇਗੀ। ਵਿਸ਼ਵਾਸੀਆਂ ਦੀਆਂ ਆਤਮਿਕ ਦੇਹਾਂ ਨਵੇਂ ਯੁੱਗ ਵਿੱਚ, ਪਰਮੇਸ਼ਰ ਨਾਲ ਗੂੜ੍ਹੇ ਰਿਸ਼ਤੇ ਵਿੱਚ ਸੰਪੂਰਨ ਤੌਰ ਤੇ ਤਿਆਰ ਹੋ ਜਾਣਗੀਆਂ।

8:24 "ਆਸ ਨਾਲ ਅਸੀਂ ਬਚਾਏ ਗਏ ਹਾਂ" ਇਹ ਇੱਕ ਔਰਿਸਟ ਅਕਰਮਕ ਸੰਕੇਤਕ ਹੈ। ਰੋਮੀਆਂ ਨੂੰ 8:23 ਸਾਡੇ ਭਵਿੱਖ ਦੇ ਛੁਟਕਾਰੇ, ਰੋਮੀਆਂ ਨੂੰ 8:24 ਸਾਡੇ ਪਵਿੱਤਰ ਆਤਮਾ ਦੇ ਦੂਤ ਦੁਆਰਾ ਭੂਤਕਾਲ ਦੇ ਛੁਟਕਾਰੇ ਦਾ ਹਵਾਲਾ ਦਿੰਦਾ ਹੈ। ਨਵੇਂ ਨੇਮ ਨੇ ਛੁਟਕਾਰੇ ਦਾ ਵਰਣਨ ਕਰਨ ਲਈ ਕਈ ਕਿਰਿਆ ਵਾਕਾਂ ਨੂੰ ਵਰਤਿਆ।

1. ਔਰਿਸਟ, ਰਸੂਲਾਂ ਦੇ ਕਰੱਤਬ 15:11 (ਰੋਮੀਆਂ ਨੂੰ 8:24; 2 ਤਿਮੋਥਿਉਸ ਨੂੰ 1:9; ਤੀਤੁਸ ਨੂੰ 3:5; ਅਤੇ ਰੋਮੀਆਂ ਨੂੰ 13:11 ਭਵਿੱਖ ਦੀ ਸਥਿਤੀ ਨੂੰ ਔਰਿਸਟ ਨਾਲ ਜੋੜ ਕੇ)
2. ਸੰਪੂਰਨ, ਅਫਸੀਆਂ ਨੂੰ 2:5,8
3. ਵਰਤਮਾਨ ਭਵਿੱਖ, 1 ਕੁਰਿੰਥੀਆਂ ਨੂੰ 1:18; 15:2; 2 ਕੁਰਿੰਥੀਆਂ ਨੂੰ 2:15; 1 ਪਤਰਸ 3:21; 4:18
4. ਭਵਿੱਖ (ਕਿਰਿਆਤਮਕ ਵਾਕ ਵਿੱਚ ਜਾਂ ਪ੍ਰਸੰਗਿਕ ਵਾਕ ਵਿੱਚ), ਰੋਮੀਆਂ ਨੂੰ 5:9,10; 10:9; 1 ਕੁਰਿੰਥੀਆਂ ਨੂੰ 3:15; ਫਿਲਿੱਪੀਆਂ ਨੂੰ 1:28; 1 ਥੱਸਲੁਨੀਕੀਆਂ ਨੂੰ 5:8-9; ਇਬਰਾਨੀਆਂ ਨੂੰ 1:14; 9:28

ਇਸ ਲਈ, ਮੁਕਤੀ ਸ਼ੁਰੂਆਤੀ ਵਿਸ਼ਵਾਸ ਦੇ ਫੈਸਲੇ ਨਾਲ ਸ਼ੁਰੂ ਹੁੰਦੀ ਹੈ ਅਤੇ ਜੀਵਨਸ਼ੈਲੀ ਦੇ ਵਿਸ਼ਵਾਸ ਦੀ ਪ੍ਰਕਿਰਿਆ ਵਿੱਚ ਲਾਗੂ ਹੁੰਦੀ ਹੈ ਜੋ ਇੱਕ ਦਿਨ ਦਿਖੇਗੀ ਵੀ (ਦੇਖੋ 1 ਯੂਹੰਨਾ 3:2)।

8:25 "ਆਸ" ਹੇਠਾਂ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਆਸ

ਖਾਸ ਵਿਸ਼ਾ: ਆਸ (*elpis*, ਪੈਲੁਸ ਦੁਆਰਾ)

ਪੈਲੁਸ ਨੇ ਇਹ ਸ਼ਬਦ ਅਕਸਰ ਕਈ ਵੱਖੇ ਵੱਖਰੀਆਂ ਪਰ ਸੰਬੰਧਤ ਭਾਵਨਾਵਾਂ ਵਿੱਚ ਵਰਤਿਆ। ਅਕਸਰ ਇਹ ਵਿਸ਼ਵਾਸੀ ਦੇ ਵਿਸ਼ਵਾਸ ਦੀ ਪੂਰਤੀ ਨਾਲ ਜੁੜਿਆ ਹੁੰਦਾ ਸੀ (ਉਦਾਹਰਣ., 1 ਤਿਮੋਥਿਉਸ ਨੂੰ 1:1)। ਇਸ ਨੂੰ ਮਹਿਮਾ, ਸਦੀਪਕ ਜੀਵਨ, ਆਖਰੀ ਮੁਕਤੀ, ਦੂਸਰਾ ਆਗਮਨ, ਆਦਿ ਦੇ ਤੌਰ ਤੇ ਦਸਿਆ ਜਾ ਸਕਦਾ ਹੈ। ਖਤਮ ਹੋਣਾ ਨਿਸ਼ਚਿਤ ਹੈ, ਪਰ ਸਮਾਂ ਭਵਿੱਖ ਵਿੱਚ ਅਤੇ ਨਾ ਜਾਣਿਆ ਹੋਇਆ ਹੈ। ਆਸ ਅਕਸਰ "ਨਿਹਚਰ" ਅਤੇ "ਪਿਆਰ" ਨਾਲ ਜੁੜੀ ਹੁੰਦੀ ਹੈ (ਦੇਖੋ 1 ਕੁਰਿੰਥੀਆਂ ਨੂੰ 13:13; 1 ਥੱਸਲੁਨੀਕੀਆਂ ਨੂੰ 1:3; 2 ਥੱਸਲੁਨੀਕੀਆਂ ਨੂੰ 2:16)। ਪੈਲੁਸ ਦੀਆਂ ਕੁੱਝ ਵਰਤੋਂ ਦੀ ਅੰਸ਼ਕ ਸੂਚੀਆਂ ਹਨ:

1. ਦੂਸਰਾ ਆਗਮਨ, ਗਲਾਤੀਆਂ 5:5; ਅਫਸੀਆਂ ਨੂੰ 1:18; 4:4; ਤੀਤੁਸ ਨੂੰ 2:13
2. ਯਿਸੂ ਸਾਡੀ ਆਸ ਹੈ, 1 ਤਿਮੋਥਿਉਸ ਨੂੰ 1:1 (ਪਰਮੇਸ਼ਰ ਸਾਡੀ ਆਸ ਹੈ, 1 ਤਿਮੋਥਿਉਸ ਨੂੰ 5:5; 1 ਪਤਰਸ 3:5)
3. ਵਿਸ਼ਵਾਸੀ ਜੋ ਪਰਮੇਸ਼ਰ ਅੱਗੇ ਪੇਸ਼ ਕੀਤੇ ਜਾਣੇ ਹਨ, ਕੁਲੁੱਸੀਆਂ ਨੂੰ 1:22-23; 1 ਥੱਸਲੁਨੀਕੀਆਂ ਨੂੰ 2:19
4. ਆਸ ਸਵਰਗ ਵਿੱਚ ਰੱਖੀ ਗਈ ਹੈ, ਕੁਲੁੱਸੀਆਂ ਨੂੰ 1:5
5. ਖੁਸ਼ਖਬਰੀ ਵਿੱਚ ਨਿਹਚਰ, ਕੁਲੁੱਸੀਆਂ ਨੂੰ 1:23; 1 ਥੱਸਲੁਨੀਕੀਆਂ ਨੂੰ 2:19
6. ਆਖਰੀ ਛੁਟਕਾਰਾ, ਕੁਲੁੱਸੀਆਂ ਨੂੰ 1:5; 1 ਥੱਸਲੁਨੀਕੀਆਂ ਨੂੰ 4:13; 5:8
7. ਪਰਮੇਸ਼ਰ ਦੀ ਮਹਿਮਾ, ਰੋਮੀਆਂ ਨੂੰ 5:2, 2 ਕੁਰਿੰਥੀਆਂ ਨੂੰ 3:12; ਕੁਲੁੱਸੀਆਂ ਨੂੰ 1:27
8. ਗੈਰ-ਕੇਮਾਂ ਦਾ ਮਸੀਹ ਦੁਆਰਾ ਛੁਟਕਾਰਾ, ਕੁਲੁੱਸੀਆਂ ਨੂੰ 1:27
9. ਮੁਕਤੀ ਦਾ ਭਰੋਸਾ, 1 ਥੱਸਲੁਨੀਕੀਆਂ ਨੂੰ 5:8
10. ਸਦੀਪਕ ਜੀਵਨ, ਤੀਤੁਸ ਨੂੰ 1:2; 3:7
11. ਮਸੀਹੀ ਪਰਿਪੱਕਤਾ ਦੇ ਨਤੀਜੇ, ਰੋਮੀਆਂ ਨੂੰ 5:2-5
12. ਸਾਰੀ ਸ਼ਿਸ਼ਟੀ ਦਾ ਛੁਟਕਾਰਾ, ਰੋਮੀਆਂ ਨੂੰ 8:20-22
13. ਗੋਦ ਲੈਣ ਦਾ ਟੀਚਾ, ਰੋਮੀਆਂ ਨੂੰ 8:23-25
14. ਪਰਮੇਸ਼ਰ ਲਈ ਸਿਰਲੇਖ, ਰੋਮੀਆਂ ਨੂੰ 15:13
15. ਪੈਲੁਸ ਦੀ ਵਿਸ਼ਵਾਸੀਆਂ ਲਈ ਇੱਛਾ, 2 ਕੁਰਿੰਥੀਆਂ ਨੂੰ 1:7
16. ਨਵੇਂ ਨੇਮ ਦੇ ਵਿਸ਼ਵਾਸੀਆਂ ਲਈ ਪੁਰਾਣਾ ਨੇਮ ਰਾਹ ਦਿਖਾਉਣ ਵਾਲੇ ਵੱਜੋਂ, ਰੋਮੀਆਂ ਨੂੰ 15:4

▣ "ਧੀਰਜ ਨਾਲ" ਇਹ ਸ਼ਬਦ *hypomonē* ਰੋਮੀਆਂ ਨੂੰ 5:3 ਅਤੇ 15:4-5 ਵਿੱਚ ਵੀ ਵਰਤਿਆ ਗਿਆ ਸੀ। ਵਿਸ਼ਵਾਸੀਆਂ ਦੀ ਮੁਕਤੀ ਪਰਿਪੱਕਤਾ ਦੇ ਰਾਹ ਵੱਲ ਅਤੇ ਇੱਕ ਦਿਨ ਪੂਰੀ ਹੋਵੇਗੀ। "ਮੁੱਢਲੀ ਮੁਕਤੀ" ਉੱਪਰ ਜਿਆਦਾ ਧਿਆਨ ਦੇਣ ਲਈ ਧੀਰਜ (ਦੇਖੋ ਪਰਕਾਸ਼ ਦੀ ਪੇਥੀ 2:8,11,17,26; 3:5,12,21; 21:7) ਬਾਈਬਲ ਦਾ ਲੋੜੀਂਦਾ ਸੰਤੁਲਨ ਹੈ। ਜਿਆਦਾਤਰ ਬਾਈਬਲ ਦੀਆਂ ਸੱਚਾਈਆਂ (ਉਦਾਹਰਣ ਪੂਰਬੀ ਸਾਹਿਤ) ਦਵੰਦਵਾਦੀ, ਤਣਾਅ ਪੂਰਨ ਜੋੜਿਆਂ ਵਿੱਚ ਦੱਸੀਆਂ ਗਈਆਂ ਹਨ।

ਖਾਸ ਵਿਸ਼ਾ: ਦ੍ਰਿੜ੍ਹ ਰਹਿਣਾ

ਖਾਸ ਵਿਸ਼ਾ: ਦ੍ਰਿੜ੍ਹ ਰਹਿਣਾ

ਮਸੀਹੀ ਜੀਵਨ ਨਾਲ ਸੰਬੰਧਿਤ ਬਾਈਬਲ ਦੇ ਸਿਧਾਂਤਾਂ ਦੀ ਵਿਆਖਿਆ ਕਰਨਾ ਮੁਸ਼ਕਲ ਹੈ ਕਿਉਂਕਿ ਉਹ ਆਮ ਤੌਰ ਤੇ ਪੂਰਬੀ ਤਾਰਕਿਕ ਜੋੜਿਆਂ ਨਾਲ ਪੇਸ਼ ਕੀਤੇ ਜਾਂਦੇ ਹਨ (ਦੇਖੋ ਖਾਸ ਵਿਸ਼ਾ: ਪੂਰਬੀ ਸਾਹਿਤ [ਬਾਈਬਲ ਦੇ ਅਸੰਗਤ ਕਥਨ])। ਇਹ ਇਕ ਦੂਸਰੇ ਦੇ ਵਿਰੋਧ ਜਾਪਦੇ ਹਨ, ਫਿਰ ਵੀ ਦੋਵੇਂ ਬਾਈਬਲ ਦੀਆਂ ਗੱਲਾਂ ਹਨ। ਪੱਛਮੀ ਮਸੀਹੀ ਲੋਕਾਂ ਨੇ ਇਕ ਸੱਚਾਈ ਨੂੰ ਚੁਣਿਆ ਅਤੇ ਦੂਸਰੀ ਸੱਚਾਈ ਨੂੰ ਨਜ਼ਰਅੰਦਾਜ਼ ਕੀਤਾ ਅਤੇ ਘਟੀਆ ਦਰਸਾਇਆ ਹੈ। ਮੈਂ ਤੁਹਾਨੂੰ ਕੁਝ ਉਦਾਹਰਣਾਂ ਦਿੰਦਾ ਹਾਂ।

- A. ਕੀ ਮੁਕਤੀ ਮਸੀਹ ਉੱਤੇ ਵਿਸ਼ਵਾਸ ਕਰਨ ਦਾ ਇਕ ਸੁਰੂਆਤੀ ਫ਼ੈਸਲਾ ਹੈ ਜਾਂ ਚੇਲੇਪਣ ਲਈ ਪੂਰੀ ਜ਼ਿੰਦਗੀ ਦੀ ਵਚਨਵੱਧਤਾ?
- B. ਕੀ ਮੁਕਤੀ ਸਰਬਸ਼ਕਤੀਮਾਨ ਪਰਮੇਸ਼ਰ ਦੀ ਕਿਰਪਾ ਦੁਆਰਾ ਇਕ ਚੋਣ ਹੈ ਜਾਂ ਮਨੁੱਖਤਾ ਦੁਆਰਾ ਪਰਮੇਸ਼ਰ ਦੀ ਪੇਸ਼ਕਸ਼ ਪ੍ਰਤੀ ਵਿਸ਼ਵਾਸ ਅਤੇ ਤੋਬਾ ਕਰਨ ਵਾਲੀ ਪ੍ਰਤਿਕਿਰਿਆ ਹੈ?
- C. ਕੀ ਮੁਕਤੀ ਇਕ ਵਾਰ ਪ੍ਰਾਪਤ ਕੀਤੀ ਗਈ ਅਤੇ ਫਿਰ ਗੁਆਉਣਾ ਅਸੰਭਵ ਹੈ ਜਾਂ ਕੀ ਇਸ ਨੂੰ ਬਣਾਏ ਰੱਖਣ ਲਈ ਨਿਰੰਤਰ ਮਿਹਨਤ ਦੀ ਲੋੜ ਹੈ?

ਕਲੀਸੀਯਾ ਦੇ ਇਤਿਹਾਸ ਤੋਂ ਹੀ ਦ੍ਰਿੜ੍ਹਤਾ ਮੁੱਦਾ ਵਿਵਾਦਪੂਰਨ ਰਿਹਾ ਹੈ। ਸਮੱਸਿਆ ਨਵੇਂ ਨੇਮ ਦੇ ਵਿਵਾਦਪੂਰਨ ਹਵਾਲਿਆਂ ਨਾਲ ਸੁਰੂ ਹੁੰਦੀ ਹੈ:

- A. ਯਕੀਨ ਦੇ ਬਾਈਬਲ ਦੇ ਵਚਨ
 1. ਯਿਸੂ ਦੇ ਬਿਆਨ (ਯੂਹੰਨਾ 6:37; 10:28-29)
 2. ਪੌਲੁਸ ਦੇ ਬਿਆਨ (ਰੋਮੀਆਂ 8:35-39; ਅਫਸੀਆਂ 1:13; 2:5,8-9; ਫ਼ਿਲਿੱਪੀਆਂ 1:6; 2:13; 2 ਬੱਸਲੁਨੀਕੀਆਂ 3:3; 2 ਤਿਮੋਥਿਉਸ 1:12; 4:18)
 3. ਪਤਰਸ ਦੇ ਬਿਆਨ (1 ਪਤਰਸ 1:4-5)
- B. ਦ੍ਰਿੜ੍ਹਤਾ ਦੀ ਜ਼ਰੂਰਤ ਤੇ ਵਚਨ
 1. ਯਿਸੂ ਦੇ ਬਿਆਨ (ਮੱਤੀ 10:22; 13:1-9,24-30; 24:13; ਮਰਕੁਸ 13:13; ਯੂਹੰਨਾ 8:31; 15:4-10; ਪ੍ਰਕਾਸ਼ ਦੀ ਪੇਥੀ 2:7,17,26; 3:5,12,21)
 2. ਪੌਲੁਸ ਦੇ ਬਿਆਨ (ਰੋਮੀਆਂ 11:22; 1 ਕੁਰਿੰਥੀਆਂ 15:2; 2 ਕੁਰਿੰਥੀਆਂ 13:5; ਗਲਾਤੀਆਂ 1:6; 3:4; 5:4; 6:9; ਫ਼ਿਲਿੱਪੀਆਂ 2:12; 3:18-20; ਕੁਲਸੀਆਂ 1:23; 2 ਤਿਮੋਥਿਉਸ 3:2)
 3. ਇਬਰਾਨੀਆਂ ਦੇ ਲੇਖਕ ਦੇ ਬਿਆਨ (2:1; 3:6,14; 4:14; 6:11)
 4. ਯੂਹੰਨਾ ਦੇ ਬਿਆਨ (1 ਯੂਹੰਨਾ 2:6; 2 ਯੂਹੰਨਾ 9)
 5. ਪਿਤਾ ਦਾ ਬਿਆਨ (ਪ੍ਰਕਾਸ਼ ਦੀ ਪੇਥੀ 21:7)

ਬਾਈਬਲ ਦੀ ਮੁਕਤੀ ਇਕ ਸਰਬਸ਼ਕਤੀਮਾਨ ਤ੍ਰਿਏਕ ਪਰਮੇਸ਼ਰ ਦੇ ਪਿਆਰ, ਦਾਇਆ, ਅਤੇ ਕਿਰਪਾ ਤੋਂ ਮਿਲਦੀ ਹੈ। ਕੋਈ ਵੀ ਮਨੁੱਖ ਪਵਿੱਤਰ ਆਤਮਾ ਦੀ ਪਹਿਲ ਤੋਂ ਬਿਨਾਂ ਬਚਾਇਆ ਨਹੀਂ ਜਾ ਸਕਦਾ ਹੈ (ਤੁਲਨਾ ਕਰੋ, ਯੂਹੰਨਾ 6:44,65)। ਪ੍ਰਭੂ ਪਹਿਲਾਂ ਆਉਂਦਾ ਹੈ ਅਤੇ ਕਾਰਜ-ਸੂਚੀ ਤੈਅ ਕਰਦਾ ਹੈ, ਪਰ ਮੰਗ ਕਰਦਾ ਹੈ ਕਿ ਮਨੁੱਖਾਂ ਨੂੰ ਵਿਸ਼ਵਾਸ ਅਤੇ ਤੋਬਾ ਨਾਲ ਜਵਾਬ ਦੇਣਾ ਚਾਹੀਦਾ ਹੈ, ਇਹ ਸੁਰੂਆਤ ਵਿਚ ਹੀ ਨਹੀਂ ਪਰ ਨਿਰੰਤਰ ਹੋਣਾ ਚਾਹੀਦਾ ਹੈ। ਪਰਮੇਸ਼ਰ ਇਕ ਵਾਚਾ ਦੇ ਸੰਬੰਧ ਵਿਚ ਮਨੁੱਖਾਂ ਨਾਲ ਕੰਮ ਕਰਦਾ ਹੈ। ਇੱਥੇ ਸਹੂਲਤਾਂ ਅਤੇ ਜ਼ਿੰਮੇਵਾਰੀਆਂ ਹਨ!

ਮੁਕਤੀ ਸਾਰੇ ਮਨੁੱਖਾਂ ਲਈ ਹੈ। ਯਿਸੂ ਦੀ ਮੌਤ ਨੇ ਸ੍ਰਿਸ਼ਟੀ ਦੇ ਪਾਪ ਦੀ ਸਮੱਸਿਆ ਨਾਲ ਨਜਿੱਠਿਆ ਹੈ। ਪਰਮੇਸ਼ਰ ਨੇ ਇਕ

ਰਸਤਾ ਪ੍ਰਦਾਨ ਕੀਤਾ ਹੈ ਅਤੇ ਚਾਹੁੰਦਾ ਹੈ ਕਿ ਉਸਦੇ ਰੂਪ ਵਿਚ ਬਣੇ ਸਾਰੇ ਯਿਸੂ ਵਿਚ ਉਸਦੇ ਪਿਆਰ ਅਤੇ ਪ੍ਰਬੰਧ ਦਾ ਜਵਾਬ ਦੇਣ।

ਜੇ ਤੁਸੀਂ ਇਸ ਵਿਸ਼ੇ ਤੇ ਗੈਰ-ਕੈਲਵਿਨਵਾਦੀ ਨਜ਼ਰੀਏ ਤੋਂ ਹੋਰ ਪੜ੍ਹਣਾ ਚਾਹੁੰਦੇ ਹੋ ਤਾਂ ਦੇਖੋ,

1. Dale Moody, *The Word of Truth*, Eerdmans, 1981 (ਪੰਨੇ. 348-365)
2. Howard Marshall, *Kept by the Power of God*, Bethany Fellowship, 1969
3. Robert Shank, *Life in the Son*, Westcott, 1961

ਬਾਈਬਲ ਇਸ ਖੇਤਰ ਵਿਚ ਦੋ ਵੱਖਰੀਆਂ ਮੁਸ਼ਕਲਾਂ ਦਾ ਹੱਲ ਕਰ ਰਹੀ ਹੈ: (1) ਬੇਕਾਰ, ਸੁਆਰਥੀ ਜੀਵਨ ਜੀਉਣ ਦੇ ਲਸੰਸ ਵਜੋਂ ਯਕੀਨ ਨੂੰ ਲੈਣਾ ਅਤੇ (2) ਸੇਵਕਾਈ ਅਤੇ ਨਿੱਜੀ ਪਾਪ ਨਾਲ ਸੰਘਰਸ਼ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ। ਸਮੱਸਿਆ ਇਹ ਹੈ ਕਿ ਗਲਤ ਸਮੂਹ ਗਲਤ ਸੰਦੇਸ਼ ਲੈ ਰਹੇ ਹਨ ਅਤੇ ਬਾਈਬਲ ਦੀਆਂ ਸੀਮਿਤ ਸੀਮਾਵਾਂ ਤੇ ਆਪਣੀਆਂ ਸਿੱਖਿਆਵਾਂ ਦਾ ਨਿਰਮਾਣ ਕਰ ਰਹੇ ਹਨ। ਕੁਝ ਮਸੀਹੀਆਂ ਨੂੰ ਯਕੀਨ ਦੇ ਸੰਦੇਸ਼ ਦੀ ਸਖ਼ਤ ਲੋੜ ਹੈ, ਜਦਕਿ ਦੂਸਰਿਆਂ ਨੂੰ ਸਖ਼ਤ ਚੇਤਾਵਨੀਆਂ ਦੀ ਲੋੜ ਹੈ। ਤੁਸੀਂ ਕਿਹੜੇ ਸਮੂਹ ਦੇ ਹੋ?

ਰੋਮੀਆਂ ਨੂੰ 8:26-27

²⁶ਇਸ ਤਰ੍ਹਾਂ ਆਤਮਾ ਵੀ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਗੱਲ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਹੱਦੋਂ ਬਾਹਰ ਹਾਉਂਕੇ ਭਰ ਕੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ। ²⁷ਅਤੇ ਹਿਰਦਿਆਂ ਦਾ ਜਾਚਣ ਵਾਲਾ ਜਾਣਦਾ ਹੈ, ਜੋ ਆਤਮਾ ਦੀ ਕੀ ਇੱਛਾ ਹੈ, ਕਿਉਂ ਜੋ ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫ਼ਾਰਸ਼ ਕਰਦਾ ਹੈ।

8:26 "ਇਸ ਤਰ੍ਹਾਂ" ਇਹ ਰੋਮੀਆਂ ਨੂੰ 8:18-25 ਵਿੱਚ ਆਤਮਾ ਦੀ ਵਿਚੋਲਗੀ ਦੀ ਸੇਵਕਾਈ ਅਤੇ "ਆਸ ਵਿੱਚ ਹਾਉਂਕੇ ਭਰਨਾ" ਬਾਰੇ ਦੱਸਦੀ ਹੈ।

▣ "ਆਤਮਾ ਵੀ ਸਾਡੀ ਸਹਾਇਤਾ ਕਰਦਾ ਹੈ" ਇਹ ਇੱਕ ਮੌਜੂਦਾ ਮੱਧ (deponent) ਸੰਕੇਤਕ ਹੈ। ਇਸ ਕਿਰਿਆ ਵਿੱਚ ਇੱਕ ਦੇਹਰਾ ਮਿਸ਼ਰਣ ਹੈ, *sun* (ਦੇਖੋ ਰੋਮੀਆਂ ਨੂੰ 8:28) ਅਤੇ *anti*। ਇਸ ਨੂੰ ਬਿਹਤਰ ਤਰੀਕੇ ਨਾਲ "ਨਾਲ ਫੜਿਆ ਹੋਇਆ" ਵਾਂਗ ਅਨੁਵਾਦ ਕੀਤਾ ਗਿਆ ਹੈ। ਇਹ ਸ਼ਬਦ ਕੇਵਲ ਇੱਥੇ ਅਤੇ ਲੂਕਾ 10:40 ਵਿੱਚ ਮਿਲਦਾ ਹੈ। ਸਾਰਾ ਤ੍ਰਿਏਕ ਪਰਮੇਸ਼ੁਰ ਵਿਸ਼ਵਾਸੀਆਂ ਲਈ ਹੈ। ਪਿਤਾ ਨੇ ਪੁੱਤਰ ਨੂੰ ਮਨੁੱਖ ਜਾਤੀ ਦੇ ਸਥਾਨ ਉੱਪਰ ਮਰਨ ਲਈ ਭੇਜਿਆ (ਦੇਖੋ ਯੂਹੰਨਾ 3:16) ਅਤੇ ਉਹ ਹੁਣ ਵੀ ਸਾਡੇ ਲਈ ਵਿਚੋਲਗੀ ਕਰਦਾ ਹੈ (ਦੇਖੋ ਰੋਮੀਆਂ ਨੂੰ 8:34; ਇਬਰਾਨੀਆਂ ਨੂੰ 7:25; 9:24; 1 ਯੂਹੰਨਾ 2:1)। ਪਵਿੱਤਰ ਆਤਮਾ ਡਿੱਗੀ ਮਨੁੱਖ ਜਾਤੀ ਨੂੰ ਮਸੀਹ ਕੋਲ ਲਿਆਉਂਦੀ ਹੈ ਅਤੇ ਉਹਨਾਂ ਵਿੱਚ ਮਸੀਹ ਨੂੰ ਪੈਦਾ ਕਰਦੀ ਹੈ (ਦੇਖੋ ਯੂਹੰਨਾ 16:8-15)। ਹਾਲਾਂਕਿ, ਕਿਰਿਆ "ਮਦਦ ਕਰਦਾ ਹੈ," ਜਿਸਦਾ ਅਰਥ ਸੀ "ਕਿਸੇ ਦੇ ਨਾਲ ਫੜਿਆ ਹੋਣਾ," ਦੱਸਦਾ ਹੈ ਕਿ ਵਿਸ਼ਵਾਸੀ ਵੀ ਆਤਮਾ ਦੀ ਮਦਦ ਵਿੱਚ ਸਹੀ ਹਿੱਸਾ ਲੈਂਦੇ ਹਨ (ਵਿਚੋਲਗੀ)।

▣ "ਕਮਜ਼ੋਰੀਆਂ" ਇਹ ਨਾਂਵ ਪੌਲੁਸ ਦੁਆਰਾ ਕਈ ਢੰਗਾਂ ਨਾਲ ਵਰਤਿਆ ਗਿਆ ਹੈ (BAGD, p. 115)।

1. ਸਰੀਰਕ ਕਮਜ਼ੋਰੀ ਜਾਂ ਬਿਮਾਰੀ, 2 ਕੁਰਿੰਥੀਆਂ ਨੂੰ 11:30; 12:5,9,10; ਗਲਾਤੀਆਂ 4:13; 1 ਤਿਮੋਥਿਉਸ ਨੂੰ 5:23
2. ਮਨੁੱਖੀ ਹਾਲਾਤ, 1 ਕੁਰਿੰਥੀਆਂ ਨੂੰ 15:43; 2 ਕੁਰਿੰਥੀਆਂ ਨੂੰ 13:4
3. ਦੱਸਣ ਲਈ
 - a. ਡਰ, 1 ਕੁਰਿੰਥੀਆਂ ਨੂੰ 2:3

- b. ਨਿਆਂ, ਰੋਮੀਆਂ ਨੂੰ 6:19
- c. ਧਾਰਮਿਕ ਅੰਤਰ ਦ੍ਰਿਸ਼ਟੀ ਦੀ ਕਮੀ, ਰੋਮੀਆਂ ਨੂੰ 8:26

ਇਹ ਕਿਰਿਆ ਕਈ ਢੰਗਾਂ ਵਿੱਚ ਵਰਤੀ ਗਈ ਹੈ।

1. ਸਰੀਰਕ ਕਮਜ਼ੋਰੀ, ਫਿਲਿੱਪੀਆਂ ਨੂੰ 2:26-27; 2 ਤਿਮੋਥਿਉਸ ਨੂੰ 4:20
2. ਮਨੁੱਖੀ ਹਾਲਾਤ, ਰੋਮੀਆਂ ਨੂੰ 8:3; 2 ਕੁਰਿੰਥੀਆਂ ਨੂੰ 11:21; (ਨੋਟ ਮੱਤੀ 8:17; ਯਸਾਯਾਹ 53:4 ਦਾ ਹਵਾਲਾ)
3. ਦੱਸਣ ਲਈ
 - a. ਧਾਰਮਿਕ ਜਾਂ ਨੈਤਿਕ ਕਮਜ਼ੋਰੀ, ਰੋਮੀਆਂ ਨੂੰ 14:2; 1 ਕੁਰਿੰਥੀਆਂ ਨੂੰ 8:11-12
 - b. ਨਿਹਚਾ ਵਿੱਚ ਕਮਜ਼ੋਰ, ਰੋਮੀਆਂ ਨੂੰ 4:19; 14:1
 - c. ਬੇਹੋਸ਼ ਅਤੇ ਡਰਾਉਣ ਵਾਲਾ, 2 ਕੁਰਿੰਥੀਆਂ ਨੂੰ 11:29

ਯਾਦ ਰੱਖੋ ਕਿ ਪ੍ਰਸੰਗ ਇੱਕ ਸਿਮੈਟਿਕ ਪੈਰਾਮੀਟਰ ਅਰਥ ਦੱਸਦਾ ਹੈ। ਕੇਵਲ ਸ਼ਬਦਕੋਸ਼ ਸੰਭਵ ਅਰਥ ਅਤੇ ਵਰਤੋਂ ਦੀ ਹੀ ਸੂਚੀ ਬਣਾਉਂਦੇ ਹਨ।

▣ "ਆਤਮਾ ਆਪ ਹੱਦੋਂ ਬਾਹਰ ਹਾਉਂਕੇ ਭਰ ਕੇ ਸਾਡੇ ਲਈ ਸਿਫਾਰਸ਼ ਕਰਦਾ ਹੈ" ਵਿਸ਼ਵਾਸੀ ਆਪਣੇ ਕਮਜ਼ੋਰ ਹੋਣ ਤੇ ਹਾਉਂਕੇ ਭਰਦੇ ਹਨ ਅਤੇ ਆਤਮਾ ਉਹਨਾਂ ਲਈ ਵਿਚੋਲਗੀ ਵਿੱਚ ਹਾਉਂਕੇ ਭਰਦਾ ਹੈ। ਛੁਟਕਾਰਾ ਪਾਏ ਹੋਇਆਂ ਵਿੱਚ ਪਵਿੱਤਰ ਆਤਮਾ ਉਹਨਾਂ ਲਈ ਪ੍ਰਾਰਥਨਾ ਕਰਦਾ ਹੈ ਅਤੇ ਯਿਸੂ ਜੋ ਪਰਮੇਸ਼ਰ ਦੇ ਸੱਜੇ ਹੱਥ ਹੈ ਉਹਨਾਂ ਲਈ ਪ੍ਰਾਰਥਨਾ ਕਰਦਾ ਹੈ, (ਦੇਖੋ ਰੋਮੀਆਂ ਨੂੰ 8:27,34; ਇਬਰਾਨੀਆਂ ਨੂੰ 7:25; 9:24; 1 ਯੂਹੰਨਾ 2:1)। ਇਹ ਵਿਚੋਲਗੀ ਵਿਸ਼ਵਾਸੀਆਂ ਨੂੰ ਪ੍ਰਾਰਥਨਾ ਕਰਨ ਲਈ ਬਲ ਦਿੰਦੀ ਹੈ (ਦੇਖੋ ਰੋਮੀਆਂ ਨੂੰ 8:15; ਗਲਾਤੀਆਂ 4:6)। ਪ੍ਰਸੰਗ ਵਿੱਚ ਇਹ ਹਿੱਸਾ ਗੈਰ-ਭਾਸ਼ਾਵਾਂ ਦੇ ਆਤਮਿਕ ਵਰਦਾਨ ਦਾ ਹਵਾਲਾ ਨਹੀਂ ਦਿੰਦਾ, ਪਰ ਵਿਸ਼ਵਾਸੀ ਦੇ ਸਥਾਨ ਤੇ ਪਿਤਾ ਨੂੰ ਪਵਿੱਤਰ ਆਤਮਾ ਦੀ ਵਿਚੋਲਗੀ ਬਾਰੇ ਦੱਸਦਾ ਹੈ।

▣

NASB, NRSV	"ਸ਼ਬਦਾਂ ਲਈ ਬਹੁਤ ਡੂੰਘਾ"
NKJV	"ਜਿਸਨੂੰ ਕਿਹਾ ਨਾ ਜਾ ਸਕੇ"
TEV	"ਜਿਸਨੂੰ ਸ਼ਬਦ ਨਾ ਦੱਸ ਸਕਣ"
NJB	"ਜਿਸਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ"

ਇਹ ਸ਼ਬਦ "ਬੋਲਣ," "ਭਾਸ਼ਾ" ਲਈ ਆਮ ਸ਼ਬਦ ਹੈ (ਦੇਖੋ 1 ਕੁਰਿੰਥੀਆਂ ਨੂੰ 13:1) ਜੋ ਕਿ ALPHA PRIVATIVE ਦੇ ਨਾਲ ਹੈ। ਇਹ ਕੇਵਲ ਨਵੇਂ ਨੇਮ ਵਿੱਚ ਮਿਲਦਾ ਹੈ। ਇਸ ਸ਼ਬਦ ਦਾ ਦੂਜਾ ਢੰਗ ਮਰਕੁਸ ਦੇ ਗੂੰਗਿਆਂ/ਚੁੱਪ ਲੋਕਾਂ ਲਈ ਇੰਜੀਲ ਵਿੱਚ ਵਰਤਿਆ ਗਿਆ ਹੈ (ਦੇਖੋ ਰੋਮੀਆਂ ਨੂੰ 7:37; 9:17,25)।

▣ "ਸਿਫਾਰਸ਼" ਦੇਖੋ SPECIAL TOPIC: PAUL'S USE OF *HUPER* COMPOUNDS at ਰੋਮੀਆਂ ਨੂੰ 1:30

8:27 "ਉਹ ਜਿਹੜਾ ਹਿਰਦਿਆਂ ਦਾ ਜਾਚਣ ਵਾਲਾ ਜਾਣਦਾ ਹੈ" ਪੁਰਾਣੇ ਨੇਮ ਵਿੱਚ ਇਹ ਬਾਰ ਬਾਰ ਆਉਣ ਵਾਲਾ ਸ਼ਬਦ ਹੈ (ਦੇਖੋ 1 ਸਮੂਏਲ. 2:7; 16:7; 1 ਰਾਜਿਆਂ. 8:39; 1 ਇਤਿਹਾਸ. 28:9; 2 ਇਤਿਹਾਸ. 6:30; ਜਬੂਰਾਂ ਦੀ ਪੋਥੀ 7:9; 44:21; ਕਹਾਉਤਾਂ 15:11;

20:27; 21:2; ਯਿਰਮਿਯਾਹ 11:20; 17:9-10; 20:12; ਲੂਕਾ 16:15; ਰਸੂਲਾਂ ਦੇ ਕਰਤੱਬ 1:24; 15:8)। ਪਰਮੇਸ਼ਰ ਸੱਚ-ਮੁੱਚ ਸਾਨੂੰ ਜਾਣਦੇ ਹਨ ਫਿਰ ਵੀ ਸਾਨੂੰ ਪਿਆਰ ਕਰਦੇ ਹਨ (ਦੇਖੋ ਜਬੂਰਾਂ ਦੀ ਪੇਥੀ 139)।

▣ "ਉਹ ਸੰਤਾਂ ਦੇ ਲਈ ਸਿਫਾਰਸ਼ ਕਰਦਾ ਹੈ" ਆਤਮਾ ਦੇ ਕੰਮ ਯੂਹੰਨਾ 16:2-15 ਵਿੱਚ ਸਾਫ ਦੱਸੇ ਗਏ ਹਨ। ਉਹਨਾਂ ਵਿੱਚੋਂ ਇੱਕ ਵਿਚੋਲਗੀ ਹੈ। ਸ਼ਬਦ "ਸੰਤਾਂ" ਫਿਲਿੱਪੀਆਂ ਨੂੰ 4:21 ਛੱਡ ਕੇ ਹਮੇਸ਼ਾਂ ਇੱਕਵਚਨ ਸੀ ਜਿੱਥੇ ਇਹ ਸਭ ਵਿਸ਼ਵਾਸੀਆਂ ਦਾ ਹਵਾਲਾ ਸੀ। ਮਸੀਹੀ ਪਰਮੇਸ਼ਰ ਦੇ ਪਰਿਵਾਰ ਦੇ ਮੈਂਬਰ, ਮਸੀਹ ਦੀ ਦੇਹ, ਮਨੁੱਖੀ ਵਿਸ਼ਵਾਸੀਆਂ ਦੁਆਰਾ ਬਣਿਆ ਨਵਾਂ ਮੰਦਰ ਹਨ। ਇਹ ਪੱਛਮੀ (ਅਮਰੀਕਨ) ਵਿਅਕਤੀਵਾਦ ਲਈ ਲੋੜੀਂਦਾ ਧਰਮ ਸ਼ਾਸਤਰੀ ਸੰਤੁਲਨ ਹੈ.. ਦੇਖੋ [ਖਾਸ ਵਿਸ਼ਾ: ਸੰਤਾਂ SPECIAL TOPIC: SAINTS](#) ਰੋਮੀਆਂ ਨੂੰ 1:7 ਵਿੱਚ

ਖਾਸ ਵਿਸ਼ਾ: ਆਤਮਾ ਦੀ ਵਿਅਕਤੀਗਤਤਾ

ਖਾਸ ਵਿਸ਼ਾ: ਆਤਮਾ ਦੀ ਵਿਅਕਤੀਗਤਤਾ

ਪੁਰਾਣੇ ਨੇਮ ਵਿਚ "ਪਰਮੇਸ਼ਰ ਦਾ ਆਤਮਾ" (ਅਰਥਾਤ., *ਰੂਆਖ ruach*) ਇਕ ਅਜਿਹੀ ਸ਼ਕਤੀ ਸੀ ਜਿਸਨੇ ਯਹੋਵਾਹ ਦੇ ਉਦੇਸ਼ ਨੂੰ ਪੂਰਾ ਕੀਤਾ, ਪਰ ਇੱਥੇ ਬਹੁਤ ਘੱਟ ਸੰਕੇਤ ਹੈ ਕਿ ਇਹ ਵਿਅਕਤੀਗਤ ਹੈ (ਪੁਰਾਣੇ ਨੇਮ ਵਿਚ ਅਦਵੈਤਵਾਦ, ਦੇਖੋ ਖਾਸ ਵਿਸ਼ਾ: ਅਦਵੈਤਵਾਦ)।

ਹਾਲਾਂਕਿ ਨਵੇਂ ਨੇਮ ਵਿਚ ਆਤਮਾ ਦੀ ਪੂਰੀ ਵਿਅਕਤੀਗਤਤਾ ਅਤੇ ਸ਼ਖਸੀਅਤ ਪ੍ਰਗਟ ਕੀਤੀ ਗਈ ਹੈ:

1. ਉਸ ਦੀ ਨਿੰਦਿਆ ਕੀਤੀ ਜਾ ਸਕਦੀ ਹੈ (ਮੱਤੀ 12:31; ਮਰਕੁਸ 3:29)
2. ਉਹ ਸਿਖਾਉਂਦਾ ਹੈ (ਲੂਕਾ 12:12; ਯੂਹੰਨਾ 14:26)
3. ਉਹ ਗਵਾਹੀ ਦਿੰਦਾ ਹੈ (ਯੂਹੰਨਾ 15:26)
4. ਉਹ ਦੇਸ਼ੀ ਠਹਿਰਾਉਂਦਾ ਅਤੇ ਅਗਵਾਈ ਕਰਦਾ ਹੈ (cf. John 16:7-15)
5. ਉਸ ਨੂੰ "ਉਹ" ਕਿਹਾ ਗਿਆ ਹੈ (ਅਰਥਾਤ., *ਹੋਸ hos*, ਅਫਸੀਆਂ 1:14)
6. ਉਸ ਨੂੰ ਉਦਾਸ ਕੀਤਾ ਜਾ ਸਕਦਾ ਹੈ (ਅਫਸੀਆਂ 4:30)
7. ਉਸ ਨੂੰ ਬੁਝਾਇਆ ਜਾ ਸਕਦਾ ਹੈ (1 ਥੱਸਲੁਨੀਕੀਆਂ 5:19)
8. ਉਸ ਦਾ ਵਿਰੋਧ ਕੀਤਾ ਜਾ ਸਕਦਾ ਹੈ (ਰਸੂਲਾਂ ਦੇ ਕਰਤੱਬ 7:51)
9. ਉਹ ਵਿਸ਼ਵਾਸੀਆਂ ਦੀ ਵਕਾਲਤ ਕਰਦਾ ਹੈ (ਯੂਹੰਨਾ 14:26; 15:26; 16:7)
10. ਉਹ ਪੁੱਤਰ ਦੀ ਵਡਿਆਈ ਕਰਦਾ ਹੈ (ਯੂਹੰਨਾ 16:14)

ਤ੍ਰਿਏਕ ਦੇ ਵਚਨ (ਇੱਥੇ ਬਹੁਤ ਸਾਰੇ ਤਿੰਨ ਹਨ, ਦੇਖੋ ਖਾਸ ਵਿਸ਼ਾ: ਤ੍ਰਿਏਕ) ਵੀ ਤਿੰਨ ਵਿਅਕਤੀਆਂ ਬਾਰੇ ਗੱਲ ਕਰਦੇ ਹਨ।

1. ਮੱਤੀ 28:19
2. 2 ਕੁਰਿੰਥੀਆਂ 13:14
3. 1 ਪਤਰਸ 1:2

ਹਾਲਾਂਕਿ, ਯੂਨਾਨੀ ਸ਼ਬਦ "ਆਤਮਾ" (*ਨਯੂਮਾ pneuma*) ਨਯੂਟਰ ਹੈ, ਜਦੋਂ ਪਵਿੱਤਰ ਆਤਮਾ ਲਈ ਵਰਤਿਆ ਜਾਣਦਾ ਹੈ ਤਾਂ ਨਵਾਂ ਨੇਮ ਇਸ ਲਈ ਪੁਲਿੰਗ ਵਿਆਖਿਆ ਗੁਣਵਾਚਕ ਸ਼ਬਦ ਦੀ ਵਰਤੋਂ ਕਰਦਾ ਹੈ (ਯੂਹੰਨਾ 16:8,13-14)।

ਆਤਮਾ ਮਨੁੱਖੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ।

1. ਰਸੂਲਾਂ ਦੇ ਕਰਤੱਬ 15:28
2. ਰੋਮੀਆਂ 8:26
3. 1 ਕੁਰਿੰਥੀਆਂ 12:11
4. ਅਫਸੀਆਂ 4:30

ਰਸੂਲਾਂ ਦੇ ਕਰਤੱਬ ਦੀ ਸ਼ੁਰੂਆਤ ਵਿਚ, ਆਤਮਾ ਦੀ ਭੂਮਿਕਾ ਤੇ ਜ਼ੋਰ ਦਿੱਤਾ ਗਿਆ ਹੈ (ਜਿਵੇਂ ਯੂਹੰਨਾ ਦੀ ਇੰਜੀਲ ਵਿਚ)। ਪੰਤੋਕੁਸਤ ਆਤਮਾ ਦੇ ਕੰਮ ਦੀ ਸ਼ੁਰੂਆਤ ਨਹੀਂ ਸੀ, ਬਲਕਿ ਇਕ ਨਵਾਂ ਅਧਿਆਇ ਸੀ। ਯਿਸੂ ਦੇ ਕੋਲ ਆਤਮਾ ਹਮੇਸ਼ਾ ਸੀ। ਉਸਦਾ ਬਪਤਿਸਮਾ ਆਤਮਾ ਦੇ ਕੰਮ ਦੀ ਸ਼ੁਰੂਆਤ ਨਹੀਂ ਸੀ, ਪਰ ਇਕ ਨਵਾਂ ਅਧਿਆਇ ਸੀ। ਆਤਮਾ ਪਿਤਾ ਦੇ ਉਦੇਸ਼ ਦਾ ਪ੍ਰਭਾਵਸ਼ਾਲੀ ਸਾਧਨ ਹੈ ਜੋ ਉਸਦੇ ਸਰੂਪ ਤੇ ਬਣੇ ਸਾਰੇ ਮਨੁੱਖਾਂ ਦੀ ਬਹਾਲੀ ਲਈ ਹੈ (ਦੇਖੋ ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਮੁਕਤੀ ਯੋਜਨਾ)!

Copyright © 2014 [Bible Lessons International](#)

ਰੋਮੀਆਂ ਨੂੰ 8:28-30

²⁸ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰਿਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ। ²⁹ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ, ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਤਾਂ ਜੋ ਉਹ ਦੇ ਪੁੱਤਰ ਦੇ ਸਰੂਪ ਉੱਤੇ ਬਣਨ ਕਿ ਉਹ ਬਹੁਤ ਭਰਾਵਾਂ ਵਿੱਚੋਂ ਪਹਿਲੇਠਾ ਹੋਵੇ। ³⁰ਅਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਠਹਿਰਾਇਆ ਉਸ ਨੇ ਉਹਨਾਂ ਨੂੰ ਸੱਦਿਆ ਵੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ।

8:28 "ਅਸੀਂ ਜਾਣਦੇ ਹਾਂ" ਇਹ ਕਿਰਿਆ (*oida*) ਇਸ ਪ੍ਰਸੰਗ ਵਿੱਚ ਚਾਰ ਵਾਰ ਆਉਂਦੀ ਹੈ।

1. ਵਿਸ਼ਵਾਸੀ ਜਾਣਦੇ ਹਨ ਕਿ ਸਾਰੀ ਸ੍ਰਿਸ਼ਟੀ ਹਾਉਂਕੇ ਭਰ ਰਹੀ ਹੈ (ਰੋਮੀਆਂ ਨੂੰ 8:22)
2. ਵਿਸ਼ਵਾਸੀ ਪ੍ਰਾਰਥਨਾਂ ਕਰਨੀ ਨਹੀਂ ਜਾਣਦੇ (ਰੋਮੀਆਂ ਨੂੰ 8:26)
3. ਪਿਤਾ ਮਨੁੱਖਾਂ ਦੇ ਦਿਲ ਅਤੇ ਆਤਮਾ ਦੇ ਮਨ ਨੂੰ ਜਾਣਦਾ ਹੈ (ਰੋਮੀਆਂ ਨੂੰ 8:27)
4. ਵਿਸ਼ਵਾਸੀ ਜਾਣਦੇ ਹਨ ਕਿ ਸਾਰੀਆਂ ਚੀਜ਼ਾਂ ਮਿਲ ਕੇ ਭਲਿਆਈ ਉਤਪੰਨ ਕਰਦੀਆਂ ਹਨ (ਰੋਮੀਆਂ ਨੂੰ 8:28)



NASB, TCNT "ਪਰਮੇਸ਼ੁਰ ਸਭ ਕੁੱਝ ਕਰਦੇ ਹਨ"

NKJV, NRSV

NET "ਸਭ ਕੁੱਝ"

TEV, NIV "ਸਭ ਚੀਜ਼ਾਂ ਵਿੱਚ ਪਰਮੇਸ਼ੁਰ ਕੰਮ ਕਰਦੇ ਹਨ"

ਪਾਠ ਦਾ ਸਵਾਲ ਇਹ ਹੈ ਕਿ ਇਸ ਆਇਤ ਵਿੱਚ ਸ਼ਬਦ "Theos" (ਜਾਂ "Theon") ਕਿੰਨੀ ਵਾਰ ਆਉਂਦਾ ਹੈ?

ਇਸ ਹਿੱਸੇ "ਉਹਨਾਂ ਲਈ ਜਿਹਨਾਂ ਨੂੰ ਪਰਮੇਸ਼ਰ ਪਿਆਰ ਕਰਦੇ ਹਨ," ਨਾਲ ਸੰਬੰਧਤ ਕੋਈ ਵੀ ਹੱਥ ਲਿਖਤ ਦਾ ਰੂਪ ਨਹੀਂ ਹੈ ਪਰ "ਸਭ ਚੀਜ਼ਾਂ ਮਿਲ ਕੇ ਭਲਿਆਈ ਉਤਪੰਨ ਕਰਦੀਆਂ ਹਨ" ਨਾਲ ਸੰਬੰਧਤ ਰੂਪ ਮੌਜੂਦ ਹੈ।

1. ਕੁੱਝ ਹੱਥ ਲਿਖਤਾਂ ਕਿਰਿਆ P⁴⁶, A, B, 81, ਦੇ ਬਾਅਦ "ho Theos" ਅਤੇ ਕੁੱਝ ਕੋਪਟਿਕ ਅਤੇ ਏਥੋਪੀਆ ਦੇ ਸੰਸਕਰਣ ਜੋੜਦੀਆਂ ਹਨ।
2. ਬਹੁਤੀਆਂ ਹੱਥ ਲਿਖਤਾਂ κ , C, D, F, G, ਅਤੇ ਵੁਲਗੇਟ, ਪੇਸ਼ਿਟਾ, ਅਮਰੀਕਨ ਸੰਸਕਰਣ ਨੂੰ ਛੱਡ ਦਿੰਦੀਆਂ ਹਨ। UBS⁴ ਇਸ ਕਿਰਿਆ ਨੂੰ "B" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸ਼ਚਿਤ)।

NASB ਰੂਹਾਨੀ ਕੰਮ ਦੇ ਬਿੰਦੂ ਉੱਪਰ ਖਾਸ ਧਿਆਨ ਦੇਣ ਲਈ ਇਸਨੂੰ ਜੋੜਦਾ ਹੈ। ਇਸ ਪ੍ਰਸੰਗ ਤੋਂ ਸਭੰਵ ਹੈ ਕਿ ਆਤਮਾ ਦਾ ਕੰਮ ਪਹਿਲਾ ਤੋਂ ਹੀ ਅਰਥ ਪੂਰਨ ਹੈ (ਦੇਖੋ ਰੋਮੀਆਂ ਨੂੰ 8:27; NEB, REB)।

▣ "ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ" ਇਹ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ। ਇਹ *sun* (ਦੇਖੋ ਰੋਮੀਆਂ ਨੂੰ 8:26) ਦੇ ਨਾਲ ਦੂਸਰਾ ਮਿਸ਼ਰਤ ਵਾਕ ਹੈ। ਇਸ ਲਈ, ਇਸਦਾ ਸ਼ਾਬਦਿਕ ਅਰਥ "ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਸਾਥ ਨਾਲ ਭਲੇ ਦੇ ਕੰਮ ਨੂੰ ਨਿਰੰਤਰ ਜਾਰੀ ਰੱਖਦੀਆਂ ਹਨ"। ਇਹ ਬੁਰਾਈ ਅਤੇ ਦੁੱਖੀ ਸੰਸਾਰ ਵਿੱਚ ਮੁਸ਼ਕਲ ਵਿਸ਼ਾ ਹੈ (*The Goodness of God* by Wenham ਅਤੇ Hannah Whithall Smith, *The Christian's Secret of a Happy Life* ਇਸ ਵਿਸ਼ੇ ਨਾਲ ਸੰਬੰਧਤ ਦੇ ਮਦਦਗਾਰ ਕਿਤਾਬਾਂ ਹਨ)। "ਭਲਾ" ਰੋਮੀਆਂ ਨੂੰ 8:29 ਵਿੱਚ "ਪੱਕੇ ਤੌਰ ਤੇ ਪੁੱਤਰ ਦੇ ਸਰੂਪ ਵਾਂਗ" ਦੱਸਿਆ ਗਿਆ ਹੈ। ਮਸੀਹ ਵਾਂਗ ਬਣਨਾ, ਤਰੱਕੀ, ਪ੍ਰਸਿੱਧੀ ਜਾਂ ਤੰਦਰੁਸਤੀ ਨਹੀਂ, ਬਲਕਿ ਹਰੇਕ ਵਿਸ਼ਵਾਸੀ ਲਈ ਪਰਮੇਸ਼ਰ ਦੀ ਨਾ ਬਦਲਣ ਵਾਲੀ ਯੋਜਨਾ ਹੈ।

▣ "ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ" ਇਹ ਦੇ ਮੌਜੂਦਾ ਕਿਰਿਆਸ਼ੀਲ ਵਾਕ ਹਨ। ਇਹ ਦੇ ਸ਼ਰਤਾਂ ਹਨ ਜਿਹੜੀਆਂ ਕਿ ਵਿਸ਼ਵਾਸੀਆਂ ਨੂੰ ਜੀਵਨ ਨੂੰ ਉਹਨਾਂ ਦੇ ਹਾਲਾਤਾਂ ਤੋਂ ਬਿਨਾਂ, ਇੱਕ ਸਕਾਰਾਤਮਕ ਰੋਸ਼ਨੀ (ਦੇਖੋ ਰੋਮੀਆਂ ਨੂੰ 8:15) ਵਿੱਚ ਜੀਉਂਦੇ ਰਹਿਣਾ ਦੱਸਦੀਆਂ ਹਨ। ਫੇਰ ਤੋਂ ਮਨੁੱਖੀ ਅਜਾਦੀ ("ਪਿਆਰ") ਦੇ ਦੇਹਰੇ ਨੇਮ ਦੇ ਪੱਖ ਅਤੇ ਪਰਮੇਸ਼ਰ ਦੀ ਪ੍ਰਭੂਸੱਤਾ ("ਬੁਲਾਏ ਗਏ") ਵੱਲ ਧਿਆਨ ਦਿਉ।

ਸ਼ਬਦ "ਉਦੇਸ਼" ਪਰਮੇਸ਼ਰ ਦੀਆਂ ਸਦੀਵੀ ਯੋਜਨਾਵਾਂ ਰੋਮੀਆਂ ਨੂੰ 9:11; ਅਫਸੀਆਂ ਨੂੰ 1:11; 3:11; ਅਤੇ 2 ਤਿਮੋਥਿਉਸ ਨੂੰ 1:9 ਵਿੱਚ ਇਸਦੇ ਸੰਬੰਧ ਨਾਲ ਮਿਲਦਾ ਹਨ। ਡਿੱਗੀ ਮਨੁੱਖ ਜਾਤੀ ਲਈ ਪਰਮੇਸ਼ਰ ਕੋਲ ਇੱਕ ਸਦੀਵੀ ਛੁਟਕਾਰੇ ਦੀ ਯੋਜਨਾ ਹੈ। ਦੇਖੋ [ਖਾਸ ਵਿਸ਼ਾ: ਯਹੇਵਾਰ ਦੀ ਸਦੀਵੀ ਛੁਟਕਾਰੇ ਦੀ ਯੋਜਨਾ SPECIAL TOPIC: YHWH's ETERNAL REDEMPTIVE PLAN](#) ਰੋਮੀਆਂ ਨੂੰ 1:5 ਵਿੱਚ।

8:29-30 ਇਹਨਾਂ ਆਇਤਾਂ ਵਿੱਚ ਸਾਰੀਆਂ ਕਿਰਿਆਵਾਂ ਐਰਿਸਟ ਕਿਰਿਆਸ਼ੀਲ ਸੰਕੇਤਕ ਹਨ। ਉਹ ਸਮੇਂ ਤੋਂ ਪਹਿਲਾਂ ਇੱਕ ਲੜੀ ਬਣਾਉਂਦੀਆਂ ਹਨ ਜਦੋਂ ਤੱਕ ਬਿਲਕੁਲ ਵੀ ਸਮਾਂ ਨਹੀਂ ਹੋਵੇਗਾ। ਪਰਮੇਸ਼ਰ ਸਾਨੂੰ ਜਾਣਦੇ ਹਨ ਅਤੇ ਫਿਰ ਵੀ ਸਾਡੇ ਨਾਲ ਹਨ ਅਤੇ ਚਾਹੁੰਦੇ ਹਨ ਕਿ ਅਸੀਂ ਉਹਨਾਂ ਨਾਲ ਰਹੀਏ। ਇਹ ਪ੍ਰਸੰਗ ਸਮੂਹਿਕ ਹੈ, ਨਾ ਕਿ ਵਿਆਕਤੀਗਤ। ਮਹਿਮਾ ਮਿਲਣ ਦਾ ਆਖਰੀ ਕੰਮ ਹਾਲੇ ਵੀ ਭਵਿੱਖ ਵਿਚਲਾ ਹੈ, ਪਰ ਇਸ ਪ੍ਰਸੰਗ ਵਿੱਚ ਇਸਨੂੰ ਇੱਕ ਪੂਰੇ ਹੋਏ ਕੰਮ ਵਾਂਗ ਦੱਸਿਆ ਗਿਆ ਹੈ।

8:29 "ਪਹਿਲਾਂ ਤੋਂ ਜਾਣਿਆ ਸੀ" ਪੌਲੁਸ ਨੇ ਦੇ ਵਾਰ ਇਸ ਸ਼ਬਦ ਨੂੰ ਵਰਤਿਆ, ਇੱਥੇ ਅਤੇ 11:2 ਵਿੱਚ। ਰੋਮੀਆਂ ਨੂੰ 11:2 ਵਿੱਚ ਇਹ ਇਸਰਾਇਲ ਪ੍ਰਤੀ ਪਰਮੇਸ਼ਰ ਦੇ ਨੇਮ ਦੇ ਪਿਆਰ ਜੇ ਸਮੇਂ ਤੋਂ ਪਹਿਲਾਂ ਸੀ ਦਾ ਹਵਾਲਾ ਹੈ। ਯਾਦ ਰੱਖੋ ਕਿ ਸ਼ਬਦ "ਜਾਣਨਾ" ਇਬਰਾਨੀ ਵਿੱਚ ਨਜਦੀਕੀ, ਨਿਜੀ ਰਿਸ਼ਤੇ ਨਾਲ ਸੰਬੰਧਤ ਹੈ ਨਾ ਕਿ ਕਿਸੇ ਦੇ ਕੰਮ ਨਾਲ (ਦੇਖੋ ਉਤਪਤ 4:1; ਯਿਰਮਿਯਾਹ 1:5)। ਇੱਥੇ ਇਹ ਮੌਕਿਆਂ ਦੀ ਲੜੀ ਵਿੱਚ ਸ਼ਾਮਲ ਕੀਤਾ ਗਿਆ ਹੈ (ਦੇਖੋ ਰੋਮੀਆਂ ਨੂੰ 8:29-30)। ਇਸ ਸ਼ਬਦ ਨੂੰ ਪੂਰਵ ਅਨੁਮਾਨ ਨਾਲ ਜੋੜਿਆ ਗਿਆ ਹੈ। ਹਾਲਾਂਕਿ,

ਇਹ ਦੱਸਣਾ ਜ਼ਰੂਰੀ ਹੈ ਕਿ ਪਰਮੇਸ਼ਰ ਦੀ ਪਹਿਲਾਂ ਤੋਂ ਮੌਜੂਦ ਜਾਣਕਾਰੀ ਚੋਣ ਦਾ ਅਧਾਰ ਨਹੀਂ ਹੈ ਕਿਉਂਕਿ ਜੇ ਇੰਝ ਹੁੰਦਾ ਤਾਂ ਚੋਣ ਮਨੁੱਖ ਦੀ ਭਵਿੱਖ ਦੀ ਪ੍ਰਤੀਕਿਰਿਆ ਉੱਪਰ ਅਧਾਰਤ ਹੁੰਦੀ ਜੇ ਕਿ ਮਨੁੱਖ ਦੀ ਕਾਰਗੁਜ਼ਾਰੀ ਹੋਵੇਗੀ। ਇਹ ਸ਼ਬਦ ਰਸੂਲਾਂ ਦੇ ਕਰੱਤਬ 26:5; 1 ਪਤਰਸ 1:2,20 and 2 ਪਤਰਸ 3:17 ਵਿੱਚ ਵੀ ਮਿਲਦਾ ਹੈ।

▣ "ਅੱਗਿਓਂ ਠਹਿਰਾਇਆ" ਸ਼ਬਦ "ਪਹਿਲਾਂ ਤੇ ਜਾਣਿਆ ਹੋਇਆ" (*proginōskō*) ਜਾਂ "ਪੂਰਵ ਅਨੁਮਾਨ" (*proorizō*) ਦੇਵੇਂ ਪੜਨਾਂਵ "ਪਹਿਲਾਂ" (*pro*) ਨਾਲ ਮਿਸ਼ਰਤ ਸ਼ਬਦ ਹਨ ਅਤੇ ਇਸ ਲਈ, "ਪਹਿਲਾਂ ਤੋਂ ਜਾਣਿਆ ਹੋਇਆ," "ਪਹਿਲਾਂ ਤੋਂ ਸੀਮਿਤ ਕੀਤਾ ਗਿਆ," ਜਾਂ "ਪਹਿਲਾਂ ਤੋਂ ਹੀ ਬਣਾ ਦਿੱਤਾ" ਵਾਂਗ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ।

ਨਵੇਂ ਨੇਮ ਵਿੱਚ ਪੂਰਵ ਅਨੁਮਾਨ ਦੇ ਪੱਕੇ ਹਿੱਸੇ ਰੋਮੀਆਂ ਨੂੰ 8:28-30; ਅਫਸੀਆਂ ਨੂੰ 1:3-14 ਅਤੇ ਰੋਮੀਆਂ 9 ਵਿੱਚ ਹਨ। ਇਹ ਹਵਾਲੇ ਸਪਸ਼ਟ ਤੌਰ ਤੇ ਇਹ ਜੋਰ ਦਿੰਦੇ ਹਨ ਕਿ ਪਰਮੇਸ਼ਰ ਹੀ ਸਰਵ-ਸ਼ਕਤੀਮਾਨ ਹੈ। ਸਭ ਚੀਜਾਂ, ਮਨੁੱਖੀ ਇਤਿਹਾਸ ਨੂੰ ਮਿਲਾ ਕੇ ਸਭ ਕੁੱਝ ਉਸ ਦੇ ਨਿਯੰਤਰਣ ਵਿੱਚ ਹੈ। ਸਮੇਂ ਦੌਰਾਨ ਰੂਹਾਨੀ ਛੁਟਕਾਰੇ ਦੀ ਯੋਜਨਾ ਮੌਜੂਦਾ ਸਮੇਂ ਵਿੱਚ ਵੀ ਕੰਮ ਵਿੱਚ ਲਗੀ ਹੋਈ ਹੈ। ਹਾਲਾਂਕਿ, ਇਸ ਲਈ ਇਹ ਯੋਜਨਾ ਮਨਮਾਨੀ ਜਾਂ ਚੋਣ ਵਾਲੀ ਨਹੀਂ ਹੈ। ਇਹ ਕੇਵਲ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਪਹਿਲਾਂ ਤੋਂ ਮੌਜੂਦ ਜਾਣਕਾਰੀ ਉੱਪਰ ਨਹੀਂ ਪਰ ਪਰਮੇਸ਼ਰ ਦੇ ਨਾ ਬਦਲਣ ਵਾਲੇ ਪਿਆਰ, ਦਯਾ ਅਤੇ ਅਪਾਰ ਕਿਰਪਾ ਦੇ ਚਰਿਤਰ ਉੱਪਰ ਅਧਾਰਤ ਹੈ।

ਸਾਨੂੰ ਆਪਣੀ ਪੱਛਮੀ (ਅਮਰੀਕੀ) ਵਿਅਕਤੀਗਤਤਾ ਜਾਂ ਆਪਣੀ ਖੁਸ਼ਖਬਰੀ ਦੇ ਜੋਸ਼ ਨੂੰ ਇਸ ਸ਼ਾਨਦਾਰ ਰੰਗ ਦੀ ਸੱਚਾਈ ਵਿੱਚ ਲਿਆਉਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਵਿੱਚ ਨਿਸ਼ਾਨਾ ਬਣਨ, ਅਗਸਟਨ ਬਨਾਮ ਪਲੇਗਿਅਸ ਜਾਂ ਕੈਲਵਿਨੀਜਮਵਾਦ ਬਨਾਮ ਆਰਮਿਨਿਆਸ ਵਿਚਕਾਰ ਧਰਮ ਸ਼ਾਸਤਰੀ ਟਕਰਾਵਾਂ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ।

ਪੂਰਵ ਅਨੁਮਾਨ ਪਰਮੇਸ਼ਰ ਦੇ ਪਿਆਰ, ਕਿਰਪਾ, ਅਤੇ ਦਯਾ ਨੂੰ ਸੀਮਿਤ ਕਰਨ ਦਾ ਕੋਈ ਸਿਧਾਂਤ ਨਹੀਂ ਨਾ ਕੇ ਕਿਸੇ ਨੂੰ ਖੁਸ਼ਖਬਰੀ ਤੋਂ ਵਾਂਝੇ ਰੱਖਣ ਦਾ ਹੈ। ਇਸ ਦਾ ਅਰਥ ਇਹ ਹੈ ਕਿ ਵਿਸ਼ਵਾਸੀਆਂ ਨੂੰ ਉਹਨਾਂ ਦੇ ਸੰਸਾਰ ਨੂੰ ਦੇਖਣ ਦੇ ਨਜ਼ਰੀਏ ਪ੍ਰਤੀ ਮਜਬੂਤ ਕਰਨਾ। ਪਰਮੇਸ਼ਰ ਸਾਰੀ ਮਨੁੱਖ ਜਾਤੀ ਲਈ ਹੈ (ਦੇਖੋ ਯੂਹੰਨਾ 3:16; 1 ਤਿਮੋਥਿਉਸ ਨੂੰ 2:4; 2 ਪਤਰਸ 3:9)। ਸਭ ਚੀਜਾਂ ਪਰਮੇਸ਼ਰ ਦੇ ਨਿਯੰਤਰਣ ਵਿੱਚ ਹਨ। ਕੋਣ ਅਤੇ ਕੀ ਸਾਨੂੰ ਉਸ ਤੋਂ ਅਲੱਗ ਕਰ ਸਕਦਾ ਹੈ (ਦੇਖੋ ਰੋਮੀਆਂ ਨੂੰ 8:31-39)? ਪੂਰਵ ਅਨੁਮਾਨ ਜੀਵਨ ਨੂੰ ਦੇਖਣ ਦੇ ਦੋ ਵਿੱਚੋਂ ਇੱਕ ਰਾਸਤਾ ਬਣਾਉਂਦਾ ਹੈ। ਪਰਮੇਸ਼ਰ ਸਾਰਾ ਇਤਿਹਾਸ ਵਰਤਮਾਨ ਵਾਂਗ ਦੇਖਦਾ ਹੈ; ਮਨੁੱਖ ਸਮੇਂ ਨਾਲ ਬੱਝੇ ਹਨ। ਸਾਡੀ ਸੋਚ ਅਤੇ ਮਾਨਸਿਕ ਯੋਗਤਾ ਸੀਮਿਤ ਹੈ। ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖ ਦੀ ਸੁਤੰਤਰ ਇੱਛਾ ਵਿਚਕਾਰ ਕੋਈ ਵਿਰੋਧ ਨਹੀਂ ਹੈ। ਇਹ ਇੱਕ ਨੇਮ ਦਾ ਢਾਂਚਾ ਹੈ। ਇਹ ਇੱਕ ਹੋਰ ਬਾਈਬਲ ਦੀ ਸੱਚਾਈ ਦੀ ਦਵੰਦਵਾਦੀ ਤਣਾਅ ਦੀ ਉਦਾਹਰਣ ਹੈ (ਦੇਖੋ [ਖਾਸ ਵਿਸ਼ਾ: ਪੂਰਬੀ ਸਾਹਿਤ SPECIAL TOPIC: EASTERN LITERATURE](#))। ਬਾਈਬਲ ਦੇ ਸਿਧਾਂਤ ਅਕਸਰ ਅਲੱਗ ਸੋਚ ਨਾਲ ਪੇਸ਼ ਕੀਤੇ ਜਾਂਦੇ ਹਨ। ਉਹ ਅਕਸਰ ਅਸੰਗਤ ਲੱਗਦੇ ਹਨ। ਵਿਰੋਧੀ ਲੱਗਣ ਵਾਲੇ ਜੋੜਿਆਂ ਵਿਚਕਾਰ ਸੱਚ ਇੱਕ ਸੰਤੁਲਨ ਹੈ। ਸਾਨੂੰ ਕੋਈ ਇੱਕ ਸੱਚਾਈ ਲੈ ਕੇ ਤਣਾਅ ਨੂੰ ਦੂਰ ਨਹੀਂ ਕਰਨਾ ਚਾਹੀਦਾ। ਸਾਨੂੰ ਕੋਈ ਇੱਕ ਬਾਈਬਲ ਦੀ ਸੱਚਾਈ ਵਿੱਚ ਧਰਮ ਸ਼ਾਸਤਰੀ ਸਿਸਟਮ ਨੂੰ ਕਿਸੇ ਖਾਸ ਪ੍ਰਸੰਗ ਨਾਲੋਂ ਅਲੱਗ ਨਹੀਂ ਕਰਨਾ ਚਾਹੀਦਾ।

ਇਸਨੂੰ ਜੋੜਨਾ ਵੀ ਜ਼ਰੂਰੀ ਹੈ ਕਿ ਚੋਣ ਦਾ ਉਦੇਸ਼ ਕੇਵਲ ਮਰਨ ਦੇ ਬਾਅਦ ਸਵਰਗ ਨਹੀਂ, ਬਲਕਿ ਹੁਣ ਮਸੀਹ ਵਾਂਗ ਬਣਨਾ ਹੈ (ਦੇਖੋ ਅਫਸੀਆਂ ਨੂੰ 1:4; 2:10)! ਅਸੀਂ "ਪਵਿੱਤਰ ਅਤੇ ਦੇਸ਼ ਰਹਿਤ" ਹੋਣ ਲਈ ਚੁਣੇ ਗਏ ਸਾਂ। ਪਰਮੇਸ਼ਰ ਸਾਨੂੰ ਬਦਲਣ ਲਈ ਚੁਣਦੇ ਹਨ ਤਾਂ ਕਿ ਦੂਜੇ ਵੀ ਉਸ ਬਦਲਾਅ ਨੂੰ ਦੇਖ ਕੇ ਬਦਲਣ ਅਤੇ ਮਸੀਹ ਵਿੱਚ ਨਿਹਚਾ ਨਾਲ ਉਸਨੂੰ ਪ੍ਰਤੀਕਿਰਿਆ ਦੇਣ। ਪੂਰਵ ਅਨੁਮਾਨ ਕੋਈ ਨਿੱਜੀ ਅਧਿਕਾਰ ਨਹੀਂ ਬਲਕਿ ਨੇਮ ਦੀ ਜਿੰਮੇਵਾਰੀ ਹੈ।

▣ "ਤਾਂ ਜੇ ਉਹ ਦੇ ਪੁੱਤਰ ਦੇ ਸਰੂਪ ਉੱਤੇ ਬਣਨ" ਇਹ ਇਸ ਹਿੱਸੇ ਦੀ ਮੁੱਖ ਸੱਚਾਈ ਹੈ। ਇਹ ਮਸੀਹਤ ਦਾ ਟਿੱਚਾ ਹੈ (ਦੇਖੋ ਰੋਮੀਆਂ ਨੂੰ 28:30; 2 ਕੁਰਿੰਥੀਆਂ ਨੂੰ 3:18; ਗਲਾਤੀਆਂ 4:19; ਅਫਸੀਆਂ ਨੂੰ 1:4; 2:10; 4:13; 1 ਥੱਸਲੁਨੀਕੀਆਂ ਨੂੰ 3:13; 4:3; 2 ਥੱਸਲੁਨੀਕੀਆਂ ਨੂੰ 2:13; ਤੀਤੁਸ ਨੂੰ 2:14; 1 ਪਤਰਸ 1:15)। ਪਵਿੱਤਰਤਾ ਹਰੇਕ ਵਿਸ਼ਵਾਸੀ ਲਈ ਪਰਮੇਸ਼ਰ ਦੀ ਇੱਛਾ ਹੈ। ਪਰਮੇਸ਼ਰ ਦੀ

ਚੇਣ ਮਸੀਹ ਵਾਂਗ ਬਣਨ ਦੀ ਹੈ (ਦੇਖੋ ਅਫਸੀਆਂ ਨੂੰ 1:4), ਕੋਈ ਖਾਸ ਦਰਜਾ ਨਹੀਂ। ਸ਼ਿਸ਼ਟੀ ਵਿੱਚ ਜੋ ਪਰਮੇਸ਼ਰ ਦਾ ਰੂਪ ਮਨੁੱਖਤਾ ਦਿੱਤਾ ਗਿਆ ਸੀ (ਦੇਖੋ ਉਤਪਤ 1:26; 5:1,3; 9:6) ਬਹਾਲ ਹੋਣ ਵਾਲਾ ਹੈ (ਦੇਖੋ ਕੁਲੁਸੀਆਂ ਨੂੰ 3:10)। ਰੋਮੀਆਂ ਨੂੰ 8:21 ਅਤੇ **ਖਾਸ ਵਿਸ਼ਾ: ਬੁਲਾਏ ਗਏ Special Topic: Called** ਰੋਮੀਆਂ ਨੂੰ 1:6 ਵਿੱਚ ਨੋਟ ਦੇਖੋ।

▣ "ਕਿ ਉਹ ਬਹੁਤੇ ਭਰਾਵਾਂ ਵਿੱਚੋਂ ਪਹਿਲੇਠਾ ਹੋਵੇ" ਜਬੂਰਾਂ ਦੀ ਪੋਥੀ 89:27 ਵਿੱਚ "ਜੇਠਾ" ਮਸੀਹ ਲਈ ਇੱਕ ਸਿਰਲੇਖ ਹੈ; ਆਨਲਾਇਨ ਨੋਟਸ ਦੇਖੋ। ਪੁਰਾਣੇ ਨੇਮ ਵਿੱਚ ਜੇਠੇ ਪੁੱਤਰ ਕੋਲ ਪ੍ਰਮੁੱਖਤਾ ਅਤੇ ਅਧਿਕਾਰ ਹੁੰਦਾ ਸੀ। ਇਹ ਸ਼ਬਦ ਕੁਲੁਸੀਆਂ ਨੂੰ 1:15 ਵਿੱਚ ਯਿਸੂ ਦੀ ਸ਼ਿਸ਼ਟੀ ਵਿੱਚ ਅਤੇ ਕੁਲੁਸੀਆਂ ਨੂੰ 1:18 ਅਤੇ ਪਰਕਾਸ਼ ਦੀ ਪੋਥੀ 1:5 ਵਿੱਚ ਜੀ ਉੱਠਣ ਵਿੱਚ ਪ੍ਰਮੁੱਖਤਾ ਦਿਖਾਉਣ ਲਈ ਵਰਤਿਆ ਗਿਆ ਹੈ। ਇਸ ਪ੍ਰਸੰਗ ਵਿੱਚ ਵਿਸ਼ਵਾਸੀ ਉਸਦੇ ਦੁਆਰਾ ਉਸਦੀ ਪ੍ਰਮੁੱਖਤਾ ਵਿੱਚ ਲਿਆਂਦੇ ਗਏ ਹਨ।

ਇਹ ਸ਼ਬਦ ਯਿਸੂ ਦੇ ਦੇਹ ਧਾਰਨ ਦਾ ਹਵਾਲਾ ਨਹੀਂ, ਬਲਕਿ ਉਸਦੇ ਨਵੀਂ ਨਸਲ ਦੇ ਮੁਖੀਆ (ਦੇਖੋ ਰੋਮੀਆਂ ਨੂੰ 5:12-21), ਇੱਕ ਲੜੀ ਦਾ ਪਹਿਲਾ, ਸਾਡੀ ਨਿਹਚਾ ਦੀ ਪਗਡੰਡੀ, ਨਿਹਚਾ ਦੇ ਪਰਿਵਾਰ ਉੱਪਰ ਪਰਮੇਸ਼ਰ ਦੀ ਬਰਕਤ ਦਾ ਰਾਸਤਾ ਹੋਣ ਦਾ ਹਵਾਲਾ ਹੈ।

ਖਾਸ ਵਿਸ਼ਾ: ਜੇਠਾ

ਖਾਸ ਵਿਸ਼ਾ: ਜੇਠਾ

ਇਹ ਸ਼ਬਦ "ਜੇਠਾ" (*prōtotokos*) ਕਈ ਢੰਗਾਂ ਨਾਲ ਬਾਈਬਲ ਵਿੱਚ ਵਰਤਿਆ ਗਿਆ ਹੈ।

1. ਇਸਦਾ ਪੁਰਾਣੇ ਨੇਮ ਦਾ ਪਿਛੋਕੜ ਇਹ ਹਵਾਲਾ ਦਿੰਦਾ ਹੈ ਕਿ
 - a. ਜੇਠਾ ਯਹੋਵਾਹ ਨਾਲ ਸੰਬੰਧਤ ਹੈ (BDB 114, KB 131, ਦੇਖੋ. ਕੂਚ. 13:2,12; 22:29; 34:19; ਗਿਣਤੀ. 3:13)
 - b. ਪਰਿਵਾਰ ਦਾ ਜੇਠੇ ਪੁੱਤਰ ਦੀ ਪੂਰਵ ਅਟੱਲਤਾ (ਦੇਖੋ. ਬਿਵਸਥਾ ਸਾਰ. 21:17; ਜਬੂਰਾਂ ਦਾ ਪੋਥੀ. 89:27; ਲੂਕਾ 2:7; ਰੋਮੀਆਂ ਨੂੰ. 8:29; ਇਬਰਾਨੀਆਂ ਨੂੰ. 11:28)
2. ਕੁਲੁਸੀਆਂ ਨੂੰ. 1:15 ਵਿੱਚ ਇਸਦੀ ਵਰਤੋਂ ਯਿਸੂ ਦੇ ਸ਼ਿਸ਼ਟੀ ਵਿੱਚ ਜੇਠੇ ਹੋਣ ਬਾਰੇ ਦੱਸਦੀ ਹੈ ਜਿਹੜਾ ਕਿ ਪੁਰਾਣੇ ਨੇਮ ਦੀ ਉਦਾਹਰਣ ਕਰਾਉਂਦਾ. 8:22-31, ਜਾਂ ਪਰਮੇਸ਼ਰ ਦੇ ਸ਼ਿਸ਼ਟੀ ਦੇ ਦੂਤ (ਦੇਖੋ. ਯੂਹੰਨਾ 1:3; 1 ਕੁਰਿੰਥੀਆਂ ਨੂੰ. 8:6; ਕੁਲੁਸੀਆਂ ਨੂੰ. 1:15-16; ਇਬਰਾਨੀਆਂ ਨੂੰ. 1:2) ਹੋਣ ਦੀ ਸੰਭਵ ਉਦਾਹਰਣ ਹੈ
3. ਇਸਦੀ ਕੁਲੁਸੀਆਂ ਨੂੰ. 1:15,18; 1 ਕੁਰਿੰਥੀਆਂ ਨੂੰ. 15:20,23; ਪਰਕਾਸ਼ ਦੀ ਪੋਥੀ. 1:5 ਵਿੱਚ ਵਰਤੋਂ ਯਿਸੂ ਦੇ ਮਰੇ ਹੋਇਆਂ ਵਿੱਚੋਂ ਜੇਠੇ ਹੋਣ ਦਾ ਹਵਾਲਾ ਹੈ
4. ਇਹ ਪੁਰਾਣੇ ਨੇਮ ਵਿੱਚ ਮਸੀਹ ਲਈ ਵਰਤਿਆ ਗਿਆ ਸਿਰਲੇਖ ਹੈ (ਦੇਖੋ. ਜਬੂਰਾਂ ਦਾ ਪੋਥੀ. 89:27; ਇਬਰਾਨੀਆਂ ਨੂੰ. 1:6; 12:23); ਇਹ ਉਹ ਸਿਰਲੇਖ ਹੈ ਜੋ ਪ੍ਰਮੁੱਖਤਾ ਅਤੇ ਵਿਚੋਲਗੀ ਦੇ ਕਈ ਪੱਖਾਂ ਨੂੰ ਜੋੜਦਾ ਹੈ।

Copyright © 2014 [Bible Lessons International](http://BibleLessonsInternational.com)

8:30 "ਵਡਿਆਈ" ਪਰਮੇਸ਼ਰ ਦਾ ਅਕਸਰ ਬਾਈਬਲ ਵਿੱਚ ਸ਼ਬਦ "ਮਹਿਮਾ" ਦੁਆਰਾ ਵਰਣਨ ਕੀਤਾ ਜਾਂਦਾ ਹੈ। ਇਹ ਸ਼ਬਦ ਇੱਕ ਵਪਾਰਕ ਸ਼ਬਦ ਤੋਂ ਆਇਆ ਜਿਸਦਾ ਅਰਥ ਸੀ "ਭਾਰਾ" ਅਤੇ ਲਾਗੂ ਕਰਨ ਵਿੱਚ, ਕੀਮਤੀ ਜਿਵੇਂ ਕਿ ਸੋਨਾ। ਧਰਮ ਸਾਸ਼ਤਰ ਅਨੁਸਾਰ ਪਰਮੇਸ਼ਰ ਰੋਮੀਆਂ ਨੂੰ 8:29-30 ਵਿੱਚ ਦੱਸੇ ਗਏ ਕਦਮਾਂ ਦੀ ਲੜੀ ਦੁਆਰਾ ਮਨੁੱਖ ਜਾਤੀ ਨੂੰ ਛੁਟਕਾਰਾ ਦੇ ਰਿਹਾ ਹੈ। ਆਖਰੀ ਕਦਮ "ਮਹਿਮਾ ਪਾਉਣਾ" ਹੈ। ਇਹ ਵਿਸ਼ਵਾਸੀਆਂ ਦਾ ਪੂਰਨ ਛੁਟਕਾਰਾ ਹੋਵੇਗਾ। ਇਹ ਜੀ ਉੱਠਣ ਦੇ ਦਿਨ ਹੋਵੇਗਾ ਜਦੋਂ ਉਹਨਾਂ ਨੂੰ ਆਤਮਿਕ ਦੇਹਾਂ

ਮਿਲਣਗੀਆਂ (ਦੇਖੋ 1 ਕੁਰਿੰਥੀਆਂ ਨੂੰ 15:50-58) ਅਤੇ ਉਹ ਤ੍ਰਿਏਕ ਪਰਮੇਸ਼ਰ ਅਤੇ ਇੱਕ ਦੂਜੇ ਨਾਲ ਸੰਪੂਰਨ ਤੌਰ ਤੇ ਮਿਲ ਜਾਣਗੇ (ਦੇਖੋ 1 ਥੋਸਲੁਨੀਕੀਆਂ ਨੂੰ 4:13-18; 1 ਯੂਹੰਨਾ 3:2)।

ਅਕਸਰ ਰੋਮੀਆਂ ਨੂੰ 8:29-30 ਵਿੱਚ ਦੱਸਿਆ ਗਿਆ ਇਹ ਕੰਮ ਧਰਮ ਸ਼ਾਸਤਰੀ ਸ਼੍ਰੇਣੀਆਂ ਵਿੱਚ ਇਸ ਢੰਗ ਨਾਲ ਵਰਤਿਆ ਜਾਂਦਾ ਹੈ ਕਿ।

1. ਧਾਰਮਿਕਤਾ, ਰੋਮੀਆਂ ਨੂੰ 8:30 – ਪਾਪ ਦੀ ਸਜ਼ਾ ਤੋਂ ਛੁਡਾਏ ਗਏ (ਗੋਦ ਲੈਣਾ, ਵਾਰਿਸ, ਰੋਮੀਆਂ ਨੂੰ 8:16-17)
2. ਸੁੱਧੀਕਰਨ (ਉਦਾਹਰਣ "ਉਸਦੇ ਪੁੱਤਰ ਦੇ ਸਰੂਪ ਵਿੱਚ ਪੱਕੇ"), ਰੋਮੀਆਂ ਨੂੰ 8:29 – ਪਾਪ ਦੀ ਸ਼ਕਤੀ ਤੋਂ ਛੁਡਾਏ ਗਏ (ਮਸੀਹ ਵਰਗਾ ਜੀਵਨ)
3. ਵਡਿਆਈ, ਰੋਮੀਆਂ ਨੂੰ 8:30 – ਪਾਪ ਦੀ ਮੌਜੂਦਗੀ ਤੋਂ ਛੁਡਾਏ ਗਏ (ਉਦਾਹਰਣ ਸਵਰਗ)

ਰੋਮੀਆਂ ਨੂੰ 8:31-39

³¹ਸੇ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ, ਜਦੋਂ ਪਰਮੇਸ਼ੁਰ ਸਾਡੇ ਵੱਲ ਹੈ ਤਾਂ ਕੋਈ ਸਾਡੇ ਵਿਰੁੱਧ ਹੋਵੇਗਾ। ³²ਜਿਸ ਨੇ ਆਪਣੇ ਹੀ ਪੁੱਤਰ ਦਾ ਵੀ ਸਰਫਾ ਨਾ ਕੀਤਾ ਸਗੋਂ ਉਹ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਸੇ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਉਂ ਨਾ ਦੇਵੇਗਾ? ³³ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੋਈ ਦੇਸ਼ ਲਗਾ ਸਕਦਾ ਹੈ? ਪਰਮੇਸ਼ੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। ³⁴ਉਹ ਕੋਈ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ। ਹਾਂ, ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫਾਰਸ਼ ਵੀ ਕਰਦਾ ਹੈ। ³⁵ਕੋਈ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਬਿਪਤਾ ਜਾਂ ਕਸ਼ਟ, ਜਾਂ ਅਨੁਰਾ ਜਾਂ ਕਾਲ ਜਾਂ ਨੰਗ ਜਾਂ ਸੰਕਟ ਜਾਂ ਤਲਵਾਰ? ³⁶ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਭਰ ਜਾਨੇਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ। ³⁷ਸਗੋਂ ਇਹਨਾਂ ਸਾਰੀਆਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਸੀ, ਅਸੀਂ ਹੱਦੋਂ ਵੱਧ ਜਿੱਤ ਪਾਉਂਦੇ ਹਾਂ। ³⁸ਕਿਉਂ ਜੇ ਮੈਨੂੰ ਵਿਸ਼ਵਾਸ ਹੈ, ਕਿ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ। ³⁹ਅਤੇ ਨਾ ਉਚਿਆਈ, ਨਾ ਡੂੰਘਿਆਈ, ਅਤੇ ਨਾ ਕੋਈ ਹੋਰ ਸ੍ਰਿਸ਼ਟੀ ਮੈਨੂੰ ਪਰਮੇਸ਼ੁਰ ਦੇ ਉਸ ਪਿਆਰ ਤੋਂ ਜੋ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਹੈ, ਸਾਨੂੰ ਅਲੱਗ ਕਰ ਸਕੇਗੀ।

8:31 "ਸੇ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ" ਇਹ ਪੌਲੁਸ ਦਾ ਮਨਪਸੰਦ ਵਾਕ ਸੀ ਜੋ ਉਸਦੇ ਪੇਸ਼ਕਾਰੀ ਦੇ ਡਾਇਟਰੀਬ ਢੰਗ ਨੂੰ ਦਰਸਾਉਂਦਾ ਹੈ (ਦੇਖੋ ਰੋਮੀਆਂ ਨੂੰ 3:5; 4:1; 6:1; 7:7; 9:14,30)। ਇਹ ਪ੍ਰਸ਼ਨ ਪਹਿਲਾਂ ਦੱਸੀਆਂ ਗਈਆਂ ਸੱਚਾਈਆਂ ਨਾਲ ਸੰਬੰਧਤ ਹੈ। ਇਸਦਾ ਹਵਾਲਾ ਅਨਿਸ਼ਚਿਤ ਹੈ। ਇਹ ਰੋਮੀਆਂ ਨੂੰ 3:21-31 ਜਾਂ 8:1 ਜਾਂ 8:18 ਦਾ ਹਵਾਲਾ ਹੋ ਸਕਦਾ ਹੈ। ਰੋਮੀਆਂ ਨੂੰ 8:1 ਦਾ ਪ੍ਰਸੰਗ ਵਿੱਚ "ਇਸ ਲਈ" ਦੀ ਵਰਤੋਂ ਅਤੇ, ਰੋਮੀਆਂ ਨੂੰ 8:18 ਸ਼ਾਇਦ ਇੱਕ ਚੰਗਾਂ ਅਨੁਮਾਨ ਹੈ।

▣ "ਜਦੋਂ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੀ ਸੋਚ ਜਾਂ ਉਸਦੇ ਸਾਹਿਤਕ ਉਦੇਸ਼ਾਂ ਪੱਖੇ ਸੱਚ ਮੰਨਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਾਡੇ ਸਾਰੇ ਪਾਪਾਂ ਨਾਲ ਸੰਘਰਸ਼ ਵਿਚਕਾਰ ਪਰਮੇਸ਼ੁਰ ਸਾਡੇ ਵੱਲ ਹੈ।

▣ "ਕੋਈ ਦੇਸ਼ ਲਗਾ ਸਕਦਾ ਹੈ" ਪੜਨਾਂਵ "ਕੋਈ" ਰੋਮੀਆਂ ਨੂੰ 8:33,34,35 ਵਿੱਚ ਦੇਹਰਾਇਆ ਗਿਆ ਹੈ। ਇਹ ਸ਼ੈਤਾਨ ਦਾ ਹਵਾਲਾ ਹੈ (ਜਿਹੜਾ ਕਿ ਨਾਮ ਨਾਲ ਰੋਮੀਆਂ ਨੂੰ 16:20 ਤੱਕ ਨਹੀਂ ਦੱਸਿਆ ਗਿਆ)। 31-39 ਤੱਕ ਦਾ ਇਹ ਭਾਗ, ਪੁਰਾਣੇ ਨੇਮ ਦੀ ਨਬੀਆਂ, ਅਦਾਲਤ ਦੇ ਕੇਸ (ਦੇਖੋ ਮਲਾਕੀ 1, 6) ਦੀ ਸਾਹਿਤਕ ਤਕਨੀਕ ਹੈ। ਯਹੋਵਾਹ ਆਪਣੇ ਲੋਕਾਂ ਨੂੰ ਜਗਵੇਦੀ ਦੇ ਕੋਲ ਉਹਨਾਂ ਦੇ ਆਤਮਿਕ ਜਨਾਹ ਲਈ ਲਿਆਉਂਦੇ ਹਨ। ਇਹ ਯਸਾਯਾਹ 50:8-9 ਦੀ ਉਦਾਹਰਣ ਹੈ।

ਕਾਨੂੰਨੀ ਸ਼ਬਦਾਂ ਵੱਲ ਧਿਆਨ ਦਿਉ: "ਵਿਰੁੱਧ," ਰੋਮੀਆਂ ਨੂੰ 8:31; "ਇੱਕ ਦੇਸ਼," ਰੋਮੀਆਂ ਨੂੰ 8:33; "ਨਿਆਂ ਕਰਦਾ," ਰੋਮੀਆਂ ਨੂੰ 8:33; "ਨਿੰਦਾ ਕਰਦਾ" ਰੋਮੀਆਂ ਨੂੰ 8:34; ਅਤੇ "ਵਿਚੋਲਗੀ ਕਰਦਾ," ਰੋਮੀਆਂ ਨੂੰ 8:34। ਪਰਮੇਸ਼ਰ ਨਿਆਈਂ ਹੈ। ਮਸੀਹ ਬਚਾਉਣ ਵਾਲਾ ਵਕੀਲ ਹੈ। ਸ਼ੈਤਾਨ ਮੁੱਕਦਮਾ ਚਲਾਉਣ ਵਾਲਾ ਹੈ (ਪਰ ਉਹ ਚੁੱਪ ਹੈ)। ਸਵਰਗ ਦੂਤ ਅਦਾਲਤ ਦੇ ਕਮਰੇ ਨੂੰ ਦੇਖਣ ਵਾਲਿਆਂ ਵੱਜੋਂ ਭਰਦੇ ਹਨ (ਦੇਖੋ 1 ਕੁਰਿੰਥੀਆਂ ਨੂੰ 4:9; ਅਫਸੀਆਂ ਨੂੰ 2:7; 3:10)।

8:32 "ਜਿਸ ਨੇ ਆਪਣੇ ਹੀ ਪੁੱਤਰ ਦਾ ਵੀ ਸਰਫਾ ਨਾ ਕੀਤਾ" ਪਰਮੇਸ਼ਰ ਪਿਤਾ ਨੇ ਮਨੁੱਖ ਜਾਤੀ ਨੂੰ ਆਪਣਾ ਸਭ ਤੋਂ ਉੱਤਮ ਦਿੱਤਾ ਹੈ। ਉਹ ਵਿਸ਼ਵਾਸੀਆਂ ਨੂੰ ਨਾ ਛੱਡੇਗਾ ਨਾ ਹੀ ਕੁੱਝ ਘੱਟ ਦੇਣਗੇ (ਦੇਖੋ ਯੂਹੰਨਾ 3:16; ਰੋਮੀਆਂ ਨੂੰ 5:8)। ਇਹ ਟੀਚਾ ਕਿੰਨਾ ਅਜੀਬ ਹੈ ਪੁਰਾਣੇ ਨੇਮ ਦੇ ਬਦਲੇ ਨਾਲ ਭਰੇ ਪਰਮੇਸ਼ਰ ਅਤੇ ਪਿਆਰ ਕਰਨ ਵਾਲਾ ਯਿਸੂ! ਇਹ ਸੰਪੂਰਨ ਦਾਤ ਉਤਪਤ 22:12, 16 ਵਿੱਚ ਪਰਮੇਸ਼ਰ ਦੇ ਅਬਰਾਹਮ ਲਈ ਕਥਨ ਦਿਖਦੀ ਹੈ; ਆਨਲਾਇਨ ਨੋਟਸ ਦੇਖੋ। ਰੱਬੀ ਪੁਰਾਣੇ ਨੇਮ ਦਾ ਇਹ ਭਾਗ ਅਬਰਾਹਮ ਦੇ ਬੀਜ ਲਈ ਭਰਪਾਈ ਲਈ ਕੁੱਝ ਦੇਣ ਦੇ ਬਦਲੇ ਦੇ ਸਿਧਾਂਤ ਨੂੰ ਮਜਬੂਤ ਕਰਨ ਲਈ ਵਰਤਦੇ ਸਨ।

▣ **"ਸਗੋਂ ਉਹ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ"** ਸ਼ਬਦ "ਸਭਨਾਂ" ਇਸ ਪਾਠ ਵਿੱਚ ਬਹੁਤ ਮਹੱਤਵਪੂਰਨ ਹੈ। ਯਿਸੂ ਸੰਸਾਰ ਦੇ ਪਾਪਾਂ ਲਈ ਮਰਿਆ (ਦੇਖੋ ਲੂਕਾ 2:10-11; ਯੂਹੰਨਾ 3:16; 4:42; 11:51; 1 ਤਿਮੋਥਿਉਸ ਨੂੰ 4:10; 1 ਯੂਹੰਨਾ 2:2; 4:14)। ਇਹ ਰੋਮੀਆਂ ਨੂੰ 5:12-21 ਦੀ ਆਦਮ-ਮਸੀਹ ਵੰਨਗੀ ਨੂੰ ਦਰਸਾਉਂਦਾ ਹੈ। ਯਿਸੂ ਦੀ ਮੌਤ ਨੇ ਪਾਪ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ। ਹੁਣ ਇਹ "ਨਿਰਚਾ ਕਰੋ ਅਤੇ ਪ੍ਰਾਪਤ ਕਰੋ" ਵਾਲੀ ਸਮੱਸਿਆ ਹੈ।

▣ **"ਸੇ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਉਂ ਨਾ ਦੇਵੇਗਾ"** ਇਹ ਸ਼ਬਦ ਯੂਨਾਨੀ ਅਧਾਰ ਦਾ ਮਹਿਮਾ ਤੋਂ ਲਿਆ ਗਿਆ ਸ਼ਬਦ ਹੈ। "ਸਾਰੀਆਂ ਵਸਤਾਂ" ਰੋਮੀਆਂ ਨੂੰ 8:17 ਦਾ ਹਵਾਲਾ ਹਨ। ਰੋਮੀਆਂ ਨੂੰ 3:24 ਵਿੱਚ ਨੋਟ ਦੇਖੋ।

8:33-34 "ਦੇਸ਼. . . ਧਰਮੀ. . . ਨਿੰਦਾ. . . ਸਿਫਾਰਸ਼" ਇਹ ਸਾਰੇ ਕਾਨੂੰਨੀ ਸ਼ਬਦ ਹਨ। ਆਇਤਾਂ 31-39 ਵਿੱਚ ਸਵਰਗ ਦਾ ਅਦਾਲਤੀ ਦ੍ਰਿਸ਼ ਹੈ। ਇਹ ਯਸਾਯਾਹ 50:8-9 ਦੀ ਉਦਾਹਰਣ ਹੋ ਸਕਦਾ ਹੈ; ਆਨਲਾਇਨ ਨੋਟ ਦੇਖੋ।

8:33 "ਪਰਮੇਸ਼ਰ ਦੇ ਚੁਣਿਆਂ ਹੋਇਆਂ" ਯਿਸੂ ਸਾਰੇ ਮਨੁੱਖਾਂ ਲਈ ਪਰਮੇਸ਼ਰ ਦਾ ਚੁਣਿਆ ਹੋਇਆ ਮਨੁੱਖ ਹੈ (Barth)। ਇਸ ਸੱਚਾਈ ਉੱਪਰ ਸਭ ਤੋਂ ਸਪਸ਼ਟ ਅਤੇ ਪੂਰੇ ਹਿੱਸੇ ਨਵੇਂ ਨੇਮ ਵਿੱਚ ਅਫਸੀਆਂ ਨੂੰ 1:3-4 ਅਤੇ ਰੋਮੀਆਂ ਨੂੰ 9:14-26 ਹਨ। ਪਿਤਾ ਨੇ ਸਾਰੀ ਮਨੁੱਖ ਜਾਤੀ ਨੂੰ ਚੁਣਨ ਲਈ ਯਿਸੂ ਨੂੰ ਚੁਣਿਆ। ਡਿੱਗੀ ਮਨੁੱਖ ਜਾਤੀ ਦੀ "ਨਾਂਹ" ਲਈ ਯਿਸੂ ਪਰਮੇਸ਼ਰ ਦੀ "ਹਾਂ" ਹੈ।

ਖਾਸ ਵਿਸ਼ਾ: ਚੋਣ/ਪੂਰਵਨਿਯਤੀ ਅਤੇ ਇਕ ਸਿਧਾਂਤਕ ਸੰਤੁਲਨ ਦੀ ਲੋੜ

ਖਾਸ ਵਿਸ਼ਾ: ਚੋਣ/ਪੂਰਵਨਿਯਤੀ ਅਤੇ ਇਕ ਸਿਧਾਂਤਕ ਸੰਤੁਲਨ ਦੀ ਲੋੜ

ਚੋਣ ਇੱਕ ਬਹੁਤ ਵਧੀਆ ਸਿਧਾਂਤ ਹੈ। ਹਾਲਾਂਕਿ, ਇਹ ਪੱਖਪਾਤ ਕਰਨ ਦੀ ਮੰਗ ਨਹੀਂ ਹੈ, ਸਗੋਂ ਇੱਕ ਜਰਿਆ, ਇੱਕ ਸਾਧਨ ਜਾਂ ਦੂਜਿਆਂ ਦੇ ਛੁਟਕਾਰੇ ਦਾ ਸਾਧਨ ਬਣਨ ਲਈ ਇੱਕ ਸੱਦਾ ਹੈ! ਪੁਰਾਣੇ ਨੇਮ ਵਿਚ ਇਹ ਸ਼ਬਦ ਮੁੱਖ ਤੌਰ ਤੇ ਸੇਵਾ ਲਈ ਵਰਤਿਆ ਜਾਂਦਾ ਸੀ; ਨਵੇਂ ਨੇਮ ਵਿਚ ਮੁੱਖ ਤੌਰ ਤੇ ਇਹ ਮੁਕਤੀ ਲਈ ਵਰਤਿਆ ਜਾਂਦਾ ਸੀ। ਬਾਈਬਲ ਕਦੀ ਵੀ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖਜਾਤੀ ਦੀ ਸੁਤੰਤਰ ਇੱਛਾ ਦੇ ਵਿਚਕਾਰ ਪ੍ਰਤੀਤ ਹੁੰਦੇ ਵਿਰੋਧ ਨੂੰ ਮਿਲਾਉਂਦੀ ਨਹੀਂ ਹੈ, ਪਰ ਦੋਵਾਂ ਦੀ ਪੁਸ਼ਟੀ ਕਰਦੀ ਹੈ! ਬਾਈਬਲ ਦੇ ਤਣਾਅ ਦੀ ਇੱਕ ਚੰਗੀ ਉਦਾਹਰਣ ਰੋਮੀਆਂ 9 ਵਿਚ ਪਰਮੇਸ਼ਰ ਦੀ ਹਕੂਮਤ ਦੀ ਚੋਣ ਉੱਤੇ ਅਤੇ ਰੋਮੀਆਂ 10 ਵਿਚ ਮਨੁੱਖਜਾਤੀ ਦੇ ਜ਼ਰੂਰੀ ਜਵਾਬਾਂ ਦੀ ਹੈ

(ਦੇਖੋ ਰੋਮੀਆਂ ਨੂੰ 10:11,13).

ਇਸ ਧਰਮ-ਸ਼ਾਸਤਰੀ ਤਣਾਅ ਦੀ ਕੁੰਜੀ ਨੂੰ ਅਫ਼ਸੀਆਂ 1: 4 ਵਿਚ ਪਾਈ ਜਾ ਸਕਦੀ ਹੈ। ਯਿਸੂ ਪਰਮੇਸ਼ਰ ਦੁਆਰਾ ਹੋਏ ਆਦਮੀ ਹਨ ਅਤੇ ਸਾਰੇ ਲੋਕ ਉਹਨਾਂ ਵਿਚ ਸੰਭਵ ਤੌਰ ਤੇ ਚੁਣੇ ਗਏ ਹਨ (Karl Barth)। ਡਿੱਗਦੀ ਮਨੁੱਖਤਾ ਦੀ ਜ਼ਰੂਰਤ ਲਈ ਯਿਸੂ ਪਰਮੇਸ਼ਰ ਦੀ “ਹਾਂ” ਹਨ (Karl Barth)। ਅਫ਼ਸੀਆਂ 1: 4 ਇਸ ਮੁੱਦੇ ਨੂੰ ਸਪਸ਼ਟ ਕਰਨ ਵਿੱਚ ਸਹਾਇਤਾ ਕਰਦੀ ਹੈ ਕਿ ਪੂਰਵ-ਅਨੁਮਾਨ ਦਾ ਟੀਚਾ ਸਵਰਗ ਨਹੀਂ, ਸਗੋਂ ਪਵਿੱਤਰਤਾ ਹੈ (ਮਸੀਹ ਵਰਗੇ ਹੋਣਾ)। ਅਸੀਂ ਅਕਸਰ ਖੁਸ਼ਖ਼ਬਰੀ ਦੇ ਫੈਦਿਆਂ ਵੱਲ ਆਕਰਸ਼ਤ ਹੁੰਦੇ ਹਾਂ ਅਤੇ ਖੁਸ਼ਖ਼ਬਰੀ ਦੀਆਂ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ! ਪਰਮੇਸ਼ਰ ਦਾ ਸੱਦਾ (ਚੋਣ) ਅੱਜ ਦੇ ਸਮੇਂ ਲਈ ਅਤੇ ਹਮੇਸ਼ਾਂ ਦੇ ਜੀਵਨ ਲਈ ਹੈ!

ਸਿਧਾਂਤ ਦੂਸਰੀਆਂ ਸੱਚਾਈਆਂ ਦੇ ਸੰਬੰਧ ਵਿਚ ਆਉਂਦੀਆਂ ਹਨ, ਨਾ ਕਿ ਇਕੋ, ਨਿਰਲੇਪ ਸੱਚਾਈਆਂ ਵਿਚ। ਇਕ ਚੰਗਾ ਸਮਾਨਤਾ ਤਾਰਾ ਮੰਡਲ ਇੱਕ ਕੱਲੇ ਤਾਰੇ ਦੇ ਵਿਰੁੱਧ ਹੈ। ਪਰਮੇਸ਼ਰ ਸਚਿਆਈ ਸਹੀ’ ਰੂਪ ਵਿਚ ਪੇਸ਼ ਕਰਦੇ ਹਨ ਨਾ ਕਿ ਗਲਤ ਰੂਪ ਵਿਚ। ਸਾਨੂੰ ਸਿਧਾਂਤਕ ਸੱਚਾਈਆਂ ਦੇ ਦਵੰਦਵਾਦੀ (ਵਿਰੋਧਾਭਾਸੀ) ਜੋੜਾਂ ਕਾਰਨ ਪੈਦਾ ਹੋਏ ਤਣਾਅ ਨੂੰ ਦੂਰ ਨਹੀਂ ਕਰਨਾ ਚਾਹੀਦਾ ਹੈ:

1. ਪੂਰਵਨਿਯਤੀ ਦੇ ਵਿਰੁੱਧ ਮਨੁੱਖੀ ਸੁਤੰਤਰ ਇੱਛਾ
2. ਇੱਕ ਵਿਸ਼ਵਾਸੀ ਦੀ ਸੁਰੱਖਿਆ ਦੇ ਵਿਰੁੱਧ ਦ੍ਰਿੜਤਾ ਦੀ ਲੋੜ
3. ਅਸਲੀ ਪਾਪ ਦੇ ਵਿਰੁੱਧ ਪਾਪ ਸਵੈਇੱਛੁਕ ਪਾਪ
4. ਪਾਪ ਰਹਿਤ ਦੇ (ਸਿੱਧਵਾਦ) ਵਿਰੁੱਧ ਘੱਟ ਪਾਪ ਕਰਨ ਵਾਲਾ
5. ਸ਼ੁਰੂਆਤੀ ਤਤਕਾਲੀ ਦੇਸ਼ ਮਾਫ਼ੀ ਅਤੇ ਸੁੱਧੀਕਰਨ ਦੇ ਵਿਰੁੱਧ ਪ੍ਰਗਤੀਸ਼ੀਲ ਸੁੱਧੀਕਰਨ
6. ਮਸੀਹੀ ਆਜ਼ਾਦੀ ਦੇ ਵਿਰੁੱਧ ਮਸੀਹੀ ਜ਼ਿੰਮੇਦਾਰੀ
7. ਪਰਮੇਸ਼ਰ ਦੀ ਅਪਰੰਪਾਰਤਾ ਦੇ ਵਿਰੁੱਧ ਪਰਮੇਸ਼ਰ ਦੀ ਸਰਬ-ਵਿਆਪਕਤਾ
8. ਪਰਮੇਸ਼ਰ ਨੂੰ ਜਾਣਿਆਂ ਨਹੀਂ ਜਾ ਸਕਦਾ ਦੇ ਵਿਰੁੱਧ ਪਰਮੇਸ਼ਰ ਜਿਹਨਾਂ ਨੂੰ ਵਚਨ ਦੁਆਰਾ ਜਾਣਿਆ ਜਾ ਸਕਦਾ ਹੈ
9. ਪਰਮੇਸ਼ਰ ਦਾ ਰਾਜ ਵਰਤਮਾਨ ਵਿਚ ਦੇ ਵਿਰੁੱਧ ਭਵਿੱਖ ਵਿਚ ਆਉਣ ਵਾਲੀ ਸਮਾਪਤੀ
10. ਤੋਬਾ ਪਰਮੇਸ਼ਰ ਦਾ ਇਕ ਦਾਨ ਦੇ ਵਿਰੁੱਧ ਤੋਬਾ ਮਨੁੱਖ ਦਾ ਪ੍ਰਤਿਗਿਆ ਲਈ ਜ਼ਰੂਰੀ ਜਵਾਬ
11. ਯਿਸੂ ਪਰਮੇਸ਼ਰ ਹਨ ਦੇ ਵਿਰੁੱਧ ਯਿਸੂ ਮਨੁੱਖ ਹਨ
12. ਯਿਸੂ ਪਿਤਾ ਦੇ ਬਰਾਬਰ ਦੇ ਵਿਰੁੱਧ ਯਿਸੂ ਪਰਮੇਸ਼ਰ ਦੇ ਅਧੀਨ

“ਨੇਮ” ਨਾਮਕ ਧਰਮ ਸ਼ਾਸਤਰੀ ਧਾਰਨਾ ਪਰਮੇਸ਼ਰ ਦੀ ਪ੍ਰਭੂਸੱਤਾ (ਜੋ ਕਿ ਪਰਮੇਸ਼ਰ ਹਮੇਸ਼ਾਂ ਪਹਿਲ ਲੈਂਦੇ ਹਨ ਅਤੇ ਕਾਰਜ-ਸੂਚੀ ਤਹਿ ਕਰਦੇ ਹਨ) ਮਨੁੱਖਜਾਤੀ ਦੁਆਰਾ ਅਰੰਭਕ ਅਤੇ ਨਿਰੰਤਰ ਤੋਬਾ ਕਰਨ ਵਾਲੇ ਵਿਸ਼ਵਾਸ ਦੀ ਪ੍ਰਤਿਕ੍ਰਿਆ ਦੇ ਨਾਲ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਜੋੜਦੀ ਹੈ (ਦੇਖੋ ਮਰਕੁਸ 1:15; ਰਸੂਲਾਂ 3:16,19; 20:21)। ਵਿਰੋਧ-ਭਾਸ ਦੀ ਲਿਖਤ ਨੂੰ ਬੜੇ ਧਿਆਨ ਨਾਲ ਪੜ੍ਹੋ ਅਤੇ ਦੂਸਰੀ ਲਿਖਤਾਂ ਦਾ ਉਜ਼ਰ ਕਰੋ! ਆਪਣੇ ਮਨ-ਪਸੰਦ ਸਿਧਾਂਤ ਜਾਂ ਅਧਿਆਤਮਕ ਗਿਆਨ ਦਾ ਬੜੇ ਜੋਸ਼ ਨਾਲ ਦਾਅਵਾ ਕਰਨ ਵਿਚ ਧਿਆਨ ਰੱਖੋ!

8:34 ਇਹ ਆਇਤ ਕਈ ਕਾਰਣਾਂ ਕਰਕੇ ਦੱਸਦੀ ਹੈ ਕਿ "ਕੋਈ ਨਿੰਦਾ ਕਿਉਂ ਨਹੀਂ ਹੈ" (ਦੇਖੋ ਰੋਮੀਆਂ ਨੂੰ 8:1)।

1. ਉਹ ਮਰ ਗਿਆ ਸੀ
2. ਉਹ ਜੀ ਉਠਿਆ ਸੀ
3. ਉਹ ਪਰਮੇਸ਼ਰ ਦੇ ਸੱਜੇ ਹੱਥ ਹੈ

4. ਉਹ ਵਿਸ਼ਵਾਸੀਆਂ ਲਈ ਵਿਚੋਲਗੀ ਕਰਦਾ ਹੈ

ਯਿਸੂ ਦੀ ਮੌਤ ਨੇ ਸਾਡੇ ਪਾਪ ਦੀ ਸਜਾ ਦਾ ਭੁਗਤਾਨ ਕਰ ਦਿੱਤਾ (ਦੇਖੋ ਯਸਾਯਾਹ 53; ਮਰਕੁਸ 10:45; 2 ਕੁਰਿੰਥੀਆਂ ਨੂੰ 5:21)। ਯਿਸੂ ਦਾ ਜੀ ਉੱਠਣਾ ਪਿਤਾ ਵੱਲੋਂ ਪੁੱਤਰ ਦੀ ਸੇਵਕਾਈ ਨੂੰ ਗ੍ਰਹਿਣ ਕੀਤਾ ਜਾਣਾ ਦਿਖਾਉਂਦਾ ਹੈ ਅਤੇ ਸਤਾਅ ਅਤੇ ਮੌਤ ਦੇ ਸਮੇਂ ਆਸ ਦਿੰਦਾ ਹੈ (ਜਿਹੜੇ ਸੇ ਗਏ ਹਨ ਉਹਨਾਂ ਵਿੱਚੋਂ ਪਹਿਲਾ ਫਲ) । ਪਿਤਾ ਦੇ ਸੱਜੇ ਹੱਥ ਯਿਸੂ ਦੀ ਮਹਿਮਾ ਅਤੇ ਵਿਸ਼ਵਾਸੀਆਂ ਲਈ ਵਿਸ਼ਵਾਸ ਦੀ ਚੰਗੀ ਲੜਾਈ ਲੜਨ ਲਈ ਹਿੰਮਤ ਅਤੇ ਦ੍ਰਿੜਤਾ ਦਿੰਦਾ ਹੈ।

▣ **"ਪਰਮੇਸ਼ੁਰ ਦੇ ਸੱਜੇ ਪਾਸੇ"** ਇਹ ਇੱਕ ਮਨੁੱਖੀ ਰੂਪਕ ਹੈ। ਪਰਮੇਸ਼ੁਰ ਦੀ ਕੋਈ ਸਰੀਰਕ ਦੇਹ ਨਹੀਂ ਹੈ। ਉਹ "ਆਤਮਾ" ਹੈ। ਇਹ ਰੂਪਕ ਸ਼ਕਤੀ, ਅਧਿਕਾਰ ਅਤੇ ਪ੍ਰਮੁੱਖਤਾ ਦੀ ਜਗਾ ਬਾਰੇ ਗੱਲ ਕਰਦਾ ਹੈ। ਪੌਲੁਸ ਅਕਸਰ ਇਸ ਭਾਵਨਾ ਦੀ ਵਰਤੋਂ ਨਹੀਂ ਕਰਦਾ (ਦੇਖੋ ਅਫਸੀਆਂ ਨੂੰ 1:20; ਕੁਲੁੱਸੀਆਂ ਨੂੰ 3:1)। ਪੌਲੁਸ ਸ਼ਾਇਦ ਰੋਮੀਆਂ ਨੂੰ 8:34 (ਦੇਖੋ ਫਿਲਿੱਪੀਆਂ ਨੂੰ 2:6ff.; 1 ਤਿਮੋਥਿਉਸ ਨੂੰ 3:16) ਵਿੱਚ ਮੁੱਢਲੀ ਮਸੀਹੀ ਨਸਲ ਬਾਰੇ ਗੱਲ ਕਰ ਰਿਹਾ ਹੋਵੇ।

▣ **"ਸਿਫਾਰਸ਼"** ਯਿਸੂ ਦੀ ਸੇਵਕਾਈ ਜਾਰੀ ਹੈ। ਯਿਸੂ ਸਾਡੇ ਲਈ ਵਿਚੋਲਗੀ ਕਰਦਾ ਹੈ (ਦੇਖੋ ਇਬਰਾਨੀਆਂ ਨੂੰ 4:4-16; 7:25; 9:24; 1 John 2:1) ਜਿਵੇਂ ਕਿ ਪਵਿੱਤਰ ਆਤਮਾ ਕਰਦਾ ਹੈ (ਰੋਮੀਆਂ ਨੂੰ 8:26-27)। ਇਹ *paraclete* ਤੋਂ ਲਿਆ ਗਿਆ ਸ਼ਬਦ ਹੈ, ਜਿਹੜਾ ਕਿ ਯੂਹੰਨਾ 14:16 ਆਤਮਾ ਲਈ ਵਰਤਿਆ ਗਿਆ ਹੈ ਅਤੇ 1 ਯੂਹੰਨਾ 2:1 ਪੁੱਤਰ ਲਈ ਵਰਤਿਆ ਗਿਆ ਹੈ। ਇਹ ਦੁੱਖੀ ਸੇਵਕ ਦੇ ਗੀਤ ਦੀ ਇੱਕ ਹੋਰ ਉਦਾਹਰਣ ਹੈ (ਦੇਖੋ ਯਸਾਯਾਹ 53:12)।

8:35 "ਮਸੀਹ ਦੇ ਪਿਆਰ ਤੋਂ" ਇਹ ਜਾਂ ਤਾਂ ਕਾਲਪਨਿਕ ਜਾਂ ਵਸਤੂਵਾਚਕ ਸੰਬੰਧਕ ਹੈ। ਇਹ ਜਾਂ ਤਾਂ (1) ਮਸੀਹ ਦਾ ਵਿਸ਼ਵਾਸੀਆਂ ਲਈ ਪਿਆਰ ਜਾਂ (2) ਵਿਸ਼ਵਾਸੀਆਂ ਦਾ ਮਸੀਹ ਲਈ ਪਿਆਰ ਹੋ ਸਕਦਾ ਹੈ। ਨੰਬਰ 1 ਇਸ ਪ੍ਰਸੰਗ ਵਿੱਚ ਸਹੀ ਢੁੱਕਦਾ ਹੈ (ਅਤੇ 2 ਕੁਰਿੰਥੀਆਂ ਨੂੰ 5:14) ਕਿਉਂਕਿ ਮਸੀਹ ਲਈ ਵਿਸ਼ਵਾਸੀਆਂ ਦਾ ਪਿਆਰ ਆਉਂਦਾ ਅਤੇ ਜਾਂਦਾ ਰਹਿੰਦਾ ਹੈ, ਪਰ ਸਾਡੇ ਲਈ ਮਸੀਹ ਦਾ ਪਿਆਰ ਪੱਕਾ ਅਤੇ ਸਥਿਰ ਹੈ।

ਇਹ ਇੱਕ ਯੂਨਾਨੀ ਹੱਥ ਲਿਖਤ ਹੈ ਜੋ ਇਸ ਹਿੱਸੇ ਨਾਲ ਜੁੜੀ ਹੋਈ ਹੈ।

1. ਇੱਕ ਪੁਰਾਣੀ ਯੂਨਾਨੀ ਹੱਥ ਲਿਖਤ ਵਿੱਚ "ਪਰਮੇਸ਼ੁਰ ਦਾ ਪਿਆਰ" ਹੈ (ਦੇਖੋ MS κ)।
2. ਇੱਕ ਪੁਰਾਣੀ ਯੂਨਾਨੀ ਹੱਥ ਲਿਖਤ ਦੇਵਾਂ ਨੂੰ ਇਕੱਠਾ ਕਰਦੀ ਹੈ, "ਮਸੀਹ ਵਿੱਚ ਪਰਮੇਸ਼ੁਰ ਦਾ ਪਿਆਰ" (ਦੇਖੋ MS B)।
3. UBS⁴ ਇਸ ਜੋੜ "ਮਸੀਹ ਦਾ ਪਿਆਰ" ਨੂੰ "A" ਰੇਟਿੰਗ (ਨਿਸ਼ਚਿਤ) ਦਿੰਦਾ ਹੈ। ਇਹ MSS C, D, F, G, ਅਤੇ ਸਭ ਤੋਂ ਪੁਰਾਣੇ ਲਾਤੀਨੀ ਸੰਸਕਰਣਾਂ ਅਤੇ ਵੁਲਗੇਟ ਅਤੇ ਪੇਸਿੱਟਾ ਵਿੱਚ ਦਿਖਾਈ ਦਿੰਦਾ ਹੈ।

▣ **"ਕੀ ਬਿਪਤਾ ਜਾਂ ਕਸ਼ਟ, ਜਾਂ ਸੰਕਟ"** ਮਸੀਹਾਂ ਨੂੰ ਇਸ ਸੰਸਾਰ ਵਿੱਚ ਦੁੱਖ ਭੋਗਣੇ ਪੈਣਗੇ, ਪਰ ਨਾ ਤਾਂ ਦੁੱਖ ਅਤੇ ਨਾ ਹੀ ਬੁਰੀਆਂ ਸ਼ਕਤੀਆਂ ਉਹਨਾਂ ਨੂੰ ਪਰਮੇਸ਼ੁਰ ਤੋਂ ਜੁਦਾ ਕਰ ਸਕਣਗੀਆਂ। ਦੇਖੋ [ਖਾਸ ਵਿਸ਼ਾ: ਦੁੱਖ SPECIAL TOPIC: TRIBULATION](#) ਰੋਮੀਆਂ ਨੂੰ 5:3 ਵਿੱਚ।

8:36 ਇਹ ਜਬੂਰਾਂ ਦੀ ਪੇਥੀ 44:22 ਦਾ ਹਵਾਲਾ ਹੈ। ਇਸ ਜਬੂਰਾਂ ਦੀ ਪੇਥੀ ਵਿੱਚ ਪਰਮੇਸ਼ੁਰ ਨੇ ਆਪਣੇ ਦੁੱਖੀ ਲੋਕਾਂ ਨੂੰ ਛੁਟਕਾਰਾ ਦੇਣ ਲਈ ਬੁਲਾਇਆ ਹੈ।

8:37

NASB "ਪਰ ਇਹਨਾਂ ਸਭ ਚੀਜ਼ਾਂ ਵਿੱਚ ਅਸੀਂ ਸ਼ਾਨਦਾਰ ਤਰੀਕੇ ਨਾਲ ਜਿੱਤਦੇ ਹਾਂ"
 NKJV "ਇਹਨਾਂ ਸਭ ਚੀਜ਼ਾਂ ਹੋਣ ਦੇ ਬਾਅਦ ਵੀ ਅਸੀਂ ਜੇਤੂਆਂ ਨਾਲੋਂ ਵਧੇਰੇ ਹਾਂ"
 NRSV "ਨਹੀਂ, ਇਹਨਾਂ ਸਭ ਚੀਜ਼ਾਂ ਵਿੱਚ ਵੀ ਅਸੀਂ ਜੇਤੂਆਂ ਨਾਲੋਂ ਵਧੇਰੇ ਹਾਂ"
 TEV "ਨਹੀਂ, ਇਹਨਾਂ ਸਭ ਚੀਜ਼ਾਂ ਹੋਣ ਦੇ ਬਾਅਦ ਵੀ ਮਸੀਹ ਦੁਆਰਾ ਅਸੀਂ ਪੂਰਨ ਜਿੱਤ ਪ੍ਰਾਪਤ ਕਰਦੇ ਹਾਂ"
 NJB "ਇਹ ਉਹ ਅਜਮਾਇਸ਼ਾਂ ਹਨ ਜਿਹਨਾਂ ਦੁਆਰਾ ਅਸੀਂ ਜਿੱਤਦੇ ਹਾਂ"

ਇਹ ਸ਼ਬਦ "ਜਿੱਤ" ਦਾ ਇੱਕ ਤੀਬਰ ਰੂਪ ਸੀ। ਪੌਲੁਸ ਨੂੰ ਜਰੂਰ ਇਹ ਸ਼ਬਦ ਬਣਾਉਣਾ ਚਾਹੀਦਾ ਸੀ (*hyper + nikaō*)। ਇਹ ਇੱਕ ਵਿਲੱਖਣ ਮਿਸ਼ਰਤ ਰੂਪਕ ਹੈ, "ਭੇਡਾਂ ਨੂੰ ਜਿੱਤਣਾ"। ਵਿਸ਼ਵਾਸੀ ਮਸੀਹ ਦੁਆਰਾ ਜੇਤੂ ਹਨ (ਦੇਖੋ ਯੂਹੰਨਾ 16:33; 1 ਯੂਹੰਨਾ 2:13-14; 4:4; 5:4)। ਦੇਖੋ [SPECIAL TOPIC: PAUL'S USE OF HUPER COMPOUNDS](#) ਰੋਮੀਆਂ ਨੂੰ 1:30 ਵਿੱਚ।

▣ "ਉਹ ਦੇ ਦੁਆਰਾ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਸੀ" ਇਹ ਪੜਨਾਵ ਪਿਤਾ ਜਾਂ ਪੁੱਤਰ ਦਾ ਹਵਾਲਾ ਹੋ ਸਕਦਾ ਹੈ।

8:38 "ਮੈਂਨੂੰ ਵਿਸ਼ਵਾਸ ਹੈ" ਇਹ ਇੱਕ ਸੰਪੂਰਨ ਅਕਰਮਕ ਸੰਕੇਤਕ ਹੈ, ਜਿਸਦਾ ਅਰਥ ਹੈ "ਮੈਂ ਵਿਸ਼ਵਾਸ ਕਰਦਾ ਰਿਹਾ ਅਤੇ ਕਰਦਾ ਰਹਾਂਗਾ"।

▣ "ਦੂਤ" ਰੱਬੀ ਸੋਚਦੇ ਸਨ ਕਿ ਪਰਮੇਸ਼ਰ ਦੇ ਪਿਆਰ ਅਤੇ ਮਨੁੱਖ ਜਾਤੀ ਨੂੰ ਤਵੱਜੋ ਦੇਣ ਕਰਕੇ ਸਵਰਗ ਦੂਤ ਈਰਖਾ ਰੱਖਦੇ ਸਨ, ਅਤੇ ਇਸ ਲਈ ਉਹ ਉਹਨਾਂ ਦੇ ਵਿਰੋਧੀ ਸਨ। ਨੈਸਟਿਕ ਝੂਠੇ ਅਧਿਆਪਕਾਂ ਨੇ ਜੋਰ ਦੇ ਕੇ ਕਿਹਾ ਕਿ ਛੁਟਕਾਰਾ ਕੇਵਲ ਵਿਰੋਧੀ ਸਵਰਗ ਦੂਤਾਂ ਦੇ ਗੁਪਤ ਸਥਾਨਾਂ ਦੁਆਰਾ ਜਾਂ *eons* ਵਿੱਚ ਹੀ ਮਿਲ ਸਕਦਾ ਸੀ (ਦੇਖੋ ਕੁਲੁੱਸੀਆਂ ਅਤੇ ਅਫਸੀਆਂ)।

George Eldon Ladd ਦੀ ਆਪਣੀ ਕਿਤਾਬ *A Theology of the New Testament* ਵਿੱਚ ਪੌਲੁਸ ਦੁਆਰਾ ਸਵਰਗ ਦੂਤਾਂ ਲਈ ਵਰਤੇ ਸ਼ਬਦਾਂ ਦਾ ਚੰਗਾ ਸਾਰ ਹੈ:

"ਪੌਲੁਸ ਨਾ ਸਿਰਫ ਚੰਗੇ ਅਤੇ ਮਾੜੇ ਸਵਰਗ ਦੂਤਾਂ, ਸ਼ੈਤਾਨ ਅਤੇ ਦੁਸ਼ਟ ਆਤਮਾਵਾਂ ਦਾ ਹਵਾਲਾ ਦਿੰਦਾ ਬਲਕਿ ਉਹ ਸ਼ਬਦਾਂ ਦੇ ਇੱਕ ਹੋਰ ਸਮੂਹ ਨੂੰ ਦੂਤ ਆਤਮਾਵਾਂ ਦੀ ਦਰਜਾਬੰਦੀ ਕਰਨ ਲਈ ਵਰਤਦਾ ਹੈ। ਸ਼ਬਦਾਵਲੀ ਹੇਠ ਲਿਖੇ ਪ੍ਰਕਾਰ ਹੈ:

'ਰਾਜ' [*arche*], 1 ਕੁਰਿੰਥੀਆਂ ਨੂੰ 15:24; ਅਫਸੀਆਂ ਨੂੰ 1:21; ਕੁਲੁੱਸੀਆਂ ਨੂੰ 2:10

'ਰਾਜ ਕਰਨ ਵਾਲੇ' [*archai*; RSV, "ਰਿਆਸਤ"], ਅਫਸੀਆਂ ਨੂੰ 3:10; 6:12; ਕੁਲੁੱਸੀਆਂ ਨੂੰ 1:16; 2:15; ਰੋਮੀਆਂ ਨੂੰ 8:38

'ਅਧਿਕਾਰ' [*exousia*], 1 ਕੁਰਿੰਥੀਆਂ ਨੂੰ 15:24; ਅਫਸੀਆਂ ਨੂੰ 1:21; ਕੁਲੁੱਸੀਆਂ ਨੂੰ 2:10

'ਅਧਿਕਾਰ' [*exousiai*; RSV, "ਅਧਿਕਾਰ"], ਅਫਸੀਆਂ ਨੂੰ 3:10; 6:12; ਕੁਲੁੱਸੀਆਂ ਨੂੰ 1:16; 2:15

'ਸ਼ਕਤੀ' [*dynamis*], 1 ਕੁਰਿੰਥੀਆਂ ਨੂੰ 15:24; ਅਫਸੀਆਂ ਨੂੰ 1:21

'ਸ਼ਕਤੀਆਂ' [*dynameis*], ਰੋਮੀਆਂ ਨੂੰ 8:38

'ਸਿੰਘਾਸਣ' [*thronoi*], ਕੁਲੁੱਸੀਆਂ ਨੂੰ 1:16

'ਪ੍ਰਭੂਤਵ' [*kyriotes*; RSV, "ਸੱਤਾ"], ਅਫਸੀਆਂ ਨੂੰ 1:21

'ਪ੍ਰਭੂਤਵ' [*kyriotetes*], ਕੁਲੁੱਸੀਆਂ ਨੂੰ 1:16

'ਇਸ ਹਨੇਰ ਦੇ ਸੰਸਾਰਕ ਰਾਜੇ,' ਅਫਸੀਆਂ ਨੂੰ 6:12

'ਸਵਰਗੀ ਥਾਵਾਂ ਵਿੱਚ ਦੁਸ਼ਟ ਆਤਮੇ (ਮੇਜਬਾਨ),' ਅਫਸੀਆਂ ਨੂੰ 6:12

'ਹਨੇਰ ਦਾ ਅਧਿਕਾਰ,' ਕੁਲੁੱਸੀਆਂ ਨੂੰ 1:13

'ਹਰੇਕ ਨਾਮ ਜਿਸਦਾ ਨਾਮ ਲਿਆ ਗਿਆ ਹੈ,' ਅਫਸੀਆਂ ਨੂੰ 1:21

'ਸਵਰਗੀ, ਧਰਤੀ ਉੱਪਰਲੇ, ਅਤੇ ਧਰਤੀ ਦੇ ਹੇਠਲੇ ਜੀਵ,' ਫਿਲਿੱਪੀਆਂ ਨੂੰ 2:10" (p. 401)।

ਬਾਈਬਲ ਵਿੱਚ ਕੋਈ ਸਿੱਧੀ ਜਾਣਕਾਰੀ ਨਹੀਂ ਹੈ ਕਿ ਪੁਰਾਣੇ ਨੇਮ ਵਿੱਚ ਡਿੱਗੇ ਹੋਏ ਸਵਰਗ ਦੂਤ ਕਿਸ ਤਰ੍ਹਾਂ ਨਵੇਂ ਨੇਮ ਦੀਆਂ ਦੁਸ਼ਟ ਆਤਮਾਵਾਂ ਨਾਲ ਸੰਬੰਧਤ ਹਨ। ਕਈ ਮੰਨਦੇ ਹਨ ਕਿ ਉਹ ਇੱਕ ਸਮਾਨ ਹਨ। ਯਹੂਦੀ ਭਵਿੱਖ ਦੇ ਸਾਹਿਤ ਵਿੱਚ, ਉਤਪਤ 6 ਵਿੱਚ ਨਫਤਾਲੀ ਦੀਆਂ ਰੂਹਾਂ ਦੁਸ਼ਟ ਆਤਮਾਵਾਂ ਹਨ, ਜੋ ਅੱਧੇ ਦੂਤ ਅਤੇ ਅੱਧੇ ਮਨੁੱਖ ਸਨ। ਉਹਨਾਂ ਦੇ ਸਰੀਰ ਹੜ ਵਿੱਚ ਤਬਾਹ ਹੋ ਗਏ ਸਨ, ਇਸ ਲਈ ਉਹ ਦੇਹ ਦੀ ਮੰਗ ਕਰਦੇ ਹਨ। ਇਹ ਕੇਵਲ ਅੰਦਾਜ਼ਾ ਹੀ ਹੈ। ਬਾਈਬਲ ਸ਼ੁਰੂਆਤ ਬਾਰੇ ਸਾਡੇ ਸਾਰੇ ਸਵਾਲਾਂ ਦਾ ਉੱਤਰ ਨਹੀਂ ਦਿੰਦੀ। ਇਸਦਾ ਉਦੇਸ਼ ਮਨੁੱਖ ਜਾਤੀ ਦਾ ਛੁਟਕਾਰਾ ਹੈ ਨਾ ਕਿ ਉਹਨਾਂ ਦੀ ਉਤਸੁਕਤਾ।

▣ "ਹਕੂਮਤਾਂ . . ਸ਼ਕਤੀਆਂ" ਇਹ ਇਸਦਾ ਹਵਾਲਾ ਹੋ ਸਕਦਾ ਹੈ ਕਿ (1) ਇਸ ਯੁੱਗ ਦੀਆਂ ਬੁਰੀਆਂ ਦੁਸ਼ਟ ਆਤਮਾਵਾਂ ਜਾਂ ਦੂਤ ਸ਼ਕਤੀਆਂ (ਦੇਖੋ ਅਫਸੀਆਂ ਨੂੰ 2:2; 6:12; 1 ਕੁਰਿੰਥੀਆਂ ਨੂੰ 15:24; ਕੁਲੋਸੀਆਂ ਨੂੰ 1:16) ਜਾਂ (2) ਸੰਭਵ ਤੌਰ ਤੇ ਡਿੱਗੇ ਸੰਸਾਰ ਦਾ ਨਿੱਜੀ ਢਾਂਚਾ (ਧਰਮ, ਸਰਕਾਰ, ਸਿੱਖਿਆ, ਦਵਾਈ, ਆਦਿ.) ਜੋ ਮਨੁੱਖ ਜਾਤੀ ਨੂੰ ਪਰਮੇਸ਼ਰ ਤੋਂ ਸੁਤੰਤਰ ਹੋਣ ਦੀ ਆਗਿਆ ਦਿੰਦਾ ਹੈ (ਦੇਖੋ Hendrickus Berkhoff, *Principalities and Powers*). ਰੋਮੀਆਂ ਨੂੰ 13:1 ਵਿੱਚ ਨੋਟ ਦੇਖੋ।

ਖਾਸ ਵਿਸ਼ੇ: ਆਦ

ਖਾਸ ਵਿਸ਼ੇ: ਆਦ (ARCHE)

ਯੂਨਾਨੀ ਸ਼ਬਦ ਆਰਖੇ ਦਾ ਅਰਥ "ਸ਼ੁਰੂਆਤ ਜਾਂ ਕਿਸੇ ਚੀਜ਼ ਦਾ "ਮੂਲ" ਹੈ।

1. ਸ਼ਿਸਟੀ ਦੇ ਵਰਗ ਦੀ ਸ਼ੁਰੂਆਤ (ਤੁਲਣਾ ਕਰੋ ਯੂਹੰਨਾ 1:1; ਇਬਰਾਨੀਆਂ 1:10)
2. ਇੰਜੀਲ ਦੀ ਸ਼ੁਰੂਆਤ (ਤੁਲਣਾ ਕਰੋ ਮਰਕੁਸ 1:1; ਫਿਲਿੱਪੀਆਂ 4:15; 2; 2 ਥਸਲੁਨਿਕੀਆਂ 2:13; ਇਬਰਾਨੀਆਂ 2 2:3; 1 ਯੂਹੰਨਾ 1:1)
3. ਪਹਿਲੀ ਗਵਾਹੀ (ਤੁਲਣਾ ਕਰੋ ਲੂਕਾ 1:2)
4. ਚਿੰਨਾ ਦੀ ਸ਼ੁਰੂਆਤ (ਚਮਤਕਾਰ, ਤੁਲਣਾ ਕਰੋ ਯੂਹੰਨਾ 2:11)
5. ਸਿਧਾਂਤਾਂ ਦੀ ਸ਼ੁਰੂਆਤ (ਤੁਲਣਾ ਕਰੋ ਇਬਰਾਨੀਆਂ 5:12)
6. ਖੁਸ਼ਖਬਰੀ ਦੀ ਸਚਿਆਈ ਦੇ ਆਧਾਰ ਤੇ ਸੱਚ ਦੀ ਸ਼ੁਰੂਆਤ (ਤੁਲਣਾ ਕਰੋ ਇਬਰਾਨੀਆਂ 3:14)
7. ਸ਼ੁਰੂਆਤ, ਕੁਲੋਸੀਆਂ ਨੂੰ 1:18; ਪ੍ਰਕਾਸ਼. 3:14

ਇਸ ਦੀ ਵਰਤੋਂ "ਰਾਜ ਕਰਨ" ਜਾਂ "ਅਧਿਕਾਰ ਰਖਣ" ਲਈ ਕੀਤੀ ਜਾਣ ਲੱਗੀ

1. ਮਨੁੱਖੀ ਪ੍ਰਬੰਧਕ ਅਧਿਕਾਰੀਆਂ ਦੁਆਰਾ
 - a. ਲੂਕਾ 12:11
 - b. ਲੂਕਾ 20:20
 - c. ਰੋਮੀਆਂ ਨੂੰ 13:3; ਤੀਤੁਸ ਨੂੰ 3:1
2. ਦੂਤ ਸ਼ਕਤੀਆਂ ਦਾ
 - a. ਰੋਮੀਆਂ ਨੂੰ 8:38
 - b. 1 ਕੁਰਿੰਥੀਆਂ ਨੂੰ 15:24

c. ਅਫ਼ਸੀਆਂ ਨੂੰ. 1:21; 3:10; 6:12

d. ਕੁੱਲਸੀਆਂ ਨੂੰ. 1:16; 2:10,15

e. ਯਹੂਦਾ 1:6

Copyright © 2014 Bible Lessons International

8:39 "ਅਤੇ ਨਾ ਉਚਿਆਈ, ਨਾ ਡੂੰਘਿਆਈ" ਇਹ ਸ਼ਬਦ ਤਾਰਾ-ਮੰਡਲ ਦੇ apogee ਅਤੇ perigee ਲਈ ਵਰਤੇ ਗਏ ਸ਼ਬਦ ਹਨ (ਜਿਵੇਂ ਕਿ. ਰਾਸ਼ੀ), ਉਹ ਅਜਿਹੇ ਦੇਵਤੇ ਮੰਨੇ ਜਾਂਦੇ ਸਨ ਜੋ ਮਨੁੱਖਾਂ ਦੇ ਜੀਵਨ ਨੂੰ ਨਿਯੰਤਰਤ ਕਰਦੇ ਸਨ (ਜੋਤਿਸ਼)। ਬਾਅਦ ਵਿੱਚ ਉਹ ਤਕਨੀਕੀ ਸ਼ਬਦ ਬਣ ਗਏ ਜਿਹੜੇ ਕਿ ਪਵਿੱਤਰ ਦੇਵਤੇ ਅਤੇ ਛੋਟੇ ਦੇਵਤੇ ਦੇ ਵਿਚਕਾਰ *eons* ਜਾਂ ਦੂਤ ਜਾਂ ਯੁੱਗ ਦੇ ਪੱਧਰਾਂ ਲਈ ਪਾਪੀ ਮਸਲੇ ਬਣਾਉਂਦੇ ਸਨ।

▣ "ਨਾ ਕੋਈ ਹੋਰ ਸ੍ਰਿਸ਼ਟੀ" ਇਹ ਸ਼ਾਬਦਿਕ ਤੌਰ ਤੇ "ਕਿਸੇ ਹੋਰ ਕਿਸਮ ਦੇ ਜੀਵ" (*heteros*) ਹੈ। ਪ੍ਰਸੰਗ ਮੰਗ ਕਰਦਾ ਹੈ ਕਿ ਇਹ ਦੂਤਾਂ ਦੀ ਸ਼ਕਤੀਆਂ ਦਾ ਇੱਕ ਹੋਰ ਹਵਾਲਾ ਹੈ। ਯੂਨਾਨੀ ਪੜਨਾਂਵ *heteros*, ਵੱਖਰੀ ਕਿਸਮ ਦਾ ਇੱਕ ਹੋਰ, ਅਤੇ *allos*, ਇਸੇ ਕਿਸਮ ਦਾ ਇੱਕ ਹੋਰ, ਕੋਇਨ ਯੂਨਾਨ ਵਿੱਚ ਪੁਰਾਣੇ ਹੋ ਰਹੇ ਸਨ, ਪਰ ਫੇਰ ਵੀ ਇਹ ਪ੍ਰਸੰਗ ਕੁੱਝ ਅੰਤਰ ਦਿਖਾਉਂਦਾ ਹੈ।

▣ "ਮੈਨੂੰ ਪਰਮੇਸ਼ੁਰ ਦੇ ਉਸ ਪਿਆਰ ਤੋਂ ਜੋ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਹੈ, ਸਾਨੂੰ ਅਲੱਗ ਕਰ ਸਕੇਗੀ" ਇਹ ਨਿਹਚਾ ਦਾ ਕਿੰਨਾ ਸ਼ਾਨਦਾਰ ਬਿਆਨ ਹੈ। ਇਹ ਅਧਿਆਏ ਬਿਨਾਂ ਕਿਸੇ ਨਿੰਦਾ ਦੇ ਸ਼ੁਰੂ ਹੁੰਦਾ ਹੈ ਅਤੇ ਬਿਨਾਂ ਕਿਸੇ ਜੁਦਾਈ ਦੇ ਖਤਮ ਹੁੰਦਾ ਹੈ। ਕੋਈ ਵੀ ਵਿਸ਼ਵਾਸੀ ਦਾ ਛੁਟਕਾਰੇ ਨੂੰ ਨਹੀਂ ਲੈ ਸਕਦਾ। ਹਾਲਾਂਕਿ, ਕਿਸੇ ਮਨੁੱਖ ਨੂੰ ਦੇਵਾਂ ਲਈ ਸ਼ੁਰੂਆਤ ਵਿੱਚ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ (ਦੇਖੋ ਰੋਮੀਆਂ ਨੂੰ 3:21-31) ਅਤੇ ਜਾਰੀ ਰੱਖਣੀ ਚਾਹੀਦੀ ਹੈ (ਦੇਖੋ ਰੋਮੀਆਂ 4-8)। ਪਵਿੱਤਰ ਆਤਮਾ ਕੁੰਜੀ ਹੈ, ਪਰ ਇੱਥੇ ਇੱਕ ਲਾਜ਼ਮੀ ਨੇਮ ਦੀ ਸ਼ਰਤੀਆ ਪ੍ਰਤੀਕਿਰਿਆ ਹੈ। ਤੈਬਾ ਅਤੇ ਨਿਹਚਾ ਦੀ ਲੋੜ ਹੈ (ਦੇਖੋ ਮਰਕੁਸ 1:15; ਰਸੂਲਾਂ ਦੇ ਕਰੱਤਬ 3:16,19; 20:21), ਜਿਵੇਂ ਕਿ ਆਗਿਆਕਾਰੀ ਅਤੇ ਧੀਰਜ ਦੀ ਹੁੰਦੀ ਹੈ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਰੋਮੀਆਂ 8 ਰੋਮੀਆਂ 7 ਨਾਲ ਕਿਵੇਂ ਸੰਬੰਧਤ ਹੈ?
2. ਜੇਕਰ ਕੋਈ ਸਜਾ ਨਹੀਂ ਹੈ ਤਾਂ ਵਿਸ਼ਵਾਸੀ ਦੇ ਜੀਵਨ ਨੂੰ ਪਾਪ ਕਿਸ ਢੰਗ ਨਾਲ ਪ੍ਰਭਾਵਿਤ ਕਰਦਾ ਹੈ?
3. ਵਿਸ਼ਵਾਸੀਆਂ ਵਿੱਚ ਪਵਿੱਤਰ ਆਤਮਾ ਜਾਂ ਯਿਸੂ ਕੌਣ ਰਹਿੰਦਾ ਹੈ (ਰੋਮੀਆਂ ਨੂੰ 8:9)?
4. ਕੁਦਰਤ ਮਨੁੱਖ ਦੇ ਪਾਪ ਨਾਲ ਕਿਸ ਢੰਗ ਨਾਲ ਪ੍ਰਭਾਵਿਤ ਹੋਈ (ਰੋਮੀਆਂ ਨੂੰ 8:19-22)? ਕੀ ਕੁਦਰਤ ਸਵਰਗ ਦਾ ਹਿੱਸਾ ਹੋਵੇਗੀ (ਦੇਖੋ ਯਸਾਯਾਹ 11:6-10)?

5. ਪਵਿੱਤਰ ਆਤਮਾ ਸਾਡੇ ਲਈ ਕਿਸ ਪ੍ਰਕਾਰ ਪ੍ਰਾਥਨਾ ਕਰਦਾ ਹੈ (ਰੋਮੀਆਂ ਨੂੰ 8:26-27)? ਕੀ ਇਹ "ਗੈਰ-ਭਾਸ਼ਾ" ਵਿੱਚ ਬੋਲਣ ਦਾ ਹਵਾਲਾ ਹੈ?
6. ਕਿਸ ਪ੍ਰਕਾਰ ਬਾਈਬਲ ਇਹ ਕਹਿੰਦੀ ਹੈ ਕਿ ਇਸ ਪਾਪੀ ਸੰਸਾਰ ਵਿੱਚ ਸਭ ਚੀਜ਼ਾਂ ਮਿਲ ਕੇ ਭਲਾਈ ਪੈਦਾ ਕਰਦੀਆਂ ਹਨ (ਰੋਮੀਆਂ ਨੂੰ 8:28)? "ਭਲਾਈ" ਵਰਣਨ ਕਰੋ (ਰੋਮੀਆਂ ਨੂੰ 8:29)।
7. ਆਇਤ 30 ਵਿੱਚ ਧਰਮ ਸ਼ਾਸਤਰੀ ਕੰਮਾਂ ਲੜੀ ਵਿੱਚੋਂ ਸੁੱਧੀਕਰਨ ਨੂੰ ਕਿਉਂ ਕੱਢ ਦਿੱਤਾ ਗਿਆ ਹੈ?
8. ਰੋਮੀਆਂ ਨੂੰ 8:31-39 ਨੂੰ ਅਦਾਲਤੀ ਦ੍ਰਿਸ਼ ਕਿਉਂ ਕਿਹਾ ਗਿਆ ਹੈ?
9. ਆਇਤ 34 ਵਿੱਚ ਯਿਸੂ ਬਾਰੇ ਜੇਰ ਦਿੱਤੀਆਂ ਗਈਆਂ ਚੀਜ਼ਾਂ ਵਿੱਚੋਂ ਚਾਰ ਚੀਜ਼ਾਂ ਦੀ ਸੂਚੀ ਬਣਾਉ।

ਰੋਮੀਆਂ 9

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਪਰਮੇਸ਼ਰ ਦੀ ਚੋਣ	ਇਸਰਾਇਲ ਦੁਆਰਾ ਮਸੀਹ ਦਾ ਇਨਕਾਰ	ਇਸਰਾਇਲ ਦੇ ਅਵਿਸ਼ਵਾਸ ਦੀ ਸਮੱਸਿਆ	ਪਰਮੇਸ਼ਰ ਅਤੇ ਉਸਦੇ ਲੋਕ	ਇਸਰਾਇਲ ਦੇ ਅਧਿਕਾਰ
9:1-5	9:1-5	9:1-5	9:1-5	9:1-5
	ਇਸਰਾਇਲ ਦਾ ਇਨਕਾਰ ਅਤੇ ਪਰਮੇਸ਼ਰ ਦਾ ਉਦੇਸ਼	ਇਸਰਾਇਲ ਲਈ ਪਰਮੇਸ਼ਰ ਦਾ ਵਾਅਦਾ ਅਸਫਲ ਨਹੀਂ ਹੋਇਆ		ਪਰਮੇਸ਼ਰ ਨੇ ਆਪਣਾ ਵਾਅਦਾ ਪੂਰਾ ਕੀਤਾ
9:6-13 (13)	9:6-13	9:6-13 (13)	9:6-9 9:10-13	9:6-13 (7b)
	ਇਸਰਾਇਲ ਦਾ ਇਨਕਾਰ ਅਤੇ ਪਰਮੇਸ਼ਰ ਦਾ ਨਿਆਂ	ਪਰਮੇਸ਼ਰ ਦਾ ਚੁਣਨ ਦਾ ਅਧਿਕਾਰ		ਪਰਮੇਸ਼ਰ ਅਨਿਆਂ ਕਰਨ ਵਾਲਾ ਨਹੀਂ
9:14-18	9:14-29	9:14-18 (15)	9:14-18	9:14-18
ਪਰਮੇਸ਼ਰ ਦਾ ਕ੍ਰੋਧ ਅਤੇ ਦਯਾ			ਪਰਮੇਸ਼ਰ ਦਾ ਗੁੱਸਾ ਅਤੇ ਦਯਾ	
9:19-29		9:19-26	9:19-21 9:22-29	9:19-21 9:22-24
				ਸੱਭ ਕੁੱਝ ਪਹਿਲਾਂ ਹੀ ਪੁਰਾਣੇ ਨੇਮ ਵਿੱਚ ਦੱਸ ਦਿੱਤਾ ਗਿਆ
(25b-26)	(25b-28)	(25b-26)	(25b-26)	9:25-29

9:27-29				
(29b)	(29b)	(29b)		
ਇਸਰਾਇਲ ਅਤੇ ਖੁਸ਼ਖਬਰੀ	ਇਸਰਾਇਲ ਦੀ ਮੌਜੂਦਾ ਸਥਿਤੀ	ਨਿਹਚਾ ਦੁਆਰਾ ਹੀ ਸੱਚੀ ਧਾਰਮਿਕਤਾ ਹੁੰਦੀ ਹੈ	ਇਸਰਾਇਲ ਅਤੇ ਖੁਸ਼ਖਬਰੀ	
9:30-10:4	9:30-33	9:30-10:4	9:30-10:4	9:30-33
(33)	(33)	(33)	(33)	

ਅਧਿਐਨ ਕਾਲ-ਚੱਕਰ ਤਿੰਨ

ਪੈਰੂਾ ਪਧੱਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਾਰ ਕਰਨਾ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿੱਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿੱਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੂ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੂ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰੂਾ
2. ਦੂਜਾ ਪੈਰੂਾ
3. ਤੀਜਾ ਪੈਰੂਾ
4. ਆਦਿ

ਰੋਮੀਆਂ 1-8 ਨਾਲ ਰੋਮੀਆਂ 9-11 ਦਾ ਸੰਬੰਧ

A. ਰੋਮੀਆਂ 1-8 ਨਾਲ ਇਸ ਸਾਹਿਤਕ ਇਕਾਈ ਦੇ ਸੰਬੰਧ ਨੂੰ ਸਮਝਣ ਦੇ ਦੋ ਤਰੀਕੇ ਹਨ।

1. ਇਹ ਬਿਲਕੁਲ ਵੱਖਰਾ ਵਿਸ਼ਾ ਹੈ, ਇੱਕ ਧਰਮ ਸ਼ਾਸਤਰੀ
 - a. ਰੋਮੀਆਂ ਨੂੰ 8:39 ਅਤੇ 9:1 ਵਿੱਚ ਬਹੁਤ ਫਰਕ ਹੈ ਅਤੇ ਤਰਕਪੂਰਨ ਸੰਬੰਧ ਦੀ ਕਮੀ ਹੈ।
 - b. ਇਹ ਸਿੱਧੇ ਤੌਰ ਤੇ ਕਲੀਸੀਆ ਦੇ ਇਤਿਹਾਸਕ ਤਣਾਅ ਨਾਲ ਜੁੜਿਆ ਹੈ ਜੋ ਰੋਮ ਦੇ ਵਿਸ਼ਵਾਸੀ ਯਹੂਦੀਆਂ ਅਤੇ ਗੈਰ ਕੋਮ ਦੇ ਵਿਸ਼ਵਾਸੀਆਂ ਵਿਚਕਾਰ ਸੀ। ਇਹ ਸੰਭਵ ਤੌਰ ਤੇ ਕਲੀਸੀਆ ਵਿੱਚ ਵਧ ਰਹੇ ਗੈਰ ਕੋਮ ਅਗਵਾਈ ਨਾਲ ਸੰਬੰਧਤ ਸੀ।
 - c. ਪੌਲੁਸ ਦੇ ਇਸਰਾਇਲ (ਅਤੇ ਬਿਵਸਥਾ) ਅਤੇ ਗੈਰ ਕੋਮ ਲਈ ਉਸਦੀ ਰਸੂਲਕਤਾ (ਮੁਫਤ ਕਿਰਪਾ ਦੀ ਦਾਤ), ਇਸ ਲਈ, ਉਹ ਇਸ ਭਾਗ ਵਿੱਚ ਇਸ ਵਿਸ਼ੇ ਦੀ ਗੱਲ ਕਰਦਾ ਹੈ।
2. ਇਹ ਪੌਲੁਸ ਦੀ ਖੁਸ਼ਖਬਰੀ ਦੀ ਪੇਸ਼ਕਸ਼ ਦਾ ਸਿਖਰ ਅਤੇ ਤਰਕਪੂਰਨ ਸਿੱਟਾ ਹੈ।

- a. ਪੌਲੁਸ ਰੋਮੀਆਂ 8 ਨੂੰ "ਪਰਮੇਸ਼ਰ ਦੇ ਪ੍ਰੇਮ ਤੋਂ ਵੱਖ ਨਾ ਹੋਣ ਦੇ ਵਾਅਦੇ ਨਾਲ ਪੂਰਾ ਕਰਦਾ ਹੈ"। ਨੇਮ ਦੇ ਲੋਕਾਂ ਦੇ ਅਵਿਸ਼ਵਾਸ ਬਾਰੇ ਕੀ?
- b. ਰੋਮੀਆਂ 9-11 ਇਸਰਾਇਲ ਦੇ ਅਵਿਸ਼ਵਾਸ ਪ੍ਰਤੀ ਖੁਸ਼ਖਬਰੀ ਦੇ ਅਸੰਗਤ ਕਥਨ ਦਾ ਉੱਤਰ ਦਿੰਦਾ ਹੈ!
- c. ਪੌਲੁਸ ਇਸ ਮੁੱਦੇ ਨੂੰ ਸਾਰੇ ਪੱਤਰ ਵਿੱਚ ਸੰਬੋਧਿਤ ਕਰ ਰਿਹਾ ਹੈ (ਦੇਖੋ ਰੋਮੀਆਂ ਨੂੰ 1:3,16; 3:21,31 ਅਤੇ 4:1ff)।
- d. ਪੌਲੁਸ ਦਾਅਵਾ ਕਰਦਾ ਹੈ ਕਿ ਪਰਮੇਸ਼ਰ ਆਪਣੇ ਵਚਨ ਪ੍ਰਤੀ ਸੱਚਾ ਹੈ। ਉਸਦੇ ਪੁਰਾਣੇ ਨੇਮ ਵਿੱਚ ਇਸਰਾਇਲ ਸ਼ਬਦ ਬਾਰੇ ਕੀ ਹੈ? ਕੀ ਉਹ ਸਾਰੇ ਵਾਅਦੇ ਵਿਅਰਥ ਅਤੇ ਬੇਕਾਰ ਹਨ?

B. ਇਸ ਸਾਹਿਤਕ ਇਕਾਈ ਦੀ ਰੂਪ ਰੇਖਾ ਦੇ ਕਈ ਸੰਭਵ ਤਰੀਕੇ ਹਨ

1. ਪੌਲੁਸ ਦੁਆਰਾ ਮੰਨੀ ਗਈ ਵਸਤੂ ਦੀ ਵਰਤੋਂ (ਡਾਇਟਰੀਬ)
 - a. ਰੋਮੀਆਂ ਨੂੰ 9:6
 - b. ਰੋਮੀਆਂ ਨੂੰ 9:14
 - c. ਰੋਮੀਆਂ ਨੂੰ 9:19
 - d. ਰੋਮੀਆਂ ਨੂੰ 9:30
 - e. ਰੋਮੀਆਂ ਨੂੰ 11:1
 - f. ਰੋਮੀਆਂ ਨੂੰ 11:11
2. ਰੋਮੀਆਂ 9-11 ਵਿੱਚ ਇੱਕ ਸਾਹਿਤਕ ਇਕਾਈ ਬਣਦੀ ਹੈ (ਅਧਿਆਏ ਅਤੇ ਆਇਤ ਦੀ ਵੰਡ ਪ੍ਰੇਰਿਤ ਨਹੀਂ ਅਤੇ ਬਾਅਦ ਵਿੱਚ ਜੋੜੀ ਗਈ)। ਇਸ ਦੀ ਇੱਕਠਿਆਂ ਪੂਰੇ ਵਾਂਗ ਵਿਆਖਿਆ ਹੋਣੀ ਚਾਹੀਦੀ ਹੈ। ਹਾਲਾਂਕਿ, ਇੱਥੇ ਤਿੰਨ ਵੱਡੇ ਵੰਡ ਦੇ ਵਿਸ਼ੇ ਹਨ।
 - a. ਰੋਮੀਆਂ ਨੂੰ 9:1-29 (ਪਰਮੇਸ਼ਰ ਦੀ ਪ੍ਰਭੂਸੱਤਾ ਉੱਪਰ ਕੇਂਦਰਿਤ)
 - b. ਰੋਮੀਆਂ ਨੂੰ 9:30-10:21 (ਮਨੁੱਖੀ ਜਿੰਮੇਵਾਰੀ ਉੱਪਰ ਕੇਂਦਰਿਤ)
 - c. ਰੋਮੀਆਂ ਨੂੰ 11:1-32 (ਪਰਮੇਸ਼ਰ ਦੇ ਸੰਮਲਿਤ, ਸਦੀਵੀ, ਮੁਕਤੀ ਯੋਜਨਾ)
3. ਖਾਸ ਵਿਸ਼ਿਆਂ ਦੁਆਰਾ: ਰੋਮੀਆਂ ਦੇ ਇਸ ਭਾਗ ਦੀ ਇੱਕ ਚੰਗੀ ਰੂਪ ਰੇਖਾ NKJV ਦੁਆਰਾ Thomas Nelson Publishers ਦੇ ਪੈਰਾ ਵੰਡ ਵਿੱਚ ਮਿਲਦੀ ਹੈ।
 - a. ਇਸਰਾਇਲ ਦੁਆਰਾ ਮਸੀਹ ਦਾ ਇਨਕਾਰ, ਰੋਮੀਆਂ ਨੂੰ 9:1-5
 - b. ਇਸਰਾਇਲ ਦੁਆਰਾ ਪਰਮੇਸ਼ਰ ਦੇ ਉਦੇਸ਼ ਦਾ ਇਨਕਾਰ, ਰੋਮੀਆਂ ਨੂੰ 9:6-13
 - c. ਇਸਰਾਇਲ ਦੁਆਰਾ ਪਰਮੇਸ਼ਰ ਦੇ ਨਿਆਂ ਦਾ ਇਨਕਾਰ, ਰੋਮੀਆਂ ਨੂੰ 9:14-29
 - d. ਇਸਰਾਇਲ ਦੀ ਮੌਜੂਦਾ ਸਥਿਤੀ, ਰੋਮੀਆਂ ਨੂੰ 9:30-33
 - e. ਇਸਰਾਇਲ ਅਤੇ ਖੁਸ਼ਖਬਰੀ, ਰੋਮੀਆਂ ਨੂੰ 10:1-13
 - f. ਇਸਰਾਇਲ ਦੁਆਰਾ ਖੁਸ਼ਖਬਰੀ ਦਾ ਇਨਕਾਰ, ਰੋਮੀਆਂ ਨੂੰ 10:14-21
 - g. ਇਸਰਾਇਲ ਦੁਆਰਾ ਕੁੱਲ ਨਾ ਮੌਜੂਦਾ, ਰੋਮੀਆਂ ਨੂੰ 11:1-10
 - h. ਇਸਰਾਇਲ ਦਾ ਇਨਕਾਰ ਆਖਰੀ ਨਹੀਂ, ਰੋਮੀਆਂ ਨੂੰ 11:11-36

C. ਇਹ ਭਾਗ ਦਿਲ ਦੀ ਚੀਖ ਵਾਂਗ ਦਿਮਾਗ ਦੀ ਪੇਸ਼ਕਾਰੀ ਹੈ (ਤਰਕਪੂਰਨ ਰੂਪ ਰੇਖਾ)। ਇਸਦਾ ਜੋਸ਼ ਹੇਸ਼ੇ 11:1-4,8-9 ਵਿੱਚ ਬਾਗੀ ਇਸਰਾਇਲ ਨੂੰ ਪਰਮੇਸ਼ਰ ਦੇ ਦਿਲ ਤੋੜਨ ਦੀ ਯਾਦ ਦਿਵਾਉਂਦਾ ਹੈ।

ਕਈ ਤਰੀਕੀਆਂ ਨਾਲ ਬਿਵਸਥਾ ਦਾ ਦੁੱਖ ਅਤੇ ਚੰਗਿਆਈ ਰੋਮੀਆਂ 7 ਵਿੱਚ ਰੋਮੀਆਂ 9-10 ਦੇ ਸਮਾਨਾਂਤਰ ਹਨ। ਦੋਵੇਂ ਹਾਲਤਾਂ ਵਿੱਚ ਪੌਲੁਸ ਦਾ ਦਿਲ ਪਰਮੇਸ਼ਰ ਦੀ ਬਿਵਸਥਾ ਜਿਹੜੀ ਜੀਵਨ ਦੀ ਜਗਾ ਮੌਤ ਲੈ ਕੇ ਆਈ, ਲਈ ਦੁੱਖੀ ਰਿਹਾ ਸੀ।

- D. ਪੌਲੁਸ ਦੁਆਰਾ ਰੋਮੀਆਂ 9-11 ਵਿੱਚ ਪੁਰਾਣੇ ਨੇਮ ਦੇ 25 ਤੋਂ ਵੱਧ ਹਵਾਲਿਆਂ ਦੀ ਵਰਤੋਂ ਇਸਰਾਇਲ ਦੀ ਅਸੰਗਤਤਾ ਨੂੰ ਦਰਸਾਉਣ ਦੀ ਉਸਦੀ ਇੱਛਾ ਨੂੰ ਦੱਸਦੀ ਹੈ ਜੋ ਪੁਰਾਣੇ ਨੇਮ ਦੇ ਸਰੋਤ ਹਨ, ਜਿਵੇਂ ਰੋਮੀਆਂ 4, ਵਿੱਚ ਉਸਨੇ ਕੀਤਾ। ਇਹ ਸਿਰਫ ਮੌਜੂਦਾ ਤਜਰਬਾ ਨਹੀਂ। ਅਬਰਾਹਮ ਦੀ ਬਹੁਗਿਣਤੀ ਸਰੀਰਕ ਔਲਾਦ ਨੇ ਪਿਛਲੇ ਸਮੇਂ ਵਿੱਚ ਵੀ, ਪਰਮੇਸ਼ਰ ਨੂੰ ਨਕਾਰ ਦਿੱਤਾ ਸੀ (ਦੇਖੋ ਰਸੂਲਾਂ ਦੇ ਕਰੱਤਬ 7; ਨਹਮਿਯਾਹ 9)।
- E. ਇਹ ਪਾਠ, ਜਿਵੇਂ ਅਫਸੀਆਂ ਨੂੰ 1:3-14, ਸਾਰੀ ਮਨੁੱਖਤਾ ਦੇ ਮੁਕਤੀ ਲਈ ਪਰਮੇਸ਼ਰ ਦੇ ਸਦੀਵੀ ਉਦੇਸ਼ਾਂ ਨਾਲ ਸੰਬੰਧਤ ਹੈ। ਸਭ ਤੋਂ ਪਹਿਲਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ਰ ਕੁੱਝ ਲੋਕਾਂ ਨੂੰ ਚੁਣ ਰਿਹਾ ਹੈ ਅਤੇ ਕੁੱਝ ਨੂੰ ਨਕਾਰ ਰਿਹਾ ਹੈ (ਸੁਪਰੇਲਾਪਸੀਅਨ ਕੈਲਵਿਨਿਜ਼ਮ), ਹਾਲਾਂਕਿ, ਮੇਰਾ ਖਿਆਲ ਹੈ ਕਿ ਇਹ ਲੋਕਾਂ ਉੱਪਰ ਕੇਂਦਰਿਤ ਨਹੀਂ ਹੈ, ਪਰ ਮੁਕਤੀ ਦੀ ਪਰਮੇਸ਼ਰ ਦੀ ਯੋਜਨਾ ਉੱਪਰ ਅਧਾਰਤ ਹੈ (ਦੇਖੋ ਉਤਪਤ 3:15; 12:3; ਰਸੂਲਾਂ ਦੇ ਕਰੱਤਬ 2:23; 3:18; 4:28; ਅਤੇ 13:29)।

The Jerome Biblical Commentary, vol. 2, "The New Testament," edited by Joseph A. Fitzmyer ਅਤੇ Raymond E. Brown, ਨੇ ਕਿਹਾ:

"ਸ਼ੁਰੂ ਤੋਂ ਹੀ ਇਹ ਸਮਝਣਾ ਮਹੱਤਵਪੂਰਨ ਹੈ ਕਿ ਪੌਲੁਸ ਦਾ ਨਜ਼ਰੀਆ ਸਮੂਹਕ ਹੈ ਉਹ ਮਨੁੱਖਾਂ ਦੀ ਜਿੰਮੇਵਾਰੀ ਦੀ ਗੱਲ ਨਹੀਂ ਕਰ ਰਿਹਾ। ਜੇ ਉਹ ਰੂਹਾਨੀ ਭਵਿੱਖ ਦੇ ਪ੍ਰਸ਼ਨ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਇਸਦਾ ਮਨੁੱਖਾਂ ਦੀ ਵਡਿਆਈ ਦੀ ਭਵਿੱਖਬਾਣੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ " (p. 318)।

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ ਅਧਿਆਇ 9

- A. ਰੋਮੀਆਂ 8 ਅਤੇ ਰੋਮੀਆਂ 9 ਵਿਚਕਾਰ ਵਿਹਾਰ ਦਾ ਕਿੰਨਾ ਵੱਡਾ ਫਰਕ ਹੈ।
- B. ਇਹ ਸਾਹਿਤਕ ਇਕਾਈ (ਰੋਮੀਆਂ 9-11) ਧਰਮ ਸ਼ਾਸਤਰੀ ਤੌਰ ਤੇ ਕੰਮ ਕਰਦੀ ਹੈ
1. ਮੁਕਤੀ ਦਾ ਅਧਾਰ
 2. ਪਰਮੇਸ਼ਰ ਦਾ ਚੋਣ ਦਾ ਮਕਸਦ
 3. ਅਵਿਸ਼ਵਾਸੀ ਇਸਰਾਇਲ ਦੀ ਬੇਵਫ਼ਾਈ ਬਨਾਮ ਯਹੋਵਾਹ ਦੀ ਵਫ਼ਾਦਾਰੀ
 4. ਯਿਸੂ ਦੇ ਛੁਟਕਾਰੇ ਵਿੱਚ ਸਾਰੀ ਮਨੁੱਖਤਾ ਨੂੰ ਸ਼ਾਮਲ ਕਰਨਾ
- C. ਰੋਮੀਆਂ 9 ਪਰਮੇਸ਼ਰ ਦੀ ਪ੍ਰਭੂਸੱਤਾ ਉੱਪਰ ਨਵੇਂ ਨੇਮ ਦੇ ਮਜ਼ਬੂਤ ਪੈਰਿਆਂ ਵਿੱਚੋਂ ਇੱਕ ਹੈ (ਭਾਵ., ਦੂਸਰਾ ਜੀਵ, ਅਫਸੀਆਂ ਨੂੰ 1:3-14) ਜਦੋਂ ਕਿ ਰੋਮੀਆਂ 10 ਦੱਸਦਾ ਹੈ ਕਿ ਮਨੁੱਖ ਦੀ ਸੁਤੰਤਰ ਇੱਛਾ ਸਾਫ ਅਤੇ ਵਾਰ ਵਾਰ ਦੀ ਪ੍ਰਵਿਰਤੀ ਵਾਲੀ ਰਹੇਗੀ (ਦੇਖੋ "ਹਰੇਕ" ਰੋਮੀਆਂ ਨੂੰ 9:4; "ਜਿਹੜਾ ਵੀ" ਰੋਮੀਆਂ ਨੂੰ 9:11,13; "ਸਾਰੇ" ਰੋਮੀਆਂ ਨੂੰ 9:12 [ਦੇਰਹਾ])। ਪੌਲੁਸ ਨੇ ਕਦੇ ਵੀ ਇਸ ਧਰਮ ਸ਼ਾਸਤਰੀ ਤਣਾਅ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਦੋਵੇਂ ਸੱਚ ਹਨ। ਜਿਆਦਾਤਰ ਬਾਈਬਲ ਦੇ ਸਿਧਾਂਤ ਅਸੰਗਤ ਜਾਂ ਦੰਵਦਵਾਦੀ ਜੋੜਿਆਂ ਵਿੱਚ ਪੇਸ਼ ਕੀਤੇ ਗਏ ਹਨ। ਧਰਮ ਸ਼ਾਸਤਰ ਦੇ ਜਿਆਦਾਤਰ ਢੰਗ ਤਰਕਸ਼ੀਲ ਹਨ ਪਰ ਪਾਠ ਦਾ ਸਬੂਤ ਕੇਵਲ ਬਾਈਬਲ ਦੀ ਸੱਚਾਈ ਦਾ ਪੱਖ ਹੈ। ਦੋਵੇਂ ਅਗਸਟਨਵਾਦ ਅਤੇ ਕੈਲਵਿਨਿਜ਼ਮਵਾਦ ਬਨਾਮ ਅਰਧ ਪੇਲਗਿਜ਼ਮਵਾਦ ਅਤੇ ਆਰਮਿਨਿਅਮਵਾਦ ਵਿੱਚ ਸੱਚਾਈ ਅਤੇ ਗਲਤੀ ਦੇ ਤੱਤ ਮੌਜੂਦ ਹਨ। ਬਾਈਬਲ ਦਾ ਸਿਧਾਂਤ ਵਿਚਲਾ ਤਣਾਅ ਪਾਠਕ੍ਰਮ ਸਬੂਤ, ਧਰਮ ਸ਼ਾਸਤਰ, ਤਰਕਸ਼ੀਲ ਧਰਮ ਸ਼ਾਸਤਰੀ ਪ੍ਰਣਾਲੀ ਨਾਲੋਂ ਵੱਧ ਤਰਜੀਹ ਹੈ ਜੋ ਬਾਈਬਲ ਨੂੰ ਇੱਕ

ਪੂਰਵ ਅਨੁਮਾਨਿਤ ਵਿਆਖਿਆਤਮਕ ਗਰਿੱਡ ਉੱਪਰ ਮਜਬੂਤ ਕਰਦੀ ਹੈ। ਦੇਖੋ [SPECIAL TOPIC: EASTERN LITERATURE](#) ਰੋਮੀਆਂ ਨੂੰ 3:27 ਵਿੱਚ।

D. 9:30-33 ਰੋਮੀਆਂ 9 ਦਾ ਸਾਰ ਅਤੇ ਰੋਮੀਆਂ 10 ਦਾ ਵਿਸ਼ਾ-ਵਸਤੂ ਹੈ।

E. ਧਿਆਨ ਦਿਉ ਕਿ ਪੌਲੁਸ ਆਪਣੀ ਦਲੀਲ ਸਥਾਪਿਤ ਕਰਨ ਲਈ ਪੁਰਾਣੇ ਨੇਮ ਦੀ ਕਿੰਨੀ ਵਰਤੋਂ ਕਰਦਾ ਹੈ। ਇਹ ਰੋਮ ਵਿੱਚ ਯਹੂਦੀ ਪਾਠਕ ਨੂੰ ਮੰਨਦਾ ਹੈ।

1. ਰੋਮੀਆਂ ਨੂੰ 9:7 - ਉਤਪਤ 21:12
2. ਰੋਮੀਆਂ ਨੂੰ 9:9 - ਉਤਪਤ 18:10,14
3. ਰੋਮੀਆਂ ਨੂੰ 9:12 - ਉਤਪਤ 25:32
4. ਰੋਮੀਆਂ ਨੂੰ 9:13 - ਮਲਾਕੀ 1:2-3
5. ਰੋਮੀਆਂ ਨੂੰ 9:15 - ਕੂਚ 33:19
6. ਰੋਮੀਆਂ ਨੂੰ 9:17 - ਕੂਚ 9:16
7. ਰੋਮੀਆਂ ਨੂੰ 9:25 - ਹੇਸ਼ੇ 2:23
8. ਰੋਮੀਆਂ ਨੂੰ 9:26 - ਹੇਸ਼ੇ 1:10
9. ਰੋਮੀਆਂ ਨੂੰ 9:27 - ਯਸਾਯਾਹ 10:22
10. ਰੋਮੀਆਂ ਨੂੰ 9:28 - ਯਸਾਯਾਹ 10:23
11. ਰੋਮੀਆਂ ਨੂੰ 9:29 - ਯਸਾਯਾਹ 1:9
12. ਰੋਮੀਆਂ ਨੂੰ 9:33 - ਯਸਾਯਾਹ 28:16 and 8:14

ਰੋਮੀਆਂ 19 ਅਤੇ 11 ਵਿੱਚ ਹੋਰ ਵੀ ਕਈ ਪੁਰਾਣੇ ਨੇਮ ਦੇ ਹਵਾਲੇ ਮਿਲਦੇ ਹਨ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ ਨੂੰ 9:1-5

¹ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ। ²ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁੱਖੀ ਰਹਿੰਦਾ ਹੈ। ³ਮੈਂ ਚਾਹੁੰਦਾ ਸੀ ਕਿ ਆਪਣੇ ਭੈਣ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸਕੇਸਬੰਧੀ ਹਨ-, ਮੈਂ ਆਪ ਮਸੀਹ ਵੱਲੋਂ ਸਰਾਪੀ ਹੁੰਦਾ। ⁴ਉਹ ਇਸਰਾਏਲੀ ਹਨ ਅਤੇ ਲੇਪਾਲਕਪਨ ਦਾ ਹੱਕ, ਮਹਿਮਾ, ਨੇਮ, ਬਿਵਸਥਾ ਦਾ ਦਾਨ, ਪਰਮੇਸ਼ੁਰ ਦੀ ਬੰਦਗੀ ਅਤੇ ਵਾਇਦੇ ਉਹਨਾਂ ਦੇ ਹਨ। ⁵ਨਾਲੇ ਵੱਡੇ ਬਜ਼ੁਰਗ ਵੀ ਉਹਨਾਂ ਦੇ ਹਨ; ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਹਨਾਂ ਵਿੱਚੋਂ ਹੀ ਹੋਇਆ ਜੋ ਸਭਨਾਂ ਉੱਤੇ ਪਰਮੇਸ਼ੁਰ ਅਤੇ ਜੁੱਗੋਜੁੱਗ ਧੰਨ ਹੈ-, ਆਮੀਨ!

9:1-2 ਆਇਤਾਂ 1 ਅਤੇ 2 ਯੂਨਾਨੀ ਭਾਸ਼ਾ ਦਾ ਇੱਕ ਵਾਕ ਹਨ। ਪੌਲੁਸ ਕਈ ਕਾਰਨ ਦੱਸਦਾ ਹੈ ਕਿ ਉਹਨਾਂ (ਰੋਮ ਵਿਖੇ ਕਲੀਸੀਆ) ਨੂੰ ਪਤਾ ਲੱਗ ਸਕੇ ਕਿ ਉਹ ਸੱਚ ਬੋਲ ਰਿਹਾ ਸੀ।

1. ਉਸਦਾ ਮਸੀਹ ਨਾਲ ਮੇਲ, ਰੋਮੀਆਂ ਨੂੰ 9:1
2. ਉਸਦੀ ਆਤਮਾ ਦੀ ਅਗਵਾਈ ਵਾਲੀ ਜਮੀਰ, ਰੋਮੀਆਂ ਨੂੰ 9:1
3. ਉਸਦੀਆਂ ਇਸਰਾਇਲ ਪ੍ਰਤੀ ਡੂੰਘੀਆਂ ਭਾਵਨਾਵਾਂ, ਰੋਮੀਆਂ ਨੂੰ 9:2

9:1 "ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ" ਪੌਲੁਸ ਅਕਸਰ ਆਪਣੀ ਸੱਚਾਈ ਦੱਸਣ ਲਈ ਇਸ ਤਰ੍ਹਾਂ ਦੇ ਬਿਆਨ ਦਿੰਦਾ ਹੈ। (ਦੇਖੋ 2 ਕੁਰਿੰਥੀਆਂ ਨੂੰ 11:10; ਗਲਾਤੀਆਂ ਨੂੰ 1:20; 1 ਤਿਮੋਥਿਉਸ 2:7) ਜਾਂ ਪਰਮੇਸ਼ਰ ਦੇ ਬਾਰੇ ਆਪਣੇ ਗਵਾਹ ਵਾਂਗ (ਦੇਖੋ ਰੋਮੀਆਂ ਨੂੰ 1:9; 2 ਕੁਰਿੰਥੀਆਂ ਨੂੰ 1:23; 11:31; ਫਿਲਿੱਪੀਆਂ ਨੂੰ 1:8; 1 ਥੱਸਲੁਨੀਕੀਆਂ ਨੂੰ 2:5,10)। ਇਹ ਉਸਦੀਆਂ ਸਿੱਖਿਆਵਾਂ ਅਤੇ ਪ੍ਰਚਾਰ ਦਾ ਸੱਚਾਈ ਉੱਪਰ ਜ਼ੋਰ ਦੇਣ ਦਾ ਤਰੀਕਾ ਸੀ। ਦਮਿਸਕ ਦੀ ਸੜਕ ਉੱਪਰ ਦੇ ਤਜਰਬੇ ਨੇ ਸੱਭ ਕੁੱਝ ਬਦਲ ਦਿੱਤਾ ਸੀ।

▣ "ਮੇਰਾ ਵਿਵੇਕ" ਇਹ ਵਿਸ਼ਵਾਸੀ ਦੀ ਪਰਮੇਸ਼ਰ ਦੁਆਰਾ ਦਿੱਤੀ ਗਈ, ਆਤਮਾ ਦੁਆਰਾ ਅਗਵਾਈ ਵਾਲੀ ਨੈਤਿਕ ਭਾਵਨਾ ਦਾ ਹਵਾਲਾ ਦਿੰਦਾ ਹੈ। ਇੱਕ ਅਰਥ ਵਿੱਚ ਇਹ ਇੱਕ ਕੁੰਜੀ ਹੈ ਜੋ ਵਿਸ਼ਵਾਸੀ ਦੇ ਅਧਿਕਾਰ ਦਾ ਸਰੋਤ ਹੈ। ਇਹ ਪਰਮੇਸ਼ਰ ਦਾ ਵਚਨ ਹੈ, ਜੋ ਪਰਮੇਸ਼ਰ ਦੀ ਪਵਿੱਤਰ ਆਤਮਾ ਦੁਆਰਾ ਸਮਝਿਆ ਅਤੇ ਸਾਡੇ ਦਿਮਾਗਾਂ ਵਿੱਚ ਲਾਗੂ ਕੀਤਾ ਗਿਆ (ਦੇਖੋ 1 ਤਿਮੋਥਿਉਸ 1:5,19)। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਵਿਸ਼ਵਾਸੀ ਅਤੇ ਇਸ ਵਿਸ਼ੇ ਲਈ ਅਵਿਸ਼ਵਾਸੀ ਲੋਕ ਵਚਨ ਅਤੇ ਪਵਿੱਤਰ ਆਤਮਾ ਨੂੰ ਨਕਾਰਦੇ ਹਨ ਫਿਰ ਕਿਸੇ ਦੇ ਪਾਪ ਲਈ ਤਰਕ ਕਰਨਾ ਸੌਖਾ ਹੋ ਜਾਂਦਾ ਹੈ (ਦੇਖੋ 1 ਤਿਮੋਥਿਉਸ 4:2)। ਸਾਡੀ ਜਮੀਰ ਸਭਿਆਚਾਰਕ ਅਤੇ ਤਜਰਬੇਕਾਰ ਸ਼ਰਤ ਵਾਲੀ ਹੋ ਸਕਦੀ ਹੈ।

ਖਾਸ ਵਿਸ਼ਾ: ਵਿਵੇਕ

ਖਾਸ ਵਿਸ਼ਾ: ਵਿਵੇਕ (*suneidēsis*)

ਯੂਨਾਨੀ ਸ਼ਬਦ "ਵਿਵੇਕ" ਜਾਂ "ਦਿਲ" ਦਾ ਪੁਰਾਣੇ ਨੇਮ ਦਾ ਵਿਰੋਧ ਨਹੀਂ ਹੈ (ਦੇਖੋ ਖਾਸ ਵਿਸ਼ਾ: ਦਿਲ SPECIAL TOPIC: HEART), ਆਪਣੇ ਆਪ ਅਤੇ ਇਸਦੇ ਮਨੋਰਥਾਂ ਦਾ ਗਿਆਨ ਦਰਸਾਉਂਦਾ ਹੈ ਅਸਲ ਵਿੱਚ ਯੂਨਾਨੀ ਸ਼ਬਦ ਚੇਤਨਾ ਨੂੰ ਦਰਸਾਉਂਦਾ ਹੈ ਜੋ ਪੰਜ ਇੰਦਰੀਆਂ ਨਾਲ ਸੰਬੰਧਤ ਹੈ। ਇਹ ਅੰਦਰੂਨੀ ਇੰਦਰੀਆਂ ਲਈ ਵਰਤਿਆ ਗਿਆ ਸੀ (ਦੇਖੋ ਰੋਮੀਆਂ ਨੂੰ 2:15)। ਪੌਲੁਸ ਇਸ ਸ਼ਬਦ ਨੂੰ ਆਪਣੀਆਂ ਪਰੀਖਿਆ ਵਿੱਚ ਦੋ ਵਾਰ ਵਰਤਦਾ ਹੈ (ਉਦਾਹਰਣ., ਰਸੂਲਾਂ ਦੇ ਕਰੱਤਬ 23:1; 24:16)। ਇਹ ਉਸਦੀ ਸਮਝ ਦਾ ਹਵਾਲਾ ਹੈ ਕਿ ਉਸਨੇ ਜਾਣ ਬੁੱਝ ਪਰਮੇਸ਼ਰ ਦੇ ਪ੍ਰਤੀ ਕਿਸੇ ਧਾਰਮਿਕ ਫਰਜ਼ ਦੀ ਉਲੰਘਣਾ ਨਹੀਂ ਕੀਤੀ ਸੀ (ਦੇਖੋ 1 ਕੁਰਿੰਥੀਆਂ ਨੂੰ 4:4)।

ਵਿਵੇਕ ਵਿਸ਼ਵਾਸੀ ਦੇ ਮਨੋਰਥਾਂ ਅਤੇ ਕਾਰਜਾਂ ਦੇ ਅਧਾਰ ਤੇ ਕਾਰਜਾਂ ਦੀ ਵਿਕਾਸਸ਼ੀਲ ਸਮਝ ਹੈ

1. ਬਾਈਬਲ ਦੁਆਰਾ ਸੰਸਾਰਿਕ ਦ੍ਰਿਸ਼
2. ਰਹਿਣ ਵਾਲੀ ਆਤਮਾ
3. ਪਰਮੇਸ਼ਰ ਦੇ ਵਚਨ ਉੱਪਰ ਆਧਾਰਤ ਇੱਕ ਜੀਵਨ ਸ਼ੈਲੀ ਦਾ ਗਿਆਨ

ਇੱਕ ਮਸੀਹੀ ਵਿਵੇਕ ਨੂੰ ਖੁਸ਼ਖਬਰੀ ਦੇ ਨਿੱਜੀ ਸਵਾਗਤ ਦੁਆਰਾ ਸੰਭਵ ਬਣਾਇਆ ਗਿਆ ਹੈ।

ਪੌਲੁਸ ਕੁਰਿੰਥੀਆਂ ਦੇ ਪੱਤਰਾਂ ਵਿੱਚ ਸ਼ਬਦ "ਵਿਵੇਕ" ਦੀ ਵਾਰ ਵਾਰ ਵਰਤੋਂ ਕਰਦਾ ਹੈ (ਦੇਖੋ 1 ਕੁਰਿੰਥੀਆਂ ਨੂੰ 8:7,10,12; 10:25,27,28,29; 2 ਕੁਰਿੰਥੀਆਂ ਨੂੰ 1:12; 4:2; 5:11)। ਇਹ ਉਸ ਨੈਤਿਕ ਅੰਦਰੂਨੀ ਭਾਵਨਾ ਨੂੰ ਦਰਸਾਉਂਦਾ ਹੈ ਜੋ ਸਾਨੂੰ ਸਹੀ ਜਾਂ ਗਲਤ ਬਾਰੇ ਦੱਸਦੀ ਹੈ (ਦੇਖੋ ਰਸੂਲਾਂ ਦੇ ਕਰੱਤਬ 23:1)। ਵਿਵੇਕ ਸਾਡੀ ਪਿਛਲੀਆਂ ਜਿੰਦਗੀਆਂ, ਸਾਡੀਆਂ ਮਾੜੀਆਂ ਚੋਣਾਂ ਜਾਂ ਪਰਮੇਸ਼ਰ ਦੀ ਪਵਿੱਤਰ ਆਤਮਾ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ। ਇਹ ਕੋਈ ਨਿਰਦੇਸ਼ ਮਾਪਕ ਨਹੀਂ ਪਰ ਇਹ ਕਿਸੇ ਵਿਅਕਤੀ ਦੇ ਵਿਸ਼ਵਾਸ ਦੀਆਂ ਸੀਮਾਵਾਂ ਨਿਰਧਾਰਤ ਕਰਦਾ ਹੈ। ਇਸ ਲਈ, ਸਾਡੇ ਵਿਵੇਕ ਦੀ ਉਲੰਘਣਾ ਕਰਨਾ, ਭਾਵੇਂ ਇਹ ਗਲਤੀ ਨਾਲ ਹੋਵੇ ਜਾਂ ਕਮਜ਼ੋਰੀ ਕਾਰਣ, ਇੱਕ ਵੱਡੀ ਨਿਹਚਾ ਦੀ ਸਮੱਸਿਆ ਹੈ।

ਵਿਸ਼ਵਾਸੀ ਦੇ ਵਿਵੇਕ ਨੂੰ ਵੱਧ ਤੋਂ ਵੱਧ ਪਰਮੇਸ਼ਰ ਦੇ ਵਚਨ ਅਤੇ ਪਰਮੇਸ਼ਰ ਦੀ ਪਵਿੱਤਰ ਆਤਮਾ ਦੁਆਰਾ ਸਥਾਪਤ ਕਰਨ ਦੀ ਜਰੂਰਤ ਹੈ (ਦੇਖੋ 1 ਤਿਮੋਥਿਉਸ 3:9)। ਪਰਮੇਸ਼ਰ ਵਿਸ਼ਵਾਸੀਆਂ ਦਾ (ਦੇਖੋ 2 ਕੁਰਿੰਥੀਆਂ ਨੂੰ 5:10) ਉਹਨਾਂ ਦੇ ਚਾਨਣ ਦੁਆਰਾ ਨਿਆਂ ਕਰੇਗਾ (ਅਰਥਾਤ., ਕਮਜ਼ੋਰ ਜਾਂ ਮਜ਼ਬੂਤ), ਪਰ ਸਾਨੂੰ ਸਾਰਿਆਂ ਨੂੰ ਵਧੇਰੇ ਚਾਨਣ ਲਈ ਬਾਈਬਲ ਨੂੰ ਖੋਲਣ ਅਤੇ ਪਵਿੱਤਰ ਆਤਮਾ ਦੀ ਲੋੜ ਹੈ ਅਤੇ ਇਸ ਵਿੱਚ ਅਤੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਰੋਜ਼ਾਨਾ ਵੱਧਦੇ ਰਹਿਣ ਦੀ ਜਰੂਰਤ ਹੈ।

NASB, NKJV	"ਪਵਿੱਤਰ ਆਤਮਾ ਵਿੱਚ ਮੇਰੀ ਗਵਾਹੀ ਦਿੰਦਾ ਹੈ"
NRSV	"ਪਵਿੱਤਰ ਆਤਮਾ ਦੁਆਰਾ ਇਸਦੀ ਪੁਸ਼ਟੀ ਕਰਦਾ ਹੈ"
TEV	"ਪਵਿੱਤਰ ਆਤਮਾ ਦੁਆਰਾ ਰਾਜ ਕੀਤਾ"
NJB	"ਪਵਿੱਤਰ ਆਤਮਾ ਦੀ ਸੰਗਤੀ ਨਾਲ ਮੈਨੂੰ ਮੰਨਦਾ ਹੈ"

ਪੌਲੁਸ ਦਾ ਮੰਨਣਾ ਹੈ ਕਿ ਉਸ ਕੋਲ ਮਸੀਹ ਦੀ ਖਾਸ ਬੁਲਾਹਟ ਅਤੇ ਫਤਵਾ ਸੀ (ਦੇਖੋ ਰਸੂਲਾਂ ਦੇ ਕਰੱਤਬ 9:1-22; ਗਲਾਤੀਆਂ ਨੂੰ 1:1)।

ਜੁਬਾਨੀ (ਮੌਜੂਦਾ ਕਿਰਿਆਸ਼ੀਲ ਵਾਕ, ਦੇਖੋ ਰੋਮੀਆਂ ਨੂੰ 2:15) *sun* ਦਾ ਮਿਸ਼ਰਣ ਹੈ (ਪੌਲੁਸ ਵਿੱਚ ਆਮ)। ਉਹ ਨਵੀਂ ਸਮਝ ਦੁਆਰਾ ਸਵੀਕਾਰਦਾ ਸੀ ਕਿ

1. ਮਸੀਹ ਦਾ ਪਰਕਾਸ਼
 - a. ਦਮਿਸ਼ਕ ਦੇ ਰਾਹ ਉੱਪਰ
 - b. ਅਰਬ ਵਿੱਚ ਮਸੀਹ ਦੁਆਰਾ ਉਸਨੂੰ ਸਿਖਾਇਆ ਗਿਆ (ਨਬੀਟੀਅਨ)
2. ਪਵਿੱਤਰ ਆਤਮਾ ਦਾ ਅੰਦਰੂਨੀ ਗਵਾਹ

ਉਹ ਇੱਕ ਰਸੂਲ ਸੀ ਅਤੇ ਰੂਹਾਨੀ ਅਧਿਕਾਰ ਨਾਲ ਬੋਲਦਾ ਸੀ (ਦੇਖੋ 1 ਕੁਰਿੰਥੀਆਂ ਨੂੰ 7:25,40)। ਉਸਨੇ ਪਰਮੇਸ਼ਰ ਦੇ ਦੁੱਖ ਨੂੰ ਅਵਿਸ਼ਵਾਸ ਅਤੇ ਰਾਸ਼ਟਰ ਇਸਰਾਇਲ ਦੀ ਅਣਹੋਂਦ ਵਿੱਚ ਸਾਂਝਾ ਕੀਤਾ (ਦੇਖੋ ਰੋਮੀਆਂ ਨੂੰ 9:2)। ਉਸਦੇ ਕਈ ਫਾਇਦੇ ਸਨ (ਦੇਖੋ ਰੋਮੀਆਂ ਨੂੰ 9:4-5)।

9:3

NASB, NKJV, NRSV "ਕਿਉਂਕਿ ਮੈਂ ਚਾਹੁੰਦਾ ਸੀ. . ."

TEV "ਉਹਨਾਂ ਖਾਤਰ ਮੈਂ ਚਾਹੁੰਦਾ ਸੀ"

NJB "ਮੈਂ ਤਿਆਰ ਹਾਂ. . ."

ਪੌਲੁਸ ਨੇ ਆਪਣੇ ਲੋਕਾਂ, ਇਸਰਾਇਲ ਲਈ, ਬਹੁਤ ਗਹਿਰਾਈ ਨਾਲ ਮਹਿਸੂਸ ਕੀਤਾ ਕਿ ਜੇਕਰ ਉਸਦੀ ਜੁਦਾਈ ਉਹਨਾਂ ਦੇ ਸਾਥ ਉੱਪਰ ਅਸਰ ਪਾ ਸਕਦੀ ਤਾਂ ਉਹ ਜਾਣ ਲਈ ਤਿਆਰ ਹੋ ਜਾਵੇਗਾ, ਰੋਮੀਆਂ ਨੂੰ 9:3। ਇਸ ਆਇਤ ਵਿੱਚ ਮਜਬੂਤ ਜਬਰਦਸਤ ਵਿਆਕਰਣਕ ਉਸਾਰੀ ਹੈ (ਪ੍ਰਭਾਵੀ ਮੱਧ ਸੰਕੇਤਕ, ਦੇਵੇਂ ਨਵੇਂ ਅਤੇ *autos* and *egō*, ਦੇ ਨਾਲ ਇੱਕ ਮੌਜੂਦਾ ਜਾਣਕਾਰੀ)। ਇਸ ਪ੍ਰਾਰਥਨਾ ਦੀ ਤੀਬਰਤਾ ਅਤੇ ਬੋਝ ਕੂਚ 32:30-35 ਵਿੱਚ ਪਾਪੀ ਇਸਰਾਇਲ ਲਈ ਮੂਸਾ ਦੀ ਅੰਤਰ ਪ੍ਰਾਰਥਨਾ ਦੇ ਸਮਾਨ ਹੈ। ਇਸਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ ਕਿ ਇਹ ਇੱਛਾ ਦਾ ਬਿਆਨ ਹੈ ਤੱਥ ਨਹੀਂ। ਇਹ ਗਲਾਤੀਆਂ ਨੂੰ 4:20 ਦੇ ਪ੍ਰਭਾਵ ਵਾਕ ਦੀ ਵਰਤੋਂ ਦੇ ਸਮਾਨਾਂਤਰ ਹੈ।

ਖਾਸ ਵਿਸ਼ਾ: ਸਿਫਾਰਸ਼ੀ ਪ੍ਰਾਰਥਨਾ

ਖਾਸ ਵਿਸ਼ਾ: ਸਿਫਾਰਸ਼ੀ ਪ੍ਰਾਰਥਨਾ

I. ਜਾਣ-ਪਛਾਣ

A. ਪ੍ਰਾਰਥਨਾ ਯਿਸੂ ਦੀ ਮਿਸਾਲ ਕਰਕੇ ਮਹੱਤਵਪੂਰਣ ਹੈ

1. ਨਿੱਜੀ ਪ੍ਰਾਰਥਨਾ, ਮਰਕੁਸ 1:35; ਲੂਕਾ 3:21; 6:12; 9:29; 22:31-46
2. ਮੰਦਰ ਦੀ ਸਫਾਈ, ਮੱਤੀ 21:13; ਮਰਕੁਸ 11:17; ਲੂਕਾ 19:46
3. ਪ੍ਰਾਰਥਨਾ ਦਾ ਨਮੂਨਾ, ਮੱਤੀ 6:5-13; ਲੂਕਾ 11:2-4

B. ਪ੍ਰਾਰਥਨਾ ਇਕ ਨਿੱਜੀ, ਦੇਖਭਾਲ ਕਰਨ ਵਾਲੇ ਪਰਮੇਸ਼ਰ ਵਿਚ ਸਾਡੇ ਵਿਸ਼ਵਾਸ ਨੂੰ ਪੱਕੇ ਕੰਮ ਵਿਚ ਲਿਆਉਣਾ ਹੈ, ਜੋ ਮੌਜੂਦ ਹੈ, ਤਿਆਰ ਹੈ ਅਤੇ ਸਾਡੀਆਂ ਪ੍ਰਾਰਥਨਾਵਾਂ ਰਾਹੀਂ ਸਾਡੇ ਅਤੇ ਦੂਜਿਆਂ ਦੇ ਲਈ ਕੰਮ ਕਰਨ ਦੇ ਯੋਗ ਹੈ।

C. ਪਰਮੇਸ਼ਰ ਨੇ ਬਹੁਤ ਸਾਰੇ ਖੇਤਰਾਂ ਵਿਚ ਆਪਣੇ ਬੱਚਿਆਂ ਦੀਆਂ ਪ੍ਰਾਰਥਨਾਵਾਂ ਤੇ ਕੰਮ ਲਈ ਆਪਣੇ ਆਪ ਨੂੰ ਸੀਮਿਤ ਕੀਤਾ ਹੈ (ਦੇਖੋ, ਯਾਕੂਬ 4:2)

D. ਪ੍ਰਾਰਥਨਾ ਦਾ ਮੁੱਖ ਉਦੇਸ਼ ਤ੍ਰਿਏਕ ਪਰਮੇਸ਼ਰ ਨਾਲ ਸਾਡੀ ਸਾਂਝ ਅਤੇ ਸਮਾਂ ਹੈ।

E. ਪ੍ਰਾਰਥਨਾ ਦਾ ਲਕਸ਼ ਉਹ ਸਭ ਕੁਝ ਹੈ ਜੋ ਵਿਸ਼ਵਾਸੀਆਂ ਨਾਲ ਸੰਬੰਧ ਰੱਖਦਾ ਹੈ। ਅਸੀਂ ਇਕ ਵਾਰ ਪ੍ਰਾਰਥਨਾ ਕਰ ਸਕਦੇ ਹਾਂ, ਵਿਸ਼ਵਾਸ ਕਰ ਸਕਦੇ ਹਾਂ ਜਾਂ ਵਾਰ ਵਾਰ ਫਿਰ ਤੋਂ ਜਦੋਂ ਵੀ ਉਹ ਵਿਚਾਰ ਸਾਡੇ ਮਨ ਵਿਚ ਆਉਂਦਾ ਹੈ।

F. ਪ੍ਰਾਰਥਨਾ ਵਿਚ ਕਈ ਤੱਤ ਸ਼ਾਮਲ ਹੋ ਸਕਦੇ ਹਨ

1. ਤ੍ਰਿਏਕ ਪਰਮੇਸ਼ਰ ਦੀ ਉਸਤਤ ਅਤੇ ਅਰਾਧਨਾ
2. ਪਰਮੇਸ਼ਰ ਦੀ ਮੌਜੂਦਗੀ, ਸੰਗਤ ਅਤੇ ਪ੍ਰਬੰਧਾਂ ਲਈ ਉਸਦਾ ਧੰਨਵਾਦ
3. ਸਾਡੇ ਪਾਪਾਂ ਦਾ ਇਕਰਾਰ, ਪੁਰਾਣੇ ਅਤੇ ਮੌਜੂਦਾ ਦੋਵੇਂ
4. ਸਾਡੀਆਂ ਲੋੜਾਂ ਜਾਂ ਇੱਛਾਵਾਂ ਦੀ ਬੇਨਤੀ
5. ਸਿਫਾਰਸ਼ ਜਿੱਥੇ ਅਸੀਂ ਪਿਤਾ ਦੇ ਅੱਗੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਰੱਖਦੇ ਹਾਂ

G. ਸਿਫਾਰਸ਼ੀ ਪ੍ਰਾਰਥਨਾ ਇਕ ਰਹੱਸ ਹੈ। ਪਰਮੇਸ਼ਰ ਉਨ੍ਹਾਂ ਨੂੰ ਸਾਡੇ ਤੋਂ ਜ਼ਿਆਦਾ ਪਿਆਰ ਕਰਦਾ ਹੈ ਜਿਨ੍ਹਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਫਿਰ ਵੀ ਸਾਡੀਆਂ ਪ੍ਰਾਰਥਨਾਵਾਂ ਸਾਡੇ ਵਿਚ ਹੀ ਨਹੀਂ, ਬਲਕਿ ਉਨ੍ਹਾਂ ਵਿਚ ਤਬਦੀਲੀ, ਜਵਾਬ, ਜਾਂ ਜ਼ਰੂਰਤ ਨੂੰ ਪ੍ਰਭਾਵਿਤ ਕਰਦੀਆਂ ਹਨ।

II. ਬਾਈਬਲ ਦੀ ਸਮੱਗਰੀ

A. ਪੁਰਾਣਾ ਨੇਮ

1. ਸਿਫਾਰਸ਼ੀ ਪ੍ਰਾਰਥਨਾ ਦੀਆਂ ਕੁਝ ਉਦਾਹਰਣਾਂ:

- a. ਅਬਰਾਹਾਮ ਨੇ ਸਦੂਮ ਲਈ ਬੇਨਤੀ ਕੀਤੀ, ਉਤਪਤ 18:22ff
- b. ਇਸਰਾਏਲ ਲਈ ਮੂਸਾ ਦੀਆਂ ਪ੍ਰਾਰਥਨਾਵਾਂ
 - (1) ਕੂਚ 5:22-23
 - (2) ਕੂਚ 32:9-14,31-35
 - (3) ਕੂਚ 33:12-16
 - (4) ਕੂਚ 34:9
 - (5) ਬਿਵਸਥਾ ਸਾਰ 9:18,25-29

- c. ਸਮੂਏਲ ਨੇ ਇਸਰਾਏਲ ਲਈ ਪ੍ਰਾਰਥਨਾ ਕੀਤੀ
 - (1) 1 ਸਮੂਏਲ 7:5-6,8-9
 - (2) 1 ਸਮੂਏਲ 12:16-23
 - (3) 1 ਸਮੂਏਲ 15:11
- d. ਦਾਊਦ ਨੇ ਆਪਣੇ ਬੱਚੇ ਲਈ ਪ੍ਰਾਰਥਨਾ ਕੀਤੀ, 2 ਸਮੂਏਲ 12:16-18
- 2. ਪਰਮੇਸ਼ਰ ਸਿਫਾਰਸ਼ੀ ਪ੍ਰਾਰਥਨਾ ਕਰਨ ਵਾਲਿਆਂ ਦੀ ਖੋਜ ਕਰਦਾ ਹੈ, ਯਸ਼ਾਯਾਹ 59:16
- 3. ਜਾਣ-ਬੁਝ ਕੇ ਕੀਤਾ ਅਤੇ ਇਕਰਾਰ ਨਾ ਕੀਤਾ ਪਾਪ ਜਾਂ ਤੇਬਾ ਨਾ ਕਰਨ ਵਾਲਾ ਰਵੱਈਆ ਸਾਡੀਆਂ ਪ੍ਰਾਰਥਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ
 - a. ਜ਼ਬੂਰ 66:18
 - b. ਕਹਾਉਤਾਂ 28:9
 - c. ਯਸ਼ਾਯਾਹ 59:1-2; 64:7
- B. ਨਵਾਂ ਨੇਮ
 - 1. ਪੁੱਤਰ ਅਤੇ ਪਵਿੱਤਰ ਆਤਮਾ ਦੀ ਸਿਫਾਰਸ਼ੀ ਸੇਵਕਾਈ
 - a. ਯਿਸੂ
 - (1) ਰੋਮੀਆਂ 8:34
 - (2) ਇਬਰਾਨੀਆਂ 7:25
 - (3) 1 ਯੂਹੰਨਾ 2:1
 - b. ਪਵਿੱਤਰ ਆਤਮਾ, ਰੋਮੀਆਂ 8:26-27
 - 2. ਪੌਲੁਸ ਦੀ ਸਿਫਾਰਸ਼ੀ ਸੇਵਕਾਈ
 - a. ਯਹੂਦੀਆਂ ਲਈ ਪ੍ਰਾਰਥਨਾ
 - (1) ਰੋਮੀਆਂ 9:1ff
 - (2) ਰੋਮੀਆਂ 10:1
 - b. ਕਲੀਸਿਯਾਵਾਂ ਲਈ ਪ੍ਰਾਰਥਨਾ
 - (1) ਰੋਮੀਆਂ 1:9
 - (2) ਅਫਸੀਆਂ 1:16
 - (3) ਫ਼ਿਲਿੱਪੀਆਂ 1:3-4,9
 - (4) ਕੁਲਸੀਆਂ 1:3,9
 - (5) 1 ਥੱਸਲੁਨੀਕੀਆਂ 1:2-3
 - (6) 2 ਥੱਸਲੁਨੀਕੀਆਂ 1:11
 - (7) 2 ਤਿਮੋਥਿਉਸ 1:3
 - (8) ਫਿਲੇਮੋਨ, ਆਇਤ, 4
 - c. ਪੌਲੁਸ ਨੇ ਕਲੀਸਿਯਾਵਾਂ ਨੂੰ ਕਿਹਾ ਕਿ ਉਸਦੇ ਲਈ ਪ੍ਰਾਰਥਨਾ ਕਰਨ
 - (1) ਰੋਮੀਆਂ 15:30
 - (2) 2 ਕੁਰਿੰਥੀਆਂ 1:11

(3) ਅਫਸੀਆਂ 6:19

(4) ਕੁਲਸੀਆਂ 4:3

(5) 1 ਥੱਸਲੁਨੀਕੀਆਂ 5:25

(6) 2 ਥੱਸਲੁਨੀਕੀਆਂ 3:1

3. ਕਲੀਸਿਯਾ ਦੀ ਸਿਫਾਰਸ਼ੀ ਸੇਵਕਾਈ

a. ਇਕ-ਦੂਸਰੇ ਲਈ ਪ੍ਰਾਰਥਨਾ

(1) ਅਫਸੀਆਂ 6:18

(2) 1 ਤਿਮੋਥਿਉਸ 2:1

(3) ਯਾਕੂਬ 5:16

b. ਖਾਸ ਸਮੂਹਾਂ ਲਈ ਪ੍ਰਾਰਥਨਾ ਕਰਨ ਦੀ ਬੇਨਤੀ

(1) ਸਾਡੇ ਦੁਸ਼ਮਣਾਂ ਲਈ, ਮੱਤੀ 5:44

(2) ਮਸੀਹ ਦਾ ਕੰਮ ਕਰਨ ਵਾਲਿਆਂ ਲਈ ਇਬਰਾਨੀਆਂ 13:18

(3) ਪਾਤਸ਼ਾਹਾਂ ਲਈ, 1 ਤਿਮੋਥਿਉਸ 2:2

(4) ਬਿਮਾਰਾਂ ਲਈ, ਯਾਕੂਬ 5:13-16

(5) ਪਿਛਾਂਹ ਹੱਟ ਜਾਣ ਵਾਲਿਆਂ ਲਈ, 1 ਯੂਹੰਨਾ 5:16

III. ਉੱਤਰ ਦਿੱਤੇ ਜਾਣ ਵਾਲੀ ਪ੍ਰਾਰਥਨਾ ਦੀਆਂ ਸ਼ਰਤਾਂ

A. ਮਸੀਹ ਅਤੇ ਆਤਮਾ ਨਾਲ ਸਾਡਾ ਸੰਬੰਧ

1. ਉਸ ਵਿਚ ਬਣੇ ਰਹਿਣਾ, ਯੂਹੰਨਾ 15:7

2. ਉਸਦੇ ਨਾਲ ਵਿਚ, ਯੂਹੰਨਾ 14:13,14; 15:16; 16:23-24

3. ਆਤਮਾ ਵਿਚ, ਅਫਸੀਆਂ 6:18; ਯਹੂਦਾਹ 20

4. ਪਰਮੇਸ਼ਰ ਦੀ ਇੱਛਾ ਦੇ ਅਨੁਸਾਰ, ਮੱਤੀ 6:10; 1 ਯੂਹੰਨਾ 3:22; 5:14-15

B. ਮਨੋਰਥ

1. ਡਗਮਗਾਉਣਾ ਨਹੀਂ, ਮੱਤੀ 21:22; ਯਾਕੂਬ 1:6-7

2. ਨਿਮਰਤਾ ਅਤੇ ਤੇਬਾ, ਲੂਕਾ 18:9-14

3. ਬੁਰੀ ਨੀਤ ਨਾਲ ਮੰਗਣਾ, ਯਾਕੂਬ 4:3

4. ਸੁਆਰਥ, ਯਾਕੂਬ 4:2-3

C. ਹੋਰ ਪਹਿਲੂ

1. ਦ੍ਰਿੜ੍ਹਤਾ

a. ਲੂਕਾ 18:1-8

b. ਕੁਲਸੀਆਂ 4:2

2. ਮੰਗਦੇ ਰਹਿਣਾ

a. ਮੱਤੀ 7:7-8

b. ਲੂਕਾ 11:5-13

c. ਯਾਕੂਬ 1:5

3. ਘਰ ਵਿਚ ਝਗੜਾ, 1 ਪਤਰਸ 3:7

4. ਜਾਣੇ ਪਾਪ ਤੋਂ ਮੁਕਤ ਹੋਣਾ

a. ਜ਼ਬੂਰ 66:18

b. ਕਹਾਉਤਾਂ 28:9

c. ਯਸ਼ਾਯਾਹ 59:1-2

d. ਯਸ਼ਾਯਾਹ 64:7

IV. ਅਧਿਆਤਮਿਕ ਸਿੱਟਾ

A. ਕਿੰਨਾ ਵੱਡਾ ਸਨਮਾਨ। ਕਿੰਨਾ ਵੱਡਾ ਮੌਕਾ। ਕਿੰਨਾ ਵੱਡਾ ਫਰਜ਼ ਅਤੇ ਜ਼ਿੰਮੇਵਾਰੀ

B. ਯਿਸੂ ਸਾਡੀ ਲਈ ਉਦਾਹਰਣ ਹੈ। ਆਤਮਾ ਸਾਡਾ ਮਾਰਗਦਰਸ਼ਕ ਹੈ। ਪਿਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

C. ਇਹ ਤੁਹਾਨੂੰ, ਤੁਹਾਡੇ ਪਰਿਵਾਰ, ਤੁਹਾਡੇ ਦੋਸਤਾਂ ਅਤੇ ਸੰਸਾਰ ਨੂੰ ਬਦਲ ਸਕਦਾ ਹੈ।

Copyright © 2014 [Bible Lessons International](#)

NASB "ਸਰਾਪ ਦਿੱਤੇ ਗਏ, ਮਸੀਹ ਤੋਂ ਵੱਖ ਕੀਤੇ ਗਏ"

NKJV "ਮਸੀਹ ਤੋਂ ਸਰਾਪਿਤ ਹੋਏ"

NRSV "ਸਰਾਪ ਦਿੱਤੇ ਗਏ ਅਤੇ ਮਸੀਹ ਤੋਂ ਵੱਖ ਕੀਤੇ ਗਏ"

TEV "ਪਰਮੇਸ਼ਰ ਦੇ ਸਰਾਪ ਅਧੀਨ ਮਸੀਹ ਤੋਂ ਵੱਖ ਹੋਏ"

NJB "ਮਰਜ਼ੀ ਨਾਲ ਨਿੰਦਾ ਕੀਤੇ ਗਏ ਅਤੇ ਮਸੀਹ ਤੋਂ ਵੱਖ ਕੀਤੇ ਗਏ"

ਪਵਿੱਤਰ ਦੀ ਮੁੱਢਲੀ ਵਿਆਖਿਆ ਪਰਮੇਸ਼ਰ ਦੀ ਵਰਤੋਂ ਲਈ ਵੱਖ ਕਰਨਾ ਹੈ। ਇਹੀ ਧਾਰਣਾ "ਸਰਾਪ" ਲਈ ਸ਼ਰਤਾਂ ਨਾਲ ਸੰਬੰਧਤ ਹੈ (ਐਨਾਥੇਮਾ *anathema*, ਦੇਖੋ 1 ਕੁਰਿੰਥੀਆਂ ਨੂੰ 12:3; 16:22; ਗਲਾਤੀਆਂ ਨੂੰ 1:8,9)। ਕੋਈ ਮਨੁੱਖ ਜਾਂ ਕੋਈ ਚੀਜ਼ ਪਰਮੇਸ਼ਰ ਤੋਂ ਵੱਖ ਕੀਤੀ ਗਈ। ਇਹ ਕੋਈ ਸਕਾਰਾਤਮਕ ਤਜਰਬਾ (ਦੇਖੋ ਲੇਵੀਆਂ 27:28; ਲੂਕਾ 21:5) ਜਾਂ ਪ੍ਰਸੰਗ ਤੇ ਨਿਰਭਰ ਕਰਦਾ ਨਕਾਰਾਤਮਕ ਤਜਰਬਾ (ਦੇਖੋ ਯਹੇਸੂ 6-7; ਰੋਮੀਆਂ ਨੂੰ 9:3), ਹੋ ਸਕਦਾ ਹੈ।

ਖਾਸ ਵਿਸ਼ਾ: ਸਰਾਪ (ਐਨਾਥੇਮਾ)

ਖਾਸ ਵਿਸ਼ਾ: ਸਰਾਪ (ਐਨਾਥੇਮਾ *anathema*)

I. ਪੁਰਾਣਾ ਨੇਮ

"ਸਰਾਪ" ਲਈ ਇਬਰਾਨੀ ਵਿੱਚ ਕਈ ਸ਼ਬਦ ਹਨ। *Herem* (BDB 356, KB 353) ਪਰਮੇਸ਼ਰ ਨੂੰ ਕੁੱਝ ਦੇਣ ਲਈ ਵਰਤਿਆ ਗਿਆ ਸੀ (ਦੇਖੋ LXX ਇਸਨੂੰ ਐਨਾਥੇਮਾ ਦੀ ਤਰ੍ਹਾਂ ਅਨੁਵਾਦ ਕਰਦਾ ਹੈ *anathema*, BAGD 54, ਲੇਵੀਆਂ 27:28)। ਇਸ ਵਿੱਚ ਵਸਤੂ ਦਾ ਵਿਨਾਸ਼ ਹੁੰਦਾ ਸੀ ਕਿਉਂਕਿ ਇਹ ਮਨੁੱਖਾਂ ਦੇ ਵਰਤਣ ਲਈ ਬਹੁਤ ਪਵਿੱਤਰ ਸੀ (ਦੇਖੋ ਬਿਵਸਥਾ ਸਾਰ 7:26; Jos. 6:17-18; 17:12)। ਇਹ ਸ਼ਬਦ ਪਵਿੱਤਰ ਯੁੱਧ ਦੀ ਧਾਰਣਾ ਵਿੱਚ ਵਰਤਿਆ ਗਿਆ ਸੀ। ਪਰਮੇਸ਼ਰ ਨੇ ਯਹੇਸੂਆ ਨੂੰ ਕਨਾਨੀ ਲੋਕਾਂ ਨੂੰ ਨਸ਼ਟ ਕਰਨ ਲਈ ਕਿਹਾ। ਜੈਰਿਕੋ ਪਹਿਲਾ ਮੌਕਾ, ਪਵਿੱਤਰ ਨਾਸ਼ ਜਾਂ ਤਬਾਹੀ ਦਾ

ਪਹਿਲਾ ਫਲ ਸੀ।

II. ਨਵਾਂ ਨੇਮ

ਨਵੇਂ ਨੇਮ ਵਿੱਚ ਐਨਾਥੇਮਾ ਅਤੇ ਇਸਦੇ ਸੰਬੰਧਤ ਰੂਪ ਕਈ ਭਾਵਨਾਵਾਂ ਵਿੱਚ ਵਰਤੇ ਗਏ ਸਨ:

- A. ਇੱਕ ਉਪਹਾਰ ਜਾਂ ਪਰਮੇਸ਼ਰ ਨੂੰ ਭੋਟ ਵੱਜੋਂ (ਦੇਖੋ ਲੂਕਾ 21:5)
- B. ਮੌਤ ਦੀ ਸੰਹੁ ਵੱਜੋਂ (ਦੇਖੋ ਰਸੂਲਾਂ ਦੇ ਕਰੱਤਬ 23:14)
- C. ਸਰਾਪ ਦੇਣ ਅਤੇ ਸੰਹੁ ਖਾਣ ਲਈ (ਦੇਖੋ ਮਰਕੁਸ 14:71)
- D. ਯਿਸੂ ਨਾਲ ਸੰਬੰਧਤ ਸਰਾਪ ਦਾ ਫਾਰਮੂਲਾ (ਦੇਖੋ 1 ਕੁਰਿੰਥੀਆਂ ਨੂੰ 12:3)
- E. ਕਿਸੇ ਦੁਆਰਾ ਜਾਂ ਕਿਸੇ ਨੂੰ ਪਰਮੇਸ਼ਰ ਦੇ ਨਿਆਂ ਅਤੇ ਤਬਾਹੀ ਲਈ ਕੁੱਝ ਦੇਣਾ (ਦੇਖੋ ਰੋਮੀਆਂ ਨੂੰ 9:3; 1 ਕੁਰਿੰਥੀਆਂ ਨੂੰ 16:22; ਗਲਾਤੀਆਂ ਨੂੰ 1:8-9)

ਉੱਪਰ ਦਿੱਤਾ ਨੰਬਰ D ਬਹੁਤ ਵਿਵਾਦਪੂਰਨ ਹੈ। ਮੈਂ ਆਪਣੇ ਨੋਟਸ 1 ਕੁਰਿੰਥੀਆਂ ਨੂੰ 12:3 ਤੋਂ ਸ਼ਾਮਲ ਕੀਤੇ ਹਨ:

"ਯਿਸੂ ਸਰਾਪਿਆ ਗਿਆ" ਇੱਕ ਹੈਰਾਨ ਕਰਨ ਵਾਲਾ ਬਿਆਨ ਹੈ। ਪਰਮੇਸ਼ਰ ਲਈ ਬੋਲਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਕੋਈ (ਰਵਾਇਤੀ ਯਹੂਦੀਆਂ ਨੂੰ ਛੱਡ ਕੇ) ਇਸ ਤਰ੍ਹਾਂ ਕਿਉਂ ਬੋਲੇਗਾ? ਸ਼ਬਦ (ਉਦਾਹਰਣ, ਐਨਾਥੇਮਾ *anathema*) ਆਪਣੇ ਆਪ ਵਿੱਚ ਪੁਰਾਣੇ ਨੇਮ ਦੇ ਪਿਛੇਕੜ ਵਾਲਾ ਹੈ (ਜਿਵੇਂ ਕਿ, ਇਬਰਾਨੀ, *ਹੇਰੇਮ herem*)। ਇਹ ਪਵਿੱਤਰ ਯੁੱਧ ਦੇ ਵਿਸ਼ੇ ਨਾਲ ਸੰਬੰਧਤ ਹੈ, ਜਿੱਥੇ ਇੱਕ ਸ਼ਹਿਰ ਪਰਮੇਸ਼ਰ ਨੂੰ ਸਮਰਪਿਤ ਸੀ ਅਤੇ ਇਸ ਲਈ ਉਹ ਪਵਿੱਤਰ ਹੋ ਗਿਆ। ਇਸਦਾ ਅਰਥ ਇਹ ਹੈ ਕਿ ਹਰੇਕ ਜਿੰਦਾ ਚੀਜ਼ ਜੋ ਉੱਥੇ ਸੀ ਚਾਹੇ ਮਨੁੱਖ ਜਾਂ ਜਾਨਵਰ, ਨੂੰ ਮਰਨਾ ਪਿਆ (ਦੇਖੋ ਯਹੇਸੂ. 6:17; 7:12)। ਇਸ ਸਿਧਾਂਤ ਨੂੰ ਕੁਰਿੰਥੀਆਂ ਵਿੱਚ ਕਿਵੇਂ ਵਰਤਿਆ ਗਿਆ ਉਹ ਹੈ:

1. ਕਿ ਇਸਦੀ ਆਰਾਧਨਾ ਭਵਨ ਦੀਆਂ ਸਹੁਆਂ ਨਾਲ ਸੰਬੰਧਤ ਯਹੂਦੀ ਸਥਾਪਤੀ ਹੈ (ਦੇਖੋ ਰਸੂਲਾਂ ਦੇ ਕਰੱਤਬ 26:11, ਭਾਵ., ਬਾਅਦ ਵਿੱਚ, ਮਸੀਹੀਆਂ ਨੂੰ ਆਰਾਧਨਾ ਭਵਨ ਤੋਂ ਹਟਾਉਣ ਲਈ ਰੱਬੀ ਸਰਾਪ ਦਾ ਫਾਰਮੂਲਾ ਵਰਤਿਆ ਗਿਆ ਸੀ)। ਇੱਕ ਮਨੁੱਖ ਨੂੰ ਮੈਂਬਰ ਬਣਨ ਲਈ ਨਾਸਰਤ ਦੇ ਯਿਸੂ ਨੂੰ ਨਕਾਰਨ ਦਾ ਸਰਾਪ ਦੇਣਾ ਪਿਆ।
2. ਕਿ ਇਸ ਦੀ ਇੱਕ ਰੋਮਨ ਬਿਵਸਥਾ ਸੀ ਕਿ ਬਾਦਸ਼ਾਹ ਦੀ ਪੂਜਾ ਨਾਲ ਸੰਬੰਧਤ ਸੀ ਕਿ ਉੱਥੇ ਸਿਰਫ ਕੈਸਰ ਨੂੰ ਹੀ "ਪ੍ਰਭੂ" ਕਿਹਾ ਜਾ ਸਕਦਾ ਸੀ
3. ਕਿ ਇਸ ਵਿੱਚ ਇੱਕ ਮੂਰਤੀ ਪੂਜਾ ਦੀ ਬਿਵਸਥਾ ਹੈ ਜਿੱਥੇ ਇੱਕ ਦੇਵਤੇ ਦੇ ਨਾਮ ਤੇ ਲੋਕਾਂ ਉੱਪਰ ਸਰਾਪ ਮੰਗਿਆ ਗਿਆ ਸੀ। ਫਿਰ ਇਸਦਾ ਅਨੁਵਾਦ ਹੋ ਸਕਦਾ ਸੀ ਕਿ "ਯਿਸੂ ਸਰਾਪ ਦੇਵੇ _____" (ਦੇਖੋ 1 ਕੁਰਿੰਥੀਆਂ ਨੂੰ 16:22)।
4. ਕਿ ਕਿਸੇ ਨੇ ਇਸ ਵਾਕ ਨੂੰ ਧਰਮ ਸ਼ਾਸਤਰੀ ਵਿਸ਼ੇ ਨਾਲ ਜੋੜਿਆ ਕਿ ਪੁਰਾਣੇ ਨੇਮ ਦਾ ਸਰਾਪ ਜੋ ਸਾਡੇ ਲਈ ਸੀ ਯਿਸੂ ਨੇ ਆਪਣੇ ਉੱਪਰ ਲਿਆ (ਦੇਖੋ ਬਿਵਸਥਾ ਸਾਰ 21:23; ਗਲਾਤੀਆਂ ਨੂੰ 3:13)।
5. ਕੁਰਿੰਥੀਆਂ ਤੋਂ ਤਾਜਾ ਅਧਿਐਨ (ਦੇਖੋ footnote #1 p. 164 in Bruce Winter's *After Paul Left Corinth*) ਪੁਰਾਤਨ ਐਕਰੋਪੋਲੀਸ ਉੱਪਰ ਆਧਾਰਤ ਕੁਰਿੰਥੀਆਂ ਵਿਖੇ ਮਿਲੇ ਜੋ ਸਰਾਪ ਦੇ ਹਵਾਲੇ ਸਨ। ਬਾਈਬਲ ਦੇ ਵਿਦਵਾਨ ਸੋਚਦੇ ਸਨ ਕਿ ਜੇਕਰ ਕਿਰਿਆ "ਹੈ" ਨੂੰ ਵਾਕ ਵਿੱਚ ਵਰਤਿਆ ਜਾਣਾ ਚਾਹੀਦਾ ਹੈ, "ਯਿਸੂ ਸਰਾਪਿਆ ਗਿਆ ਹੈ," ਪਰ ਇਹ ਪੁਰਾਤਨ ਸਬੂਤ ਸਪਸ਼ਟ ਦੱਸਦਾ ਹੈ ਕਿ ਪਹਿਲੀ ਸਦੀ ਦਾ ਰੋਮਨ ਸਮੇਂ ਦੇ ਸਰਾਪ ਕਿਰਿਆ ਨੂੰ ਛੱਡ ਦਿੰਦੇ ਸਨ (ਜਿਵੇਂ ਕਿ LXX ਬਿਵਸਥਾ ਸਾਰ 22:15-20 ਵਿੱਚ ਕੁੱਝ ਸਰਾਪ ਕਰਦੇ ਸਨ), ਜਿਵੇਂ 1 ਕੁਰਿੰਥੀਆਂ ਨੂੰ 12:3 ਕਰਦਾ ਹੈ। ਪੁਰਾਤਨ ਸਬੂਤ ਹੈ ਕਿ ਪਹਿਲੀ ਸਦੀ ਦੇ ਰੋਮ ਵਿੱਚ ਕੁਰਿੰਥੀਆਂ ਦੇ ਮਸੀਹੀ

ਦਫਨਾਉਣ ਦੀਆਂ ਪ੍ਰਕਿਰਿਆਵਾਂ ਵਿੱਚ ਸਰਾਪ ਦੇ ਫਾਰਮੂਲੇ ਵਰਤਦੇ ਸਨ (ਭਾਵ., ਬੀਜਾਟਾਈਨ ਸਮਾਂ, ਮਸੀਹ ਕਬਰ ਉੱਪਰ ਪਾਏ ਗਏ (J. H. Kent, The Inscriptions, 1926-50. Princeton: American School of Classical Studies, 1966, vol. 8:3, no. 644)।

ਕੁਰਿੰਥੀਆਂ ਦੀ ਕਲੀਸੀਆ ਦੇ ਕੁੱਝ ਹਿੱਸੇ ਯਿਸੂ ਦੇ ਨਾਮ ਵਿੱਚ ਛੂਠੇ ਸਰਾਪਾਂ ਵੱਲ ਮੁੜ ਰਹੇ ਸਨ ਜੋ ਕਲੀਸੀਆ ਦੇ ਹੋਰ ਮੈਂਬਰਾਂ ਦੇ ਵਿਰੁੱਧ ਸਨ। ਸਿਰਫ ਇੱਕ ਸਮੱਸਿਆ ਨਹੀਂ ਸੀ, ਬਲਕਿ ਨਫਰਤ ਭਰਪੂਰ ਮਨੋਰਥ ਹੈ। ਇਹ ਕਲੀਸੀਆ ਵਿੱਚ ਇੱਕ ਹੋਰ ਤਣਾਅ ਦਾ ਕਾਰਨ ਹੈ। ਪੌਲੁਸ ਕਲੀਸੀਆ ਬਣਾਉਣਾ ਚਾਹੁੰਦਾ ਸੀ ਕਲੀਸੀਆ ਨੂੰ ਸੋਧਣਾ ਚਾਹੁੰਦਾ ਸੀ, ਉਹ ਕਲੀਸੀਆ ਦੇ ਹਿੱਸੇ ਨੂੰ ਸਰਾਪ ਦੇਣਾ ਚਾਹੁੰਦੇ ਸਨ।!

▣ "ਸਰੀਰ ਦੇ ਅਨੁਸਾਰ ਮੇਰੇ ਸਕੇਸਬੰਧੀ ਹਨ-" ਦੇਖੋ ਖਾਸ ਵਿਸ਼ਾ ਰੋਮੀਆਂ ਨੂੰ 1:3 ਵਿੱਚ।

9:4-5 ਨਾਂਵ ਵਾਕਾਂਸ਼ਾਂ ਦੀ ਇਹ ਲੜੀ ਇਸਰਾਇਲ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਗ੍ਰਾਫਿਕ ਵਿਸਥਾਰ ਵਿੱਚ ਬਿਆਨ ਕਰਦੀ ਹੈ। ਇਹਨਾਂ ਫਾਇਦਿਆਂ ਦੀ ਰੋਸ਼ਨੀ ਵਿੱਚ ਉਹਨਾਂ ਦਾ ਅਵਿਸ਼ਵਾਸ ਸੱਭ ਤੋਂ ਵਧੇਰੇ ਦੇਸ਼ੀ ਸੀ। ਜਿਸਨੂੰ ਵੱਧ ਦਿੱਤਾ ਗਿਆ, ਵੱਧ ਮੰਗਿਆ ਜਾਵੇਗਾ (ਦੇਖੋ ਲੂਕਾ 12:48)!

9:4 "ਇਸਰਾਏਲੀ" ਇਹ ਅਬਰਾਹਮ ਦੇ ਬੀਜ ਲਈ ਪੁਰਾਣੇ ਨੇਮ ਦੇ ਇਕਰਾਰ ਦਾ ਨਾਮ ਸੀ। ਪਰਮੇਸ਼ਰ ਨਾਲ ਯਾਕੂਬ ਦੀ ਖਾਸ ਮੁਲਾਕਾਤ ਤੋਂ ਬਾਅਦ ਉਸਦਾ ਨਾਮ ਇਸਰਾਇਲ ਰੱਖ ਦਿੱਤਾ ਗਿਆ (ਦੇਖੋ ਉਤਪਤ 32:28)। ਇਹ ਯਹੂਦੀ ਰਾਸ਼ਟਰ ਲਈ ਸਮੂਹਿਕ ਨਾਮ ਬਣ ਗਿਆ। ਇਸਦਾ ਨਾਮ ਹੋ ਸਕਦਾ ਹੈ "may EI (ਪਰਮੇਸ਼ਰ) ਦ੍ਰਿੜ ਰਹੇ" ਅਤੇ ਅਰਥ ਵਿੱਚ ਯਾਕੂਬ ਦੀ ਚਾਲ ਤੋਂ ਨਹੀਂ।

ਖਾਸ ਵਿਸ਼ਾ: ਇਸਰਾਇਲ (ਨਾਮ)

ਖਾਸ ਵਿਸ਼ਾ: ਇਸਰਾਇਲ (ਨਾਮ)

- I. ਹੈਰਾਨੀ ਦੀ ਗੱਲ ਹੈ ਕਿ ਇਸ ਨਾਮ ਦਾ ਅਰਥ ਅਨਿਸ਼ਚਿਤ ਹੈ (BDB 975, KB 442).
 - A. ਪਰਮੇਸ਼ਰ ਅੱਟਲ ਰਹੇ
 - B. ਪਰਮੇਸ਼ਰ ਦ੍ਰਿੜ ਰਹੇ (jussive)
 - C. ਪਰਮੇਸ਼ਰ ਰਹਿੰਦਾ ਹੈ
 - D. ਪਰਮੇਸ਼ਰ ਨੂੰ ਲੜਨ ਦਿਉ
 - E. ਪਰਮੇਸ਼ਰ ਟਾਕਰਾ ਕਰਦਾ ਹੈ
 - F. ਉਹ ਜੋ ਪਰਮੇਸ਼ਰ ਨਾਲ ਟਾਕਰਾ ਕਰਦਾ ਹੈ (ਵਚਨ ਲੜਦਾ ਹੈ, ਉਤਪਤ 32:28)
 - G. ਭਰੇਸ਼ੇਯੋਗ (IDB, vol. 2, p. 765)
 - H. ਸਫਲ
 - I. ਖੁਸ਼
- II. ਪੁਰਾਣੇ ਨੇਮ ਵਿੱਚ ਵਰਤੋਂ
 - A. ਯਾਕੂਬ ਦਾ ਨਾਮ (ਸਪਲੈਟਰ, ਅੱਡੀ ਖੋਰਣ ਵਾਲਾ, BDB 784, KB 872, ਦੇਖੋ ਉਤਪਤ 25:26) ਆਤਮਿਕ ਰੂਪ

ਨਾਲ ਯੱਥੇਕ ਨਦੀ ਉੱਪਰ ਟਾਕਰੇ ਉਪਰੰਤ ਬਦਲ ਦਿੱਤਾ ਗਿਆ ਸੀ (ਦੇਖੋ ਉਤਪਤ 32:22-32; ਕੂਚ 32:13)। ਅਕਸਰ ਇਬਰਾਨੀ ਨਾਵਾਂ ਦੇ ਅਰਥ ਆਵਾਜ਼ਾਂ ਵਾਲੇ ਹੀ ਹੁੰਦੇ ਸਨ, ਕੋਈ ਸ਼ਬਦਾਵਲੀ ਨਹੀਂ ਸੀ ਹੁੰਦੀ (ਦੇਖੋ ਉਤਪਤ 32:28)। "ਇਸਰਾਇਲ" ਨਿਰਧਾਰਤ ਕੀਤਾ ਗਿਆ (ਉਦਾਹਰਣ., ਉਤਪਤ 35:10)।

- B. ਇਹ ਯਾਕੂਬ ਦੇ ਸਾਰੇ ਬਾਰਾਂ ਪੁੱਤਰਾਂ ਲਈ ਸਮੂਹਿਕ ਨਾਮ ਵੱਜੋਂ ਵਰਤਿਆ ਜਾਣ ਲੱਗਾ (ਉਦਾਹਰਣ., ਉਤਪਤ 32:32; 49:16; ਕੂਚ 1:7; 4:22; 28:11; ਬਿਵਸਥਾ ਸਾਰ 3:18; 10:6)।
- C. ਇਹ ਦੇਸ਼ ਛੱਡਣ ਤੋਂ ਪਹਿਲਾਂ ਬਾਰਾਂ ਗੋਤਾਂ ਦੁਆਰਾ ਬਣਾਈ ਗਈ ਕੌਮ ਨੂੰ ਨਾਮਜ਼ਕ ਕਰਨ ਲਈ ਆਇਆ ਸੀ ਕੂਚ ਤੋਂ ਪਹਿਲਾਂ (ਦੇਖੋ ਉਤਪਤ 47:27; ਕੂਚ 4:22; 5:2) ਅਤੇ ਬਾਅਦ ਵਿੱਚ ਆਇਆ ਸੀ (ਦੇਖੋ ਬਿਵਸਥਾ ਸਾਰ 1:1; 18:6; 33:10)।
- D. ਸ਼ਾਊਲ, ਦਾਊਦ ਅਤੇ ਸੁਲੇਮਾਨ ਦੀ ਸੰਗਠਿਤ ਸ਼ਾਸਕੀ ਹਕੂਮਤ ਦੇ ਬਾਅਦ ਗੋਤ ਰੇਹੋਬਾਮ ਦੇ ਅਧੀਨ ਹੋ ਗਏ (ਦੇਖੋ 1 Kings 12)।
1. ਇਹ ਅੰਤਰ ਅਧਿਕਾਰਤ ਤੌਰ ਤੇ ਵੰਡ ਤੋਂ ਪਹਿਲਾਂ ਹੀ ਸ਼ੁਰੂ ਹੁੰਦਾ ਹੈ (ਉਦਾਹਰਣ., ॥ ਸਮੂਏਲ. 3:10; 5:5; 20:1; 24:9; 1 ਰਾਜਾ 1:35; 4:20)
 2. 722 b.c. ਵਿੱਚ ਸਾਮਰਿਆ ਦੇ ਪਤਨ ਤੱਕ ਉੱਤਰੀ ਕਬੀਲੀਆ ਨੂੰ ਨਾਮਜ਼ਕ ਕਰਦਾ ਹੈ (ਦੇਖੋ 2 ਰਾਜਾ 17)।
- E. ਕੁੱਝ ਥਾਵਾਂ ਤੇ ਯਹੂਦਾ ਦੀ ਵਰਤੋਂ ਕੀਤੀ ਗਈ (ਉਦਾਹਰਣ., ਯਸਾਯਾਹ 1; ਮੀਕਾ 1:15-16)।
- F. ਅਸੂਰੀ ਅਤੇ ਬਾਬਲ ਦੀ ਗੁਲਾਮੀ ਤੋਂ ਬਾਅਦ ਇਹ ਫਿਰ ਫਿਲਸਤੀਨ ਵਿੱਚ ਰਹਿਣ ਵਾਲੇ ਯਾਕੂਬ ਦੇ ਸਾਰੇ ਉੱਤਰਾਧਿਕਾਰੀਆਂ ਦਾ ਸਮੂਹਿਕ ਨਾਮ ਬਣ ਗਿਆ (ਉਦਾਹਰਣ., ਯਸਾਯਾਹ 17:7,9; ਯਿਰਮਿਯਾਹ 2:4; 50:17,19)।
- G. ਪੁਜਾਰੀਆਂ ਦੇ ਵਿਪਰੀਤ ਹੋਣ ਵਿੱਚ ਵਿਅੰਗ ਦੀ ਵਰਤੋਂ ਕੀਤੀ ਜਾਂਦੀ ਹੈ (ਦੇਖੋ 1 ਇਤਿਹਾਸ. 9:2; ਅਜਰਾ 10:25; ਨਹਮਯਾਹ. 11:3)।

▣ "ਉਹ ਇਸਰਾਏਲੀ ਹਨ ਅਤੇ ਲੇਪਾਲਕਪਨ ਦਾ ਹੱਕ" ਪੁਰਾਣੇ ਨੇਮ ਵਿੱਚ "ਪੁੱਤਰਾਂ" ਦਾ ਬਹੁਮਤ ਅਕਸਰ ਦੂਤਾਂ ਨੂੰ ਜਾਂਦਾ ਹੈ (ਦੇਖੋ ਅਯੂਬ 1:6; 2:1; 38:7; ਦਾਨਿਏਲ. 3:25; ਜਬੂਰਾਂ ਦੀ ਪੇਥੀ 29:1; 89:6-7; ਜਦਕਿ ਇੱਕਵਚਨ ਦਾ ਜਿਕਰ ਕੀਤਾ ਗਿਆ

1. ਇਸਰਾਇਲੀ ਰਾਜਾ (ਦੇਖੋ 2 ਸਮੂਏਲ. 7:14;)
2. ਰਾਸ਼ਟਰ (ਦੇਖੋ ਕੂਚ 4:22,23; ਬਿਵਸਥਾ ਸਾਰ 14:1; ਹੇਸ਼ੇ 11:1)
3. ਮਸੀਹ (ਦੇਖੋ ਜਬੂਰਾਂ ਦੀ ਪੇਥੀ 2:7)
4. ਇਹ ਮਨੁੱਖਾਂ ਦਾ ਹਵਾਲਾ ਦੇ ਸਕਦਾ ਹੈ (ਦੇਖੋ ਬਿਵਸਥਾ ਸਾਰ 32:5; ਜਬੂਰਾਂ ਦੀ ਪੇਥੀ 73:15; ਹਿਜਕਿਏਲ 2:1; ਹੇਸ਼ੇ. 1:10. ਉਤਪਤ 6:2 ਅਸਪਸ਼ਟ ਹੈ; ਇਹ ਵੀ ਹੋ ਸਕਦਾ ਹੈ)। ਇਹ ਨਵੇਂ ਨੇਮ ਵਿੱਚ ਪਰਮੇਸ਼ਰ ਦੇ ਪਰਿਵਾਰ ਨਾਲ ਸੰਬੰਧਤ ਹੋਣ ਦਾ ਹਵਾਲਾ ਹੋ ਸਕਦਾ ਹੈ।

ਮੁਕਤੀ ਲਈ ਪੌਲਸ ਦਾ ਮੁੱਖ ਰੂਪਕ "ਗੋਦ ਲੈਣਾ" ਸੀ (ਦੇਖੋ ਰੋਮੀਆਂ ਨੂੰ 8:15,23; ਗਲਾਤੀਆਂ ਨੂੰ 4:5; ਅਫਸੀਆਂ ਨੂੰ 1:5), ਜਦਕਿ ਪਤਰਸ ਅਤੇ ਯੂਹੰਨਾ ਦਾ "ਫੇਰ ਤੋਂ ਜਨਮ ਲੈਣਾ" ਸੀ। ਇਹ ਦੋਵੇਂ ਮਿਲਦੇ-ਜੁਲਦੇ ਰੂਪਕ ਹਨ। ਇਹ ਯਹੂਦੀ ਨਹੀਂ ਬਲਕਿ ਰੋਮਨ ਰੂਪਕ ਹੈ। ਗੋਦ ਲੈਣਾ ਰੋਮਨ ਕਾਨੂੰਨ ਦੇ ਅੰਤਰਗਤ ਬਹੁਤ ਮਹਿੰਗਾ ਅਤੇ ਸਮਾਂ ਲੈਣ ਵਾਲਾ ਕਾਨੂੰਨੀ ਕੰਮ ਸੀ। ਇੱਕ ਵਾਰ ਗੋਦ ਲਿਆ ਗਿਆ ਵਿਅਕਤੀ ਨਵਾਂ ਵਿਅਕਤੀ ਸਮਝਿਆ ਜਾਂਦਾ ਸੀ ਜਿਸਨੂੰ ਕਿ ਗੋਦ ਲੈਣ ਵਾਲਾ ਪਿਤਾ ਕਾਨੂੰਨੀ ਤੌਰ ਤੇ ਛੱਡ ਜਾਂ ਮਾਰ ਨਹੀਂ ਸਕਦਾ ਸੀ

▣ "ਮਹਿਮਾ" ਇਬਰਾਨੀ ਜੜ ਜਿਸਦਾ ਅਰਥ ਸੀ "ਭਾਰਾ ਹੋਣਾ" ਜਿਹੜਾ ਕਿ ਕਿਸੇ ਕੀਮਤੀ ਚੀਜ਼ ਦਾ ਰੂਪਕ ਸੀ। ਇੱਥੇ ਇਹ ਹਵਾਲਾ ਦਿੰਦਾ ਹੈ

1. ਪਰਮੇਸ਼ਰ ਦੁਆਰਾ ਆਪਣੇ ਆਪ ਨੂੰ ਸੀਨੈ ਪਹਾੜ ਉੱਤੇ ਪ੍ਰਗਟ ਕਰਨਾ (ਦੇਖੋ ਕ੍ਰੂਚ 19:18-19)
2. ਸ਼ਕਾਇਨਾ *Shekinah* ਮਹਿਮਾ ਦਾ ਬੱਦਲ ਬਣ ਕੇ ਇਸਰਾਇਲੀਆਂ ਨੂੰ ਉਜਾੜ ਜੰਗਲ ਵਿੱਚ ਭਟਕਣ ਸਮੇਂ ਅਗਵਾਈ ਕਰਨਾ (ਦੇਖੋ ਕ੍ਰੂਚ 40:34-38)

ਯਹੋਵਾਹ ਨੇ ਆਪਣੇ ਆਪ ਨੂੰ ਅੱਦਭੁਤ ਤਰੀਕੇ ਨਾਲ ਇਸਰਾਇਲ ਉੱਪਰ ਪ੍ਰਗਟ ਕੀਤਾ। ਯਹੋਵਾਹ ਦੀ ਮੌਜੂਦਗੀ ਉਸਦੀ ਮਹਿਮਾ ਦਾ ਹਵਾਲਾ ਦਿੰਦੀ ਸੀ (ਦੇਖੋ 1 ਰਾਜਾ 8:10-11; ਹਿਜਕਿਏਲ 1:28)।

▣ "ਨੇਮ" ਪੁਰਾਤਨ ਯੂਨਾਨੀ ਹੱਥ-ਲਿਖਤਾਂ ਵਿੱਚ P⁴⁶, B, F, ਅਤੇ G ਇੱਕਵਚਨ "ਨੇਮ" ਵਰਤਿਆ ਗਿਆ ਹੈ। ਹਾਲਾਂਕਿ, MSS κ, C, ਅਤੇ ਕੁੱਝ ਪੁਰਾਣੇ ਲਾਤੀਨੀ, ਵੁਲਗੇਟ, ਅਤੇ ਕਬਜ਼ੀ ਸੰਸਕਰਣਾਂ ਵਿੱਚ ਬਹੁਵਚਨ ਵਰਤੇ ਗਏ ਹਨ। UBS⁴ ਬਹੁਵਚਨ ਨੂੰ "B" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸ਼ਚਿਤ)। ਹਾਲਾਂਕਿ, ਬਹੁਵਚਨ ਨੂੰ ਕਦੇ ਵੀ ਪੁਰਾਣੇ ਨੇਮ ਵਿੱਚ ਨਹੀਂ ਵਰਤਿਆ ਗਿਆ। ਪੁਰਾਣੇ ਨੇਮ ਵਿੱਚ ਕਈ ਖਾਸ ਨੇਮ ਹਨ: ਆਦਮ, ਨੂਹ, ਅਬਰਾਹਮ, ਮੂਸਾ, ਅਤੇ ਦਾਊਦ। ਜਦਕਿ ਬਿਵਸਥਾ ਦਾ ਦਿੱਤਾ ਜਾਣਾ ਅੱਗੇ ਦੱਸਿਆ ਗਿਆ ਹੈ, ਸੰਭਵ ਤੌਰ ਤੇ ਇਹ ਅਬਰਾਹਮ ਨਾਲ ਨੇਮ ਦਾ ਹਵਾਲਾ ਹੋ ਸਕਦਾ ਹੈ, ਜਿਸਨੂੰ ਪੌਲਸ ਨੀਂਹ ਵਾਂਗ ਦੇਖਦਾ ਸੀ (ਦੇਖੋ ਰੋਮੀਆਂ ਨੂੰ 4:1-25; ਗਲਾਤੀਆਂ ਨੂੰ 3:16-17) ਅਤੇ ਕਈ ਵਾਰ ਦੁਹਰਾਇਆ ਗਿਆ ਸੀ (ਉਦਾਹਰਣ., ਉਤਪਤ 12, 15, 17) ਅਤੇ ਹਰੇਕ ਵਡੇਰੇ ਲਈ।

ਖਾਸ ਵਿਸ਼ਾ: ਇਕਰਾਰਨਾਮਾ

ਖਾਸ ਵਿਸ਼ਾ: ਇਕਰਾਰਨਾਮਾ

ਪੁਰਾਣੇ ਨੇਮ ਦਾ ਸ਼ਬਦ *berith* (BDB 136, KB 157), "ਇਕਰਾਰਨਾਮਾ," ਨੂੰ ਪਰਿਭਾਸ਼ਿਤ ਕਰਨਾ ਅਸਾਨ ਨਹੀਂ। ਇਬਰਾਨੀ ਭਾਸ਼ਾ ਵਿੱਚ ਕੋਈ ਮੇਲ ਖਾਂਦੀ ਕਿਰਿਆ ਨਹੀਂ ਹੈ। ਹਲੇ ਤੱਕ ਇੱਕ ਪੂਰਾ ਸਾਰਥਕ ਜਾਂ ਕੋਈ ਪੂਰੀ ਮੇਲ ਖਾਂਦੀ ਪਰਿਭਾਸ਼ਾ ਜੋ ਸੰਤੁਸ਼ਟ ਕਰ ਸਕੇ ਨਹੀਂ ਮਿਲੀ। ਸੰਭਵ ਤੌਰ ਤੇ ਸਭ ਤੋਂ ਵਧੀਆ ਅੰਦਾਜ਼ਾ "ਕੱਟਣਾ" (BDB 144) ਹੈ, ਜੋ ਇਕਰਾਰ ਦੇ ਨਾਲ ਜਾਨਵਰਾਂ ਦੀ ਬਲੀ ਨੂੰ ਦਰਸਾਉਂਦਾ ਹੈ (ਦੇਖੋ ਉਤਪਤ 15:10,17)। ਹਾਲਾਂਕਿ, ਵਿਸ਼ੇ ਦੀ ਸੱਪਸਟ ਕੇਂਦਰਤਾ ਨੇ ਵਿਦਵਾਨਾਂ ਨੂੰ ਇਸ ਦੇ ਕਾਰਜਸ਼ੀਲ ਅਰਥ ਨਿਰਧਾਰਤ ਕਰਨ ਦੀ ਕੋਸ਼ਿਸ਼ ਵਿੱਚ ਸ਼ਬਦ ਦੀ ਵਰਤੋਂ ਦੀ ਜਾਂਚ ਕਰਨ ਲਈ ਮਜਬੂਰ ਕੀਤਾ।

ਇਕਰਾਰਨਾਮਾ ਉਹ ਸਾਧਨ ਹੈ ਜਿਸ ਦੁਆਰਾ ਇੱਕ ਸੱਚਾ ਪਰਮੇਸ਼ਰ (ਦੇਖੋ [ਖਾਸ ਵਿਸ਼ਾ: ਇੱਕ ਪਰਮੇਸ਼ਰ ਵਿੱਚ ਵਿਸ਼ਵਾਸ SPECIAL TOPIC: MONOTHEISM](#)) ਆਪਣੀ ਮਨੁੱਖੀ ਰਚਨਾ ਨਾਲ ਪੇਸ਼ ਆਉਂਦਾ ਹੈ। ਇਕਰਾਰ, ਸੰਧੀ, ਜਾਂ ਸਮਝੌਤਾ ਦਾ ਵਿਸ਼ਾ ਬਾਈਬਲ ਦੇ ਪ੍ਰਕਾਸ਼ਨ ਲਈ ਸਮਝਣਾ ਬਹੁਤ ਜ਼ਰੂਰੀ ਹੈ। ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖੀ ਸਵੈ-ਇੱਛਾ ਵਿਚਕਾਰ ਤਣਾਅ ਇਕਰਾਰਨਾਮੇ ਦੇ ਵਿਸ਼ੇ ਵਿੱਚ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਕੁੱਝ ਇਕਰਾਰਨਾਮੇ ਪੂਰੀ ਤਰ੍ਹਾਂ ਪਰਮੇਸ਼ਰ ਦੇ ਚਰਿੱਤਰ ਅਤੇ ਕੰਮਾਂ ਉੱਪਰ ਅਧਾਰਤ ਹਨ।

1. ਰਚਨਾ ਆਪਣੇ ਆਪ (ਦੇਖੋ ਉਤਪਤ 1-2)
2. ਨੂਹ ਦੀ ਰੱਖਿਆ ਅਤੇ ਵਾਅਦਾ (ਦੇਖੋ ਉਤਪਤ 6-9)
3. ਅਬਰਾਹਮ ਦੀ ਬੁਲਾਹਟ (ਦੇਖੋ ਉਤਪਤ 12)
4. ਅਬਰਾਹਮ ਨਾਲ ਇਕਰਾਰ (ਦੇਖੋ ਉਤਪਤ 15)

ਹਾਲਾਂਕਿ, ਇਕਰਾਰ ਦਾ ਪਹਿਲਾਂ ਸੁਭਾਅ ਪ੍ਰਤੀਕਿਰਿਆ ਦੀ ਮੰਗ ਕਰਦਾ ਹੈ।

1. ਨਿਹਚਾ ਦੁਆਰਾ ਆਦਮ ਨੂੰ ਪਰਮੇਸ਼ਰ ਦੀ ਆਗਿਆ ਮੰਨਣੀ ਅਤੇ ਅਦਨ ਦੇ ਬਾਗ ਵਿੱਚੋਂ ਨਹੀਂ ਖਾਣਾ ਚਾਹੀਦਾ ਸੀ
2. ਨਿਹਚਾ ਦੁਆਰਾ ਨੂਹ ਨੂੰ ਪਾਣੀ ਤੋਂ ਦੂਰ ਕਿਸਤੀ ਬਣਾਉਣੀ ਅਤੇ ਜਾਨਵਰਾਂ ਨੂੰ ਇਕੱਠਾ ਕਰਨਾ ਚਾਹੀਦਾ ਸੀ
3. ਨਿਹਚਾ ਦੁਆਰਾ ਅਬਰਾਹਮ ਨੂੰ ਆਪਣਾ ਪਰਿਵਾਰ ਛੱਡ ਕੇ ਪਰਮੇਸ਼ਰ ਦੇ ਵਿੱਚ ਚਲਣਾ, ਅਤੇ ਆਪਣੀ ਭਵਿੱਖ ਦੀ ਸੰਤਾਨ ਦਾ ਭਰੋਸਾ ਕਰਨਾ ਚਾਹੀਦਾ ਸੀ
4. ਨਿਹਚਾ ਦੁਆਰਾ ਮੂਸਾ ਇਸਰਾਇਲੀਆਂ ਨੂੰ ਮਿਸਰ ਤੋਂ ਬਾਹਰ ਕੱਢ ਕੇ ਸੀਨੈ ਪਹਾੜ ਉੱਪਰ ਲੈ ਆਇਆ ਅਤੇ ਧਾਰਮਿਕ ਅਤੇ ਸਮਾਜਿਕ ਜੀਵਨ ਲਈ ਬਰਕਤਾਂ ਦੇ ਵਾਅਦੇ ਅਤੇ ਸਰਾਪਾਂ ਸਹਿਤ ਕੁੱਝ ਨਿਰਧਾਰਤ ਦਿਸ਼ਾ ਨਿਰਦੇਸ਼ ਪਾਏ (ਦੇਖੋ ਲੇਵੀਆ 26; ਬਿਵਸਥਾ ਸਾਰ 27-28)

ਇਹ ਤਣਾਅ ਜੋ ਪਰਮੇਸ਼ਰ ਅਤੇ ਮਨੁੱਖਤਾ ਦੇ ਰਿਸ਼ਤੇ ਦੇ ਚਾਰ-ਚੁਫੇਰੇ ਹੈ "ਨਵੇਂ ਨੇਮ" ਵਿੱਚ ਵੀ ਦੱਸਿਆ ਗਿਆ ਹੈ (ਦੇਖੋ ਯਿਰਮਿਯਾਹ 31:31-34; ਇਬਰਾਨੀਆਂ. 7:22; 8:6,8,13; 9:15; 12:24)। ਇਸ ਤਣਾਅ ਨੂੰ ਹਿਜਕਿਏਲ 18:31 ਅਤੇ ਹਿਜਕਿਏਲ 36:27-38 ਵਿਚਕਾਰ ਤੁਲਨਾ ਕਰਕੇ ਸਾਫ਼ ਦੇਖਿਆ ਜਾ ਸਕਦੇ ਹੈ (ਯਹੋਵਾਹ ਦਾ ਕੰਮ)। ਕੀ ਇਕਰਾਰਨਾਮਾ ਪਰਮੇਸ਼ਰ ਦੇ ਮਹਿਮਾਮਈ ਕੰਮਾਂ ਜਾਂ ਮਨੁੱਖ ਦੀ ਜਰੂਰੀ ਪ੍ਰਤੀਕਿਰਿਆ ਉੱਪਰ ਅਧਾਰਤ ਹੈ? ਇਹ ਪੁਰਾਣੇ ਨੇਮ ਅਤੇ ਨਵੇਂ ਨੇਮ ਵਿਚਕਾਰ ਭੱਖਦਾ ਮੁੱਦਾ ਹੈ। ਦੋਵਾਂ ਦੇ ਉਦੇਸ਼ ਇੱਕੋ ਹਨ:

1. ਯਹੋਵਾਹ ਨਾਲ ਸੰਗਤੀ ਦੀ ਖੁਸ਼ੀ ਉਤਪਤ 3 ਵਿੱਚ ਗੁੰਮ ਗਈ
2. ਧਰਮੀ ਲੋਕਾਂ ਦੀ ਸਥਾਪਨਾ ਜੋ ਪਰਮੇਸ਼ਰ ਦੇ ਚਰਿੱਤਰ ਨੂੰ ਦਿਖਾਉਂਦੇ ਹਨ

ਯਿਰਮਿਯਾਹ 31:31-34 ਦਾ ਨਵਾਂ ਇਕਰਾਰ ਮਨੁੱਖੀ ਕਾਰਗੁਜ਼ਾਰੀ ਨੂੰ ਸਵੀਕਾਰਤਾ ਮਿਲਣ ਦੇ ਢੰਗ ਦੇ ਰੂਪ ਵਿੱਚ ਇਸ ਤਣਾਅ ਨੂੰ ਦੂਰ ਕਰਦਾ ਹੈ। ਪਰਮੇਸ਼ਰ ਦੀ ਬਿਵਸਥਾ ਇੱਕ ਬਾਹਰੀ ਕਾਨੂੰਨੀ ਕੋਡ ਦੀ ਬਜਾਏ ਅੰਦਰੂਨੀ ਇੱਛਾ ਹੈ। ਪਰਮੇਸ਼ਰ ਵਰਗੇ, ਧਰਮੀ ਲੋਕਾਂ ਦਾ ਉਦੇਸ਼ ਹਮੇਸ਼ਾਂ ਇੱਕੋ ਰਿਹਾ ਹੈ, ਪਰ ਤਰੀਕਾ ਬਦਲ ਜਾਂਦਾ ਹੈ। ਡਿੱਗੀ ਮਨੁੱਖਤਾ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਰੂਪ ਦੇ ਉਲਟ ਸਾਬਤ ਕੀਤਾ। ਸਮੱਸਿਆ ਪਰਮੇਸ਼ਰ ਦਾ ਇਕਰਾਰ ਨਹੀਂ ਸੀ ਪਰ ਮਨੁੱਖੀ ਪਾਪੀ ਸੁਭਾਅ ਅਤੇ ਕਮਜ਼ੋਰੀ ਸੀ (ਦੇਖੋ ਉਤਪਤ 3; ਰੋਮੀਆਂ 7; ਗਲਾਤੀਆਂ 3)।

ਪੁਰਾਣੇ ਨੇਮ ਦੇ ਸ਼ਰਤੀਆ ਅਤੇ ਬਿਨਾਂ ਸ਼ਰਤ ਵਾਲੇ ਇਕਰਾਰ ਨਵੇਂ ਨੇਮ ਵਿੱਚ ਵੀ ਮਿਲਦੇ ਹਨ। ਯਿਸੂ ਮਸੀਹ ਦੇ ਪੂਰੇ ਕੀਤੇ ਗਏ ਕੰਮ ਵਿੱਚ ਛੁਟਕਾਰਾ ਮੁਫਤ ਦਾਤ ਹੈ, ਪਰ ਇਹ ਤੋਬਾ ਅਤੇ ਨਿਹਚਾ ਦੀ ਮੰਗ ਕਰਦਾ ਹੈ (ਸ਼ੁਰੂਆਤੀ ਅਤੇ ਜਾਰੀ ਰਹਿਣ ਵਿੱਚ, ਦੇਖੋ [ਖ਼ਾਸ ਵਿਸ਼ਾ: ਨਵੇਂ ਨੇਮ ਵਿੱਚ ਨਿਹਚਾ SPECIAL TOPIC: BELIEVE IN THE NT](#))। ਯਿਸੂ ਵਿਸ਼ਵਾਸੀਆਂ ਨਾਲ ਆਪਣੇ ਨਵੇਂ ਰਿਸ਼ਤੇ ਨੂੰ "ਇੱਕ ਨਵਾਂ ਇਕਰਾਰ" ਕਹਿੰਦੇ ਹਨ (ਦੇਖੋ ਮੱਤੀ 26:28; ਮਰਕੁਸ 14:24; ਲੂਕਾ 22:20; 1 ਕੁਰਿੰਥੀਆਂ ਨੂੰ 11:25)। ਇਹ ਇੱਕ ਕਾਨੂੰਨੀ ਘੋਸ਼ਣਾ (ਜਾਂਚ ਨਾਲ ਸੰਬੰਧਤ) ਅਤੇ ਮਸੀਹ ਵਾਂਗ ਬਣਨ ਦੀ ਬੁਲਾਹਟ (ਦੇਖੋ ਮੱਤੀ 5:48; ਰੋਮੀਆਂ ਨੂੰ 8:29-30; 2 ਕੁਰਿੰਥੀਆਂ ਨੂੰ 3:18; 7:1; ਗਲਾਤੀਆਂ ਨੂੰ 4:19; ਅਫਸੀਆਂ ਨੂੰ 1:4; 4:13; 1 ਥੱਸਲੁਨੀਕੀਆਂ ਨੂੰ 3:13; 4:3,7; 5:23; 1 ਪਤਰਸ. 1:15), ਇੱਕ ਸਵੀਕਾਰਤਾ ਦਾ ਸੰਕੇਤਕ ਕਥਨ (ਰੋਮੀਆਂ 4) ਅਤੇ ਪਵਿੱਤਰਤਾ ਲਈ ਹੁਕਮੀ ਬੁਲਾਹਟ (ਮੱਤੀ 5:48) ਹੈ! ਵਿਸ਼ਵਾਸੀ ਆਪਣੀ ਕਾਰਗੁਜ਼ਾਰੀ ਦੁਆਰਾ ਨਹੀਂ, ਬਲਕਿ ਆਪਣੀ ਆਗਿਆਕਾਰਤਾ ਦੁਆਰਾ ਬਚਾਏ ਜਾਂਦੇ ਹਨ (ਦੇਖੋ ਅਫਸੀਆਂ ਨੂੰ 2:8-10; 2 ਕੁਰਿੰਥੀਆਂ ਨੂੰ 3:5-6)। ਪਰਮੇਸ਼ਰ ਵਰਗਾ ਜੀਵਨ ਛੁਟਕਾਰੇ ਦਾ ਸਬੂਤ ਬਣਦਾ ਹੈ, ਨਾ ਕਿ ਛੁਟਕਾਰੇ ਦਾ ਸਾਧਨ (ਉਦਾਹਰਣ., ਯਾਕੂਬ ਅਤੇ 1 ਯੂਹੰਨਾ)। ਹਾਲਾਂਕਿ, ਸਦੀਵੀ ਜੀਵਨ ਦੇ ਧਿਆਨ ਦੇਣ ਯੋਗ ਗੁਣ ਹੁੰਦੇ ਹਨ! ਇਹ ਤਣਾਅ ਨਵੇਂ ਨੇਮ ਦੀਆਂ ਚੇਤਾਵਨੀਆਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ (ਦੇਖੋ [ਖ਼ਾਸ ਵਿਸ਼ਾ: ਨਿਹਚਾ ਤੋਂ ਹੱਟ ਜਾਣਾ SPECIAL TOPIC: APOSTASY](#))।

▣ "ਬਿਵਸਥਾ ਦਾ ਦਾਨ, ਪਰਮੇਸ਼ੁਰ ਦੀ ਬੰਦਗੀ" ਇਹ ਹਵਾਲਾ ਹੋ ਸਕਦਾ ਹੈ

1. ਮੂਸਾ ਨੂੰ ਸੀਨੈ ਪਹਾੜ ਉੱਤੇ ਬਿਵਸਥਾ ਦਾ ਮਿਲਣਾ (ਦੇਖੋ ਕੂਚ 19-20)
2. ਜੰਗਲੀ ਭਟਕਣ ਸਮੇਂ ਨੇਮ ਦਾ ਸੰਦੂਕ (ਦੇਖੋ ਕੂਚ 25-40 ਅਤੇ ਲੇਵੀਆਂ)

▣ "ਵਾਇਦੇ" ਪਰਮੇਸ਼ੁਰ ਨੇ ਪੁਰਾਣੇ ਨੇਮ ਦੁਆਰਾ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਪ੍ਰਗਟ ਕੀਤਾ ਹੈ (ਦੇਖੋ ਰੋਮੀਆਂ ਨੂੰ 1:2; ਰਸੂਲਾਂ ਦੇ ਕਰੱਤਬ 13:32; ਤੀਤੁਸ 1:2; ਇਬਰਾਨੀਆਂ ਨੂੰ. 1:1)

ਜਦਕਿ "ਨੇਮ" ਪਹਿਲਾਂ ਵੀ ਦੱਸੇ ਜਾ ਚੁੱਕੇ ਹਨ, "ਵਾਇਦੇ" ਸੰਭਵ ਤੌਰ ਤੇ ਮਸੀਹ ਦਾ ਹਵਾਲਾ ਦਿੰਦਾ ਹੈ (ਦੇਖੋ ਰੋਮੀਆਂ ਨੂੰ 9:5, ਉਦਾਹਰਣ., ਉਤਪਤ 3:15; 49:10; ਬਿਵਸਥਾ ਸਾਰ 18:15,18-19; 2 ਸਮੂਏਲ. 7; ਜਬੂਰਾਂ ਦੀ ਪੇਥੀ 16:10; 118:22; ਯਸਾਯਾਹ 7:14; 9:6; 11:1-5; ਦਾਨਿਏਲ. 7:13,27; ਮੀਕਾ 5:2-5a; ਜਕਰਯਾਹ. 2:6-13; 6:12-13; 9:9; 11:12)।

ਇਹ ਵਾਇਦੇ (ਨੇਮ) ਦੋਵੇਂ ਸ਼ਰਤੀਆ ਅਤੇ ਬਿਨਾਂ ਸ਼ਰਤ ਤੋਂ ਹਨ। ਪਰਮੇਸ਼ੁਰ ਦੀ ਕਾਰਗੁਜ਼ਾਰੀ ਤੱਕ ਉਹ ਸਭ ਬਿਨਾਂ ਸ਼ਰਤ ਦੇ ਸਨ (ਦੇਖੋ ਉਤਪਤ 15:12-21), ਪਰ ਮਨੁੱਖੀ ਨਿਹਚਾ ਅਤੇ ਅਗਿਆਕਾਰਤਾ ਉੱਪਰ ਸ਼ਰਤੀਆ ਸਨ (ਦੇਖੋ ਉਤਪਤ 15:6 ਅਤੇ ਰੋਮੀਆਂ 4)। ਸਿਰਫ ਇਸਰਾਇਲ ਉੱਪਰ ਮਸੀਹ ਦੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦਾ ਸਵੈ-ਪ੍ਰਕਾਸ਼ਨ ਸੀ (ਪਰ ਅਯੂਬ ਅਤੇ ਜੈਥਰੇ ਨੂੰ ਛੱਡ ਕੇ)।

9:5 "ਵੱਡੇ ਬਜ਼ੁਰਗ" ਇਹ ਅਬਰਾਹਮ, ਇਸਹਾਕ ਅਤੇ ਯਾਕੂਬ, ਉਤਪਤ 12-50 ਦੇ ਵੱਡੇ ਬਜ਼ੁਰਗਾਂ ਦਾ ਹਵਾਲਾ ਸੀ (ਦੇਖੋ ਰੋਮੀਆਂ ਨੂੰ 11:28; ਬਿਵਸਥਾ ਸਾਰ 7:8; 10:15)।

▣ " ਮਸੀਹ ਵੀ ਸਰੀਰ ਦੇ ਅਨੁਸਾਰ ਉਹਨਾਂ ਵਿੱਚੋਂ ਹੀ ਹੋਇਆ" ਇਹ ਮਸੀਹ ਦੀ ਸਰੀਰਕ ਵੰਸ਼ ਦਾ ਜਿਕਰ ਕਰਦਾ ਹੈ (ਦੇਖੋ ਰੋਮੀਆਂ ਨੂੰ 1:3), ਇੱਕ ਚੁਣਿਆ ਹੋਇਆ, ਪਰਮੇਸ਼ੁਰ ਦਾ ਖਾਸ ਚੁਣਿਆ ਹੋਇਆ ਸੇਵਕ ਉਸ ਦੇ ਵਾਅਦੇ ਅਤੇ ਯੋਜਨਾਵਾਂ ਨੂੰ ਪੂਰਾ ਕਰੇਗਾ, (ਦੇਖੋ ਰੋਮੀਆਂ ਨੂੰ 10:6)।

ਸ਼ਬਦ "ਮਸੀਹ" ਇਬਰਾਨੀ ਸ਼ਬਦ "ਚੁਣਿਆ ਹੋਇਆ" ਦਾ ਯੂਨਾਨੀ ਅਨੁਵਾਦ ਹੈ। ਪੁਰਾਣੇ ਨੇਮ ਵਿੱਚ ਆਗੂਆਂ ਦੇ ਤਿੰਨ ਸਮੂਹਾਂ ਨੂੰ ਖਾਸ ਪਵਿੱਤਰ ਤੇਲ ਦੇ ਨਾਲ ਮੱਸਾ ਕੀਤਾ ਜਾਂਦਾ ਸੀ।

1. ਇਸਰਾਇਲ ਦੇ ਰਾਜੇ
2. ਇਸਰਾਇਲ ਦੇ ਮਹਾਯਾਜਕ
3. ਇਸਰਾਇਲ ਦੇ ਨਬੀ

ਇਹ ਪਰਮੇਸ਼ੁਰ ਦੀ ਚੋਣ ਅਤੇ ਆਪਣੀ ਸੇਵਾ ਵਿੱਚ ਲਗਾਉਣ ਦਾ ਚਿੰਨ੍ਹ ਸੀ। ਯਿਸੂ ਨੇ ਇਹਨਾਂ ਤਿੰਨਾਂ ਚੋਣ ਦੇ ਖੇਤਰਾਂ ਨੂੰ ਪੂਰਾ ਕੀਤਾ (ਦੇਖੋ ਇਬਰਾਨੀਆਂ ਨੂੰ. 1:2-3)। ਉਹ ਪਰਮੇਸ਼ੁਰ ਦਾ ਸੰਪੂਰਨ ਪ੍ਰਕਾਸ਼ਨ ਹੈ ਕਿਉਂਕਿ ਉਹ ਪਰਮੇਸ਼ੁਰ ਦੀ ਦੇਹ ਸੀ (ਦੇਖੋ ਯਸਾਯਾਹ 7:14; 9:6; ਮੀਕਾ 5:2-5a; ਕੁੱਲੁਸੀਆਂ. 1:13-20)।

ਰੋਮੀਆਂ ਨੂੰ 1:3 ਵਿੱਚ ਖਾਸ ਵਿਸ਼ਾ "ਮਾਸ" ਦੇਖੋ।

NASB "ਮਸੀਹ ਦੇ ਅਨੁਸਾਰ ਸਰੀਰ, ਜੋ ਸਾਰਿਆਂ ਨਾਲੋਂ ਉੱਪਰ ਹੈ, ਪਰਮੇਸ਼ੁਰ ਜੁੱਗੋਜੁੱਗ- ਧੰਨ ਹੈ"

NKJV "ਮਸੀਹ ਆਇਆ, ਜੋ ਸਭ ਤੋਂ ਉੱਪਰ ਹੈ, ਪਰਮੇਸ਼ੁਰ ਦੁਆਰਾ ਸਦੀਵੀ ਧੰਨ ਹੋਇਆ"

NRSV "ਮਸੀਹ ਆਇਆ, ਜੋ ਸਭ ਤੋਂ ਉੱਪਰ ਹੈ, ਪਰਮੇਸ਼ੁਰ ਜੁੱਗੋਜੁੱਗ- ਧੰਨ ਹੈ"

TEV "ਅਤੇ ਮਸੀਹ ਮਨੁੱਖ ਹੋਣ ਦੇ ਨਾਤੇ, ਉਹਨਾਂ ਦੀ ਜਾਤੀ ਨਾਲ ਸੰਬੰਧਤ ਹੈ, ਪਰਮੇਸ਼ੁਰ ਜੋ ਸਭ ਤੋਂ ਉੱਪਰ ਹੈ, ਜੁੱਗੋਜੁੱਗ- ਧੰਨ ਹੋਵੇ"

NJB "ਮਸੀਹ ਆਇਆ, ਜੋ ਸਭ ਤੋਂ ਉੱਪਰ ਹੈ, ਪਰਮੇਸ਼ੁਰ ਦੁਆਰਾ ਸਦੀਵੀ ਧੰਨ ਹੋਇਆ"

ਵਿਆਕਰਣ ਅਨੁਸਾਰ ਇਹ ਪਿਤਾ ਲਈ ਇੱਕ ਉਸਤਤ ਦਾ ਚਿੰਨ੍ਹ ਹੋ ਸਕਦਾ ਹੈ (TEV, ਯਹੂਦੀ ਪਰੰਪਰਾਂ ਦੇ ਅਨੁਸਾਰ), ਪਰ ਪ੍ਰਸੰਗ ਪੌਲੁਸ ਦੁਆਰਾ ਯਿਸੂ ਦੀ ਰੁਹਾਨੀਅਤ ਦੀ ਪੁਸ਼ਟੀ ਕਰਦਾ ਹੈ (ਇਹ ਯਹੋਵਾਹ ਦੀ LXX ਵਿੱਚ ਯਹੂਦੀ ਉਸਤਤ ਦੇ ਨਮੂਨੇ ਦੀ ਪਾਲਣਾ ਨਹੀਂ ਕਰਦਾ)। ਪੌਲੁਸ *Theos ਥੀਉਸ* ਨੂੰ ਅਕਰਸ ਯਿਸੂ ਲਈ ਨਹੀਂ ਵਰਤਦਾ ਪਰ ਫਿਰ ਵੀ ਉਹ ਇਸਨੂੰ ਵਰਤਦਾ ਹੈ (ਦੇਖੋ ਰਸੂਲਾਂ ਦੇ ਕਰੱਤਬ 20:28; 2 ਥੱਸਲੁਨੀਕੀਆਂ ਨੂੰ 1:12; ਤੀਤੁਸ 2:13; ਫਿਲਿੱਪੀਆਂ ਨੂੰ 2:6)। ਪਹਿਲੀ ਸਦੀ ਦੀਆਂ ਸਾਰੀਆਂ ਕਲੀਸੀਆਵਾਂ ਦੇ ਫਾਦਰ ਇਸ ਸ਼ਬਦ ਨੂੰ ਯਿਸੂ ਦੇ ਹਵਾਲੇ ਵੱਜੋਂ ਵਰਤਦੇ ਸਨ। Bruce Metzger, *A Textual Commentary On the Greek New Testament*, pp. 520-522, ਦੱਸਦਾ ਹੈ ਕਿ ਜਿੱਥੇ ਵਿਰਾਮ ਚਿੰਨ੍ਹ ਹਨ ਉੱਥੇ ਵੱਖ ਵੱਖ ਚੋਣਾਂ ਸੰਬੰਧਤ ਹਨ। ਪੁਰਾਣੀਆਂ ਹੱਥ-ਲਿਖਤਾਂ ਵਿੱਚ ਕੁੱਝ ਗੈਰ-ਕਾਨੂੰਨੀ ਨਹੀਂ ਸੀ

1. ਪ੍ਰੰਜੀਕਰਣ
2. ਵਿਰਾਮ ਚਿੰਨ੍ਹ
3. ਪੈਰਾ ਵੰਡ
4. ਸ਼ਬਦਾਂ ਵਿਚਾਲੇ ਖਾਲੀ ਥਾਂ ਵੀ ਨਹੀਂ

▣ "ਜੋ ਸਭਨਾਂ ਉੱਤੇ ਹੈ" ਇਹ ਪਰਮੇਸ਼ੁਰ ਪਿਤਾ ਅਤੇ ਯਿਸੂ ਪੁੱਤਰ ਲਈ ਸੰਖੇਪ ਵਾਕਾਂਸ਼ ਹੋ ਸਕਦਾ ਹੈ। ਇਹ ਮੱਤੀ 28:19 ਵਿੱਚ ਯਿਸੂ ਦੇ ਬਿਆਨ ਅਤੇ ਕੁੱਲੁਸੀਆਂ 1:15-20 ਵਿੱਚ ਪੌਲੁਸ ਦੇ ਬਿਆਨ ਬਾਰੇ ਦੱਸਦੀ ਹੈ। ਇਹ ਸ਼ਾਨਦਾਰ ਬਿਆਨ ਇਸਰਾਇਲ ਦੁਆਰਾ ਨਾਸਰਤ ਦੇ ਯਿਸੂ ਨੂੰ ਨਕਾਰਨ ਦੀ ਮੂਰਖਤਾ ਦੀ ਉੱਚਾਈ ਨੂੰ ਦੱਸਦਾ ਹੈ।

▣ "ਜੁੱਗੋ-ਜੁੱਗ" ਇਹ ਸ਼ਾਬਦਿਕ ਯੂਨਾਨੀ ਮੁਹਾਵਰੇ "ਯੁੱਗਾਂ ਲਈ" ਦਾ ਵਾਕਾਂਸ਼ ਹੈ (ਦੇਖੋ ਲੂਕਾ 1:33; ਰੋਮੀਆਂ ਨੂੰ 1:25; 11:36; ਗਲਾਤੀਆਂ ਨੂੰ 1:5; 1 ਤਿਮੋਥਿਉਸ 1:17)। ਇਹ ਸੰਬੰਧਤ ਵਾਕਾਂਸ਼ਾਂ ਵਿੱਚੋਂ ਇੱਕ ਹੈ (1) "ਉਮਰਾਂ ਤੱਕ" (ਦੇਖੋ ਮੱਤੀ 21:19 [ਮਰਕੁਸ 11:14]; ਲੂਕਾ 1:55; ਯੂਹੰਨਾ 6:5,58; 8:35; 12:34; 13:8; 14:16; 2 ਕੁਰਿੰਥੀਆਂ ਨੂੰ 9:9) ਜਾਂ (2) "ਯੁੱਗਾਂ ਤੱਕ" (ਦੇਖੋ ਅਫਸੀਆਂ ਨੂੰ 3:21)। ਇਹਨਾਂ ਮੁਹਾਵਰਿਆਂ ਵਿੱਚ "ਜੁੱਗੋ-ਜੁੱਗ" ਕੋਈ ਫਰਕ ਨਹੀਂ ਜਾਪਦਾ। ਸ਼ਬਦ "ਯੁੱਗ" ਰੱਬੀ ਵਿਆਕਰਣ ਨਿਰਮਾਣ ਦੀ ਲਾਖਣਿਕ ਭਾਵਨਾ ਵਿੱਚ ਬਹੁਵਚਨ ਹੋ ਸਕਦਾ ਹੈ ਜਿਸ ਨੂੰ ਮਹਿਮਾ ਦਾ ਬਹੁਵਚਨ ਜਾਂ ਇਹ ਯਹੂਦੀ ਮੱਤ ਅਨੁਸਾਰ "ਯੁੱਗਾਂ" ਦੇ ਵਿਸ਼ੇ ਜਾਂ "ਨਿਰਦੇਸ਼ਤਾ ਦਾ ਯੁੱਗ", "ਬੁਰਾਈ ਦਾ ਯੁੱਗ", "ਆਉਣ ਵਾਲਾ ਯੁੱਗ" ਜਾਂ "ਧਾਰਮਿਕਤਾ ਦੇ ਯੁੱਗ" ਦਾ ਹਵਾਲਾ ਹੋ ਸਕਦਾ ਹੈ।

▣ "ਆਮੀਨ" ਦੇਖੋ ਖਾਸ ਵਿਸ਼ਾ ਰੋਮੀਆਂ ਨੂੰ 1:25 ਵਿੱਚ।

ਰੋਮੀਆਂ ਨੂੰ 9:6-13

⁶ਪਰ ਇਸ ਤਰ੍ਹਾਂ ਨਹੀਂ ਜੋ ਪਰਮੇਸ਼ੁਰ ਦਾ ਬਚਨ ਟਲ ਗਿਆ; ਕਿਉਂਕਿ ਜਿਹੜੇ ਇਸਰਾਏਲ ਦੇ ਵਿੱਚੋਂ ਹਨ, ਉਹ ਸਾਰੇ ਇਸਰਾਏਲੀ ਨਹੀਂ। ⁷ਅਤੇ ਅਬਰਾਹਾਮ ਦੀ ਅੰਸ ਹੋਣ ਕਰਕੇ ਉਹ ਸਾਰੇ ਉਹ ਦੀ ਸੰਤਾਨ ਨਹੀਂ ਹਨ, ਸਗੋਂ ਇਸਹਾਕ ਤੋਂ ਹੀ ਤੇਰੀ ਅੰਸ ਪੁਕਾਰੀ ਜਾਵੇਗੀ। ⁸ਅਰਥਾਤ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਦੀ ਸੰਤਾਨ ਨਹੀਂ, ਪਰ ਵਾਇਦੇ ਦੀ ਸੰਤਾਨ ਅੰਸ ਗਿਣੀ ਜਾਂਦੀ ਹੈ। ⁹ਵਾਇਦੇ ਦਾ ਬਚਨ ਤਾਂ ਇਹ ਹੈ, ਕਿ ਇਸੇ ਸਮੇਂ ਦੇ ਅਨੁਸਾਰ ਮੈਂ ਆਵਾਂਗਾ ਅਤੇ ਸਾਰਾਹ ਇੱਕ ਪੁੱਤਰ ਜਣੇਗੀ। ¹⁰ਅਤੇ ਕੇਵਲ ਇਹੋ ਨਹੀਂ ਸਗੋਂ ਜਦੋਂ ਰਿਬਕਾਹ ਇੱਕ ਜਣੇ ਤੋਂ ਅਰਥਾਤ ਸਾਡੇ ਪਿਤਾ ਇਸਹਾਕ ਤੋਂ ਗਰਭਵਤੀ ਹੋਈ। ¹¹ਭਾਵੇਂ ਬਾਲਕ ਹਾਲੇ ਤੱਕ ਜੰਮੇ ਨਹੀਂ ਸਨ, ਅਤੇ ਨਾ ਹੀ ਉਨ੍ਹਾਂ ਨੇ ਕੁਝ ਭਲਾ ਬੁਰਾ ਕੀਤਾ ਸੀ, ਅਤੇ ਉਸ ਨੇ ਕਿਹਾ ਵੱਡਾ ਛੋਟੇ ਦੀ ਸੇਵਾ ਕਰੇਗਾ, ¹²ਤਾਂ ਜੋ ਪਰਮੇਸ਼ੁਰ ਦੀ ਯੋਜਨਾ ਜਿਹੜੀ ਚੋਣ ਦੇ ਅਨੁਸਾਰ ਹੈ, ਕਰਨੀਆਂ ਤੋਂ ਨਹੀਂ ਸਗੋਂ ਬਲਾਉਣ ਵਾਲੇ ਦੀ ਮਰਜ਼ੀ ਅਨੁਸਾਰ ਬਣੀ ਰਹੇ। ¹³ਜਿਵੇਂ ਲਿਖਿਆ

ਹੋਇਆ ਹੈ, ਜੋ ਮੈਂ ਯਾਕੂਬ ਨਾਲ ਪਿਆਰ ਪਰ ਏਸਾਓ ਨਾਲ ਵੈਰ ਕੀਤਾ।

9:6 "ਪਰਮੇਸ਼ੁਰ ਦਾ ਬਚਨ" ਇਸ ਪ੍ਰਸੰਗ ਵਿੱਚ ਇਹ ਮੁਹਾਵਰਾ ਪੁਰਾਣੇ ਨੇਮ ਦੇ ਨੇਮਬੱਧ ਵਾਅਦੇ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਦੇ ਵਾਅਦੇ ਪੱਕੇ ਹਨ (ਦੇਖੋ ਗਿਣਤੀ 23:19; ਯਹੋਸ਼ੂ 21:45; 23:14; 2 ਰਾਜਾ 10:10; ਯਸਾਯਾਹ 40:8; 55:11; 59:21)।

NASB, NRSV, TEV, REB "ਅਸਫਲ ਹੋ ਗਿਆ"

NKJV "ਕੋਈ ਅਸਰ ਨਾ ਹੋਇਆ"

ਸੇਪਟੂਜਿੰਟ ਵਿੱਚ ਇਹ ਸ਼ਬਦ (*ekpiptō*) ਕਈ ਵਾਰੀ ਕਿਸੇ ਚੀਜ਼ ਲਈ (ਦੇਖੋ ਯਸਾਯਾਹ 6:13) ਜਾਂ ਕਿਸੇ ਵਿਅਕਤੀ ਦੇ ਡਿੱਗ ਜਾਣ ਲਈ ਵਰਤਿਆ ਜਾਂਦਾ ਸੀ (ਦੇਖੋ ਯਸਾਯਾਹ 14:12)। ਇੱਥੇ ਇਹ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ ਜੋ ਸਥਾਈ ਨਤੀਜੇ ਦੀ ਸਥਿਤੀ ਨੂੰ ਦੱਸਦਾ ਹੈ (ਪਰ ਇਹ ਨਕਾਰਾ ਹੈ)। ਉੱਪਰ ਪਰਮੇਸ਼ੁਰ ਦੇ ਵਾਅਦੇ ਦੇ ਸੱਚੇ ਹੋਣ ਬਾਰੇ ਨੋਟ ਦੇਖੋ।

NASB "ਕਿਉਂਕਿ ਉਹ ਸਾਰੇ ਇਸਰਾਇਲ ਨਹੀਂ ਜਿਹੜੇ ਇਸਰਾਇਲ ਤੋਂ ਆਏ ਹਨ"

NKJV "ਕਿਉਂਕਿ ਉਹ ਸਾਰੇ ਇਸਰਾਇਲ ਨਹੀਂ ਜਿਹੜੇ ਇਸਰਾਇਲ ਦੇ ਹਨ"

NRSV "ਕਿਉਂਕਿ ਸਾਰੇ ਇਸਰਾਇਲੀ ਅਸਲ ਵਿੱਚ ਇਸਰਾਇਲ ਨਾਲ ਸੰਬੰਧਤ ਨਹੀਂ"

TEV "ਕਿਉਂਕਿ ਇਸਰਾਇਲ ਦੇ ਸਾਰੇ ਲੋਕ ਪਰਮੇਸ਼ੁਰ ਦੇ ਲੋਕ ਨਹੀਂ ਹਨ"

NJB "ਕਿਉਂਕਿ ਉਹ ਸਾਰੇ ਇਸਰਾਇਲ ਨਹੀਂ ਜਿਹੜੇ ਇਸਰਾਇਲ ਦੇ ਹਨ"

ਅਸੰਗਤ ਕਥਨ ਦਾ ਅਰਥ ਸ਼ਬਦ ਇਸਰਾਇਲ ਬਾਈਬਲ ਦੇ ਸ਼ਬਦ "ਇਸਰਾਇਲ" ਦੇ ਅਰਥਾਂ ਦੁਆਲੇ ਘੁੰਮਦਾ ਹੈ।

1. ਇਸਰਾਇਲ, ਯਾਕੂਬ ਦੇ ਵੰਸ਼ਜਾਂ ਦੇ ਅਰਥ ਵਿੱਚ (ਦੇਖੋ ਉਤਪਤ 32:22-32)
2. ਇਸਰਾਇਲ, ਪਰਮੇਸ਼ੁਰ ਦੁਆਰਾ ਚੁਣੇ ਗਏ ਲੋਕਾਂ ਦੇ ਅਰਥ ਵਿੱਚ (ਦੇਖੋ TEV)
3. ਆਤਮਿਕ ਇਸਰਾਇਲ, ਇਸਰਾਇਲ ਦਾ ਅਰਥ ਹੈ ਕਲੀਸੀਆ, (ਦੇਖੋ ਗਲਾਤੀਆਂ ਨੂੰ 6:16; 1 ਪਤਰਸ. 2:8,9; ਪਰਕਾਸ਼ ਦੀ ਪੇਥੀ. 1:6) ਬਨਾਮ ਕੁਦਰਤੀ ਇਸਰਾਇਲ (ਦੇਖੋ ਰੋਮੀਆਂ ਨੂੰ 9:3-6)

ਅਬਰਾਹਮ ਦੇ ਬੱਚਿਆਂ ਵਿੱਚੋਂ ਕੇਵਲ ਕੁੱਝ ਹੀ ਵਾਅਦੇ ਦੀ ਸੰਤਾਨ ਸਨ (ਦੇਖੋ ਰੋਮੀਆਂ ਨੂੰ 9:7)। ਹਾਲਾਂਕਿ ਯਹੂਦੀ ਵੀ ਕਦੇ ਪਰਮੇਸ਼ੁਰ ਨਾਲ ਕੇਵਲ ਉਹਨਾਂ ਦੇ ਵੰਸ਼ ਉੱਤੇ ਅਧਾਰਤ ਸਹੀ ਨਹੀਂ ਸਨ (ਦੇਖੋ ਰੋਮੀਆਂ ਨੂੰ 9:7), ਪਰ ਉਹਨਾਂ ਦੇ ਵਿਸ਼ਵਾਸ ਦੇ (ਦੇਖੋ ਰੋਮੀਆਂ ਨੂੰ 2:28-29; 4:1ff.; ਯੂਹੰਨਾ 8:31-59; ਗਲਾਤੀਆਂ ਨੂੰ 3:7-9; 4:23) ਅਧਾਰਤ ਸਨ। ਇਹ ਵਿਸ਼ਵਾਸ ਕਰਨ ਵਾਲੇ ਬਚੇ ਹੋਏ ਲੋਕ ਸਨ ਜਿਹਨਾਂ ਨੇ ਪਰਮੇਸ਼ੁਰ ਦੇ ਵਾਅਦੇ ਪ੍ਰਾਪਤ ਕੀਤੇ ਅਤੇ ਨਿਹਚਾ ਨਾਲ ਉਹਨਾਂ ਵਿੱਚ ਚੱਲੇ (ਦੇਖੋ ਰੋਮੀਆਂ ਨੂੰ 9:27; 11:5)।

ਆਇਤ 6 ਮੰਨੇ ਗਏ ਇਤਰਾਜ਼ਾ ਦੀ ਇੱਕ ਲੜੀ ਸ਼ੁਰੂ ਕਰਦੀ ਹੈ (ਦੇਖੋ ਰੋਮੀਆਂ ਨੂੰ 9:14,19,30; 11:1)। ਇਹ ਪੌਲੁਸ ਦਾ ਡਾਇਟਰੀਬ ਦਾ ਢੰਗ ਜਾਰੀ ਰੱਖਦੀ ਹੈ। ਇਹ ਮੰਨੀ ਗਈ ਵਸਤੂ ਦੁਆਰਾ ਸੱਚ ਦੱਸਦੀ ਹੈ (ਉਦਾਹਰਣ., ਮਲਾਕੀ 1:2,6,7 [ਦੇਹਰਾ],12,13; 2:14,17 [ਦੇਹਰਾ]; 3:7,13,14)।

9:7 ਇਸ ਆਇਤ ਦਾ ਦੂਸਰਾ ਅੱਧ ਉਤਪਤ 21:12d ਦਾ ਹਵਾਲਾ ਹੈ। ਅਬਰਾਹਮ ਦੀ ਸਾਰੀ ਸੰਤਾਨ ਪਰਮੇਸ਼ਰ ਦੇ ਵਾਅਦੇ ਦੇ ਨੇਮ ਦੀ ਸੰਤਾਨ ਨਹੀਂ ਸਨ (ਦੇਖੋ ਉਤਪਤ 12:1-3; 15:1-11; 17:1-21; 18:1-15; ਗਲਾਤੀਆਂ ਨੂੰ 4:23)। ਇਹ ਰੋਮੀਆਂ ਨੂੰ 9:8-9 ਵਿੱਚ ਇਸ਼ਮਾਇਲ ਅਤੇ ਇਸਹਾਕ ਦੇ ਵਿਚਕਾਰ, ਅਤੇ ਰੋਮੀਆਂ ਨੂੰ 9:10-11 ਵਿੱਚ ਯਾਕੂਬ ਅਤੇ ਇਸਾਊ ਦੇ ਵਿਚਕਾਰ ਅੰਤਰ ਨੂੰ ਦੱਸਦਾ ਹੈ।

9:8 ਇੱਥੇ ਪੌਲੁਸ ਰਾਸ਼ਟਰੀ ਕੁੱਲ ਲਈ ਸ਼ਬਦ "ਮਾਸ" ਦੀ ਵਰਤੋਂ ਕਰਦਾ ਹੈ (ਦੇਖੋ ਰੋਮੀਆਂ ਨੂੰ 1:3; 4:1; 9:3,5)। ਉਹ ਅਬਰਾਹਮ ਦੀ ਕੁਦਰਤੀ ਸੰਤਾਨ (ਰੋਮੀਆਂ ਨੂੰ 9:3 ਦੇ ਯਹੂਦੀ) ਨਾਲ ਅਬਰਾਹਮ ਦੀ ਆਤਮਿਕ ਸੰਤਾਨ (ਵਾਅਦੇ ਦੀ ਸੰਤਾਨ) (ਜਿਹੜੇ ਕਿ ਪਰਮੇਸ਼ਰ ਦੇ ਵਾਅਦੇ ਦੇ ਮਸੀਹ ਉੱਪਰ ਨਿਹਚਾ ਨਾਲ ਵਿਸ਼ਵਾਸ ਕਰਨ ਗਏ, ਦੇਖੋ ਰੋਮੀਆਂ ਨੂੰ 2:28-29) ਵਿੱਚ ਫਰਕ ਨੂੰ ਦੱਸਦਾ ਹੈ। ਇਹ 8:4-11 ਵਿੱਚ ਇੱਕੋ ਜਿਹੀ ਭਿੰਨਤਾ ਨਹੀਂ ਹੈ, ਡਿੱਗੀ ਮਨੁੱਖਤਾ ਬਨਾਮ ਬਚਾਈ ਗਈ ਮਨੁੱਖਤਾ।

9:9 ਇਹ ਉਤਪਤ 18:10,14 ਦਾ ਹਵਾਲਾ ਹੈ; ਆਨਲਾਇਨ ਨੋਟਸ ਦੇਖੋ। ਵਾਅਦੇ ਦੀ ਸੰਤਾਨ ("ਬੀਜ") ਸਾਰਾ ਤੋਂ ਪਰਮੇਸ਼ਰ ਦੀ ਪਹਿਲ ਤੇ ਆਵੇਗਾ। ਇਹ ਮਸੀਹ ਦੇ ਜਨਮ ਦੇ ਨਤੀਜੇ ਵੱਜੋਂ ਹੋਵੇਗਾ। ਇਸਹਾਕ ਪਰਮੇਸ਼ਰ ਦੇ ਵਾਅਦੇ ਦੀ ਅਬਰਾਹਮ ਲਈ ਉਤਪਤ 12:1-3 ਤੋਂ ਤੇਰਾਂ ਸਾਲ ਪਹਿਲਾਂ ਖਾਸ ਪੂਰਤੀ ਸੀ।

9:10 ਅਬਰਾਹਮ, ਇਸਹਾਕ ਅਤੇ ਯਾਕੂਬ ਦੀਆਂ ਪਤਨੀਆਂ ਬਾਂਝ ਸਨ; ਉਹ ਗਰਭ ਧਾਰਨ ਨਹੀਂ ਕਰ ਸਕਦੀਆਂ ਸਨ। ਉਹਨਾਂ ਦੀ ਬੱਚਾ ਪਾਉਣ ਦੀ ਅਯੋਗਤਾ ਪਰਮੇਸ਼ਰ ਦੇ ਇਹ ਦਿਖਾਉਣ ਦੇ ਢੰਗਾਂ ਕਿ ਉਹ ਨੇਮ ਦੇ ਵਾਅਦੇ, ਮਸੀਹ ਦੇ ਵੰਸ਼ ਦੇ ਨਿਯੰਤਰਣ ਵਿੱਚ ਸੀ, ਵਿੱਚੋਂ ਇੱਕ ਸੀ।

ਦੂਸਰਾ ਤਰੀਕਾ ਇਹ ਸੀ ਕਿ ਸੱਚਾ ਮਸੀਹ ਵੰਸ਼ ਕਦੇ ਵੀ ਬਜ਼ੁਰਗਾਂ ਦੇ ਸਭ ਤੋਂ ਵੱਡੇ ਪੁੱਤਰ ਦੁਆਰਾ ਅੱਗੇ ਨਹੀਂ ਵੱਧਦਾ ਸੀ (ਜਿਸ ਦੀ ਸੱਭਿਆਚਾਰਕ ਤੌਰ ਤੇ ਆਸ ਕੀਤੀ ਜਾਂਦੀ ਸੀ)। ਕੁੰਜੀ ਪਰਮੇਸ਼ਰ ਦੀ ਚੋਣ ਹੈ (ਦੇਖੋ ਰੋਮੀਆਂ ਨੂੰ 9:11-12)।

9:11-12 ਆਇਆਂ 11-12 ਯੂਨਾਨੀ ਭਾਸ਼ਾ ਵਿੱਚ ਇੱਕ ਵਾਕ ਹਨ। ਇਹ ਵਿਸ਼ਾ ਉਤਪਤ 25:19-34 ਤੋਂ ਲਿਆ ਗਿਆ ਹੈ; ਆਨਲਾਇਨ ਨੋਟਸ ਦੇਖੋ। ਇਹ ਉਦਾਹਰਣ ਪਰਮੇਸ਼ਰ ਦੀ ਚੋਣ ਨੂੰ ਸਾਬਤ ਕਰਨ ਲਈ ਵਰਤੀ ਜਾਂਦੀ ਸੀ (ਦੇਖੋ ਰੋਮੀਆਂ ਨੂੰ 9:16), ਨਾ ਕਿ (1) ਮਨੁੱਖੀ ਵੰਸ਼ ਜਾਂ (2) ਮਨੁੱਖੀ ਗੁਣ ਜਾਂ ਪ੍ਰਾਪਤੀਆਂ (ਦੇਖੋ ਰੋਮੀਆਂ ਨੂੰ 9:16)। ਇਹ ਖੁਸ਼ਖਬਰੀ ਦਾ ਨਵਾਂ ਢੰਗ ਹੈ, ਨਵਾਂ ਨੇਮ ਹੈ (ਦੇਖੋ ਯਿਰਮਿਯਾਹ 31:31-34; ਹਿਜਕਿਏਲ 36:22-36)। ਹਾਲਾਂਕਿ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪਰਮੇਸ਼ਰ ਦੀ ਚੋਣ ਤੋਂ ਭਾਵ ਬਾਹਰ ਕੱਢਣਾ ਨਹੀਂ ਸੀ, ਬਲਕਿ ਸ਼ਾਮਿਲ ਕਰਨਾ ਸੀ! ਮਸੀਹ ਚੁਣੇ ਹੋਏ ਬੀਜ ਤੋਂ ਆਵੇਗਾ, ਪਰ ਉਹ ਸਭ ਲਈ ਆਵੇਗਾ (ਜੇ ਵਿਸ਼ਵਾਸ ਕਰੇਗਾ, ਦੇਖੋ ਰੋਮੀਆਂ ਨੂੰ 2:28-29; 4:3,22-25; ਰੋਮੀਆਂ 10)।

9:11 "ਉਦੇਸ਼" ਇਹ ਸ਼ਬਦ *pro plus tithēmi* ਦਾ ਮਿਸ਼ਰਿਤ ਰੂਪ ਹੈ, ਜਿਸ ਦੇ ਕਈ ਰੂਪ ਹਨ।

1. ਰੋਮੀਆਂ ਨੂੰ 3:25 ਵਿੱਚ
 - a. ਜਨਤਕ ਤੌਰ ਤੇ ਪੇਸ਼ ਕਰਨਾ
 - b. ਖੁਸ਼ ਕਰਨ ਵਾਲੀ ਦਾਤ
2. ਪਹਿਲਾਂ ਤੋਂ ਯੋਜਨਾ ਬਣਾਉਣਾ
 - a. ਪੌਲੁਸ ਦਾ, ਰੋਮੀਆਂ ਨੂੰ 1:13
 - b. ਪਰਮੇਸ਼ਰ ਦਾ, ਅਫਸੀਆਂ ਨੂੰ 1:9

ਇਸ ਪਾਠ ਵਿੱਚ ਵਰਤੇ ਗਏ ਨਾਂਵ (*prothesis*), ਦਾ ਅਰਥ ਹੈ "ਪਹਿਲਾਂ ਤੋਂ ਪੇਸ਼ ਕਰਨਾ"

1. ਮੰਦਿਰ ਵਿੱਚ ਚੜਾਵੇ ਦੀਆਂ ਰੋਟੀਆਂ ਦੀ ਵਰਤੋਂ, ਮੱਤੀ 12:4; ਮਰਕੁਸ 2:26; ਲੂਕਾ 6:4
2. ਪਰਮੇਸ਼ਰ ਦੇ ਪੂਰਵ ਨਿਰਧਾਰਤ, ਛੁਟਕਾਰੇ ਦੇ ਉਦੇਸ਼ ਦੀ ਵਰਤੋਂ, ਰੋਮੀਆਂ ਨੂੰ 8:28; 9:11; ਅਫਸੀਆਂ ਨੂੰ 1:5,11; 3:10; 2 ਤਿਮੋਥਿਉਸ 1:9; 3:10

ਪੌਲੁਸ ਰੋਮੀਆਂ 8 ਅਤੇ 9 ਅਤੇ ਅਫਸੀਆਂ 1 ਵਿੱਚ *pro* (ਪਹਿਲਾਂ) ਪ੍ਰਸਤਾਵ ਦੇ ਨਾਲ ਕਈ ਮਿਸ਼ਰਿਤ ਸ਼ਬਦਾਂ ਦੀ ਵਰਤੋਂ ਕਰਦਾ ਹੈ (ਉਹ ਪਰਮੇਸ਼ਰ ਦੀਆਂ ਯੋਜਨਾਬੱਧ ਗਤੀਵਿਧੀਆਂ ਨੂੰ ਦਿਖਾਉਂਦੇ ਹਨ)।

1. *proginōskō* (ਪਹਿਲਾਂ ਤੋਂ ਜਾਣਿਆ ਗਿਆ), ਰੋਮੀਆਂ ਨੂੰ 8:29
2. *proorizō* (ਪਹਿਲਾਂ ਤੋਂ ਬਣਾਇਆ ਗਿਆ), ਰੋਮੀਆਂ ਨੂੰ 8:29 (ਅਫਸੀਆਂ ਨੂੰ 1:5,11), 30 (ਅਫਸੀਆਂ ਨੂੰ 1:9)
3. *prothesis* (ਪਹਿਲਾਂ ਤੋਂ ਸੋਚਿਆ ਗਿਆ ਉਦੇਸ਼), ਰੋਮੀਆਂ ਨੂੰ 9:11
4. *proetomazō* (ਪਹਿਲਾਂ ਤੋਂ ਬਣਾਈ ਗਈ ਭੂਮਿਕਾ), ਰੋਮੀਆਂ ਨੂੰ 9:23
5. *prolegō* (ਪਹਿਲਾਂ ਤੋਂ ਕਿਹਾ ਗਿਆ), ਰੋਮੀਆਂ ਨੂੰ 9:29
6. *proelpizō* (ਪਹਿਲਾਂ ਤੋਂ ਆਸ ਕੀਤੀ ਗਈ), ਅਫਸੀਆਂ ਨੂੰ 1:12)

9:12 ਇਹ ਏਸਾਉ ਅਤੇ ਯਾਕੂਬ ਨਾਲ ਸੰਬੰਧਤ ਉਤਪਤ 25:23 ਦੀ ਭਵਿੱਖਬਾਣੀ ਦਾ ਹਵਾਲਾ ਹੈ। ਇਹ ਦੱਸਦਾ ਹੈ ਕਿ ਰਿਬਕਾ ਅਤੇ ਯਾਕੂਬ ਨੇ ਭਵਿੱਖਬਾਣੀ ਦੇ ਉੱਲਟ ਕੰਮ ਕੀਤਾ, ਨਿਜੀ ਲਾਭ ਦੇ ਲਈ ਨਹੀਂ, ਇਸਹਾਕ ਨੂੰ ਬਰਕਤ ਦੇਣ ਦੇ ਸਬੰਧ ਵਿੱਚ।

9:13 "ਪਰ ਮੈਂ ਏਸਾਉ ਨਾਲ ਵੈਰ ਕੀਤਾ" ਇਹ ਮਲਾਕੀ 1:2-3 ਦਾ ਹਵਾਲਾ ਹੈ। "ਵੈਰ" ਇਹ ਤੁਲਨਾ ਲਈ ਇਬਰਾਨੀ ਮੁਹਾਵਰਾ ਹੈ। ਇਹ ਅੰਗਰੇਜ਼ੀ ਵਿੱਚ ਕਠੋਰ ਸੁਣਾਈ ਦਿੰਦਾ ਹੈ, ਪਰ ਉਤਪਤ 29:31-33; ਬਿਵਸਥਾ ਸਾਰ 21:15; ਮੱਤੀ 10:37-38; ਲੂਕਾ 14:26; ਅਤੇ ਯੂਹੰਨਾ 12:25 ਦੀ ਤੁਲਨਾ ਕਰੋ। ਮਾਨਵ-ਵਾਦੀ ਸ਼ਬਦ "ਪਿਆਰ" ਅਤੇ "ਵੈਰ" ਇਹਨਾਂ ਵਿਅਕਤੀਆਂ ਪ੍ਰਤੀ ਪਰਮੇਸ਼ਰ ਦੀ ਭਾਵਨਾ ਨਾਲ ਨਹੀਂ, ਪਰ ਮਸੀਹ ਦੇ ਵੰਸ਼ ਅਤੇ ਵਾਅਦੇ ਪ੍ਰਤੀ ਵਤਨਬੱਧਤਾ ਨਾਲ ਸੰਬੰਧਤ ਹਨ। ਯਾਕੂਬ ਉਤਪਤ 25:23 ਭਵਿੱਖਬਾਣੀ ਤੇ ਅਧਾਰਤ ਵਾਅਦੇ ਦੀ ਸੰਤਾਨ ਸੀ। ਏਸਾਉ, ਮਲਾਕੀ 1:2-3, ਅਦੇਮ ਦੀ ਕੌਮ ਦਾ ਹਵਾਲਾ ਹੈ (ਏਸਾਉ ਦੀ ਸੰਤਾਨ)।

ਖਾਸ ਵਿਸ਼ਾ: ਪਰਮੇਸ਼ਰ ਦਾ ਮਨੁੱਖੀ ਵਰਣਨ (ਮਾਨਵੀਰੂਪ)

ਖਾਸ ਵਿਸ਼ਾ: ਪਰਮੇਸ਼ਰ ਦਾ ਮਨੁੱਖੀ ਵਰਣਨ

1. ਇਸ ਪ੍ਰਕਾਰ ਦੀ ਭਾਸ਼ਾ (ਪਰਮੇਸ਼ਰ ਦਾ ਮਨੁੱਖੀ ਵਰਣਨ) ਪੁਰਾਣੇ ਨੇਮ ਵਿੱਚ ਬਹੁਤ ਆਮ ਹੈ (ਕੁਝ ਉਦਾਹਰਨਾ)
 - A. ਸਰੀਰ ਦੇ ਹਿੱਸੇ
 1. ਅੱਖਾਂ – ਉਤਪਤ 1:4,31; 6:8; ਕੂਚ 33:17; ਗਿਣਤੀ 14:14; ਬਿਵਸਥਾ 11:12; ਜ਼ਕਰ 4:10
 2. ਹੱਥ – ਕੂਚ 15:17; ਗਿਣਤੀ 11:23; ਬਿਵਸਥਾ 2:15
 3. ਬਾਂਹ – ਕੂਚ 6:6; 15:16; ਬਿਵਸਥਾ 4:34; 5:15
 4. ਕੰਨ – ਗਿਣਤੀ 11:18; 1 ਸਮੂਏਲ 8:21; 2 ਰਾਜਾ 19:16; ਜ਼ਬੂਰ 5:1; 10:17; 18:6
 5. ਮੂੰਹ – ਕੂਚ 33:11; ਲੇਵੀਆਂ 20:3,5,6; ਗਿਣਤੀ 6:25; 12:8; ਬਿਵਸਥਾ 31:17; 32:20; 34:10
 6. ਉਂਗਲ – ਕੂਚ 8:19; 31:18; ਬਿਵਸਥਾ 9:10; ਜ਼ਬੂਰ 8:3
 7. ਅਵਾਜ਼ – ਉਤਪਤ 3:9,11,13; ਕੂਚ 15:26; 19:19; ਬਿਵਸਥਾ 26:17; 27:10
 8. ਪੈਰ – ਕੂਚ 24:10; Ezek. 43:7

9. ਮਨੁੱਖੀ ਰੂਪ – ਕੂਚ 24:9-11; Psalm 47; Isa. 6:1; Ezek. 1:26

10. ਪਰਮੇਸ਼ਰ ਦਾ ਦੂਤ – ਉਤਪਤ 16:7-13; 22:11-15; 31:11,13; 48:15-16; ਕੂਚ 3:4,13-21; 14:19; ਨਿਆਈਆਂ 2:1; 6:22-23; 13:3-22

B. ਸਰੀਰਕ ਕੰਮ (ਦੇਖੋ ਉਦਾਹਰਨਾਂ)

1. ਸ੍ਰਿਸ਼ਟੀ ਦੇ ਵਿਧੀ ਵਜੋਂ ਬੋਲਣਾ – ਉਤਪਤ 1:3,6,9,11,14,20,24,26

2. ਤੁਰਨਾ (ਭਾਵ., ਅਵਾਜ਼ ਆਉਣਾ) – ਉਤਪਤ 3:8; ਲੇਵੀਆਂ 26:12; ਬਿਵਸਥਾ 23:14; ਹਬਕੁਕ 23:14

3. ਨੂੰਹ ਦੇ ਜਹਾਜ਼ ਦਾ ਦਰਵਾਜ਼ਾ ਬੰਦ ਕਰਨਾ – ਉਤਪਤ 7:16

4. ਬਲੀਆਂ ਦੀ ਖੁਸ਼ਬੂ ਲੈਣਾ – ਉਤਪਤ 8:21; ਲੇਵੀਆਂ 26:31; ਅਮੋਸ 5:21

5. ਥੱਲੇ ਆਉਣਾ – ਉਤਪਤ 11:5; 18:21; ਕੂਚ 3:8; 19:11,18,20

6. ਮੂਸਾ ਨੂੰ ਦਫਨਾਉਣਾ – ਬਿਵਸਥਾ 34:6

C. ਮਨੁੱਖੀ ਭਾਵਨਾਵਾਂ (ਕੁਝ ਉਦਾਹਰਨਾਂ)

1. ਦੁਖੀ ਹੋਣਾ/ਪਛਤਾਉਣਾ – ਉਤਪਤ 6:6,7; ਕੂਚ 32:14; Jdgs. 2:18; 1 ਸਮੂਏਲ 15:29,35; ਆਮੋਸ 7:3,6

2. ਗੁੱਸਾ – ਕੂਚ 4:14; 15:7; ਗਿਣਤੀ 11:10; 12:9; 22:22; 25:3,4; 32:10,13,14; ਬਿਵਸਥਾ 6:15; 7:4; 29:20

3. ਈਰਖਾ – ਕੂਚ 20:5; 34:14; ਬਿਵਸਥਾ 4:24; 5:9; 6:15; 32:16,21; ਯਹੋਸ਼ੁਆ 24:19

4. ਘਿਰਨਾ ਕਰਨਾ/ਨਫਰਤ ਕਰਨਾ – ਲੇਵੀਆਂ 20:23; 26:30; ਬਿਵਸਥਾ 32:19

D. ਪਰਿਵਾਰਕ ਸ਼ਬਦ (ਕੁਝ ਉਦਾਹਰਨਾਂ)

1. ਪਿਤਾ

a. ਇਸਰਾਈਲ ਦਾ – ਕੂਚ 4:22; ਬਿਵਸਥਾ 14:1; ਯਸਾਯਾਹ 1:2; 63:16; 64:8; ਯਿਰਮਿਯਾਹ 31:9; ਹੋਸ਼ੇਆ 11:1

b. ਰਾਜੇ ਦਾ – 2 ਸਮੂਏਲ 7:11-16; ਜ਼ਬੂਰ 2:7

c. ਪਿਤਾ ਦੇ ਕੰਮਾਂ ਦੇ ਰੂਪਕ – ਬਿਵਸਥਾ 1:31; 8:5; 32:6-14; ਜ਼ਬੂਰ 27:10; ਕਹਾਉਤਾਂ 3:12; ਯਿਰਮਿਯਾਹ 3:4,22; 31:20; ਹੋਸ਼ੇਆ 11:1-4; ਮਲਾਕੀ 3:17

2. ਮਾਤਾ-ਪਿਤਾ – ਹੋਸ਼ੇਆ 11:1-4

3. ਮਾਤਾ – ਯਸਾਯਾਹ 49:15; 66:9-13 (ਬੱਚੇ ਨੂੰ ਸੰਭਾਲਣ ਵਾਲੀ ਮਾਂ ਦਾ ਰੂਪਕ)

4. ਵਿਸ਼ਵਾਸਯੋਗ ਜਵਾਨ ਪ੍ਰੇਮੀ – ਹੋਸ਼ੇਆ 1-3

II. ਇਸ ਪ੍ਰਕਾਰ ਦੀ ਭਾਸ਼ਾ ਦੇ ਇਸਤੇਮਾਲ ਦੇ ਕਾਰਨ

A. ਪਰਮੇਸ਼ਰ ਲਈ ਇਹ ਜ਼ਰੂਰਤ ਹੈ ਕਿ ਉਹ ਆਪਣੇ ਆਪ ਨੂੰ ਮਨੁੱਖਾਂ ਉੱਤੇ ਪਰਗਟ ਕਰੇ। ਡਿੱਗਣ, ਦੁਨਿਆਵੀ ਸ਼ਬਦਾਂ ਤੋਂ ਇਲਾਵਾ ਕੋਈ ਹੋਰ ਸ਼ਬਦਾਵਲੀ ਨਹੀਂ ਹੈ। ਮਨੁੱਖਤਾਵਾਦ ਲਈ ਪਰਮੇਸ਼ਰ ਦੀ ਪੁਰਸ਼ ਦੇ ਰੂਪ ਵਿੱਚ ਧਾਰਣਾ ਇੱਕ ਬਹੁਤ ਹੀ ਵਿਆਪਕ ਧਾਰਣਾ ਹੈ, ਕਿਉਂਕਿ ਪ੍ਰਮਾਤਮਾ ਆਤਮਾ ਹੈ!

B. ਪਰਮੇਸ਼ਰ ਮਨੁੱਖੀ ਜੀਵਨ ਦੇ ਸਭ ਤੋਂ ਅਰਥਪੂਰਨ ਪਹਿਲੂ ਨੂੰ ਲੈਂਦਾ ਹੈ ਅਤੇ ਇਸ ਦੀ ਵਰਤੋਂ ਆਪਣੇ ਆਪ ਨੂੰ ਡਿੱਗੀ ਹੋਈ ਮਨੁੱਖਤਾ ਤੇ ਪਰਗਟ ਕਰਨ ਲਈ ਕਰਦਾ ਹੈ (ਪਿਤਾ, ਮਾਤਾ, ਮਾਤਾ-ਪਿਤਾ, ਪ੍ਰੇਮੀ)।

C. ਹਾਲਾਂਕਿ ਕਈ ਵਾਰੀ ਜ਼ਰੂਰੀ ਹੁੰਦਾ ਹੈ (ਅਰਥਾਤ, ਉਤਪਤ 3: 8), ਪਰਮੇਸ਼ਰ ਕਿਸੇ ਵੀ ਭੌਤਿਕ ਸਰੂਪ ਤੱਕ ਸੀਮਿਤ ਨਹੀਂ ਹੋਣਾ

ਚਾਹੁੰਦਾ ਹੈ (ਦੇਖੋ ਕੂਚ 20; ਬਿਵਸਥਾ 5)

D. ਆਖਰੀ ਮਨੁੱਖੀ ਵਰਣਨ ਯਿਸੂ ਦਾ ਦੇਹਧਾਰਨਾ ਹੈ! ਪਰਮੇਸ਼ਰ ਦੇਹਧਾਰੀ ਹੋਇਆ, ਜਿਸ ਨੂੰ ਛੂਹ ਕੇ ਦੇਖਿਆ ਜਾ ਸਕਦਾ ਸੀ (ਦੇਖੋ | ਯੂਹੰਨਾ 1:1-3)| ਪਰਮੇਸ਼ਰ ਦਾ ਸੰਦੇਸ਼ ਪਰਮੇਸ਼ਰ ਦਾ ਸ਼ਬਦ ਬਣਿਆ (ਦੇਖੋ ਯੂਹੰਨਾ 1:1-18)|

III. ਚੰਗੇ ਵਿਚਾਰ ਲਈ, G. B. Caird, *The Language and Imagery of the Bible*, chapter 10, "Anthropomorphism," in *The International Standard Bible Encyclopaedia*, pp. 152-154 ਨੂੰ ਦੇਖੋ।

ਰੋਮੀਆਂ ਨੂੰ 9:14-18

¹⁴ਫੇਰ ਅਸੀਂ ਕੀ ਆਖੀਏ? ਭਲਾ, ਪਰਮੇਸ਼ੁਰ ਬੇਇਨਸਾਫ਼ੀ ਕਰਦਾ ਹੈ? ਕਦੇ ਨਹੀਂ! ¹⁵ਕਿਉਂਕਿ ਉਹ ਮੂਸਾ ਨੂੰ ਆਖਦਾ ਹੈ, ਕਿ ਮੈਂ ਜਿਸ ਦੇ ਉੱਤੇ ਦਯਾ ਕਰਨਾ ਚਾਹਾਂ ਉਸ ਉੱਤੇ ਦਯਾ ਕਰਾਂਗਾ ਅਤੇ ਜਿਸ ਦੇ ਉੱਤੇ ਮੈਂ ਰਹਿਮ ਕਰਨਾ ਚਾਹਾਂ ਉਸ ਉੱਤੇ ਰਹਿਮ ਕਰਾਂਗਾ। ¹⁶ਸੇ ਇਹ ਤਾਂ ਨਾ ਚਾਹੁਣ ਵਾਲੇ ਦਾ, ਅਤੇ ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਦਯਾ ਕਰਨ ਵਾਲੇ ਪਰਮੇਸ਼ੁਰ ਦਾ ਕੰਮ ਹੈ। ¹⁷ਕਿਉਂ ਜੇ ਪਵਿੱਤਰ ਗ੍ਰੰਥ ਵਿੱਚ ਫ਼ਿਰਊਨ ਨੂੰ ਕਿਹਾ ਗਿਆ, ਕਿ ਮੈਂ ਇਸੇ ਕਾਰਨ ਤੈਨੂੰ ਖੜ੍ਹਾ ਕੀਤਾ ਤਾਂ ਜੇ ਤੇਰੇ ਵਿੱਚ ਆਪਣੀ ਸਮਰੱਥ ਪਰਗਟ ਕਰਾਂ ਤਾਂ ਜੇ ਸਾਰੀ ਧਰਤੀ ਤੇ ਮੇਰੇ ਨਾਮ ਦਾ ਪਰਚਾਰ ਹੋਵੇ। ¹⁸ਸੇ ਉਹ ਜਿਹ ਦੇ ਉੱਤੇ ਚਾਹੁੰਦਾ ਹੈ ਉਹ ਦੇ ਉੱਤੇ ਦਯਾ ਕਰਦਾ ਹੈ, ਅਤੇ ਜਿਹ ਦੇ ਉੱਤੇ ਚਾਹੁੰਦਾ ਉਹ ਦੇ ਉੱਤੇ ਸਖਤੀ ਕਰਦਾ ਹੈ।

9:14 "ਫੇਰ ਅਸੀਂ ਕੀ ਆਖੀਏ" ਪੌਲੁਸ ਨੇ ਅਕਸਰ ਇਹ ਡਾਈਟਰੀਬ ਦੀ ਸ਼ੈਲੀ ਵਰਤੀ (ਦੇਖੋ ਰੋਮੀਆਂ ਨੂੰ 3:5; 4:1; 6:1; 7:7; 8:31; 9:14,19,30)।

▣ "ਪਰਮੇਸ਼ੁਰ ਬੇਇਨਸਾਫ਼ੀ ਕਰਦਾ ਹੈ?" ਵਿਆਕਰਣ ਨੂੰ "ਨਹੀਂ" ਉੱਤਰ ਦੀ ਉਮੀਦ ਹੈ। ਪਰਮੇਸ਼ੁਰ ਮਨੁੱਖਾਂ ਨੂੰ ਕਿਵੇਂ ਜਿੰਮੇਵਾਰ ਠਹਿਰਾ ਸਕਦਾ ਹੈ ਜਦੋਂ ਕਿ ਪਰਮੇਸ਼ੁਰ ਦੀ ਪ੍ਰਭੂਸੱਤਾ ਨਿਰਣਾਇਕ ਕਾਰਕ ਹੈ (ਦੇਖੋ ਰੋਮੀਆਂ ਨੂੰ 9:19)? ਇਹ ਚੋਣ ਦਾ ਰਹੱਸ ਹੈ। ਇਸ ਪ੍ਰਸੰਗ ਵਿੱਚ ਖਾਸ ਜੇਰ ਇਸ ਗੱਲ ਤੇ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਮਨੁੱਖਤਾ ਨਾਲ ਜੇ ਵੀ ਕਰੇਗਾ ਉਸ ਲਈ ਉਹ ਮੁਕਤ ਹੈ (ਵਿਧਰੋਹੀ ਮਨੁੱਖ ਜਾਤੀ), ਹਾਲਾਂਕਿ, ਪਰਮੇਸ਼ੁਰ ਦੀ ਪ੍ਰਭੂਸੱਤਾ ਉਸ ਦੀ ਦਯਾ ਵਿੱਚ ਪ੍ਰਗਟ ਹੁੰਦੀ ਹੈ (ਰੋਮੀਆਂ ਨੂੰ 9:15 ਵਿੱਚ ਖਾਸ ਵਿਸ਼ਾ), ਨਾ ਕਿ ਸਿਰਫ਼ ਸ਼ਕਤੀ ਵਿੱਚ।

ਇਹ ਵੀ ਦੱਸਣਾ ਜਰੂਰੀ ਹੈ ਕਿ ਪਰਮੇਸ਼ੁਰ ਦੀ ਪ੍ਰਭੂਸੱਤਾ ਦੀਆਂ ਚੋਣਾਂ ਮਨੁੱਖ ਦੇ ਭਵਿੱਖ ਦੀਆਂ ਚੋਣਾਂ ਅਤੇ ਕਿਰਿਆਵਾਂ ਨੂੰ ਪਹਿਲਾਂ ਤੋਂ ਹੀ ਜਾਣਦੀਆਂ ਹਨ। ਜੇ ਇਹ ਸੱਚ ਹੁੰਦਾ ਤਾਂ ਪੂਰੀ ਤਰ੍ਹਾਂ ਮਨੁੱਖ ਦੀਆਂ ਚੋਣਾਂ ਅਤੇ ਕੰਮ ਅਤੇ ਗੁਣ ਪਰਮੇਸ਼ੁਰ ਦੀਆਂ ਚੋਣਾਂ ਉੱਤੇ ਅਧਾਰਤ ਹੁੰਦੇ (ਦੇਖੋ ਰੋਮੀਆਂ ਨੂੰ 9:16; 1 ਪਤਰਸ. 1:2)। ਇਸਦੇ ਪਿੱਛੇ ਧਰਮੀ ਲਈ ਰਵਾਇਤੀ ਯਹੂਦੀ ਖੁਸ਼ਹਾਲੀ ਦਾ ਨਜਰੀਆ ਹੈ (ਦੇਖੋ ਬਿਵਸਥਾ ਸਾਰ 27-28; ਅਯੂੱਬ ਅਤੇ ਜਬੂਰਾਂ ਦਾ ਪੇਥੀ 73)। ਪਰ, ਪਰਮੇਸ਼ੁਰ ਨਿਹਚਾ ਦੁਆਰਾ ਅਯੋਗ ਮਨੁੱਖਾਂ ਨੂੰ ਬਰਕਤ ਦੇਣ ਲਈ ਚੁਣਦਾ ਹੈ (ਪੇਸ਼ਕਾਰੀ ਨਹੀਂ, ਦੇਖੋ ਰੋਮੀਆਂ ਨੂੰ 5:8)। ਪਰਮੇਸ਼ੁਰ ਸਾਰੀਆਂ ਗੱਲਾਂ ਨੂੰ ਜਾਣਦਾ ਹੈ ਪਰ ਉਸ ਨੇ ਆਪਣੀਆਂ ਚੋਣਾਂ ਨੂੰ ਸੀਮਿਤ ਕਰਨਾ ਚੁਣਿਆ ਹੈ (1) ਦਯਾ ਵਿੱਚ (2) ਵਾਅਦੇ ਵਿੱਚ। ਇੱਥੇ ਇੱਕ ਜਰੂਰੀ ਮਨੁੱਖੀ ਪ੍ਰਤੀਕਿਰਿਆ ਹੈ ਪਰ ਇਹ ਪਰਮੇਸ਼ੁਰ ਦੀ ਜੀਵਨ ਬਦਲਣ ਵਾਲੀ ਚੋਣ ਦੀ ਪਾਲਣਾ ਅਤੇ ਪੁਸ਼ਟੀ ਕਰਦੀ ਹੈ।

▣ "ਕਦੇ ਨਹੀਂ" ਇਹ ਇੱਕ ਬਹੁਤ ਹੀ ਵਿਰਲਾ ਇੱਛਾਸੂਚਕ ਢੰਗ ਹੈ ਜਿਹੜਾ ਕਿ ਪੌਲੁਸ ਦੁਆਰਾ ਅਣਹੋਂਦ ਨੂੰ ਦੱਸਣ ਲਈ ਵਰਤਿਆ ਜਾਂਦਾ ਸੀ ਜੇ ਕਿ ਅਕਸਰ ਉਸ ਦੇ ਡਾਈਟਰੀਬ ਵਸਤੂਆਂ ਵਾਲੇ ਪ੍ਰਸ਼ਨਾਂ ਲਈ ਹੁੰਦਾ ਸੀ (ਦੇਖੋ ਰੋਮੀਆਂ ਨੂੰ 3:4,6,31; 6:2,15; 7:7,13; 11:1,11 ਅਤੇ 1 ਕੁਰਿੰਥੀਆਂ ਨੂੰ 6:15; ਗਲਾਤੀਆਂ ਨੂੰ 2:17; 3:21; 6:14 ਵੀ)। ਇਹ ਸ਼ਾਇਦ ਇਬਰਾਨੀ ਮੁਹਾਵਰਾ ਹੈ।

9:15 ਇਹ ਕੂਚ 33:19 ਦਾ ਹਵਾਲਾ ਹੈ (ਆਨਲਾਇਨ ਨੋਟਸ ਦੇਖੋ)। ਪਰਮੇਸ਼ਰ ਆਪਣੇ ਦੋ ਛੁਟਕਾਰੇ ਦੇ ਕੰਮਾਂ ਪ੍ਰਤੀ ਕੰਮ ਕਰਨ ਲਈ ਸੁਤੰਤਰ ਹੈ। ਇੱਥੇ ਤੱਕ ਕਿ ਮੂਸਾ ਨੂੰ ਵੀ ਪਰਮੇਸ਼ਰ ਦੀ ਆਸ਼ੀਸ਼ ਨਹੀਂ ਮਿਲੀ (ਦੇਖੋ ਕੂਚ 33:20)। ਉਹ ਇਕ ਕਾਤਲ ਸੀ (ਦੇਖੋ ਕੂਚ 2:11-15)। ਕੁੰਜੀ ਇਹ ਹੈ ਕਿ ਉਸ ਦੀਆਂ ਚੋਣਾਂ ਦਯਾ ਵਿੱਚ ਹਨ (ਦੇਖੋ ਰੋਮੀਆਂ ਨੂੰ 9:16, 18-23; 11:30,31,32)।

9:15-16 "ਦਯਾ" ਇਹ ਯੂਨਾਨੀ ਸ਼ਬਦ (*eleos*, ਦੇਖੋ ਰੋਮੀਆਂ ਨੂੰ 9:15,16,18,23; 11:30,31,32) ਸੇਪਟੁਜਿੰਟ (LXX) ਵਿੱਚ ਖਾਸ ਇਬਰਾਨੀ ਸ਼ਬਦ *hesed* (ਯਾਦ ਰੱਖੋ ਕਿ ਨਵੇਂ ਨੇਮ ਦੇ ਇਬਰਾਨੀ ਚਿੰਤਕ ਸਨ ਜੋ ਆਮ ਯੂਨਾਨੀ ਭਾਸ਼ਾ ਵਿੱਚ ਲਿਖਦੇ ਸਨ) ਨੂੰ ਅਨੁਵਾਦ ਕਰਨ ਲਈ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ "ਦ੍ਰਿੜ, ਨੇਮ ਦੀ ਵਫ਼ਾਦਾਰੀ"। ਪਰਮੇਸ਼ਰ ਦੀ ਦਯਾ ਅਤੇ ਚੋਣ ਭਾਰੀ ਮਾਤਰਾ ਵਿੱਚ ਹੈ, ਸਮੂਹਿਕ, (ਯਹੂਦੀ [ਇਸਹਾਕ], ਅਰਬ ਨਹੀਂ [ਇਸਮਾਇਲ]; ਇਸਰਾਇਲ [ਯਾਕੂਬ], ਅਦੇਮ ਨਹੀਂ [ਏਸਾਉ]), ਪਰ ਵਿਸ਼ਵਾਸ ਕਰਨ ਵਾਲੇ ਗੈਰ ਕੋਮੀ ਲੋਕ, ਦੇਖੋ ਰੋਮੀਆਂ ਨੂੰ 9:24) ਅਤੇ ਆਮ ਲੋਕ ਹਨ। ਇਹ ਸੱਚ ਰਹੱਸ ਨੂੰ ਖੋਲਣ ਦੀ ਇੱਕ ਕੁੰਜੀ ਹੈ (ਸਰਵ-ਵਿਆਪੀ ਛੁਟਕਾਰਾ)। ਇਸ ਪ੍ਰਸੰਗ ਵਿੱਚ ਰੋਮੀਆਂ 9-11 ਵਿੱਚ ਦੂਸਰੀ ਕੁੰਜੀ ਪਰਮੇਸ਼ਰ ਦਾ ਨਾ ਬਦਲਣ ਵਾਲਾ ਚਰਿੱਤਰ-ਦਯਾ ਹੈ (ਦੇਖੋ ਰੋਮੀਆਂ ਨੂੰ 9:15,16,18,23; 11:30,31,32), ਨਾ ਕਿ ਮਨੁੱਖੀ ਕਾਰਗੁਜ਼ਾਰੀ। ਜੇ ਲੋਕ ਮਸੀਹ ਉੱਪਰ ਵਿਸ਼ਵਾਸ ਕਰਦੇ ਹਨ ਉਹਨਾਂ ਤੱਕ ਚੋਣ ਦੁਆਰਾ ਦਯਾ ਆਪਣੇ ਆਪ ਪਹੁੰਚ ਜਾਵੇਗੀ। ਨਿਹਚਾ ਦਾ ਦਰਵਾਜ਼ਾ ਸੱਭ ਲਈ ਖੁੱਲ੍ਹਾ ਹੈ (ਦੇਖੋ ਰੋਮੀਆਂ ਨੂੰ 5:18-19)।

ਖਾਸ ਵਿਸ਼ਾ: ਕਿਰਪਾ (ਹੇਸੇਦ)

ਖਾਸ ਵਿਸ਼ਾ: ਕਿਰਪਾ (ਹੇਸੇਦ) (*hesed*)

ਇਸ ਸ਼ਬਦ (BDB 338 I, KB 336 II) ਦਾ ਵਿਸ਼ਾਲ ਅਰਥਪੂਰਨ ਖੇਤਰ ਹੈ।

A. ਮਨੁੱਖਾਂ ਦੇ ਸੰਬੰਧ ਵਿੱਚ ਵਰਤਿਆ ਗਿਆ ਹੈ

1. ਸਾਥੀ ਆਦਮੀਆਂ ਪ੍ਰਤੀ ਕਿਰਪਾ (1 ਸਮੂਏਲ 20:14; 2 ਸਮੂਏਲ 16:17; 2 ਇਤਿਹਾਸ 24:22; ਅਯੂਬ 6:14; ਜ਼ਬੂਰ 141: 5; ਕਹਾਉਤਾਂ 19:22; 20:6)
2. ਗਰੀਬ ਅਤੇ ਜ਼ਰੂਰਤਮੰਦ ਪ੍ਰਤੀ ਕਿਰਪਾ (ਮੀਕਾਹ 6:8)
3. ਯਹੋਵਾਹ ਪ੍ਰਤੀ ਇਸਰਾਏਲ ਦਾ ਪਿਆਰ (ਯਿਰਮਿਯਾਹ 2:2; ਰੋਸ਼ੇਆ 6:4,6)
4. ਜੰਗਲੀ ਫੁੱਲ ਦੀ ਆਰਜ਼ੀ ਸੁੰਦਰਤਾ (ਯਸਾਯਾਹ 40:6)

B. ਪਰਮੇਸ਼ਰ ਦੇ ਸੰਬੰਧ ਵਿੱਚ ਵਰਤਿਆ ਗਿਆ

1. ਵਾਚਾ ਵਫ਼ਾਦਾਰੀ ਅਤੇ ਪਿਆਰ
 - a. "ਦੁਸ਼ਮਣਾਂ ਅਤੇ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ" (ਉਤਪਤ 19:19; 39:21; ਕੂਚ 15:13; ਜ਼ਬੂਰ 31:16; 32:10; 33:18, 22; 36:7, 10; 42:8; 44:26; 66:20; 85:7; 90:14; 94:18; 107:8, 15, 21, 31; 109:21-22; 143:8, 12; ਯਿਰਮਿਯਾਹ 31:3; ਅਜ਼ਰਾ 7:28; 9:9)
 - b. "ਮੌਤ ਤੋਂ ਜਿੰਦਗੀ ਬਚਾਉਣ ਵਿੱਚ" (ਅਯੂਬ 10:12; ਜ਼ਬੂਰ 6:4-5; 86:13)
 - c. "ਆਤਮਿਕ ਜੀਵਨ ਨੂੰ ਤੇਜ਼ ਕਰਨ ਵਿੱਚ" (ਜ਼ਬੂਰ 119:41, 76, 88, 124, 149, 159)

- d. "ਪਾਪਾਂ ਤੋਂ ਛੁਟਕਾਰੇ ਲਈ" (ਜ਼ਬੂਰ 25:7; 51:1; 130:7-8)
 - e. "ਵਾਚਾ ਨੂੰ ਬਣਾਈ ਰੱਖਣ ਵਿਚ" (ਬਿਵਸਥਾ ਸਾਰ 7:9, 12; 2 ਇਤਿਹਾਸ 6:14; ਨਹਮਯਾਹ 1:5; 9:32; ਦਾਨੀਏਲ 9:4; ਮੀਕਾਹ 7:20)
2. ਦੈਵੀ ਗੁਣਾਂ ਦਾ ਵਰਣਨ ਕਰਦਾ ਹੈ (ਕੂਚ 34:6; ਜ਼ਬੂਰ. 86:15; 103:8; ਨਹਮਯਾਹ 9:17; ਯੋਏਲ 2:13; ਯੂਨਾਹ 4:2; ਮੀਕਾਹ 7:20)
3. ਪਰਮੇਸ਼ਰ ਦੀ ਕਿਰਪਾ
- a. "ਭਰਪੂਰ" (ਗਿਣਤੀ 14:18; ਨਹਮਯਾਹ 9:17; ਜ਼ਬੂਰ 86:5; 103:8; 145:8; ਯੋਏਲ 2:13; ਯਿਰਮਿਯਾਹ 4:2)
 - b. "ਹੱਦ ਤੋਂ ਮਹਾਨ" (ਕੂਚ 20:6; ਬਿਵਸਥਾ ਸਾਰ 5:10; 7:9)
 - c. "ਸਦੀਵੀ" (1 ਇਤਿਹਾਸ 16:34,41; 2 ਇਤਿਹਾਸ 5:13; 7:3, 6; 20:21; ਅਜ਼ਰਾ 3:11; ਜ਼ਬੂਰ 100:5; 106:1; 107:1; 118:1, 2, 3, 4, 29; 136:1-26; 138:8; ਯਿਰਮਿਯਾਹ 33:11)
 - d. ਇਕ ਗੜ੍ਹ ਵਾਂਗ (ਜ਼ਬੂਰ 59:17)
 - e. ਪਰਮੇਸ਼ਰ ਦੀ ਸ਼ਕਤੀ ਨਾਲ ਸੰਬੰਧਿਤ (ਜ਼ਬੂਰ 62:11c-12a)
4. ਕਿਰਪਾ ਦੇ ਕੰਮ (2 ਇਤਿਹਾਸ 6:42; ਜ਼ਬੂਰ 89:2; ਯਸਾਯਾਹ 55:3; 63:7; ਵਿਰਲਾਪ 3:22)

ਇਸ ਸ਼ਬਦ ਦਾ ਅੰਗਰੇਜ਼ੀ ਤਰਜਮੇ ਵਿਚ ਕਈ ਤਰੀਕਿਆਂ ਨਾਲ ਅਨੁਵਾਦ ਕੀਤਾ ਗਿਆ ਹੈ। ਮੈਨੂੰ ਲਗਦਾ ਹੈ ਕਿ ਸਭ ਤੋਂ ਉੱਤਮ ਸੰਖੇਪ ਪਰਿਭਾਸ਼ਾ "ਕੋਈ ਸਤਰ ਨਾ ਜੁੜੇ ਪਰਮੇਸ਼ਰ ਦੀ ਵਾਚਾ ਦੀ ਵਫ਼ਾਦਾਰੀ" ਹੋਵੇਗੀ। ਇਹ ਨਵੇਂ ਨੇਮ ਦੇ ਸ਼ਬਦ "ਪਿਆਰ" (ਅਗਾਪਾਓ) (*agapaō*) ਦੇ ਸਮਾਨ ਹੈ। ਪਰਮੇਸ਼ਰ ਵਫ਼ਾਦਾਰ ਅਤੇ ਪਿਆਰ ਕਰਨ ਵਾਲਾ ਹੈ!

Copyright © 2014 [Bible Lessons International](http://BibleLessonsInternational.com)

9:17-18 ਆਇਤ 17 ਕੂਚ 9:16 ਤੋਂ ਇੱਕ ਸ਼ਕਤੀਸ਼ਾਲੀ ਸਰਵ-ਵਿਆਪੀ ਹਵਾਲਾ ਹੈ; ਆਇਤ 18 ਇਸ ਹਵਾਲੇ ਦਾ ਨਿਚੋੜ ਹੈ। ਕਿਹਾ ਜਾਂਦਾ ਹੈ ਕਿ ਫਿਰੋਨ ਨੇ ਕੂਚ 8:15,19,32; 9:34 ਵਿੱਚ ਆਪਣਾ ਦਿਲ ਕਠੋਰ ਕਰ ਲਿਆ ਸੀ। ਕਿਹਾ ਜਾਂਦਾ ਹੈ ਕਿ ਕੂਚ 4:21; 7:3; 9:12; 10:20,27; 11:10 ਪਰਮੇਸ਼ਰ ਨੇ ਉਸਦਾ ਦਿਲ ਕਠੋਰ ਕਰ ਦਿੱਤਾ ਸੀ। ਇਹ ਉਦਾਹਰਣ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਦਿਖਾਉਣ ਲਈ ਵਰਤੀ ਜਾਂਦੀ ਹੈ (ਦੇਖੋ ਰੋਮੀਆਂ ਨੂੰ 9:18)। ਫਿਰੋਨ ਆਪਣੀਆਂ ਚੋਣਾਂ ਲਈ ਆਪ ਜ਼ਿੰਮੇਵਾਰ ਹੈ। ਪਰਮੇਸ਼ਰ ਫਿਰੋਨ ਦੀ ਆਕੜ, ਜਿੱਦੀ ਸੁਭਾਅ ਇਸਰਾਇਲ ਲਈ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਵਰਤਦਾ ਹੈ (ਦੇਖੋ ਰੋਮੀਆਂ ਨੂੰ 9:18)।

ਧਿਆਨ ਰਹੇ ਕਿ ਫਿਰੋਨ ਨਾਲ ਪਰਮੇਸ਼ਰ ਦੇ ਕੰਮ ਯੋਜਨਾ ਵਿੱਚ ਛੁਟਕਾਰੇ ਦੇ ਸਨ; ਅਤੇ ਕਾਰਗੁਜ਼ਾਰੀ ਵਿੱਚ ਸਮੂਹਿਕ ਸਨ। ਉਹਨਾਂ ਦਾ ਉਦੇਸ਼ ਸੀ:

1. ਪਰਮੇਸ਼ਰ ਦੀ ਸ਼ਕਤੀ ਨੂੰ ਦਿਖਾਉਣਾ (ਮਿਸਰੀ ਕੁਦਰਤੀ ਅਤੇ ਜਾਨਵਰਾਂ ਦੇ ਦੇਵਤਿਆਂ ਦੇ ਵਿਰੁੱਧ ਜਿਵੇਂ ਕਿ ਉਤਪਤ 1 ਦੱਸਦਾ ਹੈ ਕਿ ਬੇਬੀਲੋਨ ਦੇ ਅਸਮਾਨੀ ਦੇਵਤੇ)
2. ਮਿਸਰ ਪ੍ਰਤੀ ਪਰਮੇਸ਼ਰ ਦਾ ਪ੍ਰਗਟ ਹੋਣਾ, ਨਿਹਚਾ ਦੁਆਰਾ ਸਾਰੀ ਧਰਤੀ ਉੱਪਰ (ਦੇਖੋ ਰੋਮੀਆਂ ਨੂੰ 9:17)

ਪੱਛਮੀ (ਅਮਰੀਕੀ) ਵਿਚਾਰ ਮਨੁੱਖ ਦੀ ਵਡਿਆਈ ਕਰਦਾ ਹੈ, ਪਰ ਪੁੱਰਬੀ ਵਿਚਾਰ ਸਭ ਦੀ ਜਰੂਰਤ ਉੱਪਰ ਧਿਆਨ ਦਿੰਦਾ ਹੈ। ਪਰਮੇਸ਼ਰ ਨੇ ਫਿਰੋਨ ਨੂੰ ਜਰੂਰਤਮੰਦ ਸੰਸਾਰ ਲਈ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਵਰਤਿਆ। ਉਹ ਅਵਿਸ਼ਵਾਸੀ ਇਸਰਾਇਲ ਨਾਲ ਵੀ ਅਜਿਹਾ ਹੀ ਕਰੇਗਾ (ਦੇਖੋ ਰੋਮੀਆਂ 11)। ਇਸ ਪ੍ਰਸੰਗ ਵਿੱਚ ਇੱਕ ਮਨੁੱਖ ਦੇ ਅਧਿਕਾਰ ਸਭ ਦੀਆਂ ਲੋੜਾਂ ਦੇ ਸਾਮਣੇ ਖੱਟ ਜਾਂਦੇ ਹਨ। ਯਾਦ ਰਹੇ, ਸੰਗਠਿਤ ਪੁਰਾਣੇ ਨੇਮ ਦੀਆਂ ਉਦਾਹਰਣਾਂ ਵਿੱਚੋਂ

1. ਅਯੁੱਥ ਦੇ ਆਪਣੇ ਪੁੱਤਰ ਪਰਮੇਸ਼ਰ ਦੇ ਸ਼ੈਤਾਨ ਨਾਲ ਵਿਚਾਰ ਵਟਾਂਦਰੇ ਕਾਰਨ ਮਰੇ (ਦੇਖੋ ਅਯੁੱਥ 1-2)।
2. ਇਸਰਾਇਲੀ ਸੈਨਿਕ ਆਕਾਨ ਦੇ ਪਾਪ ਕਾਰਨ ਮਰੇ (ਦੇਖੋ ਯਹੋਸੂ 7)।
3. ਬੈਥਸ਼ੀਬਾ ਨਾਲ ਦਾਉਦ ਦੀ ਪਹਿਲੀ ਸੰਤਾਨ ਦਾਉਦ ਦੇ ਪਾਪ ਕਰਕੇ ਮਰਿਆ (ਦੇਖੋ 2 ਸਮੂਏਲ. 12:15)।

ਅਸੀਂ ਸਾਰੇ ਦੂਜਿਆਂ ਦੀਆਂ ਚੋਣਾਂ ਤੋਂ ਪ੍ਰਭਾਵਤ ਹੁੰਦੇ ਹਾਂ। ਇਹ ਸੰਗਠਿਤ ਰੂਪ ਨਾਲ ਨਵੇਂ ਨੇਮ ਵਿੱਚ ਰੋਮੀਆਂ ਨੂੰ 5:12-21 ਵਿੱਚ ਦੇਖਿਆ ਜਾ ਸਕਦਾ ਹੈ।

9:17 "ਜੇ ਪਵਿੱਤਰ ਗ੍ਰੰਥ ਵਿੱਚ ਕਿਹਾ ਗਿਆ. . ." ਪਵਿੱਤਰ ਸ਼ਾਸਤਰ ਦਾ ਇਹ ਰੂਪਕ ਇਹ ਦੱਸਣ ਦਾ ਤਰੀਕਾ ਹੈ ਕਿ ਇਹ ਜਿੰਦਾ ਅਤੇ ਢੁੱਕਵਾਂ ਹੈ (ਦੇਖੋ ਰੋਮੀਆਂ ਨੂੰ 10:6-8)। ਪੌਲੁਸ ਰੋਮੀਆਂ 6-7 ਵਿੱਚ "ਪਾਪ" ਅਤੇ "ਮੌਤ" ਨੂੰ ਵਿਅਕਤੀਗਤ ਰੂਪ ਦਿੰਦਾ ਹੈ।

ਰੋਮੀਆਂ ਨੂੰ 9:19-26

¹⁹ਤਾਂ ਤੂੰ ਮੈਨੂੰ ਇਹ ਆਖੇਗਾ, ਕਿ ਉਹ ਹੁਣ ਕਿਉਂ ਦੇਸ਼ ਲਾਉਂਦਾ ਹੈ, ਕਿਉਂ ਜੋ ਉਸ ਦੀ ਮਰਜ਼ੀ ਦਾ ਕਿਸ ਨੇ ਸਾਹਮਣਾ ਕੀਤਾ? ²⁰ਹੇ ਮਨੁੱਖ, ਤੂੰ ਪਰਮੇਸ਼ੁਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ? ਭਲਾ ਘੜੀ ਹੋਈ ਚੀਜ਼ ਆਪਣੇ ਘੜਨ ਵਾਲੇ ਨੂੰ ਕਹਿ ਸਕਦੀ ਹੈ ਕਿ ਤੂੰ ਮੈਨੂੰ ਅਜਿਹਾ ਕਿਉਂ ਬਣਾਇਆ? ²¹ਕੀ ਘੁਮਿਆਰ ਨੂੰ ਮਿੱਟੀ ਦੇ ਉੱਪਰ ਅਧਿਕਾਰ ਨਹੀਂ, ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ? ²²ਅਤੇ ਕੀ ਹੋਇਆ ਜੇ ਪਰਮੇਸ਼ੁਰ ਨੇ ਇਹ ਚਾਹ ਕੇ ਜੋ ਆਪਣਾ ਕ੍ਰੋਧ ਵਿਖਾਵੇ ਅਤੇ ਆਪਣੀ ਸ਼ਕਤੀ ਪ੍ਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ, ਵੱਡੇ ਧੀਰਜ ਨਾਲ ਸਹਾਰਿਆ। ²³ਤਾਂ ਜੇ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਮਹਿਮਾ ਦੇ ਲਈ ਤਿਆਰ ਕੀਤਾ ਸੀ, ਆਪਣੀ ਮਹਿਮਾ ਦਾ ਧੰਨ ਪ੍ਰਗਟ ਕਰੇ। ²⁴ਅਰਥਾਤ ਸਾਡੇ ਉੱਤੇ ਜਿਹਨਾਂ ਨੂੰ ਉਸ ਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ, ਸਗੋਂ ਪਰਾਈਆਂ ਕੋਮਾਂ ਵਿੱਚੋਂ ਵੀ ਬੁਲਾਇਆ। ²⁵ਜਿਵੇਂ ਹੋਸ਼ਿਆ ਦੀ ਪੁਸਤਕ ਵਿੱਚ ਵੀ ਉਹ ਕਹਿੰਦਾ ਹੈ, ਕਿ ਜਿਹੜੀ ਮੇਰੀ ਪਰਜਾ ਨਹੀਂ ਸੀ, ਉਹ ਨੂੰ ਮੈਂ ਆਪਣੀ ਪਰਜਾ ਆਖਾਂਗਾ ਅਤੇ ਜਿਹੜੀ ਪਿਆਰੀ ਨਹੀਂ ਸੀ, ਉਹ ਨੂੰ ਪਿਆਰੀ ਆਖਾਂਗਾ। ²⁶ਅਤੇ ਐਉਂ ਹੋਵੇਗਾ, ਕਿ ਜਿੱਥੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ, ਕਿ ਤੁਸੀਂ ਮੇਰੀ ਪਰਜਾ ਨਹੀਂ, ਉੱਥੇ ਉਹ ਜੀਉਂਦੇ ਪਰਮੇਸ਼ੁਰ ਦੀ ਸੰਤਾਨ ਅਖਵਾਉਣਗੇ।

9:19 "ਤੂੰ ਮੈਨੂੰ ਇਹ ਆਖੇਗਾ" ਇਹ ਇੱਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ, ਜਿਹੜਾ ਕਿ ਇੱਕ ਸਥਾਪਿਤ ਤਰਕ ਜਿਸ ਨੇ ਜਾਰੀ ਨਤੀਜਿਆਂ ਉੱਪਰ ਜੋਰ ਦਿੱਤਾ (ਦੇਖੋ 2 ਇਤਿਹਾਸ. 20:6; ਅਯੁੱਥ 9:12; ਜਬੂਰਾਂ ਦੀ ਪੇਥੀ 135:6; ਦਾਨਿਏਲ. 4:35)। ਡਾਇਟਰੀਬ ਜਾਰੀ ਹੈ। ਤਰਕ ਨਾਲ, ਪੌਲੁਸ ਦੀ ਡਾਇਟਰੀਬ ਦੇ ਅਨੁਸਾਰ ਚੱਲਣਾ ਪੌਲੁਸ ਦੇ ਵਿਚਾਰ ਅਤੇ ਰੂਪ-ਰੇਖਾ ਨੂੰ ਸਮਝਣ ਦਾ ਸਭ ਤੋਂ ਵਧਿਆ ਤਰੀਕਾ ਹੈ। ਅਧਿਆਏ ਦੀ ਜਾਣ-ਪਛਾਣ ਦੇਖੋ, B., 1। ਪਰਮੇਸ਼ੁਰ ਦੀ ਇੱਛਾ ਨੂੰ ਦੇ ਪੱਧਰਾਂ ਉੱਪਰ ਦੇਖਣ ਦੀ ਲੋੜ ਹੈ। ਪਹਿਲੀ ਉਸ ਦੇ ਡਿੱਗੀ ਮਨੁੱਖ ਜਾਤੀ ਲਈ ਛੁਟਕਾਰੇ ਦੀਆਂ ਯੋਜਨਾਵਾਂ ਵਿੱਚ ਹੈ (ਦੇਖੋ ਉਤਪਤ 3:15)। ਇਹ ਯੋਜਨਾਵਾਂ ਮਨੁੱਖੀ ਵਿਅਕਤੀਗਤ ਚੋਣਾਂ ਤੋਂ ਪ੍ਰਭਾਵਿਤ ਨਹੀਂ ਹਨ। ਪਰ ਦੂਸਰੇ ਪੱਧਰ ਉੱਪਰ, ਪਰਮੇਸ਼ੁਰ ਮਨੁੱਖਾਂ ਨੂੰ ਉਪਕਰਣਿਕ ਤੌਰ ਤੇ ਚੁਣਦਾ ਹੈ (ਦੇਖੋ ਕੂਚ 3:7-9 ਅਤੇ 10)। ਮਨੁੱਖ ਉਸ ਦੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਚੁਣੇ ਜਾਂਦੇ ਹਨ (ਦੇਵੇਂ ਸਕਰਾਤਮਕ ਤੌਰ ਤੇ, ਮੂਸਾ ਅਤੇ ਨਕਾਰਾਤਮਕ ਤੌਰ ਤੇ ਫਿਰੋਨ)।

9:20-21 ਇਹ ਰੂਪਕ ਯਸਾਯਾਹ 29:16; 45:9-13; 64:8 ਅਤੇ ਯਿਰਮਿਯਾਹ 18:1-12 9 ਵਿੱਚੋਂ ਲਿਆ ਗਿਆ ਹੈ (ਆਨਲਾਇਨ ਨੋਟਸ ਦੇਖੋ)। ਇੱਕ ਘੁਮਿਆਰ ਵੱਜੋਂ ਯਹੋਵਾਹ ਦਾ ਰੂਪਕ ਪਰਮੇਸ਼ੁਰ ਲਈ ਬਣਾਉਣ ਵਾਲੇ ਵਾਂਗ ਹਮੇਸ਼ਾਂ ਵਰਤਿਆ ਜਾਂਦਾ ਸੀ ਕਿਉਂਕਿ ਮਨੁੱਖ ਜਾਤੀ ਮਿੱਟੀ ਤੋਂ ਹੀ ਆਈ (ਦੇਖੋ ਉਤਪਤ 2:7)। ਪੌਲੁਸ ਨੇ ਰਚਨਹਾਰ ਦੀ ਪ੍ਰਭੂਸੱਤਾ ਨੂੰ ਦੇਖਣ ਲਈ ਤਿੰਨ ਪ੍ਰਸ਼ਨਾਂ ਕਾਰਨ ਆਪਣਾ ਘਰ ਛੱਡ ਦਿੱਤਾ ਜਿਹਨਾਂ ਵਿੱਚੋਂ ਦੋ ਰੋਮੀਆਂ ਨੂੰ 9:20 ਵਿੱਚ ਅਤੇ ਤੀਸਰਾ ਰੋਮੀਆਂ ਨੂੰ 9:21 ਵਿੱਚ ਹੈ। ਆਖਰੀ ਪ੍ਰਸ਼ਨ ਪਰਮੇਸ਼ੁਰ ਦੀ ਸਕਾਰਾਤਮਕ ਚੋਣ ਦੀ ਇਕਸਾਰਤਾ ਵਿੱਚ ਮੂਸਾ ਦੇ ਰੂਪ ਵਿੱਚ ਅਤੇ ਨਕਾਰਾਤਮਕਤਾ ਵਿੱਚ ਫਿਰੋਨ ਦੁਆਰਾ ਵਾਪਸ ਆਉਂਦਾ ਹੈ। ਇਹੀ ਫਰਕ ਦੇਖਿਆ ਜਾ ਸਕਦਾ ਹੈ

1. ਇਸਹਾਕ – ਇਸਮਾਇਲ, ਰੋਮੀਆਂ ਨੂੰ 9:8-9
2. ਯਾਕੂਬ – ਏਸਾਉ ਰੋਮੀਆਂ ਨੂੰ 9:10-12 ਵਿੱਚ
3. ਇਸਰਾਇਲ ਦਾ ਰਾਸ਼ਟਰ ਅਤੇ ਅਦੇਮ ਦਾ ਰਾਸ਼ਟਰ ਰੋਮੀਆਂ ਨੂੰ 9:13 ਵਿੱਚ

ਇਹੋ ਸਮਾਨਤਾ ਪੌਲੁਸ ਦੀ ਵਿਸ਼ਵਾਸੀ ਅਤੇ ਅਵਿਸ਼ਵਾਸੀ ਯਹੂਦੀਆਂ ਦੀ ਸਮਕਾਲੀ ਸਥਿਤੀ ਨੂੰ ਦਰਸਾਉਣ ਲਈ ਵਿਕਸਿਤ ਕੀਤੀ ਗਈ ਹੈ। ਪਰਮੇਸ਼ਰ ਦਾ ਸਕਾਰਾਤਮਕ ਚੋਣ ਪੂਰੀ ਤਰ੍ਹਾਂ ਵਿਸ਼ਵਾਸ ਕਰਨ ਵਾਲੀ ਗੈਰ-ਕੌਮ ਨੂੰ ਸ਼ਾਮਲ ਕਰਨ ਵਿੱਚ ਪ੍ਰਗਟ ਹੁੰਦੀ ਹੈ (ਰੋਮੀਆਂ ਨੂੰ 9:24-29,30-33)!

ਇਹ ਵਿਆਕਰਣਕ ਰੂਪ ਉਮੀਦ ਕਰਦਾ ਹੈ

1. ਰੋਮੀਆਂ ਨੂੰ 9:20 ਦੇ ਪ੍ਰਸ਼ਨ ਲਈ "ਨਾ" ਉੱਤਰ ਦੀ
2. ਰੋਮੀਆਂ ਨੂੰ 9:21 ਦੇ ਪ੍ਰਸ਼ਨ ਲਈ "ਹਾਂ" ਉੱਤਰ ਦੀ

9:22 "ਜੋ" ਇਹ ਅਸ਼ੰਕ ਤੌਰ ਤੇ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜਿਹੜਾ ਕਿ ਲੇਖਕ ਦੇ ਨਜ਼ਰੀਏ ਦੁਆਰਾ ਸੱਚ ਮੰਨਿਆ ਗਿਆ ਹੈ, ਪਰ ਕਿਸੇ ਵੀ ਵਿਆਕਰਣਕ ਸਿੱਟੇ ਨਾਲ ਨਹੀਂ। ਆਇਤਾਂ 22-24 ਯੂਨਾਨੀ ਭਾਸ਼ਾ ਵਿੱਚ ਇੱਕ ਵਾਕ ਹਨ। ਆਇਤ 22 ਪਰਮੇਸ਼ਰ ਦੇ ਛੁਟਕਾਰਾ ਦੇਣ ਵਾਲੇ ਰੂਪ ਬਾਰੇ ਦੱਸਦੀ ਹੈ। ਪਰਮੇਸ਼ਰ ਨਿਆਂ ਦਾ ਪਰਮੇਸ਼ਰ ਹੈ। ਉਹ ਮਨੁੱਖਾਂ ਨੂੰ ਉਹਨਾਂ ਦੇ ਕੰਮਾਂ ਦੁਆਰਾ ਪਰਖੇਗਾ। ਪਰ ਉਹ ਦਯਾ ਦਾ ਪਰਮੇਸ਼ਰ ਵੀ ਹੈ। ਸਭ ਮਨੁੱਖ ਮੌਤ ਦੇ ਹੱਕਦਾਰ ਹਨ (ਦੇਖੋ ਰੋਮੀਆਂ ਨੂੰ 1:18-3:21)। ਨਿਆਂ ਇੱਕ ਚੰਗੀ ਖਬਰ ਨਹੀਂ ਹੈ! ਪਰਮੇਸ਼ਰ ਦੇ ਚਰਿੱਤਰ ਖਾਸ ਤੌਰ ਤੇ ਦਯਾ ਕਰਨ ਵਾਲਾ ਹੈ ਨਾ ਕਿ ਕਰੋਧ ਕਰਨ ਵਾਲਾ (ਦੇਖੋ ਬਿਵਸਥਾ ਸਾਰ 5:9-10; 7:9; ਰੋਸ਼ੇ. 11:8-9)। ਉਸ ਦੀਆਂ ਚੋਣਾਂ ਛੁਟਕਾਰੇ ਦੀਆਂ ਹਨ (ਦੇਖੋ ਹਿਜਕਿਏਲ 36:22-33)। ਉਹ ਪਾਪੀ ਮਨੁੱਖ ਜਾਤੀ ਲਈ ਸਬਰ ਵਾਲਾ ਹੈ (ਦੇਖੋ ਹਿਜਕਿਏਲ 18)। ਉਹ ਬੁਰਿਆਂ ਨੂੰ ਵੀ ਆਪਣੇ ਛੁਟਕਾਰੇ ਦੇ ਉਦੇਸ਼ਾਂ ਲਈ ਵਰਤਦਾ ਹੈ (ਉਦਾਹਰਣ., ਸ਼ੈਤਾਨ, ਫਿਰੋਨ, ਅਨਦੋਰ ਦੀ ਤੀਵੀਂ, ਅਸੂਰੀ, ਨਬੁਕਦਨੱਸਰ, ਖੇਰੁਸ, ਅਤੇ ਰੋਮੀਆਂ 11 ਵਿੱਚ, ਅਵਿਸ਼ਵਾਸੀ ਇਸਰਾਇਲ)!

NASB "ਆਪਣਾ ਕਰੋਧ ਜਾਹਰ ਕਰਨ ਲਈ ਤਿਆਰ"

NKJV "ਆਪਣਾ ਕਰੋਧ ਦਿਖਾਉਣਾ ਚਾਹੁੰਦਾ ਹੈ"

NRSV "ਆਪਣਾ ਕਰੋਧ ਦਿਖਾਉਣ ਦੀ ਇੱਛਾ ਕਰਦਾ ਹੈ"

TEV "ਆਪਣਾ ਕਰੋਧ ਦਿਖਾਉਣਾ ਚਾਹੁੰਦਾ ਹੈ"

NJB "ਆਪਣਾ ਕਰੋਧ ਜਾਹਰ ਕਰਨ ਲਈ ਤਿਆਰ ਹੈ"

ਪਰਮੇਸ਼ਰ ਆਪਣੇ ਕਰੋਧ ਨੂੰ ਆਪਣੀ ਤਾਕਤ (ਦੇਖੋ ਰੋਮੀਆਂ ਨੂੰ 9:22) ਅਤੇ ਆਪਣੀ ਮਹਿਮਾ ਦੀਆਂ ਹੱਦਾਂ (ਦੇਖੋ ਰੋਮੀਆਂ ਨੂੰ 9:23) ਦਿਖਾਉਣ ਲਈ ਪ੍ਰਦਰਸ਼ਿਤ ਕਰਦਾ ਹੈ। ਪਰਮੇਸ਼ਰ ਦੇ ਕੰਮ ਹਮੇਸ਼ਾ ਛੁਟਕਾਰੇ ਦੀ ਯੋਜਨਾ ਦੇ ਹੁੰਦੇ ਹਨ (ਸਿਵਾਏ *Gehenna*, ਜੋ ਕਿ ਬੇਅੰਤ ਅਵਿਸ਼ਵਾਸ ਅਤੇ ਪਾਪ ਦੀ ਅੰਤਿਮ ਇਕਲਤਾ ਹੈ)।

▣ **"ਕ੍ਰੋਧ ਦੇ ਭਾਂਡਿਆਂ"** ਇਹ ਸ਼ਬਦ ਪੌਲੁਸ ਦੁਆਰਾ ਮਿੱਟੀ ਲਈ ਰੋਮੀਆਂ ਨੂੰ 9:20 ਅਤੇ 21 ਤੱਕ ਅੰਲਕਾਰ ਨੂੰ ਜਾਰੀ ਰੱਖਦਾ ਹੈ। ਇਹ ਸਪਸ਼ਟ ਤੌਰ ਤੇ ਅਵਿਸ਼ਵਾਸੀ ਮਨੁੱਖਾਂ ਦਾ ਹਵਾਲਾ ਹੈ ਜਿਹਨਾਂ ਨੂੰ ਅੱਗੇ ਜਾ ਕੇ ਪਰਮੇਸ਼ਰ ਛੁਟਕਾਰੇ ਦੀ ਯੋਜਨਾ ਲਈ ਵਰਤਦਾ ਹੈ।

NASB, NKJV "ਤਿਆਰ ਕੀਤੇ ਗਏ"

NRSV	"ਬਣਾਏ ਗਏ"
TEV	"ਨਾਸ਼ ਕੀਤੇ ਗਏ"
NJB	"ਢਾਲੇ ਗਏ"

ਇਹ ਇੱਕ ਸੰਪੂਰਨ ਅਕਰਮਕ ਵਾਕ ਹੈ। ਇਹ ਪਪੀਰੀ (ਮਾਲਟਨ ਅਤੇ ਮਿਲੀਗਨ) ਵਿੱਚ ਵਰਤਿਆ ਗਿਆ ਸ਼ਬਦ ਹੈ ਕਿ ਕੋਈ ਚੀਜ਼ ਪੂਰੀ ਤਰ੍ਹਾਂ ਆਪਣੀ ਕਿਸਮਤ ਲਈ ਤਿਆਰ ਕੀਤੀ ਗਈ ਹੈ। ਵਿਧਰੋਹੀ ਅਵਿਸ਼ਵਾਸ ਆਪਣੇ ਨਿਆਂ ਦੇ ਦਿਨ ਆਪਣੇ ਸਿੱਟੇ ਭੁਗਤੇਗਾ। ਹਾਲਾਂਕਿ, ਪਰਮੇਸ਼ਰ ਅਵਿਸ਼ਵਾਸੀਆਂ ਨੂੰ ਆਪਣੇ ਵੱਡੇ, ਸੰਗਠਿਤ, ਛੁਟਕਾਰੇ ਦੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਵਰਤਦਾ ਹੈ।

M. R. Vincent, *Word Studies*, vol. 2, ਆਖਦਾ ਹੈ "ਤਬਾਹੀ ਲਈ ਪਰਮੇਸ਼ਰ ਜਿੰਮੇਵਾਰ ਨਹੀਂ, ਪਰ ਵਿਸ਼ੇਸ਼ ਦੀ ਭਾਵਨਾ ਵਿੱਚ, ਤਿਆਰ, ਤਬਾਹੀ ਲਈ ਪੂਰਾ, ਇਹ ਵਾਕ ਭੂਤਕਾਲ ਵਿੱਚ ਬਣੀ ਮੌਜੂਦਾ ਸਥਿਤੀ ਨੂੰ ਦੱਸਦਾ ਹੈ, ਪਰ ਇਹ ਕਿਸ ਤਰ੍ਹਾਂ ਬਣੀ ਇਸ ਬਾਰੇ ਕੁੱਝ ਨਹੀਂ ਦੱਸਦਾ" (p. 716)।

▣ "ਤਬਾਹੀ" ਦੇਖੋ ਖਾਸ ਵਿਸ਼ਾ ਰੋਮੀਆਂ ਨੂੰ 3:3 ਵਿੱਚ।

9:23 "ਦਯਾ ਦੇ ਭਾਂਡਿਆਂ ਉੱਤੇ ਆਪਣੀ ਮਹਿਮਾ ਦਾ ਧੰਨ ਪ੍ਰਗਟ ਕਰੋ" ਇਹ ਉਦੇਸ਼ ਵਾਲਾ ਉਪਵਾਕ ਪਰਮੇਸ਼ਰ ਦੇ ਸਦੀਵੀ ਇਰਾਦੇ ਨੂੰ ਪ੍ਰਗਟ ਕਰਦਾ ਹੈ (ਉਦਾਹਰਣ ਲਈ, ਦਯਾ)। ਇਹ ਕਿਰਿਆ ਇੱਕ ਐਰਿਸਟ ਕਿਰਿਆਸ਼ੀਲ ਵਾਕ ਹੈ। ਪਰਮੇਸ਼ਰ ਨੇ ਆਪਣੀ ਮਹਿਮਾ ਨੂੰ ਦਿਖਾਉਣ ਲਈ ਯਿਸੂ ਨੂੰ ਭੇਜਿਆ!

ਪੈਲੂਸ ਅਕਸਰ ਮਹਿਮਾ ਦੀ ਗੱਲ ਕਰਦਾ ਹੈ

1. ਉਸ ਦੀ ਦਿਆਲਤਾ ਅਤੇ ਸਹਿਣਸ਼ੀਲਤਾ ਅਤੇ ਸਬਰ, ਰੋਮੀਆਂ ਨੂੰ 2:4
2. ਉਸ ਦੀ ਦਯਾ ਦੇ ਭਾਂਡਿਆਂ ਵਿੱਚ ਮਹਿਮਾ, ਰੋਮੀਆਂ ਨੂੰ 9:23
3. ਉਸ ਦੀ ਕਿਰਪਾ, ਅਫਸੀਆਂ ਨੂੰ 1:7
4. ਉਸ ਦੀ ਵਿਰਾਸਤ ਦੀ ਮਹਿਮਾ, ਅਫਸੀਆਂ ਨੂੰ 1:18
5. ਸਾਡੇ ਲਈ ਉਸ ਦੀ ਮਹਿਮਾ ਵਾਲੀ ਦਿਆਲਤਾ ਯਿਸੂ ਦੇ ਰੂਪ ਵਿੱਚ, ਅਫਸੀਆਂ ਨੂੰ 2:7
6. ਗੈਰ-ਕੋਮਾਂ ਲਈ ਮਸੀਹ, ਅਫਸੀਆਂ ਨੂੰ 3:8
7. ਉਸ ਦੀ ਮਹਿਮਾ, ਅਫਸੀਆਂ ਨੂੰ 3:16
8. ਗੈਰ-ਕੋਮਾਂ ਲਈ ਇਸ ਰੱਹਸ ਦੀ ਮਹਿਮਾ, ਜਿਹੜਾ ਕਿ ਤੁਹਾਡੇ ਵਿੱਚ ਮਸੀਹ ਹੈ, ਮਹਿਮਾ ਦੀ ਆਸ, ਕੁਲੁੱਸੀਆਂ. 1:27

▣ "ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਮਹਿਮਾ ਦੇ ਲਈ ਤਿਆਰ ਕੀਤਾ ਸੀ" ਇਹੋ ਸੱਚ ਰੋਮੀਆਂ ਨੂੰ 8:29-30 ਅਤੇ ਅਫਸੀਆਂ ਨੂੰ 1:4,11 ਦੇ ਵਿੱਚ ਦੱਸਿਆ ਗਿਆ ਹੈ। ਇਹ ਅਧਿਆਏ ਨਵੇਂ ਨੇਮ ਵਿੱਚ ਪਰਮੇਸ਼ਰ ਦੀ ਪ੍ਰਭੂਸੱਤਾ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਹੈ। ਇਸ ਵਿੱਚ ਕੋਈ ਵਿਵਾਦ ਨਹੀਂ ਕਿ ਪਰਮੇਸ਼ਰ ਕੁੱਲ ਰਚਨਾ ਅਤੇ ਛੁਟਕਾਰੇ ਦਾ ਅਧਿਕਾਰੀ ਹੈ। ਇਸ ਮਹਾਨ ਸੱਚਾਈ ਨੂੰ ਕਦੇ ਵੀ ਨਰਮ ਜਾਂ ਹਲਕਾ ਨਹੀਂ ਜਾਣਿਆ ਜਾ ਸਕਦਾ। ਹਾਲਾਂਕਿ, ਇਸ ਨੂੰ ਪਰਮੇਸ਼ਰ ਦੇ ਨੇਮ ਜਿਹੜਾ ਕਿ ਮਨੁੱਖੀ ਰਚਨਾ ਦੇ ਸੰਬੰਧ ਵਿੱਚ ਹੈ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ, ਜਿਹੜੀ ਕਿ ਉਸਦੇ ਰੂਪ ਵਿੱਚ ਬਣੀ ਸੀ। ਇਹ ਪੱਕੇ ਤੌਰ ਤੇ ਸੱਚ ਹੈ ਕਿ ਪੁਰਾਣੇ ਨੇਮ ਦੇ ਇਕਰਾਰ, ਜਿਵੇਂ ਕਿ ਉਤਪਤ 9:8-17 ਅਤੇ 15:12-21, ਸ਼ਰਤ ਰਹਿਤ ਅਤੇ ਮਨੁੱਖੀ ਪ੍ਰਤੀਕਿਰਿਆ ਨਾਲ ਸੰਬੰਧ ਨਹੀਂ ਰੱਖਦੇ, ਪਰ ਦੂਸਰੇ ਇਕਰਾਰ ਮਨੁੱਖੀ ਪ੍ਰਤੀਕਿਰਿਆ ਲਈ ਸ਼ਰਤੀਆਂ ਹਨ (ਜਿਵੇਂ ਕਿ., ਆਦਮ, ਨੂਹ, ਮੂਸਾ, ਦਾਊਦ)। ਪਰਮੇਸ਼ਰ ਕੋਲ ਉਸ ਦੀ ਰਚਨਾ ਲਈ ਇੱਕ ਛੁਟਕਾਰੇ ਦੀ ਯੋਜਨਾ ਹੈ, ਕੋਈ ਵੀ ਮਨੁੱਖ ਇਸ ਯੋਜਨਾ ਨੂੰ

ਪ੍ਰਭਾਵਿਤ ਨਹੀਂ ਕਰ ਸਕਦਾ। ਪਰਮੇਸ਼ਰ ਨੇ ਮਨੁੱਖਾਂ ਨੂੰ ਆਪਣੀਆਂ ਯੋਜਨਾਵਾਂ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਹੈ। ਭਾਗ ਲੈਣ ਦਾ ਇਹ ਮੌਕਾ ਪ੍ਰਭੂਸੱਤਾ (ਰੋਮੀਆਂ 9) ਅਤੇ ਮਨੁੱਖੀ ਸੁਤੰਤਰ ਇੱਛਾ (ਰੋਮੀਆਂ 10) ਦੇ ਵਿਚਕਾਰ ਇੱਕ ਧਰਮ-ਸ਼ਾਸਤਰੀ ਤਣਾਅ ਹੈ।

ਇਹ ਉਚਿਤ ਨਹੀਂ ਕਿ ਬਾਈਬਲ ਦੇ ਕਿਸੇ ਖਾਸ ਹਿੱਸੇ ਨੂੰ ਖਾਸ ਧਿਆਨ ਦੇਣ ਲਈ ਚੁਣਿਆ ਜਾਵੇ ਅਤੇ ਦੂਜੇ ਨੂੰ ਨਜ਼ਰ-ਅੰਦਾਜ਼ ਕੀਤਾ ਜਾਵੇ। ਸਿਧਾਂਤਾਂ ਵਿੱਚ ਤਣਾਅ ਹੈ ਕਿਉਂਕਿ ਪੂਰਬੀ ਲੋਕ ਦਵੰਦਵਾਦੀ ਜਾਂ ਤਣਾਅ ਭਰੇ ਵਾਕਾਂ ਵਿੱਚ ਸੱਚਾਈ ਪੇਸ਼ ਕਰਦੇ ਹਨ। ਸਿਧਾਂਤ ਦੂਸਰੇ ਸਿਧਾਂਤਾਂ ਨਾਲ ਹਮੇਸ਼ਾਂ ਮੇਲ ਖਾਂਦੇ ਹੋਏ ਚਾਹੀਦੇ ਹਨ। ਸੱਚਾਈ ਮੂਸਾ ਦੀਆਂ ਸੱਚਾਈਆਂ ਨਾਲ ਸੰਬੰਧਤ ਹੈ।

ਇੱਥੇ ਪੱਕੇ ਤੌਰ ਤੇ ਰਹੱਸ ਹੈ! ਪੌਲੁਸ ਅਵਿਸ਼ਵਾਸੀਆਂ ਲਈ ਕੋਈ ਵੀ ਕਰੋਧ ਲਈ (ਰੋਮੀਆਂ ਨੂੰ 9:22) ਤਰਕਪੂਰਨ ਨਿਚੋੜ ਨਹੀਂ ਤਿਆਰ ਕਰਦਾ (*kataptizō*) ਪਰ ਨਿਹਚਾ ਕਰਨ ਵਾਲਿਆਂ ਲਈ (*proetoimazō*) ਮਹਿਮਾ ਵਿੱਚ (ਰੋਮੀਆਂ ਨੂੰ 9:23) ਕਰਦਾ ਹੈ। ਕਿ ਪਰਮੇਸ਼ਰ ਦੀ ਚੋਣ ਕੇਵਲ ਇੱਕ ਕਾਰਕ ਹੈ ਜਾਂ ਪਰਮੇਸ਼ਰ ਦੀ ਚੋਣ ਸਭ ਉੱਪਰ ਦਯਾ ਉੱਤੇ ਅਧਾਰਤ ਹੈ, ਕੀ ਕੁੱਝ ਉਸਦੀ ਪੇਸ਼ਕਸ਼ ਨੂੰ ਨਕਾਰਦੇ ਹਨ? ਕੀ ਮਨੁੱਖਤਾ ਕੋਲ ਆਪਣੇ ਭਵਿੱਖ ਲਈ ਕੋਈ ਕੰਮ ਹੈ (ਦੇਖੋ ਰੋਮੀਆਂ ਨੂੰ 9:30-10:21)? ਦੋਵੇਂ ਪੱਖਾਂ ਉੱਪਰ ਕਈ ਕਥਨ ਹਨ (ਅਗਸਟਨ – ਪੋਲੇਗਿਅਸ)। ਮੇਰੇ ਲਈ ਨੇਮ ਦਾ ਵਿਸ਼ਾ ਦੇਵਾਂ ਨੂੰ ਪਰਮੇਸ਼ਰ ਉੱਪਰ ਖਾਸ ਧਿਆਨ ਦੇਣ ਲਈ ਜੋੜਦਾ ਹੈ। ਮਨੁੱਖਤਾ ਕੇਵਲ ਪਰਮੇਸ਼ਰ ਦੀ ਪਹਿਲ ਉੱਪਰ ਹੀ ਪ੍ਰਤੀਕਿਰਿਆ ਕਰ ਸਕਦੀ ਹੈ (ਉਦਾਹਰਣ., ਯੂਹੰਨਾ 6:44,65)। ਪਰ ਮੇਰੇ ਲਈ, ਪਰਮੇਸ਼ਰ ਦਾ ਚਰਿੱਤਰ ਗੁੰਝਲਦਾਰ ਨਹੀਂ, ਪਰ ਦਿਆਲੂ ਹੈ। ਉਹ ਆਪਣੇ ਰੂਪ ਵਿੱਚ ਬਣੀਆਂ ਸਭ ਚੇਤੰਨ ਮਨੁੱਖੀ ਰਚਨਾਵਾਂ ਤੱਕ ਪਹੁੰਚਦਾ ਹੈ (ਦੇਖੋ ਉਤਪਤ 1:26,27)। ਮੈਂ ਇਸ ਪ੍ਰਸੰਗ ਨਾਲ ਸੰਘਰਸ਼ ਕਰਦਾ ਹਾਂ। ਇਹ ਬਹੁਤ ਸ਼ਕਤੀਸ਼ਾਲੀ ਹੈ, ਭਾਵੇਂ ਇਹ ਕਾਲੇ ਅਤੇ ਚਿੱਟੇ ਦੀ ਰੰਗਤ ਹੈ। ਇਸਦਾ ਖਾਸ ਧਿਆਨ ਯਹੂਦੀ ਅਵਿਸ਼ਵਾਸ ਹੈ, ਜਿਸਦਾ ਨਤੀਜਾ ਗੈਰ-ਕੋਮਾਂ ਨੂੰ ਸ਼ਾਮਲ ਕਰਨ ਵਿੱਚ ਆਉਂਦਾ ਹੈ (ਰੋਮੀਆਂ 11)। ਪਰ ਕੇਵਲ ਇਹ ਹੀ ਪਰਮੇਸ਼ਰ ਦਾ ਇਕੱਲਾ ਚਰਿੱਤਰ ਨਹੀਂ।

▣ "ਮਹਿਮਾ" ਰੋਮੀਆਂ ਨੂੰ 3:23 ਵਿੱਚ ਨੋਟ ਦੇਖੋ।

9:24 ਇਹ ਆਇਤ ਦਰਸਾਉਂਦੀ ਹੈ ਕਿ ਪਰਮੇਸ਼ਰ ਦੇ ਵਾਅਦੇ ਦਾ ਉਦੇਸ਼ ਸਿਰਫ ਨਸਲੀ ਇਸਰਾਇਲ ਤੋਂ ਕਿਤੇ ਵਿਸ਼ਾਲ ਹੈ। ਪਰਮੇਸ਼ਰ ਨੇ ਮਨੁੱਖ ਜਾਤੀ ਉੱਪਰ ਆਪਣੀ ਚੋਣ ਉੱਤੇ ਅਧਾਰਤ ਦਯਾ ਕੀਤੀ ਹੈ। ਉਤਪਤ 3:15 ਦਾ ਵਾਅਦਾ ਸਾਰੀ ਮਨੁੱਖ ਜਾਤੀ ਨਾਲ ਸੰਬੰਧਤ ਹੈ (ਕਿਉਂਕਿ ਰੋਮੀਆਂ 12 ਤੱਕ ਕੋਈ ਯਹੂਦੀ ਨਹੀਂ ਸਨ)। ਅਬਰਾਹਮ ਲਈ ਬੁਲਾਹਟ ਸਾਰੀ ਮਨੁੱਖ ਜਾਤੀ ਲਈ ਸੀ, ਉਤਪਤ 12:3। ਇਸਰਾਇਲ ਲਈ ਯਾਜਕਾਂ ਦਾ ਰਾਜ ਹੋਣ ਦੀ ਬੁਲਾਹਟ ਸਾਰੀ ਮਨੁੱਖ ਜਾਤੀ ਲਈ ਸੀ (ਦੇਖੋ ਕੂਚ 19:5-6)। ਇਹ ਪਰਮੇਸ਼ਰ ਦਾ ਰਹੱਸ ਹੈ, ਜਿਹੜਾ ਕਿ ਲੁਕਿਆ ਹੋਇਆ ਸੀ, ਪਰ ਹੁਣ ਪੂਰੀ ਤਰ੍ਹਾਂ ਪ੍ਰਗਟ ਹੈ (ਦੇਖੋ ਅਫਸੀਆਂ ਨੂੰ 2:11-3:13; ਗਲਾਤੀਆਂ ਨੂੰ 3:28; ਕੁਲੁੱਸੀਆਂ 3:11)।

ਰੋਮੀਆਂ ਨੂੰ 9:24 ਵਿੱਚ ਪੌਲੁਸ ਦਾ ਦਾਅਵਾ ਪੁਰਾਣੇ ਨੇਮ ਵਿੱਚ ਹਵਾਲਿਆ ਦੀ ਲੜੀ ਦੁਆਰਾ ਦਰਸਾਇਆ ਜਾਵੇਗਾ (ਰੋਮੀਆਂ ਨੂੰ 9:25-29)।

1. ਰੋਮੀਆਂ ਨੂੰ 9:25, ਰੋਸ਼ੇ 2:23
2. ਰੋਮੀਆਂ ਨੂੰ 9:26, ਰੋਸ਼ੇ 1:10b
3. ਰੋਮੀਆਂ ਨੂੰ 9:27, ਯਸਾਯਾਹ 10:22 ਅਤੇ/ਜਾਂ ਰੋਸ਼ੇ 1:10a
4. ਰੋਮੀਆਂ ਨੂੰ 9:28, ਯਸਾਯਾਹ 10:23
5. ਰੋਮੀਆਂ ਨੂੰ 9:29, ਯਸਾਯਾਹ 1:9

9:25-26 ਪ੍ਰਸੰਗ ਵਿੱਚ ਇਹ ਹਵਾਲਾ ਰੋਸ਼ੇ 2:23 (ਕੁੱਝ ਸੋਧਾਂ ਦੇ ਨਾਲ) ਅਤੇ ਰੋਸ਼ੇ 1:10 ਦੇ ਸੇਪਟੁਜਿੰਟ (LXX) ਤੋਂ ਲਿਆ ਗਿਆ ਹੈ, ਜਿੱਥੇ ਇਹ ਦਸ ਉੱਤਰੀ ਜਾਤੀਆਂ ਦਾ ਹਵਾਲਾ ਹੈ, ਪਰ ਇੱਥੇ ਪੌਲੁਸ ਗੈਰ-ਕੋਮਾਂ ਦਾ ਹਵਾਲਾ ਦਿੰਦਾ ਹੈ। ਨਵੇਂ ਨੇਮ ਦੇ ਲੇਖਕਾਂ ਦੁਆਰਾ ਪੁਰਾਣੇ ਨੇਮ ਦੀ

ਵਰਤੋਂ ਕਰਨਾ ਉਹਨਾਂ ਦੀ ਖਾਸ ਗੱਲ ਹੈ। ਉਹਨਾਂ ਨੇ ਕਲੀਸੀਆ ਨੂੰ ਇਸਰਾਇਲ ਨਾਲ ਵਾਅਦੇ ਦੀ ਪੂਰਤੀ ਵੱਜੋਂ ਦੇਖਿਆ (ਦੇਖੋ 2 ਕੁਰਿੰਥੀਆਂ ਨੂੰ 6:16; ਤੀਤੁਸ 2:14; 1 ਪਤਰਸ. 2:5-9)। ਪ੍ਰਸੰਗ ਵਿੱਚ ਹੋਸ਼ੇ ਦਾ ਹਵਾਲਾ ਨਿਹਚਾਹੀਣ ਇਸਰਾਇਲ ਬਾਰੇ ਦੱਸਦਾ ਹੈ। ਜੇ ਪਰਮੇਸ਼ਰ ਮੂਰਤੀ-ਪੂਜਕ ਦਸ ਉੱਤਰੀ ਜਾਤੀਆਂ ਨੂੰ ਬਹਾਲ ਕਰ ਸਕਦਾ ਸੀ, ਪੌਲੁਸ ਨੇ ਇਸ ਨੂੰ ਪਰਮੇਸ਼ਰ ਦੇ ਪਿਆਰ ਅਤੇ ਮਾਫੀ ਦੇ ਸਬੂਤ ਵੱਜੋਂ ਜਿਹੜਾ ਕਿ ਇੱਕ ਦਿਨ ਮੂਰਤੀ-ਪੂਜਕ ਗੈਰ-ਕੌਮਾਂ ਨੂੰ ਵੀ ਬਹਾਲ ਕਰੇਗਾ, ਲਈ ਉਦਾਹਰਣ ਵੱਜੋਂ ਦੇਖਿਆ (Gentiles)।

ਰੋਮੀਆਂ ਨੂੰ 9:27-29

²⁷ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, ਜੇ ਇਸਰਾਏਲ ਦਾ ਵੰਸ਼ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਕੁਝ ਹੀ ਹਿੱਸਾ ਬਚਾਇਆ ਜਾਵੇਗਾ। ²⁸ਕਿਉਂ ਜੇ ਪ੍ਰਭੂ ਆਪਣੇ ਬਚਨ ਨੂੰ ਆਪਣੀ ਧਾਰਮਿਕਤਾ ਦੇ ਅਨੁਸਾਰ ਛੇਤੀ ਕਰ ਕੇ ਧਰਤੀ ਉੱਤੇ ਪੂਰਾ ਕਰੇਗਾ। ²⁹ਜਿਵੇਂ ਯਸਾਯਾਹ ਨੇ ਪਹਿਲਾਂ ਵੀ ਕਿਹਾ ਸੀ, ਕੀ ਜੇ ਸੈਨਾਂ ਦੇ ਪ੍ਰਭੂ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ।

9:27-28 ਇਹ ਯਸਾਯਾਹ 10:22-23 ਦੇ ਸੇਪਟੁਜਿੰਟ (LXX) ਦਾ ਆਮ ਹਵਾਲਾ ਹੈ। ਟੈਕਸਟਸ ਰਿਸਿਪਟਸ ਨੇ ਯਸਾਯਾਹ 10:23 ਦੇ ਸੇਪਟੁਜਿੰਟ ਤੋਂ ਇੱਕ ਅੰਤਮ ਸੰਖੇਪ ਨੂੰ ਜੋੜਿਆ। ਪਰ ਇਹ ਪੁਰਾਣੀ ਯੂਨਾਨੀ ਹੱਥ ਲਿਖਤ P⁴⁶, κ ਤੋਂ ਗਾਇਬ ਹੈ, A, ਅਤੇ B, ਜੋ ਦੱਸਦੇ ਹਨ ਕਿ ਇਹ ਨਕਲ ਕਰਨ ਵਾਲੇ ਦੁਆਰਾ ਬਾਅਦ ਵਿੱਚ ਜੋੜਿਆ ਗਿਆ ਸੀ। UBS⁴ ਇਸਨੂੰ ਛੱਡਣ ਲਈ "ਨਿਸਚਿਤ" ਦਰਜਾ ਦਿੰਦਾ ਹੈ।

9:27

NASB, NKJV, "ਪਰ"
 NRSV, NJB
 TEV "ਭਾਵੇਂ"

ਇਹ ਇੱਕ ਤੀਸਰੇ ਦਰਜੇ ਦਾ ਸ਼ਰਤੀਆਂ ਵਾਕ ਹੈ (*ean* ਸ਼ਰਤੀਆਂ ਭਾਵਨਾ ਦੇ ਨਾਲ), ਜਿਹੜਾ ਕਿ ਸੰਭਵ ਕਾਰਵਾਈ ਨੂੰ ਦੱਸਦਾ ਹੈ।

▣ "ਸਮੁੰਦਰ ਦੀ ਰੇਤ ਦੇ ਤੁੱਲ" ਇਹ ਪਰਮੇਸ਼ਰ ਦੇ ਵਾਅਦਿਆਂ ਲਈ ਅਬਰਾਹਮ ਦੀ ਸੰਤਾਨ ਲਈ ਅਲੰਕਾਰੀ, ਭਾਸ਼ਾ ਦਾ ਹਿੱਸਾ ਹੈ। ਉਦਾਹਰਣਾਂ: (ਉਤਪਤ 15:5; 22:17; 26:4)

▣ "ਪਰ ਉਹ ਦਾ ਕੁਝ ਹੀ ਹਿੱਸਾ ਬਚਾਇਆ ਜਾਵੇਗਾ" ਸ਼ਬਦ "ਬਚਾਏ ਗਏ" ਪੁਰਾਣੇ ਨੇਮ ਦੇ ਨਬੀਆਂ ਦੀਆਂ ਕਿਤਾਬਾਂ ਵਿੱਚ ਅਕਸਰ ਵਰਤਿਆ ਗਿਆ ਹੈ ਜਿਹੜੇ ਗੁਲਾਮੀ ਵਿੱਚ ਗਏ ਇਸਰਾਇਲੀਆਂ ਦੇ ਹਵਾਲਾ ਹੈ, ਪਰ ਜਿਹੜੇ ਕਿ ਪਰਮੇਸ਼ਰ ਦੁਆਰਾ ਆਪਣੇ ਵਾਅਦੇ ਦੀ ਜਮੀਨ ਉੱਪਰ ਮੁੜ ਲਿਆਂਦੇ ਗਏ। ਪੌਲੁਸ ਦੁਆਰਾ ਇਸ ਸ਼ਬਦ ਦੀ ਵਰਤੋਂ, ਉਹਨਾਂ ਯਹੂਦੀਆਂ ਦਾ ਹਵਾਲਾ ਹੈ ਜਿਹਨਾਂ ਦਾ ਪਰਮੇਸ਼ਰ ਨਾਲ ਨਿਹਚਾ ਦਾ ਸੰਬੰਧ ਸੀ ਅਤੇ/ਜਾਂ ਜਿਹਨਾਂ ਨੇ ਖੁਸ਼ਖਬਰੀ ਨੂੰ ਸੁਣਿਆ ਅਤੇ ਨਿਹਚਾ ਦੁਆਰਾ ਮਸੀਹ ਲਈ ਪ੍ਰਤੀਕਿਰਿਆ ਦਿੱਤੀ।

ਇਕਰਾਰਨਾਮੇ ਦੀ ਇਸਰਾਇਲ ਦੇ ਅੰਦਰ ਵੀ ਆਤਮਿਕ ਦੂਰੀ ਆਈ, ਕੇਵਲ ਕੁੱਝ ਹੀ ਪਰਮੇਸ਼ਰ ਨਾਲ ਸਹੀ ਬਣੇ ਰਹੇ। ਇਸਰਾਇਲ ਦੀ ਚੋਣ ਨੇ ਵਿਅਕਤੀਗਤ ਨਿਹਚਾ ਦੀ ਪ੍ਰਤੀਕਿਰਿਆ ਦੀ ਲੋੜ ਨੂੰ ਬਾਹਰ ਨਹੀਂ ਕੱਢਿਆ (ਦੇਖੋ ਯਸਾਯਾਹ 1:16-20)।

ਪੌਲੁਸ ਪੁਰਾਣੇ ਨੇਮ ਦਾ ਹਵਾਲਾ ਵਰਤ ਰਿਹਾ ਹੈ ਜਿਹੜਾ ਕਿ ਸਭ ਤੋਂ ਪਹਿਲਾਂ ਯਹੂਦੀ ਗੁਲਾਮੀ ਬਾਰੇ ਦੱਸਦਾ ਸੀ, ਉਹਨਾਂ ਵਿੱਚੋਂ ਕੇਵਲ ਕੁੱਝ ਹੀ ਫਿਲਸਤੀਨ ਵਾਪਸ ਆਏ ਸਨ, ਉਹਨਾਂ ਬਾਰੇ ਦੱਸਦਾ ਹੈ ਜਿਹਨਾਂ ਨੇ ਖੁਸ਼ਖਬਰੀ ਨੂੰ ਸੁਣਿਆ, ਪਰ ਉਹਨਾਂ ਵਿੱਚੋਂ ਬਹੁਤਿਆਂ ਨੇ ਮਸੀਹ

ਉੱਪਰ ਵਿਸ਼ਵਾਸ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਗ੍ਰਹਿਣ ਕੀਤਾ। ਪਹਿਲੀ ਸਦੀ ਦੇ ਸੁਣਨ ਵਾਲਿਆ (ਯਹੂਦੀ ਅਤੇ ਗੈਰ-ਕੈਮਾਂ) ਵਿੱਚੋਂ ਕੇਵਲ ਕੁੱਝ ਨੇ ਖੁਸ਼ਖਬਰੀ ਦੇ ਸੁਨੇਹੇ ਲਈ ਪ੍ਰਤੀਕਿਰਿਆ ਕੀਤੀ। ਜਿਹੜੇ ਬਚਾਏ ਗਏ ਪੌਲੁਸ ਉਹਨਾਂ ਬਾਰੇ ਦੱਸਦਾ ਹੈ।

ਖਾਸ ਵਿਸ਼ਾ: ਬਚਾਏ ਗਏ, ਤਿੰਨ ਭਾਵਨਾਵਾਂ

ਖਾਸ ਵਿਸ਼ਾ: ਬਚਾਏ ਗਏ (BDB 984, KB 1375), ਤਿੰਨ ਭਾਵਨਾਵਾਂ

ਪੁਰਾਣੇ ਨੇਮ ਦਾ ਵਿਸ਼ਾ "ਇੱਕ ਵਫ਼ਾਦਾਰ ਬਚਿਆ ਹੋਇਆ" ਨਬੀਆਂ ਦਾ ਇੱਕ ਆਵਰਤੀ ਵਿਸ਼ਾ ਹੈ (ਜਿਆਦਾਤਰ ਅਠਵੀਂ ਸਦੀ ਦੇ ਨਬੀ ਅਤੇ ਯਿਰਮਿਯਾਹ)। ਇਹ ਤਿੰਨ ਭਾਵਨਾਵਾਂ ਵਿੱਚ ਵਰਤਿਆ ਗਿਆ:

1. ਉਹ ਜਿਹੜੇ ਗੁਲਾਮੀ ਤੋਂ ਬਚੇ ਸਨ (ਉਦਾਹਰਣ., ਅਜਰਾ 9:8,14-15; ਨਹਮਯਾਹ. 1:2-3; ਯਸਾਯਾਹ 10:20-23; 17:4-6; 37:4,31-32; 46:3; ਯਿਰਮਿਯਾਹ 23:3; 31:7-8; 42:15,19; 44:12,14,28; ਮੀਕਾ 2:12; 5:7-8; 7:18; ਹੱਜਈ. 1:12-14; 2:2; ਜਕਰਯਾਹ. 8:6,11-12)
2. ਉਹ ਜਿਹੜੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹਨ (ਉਦਾਹਰਣ., ਯਸਾਯਾਹ 4:1-5; 11:11,16; 28:5; ਯੋਏਲ 2:32; ਆਮੋਸ 5:14-15)
3. ਉਹ ਜਿਹੜੇ ਭਵਿੱਖ ਵਿੱਚ ਨਵੇਂ ਕੀਤੇ ਜਾਂਦੇ ਹਨ ਅਤੇ ਨਵੀਂ ਸ੍ਰਿਸ਼ਟੀ ਦਾ ਹਿੱਸਾ ਹਨ (ਉਦਾਹਰਣ., ਆਮੋਸ 9:11-15; ਜਕਰਯਾਹ. 8:6)

ਮਰਕੁਸ 4:1-20 ਅਤੇ ਮੱਤੀ 13:1-23 ਵਿੱਚ ਮਿੱਟੀ ਦਾ ਦ੍ਰਿਸ਼ਟਾਂਤ, ਜੋ ਯਸਾਯਾਹ 6:9-10 ਦਾ ਹਵਾਲਾ ਹੈ, ਇਹ ਇੱਕ ਚੰਗੀ ਉਦਾਹਰਣ ਹੈ ਕਿ ਨਵਾਂ ਨੇਮ ਇਸ ਸ਼ਬਦ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦਾ ਹੈ (ਰੋਮੀਆਂ ਨੂੰ 9:6 ਨੂੰ ਵੀ ਨੋਟ ਕਰੋ ਪੌਲੁਸ ਦੇ ਦਿਨ ਨੂੰ ਇਸਰਾਇਲ ਦੇ ਹਵਾਲੇ ਲਈ ਨੋਟ ਕਰੋ)।

ਨਵੇਂ ਨੇਮ ਦਾ ਸ਼ਬਦ "ਬਚਾਏ ਗਏ" ਉਹਨਾਂ ਯਹੂਦੀਆਂ ਜਿਹਨਾਂ ਨੇ ਮਸੀਹ ਉੱਤੇ ਵਿਸ਼ਵਾਸ ਕੀਤਾ (ਦੇਖੋ ਰੋਮੀਆਂ ਨੂੰ 9:27-29) ਅਤੇ ਗੈਰ-ਕੈਮਾਂ ਜਿਹਨਾਂ ਨੇ ਮਸੀਹ ਉੱਤੇ ਵਿਸ਼ਵਾਸ ਕੀਤਾ (ਦੇਖੋ ਰੋਮੀਆਂ ਨੂੰ 9:24-26) ਦੋਵਾਂ ਨੂੰ ਮਿਲਾ ਕੇ ਬਣਦਾ ਹੈ। ਦੋਵੇਂ ਸਮੂਹ ਰੋਮੀਆਂ ਨੂੰ 9:30-35; 11:11-24,25-32 ਦੀ ਗੱਲ ਕਰਦੇ ਹਨ। ਵਿਸ਼ਵਾਸ ਕਰਨ ਵਾਲੀ ਇਸਰਾਇਲ ਸਿਰਫ ਨਸਲੀ ਨਹੀਂ ਹੈ (ਦੇਖੋ., ਰੋਮੀਆਂ ਨੂੰ 9:6; 2:18-19), ਪਰ ਪਰਮੇਸ਼ਰ ਦਾ ਨਵਾਂ, ਯਿਸੂ ਵਿੱਚ ਪੂਰਨ ਪਰਕਾਸ਼ਨ ਵਾਲਾ ਵਿਸ਼ਵਾਸ ਕਰਨ ਵਾਲਾ ਵਫ਼ਾਦਾਰ ਚੇਲਿਆਂ ਦਾ ਸਮੂਹ ਹੈ। ਇਸ ਤਰ੍ਹਾਂ ਕਹਿਣਾ ਇੰਝ ਲਗਦਾ ਹੈ ਕਿ ਪੁਰਾਣੇ ਨੇਮ ਦੇ ਹਵਾਲੇ (ਦੇਖੋ., ਯਿਰਮਿਯਾਹ 31:7-9; ਮੀਕਾ 5:7-8) ਕੋਮੀ ਇਸਰਾਇਲ ਦੇ ਬਚਾਏ ਜਾਣ ਬਾਰੇ ਨੂੰ ਨਕਾਰਿਆ ਜਾ ਰਿਹਾ ਹੋਵੇ। ਕਿਰਪਾ ਕਰਕੇ ਮੇਰੇ ਖਾਸ ਵਿਸ਼ੇ ਨੂੰ ਦੇਖੋ: ਪੁਰਾਣੇ ਨੇਮ ਦੇ ਇਕਰਾਰ ਦੇ ਵਾਅਦੇ ਨਵੇਂ ਨੇਮ ਦੇ ਇਕਰਾਰ ਦੇ ਵਾਅਦਿਆਂ ਤੋਂ ਵੱਖਰੇ ਕਿਉਂ ਲੱਗਦੇ ਹਨ? ਖੁਸ਼ਖਬਰੀ ਸਭ ਕੁੱਝ ਬਦਲ ਦਿੰਦੀ ਹੈ!

9:28

NASB "ਚੰਗੀ ਤਰ੍ਹਾਂ ਅਤੇ ਜਲਦੀ"

NKJV "ਪੂਰਾ. . . ਇਸ ਨੂੰ ਛੋਟਾ ਕਰੋ"

NRSV "ਜਲਦੀ ਅਤੇ ਨਿਰਣਾਇਕ"

TEV "ਉਸਦੇ ਸਾਰੇ ਖਾਤੇ ਨੂੰ ਜਲਦੀ ਨਾਲ ਸਹੀ ਕਰੋ"

NJB "ਬਿਨਾਂ ਝਿਜਕ ਜਾਂ ਦੇਰੀ ਕੀਤੇ"

REB	"ਪੂਰਾ ਅਤੇ ਆਖਰੀ ਹੋਵੇਗਾ"
NIV	"ਗਤੀ ਅਤੇ ਅੰਤਮਤਾ ਨਾਲ"
NET	"ਪੂਰੀ ਤਰ੍ਹਾਂ ਅਤੇ ਜਲਦੀ"

ਦੇ ਯੂਨਾਨੀ ਸ਼ਬਦਾਂ ਵਿੱਚ ਇੱਕ ਸ਼ਬਦ ਖੇਡ ਸ਼ਾਮਲ ਹੈ (*sun* ਪੌਲੁਸ ਦੇ ਮਿਸ਼ਰਣਾਂ ਵਿੱਚੋਂ ਬਹੁਤ ਆਮ ਹੈ)।

1. *suntelōn*, ਦਾ ਮੌਜੂਦਾ ਕਿਰਿਆਸ਼ੀਲ ਅੰਸ਼

- sun*
- teleō*

ਜਿਸ ਦਾ ਅਸਲ ਅਰਥ ਹੈ "ਖਪਤ ਕਰਨਾ" ਜਾਂ "ਚੰਗੀ ਤਰ੍ਹਾਂ ਸਮਝ ਲੈਣਾ" (ਦੇਖੋ ਮਰਕੁਸ 13:4; ਲੂਕਾ 4:2,13; ਰਸੂਲਾਂ ਦੇ ਕਰੱਤਬ 21:27; ਇਬਰਾਨੀਆਂ. 8:8)

2. *suntemnōn*, ਦਾ ਮੌਜੂਦਾ ਕਿਰਿਆਸ਼ੀਲ ਅੰਸ਼

- sun*
- temnō*

ਜਿਸਦਾ ਅਸਲ ਅਰਥ ਹੈ "ਛੋਟਾ ਕਰਨਾ" ਜਾਂ "ਜਲਦੀ ਸੰਚਾਲਿਤ ਕਰਨਾ" (ਕੇਵਲ ਇੱਥੇ ਮਿਲਦਾ ਹੈ, ਪਰ ਰਸੂਲਾਂ ਦੇ ਕਰੱਤਬ 24:4 ਵਿੱਚ ਇਸ ਨਾਲ ਸੰਬੰਧਤ ਰੂਪ ਮਿਲਦਾ ਹੈ)

ਜਿੱਥੇ ਇਹ ਯੂਨੀ ਸ਼ਬਦ ਵਰਤੇ ਜਾਂਦੇ ਹਨ, ਕੇਵਲ ਪ੍ਰਸੰਗ ਵਿੱਚ, ਨਾ ਕਿ ਭਵਿੱਖ ਵਿੱਚ ਜਾਂ ਸਮਾਨਾਂਤਰਾਂ ਵਿੱਚ, ਇਹ ਮਦਦਗਾਰ ਹਨ।

ਪਰਮੇਸ਼ਰ ਦਾ ਉਸਦੇ ਸੱਚੇ ਲੋਕਾਂ ਲਈ ਛੁਟਕਾਰੇ ਦਾ ਇੱਕ ਉਦੇਸ਼ ਹੈ ਅਤੇ ਉਸਦਾ ਨਿਆਂ ਬਾਕੀ ਸਭ ਲਈ ਹੈ।

ਇਸ ਆਇਤ ਦੀ ਵਿਆਖਿਆ ਕਰਨਾ ਮੁਸ਼ਕਲ ਹੈ ਇਸ ਲਈ ਬਹੁਤ ਸਾਰੇ ਲੇਖਕਾਂ ਨੇ ਬਾਅਦ ਵਿੱਚ ਪ੍ਰਸੰਗਾਂ ਨੂੰ ਜਾੜ ਕੇ ਇਸ ਦੀ ਚੰਗੀ ਤਰ੍ਹਾਂ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਉਹ ਸੋਚਦੇ ਸਨ ਕਿ ਇਸਦੇ ਅਰਥ ਇਹ ਹੋ ਸਕਦਾ ਹੈ। UBS⁴ ਇਸ ਨੂੰ ਸਭ ਤੋਂ ਛੋਟੇ ਪਾਠ ਅਤੇ "A" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸਚਿਤ)।

9:29 ਇਹ ਯਸਾਯਾਹ 1:9 ਦੇ LXX ਤੋਂ ਲਿਆ ਗਿਆ ਹਵਾਲਾ ਹੈ, ਜੋ ਕੌਮੀ ਇਸਰਾਇਲ ਦੇ ਪਾਪ ਦੀ ਪ੍ਰਵਿਰਤੀ ਬਾਰੇ ਦੱਸਦਾ ਹੈ।

▣ "ਸੈਨਾਂ ਦੇ ਪ੍ਰਭੂ" ਇਹ ਯਹੋਵਾਹ ਲਈ ਪੁਰਾਣੇ ਨੇਮ ਦਾ ਸਿਰਲੇਖ ਹੈ, ਆਮ ਤੌਰ ਤੇ "ਮੇਜਬਾਨਾਂ ਦਾ ਪ੍ਰਭੂ" (ਦੇਖੋ ਯਾਕੂਬ 5:4)। ਪ੍ਰਸੰਗ ਉੱਪਰ ਅਧਾਰਤ, ਇਹ ਪਰਮੇਸ਼ਰ ਨੂੰ ਸੈਨਿਕ ਅਰਥਾਂ ਵਿੱਚ ਦੱਸਦਾ ਹੈ, "ਸਵਰਗ ਦੀ ਸੈਨਾ ਦਾ ਕਪਤਾਨ" (ਦੇਖੋ ਯਹੇਸ਼ੂਆ. 5:13-15), ਜਾਂ ਪ੍ਰਬੰਧਕੀ ਭਾਵਨਾ, ਆਮ ਤੌਰ ਤੇ ਸਵਰਗੀ ਚੀਜ਼ਾਂ ਨਾਲ ਸੰਬੰਧਤ ਇੱਕ ਬੇਬੀਲੋਨ ਦੇ ਤਾਰਿਆਂ ਦੀ ਪੂਜਾ ਦੇ ਪ੍ਰਸੰਗ ਵਿੱਚ, "ਸਵਰਗੀ ਚੀਜ਼ਾਂ ਦਾ ਪ੍ਰਭੂ"। ਤਾਰੇ ਰਚਨਾ ਹਨ, ਨਾ ਕੇ ਦੇਵਤੇ; ਉਹ ਘਟਨਾਵਾਂ ਨੂੰ ਨਿਯੰਤਰਿਤ ਜਾਂ ਘੜ ਨਹੀਂ ਸਕਦੇ (ਦੇਖੋ ਉਤਪਤ 1:16; ਜਬੂਰਾਂ ਦੀ ਪੋਥੀ 8:3; 147:4; ਯਸਾਯਾਹ 40:26)।

ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ

ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ

A. ਐਲ *EI* (BDB 42, KB 48)

1. ਪਰਮੇਸ਼ਰ ਲਈ ਸਧਾਰਣ ਪ੍ਰਾਚੀਨ ਸ਼ਬਦ ਦਾ ਅਸਲ ਅਰਥ ਅਨਿਸ਼ਚਿਤ ਹੈ, ਹਾਲਾਂਕਿ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ

ਇਹ ਅਕਾਦੀਅਨ ਤੋਂ ਆਇਆ ਹੈ ਜਿਸਦਾ ਮਤਲਬ “ਮਜ਼ਬੂਤ ਹੋਣਾ” ਜਾਂ “ਸ਼ਕਤੀਸ਼ਾਲੀ ਹੋਣਾ” ਹੈ (ਉਤਪਤ 17:1; ਗਿਣਤੀ 23:19; ਬਿਵਸਥਾ ਸਾਰ 7:21; ਜ਼ਬੂਰ 50:1)।

2. ਕਨਾਨ ਵਿਚ ਐਲ *El* ਸੀ ਜਿਸ ਨੂੰ “ਦੇਵਤਿਆਂ ਦਾ ਪਿਤਾ” ਅਤੇ “ਸਵਰਗ ਦਾ ਪ੍ਰਭੂ” ਕਿਹਾ ਜਾਂਦਾ ਸੀ।
 3. ਬਾਈਬਲ ਵਿਚ ਐਲ *El* ਅਕਸਰ ਹੋਰ ਸ਼ਬਦਾਂ ਨਾਲ ਜੋੜਿਆ ਜਾਂਦਾ ਹੈ। ਇਹ ਸੰਗਠਨ ਪਰਮੇਸ਼ਰ ਦੀ ਵਿਸ਼ੇਸ਼ਤਾ ਦਾ ਇਕ ਢੰਗ ਬਣ ਗਏ।
 - a. ਐਲ-ਐਲੀਓਨ *El-Elyon* (“ਅੱਤ ਮਹਾਨ ਪਰਮੇਸ਼ਰ,” BDB 42 & 751 II), ਉਤਪਤ 14:18-22; ਬਿਵਸਥਾ ਸਾਰ 32:8; ਯਸ਼ਾਯਾਹ 14:14
 - b. ਐਲ-ਰੋਏ *El-Roi* (“ਪਰਮੇਸ਼ਰ ਜੋ ਦੇਖਦਾ ਹੈ” ਜਾਂ “ਪਰਮੇਸ਼ਰ ਜੋ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ,” BDB 42 & 909), ਉਤਪਤ 16:13
 - c. ਐਲ-ਸ਼ਦਾਈ *El-Shaddai* (“ਸਰਬ ਸ਼ਕਤੀਮਾਨ ਪਰਮੇਸ਼ਰ” ਜਾਂ “ਰਹਿਮ ਦਾ ਪਰਮੇਸ਼ਰ” ਜਾਂ “ਪਹਾੜ ਦੇ ਪਰਮੇਸ਼ਰ,” BDB 42 & 994), ਉਤਪਤ 17:1; 35:11; 43:14; 49:25; ਕੂਚ 6:3
 - d. ਐਲ-ਓਲਾਮ *El-Olam* (“ਸਦੀਪਕ ਯਹੋਵਾਹ,” BDB 42 & 761), ਉਤਪਤ 21:33. ਇਹ ਸ਼ਬਦ ਅਧਿਆਤਮਿਕ ਤੌਰ ਤੇ ਪਰਮੇਸ਼ਰ ਦੇ ਦਾਊਦ ਨਾਲ ਕੀਤੇ ਵਾਅਦੇ ਜੁੜਿਆ ਹੋਇਆ ਹੈ, 2 ਸਮੂਏਲ 7:13,16
 - e. ਐਲ-ਬੇਰਿਤ *El-Berit* (“ਵਾਚਾ ਦਾ ਪਰਮੇਸ਼ਰ,” BDB 42 & 136), ਨਿਆਈਆਂ 9:46
 4. ਐਲ ਹੇਠ ਲਿਖਿਆਂ ਦੇ ਬਰਾਬਰ ਹੈ
 - a. ਯਹੋਵਾਹ, ਨਿਆਈਆਂ 23:8; ਜ਼ਬੂਰ 16:1-2; 85:8; ਯਸ਼ਾਯਾਹ 42:5 ਵਿਚ
 - b. ਐਲੋਹਿਮ *Elohim*, ਉਤਪਤ 46:3; ਅੱਯੂਬ 5:8 ਵਿਚ, “ਮੈਂ ਪਰਮੇਸ਼ਰ, ਤੁਹਾਡੇ ਪਿਤਾ ਦਾ ਪਰਮੇਸ਼ਰ ਹਾਂ”
 - c. ਸ਼ਦਾਈ *Shaddai*, ਉਤਪਤ 49:25; ਗਿਣਤੀ 24:4,16 ਵਿਚ
 - d. “ਈਰਖਾ ਰੱਖਣ ਵਾਲਾ,” ਕੂਚ 34:14; ਬਿਵਸਥਾ ਸਾਰ 4:24; 5:9; 6:15 ਵਿਚ
 - e. “ਦਿਆਲੂ ਪਰਮੇਸ਼ਰ” ਬਿਵਸਥਾ ਸਾਰ 4:31; ਨਹਮਯਾਹ 9:31 ਵਿਚ
 - f. “ਵੱਡਾ ਅਤੇ ਭੈ ਦਾਇਕ ਪਰਮੇਸ਼ਰ” ਬਿਵਸਥਾ ਸਾਰ 7:21; 10:17; ਨਹਮਯਾਹ 1:5; 9:32; ਦਾਨੀਏਲ 9:4 ਵਿਚ
 - g. “ਗਿਆਨ ਦਾ ਪਰਮੇਸ਼ਰ” 1 ਸਮੂਏਲ 2:3 ਵਿਚ
 - h. “ਪੱਕਾ ਗੜ੍ਹ” 2 ਸਮੂਏਲ 22:33 ਵਿਚ
 - i. “ਬਦਲਾ ਲੈਣ ਵਾਲਾ” 2 ਸਮੂਏਲ 22:48 ਵਿਚ
 - j. “ਪਵਿੱਤਰ” ਯਸ਼ਾਯਾਹ 5:16 ਵਿਚ
 - k. “ਸ਼ਕਤੀਮਾਨ” ਯਸ਼ਾਯਾਹ 10:21 ਵਿਚ
 - l. “ਮੁਕਤੀ” ਯਸ਼ਾਯਾਹ 12:2 ਵਿਚ
 - m. “ਵੱਡਾ ਅਤੇ ਬਲਵੰਤ” ਯਿਰਮਿਯਾਹ 32:18 ਵਿਚ
 - n. “ਬਦਲਾ ਲੈਣ ਵਾਲਾ” ਯਿਰਮਿਯਾਹ 51:56 ਵਿਚ
 5. ਪਰਮੇਸ਼ਰ ਲਈ ਪੁਰਾਣੇ ਨੇਮ ਦੇ ਸਾਰੇ ਪ੍ਰਮੁੱਖ ਨਾਵਾਂ ਦਾ ਸੁਮੇਲ ਯਹੋਸੁਆ 22:22 ਵਿਚ ਪਾਇਆ ਜਾਂਦਾ ਹੈ (*ਐਲ, ਅਲੋਹਿਮ, ਯਹੋਵਾਹ*, ਇਹ ਦੁਹਰਾਏ ਗਏ ਹਨ)
- B. ਐਲੀਓਨ *Elyon* (BDB 751, KB 832)
1. ਇਸਦਾ ਮੁੱਢਲਾ ਅਰਥ “ਉੱਚਾ,” “ਉੱਚਾ ਚੁੱਕਿਆ,” ਜਾਂ “ਉੱਪਰ ਚੁੱਕਿਆ” ਹੈ (ਉਤਪਤ 40:17; 1 ਰਾਜਿਆਂ 9:8; 2 ਰਾਜਿਆਂ 18:17; ਨਹਮਯਾਹ 3:25; ਯਿਰਮਿਯਾਹ 20:2; 36:10; ਜ਼ਬੂਰ 18:13)।

2. ਇਸ ਨੂੰ ਪਰਮੇਸ਼ਰ ਦੇ ਕਈ ਹੋਰ ਨਾਵਾਂ/ਸਿਰਲੇਖਾਂ ਦੇ ਸਮਾਨ ਅਰਥ ਵਿਚ ਵਰਤਿਆ ਗਿਆ ਹੈ।

a. ਐਲੋਹਿਮ *Elohim* – ਜ਼ਬੂਰ 47:1-2; 73:11; 107:11

b. ਯਹੋਵਾਹ *YHWH* – ਉਤਪਤ 14:22; 2 ਸਮੁਏਲ 22:14

c. ਐਲ-ਸ਼ਦਾਈ *El-Shaddai* – ਜ਼ਬੂਰ 91:1,9

d. ਐਲ *El* – ਗਿਣਤੀ 24:16

e. ਐਲਾਹ *Elah* – ਦਾਨੀਏਲ 2-6 ਅਤੇ ਅਜ਼ਰਾ 4-7 ਵਿਚ ਅਕਸਰ ਵਰਤਿਆ ਗਿਆ ਹੈ, ਜੋ ਦਾਨੀਏਲ 3:26; 4:2; 5:18,21 ਵਿਚ ਇਲਾਇਰ *Ilair* (“ਮਹਾਨ ਪਰਮੇਸ਼ਰ” ਲਈ ਅਰਾਮੀ ਸ਼ਬਦ) ਨਾਲ ਜੁੜਿਆ ਹੈ।

3. ਇਹ ਅਕਸਰ ਗੈਰ-ਯਹੂਦੀਆਂ ਦੁਆਰਾ ਵਰਤਿਆ ਗਿਆ ਸੀ

a. ਮਲਕਿਸਿਦਕ, ਉਤਪਤ 14:18-22

b. ਬਿਲਆਮ, ਗਿਣਤੀ 24:15

c. ਮੂਸਾ ਬਿਵਸਥਾ ਸਾਰ 32:8 ਵਿਚ ਗੈਰ ਕੋਮਾਂ ਬਾਰੇ ਗੱਲ ਕਰਦੇ ਹੋਏ

d. ਨਵੇਂ ਨੇਮ ਵਿਚ ਲੂਕਾ ਦੀ ਇੰਜੀਲ, ਜੋ ਗੈਰ-ਯਹੂਦੀਆਂ ਲਈ ਲਿੱਖੀ ਗਈ, ਯੂਨਾਨੀ ਦੇ ਇਸ ਨਾਲ ਮਿਲਦੇ ਸ਼ਬਦ *Hupsistos* ਨੂੰ ਵਰਤਦੀ ਹੈ (ਤੁਲਨਾ ਕਰੋ. ਲੂਕਾ 1:32,35,76; 6:35; 8:28; ਰਸੂਲਾਂ ਦੇ ਕਰਤੱਬ 7:48; 16:17)

C. ਐਲੋਹਿਮ *Elohim* (ਬਹੁਵਚਨ), ਐਲੋਅਹ *Eloah* (ਇਕਵਚਨ), ਮੁੱਖ ਤੌਰ ਤੇ ਕਵਿਤਾ ਵਿਚ ਵਰਤਿਆ ਗਿਆ ਹੈ (BDB 43, KB 52)

1. ਇਹ ਸ਼ਬਦ ਪੁਰਾਣੇ ਨੇਮ ਤੋਂ ਬਾਹਰ ਨਹੀਂ ਪਾਇਆ ਜਾਂਦਾ ਹੈ।

2. ਇਹ ਸ਼ਬਦ ਇਸਰਾਏਲ ਦੇ ਪਰਮੇਸ਼ਰ ਅਤੇ ਕੋਮਾਂ ਦੇ ਦੇਵਤਿਆਂ ਨੂੰ ਦਰਸਾ ਸਕਦਾ ਹੈ (ਕੂਚ 3:6; 20:3)। ਅਬਰਾਹਾਮ ਦਾ ਪਰਿਵਾਰ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਸਨ (ਯਹੋਸ਼ੂਆ 24:2)।

3. ਇਹ ਇਸਰਾਏਲ ਦੇ ਨਿਆਈਆਂ ਦਾ ਹਵਾਲਾ ਦੇ ਸਕਦਾ ਹੈ (ਕੂਚ 21:6; ਜ਼ਬੂਰ 82:6)।

4. ਐਲੋਹਿਮ *elohim* ਸ਼ਬਦ ਹੋਰ ਆਤਮਿਕ ਜੀਵਾਂ (ਦੂਤਾਂ, ਭੂਤਾਂ) ਦੇ ਤੌਰ ਤੇ ਵੀ ਵਰਤਿਆ ਗਿਆ ਹੈ ਜਿਵੇਂ ਕਿ ਦਾਨੀਏਲ 32:8 (LXX); ਜ਼ਬੂਰ 8:5; ਅੰਯੂਬ 1:6; 38:7 ਵਿਚ।

5. ਬਾਈਬਲ ਵਿਚ ਇਹ ਪਰਮੇਸ਼ਰ ਲਈ ਪਹਿਲਾ ਸਿਰਲੇਖ/ਨਾਮ ਹੈ (ਉਤਪਤ 1:1)। ਇਹ ਉਤਪਤ 2:4 ਤੱਕ ਵੱਖਰੇ ਤੌਰ ਤੇ ਵਰਤਿਆ ਗਿਆ ਹੈ, ਜਿੱਥੇ ਇਹ ਯਹੋਵਾਹ ਨਾਲ ਜੁੜਿਆ ਹੋਇਆ ਹੈ। ਇਹ ਅਸਲ ਵਿਚ (ਅਧਿਆਤਮਿਕ ਤੌਰ ਤੇ) ਪਰਮੇਸ਼ਰ ਨੂੰ ਸਿਰਜਣਹਾਰ, ਪਾਲਣਹਾਰ ਅਤੇ ਪ੍ਰਦਾਨ ਕਰਨ ਵਾਲੇ ਵਜੋਂ ਦੱਸਦਾ ਹੈ (ਤੁਲਨਾ ਕਰੋ. ਜ਼ਬੂਰ 104)।

ਇਹ ਐਲ *El* ਦਾ ਸਮਾਨਾਰਥੀ ਹੈ (ਬਿਵਸਥਾ ਸਾਰ 32:15-19)। ਇਹ ਯਹੋਵਾਹ ਦੇ ਸਮਾਨਾਂਤਰ ਵੀ ਹੋ ਸਕਦਾ ਹੈ ਜਿਵੇਂ ਕਿ ਜ਼ਬੂਰ 14 ਵਿਚ ਹੈ (ਐਲੋਹਿਮ *Elohim*, ਆਇਤਾਂ. 1,2,5; ਯਹੋਵਾਹ *YHWH*, ਆਇਤਾਂ 2,6; ਅਤੇ ਅਦੋਨਾਈ *Adonai* ਵੀ, ਆਇਤ 4)।

6. ਹਾਲਾਂਕਿ ਬਹੁਵਚਨ ਵਿਚ ਹੋਰ ਦੇਵਤਿਆਂ ਵਰਤੇ ਗਏ ਹਨ, ਇਹ ਸ਼ਬਦ ਅਕਸਰ ਇਸਰਾਏਲ ਦੇ ਪਰਮੇਸ਼ਰ ਨੂੰ ਦਰਸਾਉਂਦਾ ਹੈ, ਪਰ ਆਮ ਤੌਰ ਤੇ ਇਸ ਵਿਚ ਇਕ ਪਰਮੇਸ਼ਰ ਦੀ ਵਰਤੋਂ ਨੂੰ ਦਿਖਾਉਣ ਦੀ ਇਕਵਚਨ ਕਿਰਿਆ ਹੁੰਦੀ ਹੈ (ਦੇਖੋ ਖਾਸ ਵਿਸ਼ਾ: ਇਕ ਪਰਮੇਸ਼ਰ)

7. ਇਹ ਹੈਰਾਨੀ ਦੀ ਗੱਲ ਹੈ ਕਿ ਇਸਰਾਏਲ ਦੇ ਇਕੋ ਪਰਮੇਸ਼ਰ ਦਾ ਆਮ ਨਾਮ ਬਹੁਵਚਨ ਹੈ (ਉਤਪਤ 1:26; 3:22; 11:7 ਵਿਚ “ਅਸੀਂ” ਨੋਟ ਕਰੋ)! ਹਾਲਾਂਕਿ ਇਹ ਨਿਸ਼ਚਿਤ ਨਹੀਂ ਹੈ, ਹੇਠ ਕੁਝ ਸਿਧਾਂਤ ਹਨ।

a. ਇਬਰਾਨੀ ਵਿਚ ਬਹੁਤ ਸਾਰੇ ਬਹੁਵਚਨ ਹਨ, ਜੋ ਅਕਸਰ ਕਿਸੇ ਚੀਜ਼ ਤੇ ਜ਼ੋਰ ਦੇਣ ਲਈ ਵਰਤੇ ਜਾਂਦੇ ਹਨ।

ਇਬਰਾਨੀ ਦੇ ਬਾਅਦ ਦੀ ਵਿਆਕਰਨ ਦੀ ਵਿਸ਼ੇਸ਼ਤਾ ਇਸ ਨਾਲ ਸੰਬੰਧ ਰੱਖਦੀ ਹੈ ਜਿਸ ਨੂੰ ਸ਼ੇਭਾ ਦਾ ਬਹੁਵਚਨ ਕਿਹਾ ਜਾਂਦਾ ਹੈ, ਜਿੱਥੇ ਬਹੁਵਚਨ ਇਕ ਸੰਕਲਪ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।

- b. ਇਹ ਦੂਤਾਂ ਦੀ ਸਭਾ ਦਾ ਹਵਾਲਾ ਦੇ ਸਕਦਾ ਹੈ, ਜਿਸ ਨਾਲ ਪਰਮੇਸ਼ਰ ਸਵਰਗ ਵਿਚ ਮਿਲਦਾ ਹੈ, ਜੋ ਉਸ ਦੀ ਆਗਿਆਕਾਰੀ ਕਰਦੇ ਹਨ (ਤੁਲਨਾ ਕਰੋ. 1 ਰਾਜਿਆਂ 22:19-23; ਅੱਯੂਬ 1:6; ਜ਼ਬੂਰ 82:1; 89:5,7)।
- c. ਇਹ ਵੀ ਸੰਭਵ ਹੈ ਕਿ ਇਹ ਨਵੇਂ ਨੇਮ ਦੇ ਇਕ ਪਰਮੇਸ਼ਰ ਦਾ ਤਿੰਨ ਵਿਅਕਤੀਆਂ ਵਿਚ ਪ੍ਰਕਾਸ਼ ਹੈ। ਉਤਪਤ 1:1 ਵਿਚ ਪਰਮੇਸ਼ਰ ਸਿਰਜਣਾ ਕਰਦਾ ਹੈ; ਉਤਪਤ 1:2 ਵਿਚ ਪਵਿੱਤਰ ਆਤਮਾ ਚੀਜ਼ਾਂ ਨੂੰ ਤਿਆਰ ਕਰਦਾ ਹੈ, ਅਤੇ ਨਵੇਂ ਨੇਮ ਤੋਂ ਯਿਸੂ ਸ੍ਰਿਸ਼ਟੀ ਵਿਚ ਪਿਤਾ ਦਾ ਪ੍ਰਤਿਨਿਧ ਹੈ (ਤੁਲਨਾ ਕਰੋ. ਯੂਹੰਨਾ 1:3,10; ਰੋਮੀਆਂ 11:36; 1 ਕੁਰਿੰਥੀਆਂ 8:6; ਕੁਲਸੀਆਂ 1:16; ਇਬਰਾਨੀਆਂ 1:2; 2:10)।

D. ਯਹੋਵਾਹ (BDB 217, KB 394)

1. ਇਹ ਉਹ ਨਾਮ ਹੈ ਜੋ ਵਾਚਾ ਕਰਨ ਵਾਲੇ, ਮੁਕਤੀ ਦੇਣ ਵਾਲੇ, ਛੁਡਾਉਣ ਵਾਲੇ ਪਰਮੇਸ਼ਰ ਨੂੰ ਦਰਸਾਉਂਦਾ ਹੈ! ਮਨੁੱਖ ਵਾਚਾ ਨੂੰ ਤੋੜ ਦਿੰਦੇ ਹਨ, ਪਰ ਆਪਣੇ ਸ਼ਬਦ, ਵਾਅਦੇ ਅਤੇ ਵਾਚਾ ਪ੍ਰਤੀ ਵਫ਼ਾਦਾਰ ਹੈ (ਜ਼ਬੂਰ 103)।
ਇਸ ਨਾਮ ਦਾ ਜ਼ਿਕਰ ਪਹਿਲੀ ਵਾਰ ਉਤਪਤ 2:4 ਵਿਚ *ਐਲੋਹਿਮ Elohim* ਦੇ ਨਾਲ ਜੋੜ ਕੇ ਕੀਤਾ ਗਿਆ। ਉਤਪਤ 1-2 ਵਿਚ ਸ੍ਰਿਸ਼ਟੀ ਦੇ ਦੋ ਲੇਖ ਨਹੀਂ ਹਨ, ਪਰ ਹੇਠ ਲਿੱਖੀਆਂ ਦੋ ਗੱਲਾਂ ਤੇ ਜ਼ੋਰ ਹਨ:
 - a. ਪਰਮੇਸ਼ਰ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ (ਸਰੀਰਕ; ਜ਼ਬੂਰ 104)
 - b. ਪਰਮੇਸ਼ਰ ਮਨੁੱਖਤਾ ਦਾ ਵਿਸ਼ੇਸ਼ ਸਿਰਜਣਹਾਰ (ਜ਼ਬੂਰ 103)ਉਤਪਤ 2:4-3:24 ਮਨੁੱਖਜਾਤੀ ਦੇ ਅਧਿਕਾਰਤ ਅਹੁਦੇ ਅਤੇ ਉਦੇਸ਼ ਦੇ ਨਾਲ ਵਿਲੱਖਣ ਅਹੁਦੇ ਨਾਲ ਜੁੜੇ ਪਾਪ ਅਤੇ ਬਗ਼ਾਵਤ ਦੀ ਸਮੱਸਿਆ ਬਾਰੇ ਖਾਸ ਪ੍ਰਕਾਸ਼ ਦੀ ਸ਼ੁਰੂਆਤ ਕਰਦਾ ਹੈ।
2. ਉਤਪਤ 4:26 ਵਿਚ ਇਹ ਕਿਹਾ ਗਿਆ ਹੈ ਕਿ “ਮਨੁੱਖਾਂ ਨੇ ਪ੍ਰਭੂ (ਯਹੋਵਾਹ) ਦਾ ਨਾਮ ਲੈਣਾ ਸ਼ੁਰੂ ਕੀਤਾ।” ਹਾਲਾਂਕਿ, ਕੂਚ 6:3 ਇਹ ਦੱਸਦਾ ਹੈ ਕਿ ਸ਼ੁਰੂਆਤੀ ਵਾਚਾ ਵਾਲੇ ਲੋਕ (ਪੁਰਖੇ ਅਤੇ ਉਨ੍ਹਾਂ ਦੇ ਪਰਿਵਾਰ) ਪਰਮੇਸ਼ਰ ਨੂੰ ਸਿਰਫ਼ *ਐਲ ਸਦਾਈ El Shaddai* ਦੇ ਤੌਰ ਤੇ ਜਾਣਦੇ ਸਨ। ਯਹੋਵਾਹ ਨਾਮ ਕੂਚ 3:13-16 ਵਿਚ ਸਿਰਫ਼ ਇਕ ਵਾਰ ਦੱਸਿਆ ਗਿਆ ਹੈ, ਖਾਸਕਰ ਆਇਤ 14 ਵਿਚ। ਹਾਲਾਂਕਿ ਮੂਸਾ ਦੀਆਂ ਲਿਖਤਾਂ ਅਕਸਰ ਸ਼ਬਦਾਂ ਦੀ ਵਿਆਖਿਆ ਮਿਲਦੇ ਜੁਲਦੇ ਪ੍ਰਸਿੱਧ ਸ਼ਬਦ ਨਾਲ ਕਰਦੀਆਂ ਹਨ (ਉਤਪਤ 17:5; 27:36; 29:13-35)। ਇਸ ਨਾਮ ਦੇ ਅਰਥ ਬਾਰੇ ਕਈ ਸਿਧਾਂਤ ਹਨ (IDB, ਭਾਗ 2, ਪੰਨਾ. 409-11 ਤੋਂ ਲਿਆ ਗਿਆ)।
 - a. ਅਰਬੀ ਭਾਸ਼ਾ ਤੋਂ, “ਉਤਸ਼ਾਹੀ ਪਿਆਰ ਨੂੰ ਦਰਸਾਉਣਾ”
 - b. ਅਰਬੀ ਭਾਸ਼ਾ ਤੋਂ “ਉਡਾਉਣਾ” (ਯਹੋਵਾਹ ਤੂਫ਼ਾਨ ਦੇ ਪਰਮੇਸ਼ਰ ਵਾਂਗ)
 - c. ਯੂਗਰਟਿਕ (ਕਨਾਨੀ) ਭਾਸ਼ਾ ਤੋਂ “ਬੋਲਣਾ”
 - d. ਫੋਨੀਸ਼ੀਅਨ ਦੀ ਲਿਖਤ ਤੋਂ, “ਜਿਹੜਾ ਕਾਇਮ ਰੱਖਦਾ ਹੈ,” ਜਾਂ “ਜਿਹੜਾ ਸਥਾਪਤ ਕਰਦਾ ਹੈ”
 - e. ਇਬਰਾਨੀ ਭਾਸ਼ਾ ਤੋਂ, “ਉਹ ਜਿਹੜਾ ਹੈ,” ਜਾਂ “ਉਹ ਜਿਹੜਾ ਮੌਜੂਦ ਹੈ” (ਭਵਿੱਖ ਦੇ ਵਾਕ ਵਿਚ, “ਉਹ ਜਿਹੜਾ ਰਹੇਗਾ”)
 - f. ਇਬਰਾਨੀ ਭਾਸ਼ਾ ਤੋਂ, “ਉਹ ਜਿਹੜਾ ਹੋਣ ਦਾ ਕਾਰਨ ਹੈ”
 - g. ਇਬਰਾਨੀ ਭਾਸ਼ਾ ਤੋਂ, “ਜੀਉਣਾ” (ਉਦਾਰਗਣ ਲਈ., ਉਤਪਤ 3:21), ਜਿਸਦਾ ਮਤਲਬ “ਸਦਾ ਜੀਉਂਦਾ, ਕੇਵਲ ਇਕ ਜੀਵਿਤਾ”
 - h. ਕੂਚ 3:13-16 ਦੇ ਪ੍ਰਸੰਗ ਵਿਚ, ਇਕ ਪੂਰਨ ਵਾਕ ਵਿਚ ਇਕ ਅਪੂਰਨ ਰੂਪ ਹੈ, “ਮੈਂ ਉਹੀ ਰਹਾਂਗਾ ਜੋ ਮੈਂ ਹੁੰਦਾ ਆ ਰਿਹਾ ਹਾਂ” ਜਾਂ “ਮੈਂ ਉਹੀ ਰਹਾਂਗਾ ਜੋ ਮੈਂ ਹਮੇਸ਼ਾ ਰਿਹਾ ਹਾਂ” (ਦੇਖੋ J. Wash Watts, *A Survey of Syntax in*

the Old Testament, ਪੰਨਾ. 67)। ਯਹੋਵਾਹ ਪੂਰਾ ਨਾਮ ਅਕਸਰ ਛੋਟੇ ਰੂਪ ਵਿਚ ਜਾਂ ਸ਼ਾਇਦ ਇਕ ਅਸਲੀ ਰੂਪ ਵਿਚ ਪ੍ਰਗਟ ਕੀਤਾ ਜਾਂਦਾ ਹੈ।

(1) *ਯਾਹ* *Yah* (ਅਰਥਾਤ., ਹਾਲੇਲੂ – ਯਾਹ, BDB 219, ਦੇਖੋ, ਕੂਚ 15:2; 17:16; ਜਬੂਰ 89:8; 104:35)

(2) *ਯਹੋ* *Yahu* ("ਯਾਹ" ਨਾਵਾਂ ਦਾ ਅੰਤ, ਅਰਥਾਤ., ਯਸ਼ਾਯਾਹ)

(3) *ਯੋ* *Yo* ("ਯੋ" ਨਵਾਂ ਦੀ ਸ਼ੁਰੂਆਤ, ਅਰਥਾਤ., ਯਹੋਸ਼ੂਆ ਜਾਂ ਯੋਏਲ)

3. ਇਸ ਨਾਮ ਦੇ ਅਰਥਾਂ ਬਾਰੇ ਬਹੁਤ ਸਾਰੀਆਂ ਅਟਕਲਾਂ ਚੱਲ ਰਹੀਆਂ ਹਨ (ਦੇਖੋ NIDOTTE, vol. 4, ਪੰਨਾ. 1295-1300)। ਇਹ ਅਜੇ ਵੀ ਰਹੱਸ ਹੈ। ਇਹ ਪੱਕੇ ਤੌਰ ਤੇ ਸੰਭਵ ਹੈ ਕਿ ਮੂਸਾ ਦਾ ਪ੍ਰਸ਼ਨ ਪਰਮੇਸ਼ਰ ਦੇ ਚਰਿੱਤਰ ਬਾਰੇ ਹੈ (ਦੇਖੋ ਕੂਚ. 34:6), ਨਾ ਕਿ ਉਸ ਦੇ ਅਹੁਦੇ ਬਾਰੇ। ਪਰਮੇਸ਼ਰ ਦਾ ਇਹ ਉੱਤਰ ਹੈ

a. ਮੈਂ ਤੇਰੀ ਸਮਝ ਤੋਂ ਕੀਤੇ ਬਾਹਰ ਹਾਂ।

b. ਮੈਂ ਹਮੇਸ਼ਾਂ ਮੌਜੂਦ ਹਾਂ।

c. ਮੈਂ ਸਰਵਸ਼ਕਤੀਮਾਨ ਹਾਂ ਅਤੇ ਜੇ ਮੇਰੀ ਇੱਛਾ ਹੈ ਉਹ ਹੀ ਕਰਾਂਗਾ ("ਉਹ ਸਭ ਕੁਝ ਜਾਣਨ ਵਾਲਾ ਹੈ")।

d. ਹਿਫਲ ਦਾ ਕਾਰਨ ਕਾਰਜਸ਼ੀਲਤਾ ਹੈ, ਇਸ ਲਈ, "ਮੈਂ ਸਿਰਜਨਹਾਰਾ ਪਰਮੇਸ਼ਰ ਹਾਂ।"

e. John Walton, ਪਰਮੇਸ਼ਰ ਜੋ ਰਿਸ਼ਤੇ ਬਣਾਉਂਦਾ ਹੈ (ਜੋ ਕੋ, ਪ੍ਰਤਿਗਿਆ ਬਣਾਉਣ ਵਾਲਾ ਪਰਮੇਸ਼ਰ)

f. ਯਹੂਦੀ ਸਿੱਖਿਅਕ ਬਾਈਬਲ ਇਸ ਦਾ ਅਰਥ ਇਹ ਦੱਸਦੀ ਹੈ (p. 111) "ਮੇਰਾ ਸੁਭਾਅ ਮੇਰੇ ਕੰਮਾਂ ਵਿੱਚੋਂ ਦਿਖਾਈ ਦੇਵੇਗਾ."

g. ਸੰਖੇਪ, ਦੇਖੋ NIDOTTE, vol. 1, pp. 1024-1025 ਅਤੇ ਮੇਰਾ ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ, DI ਕੀ ਸਾਨੂੰ ਨਿਰੁਕਤੀ ਜਾਂ ਰੂਪਕ ਦੀ ਭਾਲ ਕਰਨੀ ਚਾਹੀਦੀ ਹੈ? JPSOA ਵਿੱਚ ਇਬਰਾਨੀ ਦੇ ਤਿੰਨ ਸੰਭਵ ਵਿਕਲਪ ਹਨ।

(1) ਮੈਂ ਜੋ ਜਾਂ ਸੋ ਹਾਂ

(2) ਮੈਂ ਜਿਹੜਾਂ ਹਾਂ, ਮੈਂ ਹਾਂ

(3) ਜੇ ਮੈਂ ਹੋਵਾਂਗਾ, ਹੋਵਾਂਗਾ

4. ਬਾਅਦ ਵਿਚ ਯਹੂਦੀ ਧਰਮ ਵਿਚ ਇਹ ਵਾਚਾ ਦਾ ਨਾਮ ਇੰਨਾ ਪਵਿੱਤਰ ਬਣ ਗਿਆ ਕਿ ਯਹੂਦੀ ਇਸ ਨੂੰ ਕਹਿਣ ਤੋਂ ਡਰਦੇ ਸਨ ਕਿ ਸ਼ਾਇਦ ਉਹ ਕੂਚ 20:7; ਬਿਵਸਥਾ ਸਾਰ 5:11; 6:13 ਦੇ ਹੁਕਮ ਨੂੰ ਨਾ ਤੋੜ ਦੇਣ। ਇਸ ਲਈ ਉਨ੍ਹਾਂ ਨੇ "ਮਾਲਕ," "ਸਵਾਮੀ," "ਪਤੀ," "ਪ੍ਰਭੂ" ਲਈ ਇਬਰਾਨੀ ਸ਼ਬਦ ਨੂੰ *ਅਦੋਨ adon* ਜਾਂ *ਅਦੋਨਾਈ adonai* (ਮੇਰੇ ਪ੍ਰਭੂ) ਵਿਚ ਬਦਲ ਦਿੱਤਾ। ਜਦੋਂ ਵੀ ਪੁਰਾਣੇ ਨੇਮ ਦੇ ਵਚਨ ਪੜ੍ਹਦੇ ਸਮੇਂ ਯਹੋਵਾਹ ਨਾਮ ਆਉਂਦਾ ਸੀ ਤਾਂ ਉਹ "ਪ੍ਰਭੂ" ਨਾਮ ਬੋਲਦੇ ਸਨ। ਇਸ ਲਈ ਯਹੋਵਾਹ ਨੂੰ ਅੰਗਰੇਜ਼ੀ ਅਨੁਵਾਦਾਂ ਪ੍ਰਭੂ ਲਿਖਿਆ ਗਿਆ ਹੈ।

5. *ਐਲ El* ਦੀ ਤਰ੍ਹਾਂ, ਯਹੋਵਾਹ ਨੂੰ ਅਕਸਰ ਇਸਰਾਏਲ ਦੇ ਵਾਚਾ ਵਾਲੇ ਪਰਮੇਸ਼ਰ ਦੀਆਂ ਕੁਝ ਵਿਸ਼ੇਸ਼ਤਾਵਾਂ ਤੇ ਜ਼ੋਰ ਦੇਣ ਲਈ ਹੋਰ ਸ਼ਬਦਾਂ ਨਾਲ ਜੋੜਿਆ ਜਾਂਦਾ ਹੈ, ਉਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਹਨ।

a. ਯਹੋਵਾਹ – *ਯੀਰੋ Yireh* (ਯਹੋਵਾਹ ਪ੍ਰਦਾਨ ਕਰੇਗਾ, BDB 217 & 906), ਉਤਪਤ 22:14

b. ਯਹੋਵਾਹ – *ਰਾਫੇਖਾ Rophekha* (ਯਹੋਵਾਹ ਚੰਗਾ ਕਰਨ ਵਾਲਾ ਹੈ, BDB 217 & 950), ਕੂਚ 15:26

c. ਯਹੋਵਾਹ – *ਨਿੱਸੀ Nissi* (ਯਹੋਵਾਹ ਮੇਰਾ ਨਿਸ਼ਾਨ ਹੈ, BDB 217 & 651), ਕੂਚ 17:15

d. ਯਹੋਵਾਹ – *ਮੇਕਾਦੀਸ਼ਖੇਮ Meqaddishkem* (ਯਹੋਵਾਹ ਜੋ ਤੁਹਾਨੂੰ ਪਵਿੱਤਰ ਕਰਦਾ ਹੈ, BDB 217 & 872), ਕੂਚ 31:13

e. ਯਹੋਵਾਹ – *ਸ਼ਾਲੋਮ Shalom* (ਯਹੋਵਾਹ ਸ਼ਾਂਤੀ ਹੈ, BDB 217 & 1022), ਨਿਆਈਆਂ 6:24

- f. ਯਹੋਵਾਹ – ਸਬਆਥ *Sabbaoth* (ਸੈਨਾ ਦਾ ਯਹੋਵਾਹ, BDB 217 & 878), 1 ਸਮੂਏਲ 1:3,11; 4:4; 15:2; ਨਬੀਆਂ ਵਿਚ ਅਕਸਰ ਹੀ
- g. ਯਹੋਵਾਹ – ਰੋਈ *Ro'i* (ਯਹੋਵਾਹ ਮੇਰਾ ਚਰਵਾਹਾ ਹੈ, BDB 217 & 944), ਜਬੂਰ 23:1
- h. ਯਹੋਵਾਹ – ਸਿਦਕੇਨੁ *Sidqenu* (ਯਹੋਵਾਹ ਸਾਡਾ ਧਰਮ ਹੈ, BDB 217 & 841), ਯਿਰਮਿਯਾਹ 23:6
- i. ਯਹੋਵਾਹ – ਸ਼ਾਮਾਹ *Shammah* (ਯਹੋਵਾਹ ਉੱਥੇ ਹੈ, BDB 217 & 1027), ਹਿਜ਼ਕੀਏਲ 48:35

NASB "ਜਦੋਂ ਤੱਕ . . . ਸਾਡੇ ਲਈ ਅੰਸ਼ ਛੱਡ ਦਿੱਤਾ ਗਿਆ ਸੀ"

NKJV "ਜਦੋਂ ਤੱਕ . . . ਸਾਡੇ ਲਈ ਬੀਜ ਛੱਡ ਦਿੱਤਾ ਗਿਆ ਸੀ"

NRSV "ਬਚੇ ਹੋਇਆਂ ਨੂੰ ਨਾ ਛੱਡਿਆ"

TEV "ਸਾਡੇ ਲਈ ਕੋਈ ਪੀੜੀ ਨਾ ਛੱਡੀ"

NJB "ਸਾਡੇ ਲਈ ਕੋਈ ਬਚੇ ਹੋਏ ਨਾ ਛੱਡੇ"

ਯਸਾਯਾਹ 1:9 ਦਾ ਇਬਰਾਨੀ ਹਵਾਲਾ "ਬਚਾਏ ਗਏ," ਹੈ, ਪਰ ਸੇਪਟੂਜਿੰਟ ਇਸ ਨੂੰ "ਬੀਜ" (NKJV) ਵਾਂਗ ਅਨੁਵਾਦ ਕਰਦਾ ਹੈ। ਪਰਮੇਸ਼ਰ ਦਾ ਇਸਰਾਇਲ ਲਈ ਨਿਆਂ (1) ਵਿਸ਼ਵਾਸ ਕਰਨ ਵਾਲੇ ਬਚਾਏ ਗਏ ਲੋਕ ਜਾਂ (2) ਮਸੀਹੀ ਪੀੜੀ ਨੂੰ ਬਖਸ਼ਦਾ ਹੈ। ਪਰਮੇਸ਼ਰ ਨੇ ਬਹੁਤਿਆਂ ਤੱਕ ਪਹੁੰਚਣ ਲਈ ਕੁੱਝ ਨੂੰ ਬਖਸ਼ ਦਿੱਤਾ।

▣ " ਸਦੂਮ . . . ਅਮੂਰਾਹ" ਆਇਤ 28 ਪਰਮੇਸ਼ਰ ਦੇ ਨਿਆਂ ਨਾਲ ਸੰਬੰਧਤ ਹੈ। ਇਹ ਆਇਤ ਖਾਸ ਤੌਰ ਤੇ ਉਤਪਤ 19:24-26 ਵਿੱਚ ਦੇ ਗੈਰ-ਕੌਮ ਦੇ ਨਗਰਾਂ ਬਾਰੇ ਦੱਸਦੀ ਹੈ, ਜੋ ਪਰਮੇਸ਼ਰ ਦੁਆਰਾ ਨਾਸ਼ ਕੀਤੇ ਗਏ ਸੀ, ਪਰ ਉਹ ਪਰਮੇਸ਼ਰ ਦੇ ਨਿਆਂ ਲਈ ਇੱਕ ਮੁਹਾਵਰਾ ਬਣ ਗਏ (ਦੇਖੋ ਬਿਵਸਥਾ ਸਾਰ 29:34; ਯਸਾਯਾਹ 13:19; ਯਿਰਮਿਯਾਹ 20:16; 49:18; 50:40; ਆਮੋਸ 4:11)।

ਰੋਮੀਆਂ ਨੂੰ 9:30-33

³⁰ਫੇਰ ਅਸੀਂ ਕੀ ਆਖੀਏ? ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦਾ ਪਿੱਛਾ ਨਹੀਂ ਕਰਦੀਆਂ ਸਨ, ਉਹਨਾਂ ਨੇ ਧਾਰਮਿਕਤਾ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਾਰਮਿਕਤਾ ਨੂੰ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ। ³¹ਭਾਵੇਂ ਇਸਰਾਏਲ ਨੇ ਬਿਵਸਥਾ ਦੁਆਰਾ ਧਾਰਮਿਕਤਾ ਦਾ ਪਿੱਛਾ ਕੀਤਾ ਤਾਂ ਵੀ ਉਹ ਬਿਵਸਥਾ ਤੱਕ ਨਾ ਪਹੁੰਚ ਸਕੇ। ³²ਕਿਉਂ? ਇਸ ਲਈ ਜੇ ਉਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਨਹੀਂ ਪਰ ਕੰਮਾਂ ਦੇ ਰਾਹੀਂ ਉਹ ਦਾ ਪਿੱਛਾ ਕੀਤਾ। ਉਨ੍ਹਾਂ ਨੇ ਠੇਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ। ³³ਜਿਵੇਂ ਲਿਖਿਆ ਹੋਇਆ ਹੈ, ਵੇਖੋ, ਮੈਂ ਸੀਯੋਨ ਵਿੱਚ ਠੇਡਾ ਲੱਗਣ ਦਾ ਪੱਥਰ, ਅਤੇ ਠੇਕਰ ਖਾਣ ਦੀ ਚੱਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਸ਼ਰਮਿੰਦਾ ਨਾ ਹੋਵੇਗਾ।

9:30-31 ਇਹ ਪਰਮੇਸ਼ਰ ਦੀ ਚੋਣ ਦੇ ਉਦੇਸ਼ ਦਾ ਹੈਰਾਨੀ-ਜਨਕ ਨਤੀਜਾ ਹੈ। ਆਇਤਾਂ 30-33 ਰੋਮੀਆਂ 9 ਦਾ ਸਾਰ ਅਤੇ ਰੋਮੀਆਂ 10 ਦੀ ਜਾਣ-ਪਛਾਣ ਹੈ। ਵਿਸ਼ਵਾਸੀ ਗੈਰ-ਕੌਮ ਦੇ ਲੋਕ ਪਰਮੇਸ਼ਰ ਨਾਲ ਸਹੀ ਕੀਤੇ ਗਏ, ਪਰ ਸਾਰੇ ਯਹੂਦੀ ਨਹੀਂ (ਦੇਖੋ ਰੋਮੀਆਂ ਨੂੰ 9:6)!

ਪਰਮੇਸ਼ਰ ਸਾਰੀ ਮਨੁੱਖ ਜਾਤੀ ਨਾਲ ਨੇਮ ਦੇ ਢੰਗ ਨਾਲ ਪੇਸ਼ ਆਉਂਦਾ ਹੈ। ਪਰਮੇਸ਼ਰ ਹਮੇਸ਼ਾਂ ਪਹਿਲ ਕਰਦਾ ਹੈ ਅਤੇ ਸ਼ਰਤਾਂ ਤੈਅ ਕਰਦਾ ਹੈ। ਮਨੁੱਖਾਂ ਨੂੰ ਤੈਬਾ ਅਤੇ ਵਿਸ਼ਵਾਸ, ਆਗਿਆਕਾਰਤਾ ਅਤੇ ਲਗਨ ਨਾਲ ਜਵਾਬ ਦੇਣਾ ਚਾਹੀਦਾ ਹੈ। ਕੀ ਮਨੁੱਖ ਬਚਾਏ ਗਏ

1. ਪਰਮੇਸ਼ਰ ਦੀ ਪ੍ਰਭੂਸੱਤਾ ਦੁਆਰਾ

2. ਪਰਮੇਸ਼ਰ ਦੀ ਦਯਾ ਦੁਆਰਾ ਜੋ ਮਸੀਹ ਦੇ ਪੂਰੇ ਕੀਤੇ ਗਏ ਕੰਮ ਵਿੱਚ ਹੈ

3. ਨਿਜੀ ਵਿਸ਼ਵਾਸ ਦੇ ਕੰਮ ਦੁਆਰਾ?

"ਪਿੱਛਾ ਕਰਨ ਲਈ" ਰੋਮੀਆਂ ਨੂੰ 14:19 ਵਿੱਚ ਨੋਟ ਦੇਖੋ।

9:30 "ਧਾਰਮਿਕਤਾ" ਇਹ ਨਾਵ ਰੋਮੀਆਂ ਨੂੰ 9:30 ਵਿੱਚ ਤਿੰਨ ਵਾਰ ਅਤੇ ਰੋਮੀਆਂ ਨੂੰ 9:31 ਇੱਕ ਵਾਰ ਵਰਤਿਆ ਗਿਆ। ਵਿਸ਼ਵਾਸ ਦੀ "ਧਾਰਮਿਕਤਾ" ਬਿਵਸਥਾ ਦੀ "ਧਾਰਮਿਕਤਾ" ਦੇ ਉਲਟ ਹੈ। ਫਿਰ ਤੋਂ ਪੁਰਾਣੇ ਨੇਮ ਅਤੇ ਨਵੇਂ ਨੇਮ ਵਿਚਕਾਰ ਅੰਤਰ ਦਿਖਦਾ ਹੈ। ਪੁਰਾਣੇ ਇਕਰਾਰ ਨਾਲ ਸੰਬੰਧਤ ਮੁਸ਼ਕਲਾਂ ਸਾਰੇ ਸੰਸਾਰ ਲਈ ਰੋਮੀਆਂ 11 ਵਿੱਚ ਖੁਸ਼ਖਬਰੀ ਦਾ ਦਰਵਾਜ਼ਾ ਖੋਲਦੀਆਂ ਹਨ।

9:32 "ਕੰਮਾਂ ਦੇ ਰਾਹੀਂ" ਟੈਕਸਟਸ ਰਸਿਪਟਸ ਨੇ " ਬਿਵਸਥਾ ਦਾ" ਸ਼ਬਦ ਜੋੜਿਆ। ਇਹ ਬਾਅਦ ਵਿੱਚ ਨਕਲ ਕਰਨ ਵਾਲੇ ਦੁਆਰਾ ਜੋੜਿਆ ਗਿਆ। ਪੌਲੁਸ ਨੇ ਅਕਸਰ ਇਸ ਵਾਕ "ਬਿਵਸਥਾ ਦੇ ਕੰਮਾਂ" (ਦੇਖੋ ਰੋਮੀਆਂ ਨੂੰ 3:20,28; ਗਲਾਤੀਆਂ ਨੂੰ 2:16; 3:2,5,10) ਦੀ ਵਰਤੋਂ ਕੀਤੀ। ਹਾਲਾਂਕਿ, ਪੁਰਾਤਨ ਯੂਨਾਨੀ ਹੱਥ-ਲਿਖਤਾਂ P⁴⁶, K*, A, B, F, ਅਤੇ G ਇਸ ਸ਼ਬਦ ਨੂੰ ਇਸ ਆਇਤ ਵਿੱਚੋਂ ਕੱਢਦੇ ਹਨ। UBS⁴ ਇਸ ਨੂੰ ਛੋਟਾ ਪਾਠ "B" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸਚਿਤ)।

ਪਰਮੇਸ਼ਰ ਦੀ ਧਾਰਮਿਕਤਾ ਦੀ ਕੁੰਜੀ ਮਨੁੱਖੀ ਕਾਰਗੁਜ਼ਾਰੀ ਨਹੀਂ ਪਰ ਪਰਮੇਸ਼ਰ ਦੇ ਚਰਿੱਤਰ ਅਤੇ ਮਸੀਹ ਦੁਆਰਾ ਉਸਦੀ ਦਾਤ ਹੈ। ਡਿੱਗੀ ਮਨੁੱਖਤਾ ਦੁਆਰਾ ਧਾਰਮਿਕਤਾ ਦੀ ਪ੍ਰਾਪਤੀ ਅਸੰਭਵ ਹੈ, ਪਰ ਇਹ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਮੁਫਤ ਦਾਤ ਦੀ ਪੇਸ਼ਕਸ਼ ਹੈ (ਦੇਖੋ ਰੋਮੀਆਂ ਨੂੰ 3:21-31)। ਹਾਲਾਂਕਿ, ਇਸ ਨੂੰ ਜਰੂਰ ਪ੍ਰਾਪਤ ਕਰਨਾ ਚਾਹੀਦਾ ਹੈ (ਦੇਖੋ ਰੋਮੀਆਂ ਨੂੰ 9:33; ਯੂਹੰਨਾ 1:12; 3:16; ਰੋਮੀਆਂ ਨੂੰ 4:1ff; 10:9-13; ਅਫਸੀਆਂ ਨੂੰ 2:8-9)। ਇਹ ਅਜਿਹਾ ਸੱਚ ਹੈ ਜੋ ਸੁਭਾਵਿਕ, ਧਾਰਮਿਕ, ਨੈਤਿਕ ਯਹੂਦੀ (ਅਤੇ ਸਾਰੇ ਕਾਨੂੰਨੀ ਲੋਕ) ਭੁੱਲ ਬੈਠੇ ਹਨ!

ਜਾਰਜ ਐਲਡਨ ਲਾਡ ਆਪਣੀ ਕਿਤਾਬ *A Theology of the New Testament*, ਵਿੱਚ ਇੱਕ ਚੰਗੀ ਗੱਲ ਆਖਦੇ ਹਨ:

"ਪੌਲੁਸ ਦੀ ਬਿਵਸਥਾ ਬਾਰੇ ਸਿੱਖਿਆ ਅਕਸਰ ਇਤਿਹਾਸਕ ਅਨੁਭਵ ਦੇ ਨਜਰੀਏ ਤੋਂ ਮਿਲਦੀ ਹੈ ਭਾਵੇਂ ਪੌਲੁਸ ਆਪ ਇੱਕ ਯਹੂਦੀ ਰੱਬੀ, ਜਾਂ ਬਿਵਸਥਾ ਅਧੀਨ ਪਹਿਲੀ ਸਦੀ ਦਾ ਪੱਕਾ ਯਹੂਦੀ ਸੀ। ਹਾਲਾਂਕਿ, ਪੌਲੁਸ ਦੇ ਵਿਚਾਰ ਨੂੰ ਨਾ ਤਾਂ ਉਸਦੀ ਆਤਮਿਕ ਸਵੈ-ਜੀਵਨੀ ਦੇ ਅੰਗੀਕਾਰ, ਨਾ ਤਾਂ ਪਹਿਲੀ ਸਦੀ ਦੇ ਫਿਰੀਸੀ ਦੇ ਕਾਨੂੰਨੀ ਸੁਭਾਅ ਦੇ ਵਰਣ ਵੱਜੋਂ ਦੇਖਿਆ ਜਾ ਸਕਦਾ ਹੈ, ਪਰ ਇੱਕ ਮਸੀਹੀ ਚਿੰਤਕ ਦੁਆਰਾ ਧਰਮ ਸ਼ਾਸਤਰੀ ਵਿਆਖਿਆ ਦੁਆਰਾ ਧਾਰਮਿਕਤਾ ਦੇ ਦੋ ਪੱਖਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ: ਕਾਨੂੰਨੀਵਾਦ ਅਤੇ ਨਿਹਚਾ" (p. 495)।

9:33 ਇਹ ਯਸਾਯਾਹ 28:16 ਤੋਂ ਯਸਾਯਾਹ 8:14 ਨੂੰ ਮਿਲਾ ਕੇ ਲਿਆ ਗਿਆ ਹੈ; ਆਨਲਾਇਨ ਨੋਟਸ ਦੇਖੋ।

"ਦੇਖੋ ਮੈਂ ਸੀਯੋਨ ਵਿੱਚ ਇੱਕ ਪੱਥਰ ਧਰਦਾ ਹੈ," 28:16a

"ਠੇਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ," 8:14b

"ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਸ਼ਰਮਿੰਦਾ ਨਹੀਂ ਹੋਵੇਗਾ," 28:16b

ਆਇਤਾਂ ਨੂੰ ਇਸ ਤਰੀਕੇ ਨਾਲ ਜੋੜਨ ਦੁਆਰਾ (ਰੱਬੀ ਤਕਨੀਕ) ਉਹ ਯਸਾਯਾਹ 28:16 ਦਾ ਅਰਥ ਸਕਾਰਾਤਮਕਤਾ ਤੋਂ ਨਕਰਾਤਮਕਤਾ ਵੱਲ ਬਦਲਦਾ ਹੈ। ਪੌਲੁਸ ਪੁਰਾਣੇ ਨੇਮ ਵਿੱਚ ਆਪਣੇ ਉਦੇਸ਼ਾਂ ਲਈ ਹੋਰ-ਫੇਰ ਕਰਦਾ ਹੈ।

1. ਉਹ ਚੁਣਦਾ ਹੈ ਕਿ ਕਿਹੜਾ ਅਨੁਵਾਦ ਹੋਵੇ (LXX, MT, ਜਾਂ ਉਸਦਾ ਆਪਣਾ)
2. ਉਹ ਹਵਾਲਿਆਂ ਨੂੰ ਬਦਲ ਦਿੰਦਾ ਹੈ (ਗੁਲਾਮੀ ਤੋਂ ਗੈਰ-ਕੌਮਾਂ ਤੱਕ)
3. ਉਹ ਪਾਠਾਂ ਨੂੰ ਜੋੜਦਾ ਹੈ
4. ਉਹ ਸਿਰਲੇਖਾਂ ਅਤੇ ਪੜਨਾਂਵਾਂ ਨੂੰ ਬਦਲਦਾ ਹੈ, ਜੋ ਯਿਸੂ ਉੱਪਰ ਯਹੋਵਾਹ ਨੂੰ ਲਾਗੂ ਕਰਦਾ ਹੈ

▣ "ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਸ਼ਰਮਿੰਦਾ ਨਾ ਹੋਵੇਗਾ" ਇਹ ਯਸਾਯਾਹ 28:16b ਤੋਂ ਲਿਆ ਗਿਆ ਹੈ। ਇਹ ਰੋਮੀਆਂ ਨੂੰ 10:11 ਵਿੱਚ ਵੀ ਦੱਸਿਆ ਗਿਆ ਹੈ ਅਤੇ ਯੇਸ਼ੂ 2:32 ਦੇ ਸਮਾਨ ਹੈ, ਰੋਮੀਆਂ ਨੂੰ 10:13 ਦਾ ਹਵਾਲਾ ਹੈ। ਛੁਟਕਾਰੇ ਦੀ ਕੁੰਜੀ (1) ਵਸਤੂ (ਖੁੰਜੇ ਦਾ ਪੱਥਰ) ਅਤੇ (2) ਮਨੁੱਖ ਦਾ ਨਿਜੀ ਸਵਾਗਤ (ਉਸ ਵਿੱਚ ਨਿਹਚਾ) ਦੋਵੇਂ ਹੈ।

▣ "ਪੱਥਰ" ਇਹ ਅਸਲ ਵਿੱਚ ਪਰਮੇਸ਼ਰ ਲਈ ਇੱਕ ਸਿਰਲੇਖ ਹੈ (ਦੇਖੋ ਜਬੂਰਾਂ ਦੀ ਪੋਥੀ 18:1-2,31,46; ਬਿਵਸਥਾ ਸਾਰ 32:18; 1 ਸਮੂਏਲ. 2:2; ਜਬੂਰਾਂ ਦੀ ਪੋਥੀ 28:1; 31:3; 42:9; 71:3; 78:35), ਪਰ ਇਹ ਇੱਕ ਮਸੀਹ ਦਾ ਸਿਰਲੇਖ ਬਣ ਗਿਆ (ਦੇਖੋ ਉਤਪਤ 49:24; ਜਬੂਰਾਂ ਦੀ ਪੋਥੀ 118:22; ਯਸਾਯਾਹ 8:14; 28:16; ਦਾਨਿਏਲ. 2:34-35, 44-45; ਮੱਤੀ 21:42-44)। ਪਰਮੇਸ਼ਰ ਦੇ ਨੇਮ ਦੇ ਵਾਅਦੇ ਦੇ ਮੁੱਖ ਤੱਤ (ਮਸੀਹ) ਨੂੰ ਗਲਤ ਸਮਝਿਆ ਗਿਆ ਅਤੇ ਨਕਾਰਿਆ ਗਿਆ (ਦੇਖੋ 1 ਕੁਰਿੰਥੀਆਂ ਨੂੰ 1:23)। ਯਹੂਦੀਆਂ ਨੇ ਨਾ ਕੇਵਲ ਮਸੀਹ ਦੇ ਉਦੇਸ਼ ਨੂੰ, ਪਰ ਪਰਮੇਸ਼ਰ ਦੇ ਨੇਮ ਦੀ ਮੁੱਢਲੀ ਲੋੜ ਨੂੰ ਵੀ ਗਲਤ ਸਮਝਿਆ। ਮਸੀਹ ਯਹੂਦੀਆਂ ਲਈ ਠੇਕਰ ਦਾ ਕਾਰਨ ਬਣਿਆ (ਦੇਖੋ ਯਸਾਯਾਹ 8:14; ਲੂਕਾ 2:34), ਪਰ ਵਿਸ਼ਵਾਸੀਆਂ ਲਈ, ਯਹੂਦੀ ਅਤੇ ਗੈਰ-ਕੋਮਾਂ ਦੇਵਾਂ ਲਈ, ਉਹ ਨੀਂਹ ਦਾ ਪੱਥਰ ਬਣਿਆ (ਦੇਖੋ ਯਸਾਯਾਹ 28:16; 1 Pet. 2:6-10)।

ਖਾਸ ਵਿਸ਼ਾ: ਖੁੰਜੇ ਦਾ ਪੱਥਰ

ਖਾਸ ਵਿਸ਼ਾ: "ਪੱਥਰ" (BDB 6, KB 7) ਅਤੇ "ਖੁੰਜੇ ਦਾ ਪੱਥਰ" (BDB 819, KB 944)

I. ਪੁਰਾਣੇ ਨੇਮ ਵਿੱਚ ਵਰਤੋਂ

- A. ਸ਼ਬਦ ਪੱਥਰ ਨੂੰ ਇੱਕ ਸਖਤ ਹੰਢਣਸਾਰ ਵਸਤੂ ਜਿਹੜੀ ਕਿ ਇੱਕ ਚੰਗੀ ਨੀਂਹ ਲਈ ਵਰਤੀ ਜਾਂਦੀ ਸੀ ਨੂੰ ਯਹੋਵਾਹ ਦਾ ਵਰਣਨ ਕਰਨ ਲਈ ਵਰਤਿਆ ਗਿਆ ਸੀ (ਦੇਖੋ ਅੱਯੂਬ 38:6; ਜਬੂਰਾਂ ਦੀ ਪੋਥੀ 18:2 "ਪੱਥਰ," ਲਈ ਦੋ ਸ਼ਬਦ ਵਰਤਦਾ ਹੈ BDB 700, 849)।
- B. ਫਿਰ ਇਹ ਮਸੀਹ ਦੇ ਸਿਰਲੇਖ ਵੱਜੋਂ ਵਿਕਸਤ ਹੋਇਆ (ਦੇਖੋ ਉਤਪਤ 49:24; ਜਬੂਰਾਂ ਦੀ ਪੋਥੀ 118:22; ਯਸਾਯਾਹ 28:16)।
- C. ਸ਼ਬਦ "ਪੱਥਰ" ਜਾਂ "ਚਟਾਨ" ਮਸੀਹ ਦੁਆਰਾ ਯਹੋਵਾਹ ਤੋਂ ਨਿਆਂ ਨੂੰ ਪੇਸ਼ ਕਰਦਾ ਹੈ (ਦੇਖੋ ਯਸਾਯਾਹ 8:16 [BDB 6 ਬਣਾਉਣਾ BDB 103]; ਦਾਨਿਏਲ. 2:34-35,44-45 [BDB 1078])।
- D. ਇਹ ਇੱਕ ਇਮਾਰਤੀ ਅਲੰਕਾਰ ਵੱਜੋਂ ਵਿਕਸਤ ਹੋਇਆ (ਖਾਸ ਤੌਰ ਤੇ ਯਸਾਯਾਹ 28:16)।
 1. ਨੀਂਹ ਦਾ ਪੱਥਰ, ਸਭ ਤੋਂ ਪਹਿਲਾਂ ਰੱਖਿਆ ਗਿਆ, ਜਿਹੜਾ ਕਿ ਸੁਰੱਖਿਅਤ ਹੁੰਦਾ ਸੀ ਅਤੇ ਰਹਿੰਦੀ ਇਮਾਰਤ ਦੇ ਕੋਣਾਂ ਨੂੰ ਸੈੱਟ ਕਰਦਾ ਸੀ, "ਖੁੰਜੇ ਦਾ ਪੱਥਰ" ਕਹਾਉਂਦਾ ਸੀ।
 2. ਇਹ ਕਿਸੇ ਜਗਾ ਵਿੱਚ ਰੱਖੇ ਆਖਰੀ ਪੱਥਰ ਦਾ ਵੀ ਹਵਾਲਾ ਹੋ ਸਕਦਾ ਹੈ, ਜਿਹੜਾ ਕਿ ਕੰਧਾ ਨੂੰ ਇੱਕਠਾ ਰੱਖਦਾ ਹੈ (ਦੇਖੋ ਜਕਰਯਾਹ. 4:7; ਅਫਸੀਆਂ ਨੂੰ 2:20,21), ਇਬਰਾਨੀ ਭਾਸ਼ਾ ਵਿੱਚ *rosh* (ਉਦਾਹਰਣ., ਸਿਰ) "ਸਿਰੇ ਦਾ ਪੱਥਰ" ਕਿਹਾ ਜਾਂਦਾ ਹੈ।
 3. ਇਹ "ਕੁੰਜੀ ਦੇ ਪੱਥਰ," ਦਾ ਹਵਾਲਾ ਹੋ ਸਕਦਾ ਹੈ ਜਿਹੜਾ ਕਿ ਦਰਵਾਜ਼ੇ ਦੀ ਚਾਪ ਦੇ ਮੱਧ ਵਿੱਚ ਹੁੰਦਾ ਹੈ ਅਤੇ ਸਾਰੀ ਕੰਧ ਦਾ ਭਾਰ ਸੰਭਾਲਦਾ ਹੈ

II. ਨਵੇਂ ਨੇਮ ਵਿੱਚ ਵਰਤੋਂ

- A. ਯਿਸੂ ਨੇ ਜਬੂਰਾਂ ਦੀ ਪੋਥੀ 118 ਨੂੰ ਬਹੁਤ ਵਾਰ ਆਪਣਾ ਹਵਾਲਾ ਦੇਣ ਲਈ ਵਰਤਿਆ ਹੈ (ਦੇਖੋ ਮੱਤੀ 21:41-46; ਮਰਕੁਸ

12:10-11; ਲੂਕਾ 20:17)

- B. ਪੌਲੁਸ ਜਬੂਰਾਂ ਦੀ ਪੇਥੀ 118 ਨੂੰ ਯਹੋਵਾਹ ਦੁਆਰਾ ਨਿਹਚਾਹੀਣ, ਵਿਧਰੋਹੀ ਇਸਰਾਇਲ ਨੂੰ ਨਕਾਰਨ ਦੇ ਸੰਬੰਧ ਵਿੱਚ ਵਰਤਦਾ ਹੈ (ਦੇਖੋ ਰੋਮੀਆਂ ਨੂੰ 9:33)
- C. ਪੌਲੁਸ ਅਫਸੀਆਂ ਨੂੰ 2:20-22 ਵਿੱਚ "ਖੁੰਜੇ ਦਾ ਪੱਥਰ" ਸ਼ਬਦ ਮਸੀਹ ਦਾ ਹਵਾਲਾ ਦੇਣ ਲਈ ਵਰਤਦਾ ਹੈ
- D. ਪਤਰਸ 1 ਪਤਰਸ. 2:1-10 ਵਿੱਚ ਯਿਸੂ ਦੇ ਨਾਮ ਵੱਜੋਂ ਵਰਤਦਾ ਹੈ। ਯਿਸੂ ਖੁੰਜੇ ਦਾ ਪੱਥਰ ਹੈ ਅਤੇ ਵਿਸ਼ਵਾਸੀ ਜਿਉਂਦੇ ਪੱਥਰ ਹਨ (ਉਦਾਹਰਣ., ਵਿਸ਼ਵਾਸੀ ਮੰਦਰ ਦੇ ਵੱਜੋਂ, ਦੇਖੋ 1 ਕੁਰਿੰਥੀਆਂ ਨੂੰ 6:19), ਜੋ ਉਸ ਉੱਤੇ ਬਣਾਏ ਗਏ (ਉਦਾਹਰਣ., ਯਿਸੂ ਨਵਾਂ ਮੰਦਰ ਹੈ, ਦੇਖੋ ਮਰਕੁਸ 14:58; ਮੱਤੀ 12:6; ਯੂਹੰਨਾ 2:19-20)। ਯਹੂਦੀਆਂ ਨੇ ਆਪਣੀ ਆਸ ਦੀ ਨੀਂਹ ਨੂੰ ਨਕਾਰ ਦਿੱਤਾ ਜਦੋਂ ਉਹਨਾਂ ਨੇ ਯਿਸੂ ਨੂੰ ਮਸੀਹ ਨਹੀਂ ਮੰਨਿਆ।

III. ਧਰਮ-ਸ਼ਾਸਤਰੀ ਕਥਨ

- A. ਯਹੋਵਾਹ ਨੇ ਦਾਉਦ/ਸੁਲੇਮਾਨ ਨੂੰ ਇੱਕ ਮੰਦਰ ਬਣਾਉਣ ਦੀ ਆਗਿਆ ਦਿੱਤੀ। ਉਸ ਨੇ ਉਹਨਾਂ ਨੂੰ ਕਿਹਾ ਕਿ ਜੇ ਉਹ ਨੇਮ ਨੂੰ ਮੰਨਣਗੇ ਤਾਂ ਉਹ ਉਹਨਾਂ ਨੂੰ ਬਹਾਲ ਕਰੇਗਾ ਅਤੇ ਉਹਨਾਂ ਦੇ ਨਾਲ ਰਹੇਗਾ (ਦੇਖੋ 2 ਸਮੂਏਲ 7), ਪਰ ਜੇ ਉਹ ਮੰਦਰ ਨਹੀਂ ਬਣਾਉਣਗੇ ਤਾਂ ਉਹਨਾਂ ਨੂੰ ਤਬਾਹ ਕਰੇਗਾ (ਦੇਖੋ 1 ਰਾਜਾ 9:1-9)!
- B. ਰੱਬੀ ਯਹੂਦੀਵਾਦ ਨੇ ਢੰਗ ਅਤੇ ਰਸਮ ਉੱਪਰ ਧਿਆਨ ਦਿੱਤਾ ਅਤੇ ਨਿਹਚਾ ਦੇ ਨਿਜੀ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ (ਦੇਖੋ ਯਿਰਮਿਯਾਹ 31:31-34; ਹਿਜਕਿਏਲ 36:22-38)। ਪਰਮੇਸ਼ਰ ਚਾਹੁੰਦਾ ਹੈ ਕਿ ਜੇ ਉਸ ਦੇ ਰੂਪ ਵਿੱਚ ਬਣਾਏ ਗਏ ਹਨ ਉਹਨਾਂ ਨਾਲ ਉਸ ਦਾ ਰਿਸ਼ਤਾ ਰੋਜ਼ਾਨਾ, ਨਿਜੀ ਅਤੇ ਰੂਹਾਨੀ ਬਣਿਆ ਰਹੇ (ਦੇਖੋ ਉਤਪਤ 1:26-27)। ਲੂਕਾ 20:17-18 ਵਿੱਚ ਨਿਆਂ ਦੇ ਲਈ ਡਰਾਵਨੇ ਸ਼ਬਦ ਹਨ, ਜਿਵੇਂ ਕਿ ਮੱਤੀ 5:20, ਯਹੂਦੀ ਧਰਮ ਉੱਪਰ ਨਿਰਧਾਰਤ ਹੈ।
- C. ਯਿਸੂ ਨੇ ਮੰਦਰ ਦਾ ਸ਼ਬਦ ਆਪਣੀ ਸਰੀਰਕ ਦੇਹ ਨੂੰ ਦੱਸਣ ਲਈ ਵਰਤਿਆ (ਦੇਖੋ ਯੂਹੰਨਾ 2:19-22)। ਇਹ ਨਿਜੀ ਨਿਹਚਾ ਨੂੰ ਜਾਰੀ ਰੱਖਦਾ ਹੈ ਅਤੇ ਵਧਾਉਂਦਾ ਹੈ ਜੋ ਯਿਸੂ ਵਿੱਚ ਮਸੀਹ ਦੇ ਤੌਰ ਤੇ ਯਹੋਵਾਹ ਨਾਲ ਰਿਸ਼ਤੇ ਦੀ ਕੁੰਜੀ ਹੈ (ਉਦਾਹਰਣ., ਯੂਹੰਨਾ 14:6; 1 ਯੂਹੰਨਾ 5:10-12)।
- D. ਛੁਟਕਾਰੇ ਦਾ ਅਰਥ ਹੈ ਮਨੁੱਖਾਂ ਵਿੱਚ ਪਰਮੇਸ਼ਰ ਦੇ ਖਰਾਬ ਹੋਏ ਚਰਿੱਤਰ ਨੂੰ ਮੁੜ ਬਹਾਲ ਕਰਨਾ ਹੈ (ਉਤਪਤ 1:26-27 and ਉਤਪਤ 3) ਤਾਂ ਕਿ ਪਰਮੇਸ਼ਰ ਨਾਲ ਸੰਗਤੀ ਸੰਭਵ ਹੋਵੇ। ਮਸੀਹਤ ਦਾ ਉਦੇਸ਼ ਹੁਣ ਮਸੀਹ ਵਾਂਗ ਬਣਨਾ ਹੈ। ਵਿਸ਼ਵਾਸੀ ਹੁਣ ਜਿਉਂਦੇ ਪੱਥਰ ਬਣ ਗਏ ਹਨ (ਉਦਾਹਰਣ., ਛੋਟੇ ਮੰਦਰ ਮਸੀਹ ਉੱਪਰ ਬਣੇ)।
- E. ਯਿਸੂ ਸਾਡੀ ਨਿਹਚਾ ਦੀ ਨੀਂਹ ਅਤੇ ਸਾਡੇ ਨਿਹਚਾ ਦਾ ਸਿਰੇ ਦਾ ਪੱਥਰ ਹੈ (ਉਦਾਹਰਣ., ਅਲਫਾ ਅਤੇ ਉਮੇਗਾ)। ਫਿਰ ਵੀ, ਇਹ ਠੇਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ ਹੈ (ਯਸਾਯਾਹ 28:16)। ਉਸ ਨੂੰ ਗਵਾਉਣ ਤੋਂ ਭਾਵ ਹੈ ਸਭ ਕੁੱਝ ਗਵਾ ਲੈਣਾ। ਕੋਈ ਵੀ ਵਿਚਕਾਰਲਾ ਰਸਤਾ ਨਹੀਂ ਹੈ!

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਰੋਮੀਆਂ 9 (ਪੂਰਵ-ਅਨੁਮਾਨ) ਰੋਮੀਆਂ 10 ਕਿਸ ਤਰ੍ਹਾਂ ਸੰਬੰਧਤ ਹੈ (ਮਨੁੱਖਤਾ ਦੀ ਆਪਣੀ ਇੱਛਾ)?

2. ਰੋਮੀਆਂ ਨੂੰ 9:1-29 ਦਾ ਮੁੱਖ ਵਿਸ਼ਾ-ਵਸਤੂ ਕੀ ਹੈ?
3. ਕੀ ਪਰਮੇਸ਼ਰ ਨੇ ਇਸਰਾਇਲ ਨਾਲ ਆਪਣਾ ਵਾਅਦਾ ਤੋੜ ਦਿੱਤਾ?
4. ਉਹਨਾਂ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਉ ਜਿਹਨਾਂ ਦਾ ਰਾਸ਼ਟਰੀ ਇਸਰਾਇਲ ਨੇ ਅੰਨਦ ਮਾਣਿਆ (9:4-5)।
5. ਕੀ ਸਾਰੇ ਯਹੂਦੀ ਪਰਮੇਸ਼ਰ ਨਾਲ ਸਹੀ ਸਨ? ਕਿਉਂ ਜਾਂ ਕਿਉਂ ਨਹੀਂ (9:6)?
6. ਜੇਕਰ ਮਨੁੱਖ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਲਈ ਮਜਬੂਰ ਕੀਤਾ ਜਾਵੇ ਤਾਂ ਕੀ ਉਹ ਨੈਤਿਕ ਤੌਰ ਤੇ ਜਿੰਮੇਵਾਰ ਹੋਵੇਗਾ?
7. "ਦਯਾ" ਪੂਰਵ-ਅਨੁਮਾਨ ਦੀ ਕੁੰਜੀ ਕਿਵੇਂ ਹੈ (ਦੇਖੋ ਰੋਮੀਆਂ ਨੂੰ 15, 16, 18, 23; 11:30-32)?

ਰੋਮੀਆਂ 10

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਇਸਰਾਏਲ ਅਤੇ ਇੰਜੀਲ	ਇਸਰਾਏਲ ਲਈ ਇੰਜੀਲ ਦੀ ਲੋੜ	ਵਿਸ਼ਵਾਸ ਦੁਆਰਾ ਸੱਚੀ ਧਾਰਮਿਕਤਾ	ਇਸਰਾਏਲ ਅਤੇ ਇੰਜੀਲ	ਇਸਰਾਏਲ ਇਹ ਦੇਖਣ ਵਿਚ ਅਸਫਲ ਰਹਿੰਦੇ ਹਨ ਕਿ ਪਰਮੇਸ਼ਰ ਹੈ ਜੋ ਪਵਿੱਤਰ ਬਣਾਉਂਦਾ ਹੈ
9:30-10:4	10:1-13	9:30-10:4	9:30-10:4	10:1-4
ਸਾਰਿਆਂ ਦੇ ਲਈ ਮੁਕਤੀ			ਮੁਕਤੀ ਸਾਰਿਆਂ ਲਈ ਹੈ	ਮੂਸਾ ਦੀ ਗਵਾਹੀ
10:5-13 (8)		10:5-13 (8)	10:5-13	10:5-13
	ਇਸਰਾਏਲ ਦਾ ਇੰਜੀਲ ਨੂੰ ਰੱਦ ਕਰਨਾ	ਇਸਰਾਏਲ ਆਪਣੀ ਅਸਫਲਤਾ ਲਈ ਜ਼ਿੰਮੇਵਾਰ ਹੈ		ਇਸਰਾਏਲ ਕੋਲ ਕੋਈ ਬਹਾਨਾ ਨਹੀਂ ਹੈ
10:14-21	10:14-21 (15)	10:14-17	10:14-17	10:14-15
		10:18-21	10:18-21	10:16-17
(18b)	(18b)	(18b)	(18b)	10:18-21
(19b)	(19b)	(19b)	(19b)	
(20b)	(20b)	(20b)	(20b)	
	(21b)			

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੀਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਅਧਿਆਈ 10 ਮਸੀਹ ਵਿਚ ਮੁਕਤੀ ਲਈ ਪਰਮੇਸ਼ਰ ਦੀ ਕਿਰਪਾ ਦੀ ਪੇਸ਼ਕਸ਼ ਪ੍ਰਤੀ ਜਵਾਬ ਦੇਣ ਲਈ ਇਸਰਾਏਲ ਦੇ ਮੌਕਿਆਂ ਤੇ ਕੇਂਦਰਿਤ ਹੈ। ਰੋਮੀਆਂ 9 ਸੰਸਾਰ ਨੂੰ ਚੁਣਨ ਦੇ ਉਦੇਸ਼ ਨਾਲ ਯਹੂਦੀਆਂ ਦੀ ਪਰਮੇਸ਼ਰ ਦੁਆਰਾ ਚੋਣ ਬਾਰੇ ਦੱਸਦਾ ਹੈ (ਦੇਖੋ, ਉਤਪਤ 3:15; 12:3; ਕ੍ਰੂਚ 19:5-6) ਪਰ ਯਹੂਦੀਆਂ ਨੇ ਉਸ ਦੀ ਚੋਣ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ (ਦੇਖੋ, ਨੇਮ ਦੀ ਆਗਿਆਕਾਰੀ, ਦੇਖੋ, ਲੇਵੀਆਂ 26 ਅਤੇ ਬਿਵਸਥਾ ਸਾਰ 27-29)।
- B. ਪੌਲੁਸ ਸੁਸਮਾਚਾਰ ਲਈ ਆਪਣੀ ਗੱਲ ਰੱਖਣ ਲਈ ਨਿਰੰਤਰ ਪੁਰਾਣੇ ਨੇਮ ਦੀ ਵਰਤੋਂ ਕਰਦਾ ਹੈ (ਰੋਮੀਆਂ ਅਧਿਆਈ ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ ਦਾ E. ਦੇਖੋ)। ਇਹ ਰਸੂਲਾਂ ਦੇ ਕਰਤੱਬ ਵਿਚਲੇ ਰਸੂਲਾਂ ਦੇ ਉਪਦੇਸ਼ਾਂ ਦੀ ਵਿਸ਼ੇਸ਼ਤਾ ਹੈ, ਜਿਨ੍ਹਾਂ ਨੂੰ *ਕੈਰੀਗਮਾ* ਵਜੋਂ ਜਾਣਿਆ ਜਾਂਦਾ ਹੈ (ਉਦਾਹਰਣ ਦੇ ਲਈ, ਜਿਸਦਾ ਐਲਾਨ ਕੀਤਾ ਗਿਆ ਸੀ)। ਖਾਸ ਵਿਸ਼ਾ ਦੇਖੋ: ਰੋਮੀਆਂ 1:2 ਤੇ *ਕੈਰੀਗਮਾ*।
- C. ਰੋਮੀਆਂ 9:30-10:4 ਦੀਆਂ ਕੇਂਦਰੀ ਸੱਚਾਈਆਂ ਹੇਠ ਲਿਖੀਆਂ ਹਨ:
 1. ਗੈਰ-ਯਹੂਦੀਆਂ ਕੋਲ ਮਸੀਹ ਵਿਚ ਵਿਸ਼ਵਾਸ ਦੁਆਰਾ ਪਰਮੇਸ਼ਰ ਦੀ ਧਾਰਮਿਕਤਾ ਹੈ
 2. ਯਹੂਦੀਆਂ ਕੋਲ ਮਸੀਹ ਵਿਚ ਵਿਸ਼ਵਾਸ ਨਾ ਹੋਣ ਕਾਰਨ ਪਰਮੇਸ਼ਰ ਦੀ ਧਾਰਮਿਕਤਾ ਨਹੀਂ ਹੈ
 ਬਿਵਸਥਾ ਧਾਰਮਿਕਤਾ ਨਹੀਂ ਦੇ ਸਕਦੀ ਹੈ। ਮਸੀਹ ਵਿਚ ਵਿਸ਼ਵਾਸ ਰਾਹੀਂ ਇਹ ਪਰਮੇਸ਼ਰ ਦੀ ਦਾਤ ਹੈ ਅਤੇ ਇਹ ਮਨੁੱਖੀ ਕੰਮਾਂ ਦੁਆਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ (ਦੇਖੋ, ਰੋਮੀਆਂ 3:21-31)
- D. Bruce Corley ਅਤੇ Curtis Vaughan ਦੀ ਕਿਤਾਬ *A Study Guide Commentary, Romans*, ਜੋ ਕਿ Zondervan ਦੁਆਰਾ ਪ੍ਰਕਾਸ਼ਿਤ ਹੈ, ਪੰਨੇ 115-116, ਵਿਚ ਯਹੂਦੀਆਂ ਦੇ ਪਾਪਾਂ ਦੀ ਮਦਦਗਾਰ ਰੂਪ-ਰੇਖਾ ਹੈ:
 1. ਧਾਰਮਿਕ ਘਮੰਡ, ਰੋਮੀਆਂ 10:2a
 2. ਆਤਮਿਕ ਅੰਨ੍ਹਾਪਣ, ਰੋਮੀਆਂ 10:2b, 3a
 3. ਸਵੈ-ਧਾਰਮਿਕਤਾ, ਰੋਮੀਆਂ 10:3b
 4. ਕਠੋਰਤਾ, ਰੋਮੀਆਂ 10:4a

ਮੈਂ ਰੋਮੀਆਂ 9 ਦੇ ਅੰਤ ਵਿਚ ਰੋਮੀਆਂ 10 ਬਾਰੇ ਉਨ੍ਹਾਂ ਦੀ ਆਖਰੀ ਟਿੱਪਣੀ ਨੂੰ ਵੀ ਪਸੰਦ ਕਰਦਾ ਹਾਂ, “ਚੋਣ ਸਲੀਬ ਦੇ ਪ੍ਰਚਾਰ ਵਿਚ ਹੁੰਦੀ ਹੈ (ਦੇਖੋ, 1 ਥੱਸਲੁਨੀਕੀਆਂ 1:4-10), ਜੋ ਦੱਸਦੀ ਹੈ ਪਰਮੇਸ਼ਰੀ ਪ੍ਰਭੂਤਾ ਦੀ ਪੁਰਾਤਰਨ ਰੱਖਿਆ (ਰੋਮੀਆਂ 9:6-29) ਤੋਂ ਬਾਅਦ ਪੌਲੁਸ ਦੀਆਂ ਲਿਖਤਾਂ ਦਾ ਸਭ ਤੋਂ ਵੱਡਾ ਮਿਸ਼ਨਰੀ ਵਚਨ ਆ ਸਕਦਾ ਹੈ (ਰੋਮੀਆਂ 10:1-21)। ਸੁਸਮਾਚਾਰ ਦਾ ਪ੍ਰਚਾਰ ਕਰਨ ਦਾ ਸਭ ਤੋਂ ਵੱਡਾ ਆਦੇਸ਼ ਉਹ ਗਿਆਨ ਹੈ, ਕਿ ਪਰਮੇਸ਼ਰ ਵਫ਼ਾਦਾਰ ਹੈ ਜੋ ਮਸੀਹ ਵਿਚ ਉਸਦੇ ਚੁਨੇ ਹੋਏ ਉਦੇਸ਼ ਨੂੰ ਪੂਰਾ ਕਰ ਰਿਹਾ ਹੈ” (ਪੰਨਾ. 114)।

E. ਰੋਮੀਆਂ 9 ਦੀ ਤਰ੍ਹਾਂ, ਰੋਮੀਆਂ 10 ਵਿਚ ਪੁਰਾਣੇ ਨੇਮ ਦੇ ਕਈ ਹਵਾਲੇ ਹਨ।

1. ਰੋਮੀਆਂ 10:5 – ਲੇਵੀਆਂ 18:5
2. ਰੋਮੀਆਂ 10:6 – ਬਿਵਸਥਾ ਸਾਰ 30:12, ਬਿਵਸਥਾ ਸਾਰ 9:4 ਦੇ ਸ਼ੁਰੂਆਤੀ ਸੰਕੇਤ ਨਾਲ
3. ਰੋਮੀਆਂ 10:7 – ਬਿਵਸਥਾ ਸਾਰ 30:13, ਜ਼ਬੂਰ 107:26 ਦੇ ਸੰਕੇਤ ਨਾਲ
4. ਰੋਮੀਆਂ 10:8 – ਬਿਵਸਥਾ ਸਾਰ 30:14
5. ਰੋਮੀਆਂ 10:11 – ਯਸ਼ਾਯਾਹ 28:16
6. ਰੋਮੀਆਂ 10:13 – ਯੋਏਲ 2:32
7. ਰੋਮੀਆਂ 10:15 – ਯਸ਼ਾਯਾਹ 52:7 ਜਾਂ ਨਹੂਮ 1:15
8. ਰੋਮੀਆਂ 10:16 – ਯਸ਼ਾਯਾਹ 53:1
9. ਰੋਮੀਆਂ 10:18 – ਜ਼ਬੂਰ 19:4
10. ਰੋਮੀਆਂ 10:19 – ਬਿਵਸਥਾ ਸਾਰ 32:21
11. ਰੋਮੀਆਂ 10:20 – ਯਸ਼ਾਯਾਹ 65:1
12. ਰੋਮੀਆਂ 10:21 – ਯਸ਼ਾਯਾਹ 65:2

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 10:1-4

‘ਹੇ ਭਰਾਵੇ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ਰ ਦੇ ਅੱਗੇ ਓਹਨਾਂ ਦੀ ਮੁਕਤੀ ਲਈ ਹੈ’ ਮੈਂ ਓਹਨਾਂ ਦੀ ਸਾਖੀ ਵੀ ਭਰਦਾ ਹਾਂ ਭਈ ਓਹਨਾਂ ਨੂੰ ਪਰਮੇਸ਼ਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ ਕਿਉਂ ਜੋ ਪਰਮੇਸ਼ਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰ ਕੇ ਓਹ ਪਰਮੇਸ਼ਰ ਦੇ ਧਰਮ ਦੇ ਅਧੀਨ ਨਾ ਹੋਵੇ ਕਿਉਂ ਜੋ ਧਰਮ ਲਈ ਮਸੀਹ ਹਰੇਕ ਨਿਹਚਾ ਕਰਨ ਵਾਲੇ ਦੇ ਲਈ ਸ਼ਰਾ ਦਾ ਅੰਤ ਹੈ।

10:1 "ਭਰਾਵੇ" ਇਹ ਸ਼ਬਦ ਪੌਲੁਸ ਦੁਆਰਾ ਨਵੇਂ ਵਿਸ਼ੇ ਨੂੰ ਪੇਸ਼ ਕਰਨ ਲਈ ਅਕਸਰ ਵਰਤਿਆ ਗਿਆ ਹੈ (ਦੇਖੋ, ਰੋਮੀਆਂ 1:13; 7:1,4; 8:12)।

▣ ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ਰ ਦੇ ਅੱਗੇ ਓਹਨਾਂ ਦੀ ਮੁਕਤੀ ਲਈ ਹੈ। ਪੌਲੁਸ ਮੰਨਦਾ ਸੀ ਕਿ ਯਹੂਦੀ ਬਚਾਏ ਜਾਣਗੇ ਅਤੇ ਉਨ੍ਹਾਂ ਲਈ ਉਸ ਦੀ ਇਸ ਪ੍ਰਾਰਥਨਾ ਨੇ ਫ਼ਰਕ ਲਿਆਂਦਾ। ਇਹ ਪਹਿਲਾਂ ਤੋਂ ਠਹਿਰਾਏ ਜਾਣ ਲਈ ਹੈਰਾਨੀਜਨਕ ਵਿਰੋਧ ਦੀ ਗੱਲ ਹੈ। ਰੋਮੀਆਂ 9:3 ਤੇ ਖਾਸ ਵਿਸ਼ਾ ਦੇਖੋ: ਸਿਫਾਰਸ਼ੀ ਪ੍ਰਾਰਥਨਾ।

“ਉਨ੍ਹਾਂ ਲਈ” ਨਾਲ ਯੂਨਾਨੀ ਹੱਥ-ਲਿਖਤਾਂ ਵਿਚ ਭਿੰਨਤਾ ਹੈ। ਕਈ ਥਾਵਾਂ ਤੇ “ਇਸਰਾਏਲ ਲਈ” ਹੈ। ਹਾਲਾਂਕਿ, ਹੱਥ-ਲਿਖਤਾਂ ਦੇ ਪ੍ਰਮਾਣ “ਉਨ੍ਹਾਂ ਲਈ” ਦੇ ਹੱਕ ਵਿਚ ਹਨ (MSS P⁴⁶: κ*, B, C, D*, F, G)। UBS⁴ ਇਸ ਨੂੰ "A" ਰੇਟਿੰਗ ਦਿੰਦੀ ਹੈ (ਨਿਸ਼ਚਿਤ)।

10:2 "ਉਹਨਾਂ ਨੂੰ ਪਰਮੇਸ਼ਰ ਲਈ ਅਣਖ ਤਾਂ ਹੈ" ਇਮਾਨਦਾਰੀ ਅਤੇ ਉਤਸ਼ਾਹ ਕਾਫ਼ੀ ਨਹੀਂ ਹਨ (ਦੇਖੋ, ਰੋਮੀਆਂ 10:3-4)। ਪੌਲੁਸ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ (ਦੇਖੋ, ਰਸੂਲਾਂ ਦੇ ਕਰਤੱਬ 9:1; ਗਲਾਤੀਆਂ 1:14; ਫਿਲਿੱਪੀਆਂ 3:6)!

10:2-3 "ਪਰ ਸਮਝ ਨਾਲ ਨਹੀਂ ਕਿਉਂ ਜੋ ਪਰਮੇਸ਼ਰ ਦੇ ਧਰਮ ਤੋਂ ਅਣਜਾਣ ਹੋ ਕੇ" ਸ਼ਬਦ “ਜਾਣਨਾ” (ਰੋਮੀਆਂ 10:2, *ἐπιγινώσκω* *epiginōskō*) ਦੇ ਤਰ੍ਹਾਂ ਕੰਮ ਕਰ ਸਕਦਾ ਹੈ।

1. ਯਹੂਦੀਆਂ ਨੇ ਇਕ ਮੁਫਤ ਸੁਸਮਾਚਾਰ ਨੂੰ ਨਹੀਂ ਸਮਝਿਆ (ਯੂਨਾਨੀ “ਜਾਣਨਾ” ਦੇ ਭਾਵ ਨਾਲ)
2. ਯਹੂਦੀਆਂ ਦਾ ਪਰਮੇਸ਼ਰ ਨਾਲ ਵਿਸ਼ਵਾਸ ਦਾ ਸੰਬੰਧ ਨਹੀਂ ਸੀ (ਇਬਰਾਨੀ “ਜਾਣਨਾ” ਦੇ ਭਾਵ ਨਾਲ, ਦੇਖੋ. ਉਤਪਤ 4:1; ਯਿਰਮਿਯਾਹ 1:5)

ਯਹੂਦੀ ਪਰਮੇਸ਼ਰ ਨੂੰ ਜਵਾਬ ਦੇਣ ਦੀ ਜ਼ਰੂਰਤ ਤੋਂ ਅਣਜਾਣ ਨਹੀਂ ਸਨ (ਰੋਮੀਆਂ 10:16,18,19), ਪਰ ਉਨ੍ਹਾਂ ਨੇ ਵਿਸ਼ਵਾਸ ਨੂੰ ਮਨੁੱਖੀ ਕੰਮਾਂ ਵਿਚ ਬਦਲ ਦਿੱਤਾ, ਜਿਸ ਨਾਲ ਘਮੰਡ, ਹੰਕਾਰ ਅਤੇ ਨਵੇਕਲਾਪਣ ਸ਼ੁਰੂ ਹੋਇਆ (ਰੋਮੀਆਂ 10:3a)!

ਖਾਸ ਵਿਸ਼ਾ: ਜਾਣਨਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ)

ਖਾਸ ਵਿਸ਼ਾ: ਜਾਣਨਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ)

ਇਬਰਾਨੀ ਸ਼ਬਦ “ਜਾਣਨਾ” *ਯਾਦਾ* (*yada*), BDB 393, KB 390) ਦੇ ਭੂਤਕਾਲ ਵਿਚ ਅੱਲਗ-ਅੱਲਗ ਭਾਵ ਹਨ।

1. ਚੰਗੇ ਅਤੇ ਬੁਰੇ ਨੂੰ ਜਾਣਨ ਲਈ –ਉਤਪਤ 3:22; ਬਿਵਸਥਾ ਸਾਰ 1:39; ਯਸਾਯਾਹ 7:14-15; ਯੂਨਾਹ 4:11
2. ਸਮਝ ਕੇ ਜਾਣਨਾ –ਬਿਵਸਥਾ ਸਾਰ 9:2,3,6; 18:21
3. ਅਨੁਭਵ ਨਾਲ ਜਾਣਨਾ –ਬਿਵਸਥਾ ਸਾਰ 3:19; 4:35; 8:2,3,5; 11:2; 20:20; 31:13; ਯਹੇਸੂਆ 23:14
4. ਵਿਚਾਰ ਕਰਨ ਲਈ –ਬਿਵਸਥਾ ਸਾਰ 4:39; 11:2; 29:16
5. ਵਿਅਕਤੀਗਤ ਤੌਰ ਤੇ ਜਾਣਨਾ
 - a. ਇਕ ਵਿਅਕਤੀ –ਉਤਪਤ 29:5; ਕੂਚ 1:8; ਬਿਵਸਥਾ ਸਾਰ 22:2; 33:9; ਯਿਰਮਿਯਾਹ 1:5
 - b. ਇਕ ਪਰਮੇਸ਼ਰ –ਬਿਵਸਥਾ ਸਾਰ 11:28; 13:2,6,13; 28:64; 29:26; 32:17
 - c. ਯਹੇਵਾਹ –ਬਿਵਸਥਾ ਸਾਰ 4:35,39; 7:9; 29:6; ਯਸਾਯਾਹ 1:3; 56:10-11
 - d. ਜਿਨਸੀ ਤੌਰ ਤੇ –ਉਤਪਤ 4:1,17,25; 24:16; 38:26
6. ਇਕ ਸਿੱਖਿਆ ਹੋਇਆ ਹੁਨਰ ਜਾਂ ਗਿਆਨ –ਯਸਾਯਾਹ 29:11,12; ਅਮੋਸ 5:16
7. ਸਮਝਦਾਰ ਹੋਣਾ –ਬਿਵਸਥਾ ਸਾਰ 29:4; ਕਹਾਉਤਾਂ 1:2; 4:1; ਯਸਾਯਾਹ 29:24
8. ਪਰਮੇਸ਼ਰ ਦਾ ਗਿਆਨ
 - a. ਮੂਸਾ ਲਈ –ਬਿਵਸਥਾ ਸਾਰ 34:10
 - b. ਇਸਰਾਏਲ ਲਈ –ਬਿਵਸਥਾ ਸਾਰ 31:21

ਅਧਿਆਤਮਿਕ ਤੌਰ ਤੇ #5 ਬਹੁਤ ਮਹੱਤਵਪੂਰਣ ਹੈ। ਬਾਈਬਲ ਦਾ ਵਿਸ਼ਵਾਸ ਪਰਮੇਸ਼ਰ ਨਾਲ ਰੋਜ਼ਾਨਾ, ਵੱਧ ਰਹੀ ਗੂੜ੍ਹੀ ਸਾਂਝ ਹੈ (ਦੇਖੋ ਖਾਸ ਵਿਸ਼ਾ: *ਕੋਈਨੋਨੀਆ* *koinonia*)। ਇਹ ਇਕੱਲਾ ਧਰਮ ਜਾਂ ਨੈਤਿਕ ਜੀਵਨ ਨਹੀਂ ਹੈ। ਇਹ ਇਕ ਵਿਸ਼ਵਾਸ ਦਾ ਰਿਸ਼ਤਾ ਹੈ।

ਇਹੀ ਕਾਰਨ ਹੈ ਕਿ ਪੌਲੁਸ ਨੇ ਮਸੀਹ ਦੇ ਪਿਆਰ ਨੂੰ ਦਰਸਾਉਣ ਲਈ ਅਫਸੀਆਂ 5:22-6:9 ਵਿਚ ਮਸੀਹੀ ਪਰਿਵਾਰ ਦੀ ਵਰਤੋਂ ਕੀਤੀ।

10:3 "ਪਰਮੇਸ਼ਰ ਦੇ ਧਰਮ" ਰੋਮੀਆਂ 9-11 ਦੇ ਪ੍ਰਸੰਗ ਵਿਚ ਇਹ ਸ਼ਬਦ ਪਰਮੇਸ਼ਰ ਸਹੀ ਨੂੰ ਦਰਸਾਉਂਦਾ ਹੈ (ਰੋਮੀਆਂ 4) ਜੋ ਹੇਠ ਲਿਖਿਆਂ ਤੇ ਪੂਰੀ ਤਰ੍ਹਾਂ ਅਧਾਰਿਤ ਸੀ:

1. ਉਸਦੀ ਦਇਆ ਤੇ
2. ਮਸੀਹ ਦੇ ਪੂਰੇ ਕੀਤੇ ਕੰਮ ਤੇ
3. ਆਤਮਾ ਦੇ ਸਲੂਕ ਤੇ
4. ਪਾਪੀ ਮਨੁੱਖਤਾ ਦੀ ਤੇਬਾ, ਵਿਸ਼ਵਾਸ ਦੇ ਜਵਾਬ ਅਤੇ ਨਿਰੰਤਰ ਆਗਿਆਕਾਰੀ ਅਤੇ ਦ੍ਰਿੜ੍ਹਤਾ ਤੇ

ਇਕ ਵਿਅਕਤੀ ਸੱਚਮੁੱਚ ਸਮਝ ਸਕਦਾ ਹੈ ਕਿ ਯਹੂਦੀਆਂ ਨੇ ਪਰਮੇਸ਼ਰ ਦੀ ਧਾਰਮਿਕਤਾ ਨੂੰ ਕਿਵੇਂ ਗਲਤ ਸਮਝਿਆ ਸੀ। ਪੁਰਾਣੇ ਨੇਮ ਬਿਵਸਥਾ ਦੀ ਆਗਿਆਕਾਰੀ ਤੇ ਜ਼ੋਰ ਦਿੰਦਾ ਹੈ (ਦੇਖੋ, ਬਿਵਸਥਾ ਸਾਰ 4:28-6:3,17,24-25)। ਉਹ ਵਿਸ਼ਵਾਸ ਅਤੇ ਤੇਬਾ ਦੇ ਸੰਤੁਲਨ ਦੀ ਲੋੜ ਨੂੰ ਸਮਝਣ ਵਿਚ ਅਸਫਲ ਹੋਏ (ਦੇਖੋ, ਬਿਵਸਥਾ ਸਾਰ 5:29-30; 6:5)। ਬਿਵਸਥਾ ਸਾਰ ਸਪੱਸ਼ਟ ਦੱਸਦਾ ਹੈ ਕਿ ਪਰਮੇਸ਼ਰ ਨੇ ਇਸਰਾਏਲ ਦੇ ਹੱਕ ਵਿਚ ਕੰਮ ਕੀਤੇ ਇਹ ਉਨ੍ਹਾਂ ਦੀ ਧਾਰਮਿਕਤਾ ਕਾਰਨ ਨਹੀਂ ਸੀ ਪਰ ਪਰਮੇਸ਼ਰ ਦੇ ਚਰਿੱਤਰ ਕਾਰਨ ਸੀ (ਦੇਖੋ, ਰੋਮੀਆਂ 9:6,7,13,24,27; 10:12-22; ਰਿਜ਼ਕੀਏਲ 36:22-38)। ਇਥੋਂ ਤੱਕ ਕਿ ਕਨਾਨੀ ਲੋਕਾਂ ਨੂੰ ਵੀ ਇਸਰਾਏਲ ਦੀ ਧਾਰਮਿਕਤਾ ਕਾਰਨ ਨਹੀਂ ਪਰ ਕਨਾਨੀਆਂ ਦੇ ਪਾਪ ਦੇ ਕਾਰਨ ਖਤਮ ਕੀਤਾ ਗਿਆ ਸੀ (ਦੇਖੋ, ਰੋਮੀਆਂ 9:4-6; ਉਤਪਤ 15:16)। ਰੋਮੀਆਂ 1:17 ਤੇ ਖਾਸ ਵਿਸ਼ਾ ਦੇਖੋ।

▣ "ਓਹ ਪਰਮੇਸ਼ਰ ਦੇ ਧਰਮ ਦੇ ਅਧੀਨ ਨਾ ਹੋਵੇ" ਇਹ ਕਿਰਿਆ ਭੂਤਕਾਲ ਨਿਸ਼ਕਿਰਿਆ ਸੰਕੇਤਕ ਹੈ, ਪਰ ਇਸ ਨੂੰ ਮੱਧ ਵਾਚ ਵਜੋਂ ਅਨੁਵਾਦ ਕੀਤਾ ਗਿਆ ਹੈ। ਕੋਇਨੀ ਯੂਨਾਨੀ ਵਿਚ ਨਿਸ਼ਕਿਰਿਆ ਵਾਚ ਨੇ ਮੱਧ ਵਾਚ ਦੇ ਕਾਰਜ ਨੂੰ ਲਿਆ ਗਿਆ ਹੈ। ਪ੍ਰਸੰਗ ਇਸਦਾ ਫੈਸਲਾ ਕਰਦਾ ਹੈ।

ਇਹ ਸ਼ਾਬਦਿਕ ਤੌਰ ਤੇ "ਅਧੀਨ ਹੋਣਾ" ਹੈ ਜੋ ਆਦੇਸ਼ ਦੀ ਪ੍ਰਣਾਲੀ ਲਈ ਇਕ ਫੌਜੀ ਸ਼ਬਦ ਹੈ। ਯਹੂਦੀਆਂ ਨੇ ਪਰਮੇਸ਼ਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਇਕ ਤੋਹਫਾ ਸੀ (ਦੇਖੋ, ਰੋਮੀਆਂ 3:24; 5:15; 6:23; ਅਫਸੀਆਂ 2:8-9)। ਪੌਲੁਸ ਨੇ ਇਸ ਸੱਚਾਈ ਨੂੰ ਦਮਿਸ਼ਕ ਦੀ ਰਾਹ ਤੇ ਦੇਖਿਆ ਸੀ।

ਖਾਸ ਵਿਸ਼ਾ: ਅਧੀਨਗੀ (ਹੁਪੇਤਾਸੇ)

ਖਾਸ ਵਿਸ਼ਾ: ਅਧੀਨਗੀ

ਸੇਪਟੁਜਿੰਟ ਇਸ ਸ਼ਬਦ ਨੂੰ ਦੱਸ ਇਬਰਾਨੀ ਸ਼ਬਦਾਂ ਦਾ ਅਨੁਵਾਦ ਕਰਨ ਲਈ ਵਰਤਦਾ ਹੈ। ਇਸ ਦਾ ਮੁੱਢਲਾ ਇਬਰਾਨੀ ਮਤਲਬ "ਹੁਕਮ ਦੇਣਾ" ਜਾਂ "ਹੁਕਮ ਦੇਣ ਦਾ ਅਧਿਕਾਰ" ਹੈ। ਇਹ ਹੇਠ ਲਿਖਿਆਂ ਲਈ ਸੇਪਟੁਜਿੰਟ (LXX) ਵਿਚ ਲਿਆ ਗਿਆ ਹੈ।

1. ਪਰਮੇਸ਼ਰ ਦੇ ਹੁਕਮ (ਦੇਖੋ, ਲੇਵੀਆਂ 10:1; ਯੂਨਾਹ 2:1; 4:6-8)
2. ਮੂਸਾ ਦੇ ਹੁਕਮ (ਦੇਖੋ, ਕੂਚ 36:6; ਬਿਵਸਥਾ ਸਾਰ 27:1)
3. ਰਾਜਿਆਂ ਦੇ ਹੁਕਮ (ਦੇਖੋ, 2 ਇਤਿਹਾਸ 31:13)

ਨਵੇਂ ਨੇਮ ਇਹੀ ਭਾਵ ਜਾਰੀ ਰਹਿੰਦਾ ਹੈ ਜਿਵੇਂ ਕਿ ਰਸੂਲਾਂ ਦੇ ਕਰਤੱਬ 10:48 ਵਿਚ ਜਿੱਥੇ ਰਸੂਲ "ਅਧੀਨਗੀ" ਲਈ ਹੁਕਮ ਦਿੰਦੇ

ਹਨ। ਹਾਲਾਂਕਿ ਨਵੇਂ ਨੇਮ ਵਿਚ ਨਵੇਂ ਭਾਵਾਂ ਦਾ ਵਿਕਾਸ ਹੋਇਆ ਹੈ।

1. ਇਕ ਸਵੈਇੱਛਕ ਪਹਿਲੂ ਵਿਕਸਤ ਹੁੰਦਾ ਹੈ (ਆਸਕਰ ਮੱਧ ਵਾਚ)
2. ਇਹ ਸਵੈ-ਸੀਮਤ ਕਾਰਜ ਯਿਸੂ ਦੀ ਅਧੀਨਤਾ ਵਿਚ ਦੇਖਿਆ ਜਾ ਸਕਦਾ ਹੈ
 - a. ਪਿਤਾ ਲਈ (ਦੇਖੋ, 1 ਕੁਰਿੰਥੀਆਂ 15:25)
 - b. ਉਸਦੇ ਧਰਤੀ ਦੇ ਮਾਪਿਆਂ ਲਈ (ਦੇਖੋ, ਲੂਕਾ 2:51)
3. ਵਿਸ਼ਵਾਸੀ ਸਭਿਆਚਾਰ ਦੇ ਪਹਿਲੂਆਂ ਦੇ ਅਧੀਨ ਹਨ ਤਾਂ ਜੋ ਸੁਸਮਾਚਾਰ ਤੇ ਬੁਰਾ ਪ੍ਰਭਾਵ ਨਾ ਪਵੇ
 - a. ਦੂਸਰੇ ਵਿਸ਼ਵਾਸੀ (ਦੇਖੋ, ਅਫਸੀਆਂ 5:21)
 - b. ਵਿਸ਼ਵਾਸੀ ਪਤਨੀਆਂ (ਦੇਖੋ, ਕੁਲੁੱਸੀਆਂ 3:18; ਅਫਸੀਆਂ 5:22-24; ਤੀਤੁਸ 2:5; 1 ਪਤਰਸ 3:1)
 - c. ਵਿਸ਼ਵਾਸੀ ਦਾ ਸਰਕਾਰਾਂ ਦੇ ਲਈ (ਦੇਖੋ, ਰੋਮੀਆਂ 13:1-7; 1 ਪਤਰਸ 2:13)

ਵਿਸ਼ਵਾਸੀ ਪਿਆਰ ਦੇ ਉਦੇਸ਼ਾਂ ਅਨੁਸਾਰ ਪਰਮੇਸ਼ਰ ਲਈ, ਮਸੀਹ ਲਈ, ਸਵਰਗ ਰਾਜ ਲਈ, ਅਤੇ ਦੁਸਿਆਂ ਦੇ ਭਲੇ ਲਈ ਕੰਮ ਕਰਦੇ ਹਨ।

ਅਗਾਪੇ *agapō* (ਪਿਆਰ) ਦੀ ਤਰ੍ਹਾਂ ਕਲੀਸਿਯਾ ਨੇ ਰਾਜ ਦੀ ਜ਼ਰੂਰਤ ਅਤੇ ਦੂਜਿਆਂ ਦੀ ਜ਼ਰੂਰਤ ਦੇ ਅਧਾਰ ਤੇ ਇਸ ਸ਼ਬਦ ਨੂੰ ਨਵੇਂ ਅਰਥਾਂ ਨਾਲ ਭਰ ਦਿੱਤਾ। ਇਹ ਨਿਰਸਵਾਰਥਤਾ ਦੀ ਇਕ ਨਵੀਂ ਰਿਆਇਤ, ਹੁਕਮ ਦੇ ਅਧਾਰ ਤੇ ਨਹੀਂ, ਪਰ ਇਕ ਸਵੈ ਨੂੰ ਦੇਣ ਵਾਲੇ ਪਰਮੇਸ਼ਰ ਅਤੇ ਉਸਦੇ ਮਸੀਹ ਨਾਲ ਇਕ ਨਵੇਂ ਸੰਬੰਧ ਤੇ ਅਧਾਰਿਤ ਹੈ। ਵਿਸ਼ਵਾਸੀ ਸਾਰਿਆਂ ਦੇ ਭਲੇ ਲਈ ਅਤੇ ਪਰਮੇਸ਼ਰ ਦੇ ਪਰਿਵਾਰ ਦੀ ਅਸੀਸ ਲਈ ਪਾਲਣਾ ਅਤੇ ਅਧੀਨਤਾ ਕਰਦੇ ਹਨ।

10:4

NASB, NKJV, NRSV	"ਕਿਉਂਕਿ ਮਸੀਹ ਬਿਵਸਥਾ ਦਾ ਅੰਤ ਹੈ"
TEV	"ਕਿਉਂਕਿ ਮਸੀਹ ਨੇ ਬਿਵਸਥਾ ਦਾ ਅੰਤ ਕੀਤਾ ਹੈ"
NJB	"ਕਿਉਂਕਿ ਹੁਣ ਬਿਵਸਥਾ ਮਸੀਹ ਦੇ ਨਾਲ ਖਤਮ ਹੋ ਗਈ ਹੈ"

ਇਹ ਬਿਆਨ ਮੱਤੀ 5:17-48 ਨਾਲ ਮੇਲ ਖਾਂਦਾ ਹੈ। ਬਿਵਸਥਾ ਦਾ ਉਦੇਸ਼, ਟੀਚਾ ਜਾਂ ਅੰਤ (ਟੇਲੋਸ *telos*) ਮੁਕਤੀ ਨਹੀਂ ਸੀ, ਪਰ ਦ੍ਰਿੜ੍ਹਤਾ ਸੀ ਅਤੇ ਇਹ ਉਦੇਸ਼ ਜਾਰੀ ਰਹਿੰਦਾ ਹੈ (ਦੇਖੋ, ਗਲਾਤੀਆਂ 3:24-25)। ਇਸ ਵਿਸ਼ੇ ਬਾਰੇ ਨਵੇਂ ਨੇਮ ਦੇ ਪ੍ਰਮਾਣਿਕ ਵਚਨ ਗਲਾਤੀਆਂ 3:1-29 ਅਤੇ ਇਬਰਾਨੀਆਂ ਦੀ ਕਿਤਾਬ ਹੈ।

ਜਦੋਂ ਇਸ ਮੁੱਦੇ ਤੇ ਚਰਚਾ ਕਰਦੇ ਹਾਂ, ਤਾਂ ਪ੍ਰਸੰਗ ਬਹੁਤ ਮਹੱਤਵਪੂਰਣ ਹੁੰਦਾ ਹੈ। ਪੌਲੁਸ ਕਈ ਵੱਖ-ਵੱਖ ਤਰੀਕਿਆਂ ਨਾਲ ਪੁਰਾਣੇ ਨੇਮ ਦਾ ਇਸਤੇਮਾਲ ਕਰਦਾ ਹੈ। ਜਦੋਂ ਮਸੀਹੀ ਜੀਵਨ ਦੀ ਚਰਚਾ ਕਰਦੇ ਹਨ ਤਾਂ ਪੁਰਾਣਾ ਨੇਮ ਪਰਮੇਸ਼ਰ ਦਾ ਪ੍ਰਕਾਸ਼ਨ ਹੈ (ਦੇਖੋ, ਰੋਮੀਆਂ 15:4; 1 ਕੁਰਿੰਥੀਆਂ 10:6,11), ਪਰ ਜਦੋਂ ਮੁਕਤੀ ਦੀ ਚਰਚਾ ਕਰਦੇ ਹਨ ਤਾਂ ਖਾਲੀ ਹੈ ਅਤੇ ਖਤਮ ਹੋ ਗਈ ਹੈ (ਦੇਖੋ, ਇਬਰਾਨੀਆਂ 8:13)। ਇਸ ਕਾਰਨ ਇਹ ਬਜ਼ੁਰਗੀ ਦਾ ਅਲੰਕਾਰ ਹੈ। ਮਸੀਹ ਵਿਚ ਵਿਸ਼ਵਾਸ ਦਾ ਸੁਸਮਾਚਾਰ ਆਤਮਾ ਦਾ ਨਵਾਂ ਯੁੱਗ ਹੈ। ਬਿਵਸਥਾ ਦਾ ਸਮਾਂ ਖਤਮ ਹੋ ਗਿਆ ਹੈ! ਖਾਸ ਵਿਸ਼ਾ ਦੇਖੋ: ਰੋਮੀਆਂ 13:9 ਤੇ ਮੂਸਾ ਦੀ ਬਿਵਸਥਾ ਤੇ ਪੌਲੁਸ ਦੇ ਵਿਚਾਰ

NASB, NKJV	"ਧਰਮ ਲਈ ਜਿਹੜੇ ਨਿਹਚਾ ਕਰਨ ਵਾਲੇ ਹਨ"
NRSV	"ਤਾਂ ਜੋ ਉਨ੍ਹਾਂ ਸਾਰਿਆਂ ਲਈ ਧਾਰਮਿਕਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ"

TEV "ਤਾਂਕਿ ਜੇ ਵਿਸ਼ਵਾਸ ਕਰਦਾ ਹੈ ਉਹ ਪਰਮੇਸ਼ਰ ਨਾਲ ਸਹੀ ਬਣ ਜਾਵੇ"

NJB "ਤਾਂਕਿ ਜੇ ਵਿਸ਼ਵਾਸ ਕਰਦੇ ਹਨ ਧਰਮੀ ਹੋਣ"

ਰੋਮੀਆਂ 9-11 ਦੀ ਵਿਆਖਿਆ ਇਕੱਠੇ ਕੀਤੇ ਜਾਣੀ ਚਾਹੀਦੀ ਹੈ। ਰੋਮੀਆਂ 9 ਵਿਚ ਪਰਮੇਸ਼ਰ ਦੀ ਪ੍ਰਭੂਤਾ ਉੱਤੇ ਜ਼ੋਰ ਦੇ ਕੇ ਕਿਹਾ ਗਿਆ ਹੈ ਇਸ ਨੂੰ ਰੋਮੀਆਂ 10 ਵਿਚ ਸਾਰੇ ਲੋਕਾਂ ਲਈ ਵਿਸ਼ਵਾਸ ਕਰਨ ਦੇ ਸੱਦਾ ਲਈ ਦੇਖਿਆ ਜਾਣਾ ਚਾਹੀਦਾ ਹੈ (ਦੇਖੋ, ਰੋਮੀਆਂ 10:4,9,11,13; 3:22; 4:11,16)।

ਪਰਮੇਸ਼ਰ ਦੇ ਪਿਆਰ ਅਤੇ ਮੁਕਤੀ ਦੇ ਉਦੇਸ਼ ਦੀ ਸਰਵ-ਵਿਆਪਕਤਾ ਨੂੰ ਉਤਪਤ 3:15 ਵਿਚ ਦੱਸਿਆ ਗਿਆ ਹੈ ਅਤੇ ਉਤਪਤ 12:3 ਅਤੇ ਕੂਚ 19:5-6 ਵਿਚ ਇਸ ਨੂੰ ਜ਼ੋਰਦਾਰ ਤਰੀਕੇ ਨਾਲ ਦੱਸਿਆ ਗਿਆ ਹੈ। ਨਬੀਆਂ ਨੇ ਅਕਸਰ ਪਰਮੇਸ਼ਰ ਦੇ ਸਰਵ-ਵਿਆਪਕ ਪਿਆਰ ਅਤੇ ਸਾਰੀ ਮਨੁੱਖਤਾ ਨੂੰ ਇਕਜੁੱਟ ਕਰਨ ਦੀ ਯੋਜਨਾ ਬਾਰੇ ਗੱਲ ਕੀਤੀ ਸੀ। ਇਹ ਤੱਥ ਕਿ ਪਰਮੇਸ਼ਰ ਇਕ ਹੈ ਅਤੇ ਇਹ ਕਿ ਉਸਨੇ ਸਾਰੀ ਮਨੁੱਖਾਂ ਨੂੰ ਆਪਣੇ ਸਰੂਪ ਤੇ ਬਣਾਇਆ ਹੈ, ਇਹ ਸਾਰੇ ਮਨੁੱਖਾਂ ਦੇ ਬਚਾਏ ਜਾਣ ਦਾ ਸੱਦਾ ਦਿੰਦਾ ਹੈ। ਹਾਲਾਂਕਿ, ਭੇਦ ਇਹ ਹੈ ਕਿ ਕੋਈ ਵੀ ਵਿਅਕਤੀ ਪਵਿੱਤਰ ਆਤਮਾ ਤੋਂ ਬਿਨਾਂ ਇਸ ਦਾ ਜਵਾਬ ਨਹੀਂ ਦੇ ਸਕਦਾ ਹੈ (ਦੇਖੋ, ਯੂਹੰਨਾ 6:44,65)। ਫਿਰ ਸਵਾਲ ਇਹ ਬਣ ਜਾਂਦਾ ਹੈ, "ਕੀ ਪਰਮੇਸ਼ਰ ਸਾਰੇ ਮਨੁੱਖਾਂ ਨੂੰ ਮੁਕਤੀ ਵੱਲ ਖਿੱਚਦਾ ਹੈ?" ਇਸ ਦਾ ਜਵਾਬ ਹੋਣਾ ਚਾਹੀਦਾ ਹੈ, "ਹਾਂ!" (ਦੇਖੋ, ਯੂਹੰਨਾ 3:16; 4:42; 1 ਯੂਹੰਨਾ 2:2; 4:14; 1 ਤਿਮੋਥਿਉਸ 2:4; 2 ਪਤਰਸ 3:9)। ਪਾਪ, ਪਤਨ, ਸ਼ੈਤਾਨ ਵਿਗਾੜ ਇਹ ਹੈ ਕਿ ਕੁਝ ਕਹਿੰਦੇ ਹਨ "ਨਹੀਂ" ਜਦੋਂ ਪੌਲੁਸ ਨੇ ਪ੍ਰਚਾਰ ਕੀਤਾ, ਕੁਝ ਯਹੂਦੀਆਂ ਨੇ ਜਵਾਬ ਦਿੱਤਾ, ਕੁਝ ਨੇ ਨਹੀਂ; ਕੁਝ ਗੈਰ-ਯਹੂਦੀਆਂ ਨੇ ਜਵਾਬ ਦਿੱਤਾ, ਕੁਝ ਨੇ ਨਹੀਂ!

ਸ਼ਬਦ "ਵਿਸ਼ਵਾਸ" (*πιστεύω pisteuō*) ਦਾ ਅਨੁਵਾਦ ਅੰਗਰੇਜ਼ੀ ਦੇ ਤਿੰਨ ਸ਼ਬਦਾਂ, "ਨਿਹਚਾ," "ਵਿਸ਼ਵਾਸ," ਅਤੇ "ਭਰੋਸਾ" ਵਜੋਂ ਕੀਤਾ ਗਿਆ ਹੈ। ਇਹ ਵਰਤਮਾਨ ਵਾਕ ਹੈ, ਜੋ ਨਿਰੰਤਰ ਵਿਸ਼ਵਾਸ ਬਾਰੇ ਗੱਲ ਕਰਦਾ ਹੈ। ਇਹ ਤੱਥ ਦੀ ਪ੍ਰਵਾਨਗੀ ਨਹੀਂ ਹੈ (ਅਧਿਆਤਮਿਕਤਾ, ਇਤਿਹਾਸਿਕ ਵੇਰਵੇ, ਸੁਸਮਾਚਾਰ ਦੀ ਜਾਣਕਾਰੀ) ਜੋ ਮਸੀਹ ਰਾਹੀਂ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਾਪਤ ਕਰਦਾ ਹੈ। ਨਵੇਂ ਨੇਮ ਇਕ ਨੇਮ ਹੈ; ਪਰਮੇਸ਼ਰ ਇਕ ਕਾਰਜ-ਸੂਚੀ ਨੂੰ ਨਿਰਧਾਰਤ ਕਰਦਾ ਹੈ ਅਤੇ ਜ਼ਰੂਰੀ ਵਿਸ਼ਵਾਸ ਦੀ ਸ਼ੁਰੂਆਤ ਕਰਦਾ ਹੈ, ਪਰ ਇਕ ਵਿਅਕਤੀ ਨੂੰ ਸ਼ੁਰੂਆਤੀ ਵਿਸ਼ਵਾਸ ਅਤੇ ਤੇਬਾ ਵਿਚ ਜਵਾਬ ਦੇਣਾ ਚਾਹੀਦਾ ਹੈ ਅਤੇ ਇਹ ਨਿਰੰਤਰ ਵਿਸ਼ਵਾਸ ਅਤੇ ਤੇਬਾ ਹੁੰਦੀ ਹੈ। ਆਗਿਆਕਾਰੀ ਅਤੇ ਦ੍ਰਿੜ੍ਹਤਾ ਬਹੁਤ ਜ਼ਰੂਰੀ ਹਨ। ਮਸੀਹ ਵਰਗੇ ਬਣਨਾ ਅਤੇ ਸੇਵਕਾਈ ਉਦੇਸ਼ ਹਨ!

ਖਾਸ ਵਿਸ਼ਾ: ਮੁਕਤੀ ਲਈ ਵਰਤੇ ਗਏ ਯੂਨਾਨੀ ਕਿਰਿਆ ਵਾਕ

ਖਾਸ ਵਿਸ਼ਾ: ਮੁਕਤੀ ਲਈ ਵਰਤੇ ਗਏ ਯੂਨਾਨੀ ਕਿਰਿਆ ਵਾਕ

ਮੁਕਤੀ ਕੋਈ ਉਪਜ ਨਹੀਂ, ਬਲਕਿ ਮਸੀਹ ਵਿਚ ਪਰਮੇਸ਼ਰ ਨਾਲ ਰੋਜ਼ਾਨਾ ਦਾ ਸੰਬੰਧ ਹੈ। ਜਦੋਂ ਕੋਈ ਮਸੀਹ ਵਿਚ ਵਿਸ਼ਵਾਸ ਕਰਦਾ ਹੈ ਇਹ ਉਸ ਸਮੇਂ ਪੂਰਾ ਨਹੀਂ ਹੁੰਦਾ, ਉਦੋਂ ਇਹ ਸਿਰਫ਼ ਸ਼ੁਰੂ ਹੁੰਦਾ ਹੈ (ਇਕ ਦਰਵਾਜ਼ਾ ਅਤੇ ਫਿਰ ਇਕ ਸੜਕ, ਤੁਲਨਾ ਕਰੋ. ਮੱਤੀ 7:13-14)! ਇਹ ਅੱਗ ਦੀ ਬੀਮਾ ਪਾਲਸੀ ਨਹੀਂ ਹੈ, ਨਾ ਹੀ ਸਵਰਗ ਜਾਣ ਦੀ ਟਿਕਟ, ਬਲਕਿ ਮਸੀਹ ਵਾਂਗ ਬਣਨ ਦਾ ਵੱਧ ਰਿਹਾ ਜੀਵਨ ਹੈ (ਤੁਲਨਾ ਕਰੋ. ਰੋਮੀਆਂ 8:28-29; 2 ਕੁਰਿੰਥੀਆਂ 3:18; 7:1; ਗਲਾਤੀਆਂ 4:19; ਅਫਸੀਆਂ 1:4; 4:13; 1 ਥੱਸਲੁਨੀਕੀਆਂ 3:13; 4:3,7; 5:23; 1 ਪਤਰਸ 1:15)। ਅਮਰੀਕਾ ਵਿਚ ਸਾਡੀ ਇਕ ਕਹਾਵਤ ਹੈ ਜੋ ਕਹਿੰਦੀ ਹੈ ਕਿ ਇਕ ਪਤੀ-ਪਤਨੀ ਜਿੰਨਾ ਜ਼ਿਆਦਾ ਇਕੱਠੇ ਰਹਿੰਦੇ ਹਨ, ਓਨਾਂ ਹੀ ਜ਼ਿਆਦਾ ਉਹ ਇਕੋ ਜਿਹੇ ਦਿਖਾਈ ਦਿੰਦੇ ਹਨ। ਇਹ ਮੁਕਤੀ ਦਾ ਉਦੇਸ਼ ਹੈ!

ਮੁਕੰਮਲ ਕੰਮ ਵਜੋਂ ਮੁਕਤੀ (ਭੂਤ-ਕਾਲ)

- ਰਸੂਲਾਂ ਦੇ ਕਰਤੱਬ 15:11
- ਰੋਮੀਆਂ 8:24
- 2 ਤਿਮੋਥਿਉਸ 1:9

- ਤੀਤੁਸ 3:5
- ਰੋਮੀਆਂ 13:11 (ਭੂਤ-ਕਾਲ ਨੂੰ ਭਵਿੱਖ ਦੀ ਸਥਿਤੀ ਨਾਲ ਜੋੜਦਾ ਹੈ)

ਮੌਜੂਦਾ ਸਥਿਤੀ ਵਜੋਂ ਮੁਕਤੀ (ਸੰਪੂਰਨ)

- ਅਫਸੀਆਂ 2:5,8

ਨਿਰੰਤਰ ਪ੍ਰਕਿਰਿਆ ਵਜੋਂ ਮੁਕਤੀ (ਵਰਤਮਾਨ ਕਾਲ)

- 1 ਕੁਰਿੰਥੀਆਂ 1:18; 15:2
- 2 ਕੁਰਿੰਥੀਆਂ 2:15
- 1 ਪਤਰਸ 3:21

ਭਵਿੱਖ ਦੀ ਸੰਪੂਰਨਤਾ ਵਜੋਂ ਮੁਕਤੀ (ਕਿਰਿਆ ਵਾਕ ਜਾਂ ਪ੍ਰਸੰਗ ਵਿਚ ਭਵਿੱਖ)

- ਰੋਮੀਆਂ 5:9,10; 10:9,13
- 1 ਕੁਰਿੰਥੀਆਂ 3:15; 5:5
- ਫ਼ਿਲਿੱਪੀਆਂ 1:28
- 1 ਥੱਸਲੁਨੀਕੀਆਂ 5:8-9
- ਇਬਰਾਨੀਆਂ 1:14; 9:28
- 1 ਪਤਰਸ 1:5

ਇਸ ਲਈ ਯੂਹੰਨਾ .ਤੁਲਨਾ ਕਰੋ) ਮੁਕਤੀ ਸ਼ੁਰੂਆਤੀ ਵਿਸ਼ਵਾਸ ਦੇ ਫ਼ੈਸਲੇ ਨਾਲ ਸ਼ੁਰੂ ਹੁੰਦੀ ਹੈ (1:12; 3:16; ਰੋਮੀਆਂ 10:9-13), ਪਰ ਜੀਵਨਸ਼ੈਲੀ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ (ਰੋਮੀਆਂ .ਤੁਲਨਾ ਕਰੋ) 8:29; ਗਲਾਤੀਆਂ 2:19-20; ਅਫਸੀਆਂ 1:4; 2:10), ਜੋ ਇਸ ਦਿਨ ਪੂਰਾ ਹੋ ਜਾਵੇਗਾ .ਤੁਲਨਾ ਕਰੋ)1 ਯੂਹੰਨਾ 3:2) ਇਸ ਅੰਤਮ ਅਵਸਥਾ ਨੂੰ ਮਹਿਮਾ ਕਿਹਾ ਜਾਂਦਾ ਹੈ।(ਤੁਲਨਾ ਕਰੋ ਰੋਮੀਆਂ .8:28-30) :ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਇਹ ਨੂੰ।

1. ਸ਼ੁਰੂਆਤੀ ਮੁਕਤੀ – ਦੇਸ਼-ਮਾਫ਼ੀ (ਪਾਪ ਦੀ ਸਜ਼ਾ ਤੋਂ ਬਚਾਏ ਗਏ)
2. ਪ੍ਰਗਤੀਸ਼ੀਲ ਮੁਕਤੀ – ਪਵਿੱਤਰੀਕਰਨ (ਪਾਪ ਦੀ ਸ਼ਕਤੀ ਤੋਂ ਬਚਾਏ ਗਏ)
3. ਅੰਤਮ ਮੁਕਤੀ – ਮਹਿਮਾ (ਪਾਪ ਦੀ ਮੌਜੂਦਗੀ ਤੋਂ ਬਚਾਏ ਗਏ)

Copyright © 2014 [Bible Lessons International](#)

ਰੋਮੀਆਂ 10:5-13

ਮੂਸਾ ਲਿਖਦਾ ਹੈ ਭਈ ਜਿਹੜਾ ਮਨੁੱਖ ਉਸ ਧਰਮ ਨੂੰ ਪੂਰਿਆਂ ਕਰਦਾ ਹੈ ਜੋ ਸ਼ਰਾ ਤੋਂ ਹੈ ਉਹ ਉਸ ਨਾਲ ਜੀਵੇਗਾ 'ਪਰ ਉਹ ਧਰਮ ਜੇ ਨਿਹਚਾ ਤੋਂ ਹੈ ਇਉਂ ਕਹਿੰਦਾ ਹੈ ਭਈ ਆਪਣੇ ਚਿੱਤ ਵਿੱਚ ਇਹ ਨਾ ਆਖ ਜੇ ਅਕਾਸ ਉੱਤੇ ਕੋਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ? 'ਯਾ ਅਥਾਹ ਕੁੰਡ ਵਿੱਚ ਕੋਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਠਾ ਲਿਆਉਣ ਲਈ? 'ਪਰ ਕੀ ਆਖਦਾ ਹੈ? ਬਾਈ ਤੇਰੇ ਕੋਲ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ। ਇਹ ਤਾਂ ਓਸ ਨਿਹਚਾ ਦੀ ਬਾਈ ਹੈ ਜਿਹ ਦਾ ਅਸੀਂ ਪਰਚਾਰ ਕਰਦੇ ਹਾਂ 'ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੇ ਪਰਮੇਸ਼ਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ ¹⁰ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ

ਮੂੰਹ ਨਾਲ ਇਕਰਾਰ ਕਰੀਦਾ ਹੈ ¹¹ਧਰਮ ਪੁਸਤਕ ਇਉਂ ਕਹਿੰਦਾ ਹੈ ਭਈ ਜੇ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ ¹²ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ ਇਸ ਲਈ ਜੇ ਉਹੀ ਪ੍ਰਭੂ ਸਭਨਾਂ ਦਾ ਪ੍ਰਭੂ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ ¹³ਕਿਉਂ ਜੇ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ

10:5 ਇਹ ਆਇਤ ਲੇਵੀਆਂ 18:5 ਦਾ ਸੰਕੇਤ ਦਿੰਦਾ ਹੈ। ਇਸਦਾ ਵਾਅਦਾ ਪੱਕਾ ਹੈ। ਜੇਕਰ ਇਕ ਬਿਵਸਥਾ ਦੀ ਪਾਲਣਾ ਕਰਦਾ ਹੈ, ਪਰਮੇਸਰ ਉਸ ਨੂੰ ਸਵੀਕਾਰ ਕਰੇਗਾ (ਦੇਖੋ, ਲੂਕਾ 10:28; ਗਲਾਤੀਆਂ 3:12)। ਸਮੱਸਿਆ ਇਹ ਹੈ ਕਿ ਰੋਮੀਆਂ 3:9,10-18,19,23; 5:18; 11:32 ਹਕੀਕਤ ਨੂੰ ਦੱਸਦਾ ਹੈ। ਸਾਰਿਆਂ ਨੇ ਪਾਪ ਕੀਤਾ ਹੈ। ਹਰੇਕ ਵਿਅਕਤੀ ਜੋ ਪਾਪ ਕਰਦਾ ਹੈ ਉਹ ਮਰ ਜਾਵੇਗਾ (ਦੇਖੋ, ਉਤਪਤ 2:17; ਬਿਵਸਥਾ ਸਾਰ 30:18; ਹਿਜ਼ਕੀਏਲ 18:4,20)। ਪੁਰਾਣੀ ਵਾਚਾ ਦਾ ਇਹ ਰਾਹ ਬੰਦ ਹੋ ਗਿਆ ਹੈ। ਇਹ ਪਾਪ ਦੀ ਸਜ਼ਾ ਅਤੇ ਸਰਾਪ ਬਣ ਗਿਆ ਹੈ (ਦੇਖੋ, ਰੋਮੀਆਂ 7:10; ਗਲਾਤੀਆਂ 3:13; ਕੁਲੁੱਸੀਆਂ 2:14)।

10:6-8 ਇਹ ਬਿਵਸਥਾ ਸਾਰ 30:11-14 ਦਾ ਸੰਕੇਤ ਹੈ ਜਿਸ ਨੂੰ ਪੌਲੁਸ ਆਪਣੇ ਉਦੇਸ਼ ਲਈ ਸੋਧਿਆ ਹੈ। ਇਹ ਵਚਨ ਅਸਲ ਵਿਚ ਮੂਸਾ ਦੁਆਰਾ ਬੋਲਿਆ ਗਿਆ ਸੀ ਜੋ ਬਿਵਸਥਾ ਦਾ ਹਵਾਲਾ ਦਿੰਦਾ ਹੈ (ਖਾਸ ਕਰਕੇ, ਪ੍ਰਸੰਗ ਦਾ ਕੇਂਦਰ ਪਿਆਰ ਅਤੇ ਸੁੰਨਤ ਕੀਤਾ ਗਿਆ ਦਿਲ ਹੈ, ਦੇਖੋ. ਬਿਵਸਥਾ ਸਾਰ 30:6,16,20), ਪਰ ਇੱਥੇ ਇਹ ਯਿਸੂ ਦੇ ਦੇਹ ਧਾਰੀ ਹੋਣ, ਮਰਨ ਅਤੇ ਜੀ ਉੱਠਣ ਦਾ ਹਵਾਲਾ ਦਿੰਦਾ ਹੈ (ਦੇਖੋ, ਰੋਮੀਆਂ 10:9; ਅਫਸੀਆਂ 4:9-10)। ਪੌਲੁਸ ਦਾ ਕਹਿਣਾ ਇਹ ਹੈ ਕਿ ਮੁਕਤੀ ਵਿਸ਼ਵਾਸ ਦੁਆਰਾ ਯਿਸੂ ਮਸੀਹ ਵਿਚ ਉਪਲਬਧ ਹੈ (ਦੇਖੋ, ਬਿਵਸਥਾ ਸਾਰ 30:15-20)। ਇਹ ਅਸਾਨ ਹੈ; ਇਹ ਉਪਲਬਧ ਹੈ; ਇਹ ਸਾਰਿਆਂ ਲਈ ਹੈ, ਇਹ ਮੂਸਾ ਦੀ ਬਿਵਸਥਾ ਤੋਂ ਬਹੁਤ ਅਲੱਗ ਹੈ।

10:6 "ਪਰ ਉਹ ਧਰਮ ਜੋ ਨਿਹਚਾ ਤੋਂ ਹੈ ਇਉਂ ਕਹਿੰਦਾ ਹੈ" ਪੌਲੁਸ ਨੇ ਪਿੱਛਲੇ ਅਧਿਆਈਆਂ ਵਿਚ "ਆਪ," "ਕਿਰਪਾ," ਅਤੇ "ਪਵਿੱਤਰ ਸ਼ਾਸਤਰ" ਨੂੰ ਦਰਸਾਇਆ ਹੈ ਹੁਣ ਉਹ "ਵਿਸ਼ਵਾਸ ਦੁਆਰਾ ਧਾਰਮਿਕਤਾ" ਨੂੰ ਦਰਸਾ ਰਿਹਾ ਹੈ। ਇਹ ਰੋਮੀਆਂ 10:6,7, ਅਤੇ 8 ਵਿਚ ਪੁਰਾਣੇ ਨੇਮ ਦੇ ਹਵਾਲਿਆਂ ਵਿਚ ਬੋਲਦਾ ਹੈ।

▣ "ਚਿੱਤ" ਦਿਲ ਖੁਦ ਨੂੰ ਦਰਸਾਉਂਦਾ ਹੈ। ਰੋਮੀਆਂ 1:24 ਤੇ ਖਾਸ ਵਿਸ਼ਾ ਦੇਖੋ।

▣ "ਚੜ੍ਹੇਗਾ... ਉਤਾਰਨਾ" ਮਨੁੱਖਾਂ ਨੂੰ ਮਸੀਹ ਦੀ ਖੋਜ ਲਈ ਜਾਣ ਦੀ ਲੋੜ ਨਹੀਂ ਹੈ; ਪਰਮੇਸਰ ਨੇ ਉਸ ਨੂੰ ਸਾਰਿਆਂ ਲਈ ਸਰਵਜਨਕ ਤੌਰ ਤੇ ਭੇਜਿਆ ਹੈ। ਮਨੁੱਖਾਂ ਦੀ ਖੋਜ ਜ਼ਰੂਰੀ ਨਹੀਂ ਹੈ।

10:8 "ਬਾਣੀ ਤੇਰੇ ਕੋਲ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ" ਇਹ ਬਿਵਸਥਾ ਸਾਰ 30:14 ਦਾ ਹਵਾਲਾ ਹੈ। ਬਿਵਸਥਾ ਸਾਰ 30:11 ਵਿਚ ਇਹ ਜ਼ੋਰ ਦਿੰਦਾ ਗਿਆ ਹੈ ਕਿ ਯਹੋਵਾਹ ਦੀ ਇੱਛਾ, ਪਰਮੇਸਰ ਦੇ ਲੋਕਾਂ ਲਈ, ਇਸਰਾਏਲ ਲਈ, ਪ੍ਰਾਪਤ ਕਰਨ ਯੋਗ ਸੀ (ਦੇਖੋ, ਰੋਮੀਆਂ 10:12-13)। ਪੌਲੁਸ ਨੇ ਸੁਸਮਾਚਾਰ ਦੀ ਤੁਰੰਤ ਉਪਲਬਧਤਾ ਤੇ ਜ਼ੋਰ ਦੇਣ ਲਈ ਪੈਰੂ (ਰੋਮੀਆਂ 10:11-14) ਦੀ ਵਰਤੋਂ ਕੀਤੀ ਹੈ।

10:9 "ਜੇ" ਇਹ ਤੀਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ ਭਵਿੱਖ ਦੀਆਂ ਕਿਰਿਆਵਾਂ ਹਨ। ਆਇਤ 9 ਵਿਸ਼ਵਾਸ ਦੇ ਸੰਦੇਸ਼ ਦੀ ਸਮੱਗਰੀ (ਹੋਟੀ hoti) ਹੈ।

▣ "ਇਕਰਾਰ ਕਰੋ" ਇਹ ਮਿਸ਼ਰਿਤ ਸ਼ਬਦ ਹੈ, *ਹੋਮੋਲੋਗੋਓ* *homologeō*, ਜੋ ਸ਼ਾਬਦਿਕ ਤੌਰ ਤੇ "ਕਹਿਣਾ" ਅਤੇ "ਇਕੋ ਜਿਹਾ," ਅਤੇ "ਜਨਤਕ ਤੌਰ ਤੇ ਸਹਿਮਤ ਹੋਣਾ ਹੈ (ਉੱਚੀ ਬੋਲੇ ਤਾਂ ਜੋ ਦੂਸਰੇ ਸੁਣ ਸਕਣ)। ਮਸੀਹ ਵਿਚ ਵਿਸ਼ਵਾਸ ਦਾ ਇਕ ਜਨਤਕ ਇਕਰਾਰ ਬਹੁਤ ਮਹੱਤਵਪੂਰਣ ਹੈ (ਦੇਖੋ, ਮੱਤੀ 10:32; ਲੂਕਾ 12:8; ਯੂਹੰਨਾ 9:22; 12:42; 1 ਤਿਮੋਥਿਉਸ 6:12; 1 ਯੂਹੰਨਾ 2:23; 4:15)। ਸ਼ੁਰੂਆਤੀ ਕਲੀਸਿਯਾ ਦਾ ਜਨਤਕ ਇਕਰਾਰ ਬਪਤਿਸਮਾ ਸੀ। ਇਸ ਨੂੰ ਪ੍ਰਾਪਤ ਕਰਨਾ ਵਾਲਾ ਮਸੀਹ ਵਿਚ ਆਪਣੇ ਵਿਸ਼ਵਾਸ ਦਾ ਇਕਰਾਰ ਇਸ ਤਰੀਕੇ ਨਾਲ ਕਰਦਾ ਸੀ "ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਪ੍ਰਭੂ ਹੈ।"

ਖਾਸ ਵਿਸ਼ਾ: ਮੰਨਣਾ

ਖਾਸ ਵਿਸ਼ਾ: ਮੰਨਣਾ

- A. ਯੂਨਾਨੀ ਮੂਲ ਦੇ ਰੂਪ ਹੈ, "ਮੰਨਣਾ" ਜਾਂ "ਅੰਗੀਕਰਨ" ਲਈ *ਹੋਮੋਲੋਗੋਓ/ਐਗਲੋਮੋਲੋਗੋ* *homologeō/exomologō* ਵਰਤੇ ਜਾਂਦੇ ਹਨ। ਮਿਸ਼ਰਿਤ ਸ਼ਬਦ *ਹੋਮੋ* *homo* ਤੋਂ ਇਕ; ਲੋਗੋ *legō* ਤੋਂ ਬੋਲਣਾ ਜਾਂ *ਐਕਸ* *ex* ਤੋਂ ਬਾਹਰ। ਇਸਦਾ ਮੁੱਢਲਾ ਅਰਥ, ਇਕੋ ਗੱਲ ਕਹਿਣਾ, ਸਹਿਮਤ ਹੋਣਾ ਹੈ। ਯੂਨਾਨੀ ਸਬੰਧਕਸੂਚਕ ਸ਼ਬਦ *ਐਕਸ* *ex* ਜਨਤਕ ਘੋਸ਼ਣਾ ਨੂੰ ਦਰਸਾਉਂਦਾ ਹੈ।
- B. ਇਸ ਸ਼ਬਦ ਸਮੂਹ ਦੇ ਅੰਗਰੇਜ਼ੀ ਅਨੁਵਾਦ ਹਨ:
1. ਪ੍ਰਸੰਸਾ
 2. ਸਹਿਮਤ
 3. ਘੋਸ਼ਣਾ ਕਰਨਾ (ਤੁਲਨਾ ਕਰੋ. ਮੱਤੀ 7:23)
 4. ਦਾਅਵਾ ਕਰਨਾ
 5. ਮੰਨਣਾ (ਤੁਲਨਾ ਕਰੋ. ਇਬਰਾਨੀਆਂ 4:14; 10:23)
- C. ਇਸ ਸ਼ਬਦ ਸਮੂਹ ਦੇ ਦੋ ਉਲਟ ਉਪਯੋਗ ਵੀ ਹਨ
1. ਪ੍ਰਸੰਸਾ ਕਰਨਾ (ਪਰਮੇਸ਼ਰ ਦੀ)
 2. ਪਾਪ ਨੂੰ ਸਵੀਕਾਰ ਕਰਨਾ
- ਇਹ ਸ਼ਾਇਦ ਮਨੁੱਖੀਜਾਤੀ ਦੀ ਪਰਮੇਸ਼ਰ ਦੀ ਪਵਿੱਤਰਤਾ ਅਤੇ ਇਸ ਦੇ ਆਪਣੇ ਪਾਪ ਦੀ ਭਾਵਨਾ ਦੁਆਰਾ ਵਿਕਸਤ ਹੋਏ ਹਨ। ਇਕ ਨੂੰ ਮੰਨਣਾ ਦੋਵਾਂ ਨੂੰ ਮੰਨਣਾ ਹੈ।
- D. ਸਮੂਹ ਸ਼ਬਦ ਦੀ ਨਵੇਂ ਨੇਮ ਵਿਚ ਉਪਯੋਗਤਾ:
1. ਵਾਅਦਾ ਕਰਨਾ (ਤੁਲਨਾ ਕਰੋ. ਮੱਤੀ 14:7; ਰਸੂਲਾਂ ਦੇ ਕਰਤੱਬ 7:17)
 2. ਸਹਿਮਤ ਹੋਣਾ ਜਾਂ ਕਿਸੇ ਚੀਜ਼ ਨਾਲ ਸਹਿਮਤ ਹੋਣਾ (ਤੁਲਨਾ ਕਰੋ. ਯੂਹੰਨਾ 1:20; ਲੂਕਾ 22:6; ਰਸੂਲਾਂ ਦੇ ਕਰਤੱਬ 24:14; ਇਬਰਾਨੀਆਂ 11:13)
 3. ਪ੍ਰਸੰਸਾ ਕਰਨਾ (ਤੁਲਨਾ ਕਰੋ. ਮੱਤੀ 11:25; ਲੂਕਾ 10:21; ਰੋਮੀਆਂ 14:11; 15:9; ਇਬਰਾਨੀਆਂ 13:15)
 4. ਮੰਨਣਾ
 - a. ਇਕ ਵਿਅਕਤੀ (ਤੁਲਨਾ ਕਰੋ. ਮੱਤੀ 10:32; ਲੂਕਾ 12:8; ਯੂਹੰਨਾ 9:22; 12:42; ਰੋਮੀਆਂ 10:9; ਫਿਲਿੱਪੀਆਂ 2:11; 1 ਯੂਹੰਨਾ 2:23; ਪ੍ਰਕਾਸ਼ ਦੀ ਪੇਥੀ 3:5)
 - b. ਇਕ ਸੱਚਾਈ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 23:8; 1 ਯੂਹੰਨਾ 4:2)
 5. ਇਕ ਜਨਤਕ ਘੋਸ਼ਣਾ ਕਰਨਾ (ਕਾਨੂੰਨੀ ਭਾਵਨਾ ਨੂੰ ਧਾਰਮਿਕ ਪੁਸ਼ਟੀਕਰਣ ਵਜੋਂ ਵਿਕਸਤ ਕੀਤਾ ਗਿਆ, ਤੁਲਨਾ ਕਰੋ. ਰਸੂਲਾਂ ਦੇ ਕਰਤੱਬ 24:14; 1 ਤਿਮੋਥਿਉਸ 6:13)

a. ਦੇਸ਼ ਨੂੰ ਮੰਨੇ ਬਿਨਾਂ (ਤੁਲਨਾ ਕਰੋ. 1 ਤਿਮੋਥਿਉਸ 6:12; ਇਬਰਾਨੀਆਂ 10:23)

b. ਦੇਸ਼ ਨੂੰ ਮੰਨ ਕੇ (ਤੁਲਨਾ ਕਰੋ. ਮੱਤੀ 3:6; ਰਸੂਲਾਂ ਦੇ ਕਰਤੱਬ 19:18; ਇਬਰਾਨੀਆਂ 4:14; ਯਾਕੂਬ 5:16; 1 ਯੂਹੰਨਾ 1:9)

NASB "ਯਿਸੂ ਪ੍ਰਭੂ ਵਜੋਂ"

NKJV "ਪ੍ਰਭੂ ਯਿਸੂ"

NRSV, TEV, NJB "ਯਿਸੂ ਪ੍ਰਭੂ ਹੈ"

ਇਹ ਸ਼ੁਰੂਆਤੀ ਕਲੀਸਿਯਾ ਦੇ ਵਿਸ਼ਵਾਸ ਦੇ ਇਕਰਾਰ ਅਤੇ ਬਪਤਿਸਮੇ ਦੀ ਧਾਰਮਿਕ ਸਮੱਗਰੀ ਸੀ। "ਪ੍ਰਭੂ" ਸ਼ਬਦ ਦੀ ਵਰਤੋਂ ਯਿਸੂ ਦੇ ਪ੍ਰਭੂਤਾ ਦੀ ਪੁਸ਼ਟੀ ਸੀ (ਦੇਖੋ, ਯੋਏਲ 2:32; ਰਸੂਲਾਂ ਦੇ ਕਰਤੱਬ 2:32-33,36; 10:36; 1 ਕੁਰਿੰਥੀਆਂ 12:3; 2 ਕੁਰਿੰਥੀਆਂ 4:5; ਫ਼ਿਲਿੱਪੀਆਂ 2:11; ਕੁਲੁੱਸੀਆਂ 2:6), ਜਦੋਂ ਕਿ ਨਾਮ "ਯਿਸੂ" ਉਸ ਦੀ ਇਤਿਹਾਸਿਕ ਮਨੁੱਖਤਾ ਦੀ ਪੁਸ਼ਟੀ ਕਰਦਾ ਹੈ (ਦੇਖੋ, 1 ਯੂਹੰਨਾ 4:1-3)। ਇਸ ਪੁਸ਼ਟੀ ਨੇ ਚੇਲੇ ਬਣਨ ਅਤੇ ਮਸੀਹ ਵਰਗੇ ਬਣਨ ਦੇ ਸੱਦੇ ਵਜੋਂ ਵੀ ਕੰਮ ਕੀਤਾ ਸੀ।

"ਪ੍ਰਭੂ" ਦਾ ਇਸਤੇਮਾਲ ਰੱਬੀ ਲੋਕਾਂ ਦੁਆਰਾ ਪਵਿੱਤਰ ਸ਼ਾਸਤਰ ਨੂੰ ਪੜ੍ਹਦੇ ਵੇਲੇ ਯਹੋਵਾਹ ਦੇ ਨਾਮ ਲਈ ਅਦੋਨ ਦੇ ਇਸਤੇਮਾਲ ਨਾਲ ਸੰਬੰਧਿਤ ਹੈ। ਰੋਮੀਆਂ 9:29 ਤੇ [ਖਾਸ ਵਿਸ਼ਾ: ਪ੍ਰਭੂ ਦਾ ਨਾਮ ਦੇਖੋ](#)। ਇਸ ਦੀ ਪੁਸ਼ਟੀ ਰੋਮੀਆਂ 10:13 ਵਿਚ ਯੋਏਲ 2:32 ਦੇ ਹਵਾਲੇ ਨਾਲ ਹੋਈ ਹੈ।

ਯਿਸੂ ਨੂੰ ਕਈ ਸ਼ਕਤੀਸ਼ਾਲੀ ਸਿਰਲੇਖ ਦਿੱਤੇ ਗਏ ਹਨ।

1. ਯਿਸੂ ਮਸੀਹ ਹੈ -ਰਸੂਲਾਂ ਦੇ ਕਰਤੱਬ 5:42; 9:22; 17:3; 18:5,28; 1 ਕੁਰਿੰਥੀਆਂ 1:23
2. ਯਿਸੂ ਪਰਮੇਸ਼ਰ ਦਾ ਪੁੱਤਰ ਹੈ -ਮੱਤੀ 4:3,6; ਰਸੂਲਾਂ ਦੇ ਕਰਤੱਬ 9:20; 13:33; ਰੋਮੀਆਂ 1:4
3. ਯਿਸੂ ਪ੍ਰਭੂ ਹੈ -ਉਪਰਲੀਆਂ ਸਾਰੀਆਂ ਆਇਤਾਂ ਦੇਖੋ।

ਖਾਸ ਵਿਸ਼ਾ: ਪ੍ਰਭੂ ਦਾ ਨਾਮ

ਖਾਸ ਵਿਸ਼ਾ: ਪ੍ਰਭੂ ਦਾ ਨਾਮ

ਕਲੀਸਿਯਾ ਵਿਚ ਤ੍ਰਿਏਕ ਪਰਮੇਸ਼ਰ ਦੀ ਵਿਅਕਤੀਗਤ ਮੌਜੂਦਗੀ ਅਤੇ ਕਿਰਿਆਸ਼ੀਲ ਸ਼ਕਤੀ ਲਈ ਇਹ ਨਵੇਂ ਨੇਮ ਦਾ ਆਮ ਕਥਨ ਹੈ। ਇਹ ਕੋਈ ਜਾਦੂ ਵਾਲਾ ਫਾਰਮੂਲਾ ਨਹੀਂ ਸੀ, ਪਰ ਯਿਸੂ ਵਿਚ ਦਿਖਾਇਆ ਗਿਆ ਪਰਮੇਸ਼ਰ ਦੇ ਚਰਿੱਤਰ ਲੈ ਇਕ ਬੇਨਤੀ ਸੀ।

ਅਕਸਰ ਇਹ ਕਥਨ ਯਿਸੂ ਦੇ ਪ੍ਰਭੂ ਹੋਣ ਦਾ ਹਵਾਲਾ ਦਿੰਦਾ ਹੈ (ਫ਼ਿਲਿੱਪੀਆਂ 2:11)

1. ਵਿਅਕਤੀ ਦੇ ਯਿਸੂ ਵਿਚ ਵਿਸ਼ਵਾਸ ਦੇ ਅੰਗੀਕਰਨ ਵੇਲੇ (ਤੁਲਨਾ ਕਰੋ, ਰੋਮੀਆਂ 10:9-13; ਰਸੂਲਾਂ ਦੇ ਕਰਤੱਬ 2:21,38; 8:12,16; 10:48; 19:5; 22:16; 1 ਕੁਰਿੰਥੀਆਂ 1:13,15; ਯਾਕੂਬ 2:7)
2. ਭੂਤ ਕੱਢਣ ਵੇਲੇ (ਮੱਤੀ 7:22; ਮਰਕੁਸ 9:38; ਲੂਕਾ 9:49; 10:17; ਰਸੂਲਾਂ ਦੇ ਕਰਤੱਬ 19:13)
3. ਚਮਤਕਾਰ ਵੇਲੇ(ਰਸੂਲਾਂ ਦੇ ਕਰਤੱਬ 3:6,16; 4:10; 9:34; ਯਾਕੂਬ 5:14)
4. ਸੇਵਕਾਈ ਦੇ ਕੰਮ ਵੇਲੇ (ਮੱਤੀ 10:42; 18:5; ਲੂਕਾ 9:48)
5. ਕਲੀਸਿਯਾ ਦੇ ਅਨੁਸ਼ਾਸਨ ਵੇਲੇ (ਮੱਤੀ 18:15-20)
6. ਗੈਰ-ਯਹੂਦੀਆਂ ਨੂੰ ਪ੍ਰਚਾਰ ਕਰਨ ਵੇਲੇ (ਲੂਕਾ 24:47; ਰਸੂਲਾਂ ਦੇ ਕਰਤੱਬ 9:15; 15:17; ਰੋਮੀਆਂ 1:5)

7. ਪ੍ਰਾਰਥਨਾ ਵੇਲੇ (ਯੂਹੰਨਾ 14:13-14; 15:7,16; 16:23; 1 ਕੁਰਿੰਥੀਆਂ 1:2)

8. ਮਸੀਹਤ ਦਾ ਹਵਾਲਾ ਦੇਣ ਦਾ ਇਕ ਤਰੀਕਾ (ਰਸੂਲਾਂ ਦੇ ਕਰਤੱਬ 26:9; 1 ਕੁਰਿੰਥੀਆਂ 1:10; 2 ਤਿਮੋਥਿਉਸ 2:19; ਯਾਕੂਬ 2:7; 1 ਪਤਰਸ 4:14)

ਜੇ ਵੀ ਅਸੀਂ ਪ੍ਰਚਾਰਕਾਂ, ਸੇਵਕਾਂ, ਮਦਦਗਾਰਾਂ, ਚੰਗਾ ਕਰਨ ਵਾਲਿਆਂ, ਭੂਤ ਕੱਢਣ ਵਾਲਿਆਂ ਵਾਂਗ ਕਰਦੇ ਹਾਂ, ਅਸੀਂ ਉਸਦੇ ਚਰਿੱਤਰ, ਉਸਦੀ ਸ਼ਕਤੀ, ਉਸਦੇ ਪ੍ਰਬੰਧ ਅਤੇ ਉਸਦੇ ਨਾਮ ਵਿਚ ਕਰਦੇ ਹਾਂ (ਫਿਲਿੱਪੀਆਂ 2:9-10)!

▣ "ਆਪਣੇ ਹਿਰਦੇ ਨਾਲ ਮੰਨ ਲਵੋ" ਇਹ ਵਾਕਾਂਸ਼ ਇਕਰਾਰ ਕਰਨ ਦੇ ਸਮਾਨਾਂਤਰ ਹੈ, ਜਿਸ ਵਿਚ ਵਿਸ਼ਵਾਸ ਦੇ ਦੋ ਪਹਿਲੂ ਮਿਲਦੇ ਹਨ। ਬਾਈਬਲ ਦੇ ਸ਼ਬਦ "ਵਿਸ਼ਵਾਸ" (*ਪਿਸਤਿਸ pistis*) ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:

1. ਨਿੱਜੀ ਭਰੋਸਾ (ਇਬਰਾਨੀ)
2. ਬੌਧਿਕ ਸਮੱਗਰੀ (ਯੂਨਾਨੀ)
3. ਨਿਰੰਤਰ ਵਚਨਬੱਧਤਾ (ਦੇਖੋ, ਬਿਵਸਥਾ ਸਾਰ 30:20)

ਸ਼ਬਦ "ਦਿਲ" ਦੀ ਵਰਤੋਂ ਪੁਰਾਣੇ ਨੇਮ ਵਿਚ ਪੂਰੇ ਵਿਅਕਤੀ ਦੇ ਅਰਥ ਵਿਚ ਕੀਤੀ ਗਈ ਸੀ। ਪੌਲੁਸ ਰੋਮੀਆਂ 10:8 ਵਿਚ ਬਿਵਸਥਾ ਸਾਰ 30:14 ਦੇ ਹਵਾਲੇ ਦੇ ਕਾਰਨ ਇਸ ਪ੍ਰਸੰਗ ਵਿਚ "ਮੂੰਹ" ਅਤੇ "ਦਿਲ" ਦਾ ਜ਼ਿਕਰ ਕਰਦਾ ਹੈ। ਇਹ ਇਕ ਸਖਤ ਅਤੇ ਤੇਜ਼ ਨਿਯਮ ਬਣਾਉਣ ਵਾਸਤੇ ਨਹੀਂ ਸੀ ਕਿ ਇਕ ਵਿਅਕਤੀ ਦੇ ਬਚਾਏ ਜਾਣ ਲਈ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਨੀ ਚਾਹੀਦੀ ਹੈ।

▣ "ਜੇ ਪਰਮੇਸ਼ਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ" ਮਸੀਹਤ ਖ਼ਾਲੀ ਕਬਰ ਦੀ ਅਸਲੀਅਤ ਤੇ ਖੜੀ ਹੈ (ਦੇਖੋ, ਰੋਮੀਆਂ 4:24; 8:11; 1 ਕੁਰਿੰਥੀਆਂ 15)। ਇਹ ਰਸੂਲਾਂ ਦੇ ਕਰਤੱਬ ਵਿਚ ਰਸੂਲਾਂ ਦੇ ਉਪਦੇਸ਼ਾਂ ਦੀ ਇਕ ਕੇਂਦਰੀ ਸੱਚਾਈ ਹੈ (ਜਿਵੇਂ ਕਿ., ਰਸੂਲਾਂ ਦੇ ਕਰਤੱਬ 2:31-32; 3:15; 4:10; 5:30; 10:40; 13:30,37)।

ਪਿਤਾ ਦਾ ਪੁੱਤਰ ਨੂੰ ਮੁਰਦਿਆਂ ਵਿੱਚੋਂ ਜਿਵਾਲਣਾ ਯਿਸੂ ਦੀ ਜ਼ਿੰਦਗੀ, ਸਿੱਖਿਆ ਅਤੇ ਕੁਰਬਾਨੀ ਨੂੰ ਸਵੀਕਾਰ ਕਰਨ ਦਾ ਸਬੂਤ ਹੈ। ਨਵਾਂ ਨਿਯਮ ਦੱਸਦਾ ਹੈ ਕਿ ਤ੍ਰਿਏਕ ਪਰਮੇਸ਼ਰ ਦੇ ਤਿੰਨੇ ਵਿਅਕਤੀ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਣ ਵਿਚ ਸ਼ਾਮਲ ਸਨ।

1. ਪਿਤਾ - ਰਸੂਲਾਂ ਦੇ ਕਰਤੱਬ 2:24; 3:15; 4:10; 5:30; 10:40; 13:30,33,34,37; 17:31; ਰੋਮੀਆਂ 6:4,9; 8:11; 10:9; 1 ਕੁਰਿੰਥੀਆਂ 6:14; 2 ਕੁਰਿੰਥੀਆਂ 4:14; Gal. 1:1; ਅਫਸੀਆਂ 1:20; Col. 2:12; 1 ਥੱਸਲੁਨੀਕੀਆਂ 1:10
2. ਆਤਮਾ - ਰੋਮੀਆਂ 8:11
3. ਪੁੱਤਰ - ਯੂਹੰਨਾ 2:19-22; 10:17-18

10:10 "ਧਰਮ ਲਈ" ਹਰੇਕ ਵਿਸ਼ਵਾਸੀ ਲਈ ਪਰਮੇਸ਼ਰ ਦਾ ਉਦੇਸ਼ ਇਕ ਦਿਨ ਸਵਰਗ ਜਾਣਾ ਹੀ ਨਹੀਂ ਪਰ ਹੁਣ ਯਿਸੂ ਮਸੀਹ ਵਰਗੇ ਬਣਨਾ ਹੈ! ਪਹਿਲਾਂ ਤੋਂ ਠਹਿਰਾਏ ਜਾਣ ਦਾ ਇਕ ਹੋਰ ਮਜ਼ਬੂਤ ਵਚਨ ਅਫਸੀਆਂ 1:3-14 ਬਹੁਤ ਸ਼ਕਤੀ ਨਾਲ ਰੋਮੀਆਂ 10:4 ਦੀ ਸੱਚਾਈ ਦਾ ਦਾਅਵਾ ਕਰਦਾ ਹੈ। ਵਿਸ਼ਵਾਸੀਆਂ ਨੂੰ ਪਵਿੱਤਰ ਅਤੇ ਧਰਮੀ ਰਹਿਣ ਲਈ ਚੁਣਿਆ ਗਿਆ ਸੀ! ਚੋਣ ਸਿਰਫ ਇਕ ਸਿਧਾਂਤ ਨਹੀਂ ਹੈ, ਪਰ ਇਹ ਇਕ ਜੀਵਨਸ਼ੈਲੀ ਹੈ (ਦੇਖੋ, ਬਿਵਸਥਾ ਸਾਰ 30:15-20)।

ਆਇਤ 10 ਮਹਾਨ ਆਦੇਸ਼ ਦੀ ਦੋ ਜ਼ੋਰਾਂ ਨੂੰ ਦਰਸਾਉਂਦੀ ਹੈ (ਦੇਖੋ, ਮੱਤੀ 28:19-20), ਮੁਕਤੀ (ਚੇਲੇ ਬਣਾਓ) ਅਤੇ ਧਾਰਮਿਕਤਾ (ਉਨ੍ਹਾਂ ਨੂੰ ਉਹ ਸਭ ਕਰਨਾ ਸਿਖਾਓ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ)। ਇਹੀ ਸੰਤੁਲਨ ਅਫਸੀਆਂ 2:8-9 (ਮਸੀਹ ਰਾਹੀਂ ਪਰਮੇਸ਼ਰ ਦੀ ਕਿਰਪਾ ਦੁਆਰਾ ਇਕ ਮੁਫਤ ਮੁਕਤੀ) ਅਤੇ ਅਫਸੀਆਂ 2:10 ਵਿਚ "ਚੰਗੇ ਕੰਮਾਂ" ਦੇ ਸੱਦੇ ਵਿਚ ਵੇਖਿਆ ਗਿਆ ਹੈ। ਲੋਕ ਉਸਦੇ ਸਰੂਪ ਵਿਚ ਹੋਣ ਇਹ ਹਮੇਸ਼ਾ ਹੀ ਪਰਮੇਸ਼ਰ ਦੀ ਇੱਛਾ ਰਹੀ ਹੈ।

10:11 ਇਹ ਯਸ਼ਾਯਾਹ 28:16 ਤੋਂ ਲਿਆ ਗਿਆ ਹੈ ਜਿਸ ਵਿਚ ਪੌਲੁਸ ਨੇ “ਜੇ ਕੋਈ” ਸ਼ਬਦ ਨੂੰ ਜੋੜਿਆ ਹੈ। ਯਸ਼ਾਯਾਹ ਵਿਚ ਇਹ ਮਸੀਹਾ ਵਿਚ ਵਿਸ਼ਵਾਸ ਕਰਨ ਦਾ ਹਵਾਲਾ ਦਿੰਦਾ ਹੈ ਜੋ ਪਰਮੇਸ਼ਰ ਦੀ ਚੱਟਾਨ ਹੈ (ਦੇਖੋ, ਰੋਮੀਆਂ 9:32-33)। ਜਿਵੇਂ ਰੋਮੀਆਂ 9 ਪਰਮੇਸ਼ਰ ਦੇ ਅਧਿਕਾਰ ਦੀ ਵਡਿਆਈ ਕਰਦਾ ਹੈ, ਉਵੇਂ ਹੀ ਰੋਮੀਆਂ 10 ਹਰੇਕ ਮਨੁੱਖ ਦੀ ਮਸੀਹ ਪ੍ਰਤੀ ਜਵਾਬ ਦੇਣ ਦੀ ਲੋੜ ਦੀ ਵਡਿਆਈ ਕਰਦਾ ਹੈ। ਵਿਆਪਕ ਪੇਸ਼ਕਸ਼ ਰੋਮੀਆਂ 10:4 ਦੀ “ਹਰੇਕ” ਅਤੇ ਰੋਮੀਆਂ 10:11, 13 ਦੇ “ਜੇ ਕੋਈ” ਅਤੇ ਰੋਮੀਆਂ 10:12 ਦੇ “ਸਾਰੇ” (ਦੇ ਵਾਰ) ਵਿਚ ਸਪੱਸ਼ਟ ਤੌਰ ਤੇ ਦੇਖੀ ਗਈ ਹੈ! ਇਹ ਰੋਮੀਆਂ 9 ਦੇ ਚੁਣਵੇਂ (ਪੂਰਵ-ਨਿਰਧਾਰਿਤ) ਜ਼ੋਰ ਲਈ ਅਧਿਆਤਮਿਕ ਸੰਤੁਲਨ ਹੈ।

▣ "ਓਸ ਉੱਤੇ ਨਿਹਚਾ ਕਰੋ" ਇਹ ਪੂਰਵ-ਸਰਗ *ਏਪੀ* *epi* ਦੇ ਨਾਲ ਏਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ (ਦੇਖੋ, ਰੋਮੀਆਂ 4:24; 9:33; 1 ਤਿਮੋਥਿਉਸ 1:16)। ਵਿਸ਼ਵਾਸ ਕਰਨਾ ਕੇਵਲ ਸ਼ੁਰੂਆਤੀ ਪ੍ਰਤੀਕਿਰਿਆ ਨਹੀਂ ਹੈ, ਪਰ ਇਹ ਮੁਕਤੀ ਲਈ ਨਿਰੰਤਰ ਲੋੜ ਹੈ! ਇਹ ਸਿਰਫ ਸਹੀ ਅਧਿਆਤਮਿਕਤਾ ਨਹੀਂ (ਸੁਸਮਾਚਾਰ ਦੀ ਸੱਚਾਈ) ਜੋ ਬਚਾਉਂਦੀ ਹੈ, ਪਰ ਨਿੱਜੀ ਸੰਬੰਧ ਹੈ (ਸੁਸਮਾਚਾਰ ਵਿਅਕਤੀ) ਜਿਸਦਾ ਨਤੀਜਾ ਧਰਮੀ ਜੀਵਨਸ਼ੈਲੀ (ਸੁਸਮਾਚਾਰ ਜੀਉਣਾ) ਹੈ। ਅਸਾਨ ਵਿਸ਼ਵਾਸ ਤੋਂ ਸਾਵਧਾਨ ਰਹੋ ਜੋ ਸੱਚ ਤੋਂ ਜੀਵਨ ਨੂੰ ਅਤੇ ਦੇਸ਼ਮੁਕਤੀ ਤੋਂ ਸੁੱਧੀਕਰਨ ਨੂੰ ਵੱਖਰਾ ਕਰਦਾ ਹੈ। ਬਚਾਉਣ ਵਾਲਾ ਵਿਸ਼ਵਾਸ ਉਹ ਹੈ ਜੋ ਕਾਇਮ ਰਹਿੰਦਾ ਅਤੇ ਬਦਲਦਾ ਹੈ! ਸਦੀਪਕ ਜੀਵਨ ਦੇਖਣਯੋਗ ਵਿਸ਼ੇਸ਼ਤਾ ਹੈ! ਖਾਸ ਵਿਸ਼ਾ ਦੇਖੋ: ਰੋਮੀਆਂ 4:5 ਤੇ ਵਿਸ਼ਵਾਸ

NASB, TEV	"ਲੱਜਿਆਵਾਨ ਨਾ ਹੋਵੇਗਾ"
NKJV, NRSV	"ਸ਼ਰਮਿੰਦਾ ਨਹੀਂ ਹੋਵੇਗਾ"
NJB	"ਸ਼ਰਮਿੰਦਾ ਨਹੀਂ ਹੋਵੇਗਾ"

ਜਿਹੜੇ ਯਿਸੂ ਮਸੀਹ ਵਿਚ ਭਰੋਸਾ (ਵਿਸ਼ਵਾਸ) ਕਰਦੇ ਹਨ ਉਹ ਹੋਰ ਪਾਸੇ ਨਹੀਂ ਜਾਣਗੇ। ਇਹ ਯਸ਼ਾਯਾਹ 28:16 ਤੋਂ ਲਿਆ ਗਿਆ ਹੈ ਜੋ ਰੋਮੀਆਂ 9:33 ਵਿਚ ਪੌਲੁਸ ਦੀ ਪੇਸ਼ਕਸ਼ ਦੀ ਮੁੱਖ ਆਇਤ ਹੈ।

10:12 "ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ" ਇਹ ਨਵੀਂ ਵਾਚਾ ਦਾ ਮੁੱਖ ਜ਼ੋਰ ਹੈ (ਦੇਖੋ, ਰੋਮੀਆਂ 3:22,29; ਗਲਾਤੀਆਂ 3:28; ਅਫਸੀਆਂ 2:11-3:13; ਕੁਲੁੱਸੀਆਂ 3:11)। ਪਰਮੇਸ਼ਰ ਨੇ ਆਪਣੇ ਕੰਮਾਂ ਦੁਆਰਾ ਆਪਣੀ ਗੁਆਚੀ ਸ੍ਰਿਸਟੀ ਨੂੰ ਛੁਟਕਾਰਾ ਦਿੱਤਾ ਹੈ। ਉਹ ਚਾਹੁੰਦਾ ਹੈ ਕਿ ਸਾਰੇ ਮਨੁੱਖ ਜੋ ਉਸ ਦੇ ਸਰੂਪ ਉੱਤੇ ਸਿਰਜੇ ਗਏ ਹਨ ਉਸ ਕੋਲ ਆਉਣ ਅਤੇ ਉਸ ਵਰਗੇ ਬਣਨ! ਸਾਰੇ ਉਸ ਕੋਲ ਆ ਸਕਦੇ ਹਨ!

ਸੁਸਮਾਚਾਰ ਦਾ ਸਰਵ-ਵਿਆਪਕ ਸੁਭਾਅ ("ਸਾਰੇ" ਰੋਮੀਆਂ 10:12 ਵਿਚ ਲਿਖਿਆ ਗਿਆ ਹੈ) ਦੇ ਤਰੀਕਿਆਂ ਨਾਲ ਕੱਟਦਾ ਹੈ:

1. ਯਹੂਦੀਆਂ ਅਤੇ ਗੈਰ-ਯਹੂਦੀਆਂ ਵਿਚ ਕੋਈ ਅੰਤਰ ਨਹੀਂ ਹੈ; ਸਾਰੇ ਹੀ ਗੁਆਚੇ ਹਨ (ਦੇਖੋ, ਰੋਮੀਆਂ 3:9,19,22-23; 11:32)
2. ਯਹੂਦੀਆਂ ਅਤੇ ਗੈਰ-ਯਹੂਦੀਆਂ ਵਿਚ ਕੋਈ ਅੰਤਰ ਨਹੀਂ ਹੈ; ਸਾਰੇ ਹੀ ਬਚਾਏ ਜਾ ਸਕਦੇ ਹਨ

ਸੁਸਮਾਚਾਰ ਘੱਟੋ-ਘੱਟ ਮੁਕਤੀ ਦੇ ਖੇਤਰ ਵਿਚ ਸਾਰੀਆਂ ਮਨੁੱਖੀ ਰੁਕਾਵਟਾਂ ਨੂੰ ਦੂਰ ਕਰਦਾ ਹੈ (ਦੇਖੋ, ਯੋਏਲ 2:28-29; 1 ਕੁਰਿੰਥੀਆਂ 12:13; ਗਲਾਤੀਆਂ 3:28; ਕੁਲੁੱਸੀਆਂ 3:11)।

▣ "ਵੱਡਾ ਦਾਤਾਰ ਹੈ" ਜਦੋਂ ਪੌਲੁਸ ਯਿਸੂ ਮਸੀਹ ਵਿਚ ਪਰਮੇਸ਼ਰ ਦੀ ਕਿਰਪਾ ਬਾਰੇ ਸੋਚਦਾ ਹੈ ਉਹ ਅਕਸਰ ਸ਼ਬਦ "ਧਨਵਾਨ" ਦੀ ਵਰਤੋਂ ਕਰਦਾ ਹੈ (ਦੇਖੋ, ਰੋਮੀਆਂ 2:4; 9:23; 11:12 [ਦੇ ਵਾਰ],33; 1 ਕੁਰਿੰਥੀਆਂ 1:5; 2 ਕੁਰਿੰਥੀਆਂ 8:9; ਅਫਸੀਆਂ 1:7,18; 2:7; 3:8,16; ਫਿਲਿੱਪੀਆਂ 4:19; ਕੁਲੁੱਸੀਆਂ 1:27; 2:2)।

10:13 ਯੋਏਲ 2:32 ਦੇ ਇਸ ਪ੍ਰਸਿੱਧ ਹਵਾਲੇ ਦੀ ਪੌਲੁਸ ਦੁਆਰਾ ਵਰਤੋਂ ਵਿਚ ਦੋ ਨਵੇਂ ਜ਼ੋਰ ਦਿੱਤੇ ਗਏ ਹਨ।

1. ਯੋਏਲ ਵਿਚ ਯਹੋਵਾਹ ਦਾ ਨਾਮ ਵਰਤਿਆ ਗਿਆ ਸੀ, ਰੋਮੀਆਂ ਵਿਚ ਪੌਲੁਸ ਅਤੇ ਰਸੂਲਾਂ ਦੇ ਕਰਤੱਬ 2:21 ਵਿਚ ਪਤਰਸ ਨੇ ਇਸ ਨੂੰ ਯਿਸੂ ਦੇ ਨਾਲ ਵਿਚ ਬਦਲਿਆ (ਯੂਹੰਨਾ 12:41 ਅਤੇ ਯਸ਼ਾਯਾਹ 6:9-10; ਫਿਲਿੱਪੀਆਂ 2:9 ਅਤੇ ਯਸ਼ਾਯਾਹ 45:22-25; ਰੋਮੀਆਂ 9:33 ਅਤੇ ਯਸ਼ਾਯਾਹ 8:13-14 ਵੱਲ ਵੀ ਧਿਆਨ ਦਿਓ)

2. ਯੋਏਲ ਵਿਚ “ਬਚਿਆ” ਸਰੀਰਕ ਛੁਟਕਾਰੇ ਦਾ ਸੰਕੇਤ ਦਿੰਦਾ ਹੈ, ਰੋਮੀਆਂ ਵਿਚ ਇਹ ਆਤਮਿਕ ਮਾਫੀ ਅਤੇ ਸਦੀਪਕ ਮੁਕਤੀ ਦਾ ਸੰਕੇਤ ਦਿੰਦਾ ਹੈ

“ਨਾਮ ਲੈਣ” ਦਾ ਪੁਰਾਣੇ ਨੇਮ ਦਾ ਵਿਚਾਰ ਅਰਾਧਨਾ ਦੇ ਸਮੇਂ ਵਿਸ਼ਵਾਸ ਦੀ ਜਨਤਕ ਇਕਰਾਰ ਦਾ ਸੰਕੇਤ ਦਿੰਦਾ ਹੈ। ਇਹੀ ਵਿਚਾਰ ਰਸੂਲਾਂ ਦੇ ਕਰਤੱਬ 7:59; 9:14,21; 22:16; 1 ਕੁਰਿੰਥੀਆਂ 1:2; 2 ਤਿਮੋਥਿਉਸ 2:22 ਵਿਚ ਦੇਖਿਆ ਜਾ ਸਕਦਾ ਹੈ। ਖਾਸ ਵਿਸ਼ਾ ਦੇਖੋ: ਰੋਮੀਆਂ 1:16 [ਨਾਮ ਲੈਣ](#)

ਰੋਮੀਆਂ 10:14-15

¹⁴ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ? ¹⁵ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ।

10:14-15 ਇੱਥੇ ਪੁਰਾਣੇ ਨੇਮ ਦੇ ਹਵਾਲਿਆਂ ਤੋਂ ਬਾਅਦ ਪ੍ਰਸ਼ਨਾਂ ਦੀ ਇਕ ਲੜੀ ਹੈ ਜੋ ਇਹ ਗੱਲ ਦੱਸਦੀ ਹੈ ਕਿ ਇਸਰਾਏਲ ਨੇ ਕਦੇ ਵੀ ਪਰਮੇਸ਼ਰ ਦੇ ਸੰਦੇਸ਼ਾਂ ਜਾਂ ਸੰਦੇਸ਼ਵਾਹਕਾਂ ਦਾ ਜਵਾਬ ਨਹੀਂ ਦਿੱਤਾ ਸੀ (ਦੇਖੋ, ਨਹਮਯਾਹ 9; ਰਸੂਲਾਂ ਦੇ ਕਰਤੱਬ 7)। ਪਰਮੇਸ਼ਰ ਆਪਣੇ ਸੰਦੇਸ਼ਵਾਹਕਾਂ (ਨਬੀ, ਰਸੂਲ, ਉਪਦੇਸ਼ਕ, ਅਧਿਆਪਕ, ਪ੍ਰਚਾਰਕ) ਨੂੰ ਭੇਜਦਾ ਹੈ। ਇਹ ਸੰਦੇਸ਼ਵਾਹਕ ਲੋੜਵੰਦ ਸੰਸਾਰ ਲਈ ਪਰਮੇਸ਼ਰ ਦੀ ਅਸੀਸ ਹਨ। ਜਿਵੇਂ ਪਰਮੇਸ਼ਰ ਦਿਆਲਤਾ ਨਾਲ ਸੁਸਮਾਚਾਰ ਦੇ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ ਤਾਂ ਸੁਣਨ ਵਾਲਿਆਂ ਨੂੰ ਉਨ੍ਹਾਂ ਦਾ ਉਚਿਤ ਪ੍ਰਤੀਕਰਮ ਕਰਨਾ ਚਾਹੀਦਾ ਹੈ। ਪੌਲੁਸ ਨੇ ਇਹ ਵਿਚਾਰ ਯਸ਼ਾਯਾਹ 52:7 ਤੋਂ ਲਿਆ ਸੀ। ਪੌਲੁਸ ਨੇ ਇਸ ਪੁਰਾਣੇ ਨੇਮ ਨੂੰ ਹੋਰ ਵਧਾ ਕੇ ਇਸ ਨੂੰ ਸੁਸਮਾਚਾਰ ਦੇ ਪ੍ਰਚਾਰਕਾਂ ਹਵਾਲਾ ਦਿੱਤਾ।

ਬਚਾਉਣ ਵਾਲੇ ਵਿਸ਼ਵਾਸ ਦੇ ਬਹੁਤ ਸਾਰੇ ਤੱਕ ਹੁੰਦੇ ਹਨ: (1) ਵਿਸ਼ਵਾਸ ਕੀਤੇ ਜਾਣ ਵਾਲਾ ਸੰਦੇਸ਼; (2) ਪ੍ਰਾਪਤ ਕੀਤੇ ਜਾਣ ਵਾਲਾ ਸੰਦੇਸ਼; (3) ਸੁਰੂਆਤੀ ਅਤੇ ਨਿਰੰਤਰ ਤੋਬਾ ਅਤੇ ਵਿਸ਼ਵਾਸ ਦਾ ਜਵਾਬ; (4) ਆਗਿਆਕਾਰੀ ਦਾ ਜੀਵਨ; (5) ਦ੍ਰਿੜ੍ਹਤਾ (ਰੋਮੀਆਂ 1:5 ਤੋਂ ਨੋਟ ਦੇਖੋ)

10:15 ਇਹ ਯਸ਼ਾਯਾਹ 52:70 ਦਾ ਹਵਾਲਾ ਹੈ। ਇਹ ਰੋਮੀਆਂ ਦੀ ਕਿਤਾਬ ਦਾ ਮਹਾਨ ਕਾਰਜ ਹੈ। ਮੁਕਤੀ ਸੁਸਮਾਚਾਰ ਨੂੰ ਸੁਣਨ ਅਤੇ ਸੁਸਮਾਚਾਰ ਨੂੰ ਪ੍ਰਾਪਤ ਕਰਨ ਨਾਲ ਮਿਲਦੀ ਹੈ। ਪ੍ਰਚਾਰਕਾਂ ਨੂੰ ਭੇਜਿਆ ਗਿਆ ਹੈ ਤਾਂਕਿ “ਸਾਰੇ” ਬਚਾਏ ਜਾਣ।

ਕੁਝ ਪ੍ਰਾਚੀਨ ਯੂਨਾਨੀ ਵਚਨ (ਜਿਵੇਂ ਕਿ., MSS κ^2 , D, F, G, ਅਤੇ ਹੋਰ ਕਈ ਅਨੁਵਾਦ) LXX ਦੇ ਯਸ਼ਾਯਾਹ 52:7 ਤੋਂ ਏਕ ਮੁਹਾਵਰਾ ਸ਼ਾਮਲ ਕਰਦੇ ਹਨ। UBS⁴ ਛੋਟੇ ਵਚਨ ਨੂੰ "A" ਰੇਟਿੰਗ ਦਿੰਦਾ ਹੈ (ਨਿਸ਼ਚਿਤ)।

NASB, NKJV, NRSV, NJB "ਚਰਨ ਕਿਹੇ ਸੁੰਦਰ ਹਨ"

TEV

"ਆਉਣਾ ਕਿੰਨਾ ਸ਼ਾਨਦਾਰ ਹੈ"

ਸ਼ਬਦ "ਸੁੰਦਰ" ਨੂੰ ਅਲੰਭਾਵੀ ਅਰਥਾਂ ਵਿਚ ਵਰਤਿਆ ਗਿਆ ਹੈ। ਇੱਥੇ ਇਹ "ਸਮੇਂ" ਦਾ ਸੰਕੇਤ ਦਿੰਦਾ ਹੈ, ਦਿਖਾਵੇ ਦਾ ਨਹੀਂ।

ਰੋਮੀਆਂ 10:16-17

¹⁶ਪਰ ਸਭਨਾਂ ਨੇ ਇਹ ਖੁਸ਼ ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸ਼ਾਯਾਹ ਕਹਿੰਦਾ ਹੈ ਭਈ ਹੇ ਪ੍ਰਭੂ, ਸਾਡੇ ਸੁਨੇਹੇ ਦੀ ਕਿਨ ਪਰਤੀਤ ਕੀਤੀ? ¹⁷ਸੇ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ

10:16 ਪੌਲੁਸ ਫਿਰ ਤੋਂ ਪੁਰਾਣੇ ਨੇਮ ਦੇ ਨਬੀਆਂ ਦੇ ਵਾਕਾਂ ਦੀ ਵਰਤੋਂ ਕਰਦਾ ਹੈ, ਜਿਹੜੇ ਅਸਲ ਵਿਚ ਯੇਵਾਹ ਦੇ ਇਸਰਾਏਲ ਲਈ ਸੰਦੇਸ਼ ਦਾ ਹਵਾਲਾ ਦਿੰਦੇ ਹਨ, ਜੋ ਯਿਸੂ ਮਸੀਹ ਦੇ ਸੁਸਮਾਚਾਰ ਦਾ ਹਵਾਲਾ ਦਿੰਦੇ ਹਨ। ਜਿਵੇਂ ਪੁਰਾਣੇ ਨੇਮ ਦੇ ਯਹੂਦੀਆਂ ਨੇ ਪਰਮੇਸ਼ਰ ਦੇ ਸੰਦੇਸ਼ ਨੂੰ ਰੱਦ ਕੀਤਾ ਸੀ, ਇਸੇ ਤਰ੍ਹਾਂ ਪੌਲੁਸ ਦੇ ਸਮੇਂ ਦੇ ਯਹੂਦੀਆਂ ਨੇ ਵੀ ਕੀਤਾ ਸੀ। ਇਹ ਯਸ਼ਾਯਾਹ 53:1 ਦਾ ਹਵਾਲਾ ਹੈ ਪਰ ਇਹ ਯਸ਼ਾਯਾਹ 6:9-13 ਵਿਚ ਅਧਿਆਤਮਿਕ ਤੌਰ ਤੇ ਇਸਰਾਏਲ ਦੁਆਰਾ ਪਰਮੇਸ਼ਰ ਦੇ ਸੰਦੇਸ਼ ਨੂੰ ਰੱਦ ਕਰਨ ਨਾਲ ਸੰਬੰਧਿਤ ਹੈ।

10:17 ਸੁਸਮਾਚਾਰ ਪਹਿਲਾਂ ਇਕ ਸੰਦੇਸ਼ ਹੈ (ਦੇਖੋ, ਗਲਾਤੀਆਂ 3:2)। ਪਰ ਸੁਣਾਇਆ ਹੋਇਆ ਸੰਦੇਸ਼ ਨਿੱਜੀ ਵਚਨ ਬਣ ਜਾਂਦਾ ਹੈ, "ਮਸੀਹ ਦਾ ਵਚਨ ਪ੍ਰਾਪਤ ਕੀਤਾ ਗਿਆ" (ਦੇਖੋ, ਕੁਲੁੱਸੀਆਂ 3:15-16)।

▣ "ਮਸੀਹ ਦੇ ਬਚਨ" ਪ੍ਰਸੰਗ ਦੇ ਕਾਰਨ ਇਹ ਮਸੀਹ ਦੇ ਸੰਦੇਸ਼ ਦਾ ਹਵਾਲਾ ਦੇਵੇਗਾ ਜਿਸ ਦਾ ਪ੍ਰਚਾਰ ਕੀਤਾ ਗਿਆ ਸੀ। ਸੁਸਮਾਚਾਰ ਦਾ ਪ੍ਰਚਾਰ ਮਸੀਹ ਵਿਚ ਸੰਸਾਰ ਨੂੰ ਪੇਸ਼ਕਾਰੀ ਦੇਣ ਦਾ ਪਰਮੇਸ਼ਰ ਦਾ ਤਰੀਕਾ ਹੈ।

ਇਸ ਬਿੰਦੂ ਤੇ ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ ਵਿਚ ਭਿੰਨਤਾ ਹੈ।

1. MSS P⁴⁶, κ*, B, C, D* ਵਿਚ "ਮਸੀਹ ਦਾ ਵਚਨ" ਹੈ
2. MSS κ^c, A, D^c, K, P ਵਿਚ "ਪਰਮੇਸ਼ਰ ਦਾ ਵਚਨ" ਹੈ

ਪਹਿਲਾ ਸਭ ਤੋਂ ਅਸਧਾਰਣ ਹੈ (ਦੇਖੋ, ਕੁਲੁੱਸੀਆਂ 3:16) ਅਤੇ, ਇਸ ਲਈ, ਸ਼ਾਇਦ ਅਸਲੀ ਹੈ (ਇਹ ਪਾਠ ਆਲੋਚਨਾ ਵਿਚੋਂ ਇਕ ਹੈ)। UBS⁴ ਇਸ ਨੂੰ "A" ਰੇਟਿੰਗ ਦਿੰਦਾ ਹੈ (ਨਿਸ਼ਚਿਤ)। ਇਹ ਸਿਰਫ ਇਕ ਹੋਰ ਜਗ੍ਹਾ ਹੈ ਜਿੱਥੇ ਇਹ ਨਵੇਂ ਨੇਮ ਵਿਚ ਪ੍ਰਗਟ ਹੁੰਦਾ ਹੈ। ਦੂਸਰਾ "ਪਰਮੇਸ਼ਰ ਦਾ ਵਚਨ" ਕਈ ਥਾਵਾਂ ਤੇ ਪ੍ਰਗਟ ਹੁੰਦਾ ਹੈ (ਦੇਖੋ, ਲੂਕਾ 3:2; ਯੂਹੰਨਾ 3:34; ਅਫਸੀਆਂ 6:17; ਇਬਰਾਨੀਆਂ 6:5 ਅਤੇ 11:3)।

ਰੋਮੀਆਂ 10:18-21

¹⁸ਪਰ ਮੈਂ ਆਖਦਾ ਹਾਂ, ਭਲਾ, ਉਨ੍ਹਾਂ ਨੇ ਨਾ ਸੁਣਿਆ? ਬੇਸ਼ਕ! ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।। ¹⁹ਪਰ ਮੈਂ ਆਖਦਾ ਹਾਂ, ਕੀ ਇਸਰਾਏਲ ਵਾਕਫ਼ ਨਾ ਹੋਇਆ? ਪਹਿਲਾਂ ਮੂਸਾ ਆਖਦਾ ਹੈ, - ਮੈਂ ਓਹਨਾਂ ਤੋਂ ਜੋ ਕੇਮ ਨਹੀਂ ਹੈ, ਤੁਹਾਨੂੰ ਅਣਖੀ ਬਣਾਵਾਂਗਾ, ਮੈਂ ਮੂਰਖ ਕੇਮ ਤੋਂ ਤੁਹਾਨੂੰ ਗੁੱਸਾ ਚੜ੍ਹਾਵਾਂਗਾ।। ²⁰ਫੇਰ ਯਸ਼ਾਯਾਹ ਵੱਡੀ ਦਿਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਮੈਨੂੰ ਨਾ ਭਾਲਿਆ, ਓਹਨਾਂ ਨੂੰ ਮੈਂ ਲੱਭ ਪਿਆ, ਅਤੇ ਜਿਨ੍ਹਾਂ ਮੈਨੂੰ ਨਾ ਪੁੱਛਿਆ, ਮੈਂ ਓਹਨਾਂ ਉੱਤੇ ਪਰਗਟ ਹੋਇਆ।। ²¹ਪਰ ਇਸਰਾਏਲ ਦੇ ਵਿਖੇ ਉਹ ਆਖਦਾ ਹੈ ਮੈਂ ਅਣਆਗਿਆਕਾਰ ਤੇ ਗੁੱਜਤੀ ਪਰਜਾ ਵੱਲ ਦਿਨ ਭਰ ਆਪਣੇ ਹੱਥ

10:18 ਇਹ ਆਇਤ ਦੱਸਦੀ ਹੈ ਕਿ ਜ਼ਿਆਦਾਤਰ ਯਹੂਦੀਆਂ ਨੇ ਸੰਦੇਸ਼ ਨੂੰ ਸੁਣਿਆ ਸੀ ਅਤੇ ਕਿ ਉਹ ਇਸ ਨੂੰ ਰੱਦ ਕਰਨ ਲਈ ਜ਼ਿੰਮੇਵਾਰ ਸਨ (ਇਹ ਜ਼ੋਰਦਾਰ ਦੇਹਰਾ ਨਕਾਰਾਤਮਕ ਯੂਨਾਨੀ ਵਾਕਾਂਸ਼; ਸਵਾਲ ਇਕ “ਨਹੀਂ” ਜਵਾਬ ਦੀ ਉਮੀਦ ਕਰਦਾ ਹੈ)। ਸਮੱਸਿਆ ਅਗਿਆਨਤਾ ਨਹੀਂ ਪਰ, ਜਾਣਬੁੱਝ ਕੇ ਵਿਸ਼ਵਾਸ ਨਾ ਕਰਨਾ ਹੈ!

ਪੌਲੁਸ ਜ਼ਬੂਰ 19:4 ਦਾ ਹਵਾਲਾ ਦਿੰਦਾ ਹੈ। ਇਸ ਜ਼ਬੂਰ ਵਿਚ, ਰੋਮੀਆਂ 10:1-6 ਆਮ ਪ੍ਰਕਾਸ਼ਨ ਦਾ ਹਵਾਲਾ ਦਿੰਦਾ ਹੈ, ਕਿ ਪਰਮੇਸ਼ਰ ਸ੍ਰਿਸ਼ਟੀ ਦੇ ਰਾਹੀਂ ਗੱਲ ਕਰਦਾ ਹੈ (ਦੇਖੋ, ਰੋਮੀਆਂ 1-2)। ਪੌਲੁਸ ਹੇਠ ਲਿਖਿਆਂ ਨੂੰ ਬਦਲਦਾ ਹੈ:

1. ਵਿਆਪਕ ਗਵਾਹੀ (“ਸਾਰੀ ਧਰਤੀ ਲਈ” ਅਤੇ “ਸੰਸਾਰ ਦੇ ਅੰਤ ਤੱਕ”)
2. ਸ੍ਰਿਸ਼ਟੀ ਦੀ ਚੁੱਪ ਆਵਾਜ਼ ਤੋਂ ਸੰਦੇਸ਼ ਨੂੰ ਸੁਸਮਾਚਾਰ ਦੇ ਪ੍ਰਚਾਰਕਾਂ ਤੱਕ ਪਹੁੰਚਾਉਣ ਦੇ ਸਾਧਨ (ਰਸੂਲ, ਨਬੀ, ਪ੍ਰਚਾਰਕ, ਪਾਦਰੀ, ਅਤੇ ਅਧਿਆਪਕ, ਦੇਖੋ. ਅਫਸੀਆਂ 4:11), ਜਿਸ ਨੂੰ ਖਾਸ ਪ੍ਰਕਾਸ਼ਨ ਕਿਹਾ ਜਾਂਦਾ ਹੈ (ਦੇਖੋ, ਜ਼ਬੂਰ 19:8-14)

ਮੁੱਖ ਵਿਚਾਰ ਇਹ ਹੈ ਕਿ ਸੁਸਮਾਚਾਰ ਦਾ ਸੰਦੇਸ਼ ਪੌਲੁਸ ਦੇ ਸਮੇਂ ਦੇ ਸੰਸਾਰ (ਯੂਨਾਨੀ-ਰੋਮੀ ਸੰਸਾਰ) ਵਿਚ ਗਿਆ ਸੀ। ਪੌਲੁਸ ਰੱਬੀ ਲੋਕਾਂ ਦੀ ਵਿਆਖਿਆ ਦੀ ਵਰਤੋਂ ਕਰ ਰਿਹਾ ਹੈ; ਉਹ ਆਪਣੇ ਅਧਿਆਤਮਿਕ ਉਦੇਸ਼ ਲਈ ਪੁਰਾਣੇ ਨੇਮ ਦੇ ਪ੍ਰਸੰਗ ਨੂੰ ਬਦਲਦਾ ਹੈ। ਇਹ ਵੀ ਸਪੱਸ਼ਟ ਤੌਰ ਤੇ ਦੱਸਿਆ ਜਾਣਾ ਚਾਹੀਦਾ ਹੈ ਕਿ ਪੌਲੁਸ ਪੁਰਾਣੇ ਨੇਮ ਦੀ ਵਰਤੋਂ ਕਰਦਾ ਹੈ ਜਿਵੇਂ ਹੋਰ ਰਸੂਲਾਂ ਨੇ ਵੀ ਕੀਤੀ ਸੀ, ਅਤੇ ਇਹ ਪਵਿੱਤਰ ਆਤਮਾ ਦੀ ਅਗਵਾਈ ਨਾਲ ਸੀ (ਦੇਖੋ, 2 ਪਤਰਸ 1:20-21)। ਅੱਜ ਵਿਸ਼ਵਾਸੀ ਪਵਿੱਤਰ ਆਤਮਾ ਦੇ ਪ੍ਰਕਾਸ਼ਨ ਦੇ ਹੇਠ, ਨਵੇਂ ਨੇਮ ਦੇ ਲੇਖਕਾਂ ਦੇ ਵਿਆਖਿਆਤਮਕ ਤਰੀਕਿਆਂ ਨੂੰ ਦੁਬਾਰਾ ਨਹੀਂ ਪੇਸ਼ ਕਰ ਸਕਦੇ ਹਨ।

ਖਾਸ ਵਿਸ਼ਾ: ਪ੍ਰਕਾਸ਼ਨ

ਖਾਸ ਵਿਸ਼ਾ: ਪ੍ਰਕਾਸ਼ਨ

ਪਰਮੇਸ਼ਰ ਨੇ ਅਤੀਤ ਵਿਚ ਆਪਣੇ ਆਪ ਨੂੰ ਮਨੁੱਖਤਾ ਨੂੰ ਸਪੱਸ਼ਟ ਰੂਪ ਵਿਚ ਪ੍ਰਗਟ ਕਰਨ ਲਈ ਕੰਮ ਕੀਤੇ ਹਨ (ਜਿਵੇਂ ਕਿ., ਸੰਸਾਰ ਦੀ ਸ੍ਰਿਸ਼ਟੀ, ਜਲ ਪਰਲੇ, ਪੁਰਖਿਆਂ ਨੂੰ ਬੁਲਾਉਣਾ, ਕੂਚ, ਜਿੱਤ ਆਦਿ)। ਅਧਿਆਤਮਿਕ ਤੌਰ ਤੇ ਇਸ ਨੂੰ “ਪ੍ਰਕਾਸ਼” ਕਿਹਾ ਗਿਆ ਹੈ। ਉਸਨੇ ਇਸ ਸਵੈ-ਪ੍ਰਕਾਸ਼ ਨੂੰ ਲਿਖਣ ਅਤੇ ਇਸ ਦੀ ਵਿਆਖਿਆ ਕਰਨ ਲਈ ਕੁਝ ਆਦਮੀ ਚੁਨੇ (ਜਿਵੇਂ ਕਿ., ਯੂਹੰਨਾ 14:26; 16:12-15)। ਅਧਿਆਤਮਿਕ ਤੌਰ ਤੇ ਇਸ ਨੂੰ “ਪ੍ਰੇਰਣਾ” ਕਿਹਾ ਜਾਂਦਾ ਹੈ। ਉਸਨੇ ਪਾਠਕਾਂ ਨੂੰ ਉਸ ਅਤੇ ਉਸਦੇ ਵਾਦਿਆਂ ਅਤੇ ਪ੍ਰਬੰਧਾਂ ਨੂੰ ਅਤੇ ਖਾਸਕਰ ਮਸੀਹ ਦੇ ਆਉਣ ਨੂੰ ਸਮਝਣ ਵਿਚ ਸਹਾਇਤਾ ਕਰਨ ਲਈ ਆਪਣਾ ਆਤਮਾ ਭੇਜਿਆ। ਅਧਿਆਤਮਿਕ ਤੌਰ ਤੇ ਇਸ ਨੂੰ “ਪ੍ਰਕਾਸ਼ਨ” ਕਿਹਾ ਜਾਂਦਾ ਹੈ। ਸਮੱਸਿਆ ਇਹ ਖੜ੍ਹੀ ਹੁੰਦੀ ਹੈ ਕਿ ਜੇਕਰ ਆਤਮਾ ਪਰਮੇਸ਼ਰ ਨੂੰ ਸਮਝਣ ਵਿਚ ਸ਼ਾਮਲ ਹੈ – ਪਰਮੇਸ਼ਰ ਦੀ ਅਤੇ ਉਸਦੀ ਇੱਛਾ ਅਤੇ ਉਸਦੇ ਰਾਹਾਂ ਦੀ ਇੰਨੀ ਵਿਆਖਿਆ ਕਿਉਂ ਕੀਤੀ ਜਾਂਦੀ ਹੈ?

ਸਮੱਸਿਆ ਦਾ ਹਿੱਸਾ ਪਾਠਕ ਦੀ ਪਹਿਲਾਂ ਦੀ ਸਮਝ ਜਾਂ ਨਿੱਜੀ ਤਜਰਬਿਆਂ ਵਿਚ ਹੈ। ਬਾਈਬਲ ਨੂੰ ਪਰੂਫ-ਟੈਕਸਟ ਜਾਂ ਪ੍ਰਮਾਣੂ ਅੰਦਾਜ਼ ਵਿਚ ਇਸਤੇਮਾਲ ਕਰਕੇ ਅਕਸਰ ਇਕ ਨਿੱਜੀ ਕਾਰਜ-ਸੂਚੀ ਦੀ ਵਕਾਲਤ ਕੀਤੀ ਜਾਂਦੀ ਹੈ। ਅਕਸਰ ਬਾਈਬਲ ਉੱਤੇ ਇਕ ਅਧਿਆਤਮਿਕ ਜਾਲ ਵਿਛਾਇਆ ਜਾਂਦਾ ਹੈ ਜੋ ਇਸ ਨੂੰ ਸਿਰਫ ਕੁਝ ਖੇਤਰਾਂ ਅਤੇ ਚੁਣੇ ਤਰੀਕਿਆਂ ਨਾਲ ਬੋਲਣ ਦੀ ਆਗਿਆ ਦਿੰਦਾ ਹੈ। ਪ੍ਰਕਾਸ਼ਨ ਨੂੰ ਪ੍ਰੇਰਣਾ ਨਾਲ ਬਿਲਕੁਲ ਨਹੀਂ ਜੋੜਿਆ ਜਾ ਸਕਦਾ ਹਾਲਾਂਕਿ ਦੋਹਾਂ ਵਿਚ ਪਵਿੱਤਰ ਆਤਮਾ ਸ਼ਾਮਲ ਹੁੰਦਾ ਹੈ। ਪ੍ਰੇਰਣਾ (ਦੇਖੋ ਖਾਸ ਵਿਸ਼ਾ: ਪ੍ਰੇਰਣਾ) ਨਵੇਂ ਨੇਮ ਦੇ ਨਾਲ ਬੰਦ ਹੋ ਗਈ ਹੈ (ਯਹੂਦਾਹ 3,20)। ਪ੍ਰਕਾਸ਼ਨ ਨਾਲ ਸੰਬੰਧਿਤ ਜ਼ਿਆਦਾਤਰ ਨਵੇਂ ਨੇਮ ਦੇ ਪਦ ਖੁਸ਼ਖਬਰੀ ਅਤੇ ਮਸੀਹ ਵਰਗੇ ਜੀਵਨ ਦੇ ਗਿਆਨ ਦਾ ਹਵਾਲਾ ਦਿੰਦੇ ਹਨ (ਜਿਵੇਂ ਕਿ., ਰੋਮੀਆਂ 8:12-17; 1 ਕੁਰਿੰਥੀਆਂ 2:10-13; ਅਫਸੀਆਂ 1:17-19; ਫਿਲਿੱਪੀਆਂ 1:9-11; ਕੁਲਸੀਆਂ 1:9-13; 1 ਯੂਹੰਨਾ 2:20-27)। ਇਹ, ਅਸਲ ਵਿਚ, “ਨਵੇਂ ਵਾਚਾ” ਦੇ

ਵਾਅਦਿਆਂ ਵਿੱਚੋਂ ਇੱਕ ਹੈ (ਦੇਖੋ, ਯਿਰਮਿਯਾਹ 31:31-34, ਖਾਸਕਰ ਆਇਤ 34)।

ਆਤਮਾ ਦੁਆਰਾ ਵਿਸ਼ਵਾਸੀਆਂ ਨੂੰ ਪ੍ਰਕਾਸ਼ ਨੂੰ ਸਮਝਣ ਵਿਚ ਸਹਾਇਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੋ ਸਕਦਾ ਹੈ ਕਿ ਇੱਕ ਪੈਰੋ ਦੇ ਕੇਂਦਰੀ ਵਿਚਾਰ ਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਹਵਾਲੇ ਦੇ ਹਰ ਵਿਸਥਾਰ ਦੀ ਵਿਆਖਿਆ ਕੀਤੀ ਜਾਵੇ। ਇਹ ਸਤਹੀ ਵਿਚਾਰ ਹੈ ਜੋ ਅਸਲ ਲੇਖਕ ਦੇ ਕੇਂਦਰੀ ਸੱਚ ਨੂੰ ਪ੍ਰਗਟ ਕਰਦਾ ਹੈ। ਪੁਸਤਕ ਜਾਂ ਸਾਹਿਤਕ ਇਕਾਈ ਦੀ ਰੂਪ-ਰੇਖਾ ਇੱਕ ਅਸਲ ਪ੍ਰੇਰਿਤ ਲੇਖਕ ਦੇ ਇਰਾਦੇ ਦੀ ਪਾਲਣਾ ਕਰਨ ਵਿਚ ਸਹਾਇਤਾ ਕਰਦੀ ਹੈ। ਕੋਈ ਵੀ ਟੀਕਾਕਾਰ ਪ੍ਰੇਰਿਤ ਨਹੀਂ ਹੁੰਦਾ ਹੈ। ਅਸੀਂ ਬਾਈਬਲ ਦੇ ਲੇਖਕ ਦੀ ਵਿਆਖਿਆ ਦੇ ਢੰਗਾਂ ਨੂੰ ਦੁਬਾਰਾ ਪੈਦਾ ਨਹੀਂ ਕਰ ਸਕਦੇ ਹਾਂ (ਜਿਵੇਂ ਕਿ., ਪ੍ਰੇਰਣਾ)। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਆਪਣੇ ਸਮੇਂ ਵਿਚ ਕੀ ਕਹਿ ਰਹੇ ਸਨ ਅਤੇ ਫਿਰ ਇਸ ਸੱਚਾਈ ਨੂੰ ਆਪਣੇ ਸਮੇਂ ਵਿਚ ਦੱਸ ਸਕਦੇ ਹਾਂ। ਬਾਈਬਲ ਦੇ ਕੁਝ ਹਿੱਸੇ ਅਸਪੱਸ਼ਟ ਜਾਂ ਛੁਪੇ ਹੋਏ ਹਨ (ਇੱਕ ਨਿਸ਼ਚਿਤ ਸਮੇਂ ਜਾਂ ਅਵਧੀ ਤੱਕ)। ਕੁਝ ਹਵਾਲਿਆਂ ਜਾਂ ਵਿਸ਼ਿਆਂ ਤੇ ਹਮੇਸ਼ਾਂ ਮਤਭੇਦ ਹੁੰਦੇ ਰਹਿਣਗੇ, ਪਰ ਸਾਨੂੰ ਕੇਂਦਰੀ ਸੱਚਾਈਆਂ ਨੂੰ ਸਪੱਸ਼ਟ ਰੂਪ ਵਿਚ ਬਿਆਨ ਕਰਨਾ ਚਾਹੀਦਾ ਹੈ ਅਤੇ ਮੂਲ ਲੇਖਕ ਦੇ ਇਰਾਦੇ ਦੀ ਸੀਮਾ ਦੇ ਅੰਦਰ ਵਿਅਕਤੀਗਤ ਵਿਸ਼ਵਾਸੀ ਦੀ ਵਿਆਖਿਆ ਲਈ ਅਜ਼ਾਦੀ ਦੀ ਆਗਿਆ ਦੇਣੀ ਚਾਹੀਦੀ ਹੈ। ਟੀਕਾਕਾਰਾਂ ਨੂੰ ਲਾਜ਼ਮੀ ਤੌਰ ਤੇ, ਉਨ੍ਹਾਂ ਦੀ ਰੋਸ਼ਨੀ ਤੇ ਚੱਲਦੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾਂ ਬਾਈਬਲ ਅਤੇ ਆਤਮਾ ਤੋਂ ਵਧੇਰੇ ਰੋਸ਼ਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰਮੇਸ਼ਰ ਸਾਡੀ ਸਮਝ ਦੇ ਪੱਧਰ ਦੇ ਅਧਾਰ ਤੇ ਸਾਡਾ ਨਿਆਂ ਕਰੇਗਾ।

Copyright © 2014 Bible Lessons International

10:19-20 ਯਹੂਦੀਆਂ ਨੇ ਸੰਦੇਸ਼ ਨੂੰ ਸੁਣਿਆ ਸੀ (ਰੋਮੀਆਂ 10:18 ਅਤੇ 19 ਦੇਵੇਂ ਸਵਾਲ “ਨਹੀਂ” ਜਵਾਬ ਦੀ ਉਮੀਦ ਕਰਦੇ ਹਨ), ਇਥੋਂ ਤੱਕ ਕਿ ਮੂਸਾ ਤੋਂ ਵੀ। ਯਹੂਦੀਆਂ ਨੇ ਸਰਵ ਵਿਸ਼ਵਾਸ ਦੇ ਸੰਦੇਸ਼ ਨੂੰ ਸੁਣਿਆ ਅਤੇ ਇਸ ਨੂੰ ਸਮਝ ਦੇ ਯੋਗ ਸਨ ਕਿ ਪਰਮੇਸ਼ਰ ਨਾਲ ਸਾਰੇ ਕਿਵੇਂ ਸਹੀ ਹੋ ਸਕਦੇ ਹਨ।

ਇਨ੍ਹਾਂ ਆਇਤਾਂ ਵਿਚ, ਪਰਮੇਸ਼ਰ ਨੇ ਆਪਣੇ ਨੇਮ-ਬੱਧ ਲੋਕਾਂ ਨਾਲ ਪਰਾਈਆਂ ਕੋਮਾਂ ਨੂੰ ਸ਼ਾਮਲ ਕਰਨ ਬਾਰੇ ਗੱਲ ਕੀਤੀ ਸੀ। ਇਹ ਰੋਮੀਆਂ 10:19 ਵਿਚ ਬਿਵਸਥਾ ਸਾਰ 32:21 ਅਤੇ ਰੋਮੀਆਂ 10:20-21 ਵਿਚ ਯਸ਼ਾਯਾਹ 65:1-2 ਦੇ ਹਵਾਲੇ ਦਾ ਸਾਧਨ ਹੈ। ਗੈਰ-ਯਹੂਦੀਆਂ ਨੂੰ ਸ਼ਾਮਲ ਕਰਨ ਦਾ ਹੈਰਾਨ ਕਰਨ ਵਾਲਾ ਅਰਥ ਯਹੂਦੀਆਂ ਨੂੰ ਵਿਸ਼ਵਾਸ ਵੱਲ ਪ੍ਰੇਰਿਤ ਕਰਨਾ ਹੈ (ਦੇਖੋ, ਰੋਮੀਆਂ 11:11,14)।

10:21 ਇਹ ਬਿਆਨ ਯਸ਼ਾਯਾਹ 65:2 ਦਾ ਹਵਾਲਾ ਹੈ ਜੋ ਨੇਮ-ਬੱਧ ਲੋਕਾਂ ਦੇ ਪਰਮੇਸ਼ਰ ਨੂੰ ਰੱਦ ਕਰਨ ਬਾਰੇ ਹੈ (ਦੇਖੋ, ਯਸ਼ਾਯਾਹ 65:1-7, ਐਨਲਾਇਨ ਨੋਟ ਦੇਖੋ)। ਪਰਮੇਸ਼ਰ ਵਫ਼ਾਦਾਰ ਰਿਹਾ ਹੈ; ਇਸਰਾਏਲ ਦੇ ਲੋਕ ਬੇਵਫ਼ਾ ਰਹੇ ਹਨ। ਉਨ੍ਹਾਂ ਦੀ ਬੇਵਫ਼ਾਈ ਕਾਰਨ ਅਤੀਤ ਵਿਚ ਪਰਮੇਸ਼ਰ ਦੀ ਅਸਥਾਈ ਸਜ਼ਾ ਆਈ ਪਰ ਵਿਸ਼ਵਾਸ ਵਿਚ ਮਸੀਹ ਦੁਆਰਾ ਪਰਮੇਸ਼ਰ ਦੀ ਧਾਰਮਿਕਤਾ ਨੂੰ ਰੱਦ ਕਰਨਾ ਸਦੀਪਕ ਸਜ਼ਾ ਲਿਆਵੇਗਾ!

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ ਹੈ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਜੇਕਰ ਪਰਮੇਸ਼ਰ ਦੀ ਚੋਣ ਇੰਨੀ ਮਹੱਤਵਪੂਰਣ ਹੈ ਤਾਂ ਪੌਲੁਸ ਰੋਮੀਆਂ 10:1 ਵਿਚ ਇਸਰਾਏਲ ਲਈ ਪ੍ਰਾਰਥਨਾ ਕਿਉਂ ਕਰਦਾ ਹੈ? ਰੋਮੀਆਂ 10:9-13 ਮਨੁੱਖੀ ਜਵਾਬ ਦੀ ਜ਼ਰੂਰਤ ਤੇ ਜ਼ੋਰ ਕਿਉਂ ਦਿੰਦਾ ਹੈ?
2. ਰੋਮੀਆਂ 10:4 ਦਾ ਕੀ ਮਤਲਬ ਹੈ? “ਕੀ ਮਸੀਹ ਨੇ ਬਿਵਸਥਾ ਨੂੰ ਖਤਮ ਕਰ ਦਿੱਤਾ ਹੈ?”
3. ਰੋਮੀਆਂ 10:9-10 ਵਿਚ ਵਿਸ਼ਵਾਸ ਵਿਚ ਸ਼ਾਮਲ ਤੱਤਾਂ ਦੀ ਸੂਚੀ ਬਣਾਓ।
4. ਪੌਲੁਸ ਅਕਸਰ ਪੁਰਾਣੇ ਨੇਮ ਦਾ ਹਵਾਲਾ ਕਿਉਂ ਦਿੰਦਾ ਹੈ? ਇਹ ਇਕ ਪ੍ਰਮੁੱਖ ਤੌਰ ਤੇ ਰੋਮ ਦੀ ਗੈਰ-ਯਹੂਦੀ ਕਲੀਸਿਯਾ ਨਾਲ ਕਿਵੇਂ ਸੰਬੰਧਿਤ ਸੀ?
5. ਆਇਤਾਂ 11-13 ਰੋਮੀਆਂ 9 ਨਾਲ ਕਿਵੇਂ ਸੰਬੰਧਿਤ ਹਨ?
6. ਆਇਤਾਂ 14-15 ਸੰਸਾਰ ਦੇ ਮਿਸ਼ਨ ਨਾਲ ਕਿਵੇਂ ਸੰਬੰਧਿਤ ਹਨ?
7. ਰੋਮੀਆਂ 10 ਵਿਚ ਮਨੁੱਖ ਦੀ ਆਜ਼ਾਦ ਇੱਛਾ ਨੂੰ ਮਨੁੱਖ ਦੀ ਮੁਕਤੀ ਦੇ ਇਕ ਹਿੱਸਾ ਵਜੋਂ ਕਿਵੇਂ ਦਿਖਾਇਆ ਗਿਆ ਹੈ?

ਰੋਮੀਆਂ 11

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਇਸਰਾਇਲ ਦਾ ਬਚਾਅ	ਇਸਰਾਇਲ ਨੂੰ ਪੂਰੀ ਤਰ੍ਹਾਂ ਨਾ ਛੱਡਣਾ	ਇਸਰਾਇਲ ਦਾ ਇਨਕਾਰ ਆਖਰੀ ਨਹੀਂ	ਪਰਮੇਸ਼ਰ ਦੀ ਇਸਰਾਇਲ ਉੱਪਰ ਦਯਾ	ਇਸਰਾਇਲ ਦਾ ਬਚਾਅ
11:1-10 (8b) (9b-10)	11:1-10 (8b)	11:1-10 (8-10)	11:1-6	11:1-6
	(9b-10)		11:7-10 (9b-10)	11:7-10
ਗੈਰ-ਕੋਮਾਂ ਦਾ ਛੁਟਕਾਰਾ	ਇਸਰਾਇਲ ਦਾ ਇਨਕਾਰ ਪੂਰੀ ਤਰ੍ਹਾਂ ਨਹੀਂ			ਯਹੂਦੀ ਭਵਿੱਖ ਵਿੱਚ ਬਹਾਲ ਕੀਤੇ ਜਾਣਗੇ
11:11-12	11:11-36	11:11-12	11:11-12	11:11-12
			ਗੈਰ- ਕੋਮਾਂ ਦਾ ਛੁਟਕਾਰਾ	
11:13-16		11:13-16	11:13-15	11:13-15
		ਜੈਤੂਨ ਦੇ ਰੁੱਖ ਦਾ ਰੂਪਕ	11:16-18	ਯਹੂਦੀ ਹਾਲੇ ਵੀ ਚੁਣੇ ਹੋਏ ਲੋਕ ਹਨ
11:17-24		11:17-24	11:19-24	11:16-24
ਇਸਰਾਇਲ ਦੀ ਬਹਾਲੀ		ਸਾਰਾ ਇਸਰਾਇਲ ਬਚਾਇਆ ਜਾਵੇਗਾ	ਸਾਰਿਆਂ ਉੱਪਰ ਪਰਮੇਸ਼ਰ ਦੀ ਦਯਾ	ਯਹੂਦੀਆਂ ਦਾ ਮਨ ਫਿਰਾਉ

11:25-32 (26b-27)	(26b-27)	11:25-32 (26b-27)	11:25-32 (26b-27)	11:25-29 (26b-27)
				11:30-32
			ਪਰਮੇਸ਼ਰ ਦੀ ਉਸਤਤ	ਪਰਮੇਸ਼ਰ ਦੀ ਦਯਾ ਅਤੇ ਬੁੱਧ ਲਈ ਗੀਤ
11:33-36 (33-36)	(34-35)	11:33-36 (34-35)	11:33-36 (34-35)	11:33-36

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 11 ਚੋਣ ਅਤੇ ਖੁਸ਼ਖਬਰੀ ਵਿਚਕਾਰ ਅਸੰਗਤ ਰਿਸ਼ਤੇ ਨੂੰ ਜਾਰੀ ਰੱਖਦਾ ਹੈ। ਪੁਰਾਣੇ ਨੇਮ ਵਿੱਚ ਚੋਣ ਸੇਵਾ ਲਈ ਹੁੰਦੀ ਸੀ ਜਦੋਂ ਕਿ ਨਵੇਂ ਨੇਮ ਵਿੱਚ ਚੋਣ ਛੁਟਕਾਰੇ ਲਈ ਹੈ (ਆਪਣੀ ਸਹਿਮਤੀ ਦੀ ਜਾਂਚ ਕਰੋ!)। ਇੱਕ ਤਰੀਕੇ ਨਾਲ ਵਿਸ਼ਵਾਸੀਆਂ ਨੂੰ ਪਰਮੇਸ਼ਰ ਦਾ ਪਰਿਵਾਰ (ਨਵਾਂ ਨੇਮ) ਅਤੇ ਸੇਵਕ (ਪੁਰਾਣਾ ਨੇਮ) ਦੇਵੇਂ ਕਿਹਾ ਜਾ ਸਕਦਾ ਹੈ। ਚੋਣ ਸਮੂਹਿਕ ਅਤੇ ਵਿਅਕਤੀਗਤ, ਸਕਰਾਤਮਕ ਅਤੇ ਨਕਾਰਾਤਮਕ (ਯਾਕੂਬ/ਇਸਰਾਇਲ-ਇਸਾਉ/ਅਦੇਮ; ਮੂਸਾ/ਫਿਰੋਨ) ਦੇਵੇਂ ਹੈ। ਆਖਰੀ ਤਣਾਅ ਕੇਵਲ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖ ਦੀ ਸਵੈ-ਇੱਛਾ ਦੇ ਵਿਚਕਾਰ ਨਹੀਂ, ਪਰ ਪਰਮੇਸ਼ਰ ਦੇ ਚਰਿੱਤਰ ਵਿੱਚ ਹੈ। ਰੋਮੀਆਂ 9-11 ਬਾਰ-ਬਾਰ ਪਰਮੇਸ਼ਰ ਦੀ ਦਯਾ ਅਤੇ ਡਿੱਗੀ ਮਨੁੱਖ ਜਾਤੀ ਦੇ ਵਿਧਰੋਹ ਉੱਪਰ ਜ਼ੋਰ ਦਿੰਦਾ ਹੈ। ਪਰਮੇਸ਼ਰ ਵਫ਼ਾਦਾਰ ਹੈ, ਮਨੁੱਖ ਬੇਵਫ਼ਾ ਹਨ।

ਚੋਣ ਕਿਸੇ ਨੂੰ ਕੱਢਣ ਦਾ ਸਿਧਾਂਤ ਨਹੀਂ, ਪਰ ਉਹਨਾਂ ਲਈ ਆਸ, ਸੁਰੱਖਿਆ ਅਤੇ ਭਰੋਸੇ ਦੀ ਨੀਂਹ ਹੈ ਜਿਹਨਾਂ ਨੇ ਪ੍ਰਤੀਕਿਰਿਆ ਦਿੱਤੀ ਹੈ (1) ਵਾਅਦੇ ਅਤੇ (2) ਨੇਮ ਦੇ ਪੁੱਤਰ ਦਾ ਪਰਮੇਸ਼ਰ ਬਣਨਾ।

- B. ਰੋਮੀਆਂ 9 ਵਿੱਚ ਪੌਲੁਸ ਨੇ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਅਜਾਦੀ ਦਾ ਦਾਅਵਾ ਕੀਤਾ। ਇੱਥੋਂ ਤੱਕ ਕਿ ਨੇਮ ਦੇ ਰਿਸ਼ਤੇ ਵਿੱਚ ਵੀ ਪਰਮੇਸ਼ਰ ਅਜਾਦ ਹੈ। ਰੋਮੀਆਂ 10 ਵਿੱਚ ਪੌਲੁਸ ਦਾਅਵਾ ਕਰਦਾ ਹੈ ਕਿ ਪਰਮੇਸ਼ਰ ਦੇ ਵਾਅਦੇ ਅਤੇ ਨੇਮ ਨੂੰ ਅਪਣਾਉਣ ਜਾਂ ਨਕਾਰਨ ਲਈ ਅਜਾਦ ਸਨ। ਜਦੋਂ ਤੋਂ ਉਹ ਬੇਵਫਾ ਸਿੱਧ ਹੋਏ ਅਤੇ ਉਹਨਾਂ ਨੇ ਪਰਮੇਸ਼ਰ ਦੇ ਵਾਅਦਿਆਂ ਅਤੇ ਨੇਮ ਨੂੰ ਨਕਾਰ ਦਿੱਤਾ, ਉਹ ਇੱਕ ਤਰ੍ਹਾਂ ਨਾਲ ਪਰਮੇਸ਼ਰ ਵੱਲੋਂ ਨਕਾਰੇ ਗਏ। ਹਾਲਾਂਕਿ ਰੋਮੀਆਂ 11 ਵਿੱਚ, ਇਸਰਾਇਲ ਦੀ ਬੇਵਫਾਈ ਦਾ ਚਿਹਰਾ ਸਾਹਮਣੇ ਹੈ ਪਰ ਫਿਰ ਵੀ ਪੌਲੁਸ ਪਰਮੇਸ਼ਰ ਦੀ ਵਫ਼ਾਦਾਰੀ ਦੀ ਪੁਸ਼ਟੀ ਕਰੇਗਾ (ਦੇਖੋ ਬਿਵਸਥਾ ਸਾਰ 8)।
- C. ਬੀਤੇ ਸਮੇਂ ਵਿੱਚ, ਅੱਜ ਦੀ ਤਰ੍ਹਾਂ, ਇੱਕ ਬਚਿਆ ਹੋਇਆ ਯਹੂਦੀ ਪਰਮੇਸ਼ਰ ਦੇ ਮਸੀਹਾ ਵਿੱਚ ਵਿਸ਼ਵਾਸ ਕਰਦਾ ਅਤੇ ਨਿਹਚਾ ਰੱਖਦਾ ਸੀ। ਪੌਲੁਸ ਆਪ ਇਸ ਦੀ ਇੱਕ ਉਦਾਹਰਣ ਸੀ। ਕੁੱਝ ਅਵਿਸ਼ਵਾਸੀ ਯਹੂਦੀਆਂ ਦੇ ਇਨਕਾਰ ਨੇ ਗੈਰ-ਕੋਮਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ। ਗੈਰ-ਕੋਮਾਂ ਦਾ ਦਾਖਲਾ ਇਸ ਗੱਲ ਦਾ ਨਤੀਜਾ ਹੋਵੇਗਾ ਕਿ (1) ਪਰਮੇਸ਼ਰ ਦੇ ਸੰਪੂਰਨ ਲੋਕ (2) ਪਰਮੇਸ਼ਰ ਦੀ ਚੋਣ ਦੀ ਪੂਰੀ ਸੰਖਿਆ, ਯਹੂਦੀ ਅਤੇ ਗੈਰ-ਕੋਮਾਂ ਦੋਵੇਂ। ਇਹ ਗੈਰ-ਕੋਮਾਂ ਦਾ ਦਾਖਲਾ ਇਸਰਾਇਲ ਨੂੰ ਪਰਮੇਸ਼ਰ ਦੇ ਮਸੀਹ, ਯਿਸੂ ਵਿੱਚ ਨਿਹਚਾ ਰੱਖਣ ਲਈ ਪ੍ਰੇਰਣਾ ਦੇਵੇਗਾ
- D. ਰੋਮੀਆਂ 9 ਅਤੇ 10 ਵਾਂਗ, ਪੌਲੁਸ ਰੋਮੀਆਂ 11 ਵਿੱਚ ਕਈ ਪੁਰਾਣੇ ਨੇਮ ਦੇ ਹਵਾਲੇ ਵਰਤਦਾ ਹੈ।
1. ਰੋਮੀਆਂ ਨੂੰ 11:3 – 1 ਰਾਜਿਆਂ 19:14
 2. ਰੋਮੀਆਂ ਨੂੰ 11:4 – 1 ਰਾਜਿਆਂ 19:18
 3. ਰੋਮੀਆਂ ਨੂੰ 11:8 – ਯਸਾਯਾਹ 29:10 ਅਤੇ ਬਿਵਸਥਾ ਸਾਰ 29:4
 4. ਰੋਮੀਆਂ ਨੂੰ 11:9 – ਜਬੂਰਾਂ ਦੀ ਪੇਥੀ 69:22
 5. ਰੋਮੀਆਂ ਨੂੰ 11:10 – ਜਬੂਰਾਂ ਦੀ ਪੇਥੀ 69:23
 6. ਰੋਮੀਆਂ ਨੂੰ 11:26 – ਯਸਾਯਾਹ 59:20-21
 7. ਰੋਮੀਆਂ ਨੂੰ 11:27 – ਯਸਾਯਾਹ 27:9
 8. ਰੋਮੀਆਂ ਨੂੰ 11:34 – ਯਸਾਯਾਹ 40:13-14
 9. ਰੋਮੀਆਂ ਨੂੰ 11:35 – ਅੱਯੂਬ 35:7; 41:11

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ ਨੂੰ 11:1-6

¹ਸੇ ਮੈਂ ਕਹਿੰਦਾ ਹਾਂ, ਕੀ ਪਰਮੇਸ਼ਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ? ਕਦੇ ਨਹੀਂ! ਵੀ ਤਾਂ ਇਸਰਾਏਲੀ ਹਾਂ!, ਅਬਰਾਹਾਮ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ। ²ਪਰਮੇਸ਼ਰ ਨੇ ਆਪਣੀ ਉਸ ਪਰਜਾ ਨੂੰ ਨਹੀਂ ਛੱਡਿਆ ਜਿਹ ਨੂੰ ਉਸ ਨੇ ਪਹਿਲਾਂ ਹੀ ਜਾਣਿਆ ਸੀ। ਭਲਾ, ਤੁਸੀਂ ਇਹ ਨਹੀਂ ਜਾਣਦੇ ਕਿ ਪਵਿੱਤਰ ਗ੍ਰੰਥ ਏਲੀਯਾਹ ਦੀ ਕਥਾ ਵਿੱਚ ਕੀ ਕਹਿੰਦਾ ਹੈ, ਕਿ ਉਹ ਪਰਮੇਸ਼ਰ ਦੇ ਅੱਗੇ ਇਸਰਾਏਲ ਦੇ ਵਿਰੁੱਧ ਕਿਸ ਤਰ੍ਹਾਂ ਫ਼ਰਿਆਦ ਕਰਦਾ ਹੈ? ³ਕਿ ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ, ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਹੁਣ ਮੈਂ ਹੀ ਇਕੱਲਾ ਰਹਿ ਗਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਖੋਜੀ ਹਨ। ⁴ਪਰ ਪਰਮੇਸ਼ਰ ਨੇ ਉਸ ਨੂੰ ਕੀ ਉੱਤਰ ਦਿੱਤਾ? ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ ਜਿਨ੍ਹਾਂ ਨੇ ਬਾਅਲ ਦੇ ਅੱਗੇ ਗੋਡੇ ਨਹੀਂ ਟੇਕੇ। ⁵ਇਸੇ ਤਰ੍ਹਾਂ ਹੁਣ ਵੀ ਕਿਰਪਾ ਨਾਲ ਚੁਣੇ ਹੋਏ ਕਿੰਨੇ ਹੀ ਲੋਕ ਬਾਕੀ ਹਨ। ⁶ਪਰ ਇਹ ਜੇ ਕਿਰਪਾ ਤੋਂ ਹੋਇਆ ਤਾਂ ਫੇਰ ਕਰਮਾਂ ਤੋਂ ਨਹੀਂ। ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ।

11:1 "ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ" ਇਹ ਪ੍ਰਸ਼ਨ ਇੱਕ "ਨਹੀਂ" ਉੱਤਰ ਦੀ ਉਮੀਦ ਕਰਦਾ ਹੈ। ਪੌਲੁਸ ਇਸ ਪ੍ਰਸ਼ਨ ਦਾ ਰੋਮੀਆਂ ਨੂੰ 11:1b-10 ਵਿੱਚ ਉੱਤਰ ਦਿੰਦਾ ਹੈ। ਇਹ ਭਾਗ ਪੌਲੁਸ ਦੀ ਪਿਛਲੀ ਦਲੀਲ ਨਾਲ ਸੰਬੰਧਤ ਹੋਣਾ ਚਾਹੀਦਾ ਹੈ। ਰੋਮੀਆਂ 9-11 ਇੱਕ ਸਾਹਿਤਕ ਇਕਾਈ ਬਣਾਉਂਦੇ ਹਨ, ਜੋ ਇੱਕ ਸਿੱਧ ਦਲੀਲ ਹੈ।

ਅਨੁਵਾਦ ਕੀਤੇ ਹੋਏ ਸ਼ਬਦ "ਛੱਡਣਾ" (ਐਰਿਸਟ ਮੱਧ [ਕਰਮ ਵਾਚਕ] ਸੰਕੇਤਕ) ਦਾ ਮੂਲ ਅਰਥ "ਇਨਕਾਰ ਕਰਨਾ" ਜਾਂ "ਕੱਢ ਦੇਣਾ" ਹੈ। ਇਸ ਦੀ ਵਰਤੋਂ ਹੁੰਦੀ ਹੈ

1. ਰਸੂਲਾਂ ਦੇ ਕਰਤੱਬ 7:39 – ਉਜਾੜ ਵਿੱਚ ਇਸਰਾਇਲ ਦੁਆਰਾ ਮੂਸਾ ਦੀ ਅਗਵਾਈ ਦਾ ਇਨਕਾਰ ਕਰਨਾ
2. ਰਸੂਲਾਂ ਦੇ ਕਰਤੱਬ 13:46 – ਪਿਸੀਦਿਆਨ ਅੰਤਾਕਿਆ ਵਿੱਚ ਪ੍ਰਾਰਥਨਾ ਸਥਾਨ ਦੇ ਯਹੂਦੀਆਂ ਦਾ ਪੌਲੁਸ ਦੇ ਖੁਸ਼ਖਬਰੀ ਦੇ ਪ੍ਰਚਾਰ ਨੂੰ ਨਕਾਰਨਾ
3. 1 ਤਿਮੋਥਿਉਸ ਨੂੰ 1:19 – ਅਫਸੁਸ ਦੀ ਕਲੀਸੀਆ ਦੇ ਕੁੱਝ ਮੈਂਬਰ ਇਨਕਾਰ ਕਰਦੇ ਹਨ ਅਤੇ ਆਪਣੇ ਨਿਹਚਾ ਦੇ ਜਹਾਜ ਨੂੰ ਤਬਾਹ ਕਰਦੇ ਹਨ (ਉਦਾਹਰਣ Hymenaeus ਅਤੇ Alexander)

ਯਹੋਵਾਹ ਨੇ ਇਸਰਾਇਲ ਨੂੰ ਨਹੀਂ ਛੱਡਿਆ! ਇਸਰਾਇਲ ਨੇ ਯਹੋਵਾਹ ਨੂੰ ਆਪਣੀ ਨਿਰੰਤਰ ਅਣਆਗਿਆਕਾਰੀ, ਮੂਰਤੀ ਪੂਜਾ, ਅਤੇ ਹੁਣ ਸਵੈ-ਧਰਮੀ ਕਾਨੂੰਨ ਦੁਆਰਾ ਛੱਡਿਆ ਹੈ।

ਇਸ ਨੂੰ ਨੋਟ ਕਰਨਾ ਰੋਚਕ ਹੈ ਕਿ ਪਹਿਲੀ ਸਦੀ ਯੂਨਾਨੀ ਪਪੀਰੀ ਹੱਥ ਲਿਖਤ P⁴⁶ ਅਤੇ ਖਰੜੇ F ਅਤੇ G ਵਿੱਚ "ਲੋਕ" ਦੀ ਬਜਾਏ "ਵਿਰਾਸਤ" ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਹੜਾ ਕਿ ਜਬੂਰਾਂ ਦੀ ਪੋਥੀ 94:14 ਦੇ LXX ਤੋਂ ਲਿਆ ਗਿਆ ਹੋ ਸਕਦਾ ਹੈ। UBS⁴ "ਲੋਕਾਂ ਨੂੰ" "A" ਰੇਟਿੰਗ ਦਿੰਦਾ ਹੈ (ਨਿਸਚਿਤ)।

▣ "ਕਦੇ ਨਹੀਂ" ਇਹ ਪੌਲੁਸ ਦਾ ਸੋਚੀ ਗਈ ਵਸਤੂ ਦੇ ਸਵਾਲਾਂ ਨੂੰ ਰੱਦ ਕਰਨ ਦਾ ਖਾਸ ਤਰੀਕਾ ਹੈ (ਡਾਇਟਰੀਬ, ਦੇਖੋ ਰੋਮੀਆਂ ਨੂੰ 3:4,6,31; 6:2,15; 7:7,13; 9:14; 11:1,11)।

▣ "ਮੈਂ ਵੀ ਤਾਂ ਇਸਰਾਇਲੀ ਹਾਂ" ਪੌਲੁਸ ਆਪਣੇ ਆਪ ਨੂੰ ਵਿਸ਼ਵਾਸ ਕਰਨ ਵਾਲੇ ਬਚਾਏ ਗਏ ਯਹੂਦੀ ਦੀ ਹੋਂਦ ਨੂੰ ਸਾਬਤ ਕਰਨ ਲਈ ਵਰਤਦਾ ਹੈ। ਪੌਲੁਸ ਦੇ ਯਹੂਦੀ ਪਿਛੋਕੜ ਦੇ ਵਿਸਥਾਰ ਨੂੰ ਦੇਖਣ ਲਈ ਦੇਖੋ ਫਿਲਿੱਪੀਆਂ ਨੂੰ 3:5।

▣ 11:2 "ਪਰਮੇਸ਼ੁਰ ਨੇ ਆਪਣੀ ਉਸ ਪਰਜਾ ਨੂੰ ਨਹੀਂ ਛੱਡਿਆ" ਇਹ ਜਬੂਰਾਂ ਦੀ ਪੋਥੀ 94:14 ਦਾ ਸੰਕੇਤ ਹੋ ਸਕਦਾ ਹੈ (ਦੇਖੋ ਬਿਵਸਥਾ ਸਾਰ 31:6; 1 ਸਮੂਏਲ 12:22; 1 ਰਾਜਿਆਂ 6:13; ਯਿਰਮਿਯਾਹ ਦਾ ਵਿਰਲਾਪ. 3:31-32)। ਇਹ ਰੋਮੀਆਂ ਨੂੰ 11:1 ਦੇ ਸਵਾਲ ਦਾ ਖਾਸ ਉੱਤਰ ਹੈ।

▣ "ਜਿਹ ਨੂੰ ਉਸ ਨੇ ਪਹਿਲਾਂ ਹੀ ਜਾਣਿਆ ਸੀ" ਇਹ ਪਰਮੇਸ਼ੁਰ ਦੁਆਰਾ ਇਸਰਾਇਲ ਦੀ ਚੋਣ ਦਾ ਸਪੱਸ਼ਟ ਹਵਾਲਾ ਹੈ। ਰੋਮੀਆਂ ਨੂੰ 8:29 ਵਿੱਚ ਨੋਟ ਦੇਖੋ। ਇਹ ਦਲੀਲ ਨੂੰ ਮੁੜ ਰੋਮੀਆਂ 9 ਵੱਲ ਲੈ ਆਉਂਦਾ ਹੈ, ਜਿਵੇਂ ਕਿ ਰੋਮੀਆਂ ਨੂੰ 11:4-6 ਕਰਦਾ ਹੈ। ਕੁੰਜੀ ਇਸਰਾਇਲ ਦੀ ਕਾਰਗੁਜ਼ਾਰੀ ਨਹੀਂ, ਬਲਕਿ ਪਰਮੇਸ਼ੁਰ ਦੀ ਚੋਣ ਸੀ। ਪਰਮੇਸ਼ੁਰ ਆਪਣੇ ਵਾਅਦਿਆਂ ਪ੍ਰਤੀ ਵਫ਼ਾਦਾਰ ਹੈ ਕਿਉਂਕਿ ਜੇ ਉਹ ਹੈ ਉਹ ਇਸਰਾਇਲ ਦੀ ਕਾਰਗੁਜ਼ਾਰੀ ਕਾਰਨ ਨਹੀਂ ਹੈ (ਦੇਖੋ ਹਿਜਕਿਏਲ 36:22-32)।

▣ "ਪਵਿੱਤਰ ਗ੍ਰੰਥ ਕੀ ਕਹਿੰਦਾ ਹੈ" ਇਹ ਰੋਮੀਆਂ ਨੂੰ 11:3 ਵਿੱਚ ਦੱਸਿਆ ਗਿਆ 1 ਰਾਜਿਆਂ 19:10 ਦਾ ਹਵਾਲਾ ਹੈ ਜਿੱਥੇ ਏਲੀਯਾਹ ਦੀ ਈਜਬਲ ਨਾਲ ਲੜਾਈ ਦਾ ਹਵਾਲਾ ਹੈ।

11:4 "ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ" "ਮੈਂ ਆਪਣੇ ਲਈ" 1 ਰਾਜਿਆਂ 19:18 ਦੇ ਮੂਸਾ ਦੇ ਇਬਰਾਨੀ ਪਾਠ ਵਿੱਚ ਨਹੀਂ ਹੈ (ਪੌਲੁਸ MT ਜਾਂ LXX ਦਾ ਹਵਾਲਾ ਨਹੀਂ ਦਿੰਦਾ), ਪਰ ਇਹ ਪੌਲੁਸ ਦੁਆਰਾ ਪਰਮੇਸ਼ੁਰ ਦੀ ਚੋਣ ਉੱਤੇ ਜੋਰ ਦੇਣ ਲਈ ਜੋੜਿਆ

ਗਿਆ। 1 ਰਾਜਿਆਂ 19:18 ਦਾ ਵਫਾਦਾਰ ਬਚਾਅ ਪਰਮੇਸ਼ਰ ਦੀ ਚੇਣ ਦੁਆਰਾ ਦੇਖਿਆ ਜਾ ਸਕਦਾ ਹੈ, ਉਹਨਾਂ ਦੀ *Ba'al* ਦੀ ਪੂਜਾ ਦਾ ਇਨਕਾਰ ਕਰਨ ਦੁਆਰਾ।

ਪੌਲੁਸ ਇਹ ਗੱਲ ਕਰ ਰਿਹਾ ਹੈ ਕਿ ਇੱਥੇ ਏਲੀਯਾਹ ਦੇ ਦਿਨ ਵਿੱਚ ਇੱਥੋਂ ਤੱਕ ਕਿ ਨਿਹਚਾਹੀਣ, ਮੂਰਤੀ ਪੂਜਕ ਇਸਰਾਇਲੀਆਂ ਦਾ ਛੋਟਾ ਜਿਹਾ ਸਮੂਹ ਵੀ ਸੀ। ਪੌਲੁਸ ਦੇ ਦਿਨਾਂ ਵਿੱਚ ਵੀ ਬਚਾਏ ਗਏ ਨਿਹਚਾਵਾਨ ਯਹੂਦੀ ਲੋਕ ਸਨ। ਹਰੇਕ ਯੁੱਗ ਵਿੱਚ ਕੁੱਝ ਯਹੂਦੀਆਂ ਨੇ ਨਿਹਚਾ ਦੁਆਰਾ ਪ੍ਰਤੀਕਿਰਿਆ ਦਿੱਤੀ ਹੈ। ਪੌਲੁਸ ਦਾਅਵਾ ਕਰਦਾ ਹੈ ਕਿ ਇਹ ਨਿਹਚਾ ਕਰਨ ਵਾਲੇ ਯਹੂਦੀ ਪਰਮੇਸ਼ਰ ਦੀ ਦਯਾ ਅਤੇ ਮਹਿਮਾ ਨਾਲ ਉਨੱਤ ਹੋਏ ਹਨ (ਰੋਮੀਆਂ ਨੂੰ 11:5-6)।

▣ "ਬਾਅਲ ਦੇ ਅੱਗੇ" ਇਹ ਨਰ ਨਾਂਵ ਸਹਿਤ ਮਾਦਾ ਸਿਧਾਂਤ ਹੈ। ਇਹ ਇਸ ਲਈ ਸੀ ਕਿਉਂਕਿ ਯਹੂਦੀ ਨਿਯਮਿਤ ਤੌਰ ਤੇ ਮਾਦਾ ਇਬਰਾਨੀ ਸ਼ਬਦ "ਸ਼ਰਮ" (*bosheth*) ਤੋਂ ਵਿਅੰਜਨਾਂ ਨੂੰ ਮੂਰਖ ਦੇਵਤਿਆਂ ਦਾ ਮਜ਼ਾਕ ਬਣਾਉਣ ਲਈ ਸਵਰ-ਸੰਕੇਤਾਂ ਵਿੱਚ ਜੋੜਦੇ ਸਨ।

11:5-6 ਇਹ ਮੁੱਖ ਆਇਤਾਂ ਹਨ। ਉਹ ਪੁਰਾਣੇ ਨੇਮ ਵਿੱਚ ਪਰਮੇਸ਼ਰ ਦੇ ਕੰਮਾਂ ਨੂੰ ਮੌਜੂਦਾ ਸਥਿਤੀ ਨਾਲ ਜੋੜਦੇ ਹਨ। ਦਯਾ ਨਾਲ ਪਰਮੇਸ਼ਰ ਦੁਆਰਾ ਚੇਣ ਇਹ ਜੋੜ ਹੈ (ਦੇਖੋ ਰੋਮੀਆਂ ਨੂੰ 9:15,16,18; 11:30,31,32)। ਪਰਮੇਸ਼ਰ ਦੀ ਮਹਿਮਾ ਪ੍ਰਾਥਮਿਕਤਾ ਹੈ, ਪਰ ਮਨੁੱਖੀ ਨਿਹਚਾ ਜਰੂਰੀ ਹੈ (ਦੇਖੋ ਮਰਕੁਸ 1:15; ਰਸੂਲਾਂ ਦੇ ਕਰਤੱਬ 3:16,19; 20:21), ਭਾਵੇਂ ਕਿ, ਮਨੁੱਖੀ ਗੁਣਾਂ ਉੱਪਰ ਅਧਾਰਤ ਨਹੀਂ ਹੈ (ਦੇਖੋ ਅਫਸੀਆਂ ਨੂੰ 2:8-9; 2 ਤਿਮੋਥਿਉਸ ਨੂੰ 1:9; ਤੀਤੁਸ ਨੂੰ 3:5)। ਪੂਰੇ ਰੋਮੀਆਂ 9-11 ਦੌਰਾਨ ਇਹ ਸੱਚਾਈਆਂ ਪੌਲੁਸ ਦੀਆਂ ਦਲੀਲਾਂ ਵਿੱਚ ਬਹੁਤ ਮਹੱਤਵਪੂਰਨ ਹਨ।

11:6 "ਜੇ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜਿਹੜਾ ਕਿ ਲੇਖਕ ਦੀ ਸੋਚ ਅਨੁਸਾਰ ਜਾਂ ਸਹਿਤਕ ਉਦੇਸ਼ਾਂ ਪੱਖੋਂ ਸੱਚ ਮੰਨਿਆ ਗਿਆ ਹੈ। ਛੁਟਕਾਰਾ ਪਰਮੇਸ਼ਰ ਦੀ ਕਿਰਪਾ ਦੁਆਰਾ ਹੈ (ਰੋਮੀਆਂ ਨੂੰ 3:24, ਦੇਖੋ ਰੋਮੀਆਂ ਨੂੰ 6:23; ਅਫਸੀਆਂ ਨੂੰ 2:8-9 ਵਿੱਚ ਨੋਟ ਦੇਖੋ)।

▣ ਰੋਮੀਆਂ ਨੂੰ 11:6 ਵਿੱਚ KJV ਅੰਤਮ ਵਾਕ ਜੋੜਦਾ ਹੈ, "ਪਰ ਇਹ ਜੇ ਕਿਰਪਾ ਤੋਂ ਹੋਇਆ ਤਾਂ ਫੇਰ ਕਰਮਾਂ ਤੋਂ ਨਹੀਂ। ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ"। ਇਹ ਵਾਕ ਬਹੁਤੀਆਂ ਪੁਰਾਤਨ ਯੂਨਾਨੀ ਹੱਥ ਲਿਖਤਾਂ P⁴⁶, K*, A, C, D, G, ਜਾਂ P, ਅਤੇ ਪੁਰਾਤਨ ਲਾਤੀਨੀ ਸੰਸਕਰਣਾਂ ਨਹੀਂ ਜੋੜਿਆ ਗਿਆ, ਪਰ ਵਾਕ ਦੇ ਦੋ ਵੱਖ-ਵੱਖ ਢੰਗ K* ਅਤੇ B ਹੱਥ ਲਿਖਤਾਂ ਵਿੱਚ ਦੇਖੇ ਜਾਂਦੇ ਹਨ। UBS⁴ ਇਸ ਛੱਡਣ ਦੀ ਗੱਲ ਨੂੰ "A" ਰੇਟਿੰਗ ਦਿੰਦਾ ਹੈ (ਨਿਸ਼ਚਿਤ)।

ਰੋਮੀਆਂ ਨੂੰ 11:7-10

⁷ਤਾਂ ਫੇਰ ਕੀ ਨਤੀਜਾ ਨਿੱਕਲਿਆ? ਇਹ ਕਿ ਜਿਸ ਗੱਲ ਦੀ ਇਸਰਾਏਲ ਖੋਜ ਵਿੱਚ ਸੀ, ਸੇ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ, ਅਤੇ ਬਾਕੀ ਦੇ ਲੋਕਾਂ ਦੇ ਮਨ ਪੱਥਰ ਕੀਤੇ ਗਏ। ⁸ਜਿਵੇਂ ਲਿਖਿਆ ਹੋਇਆ ਹੈ, ਕਿ ਪਰਮੇਸ਼ਰ ਨੇ ਅੱਜ ਦੇ ਦਿਨ ਤੱਕ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅਤੇ ਉਨ੍ਹਾਂ ਨੂੰ ਅਜਿਹੀਆਂ ਅੱਖਾਂ ਦਿੱਤੀਆਂ ਜੋ ਨਾ ਵੇਖਣ ਅਤੇ ਅਜਿਹੇ ਕੰਨ ਦਿੱਤੇ ਜੋ ਨਾ ਸੁਣਨ। ⁹ਅਤੇ ਦਾਉਦ ਕਹਿੰਦਾ ਹੈ, ਉਹਨਾਂ ਦੀ ਮੇਜ਼ ਉਨ੍ਹਾਂ ਲਈ ਫਾਹੀ ਅਤੇ ਫੰਦਾ, ਠੇਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ। ¹⁰ਉਨ੍ਹਾਂ ਦੀਆਂ ਅੱਖਾਂ ਉੱਤੇ ਹਨੂਰਾ ਛਾ ਜਾਵੇ ਤਾਂ ਜੋ ਉਹ ਨਾ ਵੇਖਣ, ਅਤੇ ਉਹਨਾਂ ਦੀ ਕਮਰ ਸਦਾ ਤੱਕ ਝੁਕਾਈ ਰੱਖੇ।

11:7 "ਇਹ ਕਿ ਜਿਸ ਗੱਲ ਦੀ ਇਸਰਾਏਲ ਖੋਜ ਵਿੱਚ ਸੀ, ਸੇ ਉਹ ਨੂੰ ਨਾ ਲੱਭੀ" ਇਸ ਨੂੰ ਯੂਨਾਨੀ ਵਾਕ ਵਿੱਚ ਪੌਲੁਸ ਦੇ ਵਿਚਾਰ ਉੱਪਰ ਜੇਰ ਦੇਣ ਲਈ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ। ਬਹੁਤੇ ਯਹੂਦੀ ਪਰਮੇਸ਼ਰ ਨਾਲ ਸਹੀ ਚੱਲਣਾ ਲੋਚਦੇ ਸਨ ਅਤੇ ਉਹਨਾਂ ਨੇ ਧਾਰਮਿਕ

ਰਿਵਾਜਾਂ, ਨਸਲੀ ਅਧਿਕਾਰ ਅਤੇ ਸਵੈ-ਨਿਯੰਤਰਣ ਦੇ ਕੰਮਾਂ ਦੁਆਰਾ ਇਸ ਨੂੰ ਕੀਤਾ। ਉਹਨਾਂ ਨੇ ਆਪਣਾ ਟੀਚਾ ਖੁੰਝਾ ਦਿੱਤਾ। ਪਰਮੇਸ਼ਰ ਦੇ ਅੱਗੇ ਕੋਈ ਵੀ ਦੇਹ ਮਹਿਮਾ ਨਹੀਂ ਕਰੇਗੀ (ਦੇਖੋ 1 ਕੁਰਿੰਥੀਆਂ ਨੂੰ 1:29; ਅਫਸੀਆਂ ਨੂੰ 2:9)।

NASB "ਪਰ ਜਿਹੜੇ ਚੁਣੇ ਗਏ ਸਨ ਉਹਨਾਂ ਨੇ ਉਸ ਨੂੰ ਪ੍ਰਾਪਤ ਕੀਤਾ"

NKJV "ਪਰ ਚੁਣੇ ਹੋਇਆਂ ਨੇ ਪ੍ਰਾਪਤ ਕੀਤਾ"

NRSV " ਚੁਣੇ ਹੋਇਆਂ ਨੇ ਪ੍ਰਾਪਤ ਕੀਤਾ"

TEV "ਇਹ ਇੱਕ ਛੋਟਾ ਸਮੂਹ ਸੀ ਜਿਸਨੂੰ ਪਰਮੇਸ਼ਰ ਨੇ ਚੁਣਿਆ ਸੀ, ਨੇ ਉਸ ਨੂੰ ਪਾ ਲਿਆ"

NJB "ਪਰ ਸਿਰਫ ਕੁੱਝ ਚੁਣੇ ਹੋਏ"

ਇਹ ਪੁਰਾਣੇ ਨੇਮ ਦਾ ਵਿਸ਼ਾ "ਬਚਾਏ ਗਏ" ਹੈ (ਦੇਖੋ [ਖਾਸ ਵਿਸ਼ਾ: ਬਚਾਏ ਗਏ, ਤਿੰਨ ਢੰਗ](#)), ਇੱਥੇ ਇਹ 1 ਰਾਜਿਆਂ 19:18 ਦੇ 7,000 ਦਾ ਹਵਾਲਾ ਦੇ ਰਿਹਾ ਹੈ। ਮਨੁੱਖੀ ਕੋਸ਼ਿਸ਼ਾਂ, ਨਸਲ ਜਾਂ ਧਾਰਮਿਕਤਾ ਕੁੰਜੀ ਨਹੀਂ ਹੈ (ਰੋਮੀਆਂ ਨੂੰ 11:6), ਪਰ ਚੋਣ ਵਿੱਚ ਪਰਮੇਸ਼ਰ ਦੀ ਕਿਰਪਾ ਹੈ (ਦੇਖੋ ਅਫਸੀਆਂ ਨੂੰ 1:3-14)।

▣ "ਬਾਕੀ ਦੇ ਲੋਕਾਂ ਦੇ ਮਨ ਪੱਥਰ ਕੀਤੇ ਗਏ" ਇਹ ਇੱਕ ਔਰਿਸਟ ਅਕਰਮਕ ਸੰਕੇਤਕ ਹੈ (ਦੇਖੋ 2 ਕੁਰਿੰਥੀਆਂ ਨੂੰ 3:14)। ਉਲਝਣ ਇਹ ਹੈ ਕਿ ਉਹ ਪਰਮੇਸ਼ਰ ਦੁਆਰਾ ਪੱਥਰ ਕੀਤੇ ਗਏ ਸਨ (ਦੇਖੋ ਰੋਮੀਆਂ ਨੂੰ 11:8-10)। ਕਠੋਰ ਕਰਨ ਦਾ ਦੂਤ ਬੁਰਾਈ ਹੈ (ਦੇਖੋ 2 ਕੁਰਿੰਥੀਆਂ ਨੂੰ 4:4)। "ਪੱਥਰ ਕੀਤੇ ਗਏ" (*pōroō*) ਇਹ ਕਠੋਰ ਕਰਨ ਜਾਂ ਅੰਨੋਪਨ ਲਈ ਚਿਕਿਤਸਕੀ ਸ਼ਬਦ ਹੈ (ਦੇਖੋ ਰੋਮੀਆਂ ਨੂੰ 11:25; 2 ਕੁਰਿੰਥੀਆਂ ਨੂੰ 3:14; ਅਫਸੀਆਂ ਨੂੰ 4:18)। ਇਹੀ ਸ਼ਬਦ ਮਰਕੁਸ 6:52 ਵਿੱਚ ਪ੍ਰੇਰਿਤਾਂ ਲਈ ਵਰਤਿਆ ਗਿਆ ਹੈ। ਇਹ 9:18 ਤੋਂ ਵੱਖ ਯੂਨਾਨੀ ਸ਼ਬਦ ਹੈ (*sklērunō*) ਜੋ ਦਯਾ ਦਾ ਵਿਰੋਧੀ ਹੈ (ਦੇਖੋ ਇਬਰਾਨੀਆਂ ਨੂੰ 3:8,15; 4:7)।

ਇਹ ਆਇਤ ਬਹੁਤ ਸਪੱਸ਼ਟ ਅਤੇ ਰੋਮੀਆਂ ਨੂੰ 11:1-6 ਦਾ ਸਾਰ ਹੈ। ਜਿਹੜੇ ਚੁਣੇ ਗਏ ਉਹਨਾਂ ਨੇ ਵਿਸ਼ਵਾਸ ਕੀਤਾ, ਜਿਹੜੇ ਨਹੀਂ ਚੁਣੇ ਗਏ ਸਨ, ਕਠੋਰ ਕਰ ਦਿੱਤੇ ਗਏ ਸਨ। ਹਾਲਾਂਕਿ ਇਹ ਆਇਤ ਇੱਕਲਤਾ ਵਿੱਚ ਨਹੀਂ, ਇੱਕ ਧਰਮ ਸ਼ਾਸਤਰੀ ਦੇਹੇ ਵਾਂਗ ਲਿਖੀ ਗਈ ਸੀ। ਇਹ ਇੱਕ ਨਿਰੰਤਰ ਧਰਮ ਸ਼ਾਸਤਰੀ ਦਲੀਲ ਦਾ ਹਿੱਸਾ ਸੀ। ਇਸ ਆਇਤ ਵਿੱਚ ਬਹੁਤ ਸਫਾਈ ਨਾਲ ਦੱਸੇ ਗਏ ਸੱਚ ਅਤੇ ਰੋਮੀਆਂ 10 ਦੇ ਵਿਸ਼ਵ-ਸੱਚੇ ਵਿਚਕਾਰ ਇੱਕ ਤਣਾਅ ਹੈ। ਇੱਥੇ ਇੱਕ ਰਹੱਸ ਹੈ। ਪਰ ਹੱਲ ਦੁਚਿੱਤੀ, ਅਸੰਗਤ ਕਥਨਾਂ ਨੂੰ ਨਕਾਰਨਾ ਜਾਂ ਛੋਟਾ ਕਰਨਾ ਨਹੀਂ ਹੈ।

11:8-10 ਇਹ ਆਇਤਾਂ ਯਸਾਯਾਹ 29:10 (ਰੋਮੀਆਂ ਨੂੰ 11:8a), ਬਿਵਸਥਾ ਸਾਰ 29:4 (ਰੋਮੀਆਂ ਨੂੰ 11:8b, ਪਰ MT ਜਾਂ LXX ਤੋਂ ਨਹੀਂ) ਅਤੇ ਜਬੂਰਾਂ ਦੀ ਪੋਥੀ 69:22-23 (ਰੋਮੀਆਂ ਨੂੰ 11:9-10) ਤੋਂ ਲਏ ਗਏ ਹਵਾਲੇ ਹਨ। ਇਹ ਰੋਮੀਆਂ ਨੂੰ 6:9-13 ਵਿੱਚ ਵਿਦਰੋਹੀ ਇਸਰਾਇਲ ਲਈ ਯਸਾਯਾਹ ਦੀ ਬੁਲਾਹਟ ਅਤੇ ਮਿਸ਼ਨ ਨੂੰ ਸੱਚਾਈ ਨਾਲ ਦਰਸਾਉਂਦੀਆਂ ਹਨ। ਯਸਾਯਾਹ ਨੇ ਪਰਮੇਸ਼ਰ ਦਾ ਵਚਨ ਪੇਸ਼ ਕੀਤਾ ਸੀ, ਪਰ ਪਰਮੇਸ਼ਰ ਦੇ ਲੋਕਾਂ ਨੇ ਜਵਾਬ ਨਹੀਂ ਦਿੱਤਾ। ਪੌਲੁਸ ਨੇ ਪੁਰਾਣੇ ਨੇਮ ਦੇ ਹਵਾਲੇ ਕਿ ਪਰਮੇਸ਼ਰ ਨੇ ਕੁੱਝ ਨੂੰ ਪੱਥਰ ਕਰ ਦਿੱਤਾ ਪੇਸ਼ ਕੀਤੇ ਹਨ ਜਿਵੇਂ ਪਰਮੇਸ਼ਰ ਨੇ ਰੋਮੀਆਂ ਨੂੰ 9:13,15,17 ਵਿੱਚ ਕੀਤਾ ਸੀ।

11:8

NASB, NKJV "ਪਰਮੇਸ਼ਰ ਨੇ ਉਹਨਾਂ ਨੂੰ ਮੂਰਖਤਾ ਦੀ ਆਤਮਾ ਦਿੱਤੀ"

NRSV, NJB " ਪਰਮੇਸ਼ਰ ਨੇ ਉਹਨਾਂ ਨੂੰ ਸੁਸਤੀ ਦੀ ਆਤਮਾ ਦਿੱਤੀ"

TEV "ਪਰਮੇਸ਼ਰ ਨੇ ਉਹਨਾਂ ਦੇ ਦਿਲ ਅਤੇ ਦਿਮਾਗ ਸੁਸਤ ਕਰ ਦਿੱਤਾ"

ਇਹ ਯੂਨਾਨੀ ਸ਼ਬਦ (*katanuxis*), ਨਵੇਂ ਨੇਮ ਵਿੱਚ ਕੇਵਲ ਇੱਥੇ, ਕਿਸੇ ਕੀੜੇ ਦੇ ਡੰਗ ਜਿਸ ਨਾਲ ਬਹੁਤ ਜਿਆਦਾ ਸਨਸਨੀ ਕਰਕੇ ਇੰਦਰੀਆਂ ਸੁੰਨ ਹੋ ਜਾਂਦੀਆਂ ਹਨ, ਲਈ ਵਰਤਿਆ ਗਿਆ ਹੈ।

11:10 "ਉਨ੍ਹਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਤਾਂ ਜੇ ਉਹ ਨਾ ਵੇਖਣ, ਅਤੇ ਉਹਨਾਂ ਦੀ ਕਮਰ ਸਦਾ ਤੱਕ ਝੁਕਾਈ ਰੱਖ" ਇਹ ਇੱਕ ਐਰਿਸਟ ਅਕਰਮਕ ਵਾਕ ਹੈ ਜੋ ਜਬੂਰਾਂ ਦੀ ਪੇਥੀ 69:23 ਦੇ ਐਰਿਸਟ ਸਕਰਮਕ ਵਾਕ ਦੇ ਬਾਅਦ ਆਉਂਦਾ ਹੈ; ਆਨਲਾਇਨ ਨੋਟਸ ਦੇਖੋ। ਇਹ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖ ਜਾਤੀ ਦੇ ਲੋੜੀਂਦੇ ਜਵਾਬ ਦਾ ਰਹੱਸ ਹੈ। ਪਰਮੇਸ਼ਰ ਸਭ ਚੀਜ਼ਾਂ ਦਾ ਸੋਮਾ, ਸਭ ਚੀਜ਼ਾਂ ਨੂੰ ਸ਼ੁਰੂ ਕਰਨ ਵਾਲਾ ਹੈ, ਹਾਲਾਂਕਿ ਉਸ ਦੀ ਪ੍ਰਭੂਸੱਤਾ ਵਿੱਚ ਉਸ ਨੇ ਐਲਾਨ ਕੀਤਾ ਹੈ ਕਿ ਮਨੁੱਖ, ਉਸ ਦੀ ਅੰਤਮ ਰਚਨਾ ਉਸਨੂੰ ਖੁੱਲ ਕੇ ਪ੍ਰਤੀਕਿਰਿਆ ਦੇਵੇਗੀ। ਉਹ ਜਿਹੜੇ ਨਿਹਚਾ ਨਾਲ ਜਵਾਬ ਨਹੀਂ ਦਿੰਦੇ, ਆਪਣੇ ਅਵਿਸ਼ਵਾਸ ਨਾਲ ਕਠੋਰ ਕੀਤੇ ਗਏ ਹਨ (ਉਦਾਹਰਣ ਉਹਨਾਂ ਦੀ ਚੋਣ, ਅੰਤਮ)।

ਇਸ ਪ੍ਰਸੰਗ ਵਿੱਚ ਪੌਲੁਸ ਆਦਮ ਦੇ ਸਭ ਬੱਚਿਆਂ ਦੇ ਛੁਟਕਾਰੇ ਲਈ ਪਰਮੇਸ਼ਰ ਦੀ ਸਦੀਵੀ ਯੋਜਨਾ ਉੱਪਰ ਜੋਰ ਦਿੰਦਾ ਹੈ। ਯਹੂਦੀ ਅਵਿਸ਼ਵਾਸ ਨੇ ਗੈਰ-ਕੌਮਾਂ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ ਦਿੱਤਾ ਅਤੇ, ਈਰਖਾ ਦੁਆਰਾ ਇਸਰਾਇਲ ਰਾਸ਼ਟਰ ਨੂੰ ਭਰਪੂਰ ਕੀਤਾ! ਇਹ ਸ਼ਾਮਲ ਕਰਨ ਦੀ ਯੋਜਨਾ ਸੀ (ਦੇਖੋ ਅਫਸੀਆਂ ਨੂੰ 2:11-3:13), ਨਾ ਕਿ ਬਾਹਰ ਕੱਢਣ ਦੀ! ਕਠੋਰ ਕਰਨਾ ਇੱਕ ਵੱਡੀ ਵਾਢੀ ਦੀ ਸੇਵਾ ਕਰਦਾ ਹੈ (ਉਦਾਹਰਣ ਫਿਰੋਨ)!

ਰੋਮੀਆਂ ਨੂੰ 11:11-16

¹¹ਜੇ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਇਸ ਲਈ ਠੇਕਰ ਖਾਧੀ ਕਿ ਡਿੱਗ ਪੈਣ? ਕਦੇ ਨਹੀਂ ਸਗੋਂ ਉਹਨਾਂ ਦੀ ਭੁੱਲ ਦੇ ਕਾਰਨ ! ਪਰਾਈਆਂ ਕੌਮਾਂ ਨੂੰ ਮੁਕਤੀ ਪ੍ਰਾਪਤ ਹੋਈ ਕਿ ਉਹਨਾਂ ਦੀ ਅਣਖ ਨੂੰ ਜਗਾਵੇ। ¹²ਜੇ ਉਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਉਹਨਾਂ ਦਾ ਘਾਟਾ, ਪਰਾਈਆਂ ਕੌਮਾਂ ਦੇ ਲਈ ਧਨ ਦਾ ਕਾਰਨ ਹੋਇਆ ਤਾਂ ਉਹਨਾਂ ਦੀ ਭਰਪੂਰੀ ਕੀ ਕੁਝ ਨਾ ਹੋਵੇਗੀ। ¹³ਮੈਂ ਗ਼ੈਰਕੌਮ ਵਾਲਿਆਂ - ਬੋਲਦਾ ਹਾਂ। ਅਤੇ ਮੈਂ ਜੋ ਪਰਾਈਆਂ ਕੌਮਾਂ ਦਾ ਰਸੂਲ ਹਾਂ ਨਾਲ, ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ। ¹⁴ਜੇ ਮੈਂ ਕਿਵੇਂ ਆਪਣੀ ਕੌਮ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਬਚਾਵਾਂ। ¹⁵ਕਿਉਂਕਿ ਜੇ ਉਹਨਾਂ ਦਾ ਰੱਦਣਾ ਸੰਸਾਰ ਦਾ ਮੇਲਮਿਲਾਪ ਹੋਇਆ - ਏ ਤੋਂ ਬਿਨ੍ਹਾਂ ਹੋਰ ਕੀ ਹੋਵੇਗਾ। ਤਾਂ ਉਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠ ¹⁶ਅਤੇ ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਆਟਾ ਵੀ ਪਵਿੱਤਰ ਹੋਵੇਗਾ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ।

11:11 "ਜੇ ਮੈਂ ਆਖਦਾ ਹਾਂ" ਇਹ ਰੋਮੀਆਂ ਨੂੰ 11:1 ਵਾਂਗ ਹੀ ਸ਼ਾਬਦਿਕ ਮੁਹਾਵਰਾ ਹੈ। ਇਹ ਪੌਲੁਸ ਦੀ ਧਰਮ ਸ਼ਾਸਤਰੀ ਦਲੀਲ ਨੂੰ ਵੱਖਰੇ ਢੰਗ ਨਾਲ ਜਾਰੀ ਰੱਖਦਾ ਹੈ। ਰੋਮੀਆਂ ਨੂੰ 11:1-10 ਵਿੱਚ ਸਾਰਾ ਇਸਰਾਇਲ ਪਰਮੇਸ਼ਰ ਦੁਆਰਾ ਨਕਾਰਿਆ ਨਹੀਂ ਗਿਆ ਸੀ; ਰੋਮੀਆਂ ਨੂੰ 11:11-24 ਵਿੱਚ ਇਸਰਾਇਲ ਦਾ ਤਿਆਗ ਸਥਾਈ ਨਹੀਂ ਹੈ; ਇਹ ਉਦੇਸ਼ ਵਾਲਾ ਹੈ। ਇਸਦੇ ਦੁਆਰਾ ਗੈਰ-ਕੌਮਾਂ ਨੂੰ ਸ਼ਾਮਲ ਕੀਤਾ ਗਿਆ।

- NASB "ਉਹਨਾਂ ਨੇ ਡਿੱਗਣ ਲਈ ਠੇਕਰ ਨਹੀਂ ਖਾਧੀ, ਕਿ ਖਾਧੀ"
NKJV, NRSV "ਕੀ ਉਹਨਾਂ ਨੇ ਡਿੱਗਣ ਲਈ ਠੇਕਰ ਖਾਧੀ"
TEV "ਜਦੋਂ ਯਹੂਦੀਆਂ ਨੇ ਠੇਕਰ ਖਾਧੀ, ਕੀ ਉਹ ਆਪਣੀ ਤਬਾਹੀ ਲਈ ਡਿੱਗੇ"
NJB "ਕੀ ਯਹੂਦੀ ਸਦਾ ਲਈ ਡਿੱਗ ਪਏ, ਜਾਂ ਉਹਨਾਂ ਨੇ ਸਿਰਫ ਠੇਕਰ ਖਾਧੀ"

ਇਹ ਪ੍ਰਸ਼ਨ ਇੱਕ "ਨਹੀਂ" ਉੱਤਰ ਦੀ ਉਮੀਦ ਕਰਦਾ ਹੈ। ਇਸਰਾਇਲ ਦਾ ਅਵਿਸ਼ਵਾਸ ਸਥਾਈ ਸਥਿਤੀ ਨਹੀਂ ਹੈ।

NASB "ਉਹਨਾਂ ਦੇ ਅਪਰਾਧ ਦੁਆਰਾ"
 NKJV "ਉਹਨਾਂ ਦੇ ਪਤਨ ਦੁਆਰਾ"
 NRSV "ਉਹਨਾਂ ਦੀ ਠੇਕਰ ਦੁਆਰਾ"
 TEV "ਕਿਉਂਕਿ ਉਹਨਾਂ ਨੇ ਪਾਪ ਕੀਤਾ"
 NJB "ਉਹਨਾਂ ਦਾ ਪਤਨ"

ਇਸ ਪ੍ਰਸੰਗ ਵਿੱਚ, ਇਹ ਯਹੂਦੀਆਂ ਦੁਆਰਾ ਯਿਸੂ ਦਾ ਮਸੀਹ ਦੇ ਤੌਰ ਤੇ ਇਨਕਾਰ ਦਾ ਹਵਾਲਾ ਹੈ (ਦੇਖੋ ਰੋਮੀਆਂ ਨੂੰ 11:12)।

▣ "ਪਰਾਈਆਂ ਕੋਮਾਂ ਨੂੰ ਮੁਕਤੀ ਪ੍ਰਾਪਤ ਹੋਈ" ਪਹਿਲੀ ਸਦੀ ਦੇ ਯਹੂਦੀਆਂ ਲਈ ਇਹ ਕਿੰਨਾ ਹੈਰਾਨ ਕਰਨ ਵਾਲਾ ਕਥਨ ਹੈ, ਪਰ ਇਹ ਕਈ ਪੁਰਾਣੇ ਅਤੇ ਨਵੇਂ ਨੇਮ ਦੇ ਪਾਠਾਂ ਵਿੱਚ ਸਹੀ ਬੈਠਦਾ ਹੈ (ਦੇਖੋ ਰੋਮੀਆਂ ਨੂੰ 11:12; ਰਸੂਲਾਂ ਦੇ ਕਰਤੱਬ 13:46; 18:6; 22:21; 28:28)।

▣ "ਕਿ ਉਹਨਾਂ ਦੀ ਅਣਖ ਨੂੰ ਜਗਾਵੇ" ਸ਼ਬਦ "ਅਣਖ" ਰੋਮੀਆਂ ਨੂੰ 10:19 ਅਤੇ 11:14 ਵਿੱਚ ਆਉਂਦਾ ਹੈ। ਪਰਮੇਸ਼ਰ ਦੀ ਗੈਰ-ਕੋਮਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਦੇ ਉਦੇਸ਼ਾਂ ਨੂੰ ਪੂਰਾ ਕਰਦੀ ਹੈ।

1. ਸਾਰੀ ਮਨੁੱਖ ਜਾਤੀ ਲਈ ਪਰਮੇਸ਼ਰ ਦਾ ਛੁਟਕਾਰਾ
2. ਤੈਬਾ ਕਰਨ ਵਾਲੀ ਬਚਾਈ ਗਈ ਇਸਰਾਇਲੀ ਕੋਮ ਲਈ ਨਿੱਜੀ ਨਿਹਚਾ ਕਾਰਨ ਪਰਮੇਸ਼ਰ ਦੀ ਭਰਪੂਰਤਾ ਮੈਂ ਵਿਅਕਤੀਗਤ ਤੌਰ ਤੇ #2 ਦੇ ਜੋੜੇ ਜਾਣ ਕਾਰਨ ਹੈਰਾਨ ਹਾਂ
1. ਆਖਰ ਸਮੇਂ ਤੇ ਯਹੂਦੀਆਂ ਦੀ ਜਾਗ੍ਰਿਤੀ (ਦੇਖੋ ਜਕਰਯਾਹ. 12:10)
2. ਪਹਿਲੀ ਅਤੇ ਹਰੇਕ ਸਦੀ ਦੇ ਯਹੂਦੀ ਵਿਸ਼ਵਾਸੀ
3. ਆਧੁਨਿਕ ਮਸੀਹ ਅਰਾਧਨਾ ਘਰ ਵਾਅਦਾ ਕੀਤੀ ਹੋਈ ਭਰਪੂਰਤਾ ਹੋ ਸਕਦੀ ਹੈ

11:12-14 ਇਹਨਾਂ ਆਇਤਾਂ ਵਿੱਚ ਦਸ ਸ਼ਰਤੀਆ ਵਾਕਾਂ ਦੀ ਲੜੀ ਹੈ ਜੋ ਯਹੂਦੀ ਅਵਿਸ਼ਵਾਸ ਨੂੰ ਗੈਰ-ਕੋਮਾਂ ਦੇ ਵਿਸ਼ਵਾਸ ਨਾਲ ਜੋੜਦੀ ਹੈ। ਆਇਤਾਂ 12,14,15,16,17,18,21,24 ਪਹਿਲੇ ਦਰਜੇ ਦੇ ਸ਼ਰਤੀਆ ਵਾਕ ਹਨ ਜੋ ਲੇਖਕ ਦੀ ਸੋਚ ਅਨੁਸਾਰ ਜਾਂ ਉਸਦੇ ਸਾਹਿਤਕ ਉਦੇਸ਼ਾਂ ਪੱਖੋਂ ਸੱਚ ਮੰਨੇ ਗਏ ਹਨ। ਜਦੋਂ ਕਿ, ਰੋਮੀਆਂ ਨੂੰ 11:22 ਅਤੇ 23 ਤੀਜੇ ਦਰਜੇ ਦੇ ਸ਼ਰਤੀਆ ਵਾਕ ਹਨ ਜੋ ਭਵਿੱਖ ਦੇ ਸੰਭਾਵਤ ਕੰਮਾਂ ਵੱਲ ਸੰਕੇਤ ਕਰਦੇ ਹਨ।

11:12

NASB "ਉਹਨਾਂ ਦੀ ਹੋਰ ਕਿੰਨੀ ਭਰਪੂਰਤਾ ਹੋਵੇਗੀ"
 NKJV "ਉਹਨਾਂ ਦੀ ਹੋਰ ਕਿੰਨੀ ਭਰਪੂਰਤਾ"
 NRSV "ਉਹਨਾਂ ਦਾ ਪੂਰਾ ਸ਼ਾਮਲ ਹੋਣਾ ਹੋਰ ਕਿੰਨਾ ਅਰਥ ਵਾਲਾ ਹੋਵੇਗਾ"
 TEV "ਉਦੋਂ, ਬਰਕਤ ਕਿੰਨੀ ਵੱਡੀ ਹੋਵੇਗੀ, ਜਦੋਂ ਸਾਰੇ ਯਹੂਦੀਆਂ ਨੂੰ ਸ਼ਾਮਲ ਕਰ ਲਿਆ ਜਾਵੇਗਾ"
 NJB "ਤਾਂ ਸੋਚੋ ਜਦੋਂ ਉਹਨਾਂ ਸਾਰਿਆਂ ਦਾ ਬਦਲਾਅ ਹੋਵੇਗਾ ਤਾਂ ਕਿੰਨੀ ਬਰਕਤ ਹੋਵੇਗੀ"

ਸ਼ਬਦ "ਉਹਨਾਂ ਦੀ ਭਰਪੂਰਤਾ" ਦੇ ਅਰਥ ਦੀ ਵਿਆਖਿਆ ਮੂਲ ਸਮੱਸਿਆ ਹੈ। ਕੀ ਇਹ ਸੰਬੰਧਤ ਹੈ (1) ਯਹੂਦੀਆਂ ਦਾ ਬਚਾਇਆ ਜਾਣਾ, ਰੋਮੀਆਂ ਨੂੰ 11:14b, 26a (2) ਚੁਣੇ ਹੋਏ ਵਿਸ਼ਵਾਸੀ ਯਹੂਦੀ ਅਤੇ ਗੈਰ-ਕੋਮਾਂ ਅੰਤਮ ਸੰਖਿਆ ਹਨ?

11:13 "ਮੈਂ ਗ਼ੈਰਕੋਮ ਵਾਲਿਆਂ ਨਾਲ ਬੋਲਦਾ ਹਾਂ"- ਰੋਮੀਆਂ 9-11 ਇੱਕ ਸਾਹਿਤਕ ਇਕਾਈ ਬਣਾਉਂਦੀ ਹੈ ਜਿਸਨੇ ਇਸ ਸਵਾਲ ਦਾ ਉੱਤਰ ਦਿੱਤਾ ਹੈ, "ਯਹੂਦੀ ਮਸੀਹ ਯਹੂਦੀਆਂ ਦੁਆਰਾ ਕਿਉਂ ਨਕਾਰਿਆ ਗਿਆ?" ਫਿਰ ਵੀ, ਇਸ ਪ੍ਰਸ਼ਨ ਨਾਲ ਉਸ ਦੀ ਪੇਸ਼ਕਾਰੀ ਦੇ ਇਸ ਸਥਾਨ ਤੇ ਇਹ ਪ੍ਰਸ਼ਨ ਬਣਿਆ ਰਹਿੰਦਾ ਹੈ ਕਿ ਕਿਉਂ ਪੌਲੁਸ ਨੂੰ ਇਹ ਪੱਤਰ ਲਿਖਣ ਦੀ ਲੋੜ ਕਿਉਂ ਮਹਿਸੂਸ ਹੋਈ।

ਆਇਤਾਂ 13-24, 25c ਰੋਮੀਆਂ ਦੀ ਕਲੀਸੀਆ ਵਿੱਚ ਨਸਲੀ ਯਹੂਦੀਆਂ ਅਤੇ ਗੈਰ-ਕੋਮਾਂ ਵਿਚਕਾਰ ਸਮੱਸਿਆ ਨੂੰ ਦਿਖਾਉਂਦੀਆਂ ਲੱਗਦੀਆਂ ਹਨ। ਭਾਵੇਂ ਇਹ ਵਿਸ਼ਵਾਸੀ ਗੈਰ-ਕੋਮਾਂ ਵਿਚਕਾਰ ਜਾਂ ਵਿਸ਼ਵਾਸੀ ਗੈਰ-ਕੋਮਾਂ ਅਤੇ ਅਵਿਸ਼ਵਾਸੀ ਯਹੂਦੀਆਂ ਵਿਚਕਾਰ ਸੀ, ਇਹ ਅਨਿਸ਼ਚਿਤ ਸੀ (ਅਰਾਧਨਾ ਘਰ)।

▣ "ਮੈਂ ਜੋ ਪਰਾਈਆਂ ਕੋਮਾਂ ਦਾ ਰਸੂਲ ਹਾਂ" ਪੌਲੁਸ ਨੇ ਮਹਿਸੂਸ ਕੀਤਾ ਕਿ ਉਸ ਨੂੰ ਗੈਰ-ਕੋਮਾਂ ਦੇ ਸੰਸਾਰ ਵਿੱਚ ਅਦਭੁੱਤ ਤਰੀਕੇ ਨਾਲ ਸੇਵਕ ਦੇ ਤੌਰ ਬੁਲਾਇਆ ਗਿਆ ਹੈ (ਦੇਖੋ ਰਸੂਲਾਂ ਦੇ ਕਰਤੱਬ 9:15; 22:21; 26:17; ਰੋਮੀਆਂ ਨੂੰ 1:5; 15:16; ਗਲਾਤੀਆਂ ਨੂੰ 1:16; 2:7,9; 1 ਤਿਮੋਥਿਉਸ ਨੂੰ 2:7; 2 ਤਿਮੋਥਿਉਸ ਨੂੰ 4:17)।

NASB, NKJV "ਮੈਂ ਆਪਣੀ ਸੇਵਕਾਈ ਨੂੰ ਵਡਿਆਉਂਦਾ ਹਾਂ"

NRSV " ਮੈਂ ਆਪਣੀ ਸੇਵਕਾਈ ਉੱਤੇ ਮਾਣ ਕਰਦਾ ਹਾਂ"

TEV "ਮੈਂ ਆਪਣੇ ਕੰਮ ਵਿੱਚ ਮਾਣ ਪਾਵਾਂਗਾ"

NJB "ਅਤੇ ਮੈਂ ਭੇਜੇ ਜਾਣ ਉੱਤੇ ਮਾਣ ਕਰਦਾ ਹਾਂ"

ਸ਼ਬਦ "ਵਡਿਆਉਣਾ" ਦਾ ਅਰਥ ਹੋ ਸਕਦਾ ਹੈ (1) ਸੁਕਰਗੁਜਾਰੀ; (2) ਕਿਸੇ ਚੀਜ ਵਿੱਚ ਮਾਣ ਹੋਣਾ (3) ਕਿਸੇ ਚੀਜ ਵਿੱਚੋਂ ਵੱਧ ਲਾਭ ਉਠਾਉਣਾ ਹੋ ਸਕਦਾ ਹੈ ਕਿ ਇਹ ਰੋਮੀਆਂ ਦੀ ਕਲੀਸੀਆ ਦੀ ਕੋਈ ਸਮੱਸਿਆ ਨੂੰ ਵੀ ਦਰਸਾਉਂਦਾ ਹੋਵੇ! ਪੌਲੁਸ (1) ਗੈਰ-ਕੋਮਾਂ ਵਿੱਚ ਸੇਵਾ ਕਰਕੇ ਖੁਸ਼ ਹੈ ਜਾਂ (2) ਆਪਣੀ ਸੇਵਕਾਈ ਨੂੰ ਅਵਿਸ਼ਵਾਸੀ ਯਹੂਦੀਆਂ ਦੀ ਈਰਖਾ ਦੇ ਕਾਰਨ ਵੱਜੋਂ ਦੇਖਦਾ ਸੀ, ਜੋ ਉਹਨਾਂ ਦੇ ਛੁਟਕਾਰੇ ਦਾ ਨਤੀਜਾ ਹੋ ਸਕੇਗੀ (ਦੇਖੋ ਰੋਮੀਆਂ ਨੂੰ 11:11,14 ਅਤੇ 9:1-3)।

11:14 "ਉਹਨਾਂ ਵਿੱਚੋਂ ਕਈਆਂ ਨੂੰ ਬਚਾਵਾ" ਇਹ ਪੌਲੁਸ ਦੀ ਸੁਸਮਾਚਾਰ ਪ੍ਰਚਾਰਕ ਹੋਣ ਦੀ ਬੁਲਾਹਟ ਹੈ। ਉਹ ਜਾਣਦਾ ਸੀ ਕਿ ਕੁੱਝ ਖੁਸ਼ਕਬਰੀ ਦੇ ਪ੍ਰਚਾਰ ਲਈ ਪ੍ਰਤੀਕਿਰਿਆ ਦੇਣਗੇ (ਦੇਖੋ 1 ਕੁਰਿੰਥੀਆਂ ਨੂੰ 1:21), ਜਦੋਂ ਕਿ ਦੂਸਰੇ ਨਹੀਂ ਦੇਣਗੇ (ਦੇਖੋ 1 ਕੁਰਿੰਥੀਆਂ ਨੂੰ 9:22)। ਇਹ ਚੋਣ ਦਾ ਰਹੱਸ ਹੈ (ਪੁਰਾਣਾ ਨੇਮ ਅਤੇ ਨਵਾਂ ਨੇਮ)!

11:15 ਪੁਰਾਣੇ ਨੇਮ ਵਿੱਚ ਇਸਰਾਇਲ ਦਾ ਇਨਕਾਰ (ਰੋਮੀਆਂ ਨੂੰ 11:1 ਤੋਂ ਵੱਖਰਾ ਸ਼ਬਦ) ਪਰਮੇਸ਼ਰ ਦੀ ਯੋਜਨਾ ਦਾ ਹਿੱਸਾ ਸੀ ਜੋ ਸਾਰੀ ਮਨੁੱਖ ਜਾਤੀ ਦੇ ਛੁਟਕਾਰੇ ਦੀ ਸੀ (*kosmos*)। ਯਹੂਦੀ ਸਵੈ-ਧਰਮੀ, ਨਸਲੀ ਹੰਕਾਰ , ਅਤੇ ਕਾਨੂੰਨੀ ਸਪੱਸ਼ਟਤਾ ਨਿਹਚਾ ਦੀ ਜਰੂਰਤ ਉੱਤੇ ਜੋਰ ਦਿੱਤਾ ਹੈ (ਦੇਖੋ ਰੋਮੀਆਂ ਨੂੰ 9:30-33)। ਯਹੋਵਾਹ ਅਤੇ ਉਸਦੇ ਮਸੀਹ ਵਿੱਚ ਨਿਹਚਾ ਸੱਚੀ ਧਾਰਮਿਕਤਾ ਦੀ ਕੁੰਜੀ ਹੈ, ਨਾ ਕਿ ਮਨੁੱਖੀ ਧਰਮੀ ਕਾਰਗੁਜਾਰੀ। ਪਰ ਯਾਦ ਰੱਖੋ, ਇਸਰਾਇਲ ਦਾ ਇਨਕਾਰ ਸਾਰੀ ਮਨੁੱਖ ਜਾਤੀ ਦੇ ਛੁਟਕਾਰੇ ਦੇ ਉਦੇਸ਼ ਕਾਰਨ ਹੋਇਆ ਸੀ। ਮਨੁੱਖੀ ਹੰਕਾਰ ਲਈ ਕੋਈ ਸਥਾਨ ਨਹੀਂ ਨਾ ਹੀ ਯਹੂਦੀ ਅਤੇ ਨਾ ਹੀ ਗੈਰ-ਕੋਮਾਂ। ਇਹ ਪ੍ਰਗਟ ਹੈ ਕਿ ਇਹ ਉਹ ਸੁਨੇਹਾ ਹੈ ਜਿਸਨੂੰ ਸੁਣਨ ਦੀ ਰੋਮੀਆਂ ਦੀ ਕਲੀਸੀਆ ਨੂੰ ਜਰੂਰਤ ਸੀ!

▣ "ਸੰਸਾਰ ਦਾ ਮੇਲਮਿਲਾਪ ਹੋਇਆ"- ਇਹ ਧਰਮ ਸ਼ਾਸਤਰੀ "ਪਰਮੇਸ਼ਰ ਦੀ ਧਾਰਮਿਕਤਾ" ਦੇ ਸਮਾਨਾਂਤਰ ਹੈ। ਇਹ ਮਿਸ਼ਰਤ ਵਾਕ *kata* ਅਤੇ *alassō* (ਬਦਲਣਾ, ਸਹੀ ਕਰਨਾ, ਜਾਂ ਬਦਲ ਦੇਣਾ) ਤੋਂ ਬਣਿਆ ਹੈ। ਇਹ ਸ਼ਾਂਤੀ ਦਾ ਵਿਰੋਧ ਦੇ ਅਦਲ-ਬਦਲ, ਅਤੇ ਇਹ ਭਰਪੂਰਤਾ ਦੇ ਪੱਖ ਦਾ ਹਵਾਲਾ ਹੈ (ਦੇਖੋ ਰੋਮੀਆਂ ਨੂੰ 5:11; 11:15; 2 ਕੁਰਿੰਥੀਆਂ ਨੂੰ 5:18,19)। ਪਰਮੇਸ਼ਰ ਅਦਨ ਦੀ ਸੰਗਤੀ ਦੀ ਬਹਾਲੀ ਚਾਹੁੰਦੇ ਹਨ। ਪਾਪ ਨੇ ਉਸ ਸੰਗਤੀ ਨੂੰ ਤੋੜ ਦਿੱਤਾ ਸੀ, ਪਰ ਮਸੀਹ ਨੇ ਡਿੱਗੀ ਮਨੁੱਖਤਾ ਵਿੱਚ ਪਰਮੇਸ਼ਰ ਦੇ ਸਰੂਪ ਨੂੰ ਫਿਰ ਬਹਾਲ ਕਰ ਦਿੱਤਾ ਉਹਨਾਂ ਸਭ ਲਈ ਜੋ ਨਿਹਚਾ ਰੱਖਦੇ ਹਨ। ਉਹ ਮੁੜ ਮਿਲਾਏ ਅਤੇ ਸਵੀਕਾਰ ਕੀਤਾ ਜਾਂਦੇ ਹਨ (ਰੋਮੀਆਂ ਨੂੰ 11:15 ਦਾ ਸਮਾਨਰੂਪੀ)। ਮਨੁੱਖਤਾ ਨੇੜਤਾ ਨੂੰ ਬਹਾਲ ਨਹੀਂ ਕਰ ਸਕਦੀ, ਪਰ ਪਰਮੇਸ਼ਰ ਕਰ ਸਕਦੇ ਹਨ ਅਤੇ ਉਹਨਾਂ ਨੇ ਕੀਤਾ!

▣ "ਪਰ ਮੁਰਦਿਆਂ ਵਿੱਚੋਂ ਜੀ ਉੱਠਣ" ਪ੍ਰਸੰਗ ਇਸਰਾਇਲ ਕੋਮ ਨੂੰ ਸੰਬੋਧਿਤ ਕਰ ਰਿਹਾ ਹੈ, ਇਸ ਲਈ

1. ਕੀ ਇਹ ਵਾਕ ਬਹਾਲ ਕੀਤੇ ਗਏ ਇਸਰਾਇਲ ਦਾ ਹਵਾਲਾ ਹੈ
2. ਕੀ ਇਹ ਵਾਕ ਯਹੂਦੀਆਂ ਅਤੇ ਗੈਰ-ਕੋਮਾਂ ਦੀ "ਪੂਰੀ ਸੰਖਿਆ" ਦਾ ਹਵਾਲਾ ਹੈ (ਉਦਾਹਰਣ ਆਤਮਿਕ ਇਸਰਾਇਲ, ਦੇਖੋ ਰੋਮੀਆਂ ਨੂੰ 9:6; 11:25-26)
3. ਕੀ ਇਹ ਵਾਕ (ਦੇਖੋ ਰੋਮੀਆਂ ਨੂੰ 6:13) ਨਵੇਂ ਯੁੱਗ, ਜੀ ਉੱਠਣ ਦੇ ਜੀਵਨ ਦਾ ਹਵਾਲਾ ਹੈ?
ਮੈਂ #3 ਨੂੰ ਪਸੰਦ ਕਰਦਾ ਹਾਂ। ਮੇਰੇ ਕਾਰਨਾਂ ਲਈ ਦੇਖੋ "Crucial Introductory Article," ਪਰਕਾਸ਼ ਦੀ ਪੇਥੀ ਉੱਪਰ ਮੇਰਾ ਟੀਕਾ ਆਨਲਾਇਨ ਮੁਫਤ www.freebiblecommentary.org ਵਿੱਚ।

11:16 "ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਆਟਾ ਵੀ ਪਵਿੱਤਰ ਹੋਵੇਗਾ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜਿਹੜਾ ਕਿ ਲੇਖਕ ਦੀ ਸੋਚ ਜਾਂ ਸਾਹਿਤਕ ਉਦੇਸ਼ਾਂ ਪੱਖੋਂ ਸੱਚ ਮੰਨਿਆ ਗਿਆ ਹੈ। ਇਹ ਗਿਣਤੀ 15:17-21 ਦਾ ਸੰਕੇਤ ਹੈ। ਇਹ ਇੱਕ ਰੂਪਕ ਹੈ ਜਿਹੜਾ ਪੁਰਾਣੇ ਨੇਮ ਦੇ ਪਹਿਲੇ ਫਲ ਦੇ ਵਿਸ਼ੇ ਨਾਲ ਮਿਲਦਾ ਹੈ (ਜਾਂ ਦਸਵੰਧ) ਜਿਹੜਾ ਕਿ ਪਰਮੇਸ਼ਰ ਨੂੰ ਭੇਟ ਕੀਤਾ ਜਾਂਦਾ ਸੀ ਅਤੇ ਇਹ ਦਿਖਾਉਂਦਾ ਸੀ ਕਿ ਸਾਰੀ ਵਾਢੀ ਉਸ ਤੋਂ ਹੈ।

ਪੁਰਾਤਨ ਵਿਸ਼ਵਾਸ ਕਰਨ ਵਾਲੇ ਬਚਾਏ ਗਏ ਯਹੂਦੀਆਂ ਦਾ ਸਾਰੇ ਰਾਸ਼ਟਰ ਉੱਪਰ ਹਾਲੇ ਵੀ ਪ੍ਰਭਾਵ ਸੀ (ਦੇਖੋ ਉਤਪਤ 18:27-33; 2 ਇਤਿਹਾਸ 7:14)। "ਪਹਿਲੇ ਟੁਕੜੇ" ਦਾ ਰੂਪਕ "ਜੜ" ਦਾ ਸਮਾਨ ਰੂਪੀ ਹੈ (ਦੇਖੋ ਯਿਰਮਿਯਾਹ 11:16-17), ਇਹ ਦੋਵੇਂ ਇਸਰਾਇਲ ਦੇ ਵਫ਼ਾਦਾਰ, ਖਾਸ ਤੌਰ ਤੇ ਪੁਰਾਣੇ ਨੇਮ ਦੇ ਬਜ਼ੁਰਗਾਂ (ਉਦਾਹਰਣ "ਜੜ" ਰੋਮੀਆਂ ਨੂੰ 11:16-17) ਦਾ ਹਵਾਲਾ ਹੈ (ਦੇਖੋ ਰੋਮੀਆਂ ਨੂੰ 11:28)।

ਰੋਮੀਆਂ ਨੂੰ 11:17-24

¹⁷ਪਰ ਜੇ ਟਹਿਣੀਆਂ ਵਿੱਚੋਂ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜੇ ਜੰਗਲੀ ਜ਼ੈਤੂਨ ਸੀ, ਉਹਨਾਂ ਦੀ ਥਾਂ ਪੇਉਂਦ ਕੀਤਾ ਗਿਆ, ਅਤੇ ਜ਼ੈਤੂਨ ਦੀ ਜੜ ਦੇ ਰਸ ਦਾ ਸਾਂਝੀ ਹੋਇਆ ਹੈ। ¹⁸ਤਾਂ ਉਨ੍ਹਾਂ ਟਹਿਣੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੰਡ ਕਰੋ ਤਾਂ ਵੀ ਤੂੰ ਜੜ ਨੂੰ ਨਹੀਂ ਸੰਭਾਲਦਾ ਪਰ ਜੜ ਤੈਨੂੰ ਸੰਭਾਲਦੀ ਹੈ। ¹⁹ਫੇਰ ਤੂੰ ਇਹ ਆਖੇਗਾ, ਕਿ ਟਹਿਣੀਆਂ ਇਸ ਲਈ ਤੋੜੀਆਂ ਗਈਆਂ ਜੇ ਮੈਂ ਪੇਉਂਦ ਕੀਤਾ ਜਾਂਵਾਂ। ²⁰ਅੱਛਾ, ਉਹ ਤਾਂ ਅਵਿਸ਼ਵਾਸ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈ। ਇਸ ਲਈ ਅਭਮਾਨ ਨਾ ਕਰ ਸਗੋਂ ਡਰ। ²¹ਕਿਉਂਕਿ ਜਦੋਂ ਪਰਮੇਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ। ²²ਜੇ ਪਰਮੇਸ਼ੁਰ ਦੀ ਦਿਆਲਗੀ ਅਤੇ ਸਖਤੀ ਨੂੰ ਵੇਖ। ਸਖਤੀ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ, ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇ। ਨਹੀਂ ਤਾਂ ਤੂੰ ਵੀ ਵੱਢਿਆ ਜਾਵੇਗਾ। ²³ਅਤੇ ਉਹ ਵੀ ਜੇ ਅਵਿਸ਼ਵਾਸ ਵਿੱਚ ਟਿਕੇ ਨਾ ਰਹਿਣ ਤਾਂ ਪੇਉਂਦ ਕੀਤੇ ਜਾਣਗੇ, ਕਿਉਂ ਜੋ ਪਰਮੇਸ਼ੁਰ ਨੂੰ ਅਧਿਕਾਰ ਹੈ, ਕਿ ਉਨ੍ਹਾਂ ਨੂੰ ਫੇਰ ਪੇਉਂਦ ਕਰੇ। ²⁴ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਡਿਆ ਗਿਆ, ਜੇ ਅਸਲ ਵਿੱਚ ਜੰਗਲੀ ਹੈ, ਅਤੇ ਸੁਭਾਓ ਦੇ ਵਿਰੁੱਧ ਚੰਗੇ ਜ਼ੈਤੂਨ, ਦੇ ਰੁੱਖ ਵਿੱਚ ਪੇਉਂਦ ਕੀਤਾ ਗਿਆ, ਤਾਂ ਇਹ ਜੇ ਅਸਲੀ ਟਹਿਣੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਵਿੱਚ ਕਿੰਨ੍ਹਾਂ ਵੱਧ ਕੇ ਪੇਉਂਦ ਨਾ

11:17-24 ਹੈਰਾਨੀ ਦੀ ਗੱਲ ਹੈ, ਇਸ ਹਿੱਸੇ ਵਿੱਚ ਸ਼ਬਦ "ਤੁਸੀਂ" ਇੱਕ ਵਚਨ ਹੈ (ਰੋਮੀਆਂ ਨੂੰ 11:25 ਵਿੱਚ ਬਹੁ-ਵਚਨ ਫਿਰ ਤੋਂ ਆਉਂਦਾ ਹੈ)। ਇਸਦਾ ਕੀ ਅਰਥ ਹੈ?

1. ਇੱਕ ਗੈਰ-ਕੋਮੀ ਬਾਕੀ ਸਾਰੀਆਂ ਗੈਰ-ਕੋਮਾਂ ਲਈ ਚਿੰਨ੍ਹ ਹੈ
2. ਯਹੂਦੀ ਅਤੇ ਗੈਰ-ਕੋਮੀ ਅਗੁਆਈ ਵਿਚਕਾਰ ਰੋਮੀਆਂ ਦੀ ਕਲੀਸੀਆ ਵਿੱਚ ਸਮੱਸਿਆ, ਇਸਦੇ ਨਾਲ, ਗੈਰ-ਕੋਮ ਦੇ ਮੌਜੂਦਾ ਅਗੁਆਈ ਦੇ ਆਗੂਆਂ ਦਾ ਜਿਕਰ ਹੋਇਆ ਹੈ (ਦੇਖੋ ਰੋਮੀਆਂ ਨੂੰ 11:18-20)

11:17 "ਜੇ" ਰੋਮੀਆਂ ਨੂੰ 11:12-24 ਵਿੱਚ ਨੋਟ ਦੇਖੋ।

▣ "ਟਹਿਣੀਆਂ ਵਿੱਚੋਂ ਕੁਝ ਟਹਿਣੀਆਂ ਤੋੜੀਆਂ ਗਈਆਂ" ਇਹ ਅਵਿਸ਼ਵਾਸੀ ਇਸਰਾਇਲੀਆਂ ਦਾ ਹਵਾਲਾ ਹੈ (ਦੇਖੋ ਰੋਮੀਆਂ ਨੂੰ 11:18,19, "ਕੁਦਰਤੀ ਟਾਹਣੀਆਂ," ਰੋਮੀਆਂ ਨੂੰ 11:21)।

▣ "ਜੰਗਲੀ ਜੈਤੂਨ" ਇਹ ਵਿਸ਼ਵਾਸ ਕਰਨ ਵਾਲੀਆਂ ਗੈਰ-ਕੋਮਾਂ ਦਾ ਹਵਾਲਾ ਹੈ ਜਿਹਨਾਂ ਨੇ ਖੁਸ਼ਖਬਰੀ ਦੇ ਪ੍ਰਚਾਰ ਲਈ ਪ੍ਰਤੀਕਿਰਿਆ ਦਿੱਤੀ।

▣ "ਪਿਓਂਦ" ਪੌਲੁਸ ਰੋਮੀਆਂ ਨੂੰ 11:16 ਵਿੱਚ ਸ਼ੁਰੂ ਹੋਏ ਖੇਤੀਬਾੜੀ ਦੇ ਰੂਪਕ ਨੂੰ ਜਾਰੀ ਰੱਖਦਾ ਹੈ। ਜੰਗਲੀ ਜੈਤੂਨ ਦੀਆਂ ਟਹਿਣੀਆਂ ਦੀ ਪਿਓਂਦ ਕਿਸੇ ਸਥਾਪਿਤ ਰੁੱਖ ਵਿੱਚ ਲਗਾਉਣ ਨਾਲ ਝਾੜ ਵਧਾਉਣ ਵਿੱਚ ਮਦਦ ਮਿਲਦੀ ਸੀ (ਦੇਖੋ ਰੋਮੀਆਂ ਨੂੰ 11:24)।

▣ "ਜੜ੍ਹ ਦੇ ਰਸ" ਇਹ ਸ਼ਾਬਦਿਕ ਅਸਲ ਵਾਕ, "ਚਰਬੀ ਦੀ ਜੜ੍ਹ" (UBS ਇਸ ਨੂੰ "B" ਰੇਟਿੰਗ ਦਿੰਦਾ ਹੈ [ਕੁੱਝ ਹੱਦ ਤੱਕ ਨਿਸ਼ਚਿਤ]), ਜੋ MSS κ , B, C ਵਿੱਚ ਮਿਲਦਾ ਹੈ। ਯੂਨਾਨੀ ਹੱਥ ਲਿਖਤ ਰਸਮਾਂ ਵਿੱਚ ਹੋਰ ਵੀ ਕਈ ਪੜਨ ਦੀਆਂ ਚੀਜ਼ਾਂ ਹਨ ਜੋ ਰਚਨਾ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਦੀਆਂ ਹਨ (Bruce Metzger, *A Textual Commentary on the Greek New Testament*, p. 526)।

▣ "ਜੈਤੂਨ ਦਾ ਰੁੱਖ" ਇਹ ਇਸਰਾਇਲ ਰਾਸ਼ਟਰ ਦਾ ਚਿੰਨ੍ਹ ਹੈ (ਦੇਖੋ ਰੋਮੀਆਂ ਨੂੰ 11:24; ਜਬੂਰਾਂ ਦੀ ਪੇਥੀ 52:8; 128:3; ਯਿਰਮਿਯਾਹ 11:16; ਹੋਸ਼ੇਆ. 14:6)। ਇਹ ਪੌਲੁਸ ਦੁਆਰਾ ਯਹੂਦੀਆਂ ਅਤੇ ਗੈਰ-ਕੋਮਾਂ ਦੇ ਰਿਸ਼ਤੇ ਨੂੰ ਦੱਸਣ ਲਈ ਪੁਰਾਣੇ ਨੇਮ ਦਾ ਵਰਤਿਆ ਗਿਆ ਦੂਜਾ ਰੂਪਕ ਹੈ।

11:18 "ਉਨ੍ਹਾਂ ਟਹਿਣੀਆਂ ਉੱਤੇ ਘਮੰਡ ਨਾ ਕਰ" ਇਹ ਇੱਕ ਮੌਜੂਦਾ ਨਕਾਰਾਤਮਕ ਵਾਕ ਵਾਲਾ ਸੰਕੇਤਕ ਹੈ ਜਿਸ ਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ। ਇਹ ਆਇਤ, ਰੋਮੀਆਂ ਨੂੰ 11:13, 20, 25 ਨਾਲ, ਇਹ ਦੱਸਦੀ ਹੈ ਕਿ ਰੋਮੀਆਂ ਦੀ ਕਲੀਸੀਆ ਵਿੱਚ ਵਿਸ਼ਵਾਸੀ ਯਹੂਦੀਆਂ ਅਤੇ ਗੈਰ-ਕੋਮਾਂ ਦੇ ਵਿਚਕਾਰ ਇੱਕ ਸਮੱਸਿਆ ਸੀ।

11:19-20 ਆਇਤ 19 ਇੱਕ ਹੋਰ ਡਾਇਟਰੀਬ (ਇੱਕ ਮੰਨੀ ਗਈ ਵਸਤੂ) ਹੈ। ਪੌਲੁਸ ਦੱਸਦਾ ਹੈ ਕਿ ਕਿਉਂ ਯਹੂਦੀਆਂ ਨੂੰ ਨਕਾਰਿਆ ਗਿਆ। ਇਹ ਉਹਨਾਂ ਦੇ ਅਵਿਸ਼ਵਾਸ ਕਰਕੇ ਸੀ, ਨਾ ਕਿ ਇਸ ਲਈ ਕਿ ਗੈਰ-ਕੋਮਾਂ ਨੂੰ ਜਿਆਦਾ ਪਿਆਰ ਕੀਤਾ ਗਿਆ! ਗੈਰ-ਕੋਮਾਂ ਨੂੰ ਕੇਵਲ ਪਰਮੇਸ਼ਰ ਦੇ ਪਿਆਰ (ਦੇਖੋ ਉਤਪਤ 3:15) ਅਤੇ ਉਹਨਾਂ ਦੀ ਨਿਹਚਾ ਕਾਰਨ ਸ਼ਾਮਲ ਕੀਤਾ ਗਿਆ! ਉਹ ਯਹੂਦੀਆਂ ਦੀ ਈਰਖਾ ਕਾਰਨ ਉਹਨਾਂ ਦਾ ਪਰਮੇਸ਼ਰ ਵੱਲ ਮੁੜਨ ਦਾ ਕਾਰਨ ਵੀ ਬਣੇ (ਦੇਖੋ ਰੋਮੀਆਂ ਨੂੰ 11:11,14)।

11:20

NASB "ਪਰ ਤੁਸੀਂ ਆਪਣੀ ਨਿਹਚਾ ਨਾਲ ਖੜੇ ਹੋ"

NKJV "ਅਤੇ ਤੁਸੀਂ ਆਪਣੀ ਨਿਹਚਾ ਨਾਲ ਖੜੇ ਹੋ"

NRSV " ਪਰ ਤੁਸੀਂ ਕੇਵਲ ਆਪਣੀ ਨਿਹਚਾ ਦੁਆਰਾ ਖੜੇ ਹੋ"

TEV "ਜਦੋਂ ਤੁਸੀਂ ਸਥਿਰ ਰਹਿੰਦੇ ਹੋ ਤਾਂ ਇਹ ਸਿਰਫ ਤੁਹਾਡੀ ਨਿਹਚਾ ਕਾਰਨ ਹੈ"

NJB "ਜੇ ਤੁਸੀਂ ਹਾਲੇ ਵੀ ਸਥਿਰ ਹੋ, ਤਾਂ ਇਹ ਸਿਰਫ ਤੁਹਾਡੀ ਨਿਹਚਾ ਦਾ ਧੰਨਵਾਦ ਹੈ"

ਇਹ ਇੱਕ ਸੰਪੂਰਨ ਅਕਰਮਕ ਸੰਕੇਤਕ ਹੈ। ਹਾਲਾਂਕਿ, ਇਹ ਦਸ ਸ਼ਰਤੀਆ ਵਾਕਾਂ ਵਾਲੇ ਪ੍ਰਸੰਗ ਵਿੱਚ ਹੈ। ਸਾਡੀ ਪਰਮੇਸ਼ਰ ਵਿੱਚ ਸਥਿਰਤਾ ਨਿਹਚਾ ਦੁਆਰਾ ਹੈ ਅਤੇ ਜਾਰੀ ਹੈ। ਜੇ ਨਿਹਚਾ ਮੁੱਕਦੀ ਹੈ, ਸਾਡੀ ਸਥਿਰਤਾ ਮੁੱਕਦੀ ਹੈ। ਛੁਟਕਾਰਾ (1) ਨਿਹਚਾ ਦੀ ਸ਼ੁਰੂਆਤੀ ਪ੍ਰਤੀਕਿਰਿਆ (2) ਨਿਹਚਾ ਵਿੱਚ ਬਣੇ ਰਹਿਣ ਦੀ ਇੱਕ ਸਥਿਤੀ (3) ਨਿਹਚਾ ਦੀ ਚੱਲ ਰਹੀ ਪ੍ਰਕਿਰਿਆ (4) ਨਿਹਚਾ ਦਾ ਅੰਤਮ ਨਤੀਜਾ। ਕਿਸੇ ਵੀ ਧਰਮ ਸ਼ਾਸਤਰੀ ਸਿਸਟਮ ਪ੍ਰਤੀ ਸਾਵਧਾਨ ਰਹੋ ਜੋ ਸਿਰਫ ਇਹਨਾਂ ਵਿੱਚੋਂ ਇੱਕ ਬਾਈਬਲ ਦੀਆਂ ਸੱਚਾਈਆਂ ਉੱਪਰ ਕੇਂਦਰਿਤ ਹਨ। ਦੇਖੋ ਖਾਸ ਵਿਸ਼ਾ: ਰੋਮੀਆਂ ਨੂੰ 10:4 ਵਿੱਚ ਛੁਟਕਾਰੇ ਲਈ ਵਰਤੇ ਗਏ ਯੂਨਾਨੀ ਕਿਰਿਆ ਵਾਕ।

ਪਰਮੇਸ਼ਰ ਲੇਖਕ, ਸ਼ੁਰੂ ਕਰਨ ਵਾਲਾ, ਬਣਾਈ ਰੱਖਣ ਵਾਲਾ, ਅਤੇ ਛੁਟਕਾਰਾ ਦੇਣ ਵਾਲਾ ਹੈ, ਪਰ ਕੇਵਲ ਨੇਮ ਦੇ ਪੈਟਰਨ ਵਿੱਚ। ਉਸਨੇ ਚੁਣਿਆ ਹੈ ਕਿ ਪਾਪੀ ਮਨੁੱਖ ਜਾਤੀ ਜਰੂਰ ਪ੍ਰਤੀਕਿਰਿਆ ਦੇਵੇ ਅਤੇ ਸਫਲਤਾ ਦੇ ਹਰੇਕ ਕੰਮ ਵਿੱਚ ਤੌਬਾ ਅਤੇ ਨਿਹਚਾ ਨਾਲ ਪ੍ਰਤੀਕਿਰਿਆ ਦੇਣੀ ਜਾਰੀ ਰੱਖੇ। ਉਹ ਅਗਿਆਕਾਰਤਾ, ਮਸੀਹ ਵਾਂਗ ਬਣਨਾ, ਧੀਰਜ ਦੀ ਉਮੀਦ ਕਰਦਾ ਹੈ!

NASB "ਘਮੰਡ ਨਾ ਕਰੋ, ਪਰ ਡਰੋ"

NKJV "ਹੰਕਾਰੀ ਨਾ ਬਣੋ, ਪਰ ਡਰੋ"

NRSV "ਇਸ ਲਈ ਘਮੰਡੀ ਨਾ ਬਣੋ, ਪਰ ਭੈ ਨਾਲ ਖੜੇ ਰਹੋ"

TEV "ਪਰ ਇਸਦਾ ਘਮੰਡ ਨਾ ਕਰੋ, ਬਲਕਿ ਡਰੋ"

NJB "ਤਹਾਨੂੰ ਘਮੰਡੀ ਬਣਾਉਣ ਦੀ ਬਜਾਏ, ਤੁਹਾਨੂੰ ਡਰਾਉਣਾ ਚਾਹੀਦਾ ਹੈ"

ਇਹ ਦੋਵੇਂ ਕਥਨ ਮੌਜੂਦਾ ਵਾਕ ਹਨ। ਪਹਿਲੇ ਵਿੱਚ ਨਕਾਰਾਤਮਕ ਵਾਕ ਹੈ, ਜਿਸਦਾ ਅਰਥ ਅਕਸਰ ਚੱਲ ਰਹੇ ਕੰਮ ਨੂੰ ਰੋਕਣਾ ਹੈ। ਇਸ ਨੇ ਰੋਮੀਆਂ ਦੀ ਕਲੀਸੀਆ ਦੀ ਸਮੱਸਿਆ ਦਾ ਖੁੱਲਾਸਾ ਕੀਤਾ। ਡਰਨ ਕਾ ਕਾਰਨ ਰੋਮੀਆਂ ਨੂੰ 11:21 ਵਿੱਚ ਦੱਸਿਆ ਗਿਆ ਹੈ।

11:21 "ਤਾਂ ਤੈਨੂੰ ਵੀ ਨਾ ਛੱਡੇਗਾ" ਜਿਵੇਂ ਇਸਰਾਇਲ ਯਹੋਵਾਹ ਤੋਂ ਹੰਕਾਰੀ ਅਵਿਸ਼ਵਾਸ ਕਾਰਨ ਅਧਰਮੀ ਹੋ ਕੇ ਦੂਰ ਚਲਾ ਗਿਆ ਅਤੇ ਛੱਡ ਦਿੱਤਾ ਗਿਆ ਸੀ, ਤਾਂ ਕੀ ਇਸੇ ਤਰੀਕੇ ਨਾਲ ਘਮੰਡੀ ਸਵੈ-ਧਾਰਮਿਕਤਾ ਦੁਆਰਾ ਮਸੀਹ ਵਿੱਚ ਨਿਹਚਾ ਨੂੰ ਛੱਡਣ ਤੇ ਕਲੀਸੀਆ ਨਾਲ ਹੋਵੇਗਾ। ਸ਼ੁਰੂਆਤੀ ਨਿਹਚਾ ਜੀਵਨਸ਼ੈਲੀ ਦੀ ਨਿਹਚਾ ਵਾਂਗ ਹੋਣੀ ਚਾਹੀਦੀ ਹੈ (ਦੇਖੋ ਮੱਤੀ 13:1-23; ਮਰਕੁਸ 4:1-12; ਲੂਕਾ 8:4-10)। ਘਮੰਡ ਲਗਾਤਾਰ ਜਾਂਦਾ ਰਹਿਣਾ ਚਾਹੀਦਾ ਹੈ। ਅਸੀਂ ਜੇ ਹਾਂ ਉਹ ਪਰਮੇਸ਼ਰ ਦੀ ਦਯਾ ਨਾਲ ਹਾਂ ਅਤੇ ਮਸੀਹ ਵਿੱਚ ਨਿਹਚਾ ਰੱਖਣ ਦੁਆਰਾ ਇਸੀ ਸਾਰੇ ਭਰਾ ਹਾਂ!

ਖਾਸ ਵਿਸ਼ਾ: ਤਿਆਗ

ਖਾਸ ਵਿਸ਼ਾ: ਤਿਆਗ (ਅਪਿਸਤੇਮੀ *APHISTEMI*)

ਯੂਨਾਨੀ ਸ਼ਬਦ *ਅਪਿਸਤੇਮੀ* *aphistemi* ਦਾ ਵਿਸ਼ਾਲ ਅਰਥ ਖੇਤਰ ਹੈ। ਹਾਲਾਂਕਿ, ਅੰਗਰੇਜ਼ੀ ਸ਼ਬਦ “ਤਿਆਗ apostasy” ਇਸ ਸ਼ਬਦ ਤੋਂ ਲਿਆ ਗਿਆ ਹੈ ਅਤੇ ਆਧੁਨਿਕ ਪਾਠਕਾਂ ਲਈ ਇਸ ਦੀ ਵਰਤੋਂ ਦਾ ਵਿਗਾੜ ਕਰਦਾ ਹੈ। ਪ੍ਰਸੰਗ, ਹਮੇਸ਼ਾ ਦੀ ਤਰ੍ਹਾਂ, ਇਕ ਕੁੰਜੀ ਹੈ ਨਾ ਕਿ ਪਹਿਲਾਂ ਹੀ ਤੈਅ ਕੀਤੀ ਪਰਿਭਾਸ਼ਾ।

ਇਹ ਦੋ ਸ਼ਬਦਾਂ ਦਾ ਮਿਸ਼ਰਿਤ ਹੈ, *ਅਪੋ* *apo*, ਜਿਸਦਾ ਮਤਲਬ “ਤੋਂ” ਜਾਂ “ਦੂਰ” ਅਤੇ *ਹਿਸਤੇਮੀ* *histemi*, ਜਿਸਦਾ ਮਤਲਬ “ਬੈਠਣਾ,” “ਖੜ੍ਹੇ ਹੋਣਾ,” ਜਾਂ “ਠੀਕ ਕਰਨਾ” ਹੈ। ਹੇਠ ਲਿੱਖੀ (ਗੈਰ-ਅਧਿਆਤਮਿਕ) ਵਰਤੋਂ ਵੱਲ ਧਿਆਨ ਦਿਓ:

1. ਸਰੀਰਕ ਤੌਰ ਤੇ ਹਟਾਉਣਾ
 - a. ਹੈਕਲ ਤੋਂ, ਲੂਕਾ 2:37
 - b. ਘਰ ਤੋਂ, ਮਰਕੁਸ 13:34
 - c. ਇਕ ਵਿਅਕਤੀ ਤੋਂ, ਮਰਕੁਸ 12:12; 14:50; ਰਸੂਲਾਂ ਦੇ ਕਰਤੱਬ 5:38
 - d. ਸਭ ਚੀਜ਼ਾਂ ਤੋਂ, ਮੱਤੀ 19:27,29
2. ਰਾਜਨੀਤਿਕ ਤੌਰ ਤੇ ਹਟਾਉਣਾ, ਰਸੂਲਾਂ ਦੇ ਕਰਤੱਬ 5:37
3. ਰਿਸ਼ਤੇਦਾਰੀ ਦੇ ਤੌਰ ਤੇ ਹਟਾਉਣਾ, ਰਸੂਲਾਂ ਦੇ ਕਰਤੱਬ 5:38; 15:38; 19:9; 22:29
4. ਕਾਨੂੰਨੀ ਤੌਰ ਤੇ ਹਟਾਉਣਾ (ਤਲਾਕ), ਬਿਵਸਥਾ ਸਾਰ 24:1,3 (LXX) ਅਤੇ ਨਵੇਂ ਨੇਮ, ਮੱਤੀ 5:31; 19:7; ਮਰਕੁਸ 10:4; 1 ਕੁਰਿੰਥੀਆਂ 7:11
5. ਕਰਜ਼ੇ ਨੂੰ ਹਟਾਉਣਾ, ਮੱਤੀ 18:24
6. ਛੱਡ ਕੇ ਬੇਫ਼ਿਕਰੀ ਨੂੰ ਦਰਸਾਉਣਾ, ਮੱਤੀ 4:20; ਯੂਹੰਨਾ 4:28; 16:32
7. ਨਾ ਛੱਡ ਕੇ ਫ਼ਿਕਰ ਨੂੰ ਦਰਸਾਉਣਾ, ਯੂਹੰਨਾ 8:29; 14:18
8. ਆਗਿਆ ਦੇਣਾ ਜਾਂ ਇਜਾਜ਼ਤ ਦੇਣਾ, ਮੱਤੀ 13:30; 19:14; ਮਰਕੁਸ 14:6; ਲੂਕਾ 13:8

ਅਧਿਆਤਮਿਕ ਤੌਰ ਤੇ ਇਸ ਕਿਰਿਆ ਨੂੰ ਵੱਖਰੇ-ਵੱਖਰੇ ਤਰੀਕਿਆਂ ਨਾਲ ਵਰਤਿਆ ਗਿਆ ਹੈ:

1. ਪਾਪ ਨੂੰ ਮਿਟਾ ਦੇਣਾ, ਮੁਆਫ਼ ਕਰਨਾ, ਭੁੱਲ ਜਾਣਾ, ਕੂਚ 32:32 (LXX); ਗਿਣਤੀ 14:19; ਅੱਯੂਬ 42:10 ਅਤੇ ਨਵੇਂ ਨੇਮ, ਮੱਤੀ 6:12,14-15; ਮਰਕੁਸ 11:25-26
2. ਪਾਪ ਕਰਨ ਤੋਂ ਅੱਡ ਰਹਿਣਾ, 2 ਤਿਮੋਥਿਉਸ 2:19
3. ਹੇਠ ਲਿਖੀਆਂ ਗੱਲਾਂ ਨੂੰ ਛੱਡਣਾ
 - a. ਬਿਵਸਥਾ ਨੂੰ, ਮੱਤੀ 23:23; ਰਸੂਲਾਂ ਦੇ ਕਰਤੱਬ 21:21
 - b. ਵਿਸ਼ਵਾਸ ਨੂੰ, ਹਿਜ਼ਕੀਏਲ 20:8 (LXX); ਲੂਕਾ 8:13; 2 ਥੱਸਲੁਨੀਕੀਆਂ 2:3; 1 ਤਿਮੋਥਿਉਸ 4:1; ਇਬਰਾਨੀਆਂ 3:12

ਆਧੁਨਿਕ ਵਿਸ਼ਵਾਸੀ ਬਹੁਤ ਸਾਰੇ ਅਧਿਆਤਮਿਕ ਸਵਾਲ ਪੁਛਦੇ ਹਨ ਜਿਨ੍ਹਾਂ ਬਾਰੇ ਨਵੇਂ ਨੇਮ ਦੇ ਲੇਖਕਾਂ ਨੇ ਕਦੇ ਨਹੀਂ ਸੋਚਿਆ ਹੋਵੇਗਾ। ਇਨ੍ਹਾਂ ਵਿਚੋਂ ਇਕ ਵਿਸ਼ਵਾਸ ਨੂੰ (ਪਾਪਾਂ ਦੀ ਮੁਆਫ਼ੀ) ਵਿਸ਼ਵਾਸਯੋਗਤਾ (ਪਵਿੱਤਰਤਾ) ਤੋਂ ਵੱਖ ਕਰਨ ਦੇ ਆਧੁਨਿਕ ਰੁਝਾਨ ਨਾਲ ਸੰਬੰਧ ਰੱਖਦਾ ਹੈ।

ਬਾਈਬਲ ਵਿਚ ਕੁਝ ਅਜਿਹੇ ਲੋਕ ਹਨ ਜੋ ਪਰਮੇਸ਼ਰ ਦੇ ਲੋਕਾਂ ਵਿਚ ਸ਼ਾਮਲ ਸਨ ਅਤੇ ਕੁਝ ਅਜਿਹਾ ਹੁੰਦਾ ਹੈ ਕਿ ਉਹ ਛੱਡ ਕੇ ਚਲੇ ਜਾਂਦੇ ਹਨ।

I. ਪੁਰਾਣੇ ਨੇਮ ਵਿਚ

- A. ਉਹ ਜਿਨ੍ਹਾਂ ਨੇ ਬਾਰਾਂ (ਦਸ) ਜਾਸੂਸਾਂ ਦੇ ਖਬਰ ਨੂੰ ਸੁਣਿਆ, ਗਿਣਤੀ 14 (ਤੁਲਨਾ ਕਰੋ. ਇਬਰਾਨੀਆਂ 3:16-19)
- B. ਕੋਰਹ, ਗਿਣਤੀ 16
- C. ਏਲੀ ਦੇ ਪੁੱਤਰ, 1 ਸਮੂਏਲ 2, 4
- D. ਸਾਊਲ, 1 ਸਮੂਏਲ 11-31
- E. ਝੂਠੇ ਨਬੀ (ਉਦਾਹਰਣਾਂ)
 - 1. ਬਿਵਸਥਾ ਸਾਰ 13:1-5 18:19-22 (ਝੂਠੇ ਨਬੀ ਨੂੰ ਜਾਣਨ ਦੇ ਤਰੀਕੇ)
 - 2. ਯਿਰਮਿਯਾਹ 28
 - 3. ਹਿਜ਼ਕੀਏਲ 13:1-7
- F. ਨਬੀ ਔਰਤਾਂ ਜੋ ਝੂਠੀਆਂ ਸਨ
 - 1. ਹਿਜ਼ਕੀਏਲ 13:17
 - 2. ਨਹਮਯਾਹ 6:14
- G. ਇਸਰਾਏਲ ਦੇ ਬੁਰੇ ਆਗੂ (ਉਦਾਹਰਣਾਂ)
 - 1. ਯਿਰਮਿਯਾਹ 5:30-31; 8:1-2; 23:1-4
 - 2. ਹਿਜ਼ਕੀਏਲ 22:23-31
 - 3. ਮੀਕਾਹ 3:5-12

II. ਨਵੇਂ ਨੇਮ ਵਿਚ

- A. ਇਹ ਯੂਨਾਨੀ ਸ਼ਬਦ ਸ਼ਾਬਦਿਕ ਤੌਰ ਤੇ “ਆਪਣਾ ਧਰਮ ਛੱਡਣਾ” ਹੈ। ਪੁਰਾਣਾ ਅਤੇ ਨਵਾਂ ਨੇਮ ਦੋਨੋਂ ਯਿਸੂ ਦੇ ਦੁਬਾਰਾ ਆਉਣ ਤੋਂ ਪਹਿਲਾਂ ਬੁਰਾਈ ਅਤੇ ਝੂਠੇ ਉਪਦੇਸ਼ਾਂ ਦੀ ਤੀਬਰਤਾ ਦੀ ਪੁਸ਼ਟੀ ਕਰਦੇ ਹਨ (ਮੱਤੀ 24:24; ਮਰਕੁਸ 13:22; ਰਸੂਲਾਂ ਦੇ ਕਰਤੱਬ 20:29,30; 2 ਥੱਸਲੁਨੀਕੀਆਂ 2:9-12; 2 ਤਿਮੋਥਿਉਸ 4:4)। ਇਹ ਯੂਨਾਨੀ ਸ਼ਬਦ ਮੱਤੀ 13; ਮਰਕੁਸ 4; ਅਤੇ ਲੂਕਾ 8 ਵਿਚ ਪਾਏ ਜਾਣ ਵਾਲੇ ਬੀਜਣ ਵਾਲੇ ਦ੍ਰਿਸ਼ਟਾਂਤ ਵਿਚ ਯਿਸੂ ਦੇ ਸ਼ਬਦਾਂ ਨੂੰ ਦਰਸਾ ਸਕਦਾ ਹੈ। ਇਹ ਝੂਠੀ ਸਿੱਖਿਆ ਦੇਣ ਵਾਲੇ ਸਪੱਸ਼ਟ ਤੌਰ ਤੇ ਮਸੀਹੀ ਨਹੀਂ ਹਨ, ਪਰ ਇਨ੍ਹਾਂ ਵਿਚੋਂ ਆਏ ਹਨ (ਰਸੂਲਾਂ ਦੇ ਕਰਤੱਬ 20:29-30; 1 ਯੂਹੰਨਾ 2:19); ਹਾਲਾਂਕਿ, ਉਹ ਅਣਪੱਕੇ ਵਿਸ਼ਵਾਸੀਆਂ ਨੂੰ ਭਰਮਾਉਣ ਯੋਗ ਹਨ (ਇਬਰਾਨੀਆਂ 3:12)।

ਅਧਿਆਤਮਿਕ ਸਵਾਲ ਇਹ ਹੈ ਕਿ ਕੀ ਉਹ ਝੂਠੇ ਗੁਰੂ ਕਦੇ ਵਿਸ਼ਵਾਸੀ ਸਨ? ਇਸਦਾ ਜਵਾਬ ਦੇਣਾ ਮੁਸ਼ਕਲ ਹੈ ਕਿਉਂਕਿ ਸਥਾਨਕ ਕਲੀਸਿਯਾਵਾਂ ਵਿਚ ਝੂਠੇ ਗੁਰੂ ਸਨ (1 ਯੂਹੰਨਾ 2:18-19)। ਅਕਸਰ ਸਾਡੀਆਂ ਅਧਿਆਤਮਿਕ ਜਾਂ ਪ੍ਰੰਪਰਾਗਤ ਪਰੰਪਰਾਵਾਂ ਇਸ ਸਵਾਲ ਦਾ ਜਵਾਬ ਬਾਈਬਲ ਦੇ ਕੁਝ ਹਵਾਲਿਆਂ ਤੋਂ ਬਿਨਾਂ ਦਿੰਦੇ ਹਨ।

B. ਸਪੱਸ਼ਟ ਵਿਸ਼ਵਾਸ

- 1. ਯਹੂਦਾ, ਯੂਹੰਨਾ 17:12
- 2. ਜਾਦੂਗਰ ਸਮਊਨ, ਰਸੂਲਾਂ ਦੇ ਕਰਤੱਬ 8
- 3. ਉਹ ਜਿਨ੍ਹਾਂ ਬਾਰੇ ਮੱਤੀ 7:13-23 ਵਿਚ ਗੱਲ ਕੀਤੀ ਗਈ
- 4. ਉਹ ਜਿਨ੍ਹਾਂ ਬਾਰੇ ਮੱਤੀ 13; ਮਰਕੁਸ 4; ਲੂਕਾ 8 ਵਿਚ ਗੱਲ ਕੀਤੀ ਗਿਆ
- 5. ਯੂਹੰਨਾ 8:31-59 ਦੇ ਯਹੂਦੀ
- 6. ਸਿਕੰਦਰ ਅਤੇ ਹੁਮਿਨਾਯੂਸ, 1 ਤਿਮੋਥਿਉਸ 1:19-20

7. 1 ਤਿਮੋਥਿਉਸ 6:21 ਦੇ ਲੋਕ
8. ਹੁਮਿਨਾਯੂਸ ਅਤੇ ਫਿਲੇਤੂਸ, 2 ਤਿਮੋਥਿਉਸ 2:16-18
9. ਦੇਮਾਸ, 2 ਤਿਮੋਥਿਉਸ 4:10
10. ਝੂਠੇ ਗੁਰੂ, 2 ਪਤਰਸ 2:19-22; ਯਹੂਦਾਹ 1:12-19
11. ਮਸੀਹ ਵਿਰੋਧੀ, 1 ਯੂਹੰਨਾ 2:18-19

C. ਨਿਸਫਲ ਵਿਸ਼ਵਾਸ

1. 1 ਕੁਰਿੰਥੀਆਂ 3:10-15
1. 2 ਪਤਰਸ 1:8-11

ਅਸੀਂ ਇਨ੍ਹਾਂ ਵਚਨਾਂ ਬਾਰੇ ਬਹੁਤ ਘੱਟ ਸੋਚਦੇ ਹਾਂ ਕਿਉਂਕਿ ਸਾਡੀ ਨਿਯਮਿਤ ਅਧਿਆਤਮਿਕਤਾ (ਕੈਲਵਿਨਵਾਦ ਆਦਿ) ਲਾਜ਼ਮੀ ਪ੍ਰਤਿਕਿਰਿਆ ਨੂੰ ਨਿਰਦੇਸ਼ਤ ਕਰਦੀ ਹੈ। ਪਹਿਲਾ ਹੀ ਮੇਰਾ ਫ਼ੈਸਲਾ ਨਾ ਕਰੋ ਕਿਉਂਕਿ ਮੈਂ ਇਸ ਵਿਸ਼ੇ ਨੂੰ ਲਿਆਇਆ ਹਾਂ। ਮੇਰੀ ਚਿੰਤਾ ਸਹੀ ਢੰਗ ਨਾਲ ਸੰਬੰਧਿਤ ਹੈ। ਸਾਨੂੰ ਬਾਈਬਲ ਨੂੰ ਸਾਡੇ ਨਾਲ ਬੋਲਣ ਦੇਣਾ ਚਾਹੀਦਾ ਹੈ ਅਤੇ ਇਸ ਨੂੰ ਨਿਯਮਿਤ ਅਧਿਆਤਮਿਕਤਾ ਵਿਚ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। ਇਹ ਅਕਸਰ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੁੰਦਾ ਹੈ ਕਿਉਂਕਿ ਸਾਡੀ ਅਧਿਆਤਮਿਕਤਾ ਦਾ ਬਹੁਤ ਸਾਰਾ ਹਿੱਸਾ ਸੰਪਰਦਾਇਕ, ਸਭਿਆਚਾਰਕ, ਜਾਂ ਰਿਸ਼ਤੇ ਤੇ ਨਿਰਭਰ ਹੁੰਦੀ ਹੈ (ਮਾਤਾ-ਪਿਤਾ, ਦੇਸ਼, ਪਾਸਬਾਨ) ਨਾ ਕਿ ਬਾਈਬਲ ਤੇ ਨਿਰਭਰ ਹੁੰਦੀ ਹੈ। ਕੁਝ ਪਰਮੇਸ਼ਰ ਦੇ ਲੋਕਾਂ ਵਿਚ ਸਨ ਅਤੇ ਉਹ ਪਰਮੇਸ਼ਰ ਦੇ ਲੋਕਾਂ ਵਿਚ ਬਣੇ ਨਹੀਂ ਰਹੇ (ਰੋਮੀਆਂ 9:6)।

Copyright © 2014 [Bible Lessons International](http://BibleLessonsInternational.com)

11:22 "ਪਰਮੇਸ਼ੁਰ ਦੀ ਦਿਆਲਗੀ ਅਤੇ ਸਖਤੀ" ਪਰਮੇਸ਼ੁਰ ਦੇ ਤਰੀਕੇ ਹਮੇਸ਼ਾਂ ਮਨੁੱਖਤਾ ਲਈ ਵਿਪਰਿਤ ਜਾਪਦੇ ਹਨ (ਦੇਖੋ ਯਸਾਯਾਹ 55:8-11)। ਇਹ ਸਾਡੀਆਂ ਚੋਣਾਂ ਦੇ ਨਤੀਜੇ ਹਨ। ਪਰਮੇਸ਼ੁਰ ਦੀ ਚੋਣ ਮਨੁੱਖਤਾ ਦੀ ਜਿੰਮੇਦਾਰੀ ਤੋਂ ਇਨਕਾਰ ਨਹੀਂ ਕਰਦੀ। ਇਸਰਾਇਲ ਰਾਸ਼ਟਰ ਦੀ ਚੋਣ ਇਹ ਗਰੰਟੀ ਨਹੀਂ ਦਿੰਦੀ ਕਿ ਹਰੇਕ ਵਿਅਕਤੀ ਨੂੰ ਛੁਟਕਾਰਾ ਮਿਲੇਗਾ।

▣ "ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇ" ਇਹ ਇੱਕ ਮੌਜੂਦਾ ਵਾਕ ਦੇ ਨਾਲ ਤੀਜੇ ਦਰਜੇ ਦਾ ਸ਼ਰਤੀਆ ਵਾਕ ਹੈ। ਇਸ ਬਨਾਵਟ ਦਾ ਅਰਥ ਇਹ ਸੀ ਕਿ ਗੈਰ-ਕੋਮਾਂ ਦਾ ਵਿਸ਼ਵਾਸ ਕਰਨਾ ਸ਼ਰਤੀਆ ਹੈ (ਇਹ ਰੋਮੀਆਂ 9 ਵਿੱਚ ਪਰਮੇਸ਼ੁਰ ਦੀ ਪ੍ਰਭੂਸੱਤਾ ਦਾ ਦੂਜਾ ਪੱਖ ਹੈ); ਸਾਨੂੰ ਆਪਣੀ ਨਿਹਚਾ ਬਣਾਈ ਰੱਖਣ ਪ੍ਰਤੀ ਉੱਦਮੀ ਬਣੇ ਰਹਿਣਾ ਚਾਹੀਦਾ ਹੈ (ਦੇਖੋ ਫਿਲਿੱਪੀਆਂ ਨੂੰ 2:12-13)। ਇਹ ਸਮੂਹ ਅਤੇ ਵਿਅਕਤੀਗਤ ਦੋਵਾਂ ਦੇ ਧੀਰਜ ਦਾ ਹਵਾਲਾ ਹੈ (ਦੇਖੋ ਗਲਾਤੀਆਂ ਨੂੰ 6:9; ਪਰਕਾਸ਼ ਦੀ ਪੇਥੀ 2:7,17; 3:6,13,22)। ਇਹ ਬਾਈਬਲ ਵਿੱਚ ਭੌਤਿਕਤਾ ਅਤੇ ਵਿਅਕਤੀਗਤਤਾ ਦਾ ਰਹੱਸ ਅਤੇ ਤਣਾਅ ਦੋਵੇਂ ਹੈ। ਇੱਥੇ ਵਾਅਦੇ (ਪਰਮੇਸ਼ੁਰ ਦੇ ਚਰਿੱਤਰ ਉੱਪਰ ਅਧਾਰਤ) ਅਤੇ ਸ਼ਰਤੀਆ ਇਕਰਾਰਨਾਮੇ (ਮਨੁੱਖੀ ਪ੍ਰਤਿਕਿਰਿਆ ਉੱਪਰ ਅਧਾਰਤ) ਦੋਵੇਂ ਹਨ।

11:23 ਇਹ ਆਇਤ ਰੋਮੀਆਂ ਨੂੰ 11:22 ਦੇ ਵਿਆਕਰਣਕ ਅਤੇ ਧਰਮ ਸ਼ਾਸਤਰੀ ਢੰਗ ਦੇ ਅਨੁਸਾਰ ਹੈ। ਜੇ ਯਹੂਦੀ ਤੰਬਾ ਕਰਨ, ਵਿਸ਼ਵਾਸ ਕਰਨ ਉਹ ਸ਼ਾਮਲ ਕੀਤੇ ਜਾਣਗੇ। ਜੇਕਰ ਗੈਰ-ਕੋਮਾਂ ਨਿਹਚਾ ਛੱਡਣ, ਉਹ ਨਕਾਰੇ ਜਾਣਗੇ (ਦੇਖੋ ਰੋਮੀਆਂ ਨੂੰ 11:20)। ਮਸੀਹ ਵਿੱਚ ਸ਼ੁਰੂਆਤੀ ਨਿਹਚਾ ਅਤੇ ਉਸ ਵਿੱਚ ਜਾਰੀ ਨਿਹਚਾ ਦੋਵਾਂ ਲਈ ਜਰੂਰੀ ਹਨ।

ਰੋਮੀਆਂ ਨੂੰ 11:25-32

²⁵ਹੁਣ ਹੇ ਭਰਾਵੇ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ, ਕਿਉਂ ਜੋ ਕੁਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਅਤੇ ਪਈ ਰਹੇਗੀ ਜਿੰਨਾਂ ਚਿਰ ਪਰਾਈਆਂ ਕੋਮਾਂ ਦੀ ਭਰਪੂਰੀ ਨਾ ਹੋ ਲਵੇ। ²⁶ਅਤੇ ਇਸੇ ਤਰ੍ਹਾਂ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ, ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਵਿੱਚੋਂ ਅਭਗਤੀ ਨੂੰ ਦੂਰ ਕਰੇਗਾ, ²⁷ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜੋ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰ ਦੇਵਾਂਗਾ। ²⁸ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ। ²⁹ਕਿਉਂ ਜੋ ਪਰਮੇਸੁਰ ਦੇ ਵਰਦਾਨ ਅਤੇ ਬੁਲਾਹਟ ਸਦਾ ਲਈ ਹੈ। ³⁰ਜਿਸ ਪ੍ਰਕਾਰ ਤੁਸੀਂ ਪਹਿਲਾਂ ਪਰਮੇਸੁਰ ਦੇ ਅਣਆਗਿਆਕਾਰ ਸੀ-, ਪਰ ਹੁਣ ਉਨ੍ਹਾਂ ਦੀ ਅਣਉੱਤੇ ਦਯਾ ਕੀਤੀ ਆਗਿਆਕਾਰੀ ਦੇ ਕਾਰਨ ਤੁਹਾਡੇ-ਗਈ। ³¹ਇਸੇ ਪਰਕਾਰ ਹੁਣ ਇਹ ਵੀ ਅਣਆਗਿਆਕਾਰ ਹੋਏ ਤਾਂ ਜੋ ਤੁਹਾਡੇ ਉੱਤੇ ਜੋ ਦਯਾ ਕੀ-ਤੀ ਗਈ ਹੈ, ਇਸ ਕਰਕੇ ਉਹਨਾਂ ਉੱਤੇ ਵੀ ਦਯਾ ਕੀਤੀ ਜਾਵੇ। ³²ਮੇ ਪਰਮੇਸੁਰ ਨੇ ਸਾਰਿਆਂ ਨੂੰ ਇੱਕ ਸੰਗ ਕਰਕੇ ਅਣਆਗਿਆਕਾਰੀ ਦੇ ਬੰਧਨ ਵਿੱਚ ਜਾਣ ਦਿੱਤਾ ਤਾਂ - ਜੋ ਉਹ ਸਭ ਦੇ ਉੱਤੇ ਦਯਾ ਕਰੇ।

11:25 "ਹੁਣ ਹੇ ਭਰਾਵੇ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋ" ਇਹ ਪੌਲੁਸ ਦਾ ਖੁਬਸੂਰਤ ਵਾਕ ਹੈ (ਦੇਖੋ ਰੋਮੀਆਂ ਨੂੰ 1:13; 1 ਕੁਰਿੰਥੀਆਂ ਨੂੰ 10:1; 12:1; 2 ਕੁਰਿੰਥੀਆਂ ਨੂੰ 1:8; 1 ਥਸਲੋਨੀਕੀਆਂ ਨੂੰ 4:13)। ਇਹ ਅਕਸਰ ਮਹੱਤਵਪੂਰਨ ਵਿਚਾਰ-ਵਟਾਂਦਰੇ ਬਾਰੇ ਦੱਸਦਾ ਹੈ। ਇਹ ਯਿਸੂ ਦੇ ਸ਼ੁਰੂਆਤੀ ਵਾਕ "ਆਮੀਨ, ਆਮੀਨ" ਵਾਂਗ ਕੰਮ ਕਰਦਾ ਹੈ। ਪੌਲੁਸ ਅਕਸਰ ਇਸਦੀ ਵਰਤੋਂ ਨਵੇਂ ਵਿਸ਼ੇ ਦੇ ਸੰਕੇਤ ਵਾਂਗ ਕਰਦਾ ਹੈ।

NASB, NKJV, NRSV "ਰਹੱਸ"

TEV "ਇੱਕ ਲੁਕੀ ਹੋਈ ਸੱਚਾਈ"

NJB "ਇਹਨਾਂ ਵਿੱਚ ਸਭ ਲਈ ਲੁਕਿਆ ਹੋਇਆ ਕਾਰਨ"

ਖਾਸ ਵਿਸ਼ਾ: ਰਹੱਸ

ਖਾਸ ਵਿਸ਼ਾ: ਰਹੱਸ

I. ਪੁਰਾਣੇ ਨੇਮ ਵਿੱਚ

ਇਸ ਅਰਾਮੀ ਸ਼ਬਦ (BDB 1112, KB 1980), *raz*, ਦਾ ਅਰਥ ਹੈ "ਲੁਕਾਉਣਾ," "ਇੱਕ ਰਾਜ ਰੱਖਣਾ"। ਇਹ ਦਾਨੀਏਲ ਵਿੱਚ ਕਈ ਵਾਰ ਵਰਤੀਆ ਗਿਆ ਹੈ (ਦੇਖੋ ਦਾਨੀਏਲ. 2:18,19,27,28,29,30,47; 4:9)। ਇਹ ਤਬਾਹੀ ਵਾਲੇ ਸਾਹਿਤ ਦਾ ਵਿਸ਼ਾ-ਵਸਤੂ ਬਣਦਾ ਹੈ ਅਤੇ ਮ੍ਰਿਤ ਸਾਗਰ ਪੇਥੀਆਂ ਵਿੱਚ ਕਈ ਵਾਰ ਆਇਆ ਹੈ। ਪਰਮੇਸੁਰ ਆਪਣੇ ਨਬੀਆਂ ਉੱਪਰ ਆਪਣੇ ਲੁਕੇ ਹੋਏ ਮਸ਼ਵਰੇ ਪ੍ਰਗਟ ਕਰਦਾ ਹੈ (ਦੇਖੋ ਉਤਪਤ 18:17; ਯਿਰਮਿਯਾਹ 23:18; ਦਾਨੀਏਲ. 9:22; ਆਮੋਸ 3:7)।

ਮ੍ਰਿਤ ਸਾਗਰ ਪੇਥੀ ਸਮੂਹ ਵਿੱਚ ਪਰਮੇਸੁਰ ਦਾ ਪ੍ਰਕਾਸ਼ਨ ਇਸਦੇ ਜਰੀਏ ਸੀ (1) ਪੁਰਾਣੇ ਨੇਮ ਦੇ ਨਬੀਆਂ ਦੇ ਸੁਨੇਹੇ ਦੁਆਰਾ (*raz*), ਪਰ ਇਹ ਵੀ (2) "ਧਰਮ ਦੇ ਗੁਰੂ" ਦੀ ਵਿਆਖਿਆ (*peshar*) ਦੁਆਰਾ। ਇਹ ਪ੍ਰਕਾਸ਼ਨ ਦਾ ਦੋਹਰਾ ਢੰਗ ਅਤੇ ਸੰਪਰਦਾਇਕ ਸਾਹਿਤ ਦੀ ਵਿਆਖਿਆ ਕਰਦਾ ਹੈ।

II. ਇੱਕੋ ਜਿਹੀਆਂ ਇੰਜੀਲਾਂ ਵਿੱਚ "ਰਹੱਸ" ਦੀ ਵਰਤੋਂ ਯਿਸੂ ਦੇ ਦ੍ਰਿਸ਼ਟਾਂਤਾਂ ਤੋਂ ਪ੍ਰਾਪਤ ਰੂਹਾਨੀ ਸੂਝ ਦੀ ਵਰਤੋਂ ਲਈ ਕੀਤੀ ਗਈ ਹੈ।

1. ਮਰਕੁਸ 4:11

2. ਮੱਤੀ 13:11

3. ਲੂਕਾ 8:10

III. ਪੌਲੁਸ ਇਸ ਨੂੰ ਕਈ ਵੱਖਰੇ-ਵੱਖਰੇ ਢੰਗਾਂ ਨਾਲ ਵਰਤਦਾ ਹੈ।

1. ਗੈਰ-ਕੋਮਾਂ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦੇਣ ਲਈ ਇਸਰਾਇਲ ਦੀ ਅੰਸ਼ਕ ਤੌਰ ਤੇ ਸਖਤੀ। ਗੈਰ-ਕੋਮਾਂ ਦਾ ਇਹ ਅੰਤਰ ਪ੍ਰਵਾਹ ਯਹੂਦੀਆਂ ਲਈ ਯਿਸੂ ਮਸੀਹ ਨੂੰ ਭਵਿੱਖਬਾਣੀ ਦੇ ਮਸੀਹ ਦੇ ਤੌਰ ਤੇ ਮੰਨਣ ਲਈ ਜਰੀਏ ਦੇ ਤੌਰ ਤੇ ਕੰਮ ਕਰੇਗਾ (ਦੇਖੋ ਰੋਮੀਆਂ ਨੂੰ 11:25-32)।

2. ਖੁਸ਼ਖਬਰੀ ਨੂੰ ਰਾਸ਼ਟਰਾਂ ਨੂੰ ਜਾਣੂ ਕਰਵਾਇਆ, ਉਹਨਾਂ ਨੂੰ ਇਹ ਦੱਸਿਆ ਕਿ ਉਹ ਸਾਰੇ ਮਸੀਹ ਵਿੱਚ ਅਤੇ ਮਸੀਹ ਦੁਆਰਾ ਸ਼ਾਮਲ ਕੀਤੇ ਗਏ ਹਨ (ਦੇਖੋ ਰੋਮੀਆਂ ਨੂੰ 16:25-27; ਕੁਲੋਸੀਆਂ ਨੂੰ 2:2)।

3. ਦੂਜੇ ਆਗਮਨ ਵਿੱਚ ਵਿਸ਼ਵਾਸੀਆਂ ਦੀਆਂ ਨਵੀਆਂ ਦੇਹਾਂ (ਦੇਖੋ 1 ਕੁਰਿੰਥੀਆਂ ਨੂੰ 15:5-57; 1 ਥਸਲੋਨੀਕੀਆਂ ਨੂੰ 4:13-18)।

4. ਮਸੀਹ ਵਿੱਚ ਸਾਰੀਆਂ ਚੀਜ਼ਾਂ ਦਾ ਸੰਖੇਪ (ਦੇਖੋ ਅਫਸੀਆਂ ਨੂੰ 1:8-11)।

5. ਗੈਰ-ਕੋਮਾਂ ਅਤੇ ਯਹੂਦੀ ਸਹਿ-ਵਾਰਿਸ ਵੱਜੋਂ (ਦੇਖੋ ਅਫਸੀਆਂ ਨੂੰ 2:11-3:13)।

6. ਵਿਆਹ ਦੇ ਸ਼ਬਦਾਂ ਵਿੱਚ ਮਸੀਹ ਅਤੇ ਕਲੀਸੀਆ ਦੇ ਰਿਸ਼ਤੇ ਦੀ ਨਜ਼ਦੀਕੀ (ਦੇਖੋ ਅਫਸੀਆਂ ਨੂੰ 5:22-33)।

7. ਗੈਰ-ਕੋਮਾਂ ਨੂੰ ਨੇਮ ਦੇ ਲੋਕਾਂ ਵਿੱਚ ਸ਼ਾਮਲ ਕੀਤਾ ਗਿਆ ਅਤੇ ਮਸੀਹ ਦੀ ਆਤਮਾ ਦੁਆਰਾ ਵਸਾਏ ਗਏ ਤਾਂ ਜੋ ਉਹ ਮਸੀਹ ਵਰਗੀ ਪਰਿਪੱਕਤਾ, ਜਿਹੜੀ ਕਿ ਮਨੁੱਖ ਵਿੱਚ ਪਰਮੇਸ਼ਰ ਦੇ ਸਰੂਪ ਨੂੰ ਦਿਖਾਉਂਦੀ ਹੈ, ਨੂੰ ਪੈਦਾ ਕਰੇ (ਦੇਖੋ ਉਤਪਤ 1:26-27; 5:1; 6:5,11-13; 8:21; 9:6; ਕੁਲੋਸੀਆਂ ਨੂੰ 1:26-28)।

8. ਅਖੀਰ ਸਮੇਂ ਦੇ ਮਸੀਹ ਵਿਰੋਧੀ (ਦੇਖੋ 2 ਥਸਲੋਨੀਕੀਆਂ ਨੂੰ 2:1-11)।

IV. 1 ਤਿਮੋਥਿਉਸ ਨੂੰ 3:16 ਵਿੱਚ ਪਾਏ ਜਾਂਦੇ ਖੁਸ਼ਖਬਰੀ ਦੇ ਭੇਤ ਬਾਰੇ ਸੁਰੂਆਤੀ ਕਲੀਸੀਆ ਦਾ ਭਜਨ ਜਾਂ ਤਿਉਹਾਰ।

V. ਯੂਹੰਨਾ ਦੀ ਪਰਕਾਸ਼ ਦੀ ਪੇਥੀ ਵਿੱਚ ਇਹ ਯੂਹੰਨਾ ਦੇ ਸੰਪਰਦਾਇਕ ਚਿੰਨਾਂ ਲਈ ਵਰਤਿਆ ਗਿਆ ਹੈ।

1. ਪਰਕਾਸ਼ ਦੀ ਪੇਥੀ 1:20

2. ਪਰਕਾਸ਼ ਦੀ ਪੇਥੀ 10:7

3. ਪਰਕਾਸ਼ ਦੀ ਪੇਥੀ 17:5,6

VI. ਇਹ ਰਹੱਸ ਉਹ ਸੱਚਾਈਆਂ ਹਨ ਜਿਹਨਾਂ ਨੂੰ ਮਨੁੱਖ ਕਦੇ ਵੀ ਖੋਜ ਨਹੀਂ ਸਕਦਾ; ਇਹ ਪਰਮੇਸ਼ਰ ਦੁਆਰਾ ਹੀ ਪ੍ਰਗਟ ਕੀਤੀਆਂ ਜਾਂਦੀਆਂ ਹਨ।

VII. ਦੇਖੋ ਖਾਸ ਵਿਸ਼ਾ: ਯਹੋਵਾਹ ਦੇ ਸਦੀਵੀ ਛੁਟਕਾਰੇ ਦੀ ਯੋਜਨਾ

▣ "ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ" ਰੋਮੀਆਂ ਦੀ ਕਲੀਸੀਆ(ਵਾਂ) ਵਿੱਚ ਇਹ ਤਣਾਅ ਦਾ ਇੱਕ ਹੋਰ ਸੰਕੇਤ ਹੈ (ਦੇਖੋ ਰੋਮੀਆਂ ਨੂੰ 11:18)। ਦੇਖੋ ਜਾਣ-ਪਛਾਣ, ਉਦੇਸ਼।

NASB "ਇਸਰਾਇਲ ਨੂੰ ਕੁੱਝ ਹੱਦ ਤੱਕ ਕਠੋਰ ਕੀਤਾ ਗਿਆ"

NKJV "ਇਸਰਾਇਲ ਨੂੰ ਕੁੱਝ ਹੱਦ ਤੱਕ ਕਠੋਰ ਕੀਤਾ ਗਿਆ"

NRSV "ਇਸਰਾਇਲ ਦੇ ਹਿੱਸੇ ਕਠੋਰਤਾ ਆਈ"

TEV "ਤਾਂ ਜੋ ਇਸਰਾਇਲ ਦੇ ਲੋਕਾਂ ਦਾ ਜਿੱਦੀਪਨ ਸਥਾਈ ਨਹੀਂ ਹੈ"

NJB "ਇਸਰਾਇਲ ਦਾ ਇੱਕ ਹਿੱਸਾ ਅੰਨਾ ਹੋ ਗਿਆ ਹੈ"

ਇਹ ਆਇਤ ਸਾਰੇ ਰੋਮੀਆਂ 11 ਨਾਲ ਸੰਬੰਧਤ ਹੋਣੀ ਚਾਹੀਦੀ ਹੈ। ਕੁੱਝ ਵਿਸ਼ਵਾਸ ਕਰਨ ਵਾਲੇ ਯਹੂਦੀ ਪਹਿਲਾਂ ਤੋਂ ਹੀ ਰਹੇ ਹਨ ਅਤੇ ਸਦਾ ਰਹਿਣਗੇ। ਇਹ ਅੰਸ਼ਕ ਅੰਨਾਪਨ ਪਰਮੇਸ਼ਰ ਦੁਆਰਾ ਹੀ ਉਤੇਜਿਤ ਕੀਤਾ ਗਿਆ ਹੈ (ਰੋਮੀਆਂ ਨੂੰ 11:8-10) ਕਿਉਂਕਿ ਯਹੂਦੀਆਂ ਨੇ ਯਿਸੂ ਦਾ ਇਨਕਾਰ ਕੀਤਾ, ਜੋ ਪਰਮੇਸ਼ਰ ਦੇ ਸਾਰੀ ਮਨੁੱਖਜਾਤੀ ਦੇ ਛੁਟਕਾਰੇ ਦੀ ਯੋਜਨਾ ਵਿੱਚ ਸਹੀ ਬੈਠਦਾ ਹੈ (ਦੇਖੋ ਉਤਪਤ 3:15)। ਉਸ ਨੇ ਅਬਰਾਹਮ ਨੂੰ ਸਾਰਿਆਂ ਤੱਕ ਪਹੁੰਚਣ ਲਈ ਚੁਣਿਆ (ਦੇਖੋ ਉਤਪਤ 12:3)। ਉਸ ਨੇ ਇਸਰਾਇਲ ਨੂੰ ਸਾਰਿਆਂ ਤੱਕ ਪਹੁੰਚਣ ਲਈ ਚੁਣਿਆ (ਦੇਖੋ ਕੂਚ 19:5-6)। ਇਸਰਾਇਲ ਆਪਣੇ ਮਿਸ਼ਨ ਦੇ ਯਤਨ ਵਿੱਚ ਘਮੰਡ, ਬੇਵਫ਼ਾਈ ਅਤੇ ਅਵਿਸ਼ਵਾਸੀ ਕਾਰਨ ਅਸਫਲ ਰਿਹਾ। ਪਰਮੇਸ਼ਰ ਆਪਣੀ ਇਸਰਾਇਲ ਦੀ ਬਰਕਤ ਦੁਆਰਾ ਗੈਰ-ਕੋਮਾਂ ਦੀ ਦੁਨੀਆ ਤੱਕ ਪਹੁੰਚਣਾ ਚਾਹੁੰਦੇ ਸਨ (ਦੇਖੋ ਬਿਵਸਥਾ ਸਾਰ 27-29)। ਇਸਰਾਇਲ ਨੇਮ ਨਹੀਂ ਰੱਖ ਸਕਿਆ, ਇਸ ਲਈ ਪਰਮੇਸ਼ਰ ਦਾ ਅਸਥਾਈ ਨਿਆਂ ਉਸ ਉੱਪਰ ਆਣ ਪਿਆ। ਹੁਣ ਵੀ ਪਰਮੇਸ਼ਰ ਨੇ ਇਹ ਫੈਸਲਾ ਲਿਆ ਹੈ ਅਤੇ ਇਸ ਨੂੰ ਆਪਣੇ ਅਸਲ ਮਨੁੱਖਤਾ ਦੇ ਛੁਟਕਾਰੇ ਲਈ ਜੋ ਨਿਹਚਾ ਦੁਆਰਾ ਹੈ, ਲਈ ਵਰਤਿਆ ਹੈ (ਦੇਖੋ ਰੋਮੀਆਂ ਨੂੰ 11:30-31; ਹਿਜਕਿਏਲ 36:22-38)।

▣ "ਜਿੰਨਾਂ ਚਿਰ ਪਰਾਈਆਂ ਕੋਮਾਂ ਦੀ ਭਰਪੂਰੀ ਨਾ ਹੋ ਲਵੇ" ਇਹ ਸ਼ਬਦ (*pleroma*) ਰੋਮੀਆਂ ਨੂੰ 11:12 ਵਿੱਚ ਯਹੂਦੀਆਂ ਲਈ ਵਰਤਿਆ ਗਿਆ ਹੈ। ਦੋਵੇਂ ਆਇਤਾਂ ਪਰਮੇਸ਼ਰ ਦੀ ਪਹਿਲਾਂ ਤੋਂ ਮੌਜੂਦ ਜਾਣਕਾਰੀ ਅਤੇ ਚੋਣ ਬਾਰੇ ਗੱਲ ਕਰਦੀਆਂ ਹਨ। "ਜਿੰਨਾਂ ਚਿਰ" ਪਰਾਈਆਂ ਕੋਮਾਂ ਲਈ ਨਿਰਧਾਰਿਤ ਸਮੇਂ ਦੀ ਗੱਲ ਕਰਦਾ ਹੈ (ਦੇਖੋ ਲੂਕਾ 21:24)।

11:26 "ਅਤੇ ਇਸੇ ਤਰ੍ਹਾਂ ਇਸਰਾਇਲ ਬਚ ਜਾਵੇਗਾ" ਇੱਥੇ ਦੇ ਸੰਭਵ ਵਿਆਖਿਆਵਾਂ ਹਨ।

1. ਇਹ ਇਸਰਾਇਲ ਰਾਸ਼ਟਰ ਦਾ ਹਵਾਲਾ ਹੈ ਨਾ ਕਿ ਹਰੇਕ ਯਹੂਦੀ ਮਨੁੱਖ ਪਰ ਇਤਿਹਾਸ ਵਿੱਚ ਖਾਸ ਸਮੇਂ ਤੇ ਬਹੁਤਾਇਤ ਨੂੰ ਦੱਸਦਾ ਹੈ।
2. ਕਿਸੇ ਹੋਰ ਅਰਥ ਵਿੱਚ ਇਹ ਅਧਿਆਤਮਿਕ ਇਸਰਾਇਲ, ਕਲੀਸੀਆ ਦਾ ਹਵਾਲਾ ਹੈ।

ਪੌਲੁਸ ਇਸ ਵਿਸ਼ੇ ਨੂੰ ਰੋਮੀਆਂ ਨੂੰ 2:28-29; ਗਲਾਤੀਆਂ ਨੂੰ 6:16; 1 ਪਤਰਸ 2:5,9; ਪਰਕਾਸ਼ ਦੀ ਪੇਥੀ 1:6 ਵਿੱਚ ਵਰਤਦਾ ਹੈ। "ਯਹੂਦੀਆਂ ਦੀ ਸਾਰੀ ਭਰਪੂਰੀ" ਰੋਮੀਆਂ ਨੂੰ 11:12 ਵਿੱਚ ਅਤੇ "ਗੈਰ-ਕੋਮਾਂ ਦੀ ਸਾਰੀ ਭਰਪੂਰੀ" ਰੋਮੀਆਂ ਨੂੰ 11:25 ਵਿੱਚ ਸਮਾਨਾਂਤਰ ਰਿਸ਼ਤਾ ਹਨ। ਇਹ ਪਰਮੇਸ਼ਰ ਦੀ ਚੋਣ ਵਿੱਚ "ਸਾਰਿਆਂ" ਦੇ ਅਰਥ ਵਿੱਚ ਹੈ ਨਾ ਕਿ ਹਰੇਕ ਮਨੁੱਖ ਦੇ। ਵਾਅਦੇ ਦਾ ਜੈਤੂਨ ਦਾ ਰੁੱਖ ਇੱਕ ਦਿਨ ਪੂਰਾ ਹੋ ਜਾਵੇਗਾ।

ਕੁੱਝ ਟਿੱਪਣੀਕਾਰ ਕਹਿੰਦੇ ਹਨ ਕਿ ਇਹ ਇਸਰਾਇਲ ਰਾਸ਼ਟਰ ਦਾ ਹੀ ਹਵਾਲਾ ਹੋਣਾ ਚਾਹੀਦਾ ਹੈ ਸਿਰਫ ਇਸ ਲਈ ਕਿ

1. ਰੋਮੀਆਂ 9-11 ਦਾ ਪ੍ਰਸੰਗ
2. ਰੋਮੀਆਂ ਨੂੰ 11:26-27 ਵਿੱਚ ਪੁਰਾਣੇ ਨੇਮ ਦੇ ਹਵਾਲੇ
3. ਰੋਮੀਆਂ ਨੂੰ 11:28 ਵਿੱਚ ਸਪੱਸ਼ਟ ਬਿਆਨ

ਪਰਮੇਸ਼ਰ ਹਾਲੇ ਵੀ ਅਬਰਾਹਮ ਦੇ ਕੁਦਰਤੀ ਬੀਜ ਨੂੰ ਪਿਆਰ ਕਰਦਾ ਹੈ ਅਤੇ ਬਚਾਉਣਾ ਚਾਹੁੰਦਾ ਹੈ। ਉਹਨਾਂ ਨੂੰ ਮਸੀਹ ਵਿੱਚ ਨਿਹਚਾ ਦੁਆਰਾ ਜਰੂਰ ਵਾਪਸ ਆਉਣਾ ਚਾਹੀਦਾ ਹੈ (ਜਕਰਯਾਹ. 12:10)।

ਕੀ ਉਹ ਯਹੂਦੀ ਜੋ "ਕਠੋਰ ਕੀਤੇ ਗਏ" ਸਨ, ਉਹਨਾਂ ਕੋਲ ਅਖੀਰ ਸਮੇਂ ਉੱਤੇ ਪ੍ਰਤੀਕਿਰਿਆ ਦੇਣ ਦਾ ਮੌਕਾ ਹੋਵੇਗਾ, ਇਸ ਪ੍ਰਸ਼ਨ ਦਾ ਜਵਾਬ ਕਿਸੇ ਵੀ ਪਾਠ ਵਿੱਚੋਂ ਨਹੀਂ ਦਿੱਤਾ ਜਾ ਸਕਦਾ। ਅਮਰੀਕਨ ਹੋਣ ਨਾਤੇ ਸਾਨੂੰ ਸੱਭਿਆਚਾਰਕ ਤੌਰ ਤੇ ਹੱਕ ਹੈ ਕਿ ਅਸੀਂ ਵਿਅਕਤੀਗਤ

ਸਵਾਲ ਪੁੱਛ ਸਕੀਏ ਪਰ ਬਾਈਬਲ ਸਾਰੇ ਸਮੂਹ ਉੱਪਰ ਗੌਰ ਕਰਦੀ ਹੈ। ਇਸ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਪਰਮੇਸ਼ਰ ਉੱਪਰ ਛੱਡ ਦੇਣਾ ਚਾਹੀਦਾ ਹੈ। ਉਹ ਆਪਣੀ ਸ਼੍ਰਿਸ਼ਟੀ ਜਿਸਨੂੰ ਉਹ ਪਿਆਰ ਕਰਦਾ ਹੈ ਲਈ ਪਹਿਲਾਂ ਵਾਂਗ ਹੀ ਰਹੇਗਾ!

▣ "ਜਿਵੇਂ ਲਿਖਿਆ ਹੋਇਆ ਹੈ" ਇਹ ਯਸਾਯਾਹ 59:20-21 (ਰੋਮੀਆਂ ਨੂੰ 11:26) ਅਤੇ 27:9 (ਰੋਮੀਆਂ ਨੂੰ 11:27) ਦੇ ਸੇਪਟੁਜਿੰਟ ਤੋਂ ਲਈਆਂ ਗਈਆਂ ਦੇ ਉਦਾਹਰਣਾਂ ਦੇ ਹਵਾਲੇ ਹਨ। ਛੁਟਕਾਰੇ ਦਾ ਰਸਤਾ ਯਿਸੂ ਮਸੀਹ ਵਿੱਚ ਨਿਹਚਾ ਹੋਵੇਗੀ। ਕੋਈ ਵੀ ਯੋਜਨਾ B ਨਹੀਂ ਹੈ, ਕੇਵਲ ਯੋਜਨਾ A ਹੈ। ਸਿਰਫ ਇਹੀ ਬਚਾਏ ਜਾਣ ਦਾ ਰਸਤਾ ਹੈ (ਦੇਖੋ ਯੂਹੰਨਾ 10:7-18; 11:25-29; 14:6)।

11:27 ਯਸਾਯਾਹ 27:9, ਜਿਸਦਾ ਹਵਾਲਾ ਰੋਮੀਆਂ ਨੂੰ 11:27 ਵਿੱਚ ਦਿੱਤਾ ਗਿਆ ਹੈ, ਇਸਰਾਇਲ ਦੇ ਵਾਅਦੇ ਦੀ ਭੂਮੀ ਦੀ ਬਹਾਲੀ (ਰੋਮੀਆਂ ਨੂੰ 11:1-11) ਦੇ ਨਾਲ ਰਵਾਇਤੀ ਦੁਸ਼ਮਣ (ਗੈਰ-ਕੌਮਾਂ) ਨੂੰ ਵੀ ਸ਼ਾਮਲ ਕੀਤੇ ਜਾਣ ਨੂੰ ਜੋੜਦੀ ਹੈ (ਦੇਖੋ ਰੋਮੀਆਂ ਨੂੰ 11:12-13)। ਜੇਕਰ ਇਹ ਬਹਾਲੀ ਸ਼ਾਬਦਿਕ ਹੋਵੇ ਤਾਂ ਸਦੀਆਂ ਇਸ ਭਵਿੱਖਬਾਣੀ ਨੂੰ ਪੂਰਾ ਕਰਨਗੀਆਂ। ਜੇਕਰ ਇਹ ਲਾਖਣਿਕ ਹੋਵੇ, ਤਾਂ ਨਵਾਂ ਨੇਮ, ਖੁਸ਼ਖਬਰੀ ਦਾ ਰਹੱਸ ਜਿਸ ਵਿੱਚ ਯਹੂਦੀ ਅਤੇ ਗੈਰ ਕੌਮਾਂ ਨੂੰ ਪਰਮੇਸ਼ਰ ਦੇ ਮਸੀਹ ਵਿੱਚ ਨਿਹਚਾ ਦੁਆਰਾ ਜੋੜਿਆ ਗਿਆ ਹੈ ਅੰਤਮ ਟੀਚਾ ਹੋਵੇਗੀਆਂ (ਦੇਖੋ ਅਫਸੀਆਂ ਨੂੰ 2:11-3:13)। ਇਸਦਾ ਫੈਸਲਾ ਕਰਨਾ ਮੁਸ਼ਕਲ ਹੈ। ਕੁੱਝ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਨਵੇਂ ਨੇਮ ਦੀ ਕਲੀਸੀਆ ਵਿੱਚ ਲਾਗੂ ਕੀਤੀਆਂ ਗਈਆਂ ਹਨ। ਫਿਰ ਵੀ ਆਪਣੇ ਵਾਅਦਿਆਂ ਪ੍ਰਤੀ ਪਰਮੇਸ਼ਰ ਵਫ਼ਾਦਾਰ ਹੈ, ਪਰ ਹਾਲੇ ਵੀ ਮਨੁੱਖ ਨਹੀਂ (ਦੇਖੋ ਹਿਜਕਿਏਲ 36:22-36)।

11:28 ਇਹ ਆਇਤ ਚੋਣ ਦੇ ਜੁੜਵਾ ਪੱਖਾਂ ਨੂੰ ਦਿਖਾਉਂਦੀ ਹੈ।

1. ਪੁਰਾਣੇ ਨੇਮ ਵਿੱਚ ਚੋਣ ਸੇਵਕਾਈ ਲਈ ਹੁੰਦੀ ਸੀ; ਪਰਮੇਸ਼ਰ ਨੇ ਮਨੁੱਖ ਨੂੰ ਮਨੁੱਖਤਾ ਦੇ ਛੁਟਕਾਰੇ ਦੇ ਉਦੇਸ਼ ਦੇ ਸਾਧਨ ਵੱਜੋਂ ਚੁਣਿਆ
2. ਨਵੇਂ ਨੇਮ ਵਿੱਚ ਚੋਣ ਖੁਸ਼ਖਬਰੀ ਅਤੇ ਸਦੀਵੀ ਛੁਟਕਾਰੇ ਨਾਲ ਸੰਬੰਧਤ ਹੈ; ਮਨੁੱਖ ਜੋ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਹਨ ਉਹਨਾਂ ਦਾ ਇਹ ਛੁਟਕਾਰਾ ਹਮੇਸ਼ਾਂ ਤੋਂ ਟੀਚਾ ਰਿਹਾ ਹੈ (ਦੇਖੋ ਉਤਪਤ 3:15)

ਪਰਮੇਸ਼ਰ ਆਪਣੇ ਵਾਅਦਿਆਂ ਪ੍ਰਤੀ ਵਫ਼ਾਦਾਰ ਹੈ। ਇਹ ਪੁਰਾਣੇ ਨੇਮ ਦੇ ਵਿਸ਼ਵਾਸੀਆਂ ਅਤੇ ਨਵੇਂ ਨੇਮ ਦੇ ਸੰਤਾਂ ਲਈ ਸੱਚਾ ਹੈ। ਕੁੰਜੀ ਪਰਮੇਸ਼ਰ ਦੀ ਵਫ਼ਾਦਾਰੀ ਹੈ ਨਾ ਕਿ ਮਨੁੱਖਤਾ ਦੀ, ਪਰਮੇਸ਼ਰ ਦੀ ਦਯਾ ਹੈ ਨਾ ਕਿ ਮਨੁੱਖਤਾ ਦੀ ਕਾਰਗੁਜ਼ਾਰੀ। ਚੋਣ ਬਰਕਤ ਦੇ ਉਦੇਸ਼ ਕਰਕੇ ਹੈ, ਨਾ ਕਿ ਬਾਹਰ ਕੱਢਣ ਦੇ!

▣ "ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ" ਇਹ ਕੂਚ 20:5-6 ਅਤੇ ਬਿਵਸਥਾ ਸਾਰ 5:9-10 ਅਤੇ 7:9 ਦਾ ਵਾਅਦਾ ਹੈ। ਪਰਿਵਾਰ ਪਿਛਲੀਆਂ ਪੀੜ੍ਹੀਆਂ ਦੀ ਨਿਹਚਾ ਕਾਰਨ ਧੰਨ ਹਨ। ਇਸਰਾਇਲ ਵਫ਼ਾਦਾਰ ਬਜ਼ੁਰਗਾਂ ਕਾਰਨ ਧੰਨ ਸੀ (ਦੇਖੋ ਬਿਵਸਥਾ ਸਾਰ 4:37; 7:8; 10:15)। ਮਸੀਹ ਯਹੂਦਾ ਤੋਂ ਆਵੇਗਾ ਇਹ ਵੀ ਦਾਉਦ ਨਾਲ ਵਾਅਦਾ ਸੀ (ਦੇਖੋ 2 ਸਮੂਏਲ 7)। ਹਾਲਾਂਕਿ, ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਥੋਂ ਤੱਕ ਕਿ "ਵਫ਼ਾਦਾਰ" ਵੀ ਨੇਮ ਨੂੰ ਪੂਰੀ ਤਰ੍ਹਾਂ ਬਣਾਏ ਰੱਖਣ ਵਿੱਚ ਅਯੋਗ ਸਨ (ਦੇਖੋ ਹਿਜਕਿਏਲ 36:22-36)। ਨਿਹਚਾ—ਨਿੱਜੀ ਨਿਹਚਾ, ਪਰਿਵਾਰਕ ਨਿਹਚਾ, ਪਰ ਸਪੁੰਰਨ ਨਿਹਚਾ ਦਾ ਨਾ ਹੋਣਾ—ਪਰਮੇਸ਼ਰ ਨੂੰ ਗ੍ਰਹਿਣਯੋਗ ਹੈ ਅਤੇ ਪੂਰੇ ਤਰੀਕੇ ਨਾਲ ਪਰਿਵਾਰ ਦੁਆਰਾ ਅੱਗੇ ਵੱਧਦੀ ਹੈ (ਦੇਖੋ 1 ਕੁਰਿੰਥੀਆਂ ਨੂੰ 7:8-16)।

11:29

NASB, NKJV, NRSV "ਪਰਮੇਸ਼ਰ ਦੀਆਂ ਦਾਤਾਂ ਅਤੇ ਬੁਲਾਹਟ ਅਟੱਲ ਹੈ"

TEV "ਪਰਮੇਸ਼ਰ ਨੇ ਜਿਸਨੂੰ ਚੁਣਨਾ ਹੈ ਅਤੇ ਬਰਕਤ ਦੇਣੀ ਹੈ ਲਈ ਆਪਣਾ ਮਨ ਨਹੀਂ ਬਦਲਦਾ"

NJB "ਪਰਮੇਸ਼ਰ ਕਦੇ ਵੀ ਆਪਣੀਆਂ ਦਾਤਾਂ ਵਾਪਸ ਨਹੀਂ ਲੈਂਦਾ ਅਤੇ ਨਾ ਆਪਣੀ ਚੋਣ ਨੂੰ ਰੱਦ ਕਰਦਾ ਹੈ"

ਇਹ ਮਨੁੱਖਾਂ ਲਈ ਆਤਮਿਕ ਦਾਤਾਂ ਦਾ ਹਵਾਲਾ ਨਹੀਂ ਦਿੰਦਾ (ਦੇਖੋ 1 ਕੁਰਿੰਥੀਆਂ 12), ਪਰ ਪੁਰਾਣੇ ਨੇਮ ਅਤੇ ਨਵੇਂ ਨੇਮ ਵਿੱਚ ਪਰਮੇਸ਼ਰ ਦੇ ਛੁਟਕਾਰੇ ਦੇ ਵਾਅਦਿਆਂ ਦਾ ਦਾ ਹਵਾਲਾ ਹੈ। ਚੋਣ ਪ੍ਰਭਾਵਸ਼ਾਲੀ ਹੈ। ਪਰਮੇਸ਼ਰ ਦੀ ਵਫ਼ਾਦਾਰੀ ਰਾਸ਼ਟਰ ਇਸਰਾਇਲ ਅਤੇ ਆਤਮਿਕ ਇਸਰਾਇਲ ਲਈ ਉੱਮੀਦ ਹੈ (ਦੇਖੋ ਮਲਾਕੀ. 3:6)!

11:30-32 ਇਹ ਆਇਤਾਂ ਪਰਮੇਸ਼ਰ ਦੀਆਂ ਯੋਜਨਾਵਾਂ ਅਤੇ ਉਦੇਸ਼ਾਂ ਦਾ ਸਾਰ ਹਨ।

1. ਇਹ ਹਮੇਸ਼ਾਂ ਪਰਮੇਸ਼ਰ ਦੀ ਦਯਾ ਉੱਪਰ ਅਧਾਰਤ ਹਨ (ਰੋਮੀਆਂ ਨੂੰ 9:15-16 ਵਿੱਚ ਨੋਟ ਦੇਖੋ), ਨਾ ਕਿ ਆਪਹੁਦਰੇ ਫੈਸਲੇ ਉੱਪਰ। ਸ਼ਬਦ "ਦਯਾ" ਇਸ ਵੱਡੇ ਪ੍ਰਸੰਗ ਵਿੱਚ ਚਾਰ ਵਾਰ ਵਰਤਿਆ ਗਿਆ ਹੈ (ਦੇਖੋ ਰੋਮੀਆਂ ਨੂੰ 9:15,16,18,23)।
2. ਪਰਮੇਸ਼ਰ ਨੇ ਸਭ ਮਨੁੱਖਾਂ ਨੂੰ ਜਾਂਚਿਆ ਹੈ। ਯਹੂਦੀ ਅਤੇ ਗੈਰ-ਕੋਮਾਂ ਸਭ ਪਾਪੀ ਹਨ (ਦੇਖੋ ਰੋਮੀਆਂ ਨੂੰ 3:9,19,23; 5:11)।
3. ਪਰਮੇਸ਼ਰ ਨੇ ਮਨੁੱਖਤਾ ਦੀ ਜਰੂਰਤ ਅਤੇ ਨਿਰਬਲਤਾ ਨੂੰ ਸਾਰੀ ਮਨੁੱਖਤਾ ਉੱਪਰ ਦਯਾ ਦਿਖਾਉਣ ਲਈ ਇੱਕ ਅਵਸਰ ਵਾਂਗ ਵਰਤਿਆ ਹੈ (ਦੇਖੋ ਰੋਮੀਆਂ ਨੂੰ 11:22)। ਪ੍ਰਸੰਗ ਵਿੱਚ ਫਿਰ ਤੋਂ ਸ਼ਬਦ "ਸਾਰੇ" ਰੋਮੀਆਂ ਨੂੰ 11:12 ਅਤੇ 25-26 ਦੀ ਰੋਸ਼ਨੀ ਵਿੱਚ ਦੇਖੋ ਜਾ ਸਕਦੇ ਹਨ। ਸਾਰੇ ਮਨੁੱਖ ਪਰਮੇਸ਼ਰ ਦੀ ਯੋਜਨਾ ਲਈ ਪ੍ਰਤੀਕਿਰਿਆ ਨਹੀਂ ਦੇਣਗੇ, ਪਰ ਸਾਰੇ ਲੋਕਾਂ ਦੇ ਛੁਡਾਏ ਜਾਣ ਦੀ ਆਸ ਹੈ (ਦੇਖੋ ਰੋਮੀਆਂ ਨੂੰ 5:12-21; ਯੂਹੰਨਾ 3:16)। ਹੇ, ਪਰਮੇਸ਼ਰ, ਇਵੇਂ ਹੀ ਹੋਵੇ!!!

11:30 ਅਤੇ 31 "ਪਰ ਹੁਣ" ਇਹ ਜੋਰ ਦੇ ਕੇ ਦੱਸਦਾ ਹੈ ਕਿ ਇਸਰਾਇਲ ਰਾਸ਼ਟਰ ਦਾ ਆਤਮਿਕ ਬਦਲਾਵ ਕੇਵਲ ਯਿਸੂ ਮਸੀਹ ਵਿੱਚ ਨਿਹਚਾ ਰੱਖਣ ਦੁਆਰਾ ਹੈ (ਦੇਖੋ ਜਕਰਯਾਹ. 12:10)। ਜਿਵੇਂ ਗੈਰ-ਕੋਮਾਂ ਆਪਣੇ "ਅਵਿਸ਼ਵਾਸ" ਦੇ ਬਾਅਦ ਵੀ ਪਰਮੇਸ਼ਰ ਦੀ ਦਯਾ ਦੁਆਰਾ ਉਭਾਰੀਆਂ ਗਈਆਂ ਹਨ, ਇਸੇ ਪ੍ਰਕਾਰ ਯਹੂਦੀਆਂ ਦੇ "ਅਵਿਸ਼ਵਾਸ" ਨਾਲ ਹੋਵੇਗਾ।

ਰੋਮੀਆਂ ਨੂੰ 11:33-36

³³ਵਾਹ, ਪਰਮੇਸ਼ਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ! ਉਹ ਦੇ ਨਿਆਂ ਕਿੰਨੇ ਅਣਮਾਰਗ ਕਿੰਨੇ ਦੇਖੇ ਹਨ ਅਤੇ ਉਹ ਦੇ-ਦੁਰਲੱਭ ਹਨ ³⁴ਪ੍ਰਭੂ ਦੀ ਬੁੱਧੀ ਨੂੰ ਕਿਸ ਨੇ ਜਾਣਿਆ, ਜਾ ਕੇ ਉਹ ਦਾ ਸਲਾਹਕਾਰ ਬਣਿਆ? ³⁵ਜਾਂ ਕਿਸ ਨੇ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ? ³⁶ਕਿਉਂ ਜੋ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ, ਸਾਰੀਆਂ ਵਸਤਾਂ ਹੋਈਆਂ ਹਨ। ਉਸ ਦੀ ਵਡਿਆਈ ਜੁੱਗੋਹੋਵੇ। ਆਮੀਨ। ਜੁੱਗ-

11:33-36 ਇਹ ਪੌਲੁਸ ਦੇ ਸ਼ਾਨਦਾਰ ਨਿਰਯਤਨ ਭਜਨਾਂ ਵਿੱਚੋਂ ਇੱਕ ਹੈ। ਪੌਲੁਸ ਪਰਮੇਸ਼ਰ ਦੇ ਢੰਗਾਂ ਦੁਆਰਾ ਬਹੁਤ ਖੁਸ਼ ਹੈ: ਨੇਮ ਦੀ ਵਫ਼ਾਦਾਰੀ, ਨੇਮ ਨੂੰ ਜੋੜਨਾ, ਨੇਮ ਦੀ ਸੰਪੂਰਨਤਾ।

11:33 "ਧੰਨ" ਇਹ ਪੌਲੁਸ ਦਾ ਮਨਪਸੰਦ ਵਾਕ ਹੈ (ਦੇਖੋ ਰੋਮੀਆਂ ਨੂੰ 2:4; 9:23; 10:12; 11:12,33; ਅਫਸੀਆਂ ਨੂੰ 1:7,8; 2:7; 3:8,16; ਫਿਲਿੱਪੀਆਂ ਨੂੰ 4:19; ਕੁਲੱਸੀਆਂ ਨੂੰ 1:27)। ਖੁਸ਼ਖਬਰੀ ਦੀ ਦਖਲ ਅਤੇ ਮਨੁੱਖਤਾ ਦੀ ਆਸ ਪਰਮੇਸ਼ਰ ਦੇ ਚਰਿੱਤਰ ਅਤੇ ਯੋਜਨਾ ਦੀ ਦਯਾਪੂਰਨ ਭਰਪੂਰਤਾ ਹੈ (ਦੇਖੋ ਯਸਾਯਾਹ 55:1-7)।

▣ "ਉਹ ਦੇ ਨਿਆਂ ਕਿੰਨੇ ਅਣਦੇਖੇ ਹਨ ਅਤੇ ਉਹ ਦੇ ਮਾਰਗ ਕਿੰਨੇ- ਦੁਰਲੱਭ ਹਨ" ਇਹ ਰੋਮੀਆਂ 9-11 (ਦੇਖੋ ਯਸਾਯਾਹ 55:8-11) ਦੀਆਂ ਅਸੰਗਤ ਸੱਚਾਈਆਂ ਵੱਲ ਇੱਕ ਉੱਚਿਤ ਭਜਨ ਹੈ।

11:34 ਇਹ ਯਸਾਯਾਹ 40:13-14 ਦੇ ਸੇਪਟੁਜਿੰਟ ਤੋਂ ਲਿਆ ਗਿਆ ਹਵਾਲਾ ਹੈ, ਜਿੱਥੇ ਪਰਮੇਸ਼ਰ ਆਪਣੇ ਲੋਕਾਂ ਨੂੰ ਉਜਾੜ ਵਿੱਚੋਂ ਲਿਆ ਕੇ ਬਹਾਲ ਕਰਦਾ ਹੈ। 1 ਕੁਰਿੰਥੀਆਂ ਨੂੰ 2:16 ਵਿੱਚ ਪੌਲੁਸ ਇਸੇ ਭਾਗ ਦਾ ਹਵਾਲਾ ਦਿੰਦਾ ਹੈ ਪਰ ਸਿਰਲੇਖ, "ਪ੍ਰਭੂ," ਤੋਂ ਯਿਸੂ ਵਿੱਚ ਬਦਲ ਦਿੰਦਾ ਹੈ।

11:35 ਇਹ ਅੱਯੂਬ 35:7 ਜਾਂ 41:11 ਤੋਂ ਲਿਆ ਆਮ ਹਵਾਲਾ ਹੈ।

11:36 "ਜੇ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ, ਸਾਰੀਆਂ ਵਸਤਾਂ ਹੋਈਆਂ ਹਨ" ਇਹ ਹਿੱਸੇ ਇਸ ਪ੍ਰਸੰਗ ਵਿੱਚ ਪਰਮੇਸ਼ਰ ਪਿਤਾ ਦਾ ਹਵਾਲਾ ਦਿੰਦੇ ਹਨ (ਦੇਖੋ 1 ਕੁਰਿੰਥੀਆਂ ਨੂੰ 11:12), ਪਰ ਇਹ ਨਵੇਂ ਨੇਮ ਦੇ ਦੂਜੇ ਹਿੱਸਿਆਂ ਨਾਲ ਬਹੁਤ ਮੇਲ ਖਾਂਦੇ ਹਨ ਜਿੱਥੇ ਪਰਮੇਸ਼ਰ ਦਾ ਹਵਾਲਾ ਪੁੱਤਰ ਵੱਜੋਂ ਹੈ (ਦੇਖੋ 1 ਕੁਰਿੰਥੀਆਂ ਨੂੰ 8:6; ਕੁਲੱਸੀਆਂ ਨੂੰ 1:16; ਇਬਰਾਨੀਆਂ ਨੂੰ 2:10)। ਪੌਲੁਸ ਦਾਅਵਾ ਕਰਦਾ ਹੈ ਕਿ ਸਭ ਚੀਜ਼ਾਂ ਪਰਮੇਸ਼ਰ ਵੱਲੋਂ ਆਉਦੀਆਂ ਅਤੇ ਪਰਮੇਸ਼ਰ ਵੱਲ ਵਾਪਸ ਚਲੀਆਂ ਜਾਂਦੀਆਂ ਹਨ।

▣ "ਉਸ ਦੀ ਵਡਿਆਈ ਜੁੱਗੋਹੋਵੇ ਜੁੱਗ-" ਇਹ ਨਵੇਂ ਨੇਮ ਵਿੱਚ ਮਹੱਤਵਪੂਰਨ ਰਚਨਾਹਾਰ ਦੀ ਬਰਕਤ ਹੈ। ਇਸਨੇ ਹਵਾਲਾ ਦਿੱਤਾ

1. ਕਈ ਵਾਰ ਪਿਤਾ ਦਾ (ਦੇਖੋ ਰੋਮੀਆਂ ਨੂੰ 16:27; ਅਫਸੀਆਂ ਨੂੰ 3:21; ਫਿਲਿੱਪੀਆਂ ਨੂੰ 4:20; 1 ਪਤਰਸ 4:11; 5:11; ਯਹੂਦਾ 25; ਪਰਕਾਸ਼ ਦੀ ਪੋਥੀ 5:13; 7:12)
2. ਕਈ ਵਾਰ ਪੁੱਤਰ ਦਾ (ਦੇਖੋ 1 ਤਿਮੋਥਿਉਸ ਨੂੰ 1:17; 2 ਤਿਮੋਥਿਉਸ ਨੂੰ 4:18; 2 ਪਤਰਸ 3:18; ਪਰਕਾਸ਼ ਦੀ ਪੋਥੀ 1:16) ਰੋਮੀਆਂ ਨੂੰ 3:23 ਵਿੱਚ ਪੂਰਾ ਨੋਟ ਦੇਖੋ

▣ "ਆਮੀਨ" ਰੋਮੀਆਂ ਨੂੰ 1:25 ਵਿੱਚ ਖਾਸ ਵਿਸ਼ਾ ਦੇਖੋ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਕਿਸ ਪ੍ਰਕਾਰ ਇਸਰਾਇਲ ਨੇ ਪਰਮੇਸ਼ਰ ਦੇ ਛੁਟਕਾਰੇ ਦੇ ਰਸਤੇ ਨੂੰ ਹੱਥੋਂ ਗਵਾ ਲਿਆ?
2. ਉਹ ਕਿਹੜੇ ਦੋ ਕਾਰਨ ਹਨ ਜੋ ਪੌਲੁਸ ਨੇ ਇਹ ਸਾਬਤ ਕਰਨ ਲਈ ਦੱਸੇ ਹਨ ਕਿ ਪਰਮੇਸ਼ਰ ਨੇ ਇਸਰਾਇਲ ਨੂੰ ਨਹੀਂ ਨਕਾਰਿਆ ਹੈ?
3. ਪਰਮੇਸ਼ਰ ਨੇ ਯਹੂਦੀਆਂ ਦੇ ਦਿਲਾਂ ਨੂੰ ਕਿਉਂ ਕਠੋਰ ਕੀਤਾ? ਕਿਵੇਂ?
4. ਇੱਕ ਯਹੂਦੀ ਦੇ "ਬਚਾਏ ਜਾਣ" ਦੇ ਵਿਸ਼ੇ ਦਾ ਕੀ ਅਰਥ ਹੈ (ਰੋਮੀਆਂ ਨੂੰ 11:2-5)?
5. ਨਵੇਂ ਨੇਮ ਵਿੱਚ ਸ਼ਬਦ "ਰਹੱਸ" ਨੂੰ ਪਰਿਭਾਸ਼ਿਤ ਕਰੋ।
6. 11:26 ਦਾ ਕੀ ਅਰਥ ਹੈ? ਕਿਉਂ? ਇਹ 9:6 ਨਾਲ ਕਿਸ ਪ੍ਰਕਾਰ ਸੰਬੰਧਤ ਹੈ?
7. ਉਹ ਕਿਹੜੀ ਚੇਤਾਵਨੀ ਹੈ ਜੋ ਪੌਲੁਸ ਗੈਰ-ਕੋਮਾਂ ਦੇ ਵਿਸ਼ਵਾਸੀਆਂ ਨੂੰ ਦਿੰਦਾ ਹੈ (ਰੋਮੀਆਂ ਨੂੰ 11:17-24)?

ਰੋਮੀਆਂ 12

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਮਸੀਹ ਵਿੱਚ ਜੀਵਨ	ਨਵਾਂ ਪਰਮੇਸ਼ਰ ਬਲਿਦਾਨ ਲਈ ਜੀਉਂਦੇ ਪਵਿੱਤਰ ਜੀਵਨ		ਪਰਮੇਸ਼ਰ ਦੀ ਸੇਵਕਾਈ ਵਿੱਚ ਜੀਵਨ	ਦੀ ਰੂਹਾਨੀ ਬੰਦਗੀ
12:1-2	12:1-8	12:1-2	12:1-2	12:1-2
				ਨਿਮਰਤਾ ਅਤੇ ਦਾਨ
12:3-8		12:3-8	12:3-8	12:3-13
ਮਸੀਹ ਨਿਯਮ	ਜੀਵਨ ਦੇ ਮਸੀਹ ਵਾਂਗ ਵਿਹਾਰ	ਪ੍ਰੇਰਣਾ		
12:9-21	12:9-21	12:9-13	12:9-13	ਸਭਨਾਂ ਨੂੰ ਅਤੇ ਆਪਣੇ ਸਤਾਉਣ ਵਾਲਿਆਂ ਨੂੰ ਵੀ ਬਰਕਤ ਦਿਓ
		12:14-21	12:14-16 12:17-21	12:14-21
	(20)			

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੈਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ

3. ਤੀਜਾ ਪੈਰਾ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਇਹ ਰੋਮੀਆਂ ਦਾ ਪ੍ਰਯੋਗਾਤਮਕ ਭਾਗ ਹੈ (ਰੋਮੀਆਂ ਨੂੰ 12:1-15:13)। ਪੌਲੁਸ ਦੇ ਪੱਤਰ ਖਾਸ ਮੌਕੇ ਦੇ ਪੱਤਰ ਸਨ, ਇਸ ਲਈ ਇਹਨਾਂ ਵਿੱਚ ਸਿਧਾਂਤਕ ਅਤੇ ਲਾਗੂ ਕਰਨ ਵਾਲੇ ਭਾਗ ਹਨ। ਪੌਲੁਸ ਨੇ ਕਿਸੇ ਸਥਾਨਕ ਸਮੱਸਿਆ ਜਾਂ ਸੰਕਟ ਨੂੰ ਸੰਬੋਧਿਤ ਕਰਨ ਲਈ ਲਿਖਿਆ। ਕਿਉਂਕਿ ਰੋਮੀਆਂ 1-8 ਇੱਕ ਅਜਿਹਾ ਅਨੇਕਾ ਸਿਧਾਂਤਕ ਭਾਗ ਹੈ ਜਿਸਦੇ ਨੈਤਿਕ ਅਤੇ ਵਿਹਾਰਕ ਭਾਗ ਵੀ ਬਰਾਬਰ ਦੇ ਸ਼ਕਤੀਸ਼ਾਲੀ ਭਾਗ ਹਨ।
- B. ਜੀਵਨਸ਼ੈਲੀ ਵਿੱਚ ਲਾਗੂ ਕਰਨ ਤੋਂ ਬਿਨਾਂ ਧਰਮ ਸ਼ਾਸਤਰ ਪਰਮੇਸ਼ਰ ਦਾ ਨਹੀਂ ਹੈ (ਦੇਖੋ ਮੱਤੀ 7:24-27; ਯੂਹੰਨਾ 13:17; ਰੋਮੀਆਂ ਨੂੰ 2:13; ਯਾਕੂਬ 1:22, 25; 2:14-26)। ਪੌਲੁਸ ਸਪਸ਼ੱਟ ਤੌਰ ਤੇ ਯਿਸੂ ਵਿੱਚ ਨਿਹਚਾ ਦੁਆਰਾ ਪਰਮੇਸ਼ਰ ਦੀ ਕਿਰਪਾ ਨਾਲ ਇੱਕ ਮੁਫਤ ਛੁਟਕਾਰੇ ਦੀ ਸਿੱਖਿਆ ਦਿੰਦਾ ਹੈ, ਪਰ ਇਹ ਮੁਫਤ ਤੋਹਫਾ ਪੂਰੀ ਤਰ੍ਹਾਂ ਸਾਡਾ ਜੀਵਨ ਬਦਲਣ ਲਈ ਹੈ। ਛੁਟਕਾਰਾ ਮੁਫਤ ਹੈ ਪਰ ਇਸਦਾ ਪਾਲਣ ਮਸੀਹ ਵਾਂਗ ਬਣਨ ਵਿੱਚ ਕਰਨਾ ਚਾਹੀਦਾ ਹੈ। ਸਾਨੂੰ ਕਦੇ ਵੀ ਧਾਰਮਿਕਤਾ ਨੂੰ ਸੁੱਧੀਕਰਨ ਤੋਂ ਵੱਖ ਕਰਨ ਦੀ ਹਿੰਮਤ ਨਹੀਂ ਕਰਨੀ ਚਾਹੀਦੀ!
- C. ਆਇਤਾਂ 1-2 ਪੂਰੇ ਪ੍ਰਯੋਗਾਤਮਕ ਭਾਗ ਲਈ ਜਾਣ-ਪਛਾਣ ਤਿਆਰ ਕਰਦੀਆਂ ਹਨ। ਇਹ ਆਤਮਾ ਦੁਆਰਾ ਚਲਾਏ ਗਏ ਜੀਵਨ ਦਾ ਅਧਾਰ ਹੈ (ਉਦਾਹਰਣ., ਰੋਮੀਆਂ 8)।
- D. ਆਇਤਾਂ 3-8 ਆਤਮਿਕ ਹੋਣਹਾਰਤਾ ਦੀ ਗੱਲ ਕਰਦੀਆਂ ਹਨ। ਸਾਡੀ ਮਸੀਹ ਵਿੱਚ ਪੂਰੀ ਉਪਜ ਪਰਮੇਸ਼ਰ ਦੀ ਸੇਵਕਾਈ ਲਈ (ਦੇਖੋ ਬਿਵਸਥਾ ਸਾਰ 6:4-5; ਮੱਤੀ 22:37) ਅਤੇ ਦੂਜਿਆਂ ਲਈ ਹੋਈ ਲਾਜਮੀ ਹੈ (ਦੇਖੋ ਲੇਵੀਆ 19:18; ਮੱਤੀ 19:19)। ਇਹ ਦਾਤਾਂ ਮਸੀਹ ਨਾਲ ਸਾਡੀ ਸੰਗਤ ਅਤੇ ਸਾਡੇ ਵੱਖ-ਵੱਖ ਗੁਣਾਂ ਉੱਪਰ ਜੋਰ ਦਿੰਦੀਆਂ ਹਨ (ਦੇਖੋ ਅਫਸੀਆਂ ਨੂੰ 4:1-10)। ਵਿਸ਼ਵਾਸੀਆਂ ਨੂੰ ਏਕਤਾ ਲਈ ਯਤਨ ਕਰਨਾ ਚਾਹੀਦਾ ਹੈ ਨਾ ਕਿ ਇਕਸਾਰਤਾ ਲਈ। ਅਸੀਂ ਪਰਮੇਸ਼ਰ ਦੁਆਰਾ ਇੱਕ ਦੂਜੇ ਦੀ ਸੇਵਾ ਕਰਨ ਲਈ ਤਿਆਰ ਕੀਤੇ ਗਏ ਹੈ (ਦੇਖੋ 1 ਕੁਰਿੰਥੀਆਂ ਨੂੰ 12:7,11; ਅਫਸੀਆਂ ਨੂੰ 4:11-13)!

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 12:1-2

'ਜੇ ਹੇ ਭਰਾਵੇ, ਮੈਂ ਪਰਮੇਸ਼ਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ। ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲਚਲਣ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ - ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਕਿ

12:1 "ਜੇ ਹੇ" ਪੌਲੁਸ ਨੇ ਇਸ ਸ਼ਬਦ ਨੂੰ ਰੋਮੀਆਂ ਦੀ ਕਿਤਾਬ ਵਿੱਚ ਖੁਸ਼ਖਬਰੀ ਦੀਆਂ ਸੱਚਾਈਆਂ ਦੀ ਪੇਸ਼ਕਾਰੀ ਵਿੱਚ ਮਹੱਤਵਪੂਰਨ ਤਬਦੀਲੀ ਵਾਲੇ ਬਿੰਦੂਆਂ ਵਿੱਚ ਵਰਤਿਆ ਹੈ।

1. ਰੋਮੀਆਂ ਨੂੰ 5:1ff ਵਿੱਚ ਇਹ "ਨਿਹਚਾ ਦੁਆਰਾ ਧਾਰਮਿਕਤਾ" ਦਾ ਨਿਚੋੜ ਹੈ
2. ਰੋਮੀਆਂ ਨੂੰ 8:1ff ਵਿੱਚ ਇਹ ਵਿਸ਼ਵਾਸੀਆਂ ਦੇ ਪਾਪ ਨਾਲ ਰਿਸ਼ਤੇ ਦਾ ਨਿਚੋੜ ਹੈ, ਜਿਸਨੂੰ ਸੁੱਧੀਕਰਨ ਕਿਹਾ ਜਾਂਦਾ ਸੀ

3. ਰੋਮੀਆਂ ਨੂੰ 12:1ff ਵਿੱਚ ਇਹ ਵਿਸ਼ਵਾਸੀਆਂ ਦੇ ਰੋਜ਼ਾਨਾ ਦੇ ਜੀਵਨ ਵਿੱਚ ਧਾਰਮਿਕਤਾ ਅਤੇ ਸੁੱਧੀਕਰਨ ਦੇ ਪ੍ਰਯੋਗਾਤਮਕ ਕੰਮਾਂ ਨਾਲ ਸੰਬੰਧ ਰੱਖਦਾ ਹੈ

▣

NASB	"ਮੈਂ ਤੁਹਾਨੂੰ ਤਾਕੀਦ ਕਰਦਾ ਹਾਂ"
NKJV	"ਮੈਂ ਤੁਹਾਨੂੰ ਬੇਨਤੀ ਕਰਦਾ ਹਾਂ"
NRSV, TEV	"ਮੈਂ ਤੁਹਾਨੂੰ ਅਪੀਲ ਕਰਦਾ ਹਾਂ"
NJB	"ਮੈਂ ਤੁਹਾਨੂੰ ਬੇਨਤੀ ਕਰਦਾ ਹਾਂ"

ਇਹ ਵਾਕਾਂਸ਼ ਨਰਮ ਅਤੇ ਸਖਤ ਦੋਵੇਂ ਹੈ। ਇਹ ਇੱਕ ਸਹੀ ਜੀਵਨ ਦੀ ਬੁਲਾਹਟ ਹੈ। ਪੌਲੁਸ ਅਕਸਰ ਇਸ ਸ਼ਬਦ ਨੂੰ ਵਰਤਦਾ ਹੈ (ਦੇਖੋ ਰੋਮੀਆਂ ਨੂੰ 12:1;15:30; 16:17; 1 ਕੁਰਿੰਥੀਆਂ ਨੂੰ 1:10; 4:16; 16:15; 2 ਕੁਰਿੰਥੀਆਂ ਨੂੰ 2:8; 5:20; 6:1; 10:1; 12:8; ਅਫਸੀਆਂ ਨੂੰ 4:1; ਫਿਲਿੱਪੀਆਂ ਨੂੰ 4:2; 1 ਥਸਲੋਨੀਕੀਆਂ ਨੂੰ 4:10; 1 ਤਿਮੋਥਿਉਸ ਨੂੰ 1:3; ਫਿਲੇਮੋਨ ਨੂੰ 9-10)।

▣ "ਭਰਾਵੇ" ਪੌਲੁਸ ਅਕਸਰ ਨਵੇਂ ਵਿਸ਼ੇ ਨਾਲ ਜਾਣੂ ਕਰਵਾਉਣ ਲਈ ਇਹ ਸ਼ਬਦ ਵਰਤਦਾ ਹੈ।

▣ "ਪਰਮੇਸ਼ੁਰ ਦੀ ਦਯਾ" LXX ਵਿੱਚ ਇਹ ਯਹੋਵਾਹ ਦੇ ਦਿਆਲੂ ਸੁਭਾਅ ਦਾ ਵਰਣਨ ਕਰਦਾ ਹੈ (ਦੇਖੋ ਕੂਚ 34:6)। ਇੱਥੇ ਇਹ ਰੋਮੀਆਂ 1-11 ਦੀ ਸਿਧਾਂਤਕ ਪ੍ਰਗਤੀ ਦਾ ਹਵਾਲਾ ਦਿੰਦਾ ਹੈ। ਰੋਮੀਆਂ ਵਿੱਚ ਪਰਮੇਸ਼ੁਰ ਦੀ "ਦਯਾ" (both *oikēirō* ਅਤੇ *eleeō*) ਜੋ ਡਿੱਗੀ ਮਨੁੱਖਤਾ ਨਾਲ ਵਿਹਾਰ ਕਰਦੀ ਹੈ (ਦੇਖੋ ਰੋਮੀਆਂ ਨੂੰ 9:15,16,18,23; 11:30,31,32; 12:8; 15:9) ਉੱਤੇ ਸਪਸ਼ਟ ਜੋਰ ਦਿੱਤਾ ਗਿਆ ਹੈ। ਕਿਉਂਕਿ ਪਰਮੇਸ਼ੁਰ ਦੀ ਕਿਰਪਾ ਅਤੇ ਦਯਾ ਮੁਫਤ ਮਿਲਦੀਆਂ ਹਨ, ਵਿਸ਼ਵਾਸੀਆਂ ਨੂੰ ਜਰੂਰ ਪਰਮੇਸ਼ੁਰ ਵਰਗਾ ਜੀਵਨ ਜੀਉਣਾ ਚਾਹੀਦਾ ਹੈ (ਦੇਖੋ ਅਫਸੀਆਂ ਨੂੰ 1:4; 2:10) ਸ਼ੁਕਰਗੁਜ਼ਾਰੀ ਦੇ ਬਿਨਾਂ ਕੋਈ ਸਿਫਤ ਨਹੀਂ (ਦੇਖੋ ਅਫਸੀਆਂ ਨੂੰ 2:8-9)। ਨਵਾਂ ਜੀਵਨ (ਉਦਾਹਰਣ., ਕੁਲੁੱਸੀਆਂ ਨੂੰ 3:9,10,12) ਦੂਜੀਆਂ ਨੂੰ ਮਸੀਹ ਵਿੱਚ ਨਿਰਚਾ ਰੱਖਣ ਲਈ ਬਦਲਾਵ ਦਾ ਹੋਣਾ ਚਾਹੀਦਾ ਹੈ।

▣ "ਤੁਹਾਡੇ ਅੱਗੇ ਬੇਨਤੀ ਕਰਦਾ ਹਾਂ" ਇਹ ਇੱਕ ਔਰਿਸਟ ਵਾਕ ਹੈ। ਇਹ ਇਸ ਪ੍ਰਸੰਗ ਵਿੱਚ ਕਈ ਬਲਿਦਾਨ ਵਾਲੇ ਸ਼ਬਦਾਂ ਵਿੱਚੋਂ ਇੱਕ ਹੈ: ਬਲਿਦਾਨ, ਰੋਮੀਆਂ ਨੂੰ 12:1; ਪਵਿੱਤਰ, ਰੋਮੀਆਂ ਨੂੰ 12:1; ਗ੍ਰਹਿਣ-ਯੋਗ, ਰੋਮੀਆਂ ਨੂੰ 12:1। ਇਹ ਵਿਸ਼ਾ ਰੋਮੀਆਂ ਨੂੰ 6:13,16,19 ਵਿੱਚ ਦੱਸਿਆ ਗਿਆ ਹੈ। ਮਨੁੱਖ ਜਾਂ ਤਾਂ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਭੇਟ ਕਰਨਗੇ ਜਾਂ ਸ਼ੈਤਾਨ ਨੂੰ। ਜਿਵੇਂ ਮਸੀਹ ਨੇ ਆਪਣੇ ਆਪ ਨੂੰ ਵਿਲੱਖਣ ਤਰੀਕੇ ਨਾਲ ਪਿਤਾ ਦੀ ਇੱਛਾ ਪੂਰੀ ਕਰਨ ਲਈ ਦੇ ਦਿੱਤਾ, ਇੱਥੋਂ ਤੱਕ ਕੇ ਸਲੀਬ ਉੱਤੇ ਮਰ ਗਿਆ, ਇਸੇ ਪ੍ਰਕਾਰ ਉਸ ਦੇ ਚੇਲਿਆਂ ਨੂੰ ਵੀ ਲਾਜ਼ਮੀ ਤੌਰ ਤੇ ਉਸਦੇ ਨਿਰਸਵਾਰਥ ਜੀਵਨ ਦੀ ਨਕਲ ਕਰਨੀ ਚਾਹੀਦੀ ਹੈ (ਦੇਖੋ 2 ਕੁਰਿੰਥੀਆਂ ਨੂੰ 5:14-15; ਗਲਾਤੀਆਂ ਨੂੰ 2:20; 1 ਯੂਹੰਨਾ 3:16)।

▣ "ਆਪਣਿਆਂ ਸਰੀਰਾਂ ਨੂੰ" ਮਸੀਹਤ ਯੂਨਾਨੀ ਫਲਸਫੇ ਤੋਂ ਬਹੁਤ ਵੱਖਰੀ ਹੈ, ਜੋ ਇਹ ਮੰਨਦੀ ਸੀ ਕਿ ਸਰੀਰਕ ਦੇਹ ਬੁਰਾਈ ਸੀ। ਇਹ ਪਰਤਾਵੇ ਦਾ ਖੇਤਰ ਹੈ ਪਰ ਨੈਤਿਕ ਤੌਰ ਤੇ ਨਿਰਪੱਖ ਹੈ। ਸ਼ਬਦ "ਦੇਹ" ਰੋਮੀਆਂ ਨੂੰ 12:2 ਵਿੱਚ "ਮਨ" ਦੇ ਸਮਾਨਾਂਤਰ ਜਾਪਦਾ ਹੈ। ਵਿਸ਼ਵਾਸੀਆਂ ਨੂੰ ਆਪਣਾ ਜੀਵਨ ਪਰਮੇਸ਼ੁਰ ਦੇ ਹੱਥਾਂ ਵਿੱਚ ਦੇਣ ਦੀ ਲੋੜ ਹੈ (ਦੇਖੋ ਬਿਵਸਥਾ ਸਾਰ 6:5; 1 ਕੁਰਿੰਥੀਆਂ ਨੂੰ 6:20) ਜਿਵੇਂ ਕਿ ਉਹਨਾਂ ਨੇ ਪਹਿਲਾਂ ਪਾਪ ਨੂੰ ਦਿੱਤਾ ਸੀ (ਦੇਖੋ ਰੋਮੀਆਂ 6)।

▣ "ਜਿਉਂਦਾ" ਇਹ ਯਹੂਦੀਆਂ ਜਾਂ ਦੇਵਤਿਆਂ ਦੇ ਮੰਦਰਾਂ ਦੀਆਂ ਮੁਰਦਾ ਭੱਟਾ ਨਾਲੋਂ ਬਿਲਕੁੱਲ ਵੱਖ ਸੀ (ਦੇਖੋ ਰੋਮੀਆਂ ਨੂੰ 6:13; ਗਲਾਤੀਆਂ ਨੂੰ 2:20)।

ਇਸ ਨੂੰ ਤਿਆਗ ਤੋਂ ਵੱਖਰਾ ਕੀਤਾ ਜਾਣਾ ਚਾਹੀਦਾ ਹੈ (ਧਾਰਮਿਕ ਉਦੇਸ਼ਾਂ ਲਈ ਸਰੀਰਕ ਦੇਹ ਨਾਲ ਸਖਤ ਵਿਹਾਰ)। ਇਹ ਦੇਹ ਦੀ ਇਕੱਲਤਾ, ਸਜਾ ਕੁਆਰਾਪਨ ਨਹੀਂ ਹੈ ਜਿਸਦੀ ਵਕਾਲਤ ਕੀਤੀ ਜਾਵੇ, ਪਰ ਇੱਕ ਕਿਰਿਆਸ਼ੀਲ ਸੇਵਾਈ ਵਾਲਾ ਜੀਵਨ ਹੈ ਅਤੇ ਮਸੀਹ ਵਰਗਾ ਪਿਆਰ ਹੈ।

▣ "ਅਤੇ ਪਵਿੱਤਰ ਬਲੀਦਾਨ" ਸ਼ਬਦ "ਪਵਿੱਤਰ" ਦਾ ਅਰਥ ਹੈ "ਪਰਮੇਸ਼ਰ ਦੀ ਸੇਵਾ ਲਈ ਅਲੱਗ ਕਰਨਾ"। ਇਸ ਪ੍ਰਸੰਗ ਵਿੱਚ ਇਸ ਸ਼ਬਦ ਦਾ ਖਾਸ ਧਿਆਨ ਵਿਸ਼ਵਾਸੀ ਦੀ ਪਵਿੱਤਰਤਾ ਅਤੇ ਉਪਲੱਬਧਤਾ ਉੱਪਰ ਹੈ ਜੋ ਪਰਮੇਸ਼ਰ ਦੁਆਰਾ ਉਸਦੇ ਉਦੇਸ਼ਾਂ ਲਈ ਵਰਤੀ ਜਾਂਦੀ ਹੈ।

ਖਾਸ ਵਿਸ਼ਾ: ਪਵਿੱਤਰ

ਖਾਸ ਵਿਸ਼ਾ: ਪਵਿੱਤਰ

I. ਪੁਰਾਣਾ ਨੇਮ (ਜਿਆਦਾਤਰ ਯਸਾਯਾਹ ਵਿੱਚੋਂ ਲਿਆ ਗਿਆ)

- A. ਸ਼ਬਦ *kadosh* (BDB 872, KB 1072) ਦੀ ਸ਼ਬਦਾਵਲੀ ਅਨਿਸ਼ਚਿਤ ਹੈ, ਸੰਭਵ ਤੌਰ ਤੇ ਕਨਾਨੀ (ਉਦਾਹਰਣ ਲਈ, Ugaritic)। ਇਹ ਸੰਭਵ ਹੈ ਕਿ ਇਹ ਜੜ ਦਾ ਭਾਗ ਜਿਸਦਾ ਅਰਥ (i.e., *kd*) "ਵੰਡਣਾ"। ਇਹ ਪ੍ਰਸਿੱਧ ਪਰਿਭਾਸ਼ਾ ਦਾ ਸਰੋਤ ਹੈ ਜੋ "ਪਰਮੇਸ਼ਰ ਦੀ ਵਰਤੋਂ ਲਈ ਵੱਖਰਾ ਕੀਤਾ ਹੋਇਆ" (ਕਨਾਨੀ ਸਭਿਆਚਾਰ ਦੁਆਰਾ, ਦੇਖੋ ਬਿਵਸਥਾ ਸਾਰ 7:6; 14:2,21; 26:19)।
- B. ਇਹ ਪਰਮੇਸ਼ਰ ਦੀ ਚੀਜ਼ਾਂ, ਸਥਾਨਾਂ, ਸਮਿਆਂ ਅਤੇ ਮਨੁੱਖਾਂ ਵਿੱਚ ਮੌਜੂਦਗੀ ਨਾਲ ਸੰਬੰਧਤ ਹੈ। ਇਸ ਦੀ ਵਰਤੋਂ ਉਤਪਤ ਵਿੱਚ ਨਹੀਂ ਹੋਈ, ਪਰ ਇਹ ਕੂਚ, ਲੇਵੀਆਂ ਅਤੇ ਗਿਣਤੀ ਵਿੱਚ ਆਮ ਵਰਤੀ ਗਈ।
- C. ਨਬੀਆਂ ਦੇ ਸਾਹਿਤ ਵਿੱਚ (ਖਾਸ ਤੌਰ ਤੇ ਯਸਾਯਾਹ ਅਤੇ ਹੋਸ਼ੇਆ) ਨਿੱਜੀ ਤੱਤ ਪਹਿਲਾਂ ਤੋਂ ਮੌਜੂਦ ਸੀ, ਪਰ ਜਿਸਦੇ ਉੱਪਰ ਜ਼ੋਰ ਦਿੱਤਾ ਗਿਆ ਸੀ ਉਹ ਸਾਹਮਣੇ ਨਹੀਂ ਆਉਂਦਾ (ਦੇਖੋ ਖਾਸ ਵਿਸ਼ਾ: ਪਵਿੱਤਰ)। ਇਹ ਪਰਮੇਸ਼ਰ ਦਾ ਤੱਤ ਨਿਰਧਾਰਤ ਕਰਨ ਦਾ ਤਰੀਕਾ ਬਣਦਾ ਹੈ (ਦੇਖੋ ਯਸਾਯਾਹ 6:3)। ਪਰਮੇਸ਼ਰ ਪਵਿੱਤਰ ਹੈ। ਉਸਦਾ ਨਾਮ ਉਸਦੇ ਚਰਿੱਤਰ ਨੂੰ ਜਿਹੜਾ ਪਵਿੱਤਰ ਹੈ ਪੇਸ਼ ਕਰਦਾ ਹੈ। ਉਸਦੇ ਲੋਕ ਜੋ ਇਸ ਜਰੂਰਤਮੰਦ ਸੰਸਾਰ ਵਿੱਚ ਉਸਦੇ ਚਰਿੱਤਰ ਨੂੰ ਪ੍ਰਗਟ ਕਰਨ ਵਾਲੇ ਹਨ, ਪਵਿੱਤਰ ਹਨ (ਜੋ ਉਹ ਨਿਹਚਾ ਦੁਆਰਾ ਨੇਮ ਦੀ ਪਾਲਣਾ ਕਰਦੇ ਹਨ)।

1. ਵਿਸ਼ੇਸ਼, BDB 872 קָדוֹשׁ , "ਪਵਿੱਤਰ," "ਪਾਕ" ਦੀ ਵਰਤੋਂ ਹੋਈ ਹੈ

- a. ਪਰਮੇਸ਼ਰ, ਯਸਾਯਾਹ 5:16; 6:3 (ਤਿੰਨ ਵਾਰ); ਦੇਖੋ ਖਾਸ ਵਿਸ਼ਾ: ਪਵਿੱਤਰ
- b. ਉਸਦਾ ਨਾਮ, ਯਸਾਯਾਹ 40:25; 49:7; 57:15
- c. ਉਸਦਾ ਸਥਾਨ, ਯਸਾਯਾਹ 57:15
- d. ਉਸਦਾ ਸਬਤ, ਯਸਾਯਾਹ 58:13

2. ਕਿਰਿਆ, BDB 872 קָדַשׁ , "ਅਲੱਗ ਕਰਨਾ," "ਭੱਟ ਕਰਨਾ"

- a. ਪਰਮੇਸ਼ਰ ਦਾ ਚਰਿੱਤਰ, ਯਸਾਯਾਹ 5:16; 29:23
- b. ਪਰਮੇਸ਼ਰ, ਯਸਾਯਾਹ 8:13; 65:5
- c. ਪਰਮੇਸ਼ਰ ਦੇ ਦੂਤ, ਯਸਾਯਾਹ 13:3

d. ਪਰਮੇਸ਼ਰ ਦਾ ਨਾਮ, ਯਸਾਯਾਹ 29:23

e. ਤਿਉਹਾਰ, ਯਸਾਯਾਹ 30:29

f. ਭੋਟ ਕੀਤੇ ਗਏ ਮਨੁੱਖ, ਯਸਾਯਾਹ 66:17

3. ਨਾਂਵ, BDB 871 𐤎𐤏𐤔, "ਅਲੱਗਤਾ," "ਪਵਿੱਤਰਤਾ"

a. ਪਵਿੱਤਰ ਬੀਜ, ਯਸਾਯਾਹ 6:13

b. ਪਵਿੱਤਰ ਪਹਾੜ, ਯਸਾਯਾਹ 11:9; 27:13; 56:7; 57:13; 65:11,25; 66:20

c. ਅਲੱਗ ਕਰਨਾ, ਯਸਾਯਾਹ 23:18

d. ਪਵਿੱਤਰਤਾ ਦਾ ਰਾਹ, ਯਸਾਯਾਹ 35:8

e. ਅਸਥਾਨ, ਯਸਾਯਾਹ 43:28; 62:9; 64:11

f. ਪਵਿੱਤਰ ਨਗਰ, ਯਸਾਯਾਹ 48:2; 52:1

g. ਪਵਿੱਤਰ, ਯਸਾਯਾਹ 49:7 (ਦੇਖੋ ਖਾਸ ਵਿਸ਼ਾ: ਪਵਿੱਤਰ)

h. ਪਵਿੱਤਰ ਬਾਂਹ, ਯਸਾਯਾਹ 52:10

i. ਪਵਿੱਤਰ ਦਿਨ, ਯਸਾਯਾਹ 58:13

j. ਪਵਿੱਤਰ ਲੋਕ, ਯਸਾਯਾਹ 62:12

k. ਪਵਿੱਤਰ ਆਤਮਾ, 63:10,11

l. ਪਰਮੇਸ਼ਰ ਦਾ ਸਿੰਘਾਸਨ, ਯਸਾਯਾਹ 63:15

m. ਪਵਿੱਤਰ ਸਥਾਨ, ਯਸਾਯਾਹ 63:18

n. ਪਵਿੱਤਰ ਨਗਰ, ਯਸਾਯਾਹ 64:10

D. ਪਰਮੇਸ਼ਰ ਦੀ ਦਯਾ ਅਤੇ ਪਿਆਰ ਨੇਮ ਦੇ ਸਿਧਾਂਤਕ ਵਿਸ਼ਿਆਂ, ਨਿਆਂ ਅਤੇ ਜਰੂਰੀ ਚਰਿੱਤਰ ਤੋਂ ਕਦੇ ਵੀ ਵੱਖ ਨਹੀਂ ਕੀਤੇ ਜਾ ਸਕਦੇ। ਇੱਥੇ ਪਰਮੇਸ਼ਰ ਵੱਲੋਂ ਅਪਵਿੱਤਰ, ਡਿੱਗੀ, ਬਾਗੀ ਮਨੁੱਖਤਾ ਵਿਚਕਾਰ ਤਣਾਅ ਹੈ। Robert B. Girdlestone, *Synonyms of the Old Testament*, pp. 112-113 ਵਿੱਚ ਪਰਮੇਸ਼ਰ ਦੇ "ਦਿਆਲੂ" ਅਤੇ ਪਰਮੇਸ਼ਰ ਦੇ "ਪਵਿੱਤਰ" ਹੋਣ ਵਿਚਕਾਰ ਬਹੁਤ ਹੀ ਰੋਚਕ ਲੇਖ ਮਿਲਦਾ ਹੈ।

II. ਨਵਾਂ ਨੇਮ

A. ਨਵੇਂ ਨੇਮ ਦੇ ਲੇਖਕ (ਲੂਕਾ ਨੂੰ ਛੱਡ ਕੇ) ਇਬਰਾਨੀ ਚਿੰਤਕ ਸਨ, ਪਰ ਉਹ ਕੋਇਨ ਯੂਨਾਨੀ ਵਿੱਚ ਲਿਖਦੇ ਸਨ। ਨਵੇਂ ਨੇਮ ਦੀ ਕਲੀਸੀਆ ਪੁਰਾਣੇ ਨੇਮ, ਸੇਪਟੁਜਿੰਟ ਦਾ ਯੂਨਾਨੀ ਅਨੁਵਾਦ ਵਰਤਦੀ ਸੀ। ਇਹ ਪੁਰਾਣੇ ਨੇਮ ਦਾ ਯੂਨਾਨੀ ਅਨੁਵਾਦ ਹੁੰਦਾ ਸੀ, ਨਾ ਕਿ ਪੁਰਾਤਨ ਯੂਨਾਨੀ ਸਾਹਿਤ, ਵਿਚਾਰ ਜਾਂ ਧਰਮ, ਜਿਸ ਨੇ ਉਹਨਾਂ ਦੀ ਸ਼ਬਦਾਵਲੀ ਨੂੰ ਨਿਯੰਤਰਿਤ ਕੀਤਾ।

B. ਯਿਸੂ ਪਵਿੱਤਰ ਹੈ ਕਿਉਂਕਿ ਉਹ ਪਰਮੇਸ਼ਰ ਦਾ ਹੈ ਅਤੇ ਪਰਮੇਸ਼ਰ ਵਰਗਾ ਹੈ (ਦੇਖੋ ਲੂਕਾ 1:35; 4:34; ਰਸੂਲਾਂ ਦੇ ਕਰਤੱਬ 3:14; 4:27,30; ਪਰਕਾਸ਼ ਦੀ ਪੇਥੀ 3:7)। ਉਹ ਪਵਿੱਤਰ ਅਤੇ ਧਰਮੀ ਹੈ (ਦੇਖੋ ਰਸੂਲਾਂ ਦੇ ਕਰਤੱਬ 3:14; 22:14)। ਯਿਸੂ ਪਵਿੱਤਰ ਹੈ ਕਿਉਂਕਿ ਉਹ ਪਾਪ ਰਹਿਤ ਹੈ (ਦੇਖੋ ਯੂਹੰਨਾ 8:46; 2 ਕੁਰਿੰਥੀਆਂ ਨੂੰ 5:21; ਇਬਰਾਨੀਆਂ ਨੂੰ 4:15; 7:26; 1 ਪਤਰਸ 1:19; 2:22; 1 ਯੂਹੰਨਾ 3:5)।

C. ਕਿਉਂਕਿ ਪਰਮੇਸ਼ਰ ਪਵਿੱਤਰ ਹੈ (ਦੇਖੋ ਯੂਹੰਨਾ 17:11; 1 ਪਤਰਸ 1:156-16; ਪਰਕਾਸ਼ ਦੀ ਪੇਥੀ 4:8; 6:10), ਇਸ ਲਈ ਉਸਦੇ ਬੱਚੇ ਪਵਿੱਤਰ ਹੋਣੇ ਚਾਹੀਦੇ ਹਨ (ਦੇਖੋ ਲੇਵੀਆ 11:44-45; 19:2; 20:7,26; ਮੱਤੀ 5:48; 1 ਪਤਰਸ 1:16)। ਕਿਉਂਕਿ ਯਿਸੂ ਪਵਿੱਤਰ ਹੈ, ਉਸਦੇ ਚੇਲੇ ਵੀ ਪਵਿੱਤਰ ਹੋਣੇ ਚਾਹੀਦੇ ਹਨ (ਦੇਖੋ ਰੋਮੀਆਂ ਨੂੰ 8:28-29; 2 ਕੁਰਿੰਥੀਆਂ ਨੂੰ

3:18; ਗਲਾਤੀਆਂ ਨੂੰ 4:19; ਅਫਸੀਆਂ ਨੂੰ 1:4; 1 ਥਮਲੁਨੀਕੀਆਂ ਨੂੰ 3:13; 4:3; 1 ਪਤਰਸ 1:15)। ਮਸੀਹੀ ਮਸੀਹ ਵਾਂਗ ਬਣ ਕੇ ਸੇਵਾ ਕਰਨ ਲਈ ਬਚਾਏ ਗਏ ਹਨ (ਪਵਿੱਤਰਤਾ)।

▣

NASB	"ਜੇ ਤੁਹਾਡੀ ਰੂਹਾਨੀ ਸੇਵਾ ਦੀ ਬੰਦਗੀ ਹੈ"
NKJV	"ਜੇ ਤੁਹਾਡੀ ਵਾਜਬ ਸੇਵਾ ਹੈ"
NRSV	"ਜੇ ਤੁਹਾਡੀ ਰੂਹਾਨੀ ਬੰਦਗੀ ਹੈ "
TEV	"ਇਹ ਸੱਚੀ ਬੰਦਗੀ ਹੈ ਜੇ ਤੁਹਾਨੂੰ ਭੱਟ ਕਰਨੀ ਚਾਹੀਦੀ ਹੈ"
NJB	"ਸੋਚਣ ਵਾਲੇ ਮਨੁੱਖਾਂ ਲਈ ਇੱਕ ਯੋਗ ਰਸਤਾ"

ਇਹ ਸ਼ਬਦ [*logikos*] *logizomai* ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ "ਦੇ ਕਾਰਨ" (ਦੇਖੋ ਮਰਕੁਸ 11:31; 1 ਕੁਰਿੰਥੀਆਂ ਨੂੰ 13:11; ਫਿਲਿੱਪੀਆਂ ਨੂੰ 4:8)। ਇਸ ਪ੍ਰਸੰਗ ਵਿੱਚ ਇਸਦਾ ਅਰਥ ਤਰਕਸ਼ੀਲ ਜਾਂ ਵਾਜਬ ਹੋ ਸਕਦਾ ਹੈ। ਪਰ ਇਸ ਸ਼ਬਦ ਨੂੰ 1 ਪਤਰਸ 2:2 ਵਿੱਚ "ਰੂਹਾਨੀ," ਅਰਥ ਵਿੱਚ ਵਰਤਿਆ ਗਿਆ ਸੀ। ਨਿਚੋੜ ਇਹ ਜਾਪਦਾ ਹੈ ਕਿ ਕਿਸੇ ਦਾ ਸੱਚਾ ਆਪਣਾ ਆਪ ਜੀਉਂਦਾ ਬਲੀਦਾਨ ਬਨਾਮ ਮੁਰਦਾ ਜਾਂ ਰਸਮੀ ਭੱਟ ਜੋ ਮੁਰਦਾ ਭੱਟ ਵਾਲੇ ਜਾਨਵਰਾਂ ਦੀ ਹੋਵੇ। ਪਰਮੇਸ਼ਰ ਪਿਆਰ ਅਤੇ ਸੇਵਕਾਈ ਵਿੱਚ ਸਾਡੇ ਜੀਵਨ ਉਸ ਲਈ ਚਾਹੁੰਦਾ ਹੈ, ਨਾ ਕਿ ਰਸਮੀ ਕੰਮ ਜੋ ਰੋਜ਼ਾਨਾ ਦੇ ਜੀਵਨ ਨੂੰ ਪ੍ਰਭਾਵਤ ਨਹੀਂ ਕਰਦੇ।

12:2 "ਰੂਪ ਵਰਗੇ ਨਾ ਬਣੋ" ਇਹ ਇੱਕ ਮੌਜੂਦਾ ਅਕਰਮਕ ਸੰਕੇਤਕ (ਜਾਂ ਮੌਜੂਦਾ ਮੱਧ) ਜੋ ਕਿ ਨਾਕਾਰਾਤਮਕ ਵਾਕ ਨਾਲ ਹੈ ਜਿਸ ਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ। ਰੋਮੀਆਂ ਨੂੰ 12:2 ਵਿੱਚ ਅੰਤਰ ਹੈ ਜੋ ਫਿਲਿੱਪੀਆਂ ਨੂੰ 2:6-8 ਦੇ ਸਮਾਨ ਹੈ, ਜੋ ਬਾਹਰੀ ਬਦਲਾਅ (*schema*, ਫਿਲਿੱਪੀਆਂ ਨੂੰ 2:8) ਅਤੇ ਅੰਦਰੂਨੀ ਨਾ ਬਦਲਣ ਵਾਲੇ ਨਿਚੋੜ ਦੇ ਵਿਚਕਾਰ ਹੈ (*morphe*, ਫਿਲਿੱਪੀਆਂ ਨੂੰ 2:6-7)। ਵਿਸ਼ਵਾਸੀਆਂ ਨੂੰ ਬਦਲਾਵ ਵਰਗੇ ਨਾ ਬਣਨ ਦੀ ਤਾਕੀਦ ਕੀਤੀ ਜਾਂਦੀ ਹੈ, ਜੋ ਇਸ ਡਿੱਗੇ ਸੰਸਾਰ (ਬਗਾਵਤ ਦਾ ਪੁਰਾਣਾ ਯੁੱਗ) ਦੇ ਢੰਗ ਅਨੁਸਾਰ ਜਿਸ ਵਿੱਚ ਉਹ ਸਰੀਰਕ ਰੂਪ ਵਿੱਚ ਹਿੱਸਾ ਹਨ, ਪਰ ਬੁਨਿਆਦੀ ਢੰਗ ਨਾਲ ਮਸੀਹ ਵਰਗੇ ਬਣਨ ਲਈ ਬਦਲੇ ਜਾ ਸਕਦੇ ਹਨ (ਆਤਮਾ ਦਾ ਨਵਾਂ ਯੁੱਗ)।

▣ "ਇਸ ਸੰਸਾਰ ਦੇ" ਇਹ ਸ਼ਾਬਦਿਕ ਤੌਰ ਤੇ "ਯੁੱਗ" ਹੈ। ਯਹੂਦੀਆਂ ਨੇ ਦੋ ਯੁੱਗਾਂ ਨੂੰ ਦੇਖਿਆ (ਦੇਖੋ ਮੱਤੀ 12:32; ਮਰਕੁਸ 10:30; ਲੂਕਾ 20:34-35), ਮੌਜੂਦਾ ਬੁਰਿਆਈ ਦਾ ਯੁੱਗ (ਦੇਖੋ ਗਲਾਤੀਆਂ ਨੂੰ 1:4; 2 ਕੁਰਿੰਥੀਆਂ ਨੂੰ 4:4; ਅਫਸੀਆਂ ਨੂੰ 2:2) ਅਤੇ ਆਉਣ ਵਾਲਾ ਯੁੱਗ (ਦੇਖੋ ਮੱਤੀ 28:20; ਇਬਰਾਨੀਆਂ ਨੂੰ 1:3; 1 ਯੂਹੰਨਾ 2:15-17)। ਵਿਸ਼ਵਾਸੀ ਤਣਾਅ ਨਾਲ ਭਰੇ ਸਮੇਂ ਵਿੱਚ ਰਹਿੰਦੇ ਹਨ ਜਿਸ ਵਿੱਚ ਇਹ ਯੁੱਗ ਹੈਰਾਨ ਕਰਨ ਵਾਲੇ ਤਰੀਕੇ ਨਾਲ ਇੱਕ ਦੂਜੇ ਨੂੰ ਢੱਕ ਲੈਂਦੇ ਹਨ। ਮਸੀਹ ਦੇ ਦੋ ਆਗਮਨਾਂ ਕਰਕੇ ਵਿਸ਼ਵਾਸੀ "ਪਹਿਲਾਂ ਤੋਂ ਹੀ ਅਤੇ ਹਾਲੇ ਨਹੀਂ" ਵਾਲੇ ਪਰਮੇਸ਼ਰ ਦੇ ਰਾਜ ਜੋ ਮੌਜੂਦ ਅਤੇ ਭਵਿੱਖ ਵਿੱਚ ਦੋਵੇਂ ਹੈ, ਵਿੱਚ ਰਹਿੰਦੇ ਹਨ।

ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ

ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ

ਪੁਰਾਣੇ ਨੇਮ ਦੇ ਨਬੀ ਭਵਿੱਖ ਨੂੰ ਵਰਤਮਾਨ ਦੇ ਵਿਸਥਾਰ ਵਜੋਂ ਵੇਖਦੇ ਸਨ। ਉਹਨਾਂ ਦੇ ਲਈ ਭਵਿੱਖ ਭੂਗੋਲਿਕ ਇਸਰਾਈਲ ਦੀ ਬਹਾਲੀ ਹੋਵੇਗਾ। ਹਾਲਾਂਕਿ, ਭਾਵੇਂ ਉਹਨਾਂ ਨੇ ਇਸ ਦਿਨ ਨੂੰ ਨਵੇਂ ਦਿਨ ਵਜੋਂ ਦੇਖਿਆ (ਦੇਖੋ ਯਸਾਯਾਹ 65:17; 66:22)। ਅਬਰਾਹਾਮ ਦੇ ਉੱਤਰਾਧਿਕਾਰੀਆਂ ਦੁਆਰਾ (ਗੁਲਾਮੀ ਤੋਂ ਬਾਅਦ ਵੀ) ਯਰੋਵਾਹ ਪਰਮੇਸ਼ਰ ਨੂੰ ਜਾਣਬੁੱਝ ਕੇ ਅਸਵੀਕਾਰਨ ਨਾਲ, ਯਹੂਦੀ ਅੰਤਰਜਾਤੀ ਸਾਹਿਤਕ ਸਾਹਿਤ ਵਿਚ ਇਕ ਨਵਾਂ ਨਮੂਨਾ ਵਿਕਸਿਤ ਹੋਇਆ (ਭਾਵ, I ਹਨੂਕ, IV ਅਜ਼ਰਾ, II ਬਾਰੁਖ)। ਇਹ ਲਿਖਤਾਂ ਦੇ ਯੁੱਗਾਂ ਵਿਚਕਾਰ ਫ਼ਰਕ ਲਿਆਉਂਦੀਆਂ ਹਨ: ਮੌਜੂਦਾ ਬੁਰਾ ਯੁੱਗ ਸ਼ੈਤਾਨ ਦੁਆਰਾ ਕਾਇਮ ਹੈ ਅਤੇ ਆਉਣ ਵਾਲਾ ਧਾਰਮਿਕਤਾ ਦੀ ਦਾ ਯੁੱਗ ਆਤਮਾ ਦੁਆਰਾ ਕਾਇਮ ਹੈ ਅਤੇ ਉਸ ਦਾ ਉਦਘਾਟਨ ਮਸੀਹ ਦੁਆਰਾ ਕੀਤਾ ਜਾਵੇਗਾ (ਅਕਸਰ ਇੱਕ ਸ਼ਕਤੀਮਾਨ ਯੋਧਾ)।

ਧਰਮ ਸ਼ਾਸਤਰ ਦੇ ਇਸ ਖੇਤਰ ਵਿਚ (ਆਉਣ ਵਾਲਾ ਭਵਿੱਖ) ਇਕ ਸਪੱਸ਼ਟ ਵਿਕਾਸ ਹੋਇਆ ਹੈ। ਧਰਮ-ਸ਼ਾਸਤਰ ਦੇ ਵਿਦਵਾਨ ਇਸ ਨੂੰ “ਪ੍ਰਗਤੀਵਾਦੀ ਪ੍ਰਕਾਸ਼ਨ” ਕਹਿੰਦੇ ਹਨ। ਨਵਾਂ ਨੇਮ ਇਹਨਾਂ ਦੇਹਾਂ ਯੁੱਗਾਂ ਦੀ ਇਸ ਨਵੀਂ ਬ੍ਰਹਿਮੰਡੀ ਦੀ ਹਕੀਕਤ ਦੀ ਪੁਸ਼ਟੀ ਕਰਦਾ ਹੈ (ਭਾਵ, ਇਕ ਲੈਕਿਕ ਦਵੈਤਵਾਦ ਹੈ)।

ਯਿਸੂ	ਪੌਲੂਸ	ਇਬਰਾਨੀਆਂ (ਪੌਲੂਸ)
ਮੱਤੀ 12:32; 13:22,39	ਰੋਮੀਆਂ 12:2	ਇਬਰਾਨੀਆਂ 1:2; 6:5; 11:3
ਮਰਕੁਸ 10:30	1 ਕੁਰਿੰਥੀਆਂ 1:20; 2:6,8; 3:18	
ਲੂਕਾ 16:8; 18:30; 20:34-35	2 ਕੁਰਿੰਥੀਆਂ 4:4 ਗਲਾਤੀਆਂ 1:4 ਅਫ਼ਸੀਆਂ 1:21; 2:2,7; 6:12 1 ਤਿਮੋਥੀਉਸ 6:17 2 ਤਿਮੋਥੀਉਸ 4:10 ਤੀਤੁਸ 2:12	

ਨਵੇਂ ਨੇਮ ਦੇ ਧਰਮ ਸ਼ਾਸਤਰ ਵਿਚ ਇਹ ਦੋਵੇਂ ਯਹੂਦੀ ਯੁੱਗ ਮਸੀਹ ਦੇ ਦੋ ਬਾਰ ਅਚਾਨਕ ਆਉਣ ਅਤੇ ਅਣਦੇਖੀ ਭਵਿੱਖਬਾਣੀਆਂ ਕਰਕੇ ਉਪਰ ਥੱਲੇ ਹੋ ਗਏ ਹਨ। ਯਿਸੂ ਦੇ ਦੇਹਧਾਰਨ ਨੇ ਨਵੇਂ ਯੁੱਗ ਦੇ ਉਦਘਾਟਨ ਦੀਆਂ ਸਾਰੀਆਂ ਪੁਰਾਣੀਆਂ ਨੇਮ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਪੂਰੀਆਂ ਹੋ ਚੁੱਕੀਆਂ ਹਨ (ਦਾਨਿਏਲ 2:44-45)। ਹਾਲਾਂਕਿ, ਪੁਰਾਣੇ ਨੇਮ ਨੇ ਯਿਸੂ ਨੂੰ ਜੱਜ ਅਤੇ ਇੱਕ ਜਿੱਤਣ ਵਾਲੇ ਯੋਧਾ ਵਜੋਂ ਵੇਖਿਆ, ਪਰ ਫਿਰ ਵੀ ਉਹ ਦੁੱਖ ਭੋਗਣ ਵਾਲੇ ਸੇਵਕ ਵਜੋਂ ਆਇਆ (ਦੇਖੋ. ਯਸਾਯਾਹ 53; ਜ਼ਕ 12:10), ਦੀਨ ਅਤੇ ਨਿਮਾਣਾ (ਦੇਖੋ ਜ਼ਕ 9:9)। ਉਹ ਸੱਤਾ ਵਿੱਚ ਵਾਪਸ ਆਵੇਗਾ ਜਿਵੇਂ ਪੁਰਾਣੇ ਨੇਮ ਦੀ ਭਵਿੱਖਬਾਣੀ ਕੀਤੀ ਦੱਸਿਆ ਗਿਆ ਹੈ (ਦੇਖੋ ਪ੍ਰਕਾਸ਼ 19)। ਇਹ ਦੋ-ਪੜਾਅ ਦੀ ਪੂਰਤੀ ਨੇ ਪਰਮੇਸ਼ਰ ਦੇ ਰਾਜ ਦੇ ਆਉਣ ਦਾ ਕਾਰਨ ਬਣਾਇਆ (ਉਦਘਾਟਨ ਕੀਤਾ), ਪਰ ਭਵਿੱਖ ਵਿੱਚ (ਪੂਰੀ ਤਰ੍ਹਾਂ ਨਹੀਂ ਆਇਆ)। ਇਹ ਪਹਿਲਾਂ ਤੋਂ ਹੀ ਨਵੇਂ ਨੇਮ ਦਾ ਤਣਾਅ ਹੈ, ਪਰ ਅਜੇ ਹੋਇਆ ਨਹੀਂ ਹੈ।

▣ "ਬਦਲਦਾ ਜਾਵੇ" ਵਿਸ਼ਵਾਸੀਆਂ ਨੂੰ ਬਦਲਣਾ ਚਾਹੀਦਾ ਹੈ (ਦੇਖੋ ਰੋਮੀਆਂ ਨੂੰ 6:4; 7:6; 2 ਕੁਰਿੰਥੀਆਂ ਨੂੰ 5:17; ਗਲਾਤੀਆਂ ਨੂੰ 6:15; ਅਫ਼ਸੀਆਂ ਨੂੰ 4:22-24; ਕੁਲੁੱਸੀਆਂ ਨੂੰ 3:10), ਨਾ ਕਿ ਕੇਵਲ ਜਾਣਕਾਰੀ ਪਤਾ ਹੋਣੀ ਚਾਹੀਦੀ ਹੈ! ਇਸ ਸ਼ਬਦ ਦਾ ਵਿਆਕਰਣਕ ਢੰਗ

ਮੌਜੂਦਾ ਮੱਧ ਵਾਕ, "ਆਪਣੇ ਆਪ ਨੂੰ ਲਗਾਤਾਰ ਬਦਲਦੇ ਰਹੋ" ਜਾਂ ਮੌਜੂਦਾ ਅਕਰਮਕ ਵਾਕ, "ਲਗਾਤਾਰ ਬਦਲਦੇ ਰਹੋ" ਹੋ ਸਕਦਾ ਹੈ। ਇਹ ਰੋਮੀਆਂ ਨੂੰ 12:2a ਵਿੱਚ "ਪੱਕਾ" ਦੀ ਸੱਚਾਈ ਵੀ ਹੈ। ਅਜਿਹੀ ਸਮਾਨ ਅਸੰਗਤ ਤੁਲਨਾ ਲਈ ਹਿਜਕੀਏਲ 18:31 (ਮਨੁੱਖੀ ਵਾਅਦਾ ਅਤੇ ਕੰਮ) ਹਿਜਕੀਏਲ 36:26-27 (ਰੂਹਾਨੀ ਦਾਤ) ਨਾਲ ਦੇਖੋ। ਦੇਵੇਂ ਲੋੜੀਂਦੇ ਹਨ!

ਇਸੇ ਸ਼ਬਦ ਦਾ ਢੰਗ "ਬਣਾਇਆ ਗਿਆ" ਯਿਸੂ ਦੇ ਰੂਪਾਂਤਰਣ ਵਿੱਚ ਵਰਤਿਆ ਗਿਆ ਹੈ (ਦੇਖੋ ਮੱਤੀ 17:2), ਜਿੱਥੇ ਉਸਦਾ ਅਸਲ ਰੂਪ ਪ੍ਰਗਟ ਹੋ ਗਿਆ ਸੀ। ਇਹ ਅਸਲ ਰੂਹਾਨੀ ਰੂਪ (ਦੇਖੋ 2 ਪਤਰਸ 1:3-4) ਹਰੇਕ ਵਿਸ਼ਵਾਸੀ ਵਿੱਚ ਹੋਣਾ ਚਾਹੀਦਾ ਹੈ (ਦੇਖੋ 2 ਕੁਰਿੰਥੀਆਂ ਨੂੰ 3:18; ਅਫਸੀਆਂ ਨੂੰ 4:13)।

▣ "ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ" ਇਹ ਯੂਨਾਨੀ ਅਧਾਰ ਤੋਂ ਗੁਣ (*kainos*) ਵਿੱਚ ਨਵਾਂ ਹੋਣ ਨਾ ਕਿ ਸਮੇਂ (*chronos*) ਵਿੱਚ ਨਵਾਂ ਹੋਣ ਲਈ ਹੈ। ਯਹੂਦੀਆਂ ਲਈ ਦੇਖਣ ਅਤੇ ਸੁਣਨ ਦੀਆਂ ਭਾਵਨਾਵਾਂ ਰੂਹ ਦੀਆਂ ਖਿੜਕੀਆਂ ਸਨ। ਇੱਕ ਮਨੁੱਖ ਜੋ ਸੋਚਦਾ ਹੈ, ਉਹ ਬਣ ਜਾਂਦਾ ਹੈ। ਛੁਟਕਾਰੇ ਦੇ ਬਾਅਦ, ਪਵਿੱਤਰ ਆਤਮਾ ਦੇ ਕਾਰਨ, ਵਿਸ਼ਵਾਸੀਆਂ ਦੀ ਸੋਚ ਨਵੀਂ ਹੋ ਜਾਂਦੀ ਹੈ (ਦੇਖੋ ਅਫਸੀਆਂ ਨੂੰ 4:13,23; ਤੀਤੁਸ ਨੂੰ 3:5)। ਇਹ ਨਵਾਂ ਬਾਈਬਲ ਦਾ ਸੰਸਾਰ ਨੂੰ ਦੇਖਣ ਦਾ ਨਜ਼ਰੀਆ ਜੋ ਪਵਿੱਤਰ ਆਤਮਾ ਦੇ ਸੰਗ ਹੈ, ਇਹੀ ਨਵੇਂ ਵਿਸ਼ਵਾਸੀਆਂ ਦੇ ਮਨ ਅਤੇ ਜੀਵਨਸ਼ੈਲੀ ਨੂੰ ਬਦਲਦਾ ਹੈ। ਵਿਸ਼ਵਾਸੀ ਸੱਚਾਈ ਨੂੰ ਪੂਰੀ ਤਰ੍ਹਾਂ ਅਲੱਗ ਤਰੀਕੇ ਨਾਲ ਦੇਖਦੇ ਹਨ ਕਿਉਂਕਿ ਉਹਨਾਂ ਦੇ ਮਨ ਪਵਿੱਤਰ ਆਤਮਾ ਦੁਆਰਾ ਕੰਮ ਕਰਦੇ ਹਨ। ਇੱਕ ਨਵਾਂ ਬਚਾਇਆ ਗਿਆ, ਆਤਮਾ ਦੁਆਰਾ ਚਲਾਇਆ ਗਿਆ ਮਨ ਨਵੇਂ ਜੀਵਨ ਦਾ ਨਤੀਜਾ ਬਣਦਾ ਹੈ। ਇਹ ਉਹੀ ਹੈ ਜਿਸਦਾ ਵਾਅਦਾ ਨੇਮ ਦੁਆਰਾ ਕੀਤਾ ਗਿਆ ਸੀ (ਦੇਖੋ ਯਿਰਮਿਯਾਹ. 31:31-34)।

ਖਾਸ ਵਿਸ਼ਾ: ਮੁੜ ਨਵਾਂ ਕਰਨਾ

ਖਾਸ ਵਿਸ਼ਾ: ਮੁੜ ਨਵਾਂ ਕਰਨਾ (*anakainōsis*)

ਇਸ ਯੂਨਾਨੀ ਸ਼ਬਦ ਦੇ ਆਪਣੇ ਵੱਖ-ਵੱਖ ਢੰਗਾਂ ਵਿੱਚ (*anakainōō, anakainizō*) ਦੇ ਮੂਲ ਅਰਥ ਹਨ।

1. "ਕਿਸੇ ਨੂੰ ਨਵਾਂ ਅਤੇ ਬਿਹਤਰ ਬਣਾਉਣਾ (ਜਿਵੇਂ ਕਿ., ਬਿਹਤਰ)" – ਰੋਮੀਆਂ ਨੂੰ 12:2; ਕੁਲੁੱਸੀਆਂ ਨੂੰ 3:10
2. "ਪਹਿਲਾਂ ਤੋਂ ਤਰਜੀਹ ਦਿੱਤੀ ਗਈ ਜਗਾ ਨੂੰ ਬਦਲਣ ਦਾ ਕਾਰਨ" – 2 ਕੁਰਿੰਥੀਆਂ ਨੂੰ 4:16; ਇਬਰਾਨੀਆਂ ਨੂੰ 6:4-6

(Louw ਅਤੇ Nida's *Greek-English Lexicon*, vol. 1, pp. 157, 594 ਤੋਂ ਲਿਆ ਗਿਆ)

Moulton ਅਤੇ Milligan, *The Vocabulary of the Greek Testament*, ਕਹਿੰਦੇ ਹਨ ਕਿ ਇਹ ਸ਼ਬਦ (ਉਦਾਹਰਣ., *anakainōsis*) ਪੌਲੁਸ ਦੀਆਂ ਲਿਖਤਾਂ ਤੋਂ ਪਹਿਲਾਂ ਯੂਨਾਨੀ ਸਾਹਿਤ ਵਿੱਚ ਨਹੀਂ ਦੇਖਿਆ ਜਾਂ ਸਕਦਾ। ਹੋ ਸਕਦਾ ਹੈ ਕਿ ਪੌਲੁਸ ਨੇ ਇਹ ਸ਼ਬਦ ਆਪ ਘੜਿਆ ਹੋਵੇ (p. 34)।

Frank Stagg, *New Testament Theology*, ਵਿੱਚ ਇੱਕ ਰੋਚਕ ਟਿੱਪਣੀ ਹੈ।

"ਨਵਾਂ ਜਨਮ ਅਤੇ ਮੁੜ ਤੋਂ ਨਵਾਂ ਕਰਨਾ ਕੇਵਲ ਪਰਮੇਸ਼ਰ ਵੱਲੋਂ ਹੈ। *Anakainōsis*, "ਮੁੜ ਤੋਂ ਨਵਾਂ ਕਰਨਾ," ਲਈ ਇੱਕ ਸ਼ਬਦ ਹੈ ਜੋ ਇੱਕ ਕਿਰਿਆ ਨਾਂਵ ਹੈ, ਅਤੇ ਇਹ ਨਵੇਂ ਨੇਮ ਵਿੱਚ ਕਿਰਿਆਸ਼ੈਲੀਆਂ ਦੁਆਰਾ, ਰੋਮੀਆਂ 12:2 ਵਿੱਚ ਮੁੜ ਨਵਾਂ ਕਰਨ ਨੂੰ ਜਾਰੀ ਰੱਖਣ ਦਾ ਵਰਣਨ ਕਰਦਾ ਹੈ, 'ਆਪਣੇ ਮਨ ਦੇ ਮੁੜ ਨਵੇਂ ਹੋਣ ਕਾਰਨ ਬਦਲ ਜਾਉ' ਅਤੇ 2 ਕੁਰਿੰਥੀਆਂ 4:16, 'ਸਾਡਾ ਅੰਦਰੂਨੀ ਮਨੁੱਖ ਦਿਨ ਪ੍ਰਤੀ-ਦਿਨ ਮੁੜ ਨਵਾਂ ਹੋ ਰਿਹਾ ਹੈ'। ਕੁਲੁੱਸੀਆਂ 3:10 ਦੱਸਦਾ ਹੈ ਕਿ 'ਨਵਾਂ ਮਨੁੱਖ' ਜਿਵੇਂ 'ਇੱਕ ਮਨੁੱਖ ਨੇ ਗਿਆਨ ਦੁਆਰਾ ਨਵਾਂ ਹੋ ਗਿਆ ਹੋਵੇ ਅਤੇ ਉਸਨੇ ਆਪਣੇ ਆਪ ਨੂੰ ਬਣਾਇਆ ਹੋਵੇ'। ਇਸ ਤਰ੍ਹਾਂ 'ਨਵਾਂ ਮਨੁੱਖ,' 'ਜੀਵਨ ਦਾ ਨਵਾਂਪਨ,' 'ਨਵਾਂ ਜਨਮ,' ਜਾਂ 'ਮੁੜ ਨਵਾਂ ਹੋਣਾ,' ਹਾਲਾਂਕਿ ਇਹ ਨਾਮ, ਪਰਮੇਸ਼ਰ ਦੇ ਸ਼ੁਰੂਆਤੀ ਅਤੇ ਜਾਰੀ ਕੰਮ ਜਿਹੜਾ ਕਿ ਇੱਕ ਸਦੀਵੀ ਜੀਵਨ ਦੇਣ ਵਾਲੇ ਅਤੇ ਬਣਾਈ ਰੱਖਣ ਵਾਲੇ ਵੱਜੋਂ ਹੈ ਬਾਰੇ ਦੱਸਦੇ ਹਨ" (p. 118)।

▣ "ਤੁਸੀਂ ਸਮਝ ਲਵੋ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ" ਇਹ ਇੱਕ ਮੌਜੂਦਾ ਵਾਕ ਹੈ। ਸ਼ਬਦ (*dokimazō*) ਨੂੰ "ਮਨਜ਼ੂਰੀ ਨੂੰ ਇੱਕ ਵਿਚਾਰ ਨਾਲ ਪਰਖਣਾ" ਦੇ ਅਰਥ ਵੱਜੋਂ ਵਰਤਿਆ ਗਿਆ ਹੈ। ਪਰਮੇਸ਼ੁਰ ਦੀ ਇੱਛਾ ਇਹ ਹੈ ਕਿ ਮਸੀਹ ਦੁਆਰਾ ਸਾਰੇ ਬਚਾਏ ਜਾਣ (ਦੇਖੋ ਯੂਹੰਨਾ 6:39-40), ਅਤੇ ਮਸੀਹ ਵਰਗਾ ਜੀਵਨ ਜਿਉਣ (ਦੇਖੋ ਰੋਮੀਆਂ ਨੂੰ 8:28-29; ਗਲਾਤੀਆਂ ਨੂੰ 4:19, ਅਫਸੀਆਂ ਨੂੰ 1:4; 4:13,15; 5:17-18)। ਮਸੀਹੀ ਨਿਰਚਾ ਅਧਾਰਤ ਹੈ

1. ਵਫ਼ਾਦਾਰ ਪਰਮੇਸ਼ੁਰ ਦੇ ਵਾਅਦਿਆਂ ਉੱਪਰ
2. ਪਵਿੱਤਰ ਆਤਮਾ ਉੱਪਰ (ਦੇਖੋ ਰੋਮੀਆਂ ਨੂੰ 8:14-16)
3. ਵਿਸ਼ਵਾਸੀ ਦੇ ਬਦਲੇ ਅਤੇ ਬਦਲ ਰਹੇ ਜੀਵਨ ਉੱਪਰ (ਦੇਖੋ ਯਾਕੂਬ ਅਤੇ 1 ਯੂਹੰਨਾ) "ਫਲ ਨਹੀਂ, ਜੜ ਨਹੀਂ" (ਦੇਖੋ ਮੱਤੀ 13:1-9, 19-23)

▣ " ਪਰਮੇਸ਼ੁਰ ਦੀ ਕੀ ਇੱਛਾ ਹੈ" ਦੇਖੋ ਹੇਠਾਂ ਲਿਖਿਆ ਖਾਸ ਵਿਸ਼ਾ।

ਖਾਸ ਵਿਸ਼ਾ: ਪਰਮੇਸ਼ੁਰ ਦੀ ਇੱਛਾ (ਥੇਲੇਮਾ)

ਖਾਸ ਵਿਸ਼ਾ: ਪਰਮੇਸ਼ੁਰ ਦੀ ਇੱਛਾ (ਥੇਲੇਮਾ)

ਪਰਮੇਸ਼ੁਰ ਦੀ "ਇੱਛਾ" ਵਿਚ ਕਈ ਸ਼੍ਰੇਣੀਆਂ ਸ਼ਾਮਿਲ ਹਨ।

ਯੂਹੰਨਾ ਦੀ ਇੰਜੀਲ ਵਿਚ

- ਯਿਸੂ ਪਿਤਾ ਦੀ ਇੱਛਾ ਪੂਰੀ ਕਰਨ ਆਇਆ ਸੀ (ਯੂਹੰਨਾ 4:34; 5:30; 6:38)
- ਉਨ੍ਹਾਂ ਨੂੰ ਅੰਤ ਦੇ ਦਿਨ ਜੀਉਂਦਾ ਕਰਨਾ ਜੋ ਪਿਤਾ ਨੇ ਪੁੱਤਰ ਨੂੰ ਦਿੱਤੇ ਹਨ (ਯੂਹੰਨਾ 6:39)
- ਕਿ ਸਾਰੇ ਪੁੱਤਰ ਉੱਤੇ ਵਿਸ਼ਵਾਸ ਕਰਨ (ਯੂਹੰਨਾ 6:29,40)
- ਪਿਤਾ ਦੀ ਇੱਛਾ ਪੂਰੀ ਕਰਨ ਸਬੰਧੀ ਪ੍ਰਾਰਥਨਾ ਦਾ ਜਵਾਬ ਦਿੱਤਾ ਗਿਆ (ਯੂਹੰਨਾ 9:31 ਅਤੇ 1 ਯੂਹੰਨਾ 5:14)

ਸਮਾਨਾਂਤਰ ਇੰਜੀਲਾਂ ਵਿਚ

- ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਬਹੁਤ ਜ਼ਰੂਰੀ ਹੈ (ਮੱਤੀ 7:21)
- ਪਰਮੇਸ਼ੁਰ ਦੀ ਇੱਛਾ ਪੂਰੀ ਕਰਨਾ ਯਿਸੂ ਦੇ ਭਰਾ ਅਤੇ ਭੈਣ ਬਣਾਉਂਦਾ ਹੈ (ਮੱਤੀ 12:50; ਮਰਕੁਸ 3:35)
- ਕਿਸੇ ਦਾ ਨਾਸ਼ ਹੋਣਾ ਪਰਮੇਸ਼ੁਰ ਦੀ ਇੱਛਾ ਨਹੀਂ ਹੈ (ਮੱਤੀ 18:14; 1 ਤਿਮੋਥਿਉਸ 2:4; 2 ਪਤਰਸ 3:9)
- ਕਲਵਰੀ ਯਿਸੂ ਲਈ ਪਿਤਾ ਦੀ ਇੱਛਾ ਸੀ (ਮੱਤੀ 26:42; ਲੂਕਾ 22:42)

ਪੌਲੁਸ ਦੀਆਂ ਪੱਤਰੀਆਂ ਵਿਚ

- ਸਾਰੇ ਵਿਸ਼ਵਾਸੀਆਂ ਲਈ ਪਰਿਪੱਕਤਾ ਅਤੇ ਸੇਵਾ (ਰੋਮੀਆਂ 12:1-2)
- ਵਿਸ਼ਵਾਸੀਆਂ ਨੂੰ ਬੁਰੇ ਯੁੱਗ ਤੋਂ ਬਚਾ ਲਿਆ (ਗਲਾਤੀਆਂ 1:4)
- ਪਰਮੇਸ਼ੁਰ ਦੀ ਯੋਜਨਾ ਉਸ ਦੀ ਮੁਕਤੀ ਯੋਜਨਾ ਸੀ (ਅਫਸੀਆਂ 1:5,9,11)
- ਵਿਸ਼ਵਾਸੀ ਆਤਮਾ ਨਾਲ ਭਰਿਆ ਜੀਵਨ ਜੀ ਰਹੇ ਹਨ (ਅਫਸੀਆਂ 5:17-18)
- ਵਿਸ਼ਵਾਸੀ ਪਰਮੇਸ਼ੁਰ ਦੇ ਗਿਆਨ ਨਾਲ ਭਰੇ ਹੋਏ ਹਨ (ਕੁਲਸੀਆਂ 1:9)
- ਵਿਸ਼ਵਾਸੀਆਂ ਨੂੰ ਸਿੱਧ ਅਤੇ ਪੱਕੇ ਬਣਾਇਆ ਗਿਆ ਹੈ (ਕੁਲਸੀਆਂ 4:12)

- ਵਿਸ਼ਵਾਸੀਆਂ ਨੂੰ ਪਵਿੱਤਰ ਕੀਤਾ ਗਿਆ ਹੈ (1 ਥੱਸਲੁਨੀਕੀਆਂ 4:3)
- ਵਿਸ਼ਵਾਸੀ ਹਰੇਕ ਗੱਲ ਵਿਚ ਧੰਨਵਾਦ ਕਰ ਰਹੇ ਹਨ (1 ਥੱਸਲੁਨੀਕੀਆਂ 5:18)

ਪਤਰਸ ਦੀਆਂ ਪੱਤਰੀਆਂ ਵਿਚ

- ਵਿਸ਼ਵਾਸੀ ਸਹੀ ਕੰਮ ਕਰ ਰਹੇ ਹਨ (ਅਰਥਾਤ., ਸਿਵਲ ਅਧਿਕਾਰੀਆਂ ਦੇ ਅਧੀਨ ਹੋਣਾ) ਅਤੇ, ਇਸ ਤਰ੍ਹਾਂ ਮੂਰਖ ਬੰਦਿਆਂ ਨੂੰ ਚੁੱਪ ਕਰਾਉਣਾ, ਇੰਜੀਲ ਦੇ ਪ੍ਰਚਾਰ ਲਈ ਮੌਕਾ ਪ੍ਰਦਾਨ ਕਰਦਾ ਹੈ (1 ਪਤਰਸ 2:15)
- ਵਿਸ਼ਵਾਸੀਆਂ ਦਾ ਦੁੱਖ ਝੱਲਣਾ (1 ਪਤਰਸ 3:17; 4:19)
- ਵਿਸ਼ਵਾਸੀ ਸਵੈ-ਕੇਂਦਰਿਤ ਜੀਵਨ ਨਹੀਂ ਜੀ ਰਹੇ ਹਨ (1 ਪਤਰਸ 4:2)

ਯੂਹੰਨਾ ਦੀਆਂ ਪੱਤਰੀਆਂ

- ਵਿਸ਼ਵਾਸੀ ਸਦਾ ਕਾਇਮ ਰਹਿੰਦੇ ਹਨ (1 ਯੂਹੰਨਾ 2:17)
- ਵਿਸ਼ਵਾਸੀਆਂ ਦੀ ਪ੍ਰਾਰਥਨਾ ਸੁਣੀ ਜਾਂਦੀ ਹੈ (1 ਯੂਹੰਨਾ 5:14)

Copyright © 2014 [Bible Lessons International](http://www.biblelessons.org)

▣ " ਤਾਂ ਜੋ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ" ਇਹ ਪਰਮੇਸ਼ਰ ਦੀ ਵਿਸ਼ਵਾਸੀ ਲਈ ਛੁਟਕਾਰੇ ਦੇ ਬਾਅਦ ਦੀ ਇੱਛਾ ਨੂੰ ਪੇਸ਼ ਕਰਦੀ ਹੈ (ਦੇਖੋ ਫਿਲਿੱਪੀਆਂ ਨੂੰ 4:4-9)। ਹੁਣ ਪਰਮੇਸ਼ਰ ਦਾ ਟੀਚਾ ਹਰੇਕ ਵਿਸ਼ਵਾਸੀ ਲਈ ਮਸੀਹ ਵਰਗੀ ਪਰਿਪੱਕਤਾ ਹੈ (ਦੇਖੋ ਮੱਤੀ 5:48)।

▣ "ਪੂਰੀ" ਇਸ ਸ਼ਬਦ ਦਾ ਅਰਥ ਹੈ "ਪਰਿਪੱਕ, ਦਿੱਤੇ ਗਏ ਕੰਮ ਨੂੰ ਪੂਰਾ ਕਰਨ ਲਈ ਸੰਪੂਰਨ ਤੌਰ ਤੇ ਤਿਆਰ," "ਪੱਕਿਆ" ਜਾਂ "ਪੂਰਾ"। ਇਸਦਾ ਅਰਥ "ਪਾਪ ਰਹਿਤ" ਨਹੀਂ ਹੈ। ਇਹ ਇਸ ਲਈ ਵਰਤਿਆ ਗਿਆ ਸੀ ਕਿ

1. ਲੱਤਾਂ ਅਤੇ ਬਾਂਹਾਂ ਜੋ ਟੁੱਟ ਚੁੱਕੀਆਂ ਸਨ ਉਹ ਹੁਣ ਵਰਤੋਂ ਲਈ ਠੀਕ ਹੋ ਗਈਆਂ ਸਨ
2. ਮੱਛੀਆਂ ਫੜਨ ਵਾਲੇ ਜਾਲ ਜੋ ਫਟ ਚੁੱਕੇ ਸਨ ਉਹਨਾਂ ਦੀ ਮੁਰੰਮਤ ਹੋ ਗਈ ਅਤੇ ਉਹ ਫੇਰ ਤੋਂ ਮੱਛੀਆਂ ਫੜਨ ਲਈ ਲਾਹੇਵੰਦ ਹਨ
3. ਚੂਜੇ ਹੁਣ ਬਜਾਰ ਵਿੱਚ ਭੇਜਣ ਲਈ ਕਾਫੀ ਵੱਡੇ ਹੋ ਗਏ ਹਨ
4. ਸਮੁੰਦਰੀ ਜਹਾਜ਼ ਮਲਾਹੀ ਲਈ ਤਿਆਰ ਹਨ

ਰੋਮੀਆਂ 12:3-8

³ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ, ਕਿ ਕੋਈ ਆਪਣੇ ਆਪ ਨੂੰ ਜਿੰਨਾਂ ਉਸ ਨੂੰ ਚਾਹੀਦਾ ਹੈ, ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ, ਉਵੇਂ ਹੀ ਸੁਰਤ ਨਾਲ ਸਮਝੇ। ⁴ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਸਾਰਿਆਂ ਅੰਗਾਂ ਦਾ ਇੱਕੋ ਹੀ ਕੰਮ ਨਹੀਂ। ⁵ਉਸੇ ਤਰ੍ਹਾਂ ਅਸੀਂ ਵੀ ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਦੂਜੇ ਦੇ ਅੰਗ ਹਾਂ। ⁶ਸੇ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋਕਿਸੇ ਨੂੰ ਭਵਿੱਖਬਾਣੀ ਦਾ ਵਰਦਾਨ ਮਿਲਿਆ ਹੋਵੇ ਤਾਂ ਉਹ ਆਪਣੇ ਵਿਸ਼ਵਾਸ ਦੇ ਵੱਖ ਵਰਦਾਨ ਮਿਲੇ ਹਨ। ਫੇਰ ਜੇ-ਅਨੁਸਾਰ ਭਵਿੱਖਬਾਣੀ ਕਰੇ। ⁷ਅਤੇ ਜੇ ਸੇਵਾ ਕਰਨ ਦਾ ਦਾਨ ਮਿਲਿਆ ਹੋਵੇ ਤਾਂ ਉਹ ਸੇਵਾ ਕਰਨ ਵਿੱਚ ਲੱਗਿਆ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਲੱਗਿਆ ਰਹੇ। ⁸ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਿਆ ਰਹੇ, ਦਾਨ ਦੇਣ ਵਾਲਾ ਖੁੱਲ੍ਹੇ ਦਿਲ ਨਾਲ ਦੇਵੇ, ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ,

12:3 ਆਇਤਾਂ 1-2 "ਨਵੇਂ ਮਨ" ਦੀ ਲੋੜ ਉੱਪਰ ਜੇਰ ਦਿੰਦੀਆਂ ਹਨ। ਰੋਮੀਆਂ ਨੂੰ 12:3 ਵਿੱਚ ਸ਼ਬਦ "ਸੋਚੋ" ਉੱਪਰ ਚਾਰ ਗੁਣਾ ਜੇਰ ਦਿੱਤਾ ਗਿਆ ਹੈ। *The Zondervan Study Guide Commentary* ਵਿੱਚ, *ਰੋਮੀਆਂ*, Bruce Corley ਅਤੇ Curtis Vaughan ਇਸ ਨਿਰੀਖਣ ਬਾਰੇ ਦੱਸਦੇ ਹਨ:

"ਅੱਤਕਥਨੀ ਸੋਚ. . . ਸਹੀ ਸੋਚ. . . ਉਦੇਸ਼ਪੂਰਨ ਸੋਚ. . . ਸੁਝਵਾਨ ਸੋਚ" (p. 138).

ਇਹ ਵੰਡ ਮਦਦਗਾਰ ਹੈ।

ਇਹ ਆਇਤ, 11:13-24 ਵਾਂਗ, ਹੋ ਸਕਦਾ ਹੈ ਇਹ ਦੱਸਦੀ ਹੈ

1. ਵਿਸ਼ਵਾਸੀ ਯਹੂਦੀਆਂ ਅਤੇ ਵਿਸ਼ਵਾਸੀ ਗੈਰ-ਕੋਮਾਂ ਵਿਚਕਾਰ ਰੋਮੀਆਂ ਦੀ ਕਲੀਸੀਆ ਵਿੱਚ ਤਣਾਅ
2. ਉਹ ਤੱਥ ਜੋ ਕੁਰਿੰਥੀਆਂ ਤੋਂ ਰੋਮੀਆਂ ਨੂੰ ਪੋਲੁਸ ਨੇ ਲਿਖਿਆ ਸੀ (ਉਸਦੀ ਤੀਸਰੀ ਮਿਸ਼ਨਰੀ ਯਾਤਰਾ ਦੇ ਅੰਤ ਦੌਰਾਨ), ਜਿੱਥੇ ਉਹ ਘਮੰਡੀ ਅਤੇ ਖੁਦਗਰਜ਼ ਵਿਸ਼ਵਾਸੀਆਂ ਨੂੰ ਮਿਲਿਆ

▣ "ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ" ਇਹ ਇੱਕ ਔਰਿਸਟ ਅਕਰਮਕ ਵਾਕ ਹੈ। ਉਹ ਕਿਰਪਾ ਜੋ ਭੂਤਕਾਲ ਵਿੱਚ ਪਰਮੇਸ਼ੁਰ ਵੱਲੋਂ ਆਈ, ਇੱਕ ਸੰਪੂਰਨ ਕੰਮ ਸੀ (ਜਿਵੇਂ ਕਿ., ਦਮਿਸ਼ਕ ਦੀ ਸੜਕ ਤੇ ਮੁਲਾਕਾਤ)। ਇਸ ਪ੍ਰਸੰਗ ਵਿੱਚ "ਕਿਰਪਾ" ਆਤਮਿਕ ਦਾਤ ਨਾਲ ਸੰਬੰਧਤ ਹੈ (ਦੇਖੋ ਰੋਮੀਆਂ ਨੂੰ 15:15; 1 ਕੁਰਿੰਥੀਆਂ ਨੂੰ 3:10; 15:10; ਗਲਾਤੀਆਂ ਨੂੰ 2:9; ਅਫਸੀਆਂ ਨੂੰ 3:7-8), ਨਾ ਕਿ ਧਾਰਮਿਕਤਾ ਦੀ ਦਾਤ ਨਾਲ (ਦੇਖੋ ਰੋਮੀਆਂ 4)। ਇਹ ਪੋਲੁਸ ਦੇ ਬਦਲਾਅ ਅਤੇ ਗੈਰ-ਕੋਮਾਂ ਦੇ ਰਸੂਲ ਹੋਣ ਲਈ ਬੁਲਾਹਟ ਦਾ ਹਵਾਲਾ ਹੈ (ਦੇਖੋ ਰਸੂਲਾਂ ਦੇ ਕਰੱਤਬ 9:15; ਰੋਮੀਆਂ ਨੂੰ 1:1,5; ਗਲਾਤੀਆਂ ਨੂੰ 1:15-16; 2:7-8; ਅਫਸੀਆਂ ਨੂੰ 3:1-2,8; 1 ਤਿਮੋਥਿਉਸ ਨੂੰ 2:7; 2 ਤਿਮੋਥਿਉਸ ਨੂੰ 4:17)।

▣ "ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ" ਰੋਮੀਆਂ ਨੂੰ 12:3 ਦੀ ਚੇਤਾਵਨੀ ਸਭ ਮਸੀਹੀਆਂ ਲਈ ਹੈ, ਨਾ ਕਿ ਸਿਰਫ ਆਗੂਆਂ ਲਈ।

▣ "ਕਿ ਕੋਈ ਆਪਣੇ ਆਪ ਨੂੰ ਜਿੰਨਾਂ ਉਸ ਨੂੰ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ" ਰੋਮੀਆਂ ਨੂੰ 1:20 ਵਿੱਚ ਖਾਸ ਵਿਸ਼ਾ: ਪੋਲੁਸ ਦੁਆਰਾ ਹੁਪਰ ਮਿਸ਼ਰਤ ਸ਼ਬਦਾਂ ਦੀ ਵਰਤੋਂ ਨੂੰ ਦੇਖੋ।

▣ "ਪਰ ਜਿਵੇਂ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ" ਇਹ ਇੱਕ ਔਰਿਸਟ ਕਿਰਿਆਸ਼ੀਲ ਸੰਕੇਤਕ ਹੈ। ਵਿਸ਼ਵਾਸੀ ਆਪਣੀਆਂ ਆਤਮਿਕ ਦਾਤਾਂ ਆਪ ਨਹੀਂ ਚੁਣਦੇ (ਦੇਖੋ 1 ਕੁਰਿੰਥੀਆਂ ਨੂੰ 7:17; 12:11; ਅਫਸੀਆਂ ਨੂੰ 4:7)। ਇਹ ਛੁਟਕਾਰੇ ਸਮੇਂ ਸਰਵ-ਭਲਾਈ ਲਈ ਪਵਿੱਤਰ ਆਤਮਾ ਦੁਆਰਾ ਦਿੱਤੇ ਜਾਂਦੇ ਹਨ (ਦੇਖੋ 1 ਕੁਰਿੰਥੀਆਂ ਨੂੰ 12:7)। ਆਤਮਿਕ ਦਾਤਾਂ ਕੋਈ ਗੁਣਾਂ ਦਾ ਤਗਮਾ ਨਹੀਂ ਹਨ ਜੋ ਕਿਸੇ ਮਨੁੱਖ ਨੂੰ ਉੱਚਿਆਂ ਕਰੇ, ਪਰ ਦਾਸ ਦੇ ਪਰਨੇ ਵਾਂਗ ਹੈ ਤਾਂ ਜੋ ਹਰੇਕ ਵਿਸ਼ਵਾਸੀ ਮਸੀਹ ਦੀ ਦੇਹ, ਕਲੀਸੀਆ ਦੀ ਸੇਵਾ ਕਰੇ।

▣ "ਵਿਸ਼ਵਾਸ ਵੰਡ ਦਿੱਤਾ ਹੈ" ਇਸ ਨੇ ਮਨੁੱਖ ਦੀ ਆਤਮਿਕ ਦਾਤਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਦਾ ਹਵਾਲਾ ਦਿੱਤਾ ਹੈ (ਦੇਖੋ ਰੋਮੀਆਂ ਨੂੰ 12:6)। ਸਿਹਤਮੰਦ ਰਹਿਣ ਲਈ, ਇਹ ਜਰੂਰੀ ਹੈ ਕਿ ਆਤਮਿਕ ਦਾਤਾਂ ਨੂੰ ਆਤਮਾ ਦੇ ਫਲਾਂ ਵਾਂਗ ਹੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ (ਦੇਖੋ ਰੋਮੀਆਂ ਨੂੰ 12:9-12; ਗਲਾਤੀਆਂ ਨੂੰ 5:22-23)। ਇਹ ਦਾਤਾਂ ਯਿਸੂ ਦੀਆਂ ਆਪਣੇ ਚੇਲਿਆਂ ਵਿੱਚ ਵੰਡੀਆਂ ਹੋਈਆਂ ਸੇਵਕਾਈਆਂ ਹਨ, ਜਦੋਂ ਕਿ ਫਲ ਮਸੀਹ ਦਾ ਮਨ ਹਨ। ਇਹ ਦੋਵੇਂ ਪ੍ਰਭਾਵਸ਼ਾਲੀ ਸੇਵਕਾਈ ਲਈ ਜਰੂਰੀ ਹਨ।

12:4 ਪੋਲੁਸ ਦੀਆਂ ਲਿਖਤਾਂ ਵਿੱਚ ਇਹ ਆਮ ਰੂਪਕ ਹੈ। ਮਨੁੱਖੀ ਸਰੀਰ ਦੀ ਸਵੈ-ਨਿਰਭਰਤਾ ਕਲੀਸੀਆ ਦੀਆਂ ਦਾਤਾਂ ਦਾ ਵਰਣਨ ਕਰਦੀ ਹੈ (ਦੇਖੋ 1 ਕੁਰਿੰਥੀਆਂ ਨੂੰ 12:12-27; ਅਫਸੀਆਂ ਨੂੰ 1:23; 4:4,12,16; 5:30; ਕੁਲੁੱਸੀਆਂ ਨੂੰ 1:18,24; 2:19)। ਮਸੀਹਤ ਸਮੂਹਿਕ ਅਤੇ ਨਿੱਜੀ ਹੈ।

12:5 "ਅਸੀਂ, ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ" ਇਹ ਆਇਤ ਵਿਸ਼ਵਾਸੀਆਂ ਦੀ ਏਕਤਾ ਅਤੇ ਭਿੰਨਤਾ ਉੱਪਰ ਜ਼ੋਰ ਦਿੰਦੀ ਹੈ। ਇਹ ਕਲੀਸੀਆ ਵਿੱਚ ਆਤਮਿਕ ਦਾਤਾਂ ਵਾਲਾ ਤਣਾਅ ਹੈ। ਪਿਆਰ ਦਾ ਅਧਿਆਏ 1 ਕੁਰਿੰਥੀਆਂ 13 ਦਾਤਾਂ ਦੀ ਭਿੰਨਤਾ ਦੇ ਤਣਾਅ ਬਾਰੇ ਦੱਸਦਾ ਹੈ (ਦੇਖੋ 1 ਕੁਰਿੰਥੀਆਂ ਨੂੰ 12 ਅਤੇ 14)। ਮਸੀਹੀ ਕਿਸੇ ਮੁਕਾਬਲੇ ਵਿੱਚ ਨਹੀਂ ਹਨ, ਪਰ ਇੱਕ ਮਹਾਨ ਆਗਿਆ ਵਿੱਚ ਹਨ (ਦੇਖੋ ਮੱਤੀ 28:19-20; ਲੂਕਾ 24:46-47; ਰਸੂਲਾਂ ਦੇ ਕਰਤੱਬ 1:8)!

12:6-8 ਇਹ ਆਇਤਾਂ ਯੂਨਾਨੀ ਭਾਸ਼ਾਂ ਵਿੱਚ ਦੋ ਹਿੱਸਿਆਂ ਨਾਲ ਇੱਕ ਵਾਕ ਬਣਾਉਂਦੀਆਂ ਹਨ ਪਰ ਜਿਸ ਵਿੱਚ ਕੋਈ ਖਾਸ ਕਿਰਿਆ ਨਹੀਂ ਹੁੰਦੀ। ਇਹ ਆਮ ਤੌਰ ਤੇ ਤੀਸਰੇ ਮਨੁੱਖੀ ਸੰਕੇਤਕ ਵਾਂਗ ਅਨੁਵਾਦ ਕੀਤੀ ਜਾਂਦੀ ਹੈ, "ਸਾਨੂੰ ਵਰਤਣ ਦਿਉ"।

12:6 "ਵਰਦਾਨ. . . ਕਿਰਪਾ" ਇਹਨਾਂ ਸ਼ਬਦਾਂ "ਵਰਦਾਨ" (*charismata*) ਅਤੇ "ਕਿਰਪਾ" (*charis*) ਦਾ ਇੱਕੋ ਯੂਨਾਨੀ ਅਧਾਰ ਹੈ, ਜਿਸਦਾ ਅਰਥ ਹੈ "ਮੁਫਤ ਦਿੱਤਾ ਗਿਆ"। ਰੋਮੀਆਂ ਨੂੰ 3:24 ਵਿੱਚ ਨੋਟ ਦੇਖੋ। 1 ਕੁਰਿੰਥੀਆਂ 12; ਰੋਮੀਆਂ 12; ਅਫਸੀਆਂ 4 ਅਤੇ 1 ਪਤਰਸ 4 ਵਿੱਚ ਆਤਮਾ ਦੀਆਂ ਦਾਤਾਂ ਦੱਸੀਆਂ ਗਈਆਂ ਹਨ। ਇਸ ਸੂਚੀ ਅਤੇ ਉਸਦੇ ਕ੍ਰਮ ਦੀ ਪਛਾਣ ਨਹੀਂ ਹੁੰਦੀ, ਇਸ ਲਈ ਉਹ ਪੇਸ਼ਕਾਰੀ ਕਰਨ ਵਾਲੇ ਹੋਣੇ ਚਾਹੀਦੇ ਹਨ ਨਾ ਕਿ ਵਿਸਤ੍ਰਿਤ ਰੂਪ ਵਾਲੇ। ਬਾਈਬਲ ਇਹ ਕਦੇ ਨਹੀਂ ਦੱਸਦੀ ਕਿ ਅਸੀਂ ਆਪਣੀਆਂ ਆਤਮਿਕ ਦਾਤਾਂ ਬਾਰੇ ਕਿਵੇਂ ਪਤਾ ਲਗਾ ਸਕਦੇ ਹਾਂ। *Affirming the Will of God* ਅਖਵਾਈ ਜਾਣ ਵਾਲੀ Paul Little ਦੁਆਰਾ ਲਿਖੀ InterVarsity Press' booklet ਦੇ ਸਿਧਾਂਤਾਂ ਵਿੱਚ ਇਸ ਵਿਸ਼ੇ ਨਾਲ ਸੰਬੰਧਤ ਸਭ ਤੋਂ ਬਿਹਤਰ ਬਾਈਬਲ ਤੋਂ ਇਲਾਵਾ ਮਸੀਹੀ ਗਿਆਨ ਇਸ ਵਿੱਚ ਮਿਲਦਾ ਹੈ। ਪਰਮੇਸ਼ਰ ਦੀ ਇੱਛਾ ਜਾਣਨ ਲਈ ਇਹ ਉਹੀ ਦਿਸ਼ਾ ਨਿਰਦੇਸ਼ ਹਨ ਜੋ ਕਿਸੇ ਮਨੁੱਖ ਦੀ ਪ੍ਰਭਾਵਸ਼ਾਲੀ ਖੇਤਰ ਜਾਣਨ ਵਿੱਚ ਜਰੂਰੀ ਹਨ। ਜਾਹਰ ਹੈ ਕਿ ਇਹ ਜਾਣਨਾ ਜਿਆਦਾ ਜਰੂਰੀ ਹੈ ਕਿ ਵਿਸ਼ਵਾਸੀਆਂ ਨੂੰ ਦਾਤਾਂ ਮਿਲੀਆਂ ਹਨ ਨਾ ਕਿ ਇਹ ਜਾਣਨਾ ਕਿ ਉਹਨਾਂ ਨੂੰ ਇਹ ਦਾਤਾਂ ਕਿਵੇਂ ਮਿਲੀਆਂ ਜਾਂ ਉਹਨਾਂ ਨੂੰ ਕਿਹੜੀ ਦਾਤ ਮਿਲੀ ਹੈ।

▣ "ਜੋ" ਇਹ *eite* ਹੈ (ਦੇਖੋ ਰੋਮੀਆਂ ਨੂੰ 12:6,7 [ਦੋਹਰਾ], 8), ਜਿਸਦਾ ਅਨੁਵਾਦ "ਜੋ. . .ਜੋ" ਜਾਂ "ਜਿਵੇਂ ਕਿ. . .ਜਿਵੇਂ ਕਿ" ਦੇ ਅਰਥ ਵਿੱਚ ਹੋਇਆ ਹੈ। ਇਸ ਆਇਤ ਵਿੱਚ ਕੋਈ ਕਿਰਿਆ ਨਹੀਂ ਹੈ (ਦੇਖੋ 1 ਕੁਰਿੰਥੀਆਂ ਨੂੰ 3:22; 8:5; 2 ਕੁਰਿੰਥੀਆਂ ਨੂੰ 5:10), ਪਰ ਅਕਸਰ ਇਸ ਵਿੱਚ ਮੌਜੂਦਾ ਸੰਕੇਤਕ ਹੁੰਦਾ ਹੈ (ਦੇਖੋ 1 ਕੁਰਿੰਥੀਆਂ ਨੂੰ 12:26; 2 ਕੁਰਿੰਥੀਆਂ ਨੂੰ 1:6) ਅਤੇ, ਇਸ ਲਈ, ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ, ਜੋ ਇਹਨਾਂ ਆਤਮਿਕ ਦਾਤਾਂ ਦੀ ਹੋਂਦ ਬਾਰੇ ਸੋਚਦਾ ਹੈ।

▣ "ਭਵਿੱਖਬਾਣੀ" ਇਹ ਪੁਰਾਣੇ ਨੇਮ ਦੀ ਭਵਿੱਖਬਾਣੀ ਨਾਲ ਪਰਮੇਸ਼ਰ ਦੇ ਪ੍ਰਕਾਸ਼ਨ (ਪ੍ਰੇਰਿਤ) ਦੇ ਸੰਦੇਸ਼ਾਂ ਦੇ ਤੌਰ ਤੇ ਸੰਬੰਧ ਨਹੀਂ ਰੱਖਦੇ। ਪੁਰਾਣੇ ਨੇਮ ਵਿੱਚ ਨਬੀਆਂ ਨੇ ਧਰਮ ਸ਼ਾਸਤਰ (ਪ੍ਰੇਰਣਾ) ਲਿਖਿਆ। ਪੁਰਾਣੇ ਨੇਮ ਵਿੱਚ ਇਹ ਪਰਮੇਸ਼ਰ ਦੀ ਸੱਚਾਈ ਦਾ ਦਾਅਵਾ ਹੁੰਦਾ ਸੀ। ਇਸ ਵਿੱਚ ਭਵਿੱਖਬਾਣੀ ਵੀ ਹੋ ਸਕਦੀ ਹੈ (ਦੇਖੋ ਰਸੂਲਾਂ ਦੇ ਕਰਤੱਬ 11:27-28; 21:10-11)। ਖਾਸ ਧਿਆਨ ਨਵੀਂ ਵਿਸ਼ਾ-ਵਸਤੂ ਉੱਪਰ ਨਹੀਂ ਪਰ ਖੁਸ਼ਖਬਰੀ ਦੇ ਸੰਦੇਸ਼ ਨੂੰ ਫੈਲਾਉਣ ਅਤੇ ਇਹ ਅੱਜ ਦੇ ਸਮੇਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਉੱਪਰ ਹੈ। ਇਹ ਇਸ ਸ਼ਬਦ ਵਿਚਲੀ ਦ੍ਰਵਤਾ ਹੈ। ਇਹ ਵਿਸ਼ਵਾਸੀਆਂ ਦੁਆਰਾ ਕੀਤੇ ਗਏ ਕੰਮ ਦਾ ਹਵਾਲਾ ਹੋ ਸਕਦਾ ਹੈ, (ਦੇਖੋ 1 ਕੁਰਿੰਥੀਆਂ ਨੂੰ 14:1,39) ਅਤੇ ਕਿਸੇ ਖਾਸ ਆਤਮਿਕ ਦਾਤ ਦਾ ਵੀ (ਦੇਖੋ 1 ਕੁਰਿੰਥੀਆਂ ਨੂੰ 12:28; 14:29; ਅਫਸੀਆਂ ਨੂੰ 4:11)। ਇਹੀ ਦ੍ਰਵਤਾ ਪੌਲੁਸ ਦੀਆਂ ਕੁਰਿੰਥੀਆਂ ਦੀਆਂ ਪੱਤਰੀਆਂ ਜੋ ਉਸਨੇ ਉਸੇ ਸਮੇਂ ਲਿਖੀਆਂ ਸਨ, ਵਿੱਚ ਦੇਖੀ ਜਾ ਸਕਦੀ ਹੈ (ਦੇਖੋ 1 ਕੁਰਿੰਥੀਆਂ ਨੂੰ 12:10,12; 13:8; 14:1, 5,29,39)।

ਖਾਸ ਵਿਸ਼ਾ: ਨਵੇਂ ਨੇਮ ਦੀ ਭਵਿੱਖਬਾਣੀ

ਖਾਸ ਵਿਸ਼ਾ: ਨਵੇਂ ਨੇਮ ਦੀ ਭਵਿੱਖਬਾਣੀ

1. ਇਹ ਪੁਰਾਣੇ ਨੇਮ ਦੀ ਭਵਿੱਖਬਾਣੀ ਦੇ ਸਮਾਨ ਨਹੀਂ ਹੈ (BDB 611, KB 661; ਦੇਖੋ ਖਾਸ ਵਿਸ਼ਾ: ਪੁਰਾਣੇ ਨੇਮ ਦੀ ਭਵਿੱਖਬਾਣੀ),

ਜਿਸ ਵਿਚ ਯਹੋਵਾਹ ਦੁਆਰਾ ਪ੍ਰੇਰਿਤ ਖੁਲਾਸੇ ਪ੍ਰਾਪਤ ਕਰਨ ਅਤੇ ਲਿੱਖਣ ਦਾ ਰੱਬੀ ਲੋਕਾਂ ਸਬੰਧੀ ਅਰਥ ਹੈ (ਰਸੂਲਾਂ ਦੇ ਕਰਤੱਬ 3:18, 21; ਰੋਮੀਆਂ 16:26)। ਸਿਰਫ਼ ਨਬੀ ਵਚਨਾਂ ਨੂੰ ਲਿਖ ਸਕਦੇ ਸਨ।

- A. ਮੂਸਾ ਨੂੰ ਇਕ ਨਬੀ ਕਿਹਾ ਗਿਆ ਸੀ (ਬਿਵਸਥਾ ਸਾਰ 18:15-21)
- B. ਇਤਿਹਾਸ ਦੀਆਂ ਕਿਤਾਬਾਂ (ਯਹੋਸ਼ੁਆ - ਰਾਜਿਆਂ [ਰੂਥ ਨੂੰ ਛੱਡ ਕੇ]) ਨੂੰ “ਪੁਰਾਣੇ ਨਬੀ” ਕਿਹਾ ਜਾਂਦਾ ਸੀ (ਰਸੂਲਾਂ ਦੇ ਕਰਤੱਬ 3:24)
- C. ਨਬੀ ਪਰਮੇਸ਼ਰ ਦੁਆਰਾ ਜਾਣਕਾਰੀ ਦੇ ਸਰੋਤ ਦੇ ਤੌਰ ਤੇ ਪ੍ਰਧਾਨ ਜਾਜਕ ਦੀ ਜਗ੍ਹਾ ਨੂੰ ਖੋਹ ਲੈਂਦੇ ਹਨ (ਜਿਵੇਂ ਕਿ., ਯਸ਼ਾਯਾਹ - ਮਲਾਕੀ)
- D. ਇਬਰਾਨੀ ਬਾਈਬਲ ਦਾ ਦੂਜਾ ਭਾਗ “ਨਬੀ” ਹਨ (ਦੇਖੋ. ਮੱਤੀ 5:17; 22:40; ਲੂਕਾ 16:16; 24:25,27; ਰੋਮੀਆਂ 3:21)

II. ਨਵੇਂ ਨੇਮ ਵਿਚ ਸੰਕਲਪ ਨੂੰ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ

- A. ਪੁਰਾਣੇ ਨੇਮ ਦੇ ਨਬੀਆਂ ਅਤੇ ਉਨ੍ਹਾਂ ਦੇ ਪ੍ਰੇਰਿਤ ਸੰਦੇਸ਼ ਦਾ ਹਵਾਲਾ ਦਿੰਦੇ ਹਨ (ਦੇਖੋ. ਮੱਤੀ 2:23; 5:12; 11:13; 13:14; ਰੋਮੀਆਂ 1:2)
- B. ਸੰਗਠਿਤ ਸਮੂਹ ਦੀ ਬਜਾਏ ਇਕ ਵਿਅਕਤੀ ਲਈ ਸੰਦੇਸ਼ ਦਾ ਹਵਾਲਾ ਦਿੰਦੇ ਹਨ (ਪੁਰਾਣੇ ਨੇਮ ਦੇ ਨਬੀ ਮੁੱਖ ਤੌਰ ਤੇ ਇਸਰਾਏਲ ਨਾਲ ਗੱਲ ਕਰਦੇ ਸਨ)
- C. ਪਰਮੇਸ਼ਰ ਦੇ ਰਾਜ ਦੇ ਪ੍ਰਚਾਰਕਾਂ ਵਜੋਂ ਯੂਹੰਨਾ ਬਪਤਿਸਮਾ ਦੇਣ ਵਾਲੇ (ਮੱਤੀ 11:9; 14:5; 21:26; ਲੂਕਾ 1:76) ਅਤੇ ਯਿਸੂ ਦਾ ਹਵਾਲਾ ਦਿੰਦੇ ਹਨ (ਮੱਤੀ 13:57; 21:11, 46; ਲੂਕਾ 4:24; 7:16; 13:33; 24:19)। ਯਿਸੂ ਨੇ ਨਬੀਆਂ ਨਾਲੋਂ ਵੱਡਾ ਹੋਣ ਦਾ ਦਾਅਵਾ ਕੀਤਾ ਸੀ (ਮੱਤੀ 11:9; 12:41; ਲੂਕਾ 7:26)।
- D. ਨਵੇਂ ਨੇਮ ਵਿਚ ਹੋਰ ਨਬੀ
 - 1. ਯਿਸੂ ਦਾ ਸ਼ੁਰੂਆਤੀ ਜੀਵਨ ਜਿਵੇਂ ਲੂਕਾ ਦੀ ਇੰਜੀਲ ਵਿਚ ਦਰਜ ਹੈ (ਅਰਥਾਤ., ਮਰਿਯਮ ਦੀਆਂ ਯਾਦਾਂ)
 - a. ਇਲੀਸਬਤ (ਲੂਕਾ 1:41-42)
 - b. ਜ਼ਕਰਯਾਹ (ਲੂਕਾ 1:67-79)
 - c. ਸਿਮਓਨ (ਲੂਕਾ 2:25-35)
 - d. ਆਂਨਾ (cf. Luke 2:36)
 - 2. ਵਿਅੰਗਾਤਮਕ ਭਵਿੱਖਬਾਣੀ (ਅਰਥਾਤ., ਕਯਾਫ਼ਾ, ਯੂਹੰਨਾ 11:51)
- E. ਉਸ ਵਿਅਕਤੀ ਦਾ ਹਵਾਲਾ ਦਿੰਦਾ ਹੈ ਜੋ ਇੰਜੀਲ ਦਾ ਪ੍ਰਚਾਰ ਕਰਦਾ ਹੈ (1 ਕੁਰਿੰਥੀਆਂ 12:28-29; ਅਫਸੀਆਂ 4:11 ਵਿਚ ਦਾਤਾਂ ਦੀ ਘੋਸ਼ਣਾ ਕਰਨ ਵਾਲੀਆਂ ਸੂਚੀਆਂ ਵਿਚ ਸ਼ਾਮਿਲ ਹੈ)
- F. ਕਲੀਸਿਯਾ ਵਿਚ ਚੱਲ ਰਹੀ ਦਾਤ ਦਾ ਹਵਾਲਾ ਦਿੰਦੇ ਹਨ (ਦੇਖੋ. ਮੱਤੀ 23:34; ਰਸੂਲਾਂ ਦੇ ਕਰਤੱਬ 13:1; 15:32; ਰੋਮੀਆਂ 12:6; 1 ਕੁਰਿੰਥੀਆਂ 12:10, 28-29; 13:2; ਅਫਸੀਆਂ 4:11)। ਕਈ ਵਾਰ ਇਹ ਐਰਤਾਂ ਦਾ ਹਵਾਲਾ ਦੇ ਸੱਕਦਾ ਹੈ (ਦੇਖੋ. ਲੂਕਾ 2:36; ਰਸੂਲਾਂ ਦੇ ਕਰਤੱਬ 2:17; 21:9; 1 ਕੁਰਿੰਥੀਆਂ 11:4-5)।
- G. ਪ੍ਰਕਾਸ਼ ਦੀ ਪੇਥੀ ਦੇ ਕੁਝ ਹਿੱਸਿਆਂ ਦਾ ਹਵਾਲਾ ਦਿੰਦੇ ਹਨ (ਪ੍ਰਕਾਸ਼ ਦੀ ਪੇਥੀ 1:3; 22:7,10,18,19)

III. ਨਵੇਂ ਨੇਮ ਦੇ ਨਬੀ

- A. ਇਹ ਉਸ ਤਰੀਕੇ ਨਾਲ ਪ੍ਰੇਰਿਤ ਪ੍ਰਕਾਸ਼ ਨਹੀਂ ਦਿੰਦੇ ਜਿਵੇਂ ਪੁਰਾਣੇ ਨੇਮ ਦੇ ਨਬੀ ਦਿੰਦੇ ਸਨ (ਅਰਥਾਤ., ਵਚਨ)। ਇਹ

ਬਿਆਨ ਰਸੂਲਾਂ ਦੇ ਕਰਤੱਬ 6:7; 13:8; 14:22; ਗਲਾਤੀਆਂ 1:23; 3:23; 6:10; ਫਿਲਿੱਪੀਆਂ 1:27; ਯਹੂਦਾਹ 3, 20 ਵਿਚ ਵਰਤੇ ਗਏ ਸ਼ਬਦ “ਵਿਸ਼ਵਾਸ” (ਅਰਥਾਤ., ਇਕ ਪੂਰੀ ਇੰਜੀਲ ਦੀ ਭਾਵਨਾ) ਦੀ ਵਰਤੋਂ ਕਰਕੇ ਸੰਭਵ ਹੈ। ਇਹ ਵਿਚਾਰ ਯਹੂਦਾਹ 3 ਵਿਚ ਵਰਤੇ ਗਏ ਪੂਰੇ ਵਾਕਾਂਤ “ਉਹ ਵਿਸ਼ਵਾਸ ਜਿਹੜਾ ਇਕੋ ਵਾਰ ਸੰਤਾਂ ਨੂੰ ਸੌਂਪਿਆ ਗਿਆ” ਤੋਂ ਸਪੱਸ਼ਟ ਹੈ। “ਸਾਰਿਆਂ ਲਈ ਇਕੋ ਵਾਰ” ਵਿਸ਼ਵਾਸ, ਮਸੀਹੀ ਧਰਮ ਦੀਆਂ ਸੱਚਾਈਆਂ, ਸਿਧਾਂਤਾਂ, ਸੰਕਲਪਾਂ, ਵਿਸ਼ਵ-ਵਿਆਪੀ ਸਿੱਖਿਆਵਾਂ ਨੂੰ ਦਰਸਾਉਂਦਾ ਹੈ। ਇਹ ਇਕ ਵਾਰ ਦਿੱਤਾ ਗਿਆ ਜ਼ੋਰ ਨਵੇਂ ਨੇਮ ਦੀਆਂ ਲਿਖਤਾਂ ਪ੍ਰਤੀ ਅਧਿਆਤਮਿਕ ਤੌਰ ਤੇ ਪ੍ਰੇਰਣਾ ਨੂੰ ਸੀਮਤ ਰੱਖਣ ਅਤੇ ਬਾਅਦ ਵਿਚ ਜਾਂ ਹੋਰ ਲਿਖਤਾਂ ਨੂੰ ਪ੍ਰੇਰਿਤ ਮੰਨਣ ਦੀ ਇਜਾਜ਼ਤ ਨਾ ਦੇਣ ਦਾ ਬਾਈਬਲ ਆਧਾਰ ਹੈ (ਦੇਖੋ ਖਾਸ ਵਿਸ਼ਾ: ਪ੍ਰੇਰਣਾ)। ਨਵੇਂ ਨੇਮ ਵਿਚ ਬਹੁਤ ਸਾਰੇ ਅਸਪੱਸ਼ਟ, ਅਨਿਸ਼ਚਿਤ ਖੇਤਰ ਹਨ (ਦੇਖੋ ਖਾਸ ਵਿਸ਼ਾ: ਪੂਰਬੀ ਸਾਹਿਤ [ਬਾਈਬਲ ਦਾ ਵਿਰੋਧਾਭਾਸ]), ਪਰ ਵਿਸ਼ਵਾਸੀ ਵਿਸ਼ਵਾਸ ਨਾਲ ਪੁਸ਼ਟੀ ਕਰਦੇ ਹਨ ਕਿ ਵਿਸ਼ਵਾਸ ਅਤੇ ਅਭਿਆਸ ਲਈ “ਲੋੜੀਂਦੀ” ਹਰ ਚੀਜ਼ ਨਵੇਂ ਨੇਮ ਵਿਚ ਕਾਫ਼ੀ ਸਪੱਸ਼ਟਤਾ ਨਾਲ ਸ਼ਾਮਿਲ ਕੀਤੀ ਗਈ ਹੈ। ਇਹ ਵਿਚਾਰ ਉਸ ਵਿਚ ਚਿੱਤਰਿਤ ਕੀਤਾ ਗਿਆ ਹੈ ਜਿਸ ਨੂੰ “ਪ੍ਰਗਟ ਕਰਨ ਵਾਲਾ ਤ੍ਰਿਕੋਣ” ਕਿਹਾ ਜਾਂਦਾ ਹੈ।

1. ਪਰਮੇਸ਼ਰ ਨੇ ਆਪਣੇ ਆਪ ਨੂੰ ਸਮਾਂ-ਥਾਂ ਇਤਿਹਾਸ ਵਿਚ ਪ੍ਰਗਟ ਕੀਤਾ ਹੈ (ਪ੍ਰਕਾਸ਼ਨ)।
 2. ਉਸਨੇ ਆਪਣੇ ਕੰਮਾਂ ਨੂੰ ਲਿੱਖਣ ਅਤੇ ਵਿਆਖਿਆ ਕਰਨ ਲਈ ਕੁਝ ਮਨੁੱਖੀ ਲੇਖਕਾਂ ਦੀ ਚੋਣ ਕੀਤੀ ਹੈ (ਪ੍ਰੇਰਨਾ)।
 3. ਉਸਨੇ ਆਪਣਾ ਆਤਮਾ ਮਨੁੱਖਾਂ ਦੇ ਮਨਾਂ ਅਤੇ ਦਿਲਾਂ ਨੂੰ ਖੋਲ੍ਹਣ ਲਈ ਦਿੱਤਾ ਹੈ ਕਿ ਇਨ੍ਹਾਂ ਲਿਖਤਾਂ ਨੂੰ ਸੱਮਝਣ, ਇਹ ਨਿਸ਼ਚਤ ਤੌਰ ਤੇ ਨਹੀਂ, ਪਰ ਮੁਕਤੀ ਅਤੇ ਇਕ ਪ੍ਰਭਾਵਸ਼ਾਲੀ ਮਸੀਹੀ ਜੀਵਨ ਲਈ ਹੈ (ਪ੍ਰਕਾਸ਼, ਦੇਖੋ ਖਾਸ ਵਿਸ਼ਾ: ਪ੍ਰਕਾਸ਼)। ਇਸਦਾ ਅਰਥ ਇਹ ਹੈ ਕਿ ਪ੍ਰੇਰਣਾ ਕੇਵਲ ਵਚਨ ਦੇ ਲੇਖਕਾਂ ਤੱਕ ਸੀਮਿਤ ਹੈ। ਅੱਗੇ ਕੋਈ ਅਧਿਕਾਰਤ ਲਿਖਤਾਂ, ਦਰਸ਼ਨ ਜਾਂ ਪ੍ਰਕਾਸ਼ਨ ਨਹੀਂ ਹਨ। ਬਾਈਬਲ ਲਿਖਣ ਦਾ ਕੰਮ ਪੂਰਾ ਹੋ ਚੁਕਿਆ ਹੈ। ਸਾਡੇ ਕੋਲ ਸਾਰੀਆਂ ਸੱਚਾਈਆਂ ਹਨ ਜੋ ਸਾਨੂੰ ਪਰਮੇਸ਼ਰ ਨੂੰ ਉਚਿਤ ਜਵਾਬ ਦੇਣਾ ਹੈ। ਇਹ ਸੱਚਾਈ ਬਾਈਬਲ ਦੇ ਲੇਖਕਾਂ ਦੀ ਸਹਿਮਤੀ ਬਨਾਮ ਬੁੱਧੀਮਾਨ ਅਤੇ ਈਮਾਨਦਾਰ ਵਿਸ਼ਵਾਸੀਆਂ ਦੀ ਅਸਹਿਮਤੀ ਨਾਲ ਸਭ ਤੋਂ ਵੱਧ ਦੇਖੀ ਜਾਂਦੀ ਹੈ। ਕਿਸੇ ਵੀ ਆਧੁਨਿਕ ਲੇਖਕ ਜਾਂ ਪ੍ਰਚਾਰਕ ਵਿਚ ਦੈਵੀ-ਅਗਵਾਈ ਦਾ ਉਹ ਪੱਧਰ ਨਹੀਂ ਹੈ ਜੋ ਵਚਨ ਦੇ ਲੇਖਕਾਂ ਵਿਚ ਸੀ।
- B. ਕੁਝ ਤਰੀਕਿਆਂ ਵਿਚ ਨਵੇਂ ਨੇਮ ਦੇ ਨਬੀ ਪੁਰਾਣੇ ਨੇਮ ਦੇ ਨਬੀਆਂ ਵਰਗੇ ਹਨ।
1. ਭਵਿੱਖ ਦੀਆਂ ਘਟਨਾਵਾਂ ਬਾਰੇ ਭਵਿੱਖਬਾਣੀ (ਦੇਖੋ. ਪੌਲੁਸ, ਰਸੂਲਾਂ ਦੇ ਕਰਤੱਬ 27:22; ਆਗਬੁਸ, ਰਸੂਲਾਂ ਦੇ ਕਰਤੱਬ 11:27-28; 21:10-11; ਕਈ ਹੋਰ ਨਬੀ ਜਿਨ੍ਹਾਂ ਦਾ ਨਾਂ ਨਹੀਂ ਲਿਖਿਆ, ਰਸੂਲਾਂ ਦੇ ਕਰਤੱਬ 20:23)
 2. ਸਜ਼ਾ ਦੀ ਘੋਸ਼ਣਾ ਕਰਨੀ (ਦੇਖੋ. ਪੌਲੁਸ, ਰਸੂਲਾਂ ਦੇ ਕਰਤੱਬ 13:11; 28:25-28)
 3. ਸੰਕੇਤਕ ਕੰਮ ਜੋ ਇਕ ਘਟਨਾ ਨੂੰ ਜਾਹਰ ਰੂਪ ਵਿਚ ਦਰਸਾਉਂਦੇ ਹਨ (ਤੁਲਨਾ ਕਰੋ. ਆਗਬੁਸ, ਰਸੂਲਾਂ ਦੇ ਕਰਤੱਬ 21:11)
- C. ਉਹ ਇੰਜੀਲ ਦੀਆਂ ਸੱਚਾਈਆਂ ਦਾ ਪ੍ਰਚਾਰ ਕਰਦੇ ਹਨ, ਕਈ ਵਾਰ ਭਵਿੱਖਬਾਣੀ ਕਰਨ ਵਾਲੇ ਤਰੀਕਿਆਂ ਨਾਲ (ਦੇਖੋ. ਰਸੂਲਾਂ ਦੇ ਕਰਤੱਬ 11:27-28; 20:23; 21:10-11), ਪਰ ਇਸ ਤੋਂ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। 1 ਕੁਰਿੰਥੀਆਂ ਵਿਚ ਭਵਿੱਖਬਾਣੀ ਅਸਲ ਵਿਚ ਇੰਜੀਲ ਦਾ ਸੰਚਾਰ ਕਰਨਾ ਹੈ (1 ਕੁਰਿੰਥੀਆਂ 14:24, 39)
- D. ਉਹ ਹਰ ਨਵੀਂ ਸਥਿਤੀ, ਸਭਿਆਚਾਰ, ਜਾਂ ਸਮੇਂ ਲਈ ਪਰਮੇਸ਼ਰ ਦੀ ਸੱਚਾਈ ਦੇ ਸਮਕਾਲੀ ਅਤੇ ਵਿਹਾਰਕ ਕੰਮਾਂ ਨੂੰ ਪ੍ਰਗਟ ਕਰਨ ਲਈ ਆਤਮਾ ਸਮਕਾਲੀ ਸਾਧਨ ਹਨ (1 ਕੁਰਿੰਥੀਆਂ 14:3)
- E. ਉਹ ਪੌਲੁਸ ਦੀਆਂ ਸ਼ੁਰੂਆਤੀ ਕਲੀਸਿਯਾਵਾਂ ਵਿਚ ਸਰਗਰਮ ਸਨ (ਦੇਖੋ. ਕੁਰਿੰਥੀਆਂ 11:4-5; 12:28,29; 13:2,8,9; 14:1,3,4,5,6,22,24,29,31,32,37,39; ਅਫਸੀਆਂ 2:20; 3:5; 4:11; 1 ਥੱਸਲੁਨੀਕੀਆਂ 5:20) ਅਤੇ ਦਿਦਾਖੇ *Didache* (ਜੋ ਪਹਿਲੀ ਸਦੀ ਦੇ ਅੰਤ ਜਾਂ ਦੂਜੀ ਸਦੀ ਵਿਚ ਲਿਖੀ ਗਈ, ਤਰੀਖ ਅਨਿਸ਼ਚਿਤ ਹੈ) ਅਤੇ ਉੱਤਰੀ ਅਫਰੀਕਾ ਵਿਚ ਦੂਜੀ ਅਤੇ ਤੀਜੀ ਸਦੀ ਦੇ Montanism ਵਿਚ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ।

IV. ਕੀ ਨਵੇਂ ਨੇਮ ਦੀਆਂ ਦਾਤਾਂ ਬੰਦ ਹੋ ਗਈਆਂ ਹਨ?

- A. ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਲ ਹੈ। ਇਹ ਦਾਤਾਂ ਦੇ ਉਦੇਸ਼ ਦੀ ਪਰਿਭਾਸ਼ਾ ਦੇ ਕੇ ਮੁੱਦੇ ਨੂੰ ਸਪੱਸ਼ਟ ਕਰਨ ਵਿਚ ਸਹਾਇਤਾ ਕਰਦਾ ਹੈ। ਕੀ ਉਹ ਇੰਜੀਲ ਦੇ ਮੁੱਢਲੇ ਪ੍ਰਚਾਰ ਦੀ ਪੁਸ਼ਟੀ ਕਰਨ ਲਈ ਹਨ ਜਾਂ ਕੀ ਉਹ ਕਲੀਸਿਯਾ ਦੁਆਰਾ ਆਪਣੇ ਅਤੇ ਆਪਣੇ ਗੁਆਚੇ ਹੋਏ ਸੰਸਾਰ ਦੀ ਸੇਵਾ ਕਰਨਾ ਲਈ ਜਾਰੀ ਰੱਖੇ ਤਰੀਕੇ ਹਨ?
- B. ਕੀ ਕੋਈ ਸਵਾਲ ਦੇ ਜਵਾਬ ਲਈ ਕਲੀਸਿਯਾ ਦੇ ਇਤਿਹਾਸ ਨੂੰ ਦੇਖਦਾ ਹੈ ਜਾਂ ਨਵੇਂ ਨੇਮ ਨੂੰ? ਨਵੇਂ ਨੇਮ ਵਿਚ ਕੋਈ ਸੰਕੇਤ ਨਹੀਂ ਮਿਲਦਾ ਹੈ ਕਿ ਆਤਮਿਕ ਦਾਤਾਂ ਅਸਥਾਈ ਹਨ। ਜਿਹੜੇ ਲੋਕ ਇਸ ਮੁੱਦੇ ਨੂੰ ਹੱਲ ਕਰਨ ਲਈ 1 ਕੁਰਿੰਥੀਆਂ 13:8-13 ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਹਵਾਲੇ ਦੇ ਅਧਿਕਾਰਤ ਇਰਾਦੇ ਦੀ ਦੁਰਵਰਤੋਂ ਕਰਦੇ ਹਨ, ਜੋ ਦਾਅਵਾ ਕਰਦੀ ਹੈ ਕਿ ਪਿਆਰ ਤੋਂ ਇਲਾਵਾ ਸਭ ਕੁਝ ਬੀਤ ਜਾਵੇਗਾ।
- C. ਮੈਂ ਇਹ ਕਹਿਣ ਲਈ ਪਰਤਾਇਆ ਜਾਂਦਾ ਹਾਂ ਕਿ ਨਵੇਂ ਨੇਮ ਅਧਿਕਾਰ ਹੈ ਨਾ ਕਿ ਕਲੀਸਿਯਾ ਦਾ ਇਤਿਹਾਸ, ਇਸ ਲਈ ਵਿਸ਼ਵਾਸੀਆਂ ਨੂੰ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀਦਾ ਹੈ ਕਿ ਦਾਤਾਂ ਜਾਰੀ ਹਨ। ਹਾਲਾਂਕਿ, ਮੇਰਾ ਵਿਸ਼ਵਾਸ ਹੈ ਕਿ ਸਭਿਆਚਾਰ ਵਿਆਖਿਆ ਨੂੰ ਪ੍ਰਭਾਵਤ ਕਰਦਾ ਹੈ। ਕੁਝ ਬਹੁਤ ਸਪੱਸ਼ਟ ਵਚਨ ਹੁਣ ਲਾਗੂ ਨਹੀਂ ਹਨ (ਉਦਾਹਰਣ ਦੇ ਲਈ., ਪਵਿੱਤਰ ਚੁੰਮਣ, ਔਰਤਾਂ ਦਾ ਸਿਰ ਢੱਕਣਾ, ਕਲੀਸਿਯਾਵਾਂ ਦਾ ਘਰਾਂ ਵਿਚ ਮਿਲਣਾ, ਆਦਿ)। ਜੇਕਰ ਸਭਿਆਚਾਰ ਵਚਨ ਨੂੰ ਪ੍ਰਭਾਵਤ ਕਰਦਾ ਹੈ ਤਾਂ ਕਲੀਸਿਯਾ ਦਾ ਇਤਿਹਾਸ ਕਿਉਂ ਨਹੀਂ?
- D. ਇਹ ਇਕ ਅਜਿਹਾ ਸਵਾਲ ਹੈ ਜਿਸਦਾ ਪੱਕਾ ਜਵਾਬ ਦਿੱਤਾ ਨਹੀਂ ਜਾ ਸਕਦਾ ਹੈ। ਕੁਝ ਵਿਸ਼ਵਾਸੀ “ਬੰਦ ਹੋਣ” ਅਤੇ ਕੁਝ “ਬੰਦ ਨਾ ਹੋਣ” ਦੀ ਵਕਾਲਤ ਕਰਨਗੇ। ਇਸ ਸਮੇਂ, ਜਿਵੇਂ ਕਿ ਬਹੁਤ ਸਾਰੇ ਵਿਆਖਿਆਤਮਕ ਮੁੱਦਿਆਂ ਵਿਚ, ਵਿਸ਼ਵਾਸੀ ਦਾ ਦਿਲ ਕੁੰਜੀ ਹੈ। ਨਵੇਂ ਨੇਮ ਅਸਪੱਸ਼ਟ ਅਤੇ ਸਭਿਆਚਾਰਕ ਹੈ। ਮੁਸ਼ਕਲ ਇਹ ਫੈਸਲਾ ਕਰਨ ਦੇ ਯੋਗ ਹੋਣ ਦੀ ਹੋ ਰਹੀ ਹੈ ਕਿ ਕਿਹੜੇ ਵਚਨ ਸਭਿਆਚਾਰ/ਇਤਿਹਾਸ ਦੁਆਰਾ ਪ੍ਰਭਾਵਤ ਹਨ ਅਤੇ ਕਿਹੜੇ ਹਰ ਸਮੇਂ ਲਈ ਅਤੇ ਸਾਰੇ ਸਭਿਆਚਾਰਾਂ ਲਈ ਹਨ (ਦੇਖੋ. Fee ਅਤੇ Stuart ਦੀ ਕਿਤਾਬ *How to Read the Bible for All Its Worth*, ਪੰਨੇ. 14-19 ਅਤੇ 69-77)। ਇਹ ਉਹ ਥਾਂ ਹੈ ਜਿੱਥੇ, ਅਜਾਦੀ ਅਤੇ ਜ਼ਿੰਮੇਵਾਰੀ ਬਾਰੇ ਵਿਚਾਰ ਵਟਾਂਦਰੇ, ਜੋ ਰੋਮੀਆਂ 14:1-15:13 ਅਤੇ 1 ਕੁਰਿੰਥੀਆਂ 8-10 ਵਿਚ ਪਾਏ ਜਾਂਦੇ ਹਨ, ਬਹੁਤ ਜ਼ਰੂਰੀ ਹਨ। ਅਸੀਂ ਸਵਾਲ ਦਾ ਜਵਾਬ ਕਿਵੇਂ ਦਿੰਦੇ ਹਨ ਇਹ ਦੋ ਤਰੀਕਿਆਂ ਨਾਲ ਮਹੱਤਵਪੂਰਣ ਹੈ।
1. ਹਰੇਕ ਵਿਸ਼ਵਾਸੀ ਨੂੰ ਉਸ ਚਾਨਣ ਵਿਚ ਵਿਸ਼ਵਾਸ ਨਾਲ ਚੱਲਣਾ ਚਾਹੀਦਾ ਹੈ ਜੋ ਉਸ ਕੋਲ ਹੈ। ਪਰਮੇਸ਼ਰ ਸਾਡੇ ਦਿਲਾਂ ਅਤੇ ਮਨੋਰਥਾਂ ਨੂੰ ਦੇਖਦਾ ਹੈ।
 2. ਹਰੇਕ ਵਿਸ਼ਵਾਸੀ ਨੂੰ ਦੂਸਰੇ ਵਿਸ਼ਵਾਸੀਆਂ ਨੂੰ ਉਨ੍ਹਾਂ ਦੀ ਵਿਸ਼ਵਾਸ ਦੀ ਸਮਝ ਵਿਚ ਚੱਲਣ ਦੀ ਆਗਿਆ ਦੇਣੀ ਚਾਹੀਦੀ ਹੈ। ਬਾਈਬਲ ਦੀਆਂ ਸੀਮਾਵਾਂ ਵਿਚ ਸਹਿਨਸ਼ੀਲਤਾ ਜ਼ਰੂਰ ਹੋਣੀ ਚਾਹੀਦੀ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇਸ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੀਏ ਜਿਵੇਂ ਉਹ ਕਰਦਾ ਹੈ।
- E. ਇਸ ਮੁੱਦੇ ਨੂੰ ਸੰਖੇਪ ਵਿਚ ਦੱਸਣ ਲਈ, ਮਸੀਹਤ ਸੰਪੂਰਨ ਅਧਿਆਤਮਿਕਤਾ ਦਾ ਨਹੀਂ ਸਗੋਂ ਵਿਸ਼ਵਾਸ ਅਤੇ ਪਿਆਰ ਦਾ ਜੀਵਨ ਹੈ। ਉਸ ਨਾਲ ਇਕ ਰਿਸ਼ਤਾ ਜਿਹੜਾ ਦੂਜਿਆਂ ਨਾਲ ਸਾਡੇ ਰਿਸ਼ਤੇ ਨੂੰ ਪ੍ਰਭਾਵਤ ਕਰਦਾ ਹੈ, ਉਹ ਰਿਸ਼ਤਾ ਨਿਸ਼ਚਤ ਜਾਣਕਾਰੀ ਜਾਂ ਸੰਪੂਰਨ ਧਰਮ ਨਾਲੋਂ ਵਧੇਰੇ ਮਹੱਤਵਪੂਰਣ ਹੁੰਦਾ ਹੈ।

▣ "ਆਪਣੇ ਵਿਸ਼ਵਾਸ ਦੇ ਅਨੁਸਾਰ ਕਰੋ" ਇਹ ਸਿੱਧੇ ਤੌਰ ਤੇ ਰੋਮੀਆਂ ਨੂੰ 12:3 ਸੰਬੰਧਤ ਹੈ, "ਜਿਵੇਂ ਕਿ ਪਰਮੇਸ਼ਰ ਨੇ ਹਰੇਕ ਦੀ ਨਿਹਚਾ ਨੂੰ ਨਿਰਧਾਰਤ ਕੀਤਾ ਹੈ" (ਦੇਖੋ ਅਫਸੀਆਂ ਨੂੰ 4:7)। ਇਸਨੂੰ ਲਾਜ਼ਮੀ ਤੌਰ ਤੇ ਵੱਡੇ ਪ੍ਰਸੰਗ ਨਾਲ ਸੰਬੰਧਤ ਹੋਣਾ ਚਾਹੀਦਾ ਹੈ ਜੋ ਵਿਸ਼ਵਾਸੀ

ਆਪਣੀਆਂ ਦਾਤਾਂ ਨੂੰ ਕਿਵੇਂ ਵਰਤਦੇ ਹਨ ਨਾਲ ਸੰਬੰਧਤ ਹੈ। ਇਹ ਵਿਸ਼ਵਾਸੀਆਂ ਦੇ ਵਿਵਹਾਰ, ਉਦੇਸ਼ਾਂ, ਪਰਮੇਸ਼ਰ ਦੁਆਰਾ ਦਿੱਤੀਆਂ ਸੇਵਕਾਈਆਂ ਵਿੱਚ ਕੰਮ ਕਰਨ ਦੀ ਉਰਜਾ ਨਾਲ ਸੰਬੰਧਤ ਹੈ, ਜੋ ਮੂਲ ਤੌਰ ਤੇ ਗਲਾਤੀਆਂ ਨੂੰ 5:22-23 ਵਿੱਚ ਦਰਜ ਆਤਮਾ ਦੇ ਫਲ ਹਨ।

12:7

NASB	"ਜੇ ਸੇਵਕਾਈ, ਉਸਦੀ ਸੇਵਾ ਵਿੱਚ"
NKJV, NRSV	"ਜਾਂ ਸੇਵਕਾਈ, ਇਸਨੂੰ ਸਾਨੂੰ ਆਪਣੀ ਸੇਵਕਾਈ ਵਿੱਚ ਵਰਤਣ ਦਿਉ"
TEV	"ਜੇ ਇਹ ਸੇਵਾ ਕਰਨਾ ਹੈ, ਤਾਂ ਸਾਨੂੰ ਸੇਵਾ ਕਰਨੀ ਚਾਹੀਦੀ ਹੈ"
NJB	"ਜੇ ਇਹ ਪ੍ਰਸ਼ਾਸਨ ਹੈ, ਤਾਂ ਇਸ ਨੂੰ ਪ੍ਰਸ਼ਾਸਨ ਲਈ ਵਰਤੋਂ"

ਆਧੁਨਿਕ ਅਨੁਵਾਦ ਅਲੱਗ ਹਨ ਕਿਉਂਕਿ ਕੋਈ ਸਹੀ ਅੰਗਰੇਜੀ ਇਸ ਯੂਨਾਨੀ ਸ਼ਬਦ (*diakonia*) ਨਾਲ ਮੇਲ ਨਹੀਂ ਖਾਂਦੀ। ਇਸਦਾ ਅਰਥ ਹੋ ਸਕਦਾ ਹੈ (1) ਪ੍ਰਯੋਗਾਤਮਕ ਸੇਵਕਾਈ ਜਾਂ (2) ਪ੍ਰਸ਼ਾਸਨ (ਦੇਖੋ ਰਸੂਲਾਂ ਦੇ ਕਰਤੱਬ 6:1; 1 ਕੁਰਿੰਥੀਆਂ ਨੂੰ 12:5,28)। *The Analytical Greek Lexicon Revised* by Harold K Moulton, ਇਸਨੂੰ "ਇੱਕ ਸਮਾਰੋਹ, ਸੇਵਕਾਈ, ਜਾਂ ਦਫਤਰ" ਰੋਮੀਆਂ ਨੂੰ 12:7; 1 ਕੁਰਿੰਥੀਆਂ ਨੂੰ 12:5; ਕੁਲੁੱਸੀਆਂ ਨੂੰ 4:17; 2 ਤਿਮੋਥਿਉਸ ਨੂੰ 4:5" (p. 92) ਵਿੱਚ ਇਸ ਢੰਗ ਨਾਲ ਦੱਸਦਾ ਹੈ। ਪ੍ਰਸ਼ਾਸਿਕ ਖਾਸ ਧਿਆਨ ਦੂਜੇ ਵਿਸ਼ਵਾਸੀਆਂ ਦੀ ਮਦਦ ਕਰਨ ਉੱਪਰ ਹੈ।

▣ "ਸਿਖਾਉਣ ਵਾਲਾ. . . ਸਿਖਾਉਣ ਦੇ ਕੰਮ ਵਿੱਚ ਲੱਗਿਆ ਰਹੇ" ਇਹ ਦਾਤ (*didaskō*) 1 ਕੁਰਿੰਥੀਆਂ ਨੂੰ 12:28 ਅਤੇ 14:26 ਵਿੱਚ ਦੱਸੀ ਗਈ ਹੈ। ਇਹ ਰਸੂਲਾਂ ਦੇ ਕਰਤੱਬ 13:1 ਵਿੱਚ ਨਬੀਆਂ ਨਾਲ ਅਤੇ ਅਫਸੀਆਂ ਨੂੰ 4:11 ਪਾਦਰੀਆਂ ਨਾਲ ਸੰਬੰਧਤ ਹੈ। ਪਹਿਲੀ ਸਦੀ ਦੀ ਕਲੀਸੀਆ ਨੇ ਇਹਨਾਂ ਦਾਤਾਂ ਪ੍ਰਾਪਤ ਕੀਤੇ ਹੋਏ ਲੋਕਾਂ ਨੂੰ ਇੱਕ ਦੂਜੇ ਨੂੰ ਪਛਾੜਦੇ ਹੋਏ ਕੰਮ ਕਰਦੇ ਦੇਖਿਆ। ਪ੍ਰਚਾਰ ਕਰਨਾ, ਭਵਿੱਖਬਾਣੀ ਕਰਨਾ, ਖੁਸ਼ਖਬਰੀ ਸੁਣਾਉਣਾ, ਅਤੇ ਸਿਖਾਉਣਾ ਸਭ ਖੁਸ਼ਖਬਰੀ ਦੀ ਘੋਸ਼ਣਾ ਕਰਦੇ ਹਨ, ਪਰ ਵੱਖ-ਵੱਖ ਜੋਰ ਅਤੇ ਢੰਗਾਂ ਨਾਲ।

12:8 "ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਿਆ ਰਹੇ" ਇਹ ਸ਼ਬਦ (*parakaleō*) ਸਿਖਾਉਣ ਨਾਲ ਸੰਬੰਧਤ ਹੈ (ਦੇਖੋ 1 ਤਿਮੋਥਿਉਸ ਨੂੰ 4:13)। ਸੰਭਵ ਤੌਰ ਤੇ ਇਹ ਉਹ ਕਲਾ ਹੈ ਜਿਸ ਦੁਆਰਾ ਸੱਚ ਨੂੰ ਜੀਵਨ ਵਿੱਚ ਲਾਗੂ ਕੀਤਾ ਜਾਂਦਾ ਹੈ। ਤਾਂ ਇਹ ਅਫਸੀਆਂ ਨੂੰ 4:15,16 ਨਾਲ ਸੰਬੰਧਤ ਹੋ ਸਕਦੀ ਹੈ, "ਅਸੀਂ ਪਿਆਰ ਨਾਲ ਸੱਚ ਬੋਲਦਿਆਂ ਹੋਇਆਂ. . . ਕਿ ਦੇਹ ਪਿਆਰ ਵਿੱਚ ਆਪਣੀ ਉਸਾਰੀ ਕਰੇ"।

▣ " ਦਾਨ ਦੇਣ ਵਾਲਾ ਖੁੱਲ੍ਹੇ ਦਿਲ ਨਾਲ ਦੇਵੇ" ਹੇਠਾਂ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਦਿਆਲੂ/ਖਰਾ

ਖਾਸ ਵਿਸ਼ਾ: ਦਿਆਲੂ/ਖਰਾ (*haplotēs*)

ਇਸ ਸ਼ਬਦ (*haplotēs*) ਦੇ ਦੋ ਅਰਥ ਹਨ, "ਦਿਆਲੂ" ਜਾਂ "ਖਰਾ"। ਇਹ ਦਰਸ਼ਨ ਨਾਲ ਸੰਬੰਧਤ ਇੱਕ ਰੂਪਕ ਸੀ। ਪੁਰਾਣੇ ਨੇਮ ਵਿੱਚ ਅੱਖ ਨੂੰ ਰੂਪਕ ਦੇ ਤੌਰ ਤੇ ਉਦੇਸ਼ ਲਈ ਦੋ ਪੱਖਾਂ ਵਿੱਚ ਵਰਤਿਆ ਜਾਂਦਾ ਸੀ।

1. ਬੁਰੀ ਨਿਗਾਹ (ਮੰਦੀ, ਦੇਖੋ ਬਿਵਸਥਾ ਸਾਰ 15:9 ਅਤੇ ਕਹਾਉਤਾਂ. 23:6; 28:22)
2. ਚੰਗੀ ਨਿਗਾਹ (ਦਿਆਲੂ, ਦੇਖੋ ਕਹਾਉਤਾਂ. 22:9)

ਯਿਸੂ ਨੇ ਇਸ ਵਰਤੋਂ ਅਨੁਸਾਰ ਕੀਤਾ (ਦੇਖੋ ਮੱਤੀ 6:22-23; 20:15)।

ਪੌਲੁਸ ਇਸ ਸ਼ਬਦ ਨੂੰ ਦੋ ਪੱਖਾਂ ਵਿੱਚ ਵਰਤਦਾ ਹੈ।

1. "ਸਾਦਗੀ, ਖਰਾਬੀ, ਸੁੱਧਤਾ" (ਦੇਖੋ 2 ਕੁਰਿੰਥੀਆਂ ਨੂੰ 1:12; 11:3; ਅਫਸੀਆਂ ਨੂੰ 6:5; ਕੁਲੁੱਸੀਆਂ ਨੂੰ 3:22)
2. "ਉਦਾਰਤਾ" (ਦੇਖੋ ਰੋਮੀਆਂ ਨੂੰ 12:8; 2 ਕੁਰਿੰਥੀਆਂ ਨੂੰ 8:2; 9:11,13)

▣ "ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੋ" ਇਹ ਮਸੀਹੀ ਅਗੂਆਈ, ਭਾਵੇਂ ਉਹ ਸਫਰੀ ਹੋਵੇ ਜਾਂ ਸਥਾਨਕ ਦਾ ਹਵਾਲਾ ਦਿੰਦਾ ਹੈ।

▣ "ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੋ" ਇਹ ਬੀਮਾਰਾਂ ਅਤੇ ਲੋੜਵੰਦਾਂ ਦੀ ਮਦਦ ਦਾ ਹਵਾਲਾ ਦਿੰਦਾ ਹੈ। ਸਿਧਾਂਤਕ ਪ੍ਰਚਾਰ ਅਤੇ ਵਿਸ਼ਵਾਸੀ ਸਮੂਹ ਦੇ ਸਮਾਜਿਕ ਸਰੋਕਾਰਾਂ ਵਿਚਕਾਰ ਕੋਈ ਅੰਤਰ ਨਹੀਂ ਹੋਣਾ ਚਾਹੀਦਾ। ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਕੋਈ ਵੀ "ਸਮਾਜਿਕ ਖੁਸ਼ਖਬਰੀ" ਨਹੀਂ ਹੈ, ਕੇਵਲ ਖੁਸ਼ਖਬਰੀ ਹੈ।

ਵਿਚਾਰ ਲਈ ਸਵਾਲ 1-8

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਆਪਣੇ ਸਰੀਰ ਨੂੰ ਜਿਉਂਦੇ ਬਲਿਦਾਨ ਦੇ ਤੌਰ ਤੇ ਚੜ੍ਹਾਉਣ ਲਈ ਇਸ ਵਿੱਚ ਕੀ ਸ਼ਾਮਲ ਹੈ (ਰੋਮੀਆਂ ਨੂੰ 12:1)?
2. ਕੀ ਹਰੇਕ ਵਿਸ਼ਵਾਸੀ ਕੋਲ ਆਤਮਿਕ ਦਾਤ ਹੈ (ਰੋਮੀਆਂ ਨੂੰ 12:3-8; 1 ਕੁਰਿੰਥੀਆਂ ਨੂੰ 12:7)? ਜੇ ਹਾਂ, ਤਾਂ ਕੀ ਉਹ ਜਿਹੜਾ ਉਹ ਚਾਹੁਣ ਉਹ ਲੈ ਸਕਦੇ ਹਨ?
3. ਆਤਮਿਕ ਦਾਤਾਂ ਦਾ ਕੀ ਉਦੇਸ਼ ਹੈ?
4. ਕੀ ਬਾਈਬਲ ਵਿੱਚ ਦਾਤਾਂ ਦੀ ਮੁਕੰਮਲ ਸੂਚੀ ਹੈ?
5. ਇੱਕ ਮਨੁੱਖ ਆਪਣੀ ਦਾਤ ਨੂੰ ਕਿਵੇਂ ਪਛਾਣ ਸਕਦਾ ਹੈ?

ਆਇਤਾਂ 9-21 ਉੱਪਰ ਪਦਾਂ ਉੱਤੇ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਇਸ ਭਾਗ ਦਾ ਬਿਹਤਰ ਸਿਰਲੇਖ "ਨਿੱਜੀ ਸੰਬੰਧਾਂ ਲਈ ਮਸੀਹੀ ਦਿਸ਼ਾ-ਨਿਰਦੇਸ਼" ਹੋ ਸਕਦਾ ਹੈ। ਇਹ ਪਿਆਰ ਦਾ ਪ੍ਰਯੋਗਾਤਮਕ ਵਿਚਾਰ ਵਟਾਂਦਰਾ ਹੈ (ਦੇਖੋ ਮੱਤੀ 5-7; 1 ਕੁਰਿੰਥੀਆਂ ਨੂੰ 13 ਅਤੇ 1 ਯੂਹੰਨਾ 3:18; 4:7-21)।
- B. ਰੋਮੀਆਂ 12 1 ਕੁਰਿੰਥੀਆਂ ਨੂੰ 12-13 ਦੇ ਵਿਸ਼ਾ-ਵਸਤੂ ਅਤੇ ਢਾਂਚੇ ਦੇ ਵਰਗਾ ਹੈ। ਆਤਮਿਕ ਦਾਤਾਂ ਦੇ ਵਿਚਾਰ ਵਟਾਂਦਰੇ ਦੇ ਅਚਾਨਕ ਬਾਅਦ ਹੀ ਘਮੰਡ ਪ੍ਰਤੀ ਚੇਤਾਵਨੀ ਅਤੇ ਜੀਵਨਸ਼ੈਲੀ ਵਿੱਚ ਪਿਆਰ ਦੇ ਵਿਸ਼ੇ ਉੱਪਰ ਜੋਰ ਦਿੱਤਾ ਗਿਆ ਹੈ।
- C. ਪ੍ਰਸੰਗ ਇਸ ਨਾਲ ਸੰਬੰਧਤ ਹੈ
 1. ਸਾਡਾ ਦੂਜੇ ਮਸੀਹੀਆਂ ਨਾਲ ਰਿਸ਼ਤਾ (ਦੇਖੋ ਰੋਮੀਆਂ ਨੂੰ 12:9-13)। ਰੋਮੀਆਂ ਨੂੰ 14:1-15:13 ਅਤੇ 1 ਕੁਰਿੰਥੀਆਂ ਨੂੰ 8:11ff; 10:23-33 ਵਿੱਚ ਵੀ ਇਸ ਵਿਸ਼ੇ ਉੱਪਰ ਵਿਸਤਾਰ ਨਾਲ ਵਿਚਾਰ ਕੀਤਾ ਗਿਆ ਹੈ
 2. ਸਾਡੇ ਅਵਿਸ਼ਵਾਸੀਆਂ ਨਾਲ ਰਿਸ਼ਤੇ, ਜਾਂ ਖਾਸ ਤੌਰ ਤੇ ਉਹਨਾਂ ਮਸੀਹੀਆਂ ਨਾਲ ਜਿਹਨਾਂ ਨਾਲ ਸਾਡਾ ਮੱਤ-ਭੇਦ ਹੋਵੇ (ਦੇਖੋ ਰੋਮੀਆਂ ਨੂੰ 12:14-21)। ਇਹ ਭਾਗ ਯਿਸੂ ਦੇ ਪਹਾੜੀ ਉਪਦੇਸ਼ ਨੂੰ ਪ੍ਰਗਟ ਕਰਦਾ ਜਾਪਦਾ ਹੈ (ਦੇਖੋ ਮੱਤੀ 5-7)।

3. ਇਸ ਭਾਗ ਦੀ ਇਹ ਵੰਡ ਕਿਤੇ ਨਾ ਕਿਤੇ ਥੋੜੀ ਬਨਾਵਟੀ ਲੱਗਦੀ ਹੈ ਕਿਉਂਕਿ ਇਹ ਖੇਤਰ (ਰਿਸ਼ਤੇ) ਇੱਕ ਦੂਜੇ ਉੱਪਰ ਭਾਰੀ ਪੈਂਦੇ ਹਨ

- D. ਇਹ ਭਾਗ ਚੱਲ ਰਹੇ, ਜੀਵਨਸ਼ੈਲੀ ਦੇ ਆਦੇਸ਼ਾਂ ਦੀ ਪ੍ਰਭੂਤਾ ਬਾਰੇ ਦੱਸਦਾ ਹੈ (ਮੌਜੂਦਾ ਕਿਰਿਆਸ਼ੀਲ ਸੰਕੇਤਕ, ਦੇਖੋ ਰੋਮੀਆਂ ਨੂੰ 12:4 [ਤਿੰਨ ਵਾਰ], 16, 20 [ਦੋਹਰਾ], 21 [ਦੋਹਰਾ] ਅਤੇ ਮੌਜੂਦਾ ਕਿਰਿਆਸ਼ੀਲ ਵਾਕਾਂ ਦੁਆਰਾ ਸਤਾਰਾਂ ਵਾਰ ਸੰਕੇਤਕਾਂ ਦੀ ਭਾਵਨਾ ਨਾਲ ਵਰਤਿਆ ਗਿਆ ਹੈ)। ਛੁਟਕਾਰਾ ਪਰਮੇਸ਼ਰ ਦੀ ਕਿਰਪਾ ਦਾ ਮਸੀਹ ਦੁਆਰਾ ਪੂਰੇ ਕੀਤੇ ਗਏ ਕੰਮ ਅਤੇ ਆਤਮਾ ਦੇ ਹਾਉਂਕਿਆਂ ਦੀ ਮੁਫਤ ਦਾਤ ਹੈ, ਜਦੋਂ ਇੱਕ ਵਾਰ ਇਹ ਮਿਲਦਾ ਹੈ, ਤਾਂ ਇਹ ਜੀਵਨਸ਼ੈਲੀ ਅਤੇ ਵਚਨਬੱਧਤਾ ਹੈ! ਯਿਸੂ ਨੂੰ "ਪ੍ਰਭੂ" ਕਹਿ ਕੇ ਬੁਲਾਉਣਾ ਕੋਈ ਰੂਪਕ ਨਹੀਂ ਹੈ (ਦੇਖੋ ਲੂਕਾ 6:46)!
- E. ਇਸ ਭਾਗ ਵਿੱਚ ਵੀ ਕਈ ਮੌਜੂਦਾ ਵਾਕ ਸੰਕੇਤਕਾਂ ਦੀ ਭਾਵਨਾ ਨਾਲ ਵਰਤੇ ਗਏ ਹਨ ਜੋ ਨਾਕਾਰਾਤਮਕ ਵਾਕਾਂ ਨਾਲ ਹਨ ਜਿਹਨਾਂ ਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ, ਰੋਮੀਆਂ ਨੂੰ 12:14, 16 (ਦੋਹਰਾ), 17, 19 ਅਤੇ 21। ਮਸੀਹੀ ਪਹਿਲਾਂ ਤੋਂ ਹੀ ਹੱਦਾਂ ਤੋਂ ਬਾਹਰ ਦਾ ਜੀਵਨ ਜੀ ਰਹੇ ਸਨ! ਇੱਕ ਤਰੀਕੇ ਨਾਲ ਪਾਪ ਨੂੰ ਇਸ ਤਰ੍ਹਾਂ ਦੱਸਿਆ ਜਾ ਸਕਦਾ ਹੈ ਕਿ ਪਰਮੇਸ਼ਰ ਦੀਆਂ ਦਾਤਾਂ ਨੂੰ ਪਰਮੇਸ਼ਰ ਦੀਆਂ ਹੱਦਾਂ ਤੋਂ ਬਾਹਰ ਲੈ ਕੇ ਜਾਣਾ।
- F. ਮਸੀਹਤ "ਖੁੱਲੀ" ਹੋਣੀ ਚਾਹੀਦੀ ਹੈ— ਖੁੱਲੇ-ਖਿਆਲ, ਖੁੱਲੇ-ਹੱਥ, ਖੁੱਲੇ-ਦਿਲ ਅਤੇ ਖੁੱਲੇ-ਦਰਵਾਜ਼ੇ (ਦੇਖੋ ਯਾਕੂਬ 2)।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 12:9-13

⁹ਪਿਆਰ ਨਿਸ਼ਕਪਟ ਹੋਵੇ, ਬੁਰਿਆਈ ਤੋਂ ਨਫ਼ਰਤ ਕਰੋ, ਭਲਿਆਈ ਕਰਨ ਵਿੱਚ ਲੱਗੋ ਰਹੋ। ¹⁰ਭਾਈਚਾਰੇ ਦੇ ਪਿਆਰ ਨਾਲ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ। ¹¹ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ। ¹²ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ। ¹³ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੋ ਰਹੋ।

12:9 "ਪਿਆਰ ਨਿਸ਼ਕਪਟ ਹੋਵੇ" ਯੂਨਾਨੀ ਪਾਠ ਵਿੱਚ ਇਸ ਪ੍ਰਸੰਗ ਵਿੱਚ ਕੋਈ ਵੀ ਜੋੜਕ ਸ਼ਬਦ (*asyndeton*) ਨਹੀਂ ਹੈ, ਜਿਹੜਾ ਕਿ ਕੋਇਨ ਯੂਨਾਨੀ ਵਿੱਚ ਬਹੁਤ ਹੀ ਦੁਰਲੱਭ ਸੀ। ਹੋ ਸਕਦਾ ਹੈ ਕਿ ਇਹ ਮੱਤੀ 5 ਦੇ ਧੰਨ ਵਿਹਾਰ ਦੇ ਪਿੱਛੇ ਇਬਰਾਨੀ ਵਿਆਕਰਣਕ ਸ਼ੈਲੀ ਨੂੰ ਦਰਸਾਉਂਦਾ ਹੋਵੇ। ਇਹ ਵਿਆਕਰਣਕ ਸ਼ੈਲੀ ਹਰੇਕ ਵਾਕਾਂਸ਼ ਉੱਪਰ ਇੱਕ ਮੁਕੰਮਲ ਸੱਚ ਵਾਂਗ ਜੋਰ ਦਿੰਦੀ ਹੈ।

"ਪਖੰਡ" "ਪਿੱਠ ਪਿੱਛੇ ਗੱਲ ਕਰਨ" ਲਈ ਡਰਾਉਣ ਵਾਲਾ ਸ਼ਬਦ ਸੀ। ਪਿਆਰ ਦਿਖਾਵੇ ਵਾਲਾ ਜਾਂ ਨਕਲੀ ਨਹੀਂ ਹੋਣਾ ਚਾਹੀਦਾ (ਦੇਖੋ 2 ਕੁਰਿੰਥੀਆਂ ਨੂੰ 6:6)। ਪਿਆਰ ਵਿਸ਼ਵਾਸੀਆਂ ਦਾ ਮੁੱਖ ਗੁਣ ਹੈ (ਦੇਖੋ ਯੂਹੰਨਾ 13:34-35; 15:12,17; 1 ਯੂਹੰਨਾ 3:11,18; 4:7-21) ਕਿਉਂਕਿ ਇਹ ਪਰਮੇਸ਼ਰ ਦਾ ਚਰਿੱਤਰ ਹੈ।

▣ "ਬੁਰਿਆਈ ਤੋਂ ਨਫ਼ਰਤ ਕਰੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਸੰਕੇਤਕ ਦੀ ਭਾਵਨਾ ਵਿੱਚ ਵਰਤਿਆ ਗਿਆ ਹੈ। ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਹਰੇਕ ਗੱਲ ਨੂੰ ਪਰਖਣ ਅਤੇ ਬਦੀ ਤੋਂ ਦੂਰ ਰਹਿਣ (ਦੇਖੋ 1 ਥਮੋਲੋਨੀਕੀਆਂ ਨੂੰ 5:21-22)। ਅਕਸਰ ਅਸੀਂ ਕੇਵਲ ਉਹਨਾਂ ਨਤੀਜਿਆਂ ਨੂੰ ਪਰਖਦੇ ਹਾਂ ਜੋ ਸਿੱਧੇ ਤੌਰ ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ।

▣

NASB, NKJV "ਭਲਾਈ ਨੂੰ ਫੜੀ ਰੱਖੋ"
 NRSV "ਜੇ ਚੰਗਾ ਹੈ ਉਹਨੂੰ ਫੜੀ ਰੱਖੋ"
 TEV "ਜੇ ਚੰਗਾ ਹੈ ਉਹਨੂੰ ਫੜੀ ਰੱਖੋ"
 NJB "ਜੇ ਚੰਗਾ ਹੈ ਉਸ ਤੇ ਅਡਿਗ ਰਹੋ"

ਇਹ ਇੱਕ ਮੌਜੂਦਾ ਅਕਰਮਕ (ਪਰ ਮੱਧ ਭਾਵਨਾ ਨਾਲ ਵਰਤਿਆ ਗਿਆ) ਵਾਕ ਹੈ ਜੋ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ— "ਨਾਲ ਜੁੜੇ ਰਹੋ" (ਦੇਖੋ ਉਤਪਤ. 2:24; ਰਸੂਲਾਂ ਦੇ ਕਰਤੱਬ 8:29 ਅਤੇ ਫਿਲਿੱਪੀਆਂ ਨੂੰ 4:8 ਦਾ ਵੀ; 1 ਥਸਲੋਨੀਕੀਆਂ ਨੂੰ 5:21-22 ਦਾ LXX)। ਮਿਹਨਤ ਅਤੇ ਦ੍ਰਿੜਤਾ ਦੀ ਜਰੂਰਤ ਵੱਲ ਧਿਆਨ ਦਿਉ!

12:10

NASB "ਭਾਈਚਾਰੇ ਦੇ ਪਿਆਰ ਵਿੱਚ ਇੱਕ ਦੂਜੇ ਦੇ ਪ੍ਰਤੀ ਸਮਰਪਿਤ ਰਹੋ"
 NKJV "ਇੱਕ ਦੂਜੇ ਨਾਲ ਭਰਾਵਾਂ ਜਿਹਾ ਪਿਆਰ ਰੱਖੋ"
 NRSV "ਆਪਸੀ ਪਿਆਰ ਨਾਲ ਇੱਕ ਦੂਜੇ ਦਾ ਹਿੱਤ ਕਰੋ"
 TEV "ਮਸੀਹੀ ਹੋਣ ਦੇ ਨਾਤੇ ਇੱਕ ਦੂਜੇ ਨਾਲ ਨਿੱਘਾ ਪਿਆਰ ਕਰੋ"
 NJB "ਜਿਵੇਂ ਭਰਾਵਾਂ ਨੂੰ ਕਰਨਾ ਚਾਹੀਦਾ ਹੈ ਇੱਕ ਦੂਜੇ ਨੂੰ ਅਜਿਹਾ ਪਿਆਰ ਕਰੋ"

ਇਹ ਇੱਕ ਯੂਨਾਨੀ ਮਿਸ਼ਰਤ ਵਾਕ (*phileō + storge*) ਸੀ ਜਿਸ ਵਿੱਚ "ਭਾਈਚਾਰੇ ਦਾ ਪਿਆਰ" ਅਤੇ "ਪਰਿਵਾਰਕ ਪਿਆਰ" ਮੌਜੂਦ ਸੀ ਅਤੇ ਇਹ ਕੇਵਲ ਨਵੇਂ ਨੇਮ ਵਿੱਚ ਇੱਥੇ ਹੀ ਵਰਤਿਆ ਗਿਆ ਹੈ। ਮਸੀਹ ਪਰਿਵਾਰ ਹਨ। ਸਾਨੂੰ ਇੱਕ ਦੂਜੇ ਨੂੰ ਪਿਆਰ ਕਰਨ ਦੀ ਆਗਿਆ ਦਿੱਤੀ ਗਈ ਹੈ (ਦੇਖੋ 1 ਥਸਲੋਨੀਕੀਆਂ ਨੂੰ 4:9)।

ਇਹ ਸੰਪਰਦਾਨ ਕਾਰਕਾਂ ਦੀ ਲੜੀ ਦਾ ਵਿਚਲਾ ਪਹਿਲਾ ਹੈ ਜੋ ਯੂਨਾਨੀ ਵਾਕ ਵਿੱਚ ਖਾਸ ਧਿਆਨ ਦੇਣ ਲਈ ਪਹਿਲਾ ਸ਼ਬਦ ਹੁੰਦਾ ਸੀ।

▣

NASB "ਆਦਰ ਨਾਲ ਇੱਕ ਦੂਜੇ ਨੂੰ ਤਰਜੀਹ ਦਿਉ"
 NKJV "ਆਦਰ ਨਾਲ ਇੱਕ ਦੂਜੇ ਨੂੰ ਤਰਜੀਹ ਦਿੰਦੇ ਹੋਏ"
 NRSV "ਆਦਰ ਦਿਖਾਉਣ ਲਈ ਇੱਕ ਦੂਜੇ ਤੋਂ ਅੱਗੇ"
 TEV "ਅਤੇ ਇੱਕ ਦੂਜੇ ਲਈ ਆਦਰ ਦਿਖਾਉਣ ਲਈ ਉਤਸੁਕ ਰਹੋ"
 NJB "ਇੱਕ ਦੂਜੇ ਲਈ ਜਿਆਦਾ ਆਦਰ ਰੱਖੋ"

ਇਹ ਇੱਕ ਮੌਜੂਦਾ ਮੱਧ (ਕਰਮ ਵਾਚਕ) ਵਾਕ ਹੈ ਜੋ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਨੇਮ ਵਿੱਚ ਦੂਜੇ ਸਾਥੀਆਂ ਨੂੰ ਆਪਣੇ ਤੋਂ ਵੱਧ ਕਿ ਮਹੱਤਵ ਦੇਣ (ਦੇਖੋ ਅਫਸੀਆਂ ਨੂੰ 4:2; ਫਿਲਿੱਪੀਆਂ ਨੂੰ 2:3)।

12:11

NASB "ਮਿਹਨਤ ਵਿੱਚ ਪਿੱਛੇ ਨਹੀਂ"

NKJV "ਮਿਹਨਤ ਵਿੱਚ ਪਿੱਛੇ ਨਹੀਂ"
 NRSV "ਉਤਸ਼ਾਹ ਵਿੱਚ ਪਿੱਛੇ ਨਾ ਹੋਵੋ"
 TEV "ਸਖਤ ਮਿਹਨਤ ਕਰੋ ਅਤੇ ਆਲਸੀ ਨਾ ਬਣੋ"
 NJB "ਅਣਥੱਕ ਮਿਹਨਤ ਨਾਲ ਪਰਮੇਸ਼ਰ ਲਈ ਕੰਮ ਕਰੋ"

ਸੱਚਾ ਪਿਆਰ ਮਹਾਨ ਸ਼ਕਤੀ ਨੂੰ ਪੈਦਾ ਕਰਦਾ ਹੈ (ਦੇਖੋ ਗਲਾਤੀਆਂ ਨੂੰ 6:9)।

▣

NASB, NKJV "ਆਤਮਾ ਵਿੱਚ ਉਤਸਾਹੀ"
 NRSV "ਆਤਮਾ ਵਿੱਚ ਪ੍ਰਬਲ"
 TEV "ਭਗਤੀ ਨਾਲ ਭਰੇ ਹੋਏ ਦਿਲ ਦੇ ਨਾਲ"
 NJB "ਆਤਮਾ ਦੀ ਗੰਭੀਰਤਾ ਨਾਲ"

ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਇਹ ਸ਼ਾਬਦਿਕ ਤੌਰ ਤੇ "ਉਬਾਲਣਾ" ਹੈ। ਇਸਦਾ ਅਰਥ ਮਨੁੱਖੀ ਆਤਮਾ ਜਾਂ ਪਵਿੱਤਰ ਆਤਮਾ ਨੂੰ ਫਿਰ ਤੋਂ ਉਰਜਾਵਾਨ ਕਰਨਾ ਹੋ ਸਕਦਾ ਸੀ (RSV, ਦੇਖੋ ਰਸੂਲਾਂ ਦੇ ਕਰਤੱਬ 18:25; ਪਰਕਾਸ਼ ਦੀ ਪੋਥੀ 3:15-16)।

▣ "ਪ੍ਰਭੂ ਦੀ ਸੇਵਾ ਕਰਿਆ ਕਰੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਇੱਥੇ ਇੱਕ ਹੱਥ ਲਿਖਤ ਭਿੰਨਤਾ ਹੈ। ਯੂਨਾਨੀ ਹੱਥ ਲਿਖਤਾਂ ਦੇ ਕੁੱਝ ਪੱਛਮੀ ਪਰਿਵਾਰ (MSS D³, F, ਅਤੇ G) "ਪਰਮੇਸ਼ਰ ਵਿੱਚ" (*kurios*) ਦੀ ਬਜਾਏ "ਸਮੇਂ ਵਿੱਚ" (*kairos*) ਪੜਦੇ ਹਨ। ਇਹ ਭਿੰਨਤਾ ਪਰਮੇਸ਼ਰ ਅਤੇ ਉਸਦੀ ਕਲੀਸੀਆ ਵਿੱਚ ਮੌਕਾ ਮਿਲਣ ਤੇ ਸੇਵਾ ਕਰਨ ਉੱਪਰ ਜ਼ੋਰ ਦਿੰਦੀ ਹੈ (ਦੇਖੋ ਯੂਹੰਨਾ 9:4; ਅਫਸੀਆਂ ਨੂੰ 5:16)।

ਸਾਰੀ ਸੰਭਾਵਨਾ ਵਿੱਚ ਉਲਝਣ ਇਸ ਲਈ ਪੈਦਾ ਹੋਈ ਕਿਉਂਕਿ *kurios* ਨੂੰ ਗਲਤ ਸਮਝਿਆ ਜਾਂ ਪੜਿਆ ਗਿਆ ਸੀ। ਸਭ ਤੋਂ ਬਿਹਤਰ ਅਤੇ ਪੁਰਾਣੇ ਯੂਨਾਨੀ ਹੱਥ ਲਿਖਤਾਂ P⁴⁶, κ, A, ਅਤੇ B ਵਿੱਚ "ਪਰਮੇਸ਼ਰ ਦੀ ਸੇਵਾ" ਹੈ। UBS⁴ "ਪ੍ਰਭੂ" ਨੂੰ "ਨਿਸ਼ਚਿਤ" ਰੇਟਿੰਗ (A) ਦਿੰਦਾ ਹੈ।

12:12 "ਆਸ ਵਿੱਚ ਅਨੰਦ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ (ਦੇਖੋ ਰੋਮੀਆਂ ਨੂੰ 5:2)।

ਸ਼ਬਦ "ਆਸ" ਦੂਜੇ ਆਗਮਨ ਦੇ ਸੰਬੰਧ ਨਾਲ ਅਕਸਰ ਵਰਤਿਆ ਗਿਆ ਸੀ (ਦੇਖੋ ਰੋਮੀਆਂ ਨੂੰ 5:2; 8:24; 15:13; 1 ਥਸਲੋਨੀਕੀਆਂ ਨੂੰ 5:8)। ਇਹ ਅੰਗਰੇਜ਼ੀ ਵਿੱਚ ਇੱਛਾ ਦੀ ਭਾਵਨਾ ਵਾਲੀ ਆਸ ਨਹੀਂ, ਪਰ ਨਵੇਂ ਨੇਮ ਵਿੱਚ ਖਾਸ ਘਟਨਾ ਦੀ ਭਾਵਨਾ ਹੈ, ਪਰ ਇਹ ਅਸਪਸ਼ਟ ਸਮੇਂ ਦੇ ਨਾਲ ਹੈ। ਰੋਮੀਆਂ ਨੂੰ 4:18 ਅਤੇ 5:2 ਵਿੱਚ ਖਾਸ ਨੋਟ ਦੇਖੋ।

▣ "ਧੀਰਜ ਕਰੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਇਸ ਸ਼ਬਦ ਦਾ ਅਰਥ ਹੈ "ਕਿਰਿਆਸ਼ੀਲ, ਸਵੈ-ਇਛੁੱਕ, ਅਡੋਲ ਧੀਰਜ"।

▣ " **ਬਿਪਤਾ ਵਿੱਚ**" ਰੋਮੀਆਂ ਨੂੰ 5:3,5 ਵਾਂਗ "ਆਸ" ਬਿਪਤਾ (*thlipsis*) ਨਾਲ ਸੰਬੰਧਤ ਹੈ। ਇਹ ਮਸੀਹ ਦੇ ਚੇਲਿਆਂ ਲਈ ਡਿੱਗੇ ਸੰਸਾਰ ਵਿੱਚ ਇੱਕ ਆਦਰਸ਼ ਹੈ (ਦੇਖੋ ਮੱਤੀ 5:10-12; ਯੂਹੰਨਾ 16:1-3; 17:14; ਰਸੂਲਾਂ ਦੇ ਕਰਤੱਬ 14:22; ਰੋਮੀਆਂ ਨੂੰ 5:3-4; 8:17; 2 ਕੁਰਿੰਥੀਆਂ ਨੂੰ 4:16-18; 6:3-10; 11:23-30; ਫਿਲਿੱਪੀਆਂ ਨੂੰ 1:29; 1 ਥਸਲੋਨੀਕੀਆਂ ਨੂੰ 3:3; 2 ਤਿਮੋਥਿਉਸ ਨੂੰ 3:12; ਯਾਕੂਬ 1:2-4; 1 ਪਤਰਸ 4:12-16)। ਸਾਨੂੰ ਇਸਦੀ ਆਸ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਇਸ ਤੋਂ ਕਤਰਾਉਣਾ ਚਾਹੀਦਾ ਹੈ!

▣ "**ਪ੍ਰਾਰਥਨਾ ਲਗਾਤਾਰ ਕਰਦੇ ਰਹੋ**" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਪ੍ਰਾਰਥਨਾ ਆਤਮਿਕ ਅਨੁਸ਼ਾਸਨ ਅਤੇ ਦਾਤ ਹੈ ਜੋ ਇਤਿਹਾਸ ਵਿੱਚ ਪਰਮੇਸ਼ਰ ਦੇ ਕਿਰਿਆਸ਼ੀਲ ਹੱਥ ਨਾਲ ਜਾਣੂ ਕਰਵਾਉਂਦੀ ਹੈ। ਵਿਸ਼ਵਾਸੀ ਪਿਆਰ ਕਰਨ ਵਾਲੇ ਸਵਰਗੀ ਪਿਤਾ ਨੂੰ ਪ੍ਰਭਾਵਤ ਕਰ ਸਕਦੇ ਹਨ। ਪਰਮੇਸ਼ਰ ਨੇ ਆਪਣੇ ਆਪ ਨੂੰ ਆਪਣੇ ਬੱਚਿਆਂ ਦੀਆਂ ਪ੍ਰਾਰਥਨਾਵਾਂ ਲਈ ਹੱਦਾਂ ਵਿੱਚ ਰੱਖਣਾ ਚੁਣਿਆ ਹੈ (ਦੇਖੋ ਰਸੂਲਾਂ ਦੇ ਕਰਤੱਬ 1:14; 2:42; 6:4; ਅਫਸੀਆਂ ਨੂੰ 6:18-19; ਕੁਲੁੱਸੀਆਂ ਨੂੰ 4:2)। ਇਹ ਪ੍ਰਾਰਥਨਾ ਨੂੰ ਇੱਕ ਸ਼ਾਨਦਾਰ ਜਿੰਮੇਦਾਰੀ ਬਣਾਉਂਦਾ ਹੈ। ਦੇਖੋ Clinton Arnold ਦੁਆਰਾ *Three Crucial Questions About Spiritual Warfare*, pp. 43-44, 187-188.

12:13

NASB, NRSV "ਸੰਤਾਂ ਦੀਆਂ ਲੋੜਾਂ ਵਿੱਚ ਯੋਗਦਾਨ ਪਾਉਣਾ"

NKJV "ਸੰਤਾਂ ਦੀਆਂ ਲੋੜਾਂ ਅਨੁਸਾਰ ਵੰਡ"

TEV "ਆਪਣੀਆਂ ਚੀਜ਼ਾਂ ਆਪਣੇ ਸਾਥੀ ਮਸੀਹੀਆਂ ਨਾਲ ਸਾਂਝੀਆਂ ਕਰੋ"

NJB "ਪਰਮੇਸ਼ਰ ਦੇ ਕੋਈ ਵੀ ਪਵਿੱਤਰ ਲੋਕਾਂ ਨਾਲ ਜਿਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਚੀਜ਼ਾਂ ਸਾਂਝੀਆਂ ਕਰੋ"

ਯੂਨਾਨੀ ਕਿਰਿਆ *koinōneō* ਦਾ ਅਰਥ ਹੈ "ਦੇ ਨਾਲ ਸੰਗਤੀ"। ਇਸ ਸ਼ਬਦ ਦੇ ਪੌਲੁਸ ਲਈ ਕਈ ਅਰਥ ਹਨ। ਇਸ ਵਿੱਚ ਖੁਸ਼ਖਬਰੀ ਵਿੱਚ ਸੰਗਤੀ ਅਤੇ ਸਰੀਰਕ ਲੋੜਾਂ ਦੇਵੇਂ ਸ਼ਾਮਲ ਹਨ (ਦੇਖੋ ਗਲਾਤੀਆਂ ਨੂੰ 6:6)। ਇੱਥੋਂ ਤੱਕ ਕਿ ਇਹ ਮਸੀਹ (ਦੇਖੋ ਫਿਲਿੱਪੀਆਂ ਨੂੰ 3:8-10; 1 ਪਤਰਸ 4:13) ਅਤੇ ਪੌਲੁਸ ਦੇ (ਦੇਖੋ ਫਿਲਿੱਪੀਆਂ ਨੂੰ 4:14) ਦੁੱਖ ਸਾਂਝੇ ਕਰਨ ਲਈ ਵੀ ਵਰਤਿਆ ਜਾਂਦਾ ਹੈ। ਮਸੀਹ ਨਾਲ ਜੁੜਨ ਦਾ ਅਰਥ ਹੈ ਉਸਦੇ ਲੋਕਾਂ ਨਾਲ ਹਰੇਕ ਪੱਧਰ ਉੱਤੇ ਜੁੜਨਾ! ਰੋਮੀਆਂ 1:7 ਵਿੱਚ [ਖਾਸ ਵਿਸ਼ਾ: ਸੰਤ ਵੇਖੋ](#) ।

ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ (ਦੇਖੋ ਕਹਾਉਤਾਂ. 3:27; ਗਲਾਤੀਆਂ ਨੂੰ 6:10)। ਵਿਸ਼ਵਾਸੀਆਂ ਨੇ ਯਿਸੂ ਦੇ ਨਾਮ ਵਿੱਚ ਸਖਤ ਮਿਹਨਤ ਕਰਨੀ ਹੈ ਤਾਂ ਜੋ ਦੂਸਰਿਆਂ ਲਈ ਵੱਧ ਫਲ ਲਿਆ ਸਕਣ (ਦੇਖੋ 2 ਕੁਰਿੰਥੀਆਂ ਨੂੰ 8:11-12; ਅਫਸੀਆਂ ਨੂੰ 4:28)।

[ਖਾਸ ਵਿਸ਼ਾ: ਕੋਇਨੋਨੀਆ \(ਸੰਗਤੀ\)](#)

ਖਾਸ ਵਿਸ਼ਾ: ਕੋਇਨੋਨੀਆ (ਸੰਗਤੀ)

“ਸੰਗਤੀ” (ਕੋਇਨੋਨੀਆ *koinōnia*) ਸ਼ਬਦ ਦਾ ਮਤਲਬ

1. ਕਿਸੇ ਵਿਅਕਤੀ ਨਾਲ ਨੇੜਤਾ
 - a. ਪੁੱਤਰ ਨਾਲ (ਦੇਖੋ, 1 ਕੁਰਿੰਥੀਆਂ 1:9; 1 ਯੂਹੰਨਾ 1:6)
 - b. ਆਤਮਾ ਨਾਲ (ਦੇਖੋ, 2 ਕੁਰਿੰਥੀਆਂ 13:14; ਫਿਲਿੱਪੀਆਂ 2:1)
 - c. ਪਿਤਾ ਅਤੇ ਪੁੱਤਰ ਨਾਲ (ਦੇਖੋ, 1 ਯੂਹੰਨਾ 1:3)

- d. ਵਾਚਾ ਕੀਤੇ ਹੋਏ ਹੋਰ ਭਰਾਵਾਂ/ਭੈਣਾਂ ਨਾਲ (ਦੇਖੋ, ਰਸੂਲਾਂ ਦੇ ਕਰਤੱਬ 2:42; 2 ਕੁਰਿੰਥੀਆਂ 8:23; ਗਲਤੀਆਂ 2:9; ਫਿਲੋਮੋਨ ਆਇਤ 17; 1 ਯੂਹੰਨਾ 1:3,7)
 - e. ਬੁਰਾਈ ਨਾਲ ਨਹੀਂ (2 ਕੁਰਿੰਥੀਆਂ 6:14)
2. ਚੀਜ਼ਾਂ ਅਤੇ ਸਮੂਹਾਂ ਨਾਲ ਨੇੜਤਾ
- a. ਖੁਸ਼ਖਬਰੀ ਨਾਲ (ਫਿਲਿੱਪੀਆਂ 1:5; ਫਿਲੋਮੋਨ ਆਇਤ 6)
 - b. ਮਸੀਹ ਦੇ ਲਹੂ ਨਾਲ (1 ਕੁਰਿੰਥੀਆਂ 10:16)
 - c. ਹਨੇਰੇ ਨਾਲ ਨਹੀਂ (2 ਕੁਰਿੰਥੀਆਂ 6:14)
 - d. ਦੁੱਖ ਨਾਲ (2 ਕੁਰਿੰਥੀਆਂ 1:7; ਫਿਲਿੱਪੀਆਂ 3:10; 4:14; 1 ਪਤਰਸ 4:13)
3. ਖੁੱਲ੍ਹੇ ਢੰਗ ਨਾਲ ਕੀਤੇ ਗਏ ਤੋਹਫੇ ਜਾਂ ਯੋਗਦਾਨ (ਦੇਖੋ, ਰੋਮੀਆਂ 12:13; 15:26; 2 ਕੁਰਿੰਥੀਆਂ 8:4; 9:13; ਫਿਲਿੱਪੀਆਂ 4:15; ਇਬਰਾਨੀਆਂ 13:16)
4. ਮਸੀਹ ਦੁਆਰਾ ਪਰਮੇਸ਼ੁਰ ਦੀ ਕਿਰਪਾ ਦਾ ਤੋਹਫਾ, ਜੋ ਉਸ ਨਾਲ ਅਤੇ ਭਰਾਵਾਂ ਅਤੇ ਭੈਣਾਂ ਨਾਲ ਮਨੁੱਖੀ ਸੰਗਤੀ ਨੂੰ ਬਹਾਲ ਕਰਦਾ ਹੈ
- ਇਹ ਖਿਤਿਜੀ ਸੰਬੰਧ (ਮਨੁੱਖ ਤੋਂ ਮਨੁੱਖ) ਦਾ ਦਾਅਵਾ ਕਰਦਾ ਹੈ ਜੋ ਲੰਬਕਾਰੀ ਸੰਬੰਧ (ਮਨੁੱਖ ਤੋਂ ਸਿਰਜਣਹਾਰ) ਦੁਆਰਾ ਹੁੰਦਾ ਹੈ। ਇਹ ਮਸੀਹੀ ਭਾਈਚਾਰੇ ਵਿਚ ਅਨੰਦ ਦੀ ਜ਼ਰੂਰਤ ਤੇ ਜ਼ੋਰ ਦਿੰਦਾ ਹੈ (ਜਿਵੇਂ ਕਿ., ਇਬਰਾਨੀਆਂ 10:25)।

▣ "ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਇਹ ਸ਼ਾਬਦਿਕ ਤੌਰ ਤੇ "ਮੇਜਬਾਨੀ ਕਰਨਾ" (ਰੋਮੀਆਂ ਨੂੰ 14:19 ਵਿੱਚ ਨੋਟ ਦੇਖੋ, ਦੇਖੋ 1 ਤਿਮੋਥਿਉਸ ਨੂੰ 3:2; ਤੀਤੁਸ ਨੂੰ 1:8; ਇਬਰਾਨੀਆਂ ਨੂੰ 13:2; 1 ਪਤਰਸ 4:9) ਹੈ। ਇਹ ਸੇਵਕਾਈ ਸ਼ੁਰੂਆਤੀ ਕਲੀਸੀਆ ਵਿੱਚ "ਸਰਾਵਾਂ" ਦੀ ਬੁਰੀ ਸਥਿਤੀ ਕਰਕੇ ਬਹੁਤ ਹੀ ਮਹੱਤਵਪੂਰਨ ਸੀ। ਪ੍ਰਾਥਮਿਕ ਤੌਰ ਤੇ ਇਹ ਸਫਰੀ ਮਸੀਹੀ ਸੇਵਕਾਈਆਂ ਘਰ ਅਤੇ ਖਾਣ-ਪੀਣ ਦੀ ਸੁਵਿਧਾ ਦਾ ਹਵਾਲਾ ਸੀ।

ਰੋਮੀਆਂ 12:14-21

¹⁴ਆਪਣੇ ਸਤਾਉਣ ਵਾਲਿਆਂ ਨੂੰ ਬਰਕਤ ਦਿਉ, ਅਸੀਸ ਦਿਉ, ਸਰਾਪ ਨਾ ਦਿਉ। ¹⁵ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ। ¹⁶ਆਪਸ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਉ ਪਰ ਨੀਵੀਆਂ ਨਾਲ ਮਿਲੇ ਰਹੋ, ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ। ¹⁷ਬੁਰਿਆਈ ਦੇ ਬਦਲੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ। ¹⁸ਜੇ ਹੋ ਸਕੇ ਤਾਂ ਆਪਣੀ ਵਾਰ ਲੱਗਦਿਆਂ ਸਾਰਿਆਂ ਮਨੁੱਖਾਂ ਦੇ ਨਾਲ ਮੇਲਮਿਲਾਪ - ਰੱਖੋ। ¹⁹ਹੇ ਪਿਆਰਿਓ, ਆਪਣਾ ਬਦਲਾ ਨਾ ਲਵੋ, ਪਰ ਕ੍ਰੋਧ ਨੂੰ ਜਾਣ ਦਿਉ ਕਿਉਂ ਜੋ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਕਹਿੰਦਾ ਹੈ, ਜੇ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ। ²⁰ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ ਕਿਉਂ ਜੋ ਇਹ ਕਰਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ। ²¹ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।

12:14 "ਆਪਣੇ ਸਤਾਉਣ ਵਾਲਿਆਂ ਨੂੰ ਬਰਕਤ ਦਿਉ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਇਸ ਆਇਤ ਵਿੱਚ ਦੇ ਵਾਰ ਵਰਤਿਆ ਗਿਆ ਹੈ। ਸਾਨੂੰ ਇਸ ਅੰਗਰੇਜੀ ਸ਼ਬਦ "ਪ੍ਰਸੰਸਾ" ਤੋਂ "ਧੰਨ" ਸ਼ਬਦ ਮਿਲਦਾ ਹੈ, (ਦੇਖੋ ਮੱਤੀ 5:44; ਲੂਕਾ 6:28; 1 ਕੁਰਿੰਥੀਆਂ ਨੂੰ 4:12; ਯਾਕੂਬ 3:9-12; 1 ਪਤਰਸ 3:9)। P⁴⁶ (The Chester Beatty Papyri) ਅਤੇ ਹੱਥ ਲਿਖਤ B (Vaticanus), "ਤੁਸੀਂ"

ਸ਼ਬਦ ਨੂੰ ਇਸ ਬਿਆਨ ਨੂੰ ਹੋਰ ਵੀ ਜਿਆਦਾ ਸੰਮਲਿਤ ਬਣਾਉਣ ਲਈ ਬਾਹਰ ਕੱਢ ਦਿੱਤਾ ਗਿਆ ਹੈ, ਜੋ ਕਿ ਇੱਕ ਹੋਰ ਵੀ ਜਿਆਦਾ ਆਮ ਬਿਆਨ ਹੈ।

"ਸਤਾਉਣ ਵਾਲੇ" ਰੋਮੀਆਂ ਨੂੰ 14:9 ਵਿੱਚ ਨੋਟ ਦੇਖੋ।

▣ "ਸਰਾਪ ਨਾ ਦਿਉ" ਇਹ ਇੱਕ ਮੌਜੂਦਾ ਮੱਧ (ਕਰਮ ਵਾਚਕ) ਸੰਕੇਤਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ, ਜਿਸਦਾ ਆਮ ਤੌਰ ਤੇ ਅਰਥ ਹੁੰਦਾ ਹੈ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ। ਇਹ ਪ੍ਰਾਰਥਨਾ ਵਿੱਚ ਬਦਲੇ ਲਈ ਪਰਮੇਸ਼ਰ ਦਾ ਨਾਮ ਲੈਣ ਦਾ ਹਵਾਲਾ ਹੈ (1 ਕੁਰਿੰਥੀਆਂ ਨੂੰ 12:3 ਦੇ ਸਰਾਪਾਂ ਦੇ ਸਮਾਨ)। ਇਹ ਨਾਸਤਿਕਤਾ ਦਾ ਹਵਾਲਾ ਨਹੀਂ ਦਿੰਦਾ (ਦੇਖੋ ਅਫਸੀਆਂ ਨੂੰ 4:29; 1 ਪਤਰਸ 3:9)।

12:15 "ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ" ਇਹ ਦੋ ਮੌਜੂਦਾ ਵਾਕ ਸੰਕੇਤਕਾਂ ਦੀ ਭਾਵਨਾ ਨਾਲ ਵਰਤੇ ਗਏ ਹਨ। ਮਸੀਹੀ ਲੋਕ ਇੱਕ ਪਰਿਵਾਰ ਹਨ। ਵਿਸ਼ਵਾਸੀ ਕਿਸੇ ਮੁਕਾਬਲੇ ਵਿੱਚ ਨਹੀਂ ਹਨ, ਪਰ ਇਹ ਜਰੂਰ ਹੈ ਕਿ ਉਹ ਇੱਕ ਦੂਜੇ ਨਾਲ ਪਰਿਵਾਰ ਜਿਹਾ ਪਿਆਰ ਕਰਨ। ਰੋਮੀਆਂ ਨੂੰ 12:14-21 ਦੇ ਪ੍ਰਸੰਗ ਕਰਕੇ ਇਹ ਸੰਭਵ ਹੈ ਕਿ ਇਹ ਅਵਿਸ਼ਵਾਸੀ ਸਮੂਹ ਲਈ ਸੱਭਿਆਚਾਰਕ ਮੌਕਿਆਂ ਜਾਂ ਹਲਾਤਾਂ ਨੂੰ ਖੁਸ਼ਖਬਰੀ ਵੰਡਣ ਦੇ ਮੌਕਿਆਂ ਵਿੱਚ ਵਿਸ਼ਵਾਸੀਆਂ ਦੀ ਪ੍ਰਤੀਕਿਰਿਆ ਨੂੰ ਦਰਸਾਉਂਦਾ ਹੈ।

12:16

NASB, NKJV "ਇੱਕ ਦੂਜੇ ਪ੍ਰਤੀ ਇੱਕੋ ਜਿਹਾ ਮਨ ਰੱਖੋ"

NRSV "ਇੱਕ ਦੂਜੇ ਨਾਲ ਸ਼ਾਂਤੀ ਨਾਲ ਰਹੋ"

TEV "ਹਰੇਕ ਲਈ ਇੱਕੋ ਜਿਹਾ ਫਿਕਰ ਕਰੋ"

NJB "ਸਭ ਨਾਲ ਬਰਾਬਰ ਦਿਆਲੂਤਾ ਨਾਲ ਪੇਸ਼ ਆਉ"

ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ (ਦੇਖੋ ਰੋਮੀਆਂ ਨੂੰ 15:5; 2 ਕੁਰਿੰਥੀਆਂ ਨੂੰ 13:11; ਫਿਲਿੱਪੀਆਂ ਨੂੰ 2:2)। ਹੋ ਸਕਦਾ ਹੈ ਕਿ ਆਇਤ 16 ਇਹਨਾਂ ਦੇ ਝਗੜੇ ਬਾਰੇ ਦੱਸਦੀ ਹੋਵੇ

1. ਰੋਮੀਆਂ ਦੀ ਕਲੀਸੀਆ ਵਿੱਚ ਵਿਸ਼ਵਾਸੀ ਯਹੂਦੀਆਂ ਅਤੇ ਗੈਰ-ਕੌਮਾਂ (ਦੇਖੋ ਰੋਮੀਆਂ ਨੂੰ 11:13-24)
2. ਪੂੰਜੀਪਤੀ ਵਰਗਾਂ ਵਿਚਕਾਰ ਯੁੱਗਾਂ ਪੁਰਾਣਾ ਝਗੜਾ
3. ਭਿੰਨ ਭਿੰਨ ਆਤਮਿਕ ਦਾਤਾਂ
4. ਜੱਦੀ ਰਸਮਾਂ ਅਤੇ ਨਿੱਜੀ ਤਰਜੀਹਾਂ

▣ "ਆਪਸ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਉ ਪਰ ਨੀਵੀਆਂ ਨਾਲ ਮਿਲੇ ਰਹੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ, ਜਿਸਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੁੰਦਾ ਹੈ।

ਸ਼ਬਦ "ਨੀਵੀਆਂ" ਮਨੁੱਖੀ ਜਾਂ ਨਿਰਪੱਖ ਹੋ ਸਕਦਾ ਹੈ। ਜੇ ਨਿਰਪੱਖ ਹੋਵੇ ਤਾਂ ਅਨੁਵਾਦ "ਨਿਮਰ ਜਿੰਮੇਦਾਰੀਆਂ ਨੂੰ ਸਵੀਕਾਰਨਾ"; ਜੇ ਮਨੁੱਖੀ ਹੈ ਤਾਂ, "ਗਰੀਬ ਜਾਂ ਨਿਮਰ ਲੋਕਾਂ ਨਾਲ ਸੰਬੰਧਤ" ਹੋਣਾ ਚਾਹੀਦਾ ਹੈ।

▣ "ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ" ਇਹ ਇੱਕ ਮੌਜੂਦਾ ਮੱਧ (ਕਰਮ ਵਾਚਕ) ਸੰਕੇਤਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ, ਜਿਸਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੁੰਦਾ ਹੈ। (ਦੇਖੋ ਕਹਾਉਤਾਂ. 3:7; ਯਸਾਯਾਹ 5:21; 1 ਕੁਰਿੰਥੀਆਂ ਨੂੰ 10:12;

ਗਲਾਤੀਆਂ ਨੂੰ 6:3)। ਵਿਸ਼ਵਾਸੀਆਂ ਨੂੰ ਇੱਕ ਦੂਜੇ ਨਾਲ ਉੱਚੇ ਦਰਜੇ ਵਾਂਗ ਪੇਸ਼ ਨਹੀਂ ਆਉਣਾ ਚਾਹੀਦਾ ਨਾ ਹੀ ਅਵਿਸ਼ਵਾਸੀ ਸਮੂਹ ਪ੍ਰਤੀ ਕਠੋਰ ਹੋਣਾ ਚਾਹੀਦਾ ਹੈ।

12:17 "ਬੁਰਿਆਈ ਦੇ ਬਦਲੇ ਕਿਸੇ ਨਾਲ ਬੁਰਿਆਈ ਨਾ ਕਰੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ, ਜਿਸਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੁੰਦਾ ਹੈ। ਇਹ ਪਰਮੇਸ਼ਰ ਉੱਪਰ ਹੈ ਕਿ ਉਹ ਚੀਜ਼ਾਂ ਨੂੰ ਕਿਵੇਂ ਤਰਤੀਬ ਬੱਧ ਕਰਦਾ ਹੈ, ਨਾ ਕਿ ਵਿਸ਼ਵਾਸੀਆਂ ਉੱਪਰ (ਦੇਖੋ ਕਹਾਉਤਾਂ 20:22; 24:29; ਮੱਤੀ 5:38-48; ਲੂਕਾ 6:27; 1 ਥਮੋਲੁਨੀਕੀਆਂ ਨੂੰ 5:15; 1 ਪਤਰਸ 3:9)।

▣ "ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ" ਇਹ ਇੱਕ ਮੌਜੂਦਾ ਮੱਧ ਵਾਕ ਹੈ ਜੋ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ (ਦੇਖੋ 2 ਕੁਰਿੰਥੀਆਂ ਨੂੰ 8:21; 1 ਥਮੋਲੁਨੀਕੀਆਂ ਨੂੰ 5:22; ਅਤੇ 1 ਤਿਮੋਥਿਉਸ ਨੂੰ 3:7)। ਇਹ ਸੇਪਟੁਜਿੰਟ (LXX) ਵਿੱਚ ਕਹਾਉਤਾਂ 3:4 ਦਾ ਸੰਕੇਤ ਹੋ ਸਕਦੀ ਹੈ। ਵਿਸ਼ਵਾਸੀ ਅਵਿਸ਼ਵਾਸੀਆਂ ਨੂੰ ਖੁਸ਼ਖਬਰੀ ਵੰਡਣ ਦੇ ਨਿਸ਼ਾਨੇ ਨਾਲ ਜਿਉਂਦੇ ਹਨ। ਸਾਨੂੰ ਕੁੱਝ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਅਵਿਸ਼ਵਾਸੀ ਨੂੰ ਦੁੱਖ ਹੋਵੇ ਜਾਂ ਠੇਕਰ ਲੱਗੇ (ਦੇਖੋ 1 ਕੁਰਿੰਥੀਆਂ ਨੂੰ 9:19-23)। ਸਾਨੂੰ ਗਹਿਰੇ ਰੋਸ ਵੀ ਪਿਆਰ ਪੂਰਨ ਢੰਗਾਂ ਦੇ ਨਾਲ ਜਾਹਰ ਕਰਨੇ ਚਾਹੀਦੇ ਹਨ।

12:18 "ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰਿਆਂ ਮਨੁੱਖਾਂ ਦੇ ਨਾਲ ਮੇਲਮਿਲਾਪ ਰੱਖੋ-" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੀ ਸੋਚ ਜਾਂ ਉਸਦੇ ਸਾਹਿਤਕ ਉਦੇਸ਼ਾਂ ਵੱਜੋਂ ਸੱਚ ਮੰਨਿਆ ਗਿਆ ਹੈ। ਇਸਦਾ ਅਗਲਾ ਹਿੱਸਾ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਇਹ ਹਮੇਸ਼ਾ ਵਿਸ਼ਵਾਸੀ ਦੀ ਚੋਣ ਨਹੀਂ ਹੁੰਦੀ, ਪਰ ਵਿਆਕਰਣ ਦੱਸਦੀ ਹੈ ਕਿ ਇਹ ਅਕਸਰ ਸੰਭਵ ਹੁੰਦਾ ਹੈ (ਦੇਖੋ ਮਰਕੁਸ 9:50; 2 ਕੁਰਿੰਥੀਆਂ ਨੂੰ 13:11; 1 ਥਮੋਲੁਨੀਕੀਆਂ ਨੂੰ 5:13)।

12:19 "ਆਪਣਾ ਬਦਲਾ ਨਾ ਲਵੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ ਅਤੇ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ, ਜਿਸਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੁੰਦਾ ਹੈ। ਪਰਮੇਸ਼ਰ ਇਸ ਨੂੰ ਇੱਕ ਦਿਨ ਆਪ ਲਵੇਗਾ (ਦੇਖੋ ਲੇਵੀਆ 19:18; ਬਿਵਸਥਾ ਸਾਰ 32:35; ਇਬਰਾਨੀਆਂ ਨੂੰ 10:30)।

▣ "ਕਿਉਂ ਜੋ ਲਿਖਿਆ ਹੋਇਆ ਹੈ" ਇਹ ਇੱਕ ਸੰਪੂਰਨ ਅਕਰਮਕ ਸੰਕੇਤਕ ਹੈ, ਜੋ ਪ੍ਰੇਰਿਤ ਧਰਮ ਸ਼ਾਸਤਰ ਦਾ ਹਵਾਲਾ ਦੇਣ ਦਾ ਅਰਥ ਵਾਕ ਦਾ ਢੰਗ ਹੈ। ਪ੍ਰੇਰਣਾ ਦਾ ਇਹ ਵਾਕ "ਜਿਵੇਂ ਪ੍ਰਭੂ ਆਖਦੇ ਹਨ" ਦੇ ਸਮਾਨਾਂਤਰ ਹੈ (ਦੇਖੋ 1 ਕੁਰਿੰਥੀਆਂ ਨੂੰ 14:21 ਅਤੇ 2 ਕੁਰਿੰਥੀਆਂ ਨੂੰ 6:17)। ਇਹ ਬਿਵਸਥਾ ਸਾਰ 32:35 ਦਾ ਹਵਾਲਾ ਹੈ।

12:20 "ਪਰ ਜੇ ਤੇਰਾ ਵੈਰੀ" ਇਹ ਇੱਕ ਤੀਜੇ ਦਰਜੇ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ ਉਦੇਸ਼ਪੂਰਨ ਭਵਿੱਖ ਦਾ ਕੰਮ ਹੈ। ਦੁਸ਼ਮਣ ਆਉਣਗੇ!

▣ "ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਗਾ" ਇਹ ਕਹਾਉਤਾਂ 25:21-22 ਦਾ ਸੰਕੇਤ ਹੈ। ਵਿਆਖਿਆ ਦੇ ਸਿਧਾਂਤ ਹਨ:

1. ਇਹ ਇੱਕ ਸੱਭਿਆਚਾਰਕ ਮੁਹਾਵਰਾ ਸੀ ਸੰਭਵ ਤੌਰ ਤੇ ਮਿਸਰੀ ਹੋਵੇ ਜਿਸਦਾ ਅਰਥ ਹੈ ਕਿ ਦੁਸ਼ਮਣ ਨੂੰ ਮਿੱਤਰ ਬਣਾਉਣ ਦਾ ਸਭ ਤੋਂ ਉੱਤਮ ਰਸਤਾ ਦਿਆਲੂਤਾ ਹੈ। ਇਹ ਹਾਲੇ ਵੀ ਬੁਰਾਈ ਪ੍ਰਤੀ ਮਸੀਹੀਆਂ ਦੀ ਪ੍ਰਤੀਕਿਰਿਆ ਹੈ (ਦੇਖੋ ਮੱਤੀ 5:44)।
2. "ਅੱਗ ਦੇ ਅੰਗਿਆਰੇ" ਇਹ ਕਿਸੇ ਦੇ ਗਲਤ ਕੰਮਾਂ ਤੇ ਸ਼ਰਮਿੰਦਗੀ ਦਰਸਾਉਂਦੀ ਪ੍ਰਤੀਤ ਹੁੰਦੀ ਹੈ ਜੋ ਬਹੁਤ ਸਪਸ਼ਟ ਤੌਰ ਤੇ ਕਿਸੇ ਦੇ ਪਿਆਰ ਅਤੇ ਮਾਫੀ ਵਿੱਚ ਪ੍ਰਗਟ ਹੁੰਦਾ ਹੈ (ਦੇਖੋ Ambrosiaster, Augustine ਅਤੇ Jerome)।

3. Origen ਅਤੇ Chrysostom ਨੇ ਕਿਹਾ ਹੈ ਕਿ ਮਸੀਹੀ ਦਿਆਲੂਤਾ ਜੋ ਪਰਮੇਸ਼ਰ ਦੁਆਰਾ ਤੋਬਾ ਨਾ ਕਰਨ ਵਾਲਿਆਂ ਦਾ ਕਠੋਰ ਤਰੀਕੇ ਨਾਲ ਨਿਆਂ ਕਰਨ ਦਾ ਹਵਾਲਾ ਦਿੰਦਾ ਹੈ (ਦੇਖੋ the *Jerome Biblical Commentary*, vol. 2, p. 326)। ਉੱਪਰਲੇ ਸਭ ਸਿਧਾਂਤ ਕੇਵਲ ਉਹੀ ਹਨ। ਪੌਲੁਸ ਦੇ ਸੰਖਿਪਤ ਬਿਆਨ ਦੀ ਕੁੰਜੀ ਰੋਮੀਆਂ ਨੂੰ 12:21 ਵਿੱਚ ਹੈ।

12:21 "ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ" ਇਹ ਇੱਕ ਮੌਜੂਦਾ ਅਕਰਮਕ ਸੰਕੇਤਕ ਅਤੇ ਮੌਜੂਦਾ ਸਕਰਮਕ ਸੰਕੇਤਕ ਹੈ। ਬੁਰੇ ਵਿਹਾਰ ਪ੍ਰਤੀ ਸਾਡੀ ਪ੍ਰਤੀਕਿਰਿਆ ਸਾਡੀ ਅੰਦਰੂਨੀ ਸ਼ਾਂਤੀ ਅਤੇ ਅੰਨਦ ਦੇ ਪੱਧਰ ਨੂੰ ਮਾਪੇਗੀ ਅਤੇ ਦਰਸਾਵੇਗੀ। ਕੋੜਾਪਨ ਆਤਮਿਕ ਕੈਸਰ ਹੈ। ਵਿਸ਼ਵਾਸੀਆਂ ਨੂੰ ਇਹ ਪਰਮੇਸ਼ਰ ਨੂੰ ਦੇ ਦੇਣਾ ਚਾਹੀਦਾ ਹੈ।

▣ " ਬੁਰਿਆਈ" ਇਹ ਜਾਂ ਤਾਂ ਮਨੁੱਖੀ ਹੈ, ਜੋ ਕਿਸੇ ਬੁਰੇ ਮਨੁੱਖ ਦਾ ਹਵਾਲਾ ਹੈ, ਜਾਂ ਤਾਂ ਇਹ ਨਿਰਪੱਖ ਹੈ ਜੋ ਸਮਾਜਿਕ ਬੁਰਾਈ ਦਾ ਹਵਾਲਾ ਹੈ (ਦੇਖੋ ਰੋਮੀਆਂ ਨੂੰ 12:9; 1 ਥਮੋਲੁਨੀਕੀਆਂ ਨੂੰ 5:21-22)। ਇਹ ਨਵੇਂ ਨੇਮ ਦੀ ਆਮ ਅਸਪਸ਼ਟਤਾ ਹੈ (ਦੇਖੋ ਮੱਤੀ 5:37; 6:13; 13:19,28; ਯੂਹੰਨਾ 17:15; 2 ਥਮੋਲੁਨੀਕੀਆਂ ਨੂੰ 3:3; 1 ਯੂਹੰਨਾ 2:13-14; 3:12; 5:18-19)।

ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹਨਾਂ ਨਵੇਂ ਵਿਹਾਰਾਂ ਅਤੇ ਕੰਮਾਂ ਦਾ ਉਦੇਸ਼ ਖੁਸ਼ਖਬਰੀ ਵੰਡਣਾ ਹੈ।

ਆਇਤਾਂ 9-21 ਲਈ ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਆਇਤਾਂ 9-21 ਵਿੱਚ ਇੰਨੇ ਸਾਰੇ ਨਕਾਰਾਤਮਕ ਵਾਕਾਂ ਨਾਲ ਮੌਜੂਦਾ ਸੰਕੇਤ ਕਿਉਂ ਹਨ?
2. ਇਹਨਾਂ ਆਇਤਾਂ ਵਿੱਚ ਦਿੱਤੀਆਂ ਗਈਆਂ ਸਭ ਆਗਿਆਵਾਂ ਦੀ ਅਲੱਗ ਖਾਨੇ ਵਿੱਚ ਸੂਚੀ ਬਣਾਉ। ਪ੍ਰਯੋਗਾਤਮਕ, ਰੋਜ਼ਾਨਾ ਦੇ ਮਸੀਹ ਵਰਗੇ ਜੀਵਨ ਵਿੱਚ ਕੀ ਸ਼ਾਮਲ ਹੋਣਾ ਚਾਹੀਦਾ ਹੈ, ਲਈ ਇਹ ਇੱਕ ਸ਼ਾਨਦਾਰ ਸੂਚੀ ਹੈ!
3. ਇਹ ਪਤਾ ਕਰਨਾ ਇਨ੍ਹਾਂ ਮੁਸ਼ਕਿਲ ਕਿਉਂ ਹੈ ਕਿ ਕਿਹੜੀਆਂ ਆਇਤਾਂ ਮਸੀਹੀਆਂ ਦੇ ਦੂਜੇ ਵਿਸ਼ਵਾਸੀਆਂ ਪ੍ਰਤੀ ਵਿਹਾਰ ਅਤੇ ਕਿਹੜੀਆਂ ਆਇਤਾਂ ਅਵਿਸ਼ਵਾਸੀਆਂ ਪ੍ਰਤੀ ਉਹਨਾਂ ਦੇ ਵਿਹਾਰ ਦਾ ਹਵਾਲਾ ਦਿੰਦੀਆਂ ਹਨ?

ਰੋਮੀਆਂ 13

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਸ਼ਾਸਕਾਂ ਪ੍ਰਤੀ ਆਗਿਆਕਾਰੀ	ਸਰਕਾਰ ਪ੍ਰਤੀ ਅਧੀਨਤਾ	ਮਸੀਹੀ ਅਤੇ ਸਰਕਾਰ	ਸਰਕਾਰੀ ਅਧਿਕਾਰੀਆਂ ਪ੍ਰਤੀ ਜ਼ਿੰਮੇਵਾਰੀ	ਸਿਵਲ ਅਧਿਕਾਰ ਪ੍ਰਤੀ ਅਧੀਨਗੀ
13:1-7	13:1-7	13:1-7	13:1-5 13:6-7	13:1-7
ਭਾਈਚਾਰੇ ਦਾ ਪਿਆਰ	ਗੁਆਂਢੀਆਂ ਨੂੰ ਪਿਆਰ ਕਰਨਾ	ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ	ਇਕ ਦੂਸਰੇ ਪ੍ਰਤੀ ਜ਼ਿੰਮੇਵਾਰੀ	ਪਿਆਰ ਅਤੇ ਯੁੱਧ
13:8-10	13:8-10	13:8-10	13:8-10	13:8-10
ਮਸੀਹ ਦੇ ਦਿਨ ਦਾ ਨੇੜੇ ਆਉਣਾ	ਮਸੀਹ ਨੂੰ ਪਹਿਨ ਲੈਣਾ	ਮਸੀਹ ਦੇ ਦੁਬਾਰਾ ਆਉਣ ਦੀ ਨੇੜਤਾ		ਚਾਨਣ ਦੇ ਬੱਚੇ
13:11-14	13:11-14	13:11-14	13:11-13 13:14	13:11-14

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

1-7 ਆਇਤਾਂ ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਜਿਵੇਂ ਕਿ ਰੋਮੀਆਂ 12 ਮਸੀਹੀ ਅਤੇ ਉਸ ਦੇ ਸਾਥੀ ਵਿਸ਼ਵਾਸੀਆਂ (ਰੋਮੀਆਂ 12:9-13) ਅਤੇ ਸਮਾਜ ਦੇ ਹੋਰ ਲੋਕਾਂ ਬਾਰੇ ਗੱਲ ਕਰਦਾ ਹੈ (ਰੋਮੀਆਂ 12:14-21), ਪਰ ਰੋਮੀਆਂ 13:1-7 ਮਸੀਹੀ ਅਤੇ ਸਿਵਲ ਸਰਕਾਰ ਬਾਰੇ ਗੱਲ ਕਰਦਾ ਹੈ। ਹਾਲਾਂਕਿ, ਇਨ੍ਹਾਂ ਵਿਸ਼ਿਆਂ ਵਿਚਕਾਰ ਕੋਈ ਪ੍ਰਸੰਗਿਕ ਵੰਡ ਨਹੀਂ ਹੈ। ਪਰ ਪੌਲੁਸ ਨੇ ਇਨ੍ਹਾਂ ਨੂੰ ਇਕ ਰੂਪ ਵਿਚ ਦੇਖਿਆ। ਇੱਥੇ ਕੋਈ ਪਵਿੱਤਰ ਅਤੇ ਧਰਮ ਨਿਰਪੱਖ ਵਿਵਾਦ ਨਹੀਂ ਹੈ। ਸਾਰੇ ਜੀਵਨ ਪਰਮੇਸ਼ਰ ਨਾਲ ਸੰਬੰਧ ਰੱਖਦੇ ਹਨ। ਵਿਸ਼ਵਾਸੀ ਹਰ ਖੇਤਰ ਵਿਚ ਮੁਖਤਿਆਰ ਹਨ! ਇਨ੍ਹਾਂ ਦੋਵੇਂ ਅਧਿਆਵਾਂ ਵਿਚਕਾਰ ਮੇਲ ਰੋਮੀਆਂ 12:18 ਵਿਚ ਦੇਖਿਆ ਜਾ ਸਕਦਾ ਹੈ।
- B. ਸਰਕਾਰ ਬਾਰੇ ਵਿਸ਼ਵਾਸੀਆਂ ਦੀ ਸਮਝ ਵੱਖ-ਵੱਖ ਹੈ। ਪੁਰਾਣੇ ਨੇਮ ਵਿਚ ਸਰਕਾਰ ਕਾਇਨ ਦੇ ਵੰਸ਼ ਦੇ ਵਿਕਸਤ ਹੁੰਦੀ ਹੈ (ਦੇਖੋ, ਉਤਪਤ 4:16-22)। ਬਾਬਲ ਦਾ ਬੁਰਜ (ਦੇਖੋ, ਉਤਪਤ 11) ਮਨੁੱਖਤਾ ਦੁਆਰਾ ਪਰਮੇਸ਼ਰ ਤੋਂ ਇਲਾਵਾ ਸਵੈ-ਸ਼ਾਸਨ ਕਰਨ ਦੀ ਕੋਸ਼ਿਸ਼ ਨਾਲ ਜੁੜਿਆ ਹੋਇਆ ਹੈ। ਇਸਰਾਏਲ ਦੇ ਅੰਦਰ ਰਾਜ ਕਰਨ ਦਾ ਅਰਥ ਦੈਵੀ ਕਾਨੂੰਨ ਦੁਆਰਾ ਅਤੇ ਇਕ ਅਯਾਲੀ-ਰਾਜੇ ਦੁਆਰਾ ਪਰਮੇਸ਼ਰ ਦਾ ਰਾਜ ਹੋਣਾ ਸੀ, ਪਰ ਮਨੁੱਖਤਾ ਦੇ ਪਾਪ ਦੇ ਕਾਰਨ ਇਹ ਸਫਲ ਨਹੀਂ ਹੋਇਆ ਸੀ। ਮੱਤੀ 22:21 ਅਤੇ ਮਰਕੁਸ 12:17 ਵਿਚ ਸਰਕਾਰ ਦੀ ਢੁੱਕਵੀਂ ਜਗ੍ਹਾ ਮਹੱਤਵਪੂਰਣ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਪੌਲੁਸ ਨੇ ਇਸ ਪ੍ਰਸੰਗ ਵਿਚ ਯਿਸੂ ਦੇ ਸ਼ਬਦਾਂ ਦਾ ਜ਼ਿਕਰ ਨਹੀਂ ਕੀਤਾ (ਹਾਲਾਂਕਿ ਰੋਮੀਆਂ 13:1-7 ਅਤੇ 11 ਮੱਤੀ 22:15-22 ਅਤੇ 39 ਦੇ ਸਮਾਨ ਹਨ)। ਇਕ ਡਿੱਗੇ ਸੰਸਾਰ ਵਿਚ ਸਰਕਾਰ ਲਈ ਪਰਮੇਸ਼ਰ ਦੁਆਰਾ ਦਿੱਤੀ ਢੁੱਕਵੀਂ ਭੂਮਿਕਾ ਹੈ। ਅਕਸਰ ਰਸੂਲ ਸੰਘਰਸ਼ ਕਰਨ ਲਈ ਮਜ਼ਬੂਰ ਹੁੰਦੇ ਸਨ ਕਿ ਅਧਿਕਾਰ, ਸਿਵਲ ਅਤੇ ਧਾਰਮਿਕ ਦੋਵਾਂ ਨਾਲ ਕਿਵੇਂ ਸੰਬੰਧ ਰੱਖਣਾ ਹੈ। ਇਹ ਇਕ ਸਕਾਰਾਤਮਕ ਅਤੇ ਨਕਾਰਾਤਮਕ ਕੰਮ ਮਨੁੱਖੀ ਅਧਿਕਾਰ ਦੇ ਕੰਮ ਤੇ ਨਿਰਭਰ ਕਰਦਾ ਹੈ। ਪੌਲੁਸ ਨੂੰ ਸਰਕਾਰ ਦੁਆਰਾ ਸੁਰੱਖਿਅਤ ਰੱਖਿਆ ਅਤੇ ਸਤਾਇਆ ਗਿਆ ਸੀ। ਹਾਲਾਂਕਿ, ਪ੍ਰਕਾਸ਼ ਦੀ ਪੇਥੀ ਵਿਚ ਯੂਹੰਨਾ ਸਰਕਾਰ ਨੂੰ ਮਹਾਨ ਵੇਸ਼ਵਾ ਵਜੋਂ ਕਹਿੰਦਾ ਹੈ (ਦੇਖੋ, ਪ੍ਰਕਾਸ਼ ਦੀ ਪੇਥੀ 17)।
- ਸਾਨੂੰ ਉਦੋਂ ਤੱਕ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ ਜਦੋਂ ਤੱਕ ਇਹ ਸਾਡੀ ਇਹ ਸਾਡੀ ਆਤਮਾ ਦੀ ਅਗਵਾਈ ਵਾਲੀ ਜ਼ਮੀਰ ਦੀ ਉਲੰਘਣਾ ਨਹੀਂ ਕਰਦੀ ਜਾਂ ਅੰਤਮ ਵਫ਼ਾਦਾਰੀ ਦੀ ਮੰਗ ਨਹੀਂ ਕਰਦੀ ਹੈ। ਸਿਵਲ ਹੁਕਮ ਹਫ਼ਤਾ-ਦਫ਼ਤੀ ਨੂੰ ਤਰਜੀਹ ਦਿੰਦਾ ਹੈ (ਦੇਖੋ, 2 ਥੱਸਲੁਨੀਕੀਆਂ 2 ਥੱਸਲੁਨੀਕੀਆਂ 2:6-7)।
- C. ਇਹੋ ਵਿਸ਼ੇ ਨੂੰ ਤੀਤੁਸ 3:1 ਅਤੇ 1 ਪਤਰਸ 2:13-17 ਵਿਚ ਪੇਸ਼ ਕੀਤਾ ਗਿਆ ਹੈ।
- D. ਯਹੂਦੀ ਧਰਮ ਪਹਿਲੀ ਸਦੀ ਦੀ ਰੋਮੀ ਸਰਕਾਰ ਅਧੀਨ ਇਕ ਕਾਨੂੰਨੀ ਧਰਮ ਸੀ। ਮਸੀਹਤ ਨੂੰ ਕਈ ਸਾਲਾਂ ਤੱਕ ਇਸ ਦੇ ਅੰਦਰ ਦਾ ਇਕ ਪੰਥ ਮੰਨਿਆ ਜਾਂਦਾ ਸੀ (ਦੇਖੋ, ਰਸੂਲਾਂ ਦੇ ਕਰਤੱਬ 18:12-16)। ਇਨ੍ਹਾਂ ਸ਼ੁਰੂਆਤੀ ਸਾਲਾਂ ਵਿਚ ਮਿਸ਼ਨ ਦੇ ਕੰਮਾਂ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਗਈ ਸੀ। ਰਸੂਲਾਂ ਦੇ ਕਰਤੱਬ ਦਾ ਇਕ ਉਦੇਸ਼ ਇਹ ਦਰਸਾਉਣਾ ਹੈ ਕਿ ਮਸੀਹਤ ਰੋਮ ਲਈ ਕੋਈ ਰਾਜਨੀਤਿਕ ਖਤਰਾ ਨਹੀਂ ਸੀ। ਰੋਮ ਨੇ ਇਕ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਪ੍ਰਦਾਨ ਕੀਤੀ ਸੀ (ਪੈਕਸ ਰੋਮਾਣਾ *pax Romana*) ਜਿਸ ਵਿਚ ਖੁਸ਼ਖਬਰੀ ਨੂੰ ਫੈਲਾਇਆ ਗਿਆ (ਦੇਖੋ, 1 ਤਿਮੋਥਿਉਸ 2:1-2)।
- E. ਇਹ ਹਵਾਲਾ ਅਧਿਕਾਰੀਆਂ ਨਾਲ ਪੌਲੁਸ ਦੇ ਨਿੱਜੀ ਅਨੁਭਵਾਂ ਦੀ ਰੋਸ਼ਨੀ ਵਿਚ ਲਿਖਿਆ ਗਿਆ ਹੈ। ਇਹ ਵੀ ਸੰਭਵ ਹੈ ਕਿ ਇਸ ਭਾਗ ਨੂੰ ਹੇਠ ਲਿਖੇ ਕਾਰਨਾਂ ਕਰਕੇ ਸ਼ਾਮਲ ਕੀਤਾ ਗਿਆ ਸੀ:
1. ਰੋਮ ਦੀ ਕਲੀਸਿਯਾ ਦੇ ਅੰਦਰ ਤਣਾਅ ਦੇ ਨੀਚੇ ਦੁਆਰਾ ਸਰਕਾਰੀ ਆਦੇਸ਼ਾਂ ਨਾਲ ਸੰਬੰਧਿਤ ਹੈ (ਉਦਾਹਰਣ ਲਈ, ਯਹੂਦੀਆਂ ਰੀਤੀ ਰਿਵਾਜਾਂ ਨੂੰ ਸੀਮਿਤ ਕਰਨਾ)। ਇਸ ਨਾਲ ਸ਼ਾਇਦ ਕੁਝ ਵਿਸ਼ਵਾਸੀ ਯਹੂਦੀਆਂ ਨੇ ਰਾਜਧਾਨੀ ਨੂੰ ਛੱਡ

ਦਿੱਤਾ ਸੀ (ਉਦਾਰਹਣ ਦੇ ਲਈ., ਅਕੂਲਾ ਅਤੇ ਪ੍ਰਿਸਕਿੱਲਾ, ਦੇਖੋ, ਰਸੂਲਾਂ ਦੇ ਕਰਤੱਬ 18:2)। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਵਿਸ਼ਵਾਸੀ ਗੈਰ-ਯਹੂਦੀ ਅਗਵਾਈ ਦਾ ਵਿਕਾਸ ਹੋਇਆ।

2. ਰੋਮ ਦੇ ਤਣਾਅ ਦਾ ਕਾਰਨ ਰੋਮ ਦੇ ਵੱਡੇ ਯਹੂਦੀ ਭਾਈਚਾਰੇ ਵਿਚ ਖੁਸ਼ਖਬਰੀ ਦਾ ਪ੍ਰਚਾਰ ਸੀ। ਇਤਿਹਾਸਕਾਰ ਸੂਤੇਨੀਆਸ, ਨੇ, *Life of Claudius* 25.2 ਵਿਚ ਜ਼ਿਕਰ ਕੀਤਾ ਕਿ ਸਮਰਾਟ ਨੇ ਯਹੂਦੀਆਂ ਨੂੰ ਰਾਜਧਾਨੀ ਤੋਂ A.D. 49 ਵਿਚ "ਕੈਸਟਸ" ਦੁਆਰਾ ਹੋਣ ਵਾਲੇ ਦੰਗਿਆਂ ਕਾਰਨ ਉਨ੍ਹਾਂ ਨੂੰ ਗੁਲਾਮ ਬਣਾ ਲਿਆ। ਇਹ ਲਾਤੀਨੀ ਵਿਚ ਮਸੀਹ (ਕ੍ਰਿਸਟੋਸ) ਹੋ ਸਕਦਾ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 1-7

'ਹਰੇਕ ਮਨੁੱਖ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੇ ਵੱਲੋਂ ਨਾ ਹੋਵੇ ਅਤੇ ਜਿੰਨ੍ਹੀਆਂ ਹਕੂਮਤਾਂ ਹਨ, ਉਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।¹ ਇਸ ਲਈ ਜਿਹੜਾ ਹਕੂਮਤ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੀ ਵਿਧੀ ਦਾ ਵਿਰੋਧ ਕਰਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ ਉਹ ਸਜ਼ਾ ਭੁਗਤਣਗੇ।² ਹਾਕਮ ਤਾਂ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ। ਸੇ ਜੇ ਤੂੰ ਹਾਕਮ ਤੋਂ ਨਿਡਰ ਰਹਿਣਾ ਚਾਹੁੰਦਾ ਹੈ? ਤਾਂ ਚੰਗੇ ਕੰਮ ਕਰ ਫੇਰ ਉਸ ਦੀ ਵੱਲੋਂ ਤੇਰੀ ਸ਼ੋਭਾ ਹੋਵੇਗੀ।³ ਕਿਉਂ ਜੇ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇ ਤੂੰ ਬੁਰਾ ਕਰੇ ਤਾਂ ਉਸ ਤੋਂ ਡਰ, ਇਸ ਲਈ ਜੇ ਉਹ ਐਵੇਂ ਤਲਵਾਰ ਨਹੀਂ ਲਈ ਫਿਰਦਾ। ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ, ਕਿ ਉਹ ਬੁਰੇ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਵੇ।⁴ ਇਸ ਲਈ ਕੇਵਲ ਕ੍ਰਿਸਟੀ ਦੇ ਕਾਰਨ ਨਹੀਂ ਸਗੋਂ ਆਪਣੇ ਵਿਵੇਕ ਦੇ ਕਾਰਨ ਵੀ ਅਧੀਨ ਹੋਣ ਦੀ ਲੋੜ ਹੈ।⁵ ਇਸ ਲਈ ਉਨ੍ਹਾਂ ਨੂੰ ਕਰ ਵੀ ਦਿਉ ਕਿਉਂਕਿ ਉਹ ਇਸੇ ਕੰਮ ਵਿੱਚ ਸਦਾ ਲੱਗੇ ਰਹਿੰਦੇ ਹਨ, ਅਤੇ ਪਰਮੇਸ਼ੁਰ ਦੇ ਸੇਵਾਦਾਰ ਹਨ।⁶ ਇਸ ਲਈ ਹਰ ਇੱਕ ਦਾ ਹੱਕ ਅਦਾ ਕਰੋ। ਜਿਹ ਨੂੰ ਕਰ ਦੇਣਾ ਚਾਹੀਦਾ ਹੈ ਉਸ ਨੂੰ ਕਰ ਦਿਉ, ਜਿਹ ਨੂੰ ਮਸੂਲ ਦੇਣਾ ਚਾਹੀਦਾ ਹੈ ਉਸ ਨੂੰ ਮਸੂਲ ਦਿਉ, ਜਿਸ ਦੇ ਕੋਲੋਂ ਡਰਨਾ ਚਾਹੀਦਾ ਹੈ ਉਸ ਦੇ ਕੋਲੋਂ ਡਰੋ, ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸਦਾ ਆਦਰ ਕਰੋ।

13:1 "ਹਰੇਕ ਮਨੁੱਖ ਅਧੀਨ ਰਹੇ" ਇਹ ਹੈ:

1. ਇਕ ਵਰਤਮਾਨ ਨਿਸ਼ਕਿਰਿਆ ਆਗਿਆ ਜਿਸਦਾ ਅਰਥ, "ਨਿਰੰਤਰ ਅਧੀਨ ਰਹਿਣਾ"
2. ਇਕ ਵਰਤਮਾਨ ਮੱਧ ਆਗਿਆ, "ਆਪਣੇ ਆਪ ਨੂੰ ਅਧੀਨ ਕਰਨਾ" (ਦੇਖੋ, ਤੀਤੁਸ 3:1; 1 ਪਤਰਸ 2:13)। "ਅਧੀਨ ਹੋਣਾ" ਇਕ ਫੌਜੀ ਸ਼ਬਦ ਹੈ ਜੋ ਅਧਿਕਾਰ ਦੀ ਇਕ ਲੜੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਪੌਲੁਸ ਸਾਰੇ ਵਿਸ਼ਵਾਸੀਆਂ ਨੂੰ ਸੰਬੋਧਿਤ ਕਰਦਾ ਹੈ। ਪੌਲੁਸ ਕਹਿੰਦਾ ਹੈ ਕਿ ਵਿਸ਼ਵਾਸੀਆਂ ਨੂੰ ਇਕ ਦੂਸਰੇ ਦੇ ਅਧੀਨ ਹੋਣਾ ਚਾਹੀਦਾ ਹੈ (ਦੇਖੋ, ਅਫਸੀਆਂ 5:21)।

ਅੱਜ ਦੇ ਸਮੇਂ ਵਿਚ ਅਧੀਨਤਾ ਇਕ ਨਕਾਰਾਤਮਕ ਸ਼ਬਦ ਹੈ। ਇਹ ਇਕ ਸ਼ਬਦ ਹੈ ਜੋ ਨਿਮਰਤਾ ਅਤੇ ਪਰਮੇਸ਼ੁਰ ਦੇ ਸੰਸਾਰ ਅਤੇ ਇਸ ਵਿਚ ਸਾਡੀ ਜਗ੍ਹਾ ਦੀ ਡੂੰਘੀ ਸਮਝ ਦੇਵਾਂ ਨੂੰ ਦਰਸਾਉਂਦਾ ਹੈ। ਯਿਸੂ ਵੀ ਅਧੀਨ ਰਿਹਾ (1) ਆਪਣੇ ਧਰਤੀ ਦੇ ਮਾਤਾ-ਪਿਤਾ ਦੇ (ਦੇਖੋ, ਲੂਕਾ 2:51); (2) ਆਪਣੇ ਸਵਰਗੀ ਪਿਤਾ ਦੇ (ਦੇਖੋ, 1 ਕੁਰਿੰਥੀਆਂ 15:28)। ਉਹ ਇਸ ਖੇਤਰ ਵਿਚ ਸਾਡਾ ਮਾਰਗ-ਦਰਸ਼ਕ ਹੈ! ਰੋਮੀਆਂ 10:3 ਤੇ ਖਾਸ ਵਿਸ਼ਾ ਦੇਖੋ: ਅਧੀਨਤਾ

▣ "ਹਕੂਮਤਾਂ ਦੇ" ਹਾਲਾਂਕਿ ਪੌਲੁਸ ਨੇ ਇਸ ਸ਼ਬਦ (*ਐਕਸੂਸੀਆ exousia*) ਦੀ ਵਰਤੋਂ ਦੂਤਾਂ ਦੀ ਸ਼ਕਤੀ ਲਈ ਕੀਤੀ ਗਈ, ਖਾਸਕਰ ਦੁਸ਼ਟ ਆਤਮਾਵਾਂ ਲਈ (ਦੇਖੋ, ਰੋਮੀਆਂ 8:38; ਕੁਲੁੱਸੀਆਂ 1:16; 2:10,15; ਅਫਸੀਆਂ 1:21; 3:10; 6:12), ਪਰ ਇੱਥੇ ਪ੍ਰਸੰਗ "ਸਿਵਲ ਅਧਿਕਾਰੀਆਂ" ਦੀ ਮੰਗ ਕਰਦਾ ਹੈ (ਦੇਖੋ, 1 ਕੁਰਿੰਥੀਆਂ 2:6,8; ਤੀਤੁਸ 3:1; 1 ਪਤਰਸ 2:13)। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਮਨੁੱਖੀ

ਸਰਕਾਰਾਂ ਦੇ ਪਿੱਛੇ ਦੂਤ ਅਧਿਕਾਰੀ ਹਨ (ਦਾਨੀਏਲ 10 ਅਤੇ LXX ਦਾ ਬਿਵਸਥਾ ਸਾਰ 32:8, "ਜਦੋਂ ਸਰਬੋਤਮ ਨੇ ਕੋਮਾਂ ਨੂੰ ਵੰਡਿਆ ਸੀ, ਜਦੋਂ ਉਸ ਨੇ ਆਦਮ ਦੇ ਪੁੱਤਰਾਂ ਨੂੰ ਵੱਖ ਕੀਤਾ ਸੀ, ਉਸਨੇ ਪਰਮੇਸ਼ਰ ਦੇ ਦੂਤਾਂ ਦੀ ਗਿਣਤੀ ਦੇ ਅਨੁਸਾਰ ਕੋਮਾਂ ਦੀਆਂ ਹੱਦਾਂ ਤੈਅ ਕੀਤੀਆਂ ਸਨ।" ਦੇਖੋ, Oscar Cullman, *Christ and Time* and Hendrikus Berkhof, *Christ and the Powers*)। ਪਰ ਅੱਜ ਵੀ ਸਰਕਾਰੀ ਅਧਿਕਾਰੀ ਪਰਮੇਸ਼ਰ ਦੇ ਅਧੀਨ ਕੰਮ ਕਰਦੇ ਹਨ (ਦੇਖੋ, ਰੋਮੀਆਂ 13:1b,4a, ਅਤੇ 6)। ਹੇਠ ਦਿੱਤੇ ਖਾਸ ਵਿਸ਼ੇ ਨੂੰ ਦੇਖੋ।

ਖਾਸ ਵਿਸ਼ਾ: ਅਧਿਕਾਰ

ਖਾਸ ਵਿਸ਼ਾ: ਅਧਿਕਾਰ (ਐਕਜੂਸੀਆ)

1. ਲੂਕਾ ਦੁਆਰਾ ਵਰਤੋਂ – ਲੂਕਾ ਦੁਆਰਾ ਐਕਜੂਸੀਆ ਦੀ ਵਰਤੋਂ ਨੂੰ ਦੇਖਣਾ ਦਿਲਚਸਪ ਹੈ (ਅਧਿਕਾਰ, ਸ਼ਕਤੀ, ਜਾਂ ਕਾਨੂੰਨੀ ਅਧਿਕਾਰ)।
 1. ਲੂਕਾ 4:6 ਵਿਚ ਸ਼ੈਤਾਨ ਦਾਅਵਾ ਕਰਦਾ ਹੈ ਕਿ ਉਹ ਯਿਸੂ ਨੂੰ ਅਧਿਕਾਰ ਦੇਣ ਦੇ ਯੋਗ ਹੈ।
 2. ਲੂਕਾ 4:32,36 ਵਿਚ ਯਹੂਦੀ ਲੋਕ ਪਰਮੇਸ਼ਰ ਦੀ ਸਿੱਖਿਆ ਤੇ ਹੈਰਾਨ ਹੋਏ ਕਿ ਉਹ ਕਿਵੇਂ ਆਪਣੇ ਨਿੱਜੀ ਅਧਿਕਾਰ ਨਾਲ ਬੋਲਦਾ ਹੈ।
 3. ਲੂਕਾ 9:1 ਵਿਚ ਉਸਨੇ ਆਪਣੇ ਚੇਲਿਆਂ ਨੂੰ ਆਪਣੀ ਸ਼ਕਤੀ ਅਤੇ ਅਧਿਕਾਰ ਦਿੱਤਾ।
 4. ਲੂਕਾ 10:19 ਵਿਚ ਉਸ ਨੇ ਸੱਤਰ ਮਿਸ਼ਨਰੀਆਂ ਨੂੰ ਆਪਣਾ ਅਧਿਕਾਰ ਦਿੱਤਾ।
 5. ਲੂਕਾ 20:2,8 ਵਿਚ ਯਿਸੂ ਦੇ ਅਧਿਕਾਰ ਦਾ ਕੇਂਦਰੀ ਸਵਾਲ ਪੁੱਛਿਆ ਗਿਆ।
 6. ਲੂਕਾ 22:53 ਵਿਚ ਬੁਰਾਈ ਨੂੰ ਯਿਸੂ ਨੂੰ ਸਜ਼ਾ ਦੇਣ ਅਤੇ ਮਾਰਨ ਦਾ ਅਧਿਕਾਰ ਦਿੱਤਾ ਗਿਆ।

ਹਾਲਾਂਕਿ ਲੂਕਾ ਵਿਚ ਨਹੀਂ, ਪਰ ਮੱਤੀ ਦੁਆਰਾ ਮਹਾਨ ਆਗਿਆ ਨੂੰ ਪੇਸ਼ ਕਰਨਾ (ਮੱਤੀ 28:18), "ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ," ਯਿਸੂ ਦੇ ਅਧਿਕਾਰ ਬਾਰੇ ਇਕ ਸ਼ਾਨਦਾਰ ਬਿਆਨ ਹੈ।

ਯਿਸੂ ਦੇ ਦਾਅਵਾ ਕੀਤਾ ਕਿ ਉਸ ਕੋਲ ਅਧਿਕਾਰ ਹੈ ਕਿਉਂਕਿ

1. ਪਰਮੇਸ਼ਰ ਨੇ ਉਸ ਬਾਰੇ ਬੋਲਿਆ ਸੀ, ਉਸਦੇ
 - a. ਬਪਤਿਸਮੇ ਤੇ (ਲੂਕਾ 3:21-22)
 - b. ਰੂਪਾਂਤਰਨ ਤੇ (ਲੂਕਾ 9:35)
2. ਪੁਰਾਣੇ ਨੇਮ ਦੀ ਭਵਿੱਖਬਾਣੀ ਪੂਰੀ ਹੋਈ
 - a. ਯਹੂਦਾਹ ਦੇ ਕਬੀਲੇ ਤੋਂ (ਉਤਪਤ 49:10)
 - b. ਯੱਸੀ ਦੇ ਪਰਿਵਾਰ ਤੋਂ (2 ਸਮੂਏਲਾ 7)
 - c. ਬੈਤਏਲ ਵਿਚ ਜਨਮ (ਮੀਕਾਹ 5:2)
 - d. ਦਾਨੀਏਲ 2 ਦੇ ਚੌਥੇ ਸਾਮਰਾਜ (ਰੋਮ) ਦੌਰਾਨ ਜਨਮ
 - e. ਗਰੀਬਾਂ, ਅੰਨ੍ਹਿਆਂ, ਜ਼ਰੂਰਤਮੰਦਾਂ ਦੀ ਮਦਦ (ਯਸ਼ਾਯਾਹ)
3. ਉਸਦਾ ਭੂਤ ਨੂੰ ਕੱਢਣਾ ਸ਼ੈਤਾਨ ਅਤੇ ਉਸ ਦੇ ਰਾਜ ਤੇ ਯਿਸੂ ਦੀ ਸ਼ਕਤੀ ਅਤੇ ਅਧਿਕਾਰ ਨੂੰ ਦਰਸਾਉਂਦਾ ਹੈ।
4. ਉਸਦਾ ਮੁਰਦਿਆਂ ਵਿਚੋਂ ਜ਼ਿੰਦਾ ਹੋਣਾ ਸਰੀਰਕ ਜੀਵਨ ਅਤੇ ਮੌਤ ਤੇ ਉਸ ਦੀ ਸ਼ਕਤੀ ਨੂੰ ਦਰਸਾਉਂਦਾ ਹੈ।
5. ਭੌਤਿਕ, ਸਥਾਨਿਕ, ਅਤੇ ਸਰੀਰਕ ਚੀਜ਼ਾਂ ਤੇ ਉਸਦੇ ਚਮਤਕਾਰ ਉਸਦੀ ਸ਼ਕਤੀ ਅਤੇ ਅਧਿਕਾਰ ਨੂੰ

ਦਰਸਾਉਂਦੇ ਹਨ।

- a. ਕੁਦਰਤ
- b. ਖਾਣਾ ਖੁਆਉਣਾ
- c. ਚੰਗਾ ਕਰਨਾ
- d. ਦਿਮਾਗ ਨੂੰ ਪੜ੍ਹਨਾ
- e. ਮੱਛੀਆਂ ਨੂੰ ਫੜਨਾ

II. ਮਸੀਹੀ ਔਰਤਾਂ ਨਾਲ ਸੰਬੰਧਿਤ “ਅਧਿਕਾਰ” ਦੀ ਪੌਲੁਸ ਦੁਆਰਾ ਵਰਤੋਂ

ਅਧਿਕਾਰ ਦੇ ਮੁੱਦੇ ਨੂੰ 1 ਕੁਰਿੰਥੀਆਂ 11 ਵਿਚ ਔਰਤਾਂ ਦੇ ਸਿਰ ਢੱਕਣ ਦੇ ਸੰਬੰਧ ਵਿਚ ਵੀ ਵਿਚਾਰਿਆ ਜਾਂਦਾ ਹੈ। ਇਸ ਤੇ ਮੇਰੇ ਨੋਟ ਹੇਠਾਂ ਦਿੱਤੇ ਹਨ।

1 ਕੁਰਿੰਥੀਆਂ 11:10 "ਇਸ ਲਈ ਔਰਤ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧਿਕਾਰ ਨੂੰ ਰੱਖੇ" 1 ਕੁਰਿੰਥੀਆਂ ਵਿਚ ਅਧਿਕਾਰ ਦੀ ਵਰਤੋਂ ਨੂੰ ਕਈ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਮੁੱਖ ਮੁੱਦਾ (ਇਸ ਪ੍ਰਸੰਗ ਵਿਚ) ਇਹ ਹੈ ਕਿ “ਅਧਿਕਾਰ” (*ਐਕਜੂਸੀਆ*) ਕੀ ਪ੍ਰਸਤੁਤ ਕਰਦਾ ਹੈ।

ਪਹਿਲਾ, ਇਹ ਧਿਆਨ ਦੇਣਾ ਚਾਹੀਦਾ ਹੈ ਕਿ *ਐਕਜੂਸੀਆ* ਹਮੇਸ਼ਾ *ਡੁਨਾਮਿਸ* *dunamis* (ਸ਼ਕਤੀ) ਨਾਲ ਸੰਬੰਧਿਤ ਹੈ। Otto Betz ਦਾ *ਐਕਜੂਸੀਆ* ਤੇ ਇਕ ਦਿਲਚਸਪ ਲੇਖ *New International Dictionary of New Testament Theology*, ਭਾਗ 2, ਪੰਨੇ 606-611 ਵਿਚ ਦਿੱਤਾ ਗਿਆ ਹੈ। ਹੇਠ ਪੰਜ ਉਦਾਹਰਣਾਂ ਦਿੱਤੀਆਂ ਹਨ।

"ਨਵੇਂ ਨੇਮ ਦੀ ਇਹ ਵਿਸ਼ੇਸ਼ਤਾ ਹੈ ਕਿ *ਐਕਜੂਸੀਆ* ਅਤੇ *ਡੁਨਾਮਿਸ* ਦੋਵੇਂ ਮਸੀਹ ਦੇ ਕੰਮ ਨਾਲ ਸੰਬੰਧਿਤ ਹਨ, ਜੋ ਬ੍ਰਹਿਮੰਡੀ ਸ਼ਕਤੀ-ਢਾਂਚੇ ਦੇ ਨਤੀਜੇ ਵਜੋਂ ਨਵਾਂ ਕ੍ਰਮ ਅਤੇ ਵਿਸ਼ਵਾਸੀਆਂ ਦਾ ਸ਼ਕਤੀਕਰਨ ਹੈ" (ਪੰਨਾ 609)।

"ਵਿਸ਼ਵਾਸੀਆਂ ਦਾ *ਐਕਜੂਸੀਆ* : ਇਕ ਮਸੀਹੀ ਵਿਸ਼ਵਾਸੀ ਦਾ ਅਧਿਕਾਰ ਮਸੀਹ ਦੇ ਸ਼ਾਸਨ ਅਤੇ ਸਾਰੀਆਂ ਸ਼ਕਤੀਆਂ ਦੇ ਨਿਰਭਰਤਾ ਤੇ ਅਧਾਰਿਤ ਹੈ। ਇਹ ਆਜ਼ਾਦੀ ਅਤੇ ਸੇਵਾ ਦੇਵਾਂ ਨੂੰ ਦਰਸਾਉਂਦਾ ਹੈ" (ਪੰਨਾ 611)।

"ਉਹ ਕੁਝ ਵੀ ਕਰਨ ਲਈ ਸੁਤੰਤਰ ਹੈ (1 ਕੁਰਿੰਥੀਆਂ 6:12; 10:23 *ਐਕਸੇਤਿਨ* *exestin*); ਇਹ ਦਾਅਵਾ ਕਰਦਾ ਹੈ, ਜਿਸ ਦੀ ਸ਼ੁਰੂਆਤ ਕੁਰਿੰਥੁਸ ਵਿਚ ਸੰਪਰਦਾਇਕ ਉਤਸ਼ਾਹੀਆਂ ਦੁਆਰਾ ਕੀਤੀ ਗਈ ਸੀ, ਇਸ ਨੂੰ ਪੌਲੁਸ ਦੁਆਰਾ ਲਿਆ ਗਿਆ ਜੋ ਉਸ ਨੂੰ ਸਹੀ ਮੰਨਦਾ ਸੀ" (ਪੰਨਾ 611)।

"ਅਭਿਆਸ ਵਿਚ, ਇਸ ਸਿਧਾਂਤਕ ਤੌਰ ਤੇ ਨਿਰਵਿਘਨ ਆਜ਼ਾਦੀ ਨੂੰ ਇਸ ਗੱਲ ਤੇ ਵਿਚਾਰ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਕਿ ਹੋਰ ਵਿਅਕਤੀਗਤ ਮਸੀਹੀਆਂ ਅਤੇ ਕਲੀਸਿਯਾ ਲਈ ਮਦਦਗਾਰ ਕੀ ਹੈ, ਅਤੇ ਇਸ ਤੱਥ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਹੈ ਕਿ ਪੂਰਨ ਛੁਟਕਾਰਾ ਹੋਣਾ ਅਜੇ ਵੀ ਬਾਕੀ ਹੈ (1 ਕੁਰਿੰਥੀਆਂ 6:12; 10:23)" (ਪੰਨਾ 611)।

"‘ਮੇਰੇ ਲਈ ਸਾਰੀਆਂ ਚੀਜ਼ਾਂ ਉਚਿਤ ਹਨ [*ਐਕਸੇਤਿਨ* *exestin*],’ ਪਰ ਸਾਰੀਆਂ ਚੀਜ਼ਾਂ ਲਾਭ ਦੀਆਂ ਨਹੀਂ ਹਨ। ‘ਸਾਰੀਆਂ ਚੀਜ਼ਾਂ ਉਚਿਤ ਹਨ [*ਐਕਸੇਤਿਨ* *exestin*],’ ਪਰ ਸਾਰੀਆਂ ਗੁਣਕਾਰ ਨਹੀਂ। ਕੋਈ ਵੀ ਆਪਣੇ ਹੀ ਨਹੀਂ ਸਗੋਂ ਦੂਸਰਿਆਂ ਦੇ ਭਲੇ ਲਈ ਯਤਨ ਕਰੇ" (1 ਕੁਰਿੰਥੀਆਂ 10:23ff)। ਇਨ੍ਹਾਂ ਹਵਾਲਿਆਂ ਵਿਚਲੇ ਹਵਾਲੇ ਸ਼ਾਇਦ ਕੁਰਿੰਥੁਸ ਦੇ ਲੋਕਾਂ ਦੇ ਨਾਅਰੇ

ਸਨ। ਪੌਲੁਸ ਸੱਚਾਈ ਨੂੰ ਇਸ ਵਿਚ ਸ਼ਾਮਲ ਕਰਕੇ ਉਨ੍ਹਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਇਹ ਦਿਖਾਉਂਦਾ ਹੈ ਕਿ ਇਹ ਸੰਪੂਰਨ ਸੱਚਾਈ ਨਹੀਂ ਹੈ" (ਪੰਨਾ 611)।

ਪੌਲੁਸ ਇਨ੍ਹਾਂ ਦੋਵੇਂ ਸ਼ਬਦਾਂ ਨੂੰ ਕੁਰਿੰਥੁਸ ਦੀ ਕਲੀਸਿਯਾ ਲਈ ਪੁੱਤਰਾਂ ਵਿਚ ਵਰਤਦਾ ਹੈ।

1. *ਐਕਜੂਸੀਆ exousia*, 1 ਕੁਰਿੰਥੀਆਂ 7:37; 9:4,5,6,12 (ਦੋ ਵਾਰ),18; 11:10; 2 ਕੁਰਿੰਥੀਆਂ 13:10
2. *ਡੁਨਾਮਿਸ dunamis*, 1 ਕੁਰਿੰਥੀਆਂ 1:18; 2:4,5; 4:19,20; 5:4; 15:24,43; 2 ਕੁਰਿੰਥੀਆਂ 4:7; 6:7; 8:3 (ਦੋ ਵਾਰ); 12:9; 13:4 (ਦੋ ਵਾਰ)

ਅਧਿਕਾਰ ਅਤੇ ਸ਼ਕਤੀ ਕਾਨੂੰਨੀ ਲੋਕਾ ਅਤੇ ਖੁੱਲ੍ਹੇ ਵਿਚਾਰ ਵਾਲੇ ਲੋਕਾਂ ਦੇਵਾਂ ਲਈ ਪ੍ਰਮੁੱਖ ਮੁੱਦੇ ਸਨ। ਪੌਲੁਸ ਦੇਵਾਂ ਚਰਮਾਂ ਵਿਚਕਾਰ ਇਕ ਵਧੀਆ ਲਾਇਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਪ੍ਰਸੰਗ ਵਿਚ ਮਸੀਹੀ ਔਰਤਾਂ ਨੂੰ ਰਾਜ ਦੀ ਉਨਤੀ ਦੇ ਉਦੇਸ਼ ਨਾਲ ਪਰਮੇਸ਼ਰ ਦੇ ਦਿੱਤੇ ਸ੍ਰਿਸ਼ਟੀ ਦੇ ਕ੍ਰਮ (ਉਦਾਹਰਣ., ਮਸੀਹ-ਮਨੁੱਖ-ਔਰਤ) ਨੂੰ ਸਵੀਕਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਪੌਲੁਸ 1 ਕੁਰਿੰਥੀਆਂ 11:11-12 ਦੀਆਂ ਆਇਤਾਂ ਵਿਚ ਸ਼ੁਰੂਆਤੀ ਸਮਝ (ਦੇਖੋ, ਉਤਪਤ 1:26-27; 2:18) ਦਾ ਦਾਅਵਾ ਕਰਦਾ ਹੈ। ਇਹ ਹੇਠ ਲਿਖਿਆਂ ਵਿਚ ਅਧਿਆਤਮਿਕ ਤੌਰ ਤੇ ਖਤਰਾ ਹੈ:

1. ਇਸ ਪ੍ਰਸੰਗ ਵਿਚ ਇਕ ਆਇਤ ਨੂੰ ਅਲੱਗ ਕਰਨਾ
2. ਪਹਿਲੀ ਸਦੀ ਦੇ ਆਦਮੀਆਂ ਅਤੇ ਔਰਤਾਂ/ਪਤੀਆਂ ਅਤੇ ਪਤਨੀਆਂ ਦੇ ਸੰਬੰਧ ਦੇ ਮੁੱਦੇ ਤੇ ਹਰ ਸਦੀ ਦੇ ਹਰੇਕ ਸਭਿਆਚਾਰ ਨਾਲ ਇਕ ਕੱਟੜ ਯੋਜਨਾਬੱਧ ਸੰਪਰਦਾਇਕ ਜਾਲ ਨੂੰ ਲਾਗੂ ਕਰਨਾ ਹੈ
3. ਮਸੀਹੀ ਆਜ਼ਾਦੀ ਅਤੇ ਮਸੀਹੀ ਸੰਗਠਨ ਨੇਮ ਦੀ ਜ਼ਿੰਮੇਵਾਰੀ ਦੇ ਵਿਚਕਾਰ ਪੌਲੁਸ ਦੀ ਸੰਤੁਲਨ ਨੂੰ ਗੁੰਮ ਕਰਨਾ

ਮਸੀਹੀ ਔਰਤਾਂ ਨੂੰ ਕਿੱਥੇ ਅਰਾਧਨਾ (ਜਿਵੇਂ ਕਿ., ਘਰਾਂ ਵਿਚ ਕਲੀਸਿਯਾ) ਵਿਚ ਆਗੂ ਵਜੋਂ ਹਿੱਸਾ ਲੈਣ ਦੀ ਆਜ਼ਾਦੀ ਮਿਲੀ? ਯਕੀਨਨ ਪ੍ਰਾਰਥਨਾ ਘਰਾਂ ਵਿਚ ਨਹੀਂ ਸੀ। ਕੀ ਇਹ ਪਹਿਲੀ ਸਦੀ ਦੇ ਰੋਮੀ ਸਮਾਜ ਦਾ ਸਭਿਆਚਾਰਕ ਰੁਝਾਨ ਸੀ? ਇਹ ਨਿਸ਼ਚਿਤ ਤੌਰ ਤੇ ਸੰਭਵ ਹੈ ਅਤੇ ਮੇਰੀ ਰਾਏ ਵਿਚ ਇਸ ਅਧਿਆਇ ਦੇ ਬਹੁਤ ਸਾਰੇ ਪਹਿਲੂਆਂ ਨੂੰ ਸਮਝਾਉਣ ਵਿਚ ਸਹਾਇਤਾ ਮਿਲਦੀ ਹੈ। ਪਰ, ਇਹ ਵੀ ਸੰਭਵ ਹੈ ਕਿ ਇੰਜੀਲ ਦੀ ਸ਼ਕਤੀ, ਪਤਨ ਵਿਚ ਗੁੰਮ ਗਏ ਅਸਲ "ਪਰਮੇਸ਼ਰ ਦੇ ਸਰੂਪ" ਦੀ ਬਹਾਲੀ ਦਾ ਸਰੋਤ ਹੈ। ਮਨੁੱਖੀ ਜੀਵਨ ਅਤੇ ਸਮਾਜ ਦੇ ਸਾਰੇ ਖੇਤਰਾਂ ਵਿਚ ਇਕ ਹੈਰਾਨ ਕਰਨ ਵਾਲੀ ਨਵੀਂ ਸਮਾਨਤਾ ਹੈ। ਪਰ ਇਹ ਸਮਾਨਤਾ ਵਿਅਕਤੀਗਤ ਦੁਰਵਰਤੋਂ ਦੇ ਲਸੰਸ ਵਿਚ ਬਦਲਿਆ ਜਾ ਸਕਦਾ ਹੈ। ਇਹ ਅਣਉਚਿਤ ਵਿਸਥਾਰ ਉਹ ਹੈ ਜਿਸ ਨੂੰ ਪੌਲੁਸ ਸੰਬੋਧਿਤ ਕਰ ਰਿਹਾ ਹੈ।

F. F. Bruce, *Answers to Questions*, ਨੇ ਆਧੁਨਿਕ ਪੱਛਮੀ ਮਸੀਹਤ ਦੀਆਂ ਕਲੀਸਿਯਾਵਾਂ ਦੀਆਂ ਪਰੰਪਰਾਵਾਂ ਨਾਲ ਜੁੜੇ ਬਹੁਤ ਸਾਰੇ ਵਿਵਾਦਪੂਰਨ ਮੁੱਦਿਆਂ ਬਾਰੇ ਸੋਚਣ ਵਿਚ ਸੱਚਮੁੱਚ ਮੇਰੀ ਮਦਦ ਕੀਤੀ ਹੈ। ਇਕ ਵਿਆਖਿਆ ਕਰਨ ਵਾਲੇ ਵਜੋਂ, ਮੈਂ ਹਮੇਸ਼ਾ ਸੋਚਿਆ ਸੀ ਕਿ ਔਰਤਾਂ ਦਾ ਸਿਰ ਢੱਕਣਾ ਪਰਮੇਸ਼ਰ ਦੀ ਬਖਸ਼ਿਸ਼ (ਜਾਂ ਸਹਿ-ਬਰਾਬਰੀ), ਸੀ, ਨਾ ਕਿ ਉਸਦੇ ਪਤੀ ਦਾ ਅਧਿਕਾਰ। ਪਰ, ਮੈਂ ਵਿਆਖਿਆ ਨੂੰ ਉਨ੍ਹਾਂ ਬਾਈਬਲ ਦੇ ਸਰੋਤਾਂ ਵਿਚ ਨਹੀਂ ਲੱਭ ਸਕਿਆ ਹਾਂ, ਜਿਨ੍ਹਾਂ ਦਾ ਇਸਤੇਮਾਲ ਕਰਦਾ ਹਾਂ, ਇਸ ਲਈ, ਮੈਂ ਇਸ ਨੂੰ ਟਿੱਪਣੀਆਂ ਵਿਚ ਪਾਉਣ ਜਾਂ ਪ੍ਰਚਾਰ ਕਰਨ ਤੋਂ ਝਿਜਕ ਰਿਹਾ ਹਾਂ। ਮੈਨੂੰ ਅਜੇ ਵੀ ਉਹ ਉਤਸ਼ਾਹ ਅਤੇ ਆਜ਼ਾਦੀ ਯਾਦ ਹੈ ਜੋ ਮੈਂ ਮਹਿਸੂਸ ਕੀਤਾ ਸੀ ਜਦੋਂ F. F. Bruce ਨੇ ਇਸੇ ਹੀ ਤਰ੍ਹਾਂ ਸੋਚਿਆ ਸੀ (ਦੇਖੋ, *Answers to Questions*, ਪੰਨਾ 95)। ਮੈਨੂੰ ਲਗਦਾ ਹੈ ਕਿ ਸਾਰੇ ਵਿਸ਼ਵਾਸੀਆਂ ਨੂੰ ਪੂਰਨ ਸਮੇਂ, ਮਸੀਹ ਦੀ ਸੇਵਕਾਈ ਲਈ ਦਾਤ ਦਿੱਤੇ ਹੋਏ ਕਿਹਾ ਗਿਆ ਹੈ (ਦੇਖੋ, ਅਫਸੀਆਂ 4:11-12)!

ਖਾਸ ਵਿਸ਼ਾ: ਮਨੁੱਖੀ ਸਰਕਾਰ

ਖਾਸ ਵਿਸ਼ਾ: ਮਨੁੱਖੀ ਸਰਕਾਰ

I. ਭੂਮਿਕਾ

- A. ਪਰਿਭਾਸ਼ਾ – ਸਰਕਾਰ ਉਹ ਹੈ ਜਿਸ ਵਿਚ ਮਨੁੱਖ ਆਪਣੇ ਆਪ ਦੀਆਂ ਲੋੜਾਂ ਲਈ ਪ੍ਰਬੰਧ ਕਰਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਸੰਗਠਿਤ ਹੁੰਦੇ ਹਨ (ਭਾਵ, ਉਤਪਤ 4 ਅਤੇ 11)। ਮਨੁੱਖ ਡਿਗਣ ਤੋਂ ਪਹਿਲਾਂ ਹੀ ਸਮਾਜਕ ਜੀਵ ਹਨ (ਦੇਖੋ ਉਤਪਤ 2:18)। ਪਰਿਵਾਰ, ਗੋਤ, ਕੌਮ ਸਾਨੂੰ ਸਮਾਜਿਕ ਸੰਗਠਨ ਦਿੰਦੇ ਹਨ।
- B. ਉਦੇਸ਼ – ਪਰਮੇਸ਼ਰ ਨੇ ਚਾਹਿਆ ਕਿ ਉਹ ਤਰਤੀਬ ਸ਼ਾਸਨਗੀਣ ਹੈ।
1. ਮਨੁੱਖੀ ਸਮਾਜ ਲਈ ਪਰਮੇਸ਼ਰ ਦੀ ਇੱਛਾ, ਮੂਸਾ ਦੀ ਵਿਵਸਥਾ ਅਤੇ ਖਾਸ ਕਰਕੇ ਦੱਸ ਹੁਕਮ ਹਨ। ਇਹ ਉਪਾਸਨਾ ਅਤੇ ਜੀਵਨ ਨੂੰ ਸੰਤੁਲਨ ਕਰਦੀ ਹੈ।
 2. ਧਰਮ ਸ਼ਾਸਤਰ ਵਿਚ ਕਿਸੇ ਵੀ ਰੂਪ ਜਾਂ ਸਰਕਾਰ ਦੀ ਵਕਾਲਤ ਨਹੀਂ ਕੀਤੀ ਜਾਂਦੀ, ਹਾਲਾਂਕਿ ਪ੍ਰਾਚੀਨ ਇਸਰਾਈਲ ਦਾ ਧਰਮ ਸ਼ਾਸਤਰ ਹੀ ਸਵਰਗ ਦਾ ਅਨੁਮਾਨਤ ਰੂਪ ਹੈ। ਨਾ ਹੀ ਲੋਕਤੰਤਰ ਅਤੇ ਨਾ ਹੀ ਪੂੰਜੀਵਾਦ ਬਾਈਬਲ ਸੱਚਾਈ ਹੈ। ਮਸੀਹੀ ਲੋਕ ਜਿਸ ਕਿਸੇ ਵੀ ਸਰਕਾਰ ਪ੍ਰਣਾਲੀ ਵਿਚ ਕਿਉਂ ਨਾ ਹੋਣ, ਉਹਨਾਂ ਨੂੰ ਉਸੇ ਸਰਕਾਰ ਦੇ ਅਨੁਕੂਲ ਕੰਮ ਕਰਨਾ ਚਾਹੀਦਾ ਹੈ। ਮਸੀਹੀ ਵਿਅਕਤੀ ਦਾ ਉਦੇਸ਼ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਅਤੇ ਸੇਵਾ ਕਰਨਾ ਹੈ ਨਾ ਕਿ ਕ੍ਰਾਂਤੀਕਾਰੀ ਬਣਨਾ। ਸਾਰੀਆਂ ਸਰਕਾਰਾਂ ਅਸਥਾਈ ਹਨ।
- C. ਮਨੁੱਖੀ ਸਰਕਾਰ ਦੀ ਸ਼ੁਰੂਆਤ
1. ਰੋਮਨ ਕੈਥੋਲਿਕ ਮਸੀਹੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਮਨੁੱਖੀ ਸਰਕਾਰ ਇਕ ਸੁਭਾਵਿਕ ਲੋੜ ਹੈ ਉਹਨਾਂ ਇਹ ਵੀ ਕਿਹਾ ਕਿ ਮਨੁੱਖਤਾ ਦੇ ਡਿੱਗਣ ਤੋਂ ਪਹਿਲਾਂ ਵੀ ਮਨੁੱਖੀ ਸਰਕਾਰ ਇਕ ਸੁਭਾਵਿਕ ਲੋੜ ਹੈ। ਅਜਿਹਾ ਲਗਦਾ ਹੈ ਕਿ Aristotle ਅਰਿਸਟੋਟਲ ਨੇ ਪਹਿਲਾਂ ਇਸ ਅਧਾਰ ਨੂੰ ਜ਼ੋਰ ਦੇ ਦਿੱਤਾ ਸੀ। ਉਹ ਕਹਿੰਦਾ ਹੈ ਕਿ, “ਇਕ ਮਨੁੱਖ ਰਾਜਨੀਤਿਕ ਜਾਨਵਰ ਹੈ” ਅਤੇ ਇਹ ਕਹਿਣ ਦਾ ਉਸ ਦਾ ਭਾਵ ਸੀ ਸਰਕਾਰ “ਜੇ ਚੰਗੀ ਜਿੰਦਗੀ ਦੇ ਪ੍ਰਚਾਰ ਲਈ ਮੌਜੂਦ ਹੈ”
 2. ਪਰੋਟੈਸਟੈਂਟਿਸਮ, ਖਾਸ ਕਰਕੇ ਮਾਰਟਿਨ ਲੂਥਰ, ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮਨੁੱਖੀ ਸਰਕਾਰ ਦੀ ਜਨਮਜਾਤ ਮਨੁੱਖਤਾ ਦੇ ਡਿੱਗਣ ਤੋਂ ਬਾਅਦ ਹੋਈ ਹੈ। ਉਹ ਇਸ ਨੂੰ “ਪਰਮੇਸ਼ਰ ਦੇ ਰਾਜ ਦਾ ਖੱਬਾ ਹੱਥ” ਉਸ ਦਾ ਕਹਿਣਾ ਹੈ ਕਿ ਬੁਰੇ ਮਨੁੱਖਾਂ ਨੂੰ ਕਾਬੂ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਉਹਨਾਂ ਨੂੰ ਬੁਰੇ ਲੋਕਾਂ ਦੇ ਕਾਬੂ ਕਰ ਦਿਓ।”
 3. ਕਾਰਲ ਮਾਰਕਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਰਕਾਰ ਦਾ ਮਤਲਬ ਹੈ ਕਿ ਰੁਝ ਸ੍ਰੇਸ਼ਠ ਵਰਗ ਦੇ ਲੋਕ ਲੋਕਾਂ ਨੂੰ ਕਾਬੂ ਵਿਚ ਰੱਖਣ। ਉਸ ਦੇ ਲਈ, ਸਰਕਾਰ ਅਤੇ ਧਰਮ ਇਕ ਜਿਹੀ ਭੂਮਿਕਾ ਨਿਭਾਉਂਦੇ ਹਨ।

II. ਬਾਈਬਲ ਵਿਚੋਂ ਸਮੱਗਰੀ

A. ਪੁਰਾਣਾ ਨੇਮ

1. ਇਸਰਾਈਲ ਉਹ ਆਦਰਸ਼ ਹੈ ਜਿਸ ਦੀ ਵਰਤੋਂ ਸਵਰਗ ਵਿੱਚ ਕੀਤੀ ਜਾਵੇਗੀ। ਪ੍ਰਾਚੀਨ ਇਸਰਾਈਲ ਵਿਚ ਯਹੋਵਾਹ ਰਾਜਾ ਸੀ। ਪਰਮੇਸ਼ਰ ਰਾਜ ਕਰਦਾ ਹੈ ਇਹ ਸ਼ਬਦ ਹੈ ਜਿਸ ਦੀ ਵਰਤੋਂ ਪਰਮੇਸ਼ਰ ਦੇ ਸ਼ਾਸਨ ਲਈ ਕੀਤੀ ਜਾਂਦੀ ਹੈ (ਦੇਖੋ 1 ਸਮੁਏਲ. 8:4-9)।
2. ਮਨੁੱਖੀ ਸਰਕਾਰ ਵਿਚ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਉਸ ਦੀ ਨਿਯੁਕਤੀ ਵਿਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ
 - a. ਸਾਰੇ ਰਾਜੇ, ਦਾਨੀਏਲ 2:21; 4:17,24-25
 - b. ਮਸੀਹ ਦਾ ਰਾਜ, ਦਾਨੀਏਲ 2:44-45

- c. ਨਬੂਕਦਨੱਸਰ (ਨਿਓ-ਬਾਬਲ), ਯਿਰ 27:6; ਦਾਨੀਏਲ 5:28
 - d. ਕੋਰਸ II (ਫਾਰਸ), 2 ਇਤਿਹਾਸ 36:22; ਅਜ਼ਰਾ 1:1; ਯਸਾਯਾਹ 44:28; 45:1
3. ਪਰਮੇਸ਼ਰ ਦੇ ਲੋਕਾਂ ਨੂੰ ਸਰਕਾਰਾਂ ਦੇ ਅਧੀਨ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਦਾ ਆਦਰ ਚਾਹੀਦਾ ਹੈ, ਭਾਵੇਂ ਉਹ ਉਹਨਾਂ ਉੱਤੇ ਹਮਲਾ ਕਰਨ ਵਾਲੀਆਂ ਸਰਕਾਰਾਂ ਵੀ ਕਿਉਂ ਨਾ ਹੋਣ ਜਾਂ ਉਹ ਸਰਕਾਰਾਂ ਦੇ ਜਿਹਨਾਂ ਨੇ ਉਹਨਾਂ ਉੱਤੇ ਕਬਜ਼ੇ ਕੀਤੇ ਹਨ:
- a. ਦਾਨੀਏਲ 1-4, ਨਬੂਕਦਨੱਸਰ (ਨਿਓ-ਬਾਬਲ)
 - b. ਦਾਨੀਏਲ 5, ਬੇਲਸ਼ੱਸਰ (ਨਿਓ-ਬਾਬਲ)
 - c. ਦਾਨੀਏਲ 6, ਦਾਰਾ (ਫਾਰਸ)
 - d. ਅਜ਼ਰਾ ਅਤੇ ਨਹਮਯਾਹ (ਫਾਰਸ)
4. ਬਹਾਲ ਕੀਤੇ ਗਏ ਯਹੂਦਾਹ ਨੂੰ ਕੋਰਸ ਅਤੇ ਉਸ ਦੇ ਉੱਤਰਾਧਿਕਾਰੀਆਂ ਦੇ ਰਾਜ ਲਈ ਪ੍ਰਾਰਥਨਾ ਕਰਨੀ ਸੀ
- a. ਅਜ਼ਰਾ 6:10; 7:23
 - b. ਯਹੂਦੀਆਂ ਲਈ ਆਪਣੇ ਅਧਿਕਾਰੀਆਂ ਦੀ ਪ੍ਰਾਰਥਨਾ ਕਰਨੀ ਜ਼ਰੂਰੀ ਸੀ, ਮਿਸਨਾਹ, ਅਵੇਤ. 3:2

B. ਨਵਾਂ ਨੇਮ

1. ਯਿਸੂ ਨੇ ਮਨੁੱਖੀ ਸਰਕਾਰਾਂ ਪ੍ਰਤੀ ਆਦਰ ਦਿਖਾਇਆ
 - a. ਮੱਤੀ 17:24-27, ਉਹਨਾਂ ਨੇ ਰੈਕਲ ਦਾ ਲਗਾਨ ਅਦਾ ਕੀਤਾ (ਧਾਰਮਿਕ ਅਤੇ ਸਿਵਲ ਅਧਿਕਾਰੀ ਇਕ ਹੁੰਦੇ ਸਨ, ਦੇਖੋ 1 ਪਤਰਸ 2:17)
 - b. ਮੱਤੀ 22:15-22; ਮਰਕੁਸ 12:13-17; ਲੂਕਾ 20:20-26, ਉਹਨਾਂ ਨੇ ਰੋਮੀ ਲਗਾਨ ਅਤੇ ਸਿਵਲ ਅਧਿਕਾਰਾਂ ਦੀ ਵਕਾਲਤ ਕੀਤੀ।
 - c. ਯੂਹੰਨਾ 19:11, ਪਰਮੇਸ਼ਰ ਸਿਵਲ ਅਧਿਕਾਰ ਨੂੰ ਕੰਮ ਕਰਨ ਦੀ ਆਗਿਆ ਦਿੰਦਾ ਹੈ
2. ਮਨੁੱਖੀ ਸਰਕਾਰ ਸੰਬੰਧੀ ਪੈਲੂਸ ਦੇ ਸ਼ਬਦ
 - a. ਰੋਮੀਆਂ 13:1-5, ਵਿਸ਼ਵਾਸੀਆਂ ਨੂੰ ਅਧਿਕਾਰਾਂ ਦੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਕਿਉਂ ਅਧਿਕਾਰਾਂ ਨੂੰ ਪਰਮੇਸ਼ਰ ਵਲੋਂ ਠਹਿਰਾਇਆ ਗਿਆ ਹੈ
 - b. ਰੋਮੀਆਂ 13:6-7, ਵਿਸ਼ਵਾਸੀਆਂ ਨੂੰ ਆਪਣੀਆਂ ਚੁੰਗੀਆਂ/ਲਗਾਨ ਦੇਣ ਚਾਹੀਦੇ ਹਨ ਅਤੇ ਆਪਣੇ ਅਧਿਕਾਰੀਆਂ ਦਾ ਆਦਰ ਕਰਨਾ ਚਾਹੀਦਾ ਹੈ
 - c. 1 ਤਿਮੋਥੀਉਸ 2:1-3, ਵਿਸ਼ਵਾਸੀਆਂ ਨੂੰ ਆਪਣੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਨੀ ਚਾਹੀਦਾ ਹੈ
 - d. ਤੀਤੁਸ 3:1, ਵਿਸ਼ਵਾਸੀਆਂ ਨੂੰ ਆਪਣੇ ਅਧਿਕਾਰੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ
3. ਮਨੁੱਖੀ ਸਰਕਾਰ ਸੰਬੰਧੀ ਪਤਰਸ ਦੇ ਸ਼ਬਦ
 - a. ਪਤਰਸ 4:1-31; 5:29, ਪਤਰਸ ਅਤੇ ਯੂਹੰਨਾ ਸਭਾ ਦੇ ਸਾਹਮਣੇ (ਇਹ ਸਿਵਲ ਅਵਿਗਿਆਕਾਰੀ ਲਈ ਬਾਈਬਲ ਦੀ ਉਦਾਹਰਣ ਨੂੰ ਦਰਸਾਉਂਦਾ ਹੈ)
 - b. 1 ਪਤਰਸ 2:13-17, ਬਹਿਤਰ ਸਮਾਜ ਲਈ ਅਤੇ ਖੁਸ਼ਖਬਰੀ ਦੇ ਪ੍ਰਚਾਰ ਲਈ ਵਿਸ਼ਵਾਸੀਆਂ ਨੂੰ ਆਪਣੇ ਸਿਵਲ ਅਧਿਕਾਰੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ।
4. ਮਨੁੱਖੀ ਸਰਕਾਰ ਸੰਬੰਧੀ ਯੂਹੰਨਾ ਦੇ ਸ਼ਬਦ
 - a. ਪ੍ਰਕਾਸ਼ 17, ਬਾਬਲ ਦੀ ਵੇਸ਼ਵਾ ਨੂੰ ਮਨੁੱਖੀ ਸਰਕਾਰ ਲਈ ਦੱਸਿਆ ਗਿਆ ਹੈ ਅਤੇ ਉਹ ਪਰਮੇਸ਼ਰ ਤੋਂ ਬਗੈਰ ਕੰਮ ਕਰਦੀ ਹੈ

b. ਪ੍ਰਕਾਸ਼ 18, ਬਾਬਲ ਦੀ ਵੇਸ਼ਵਾ ਨਸ਼ਟ ਹੋ ਗਈ ਹੈ

ਸਿੱਟਾ

- A. ਮਨੁੱਖੀ ਸਰਕਾਰ (ਡਿੱਗੇ ਹੋਏ ਸੰਸਾਰ ਵਿੱਚ) ਪਰਮੇਸ਼ਰ ਦੁਆਰਾ ਨਿਯੁਕਤ ਕੀਤੀ ਗਈ ਹੈ। ਇਹ “ਰਾਜਿਆਂ ਦਾ ਦੈਵੀ ਅਧਿਕਾਰ” ਨਹੀਂ ਹੈ ਸਗੋਂ ਸਰਕਾਰ ਦਾ ਦੈਵੀ ਕੰਮ ਹੈ (ਭਾਵ, ਆਦੇਸ਼ ਨਾ ਕਿ ਅਫਰਾ-ਤਫਰੀ)। ਕਿਸੇ ਇੱਕ ਰੂਪ ਦੀ ਦੂਜੇ ਤੋਂ ਉੱਪਰ ਦੀ ਵਕਾਲਤ ਨਹੀਂ ਕੀਤੀ ਜਾਂਦੀ।
- B. ਸਿਵਲ ਅਧਿਕਾਰ ਦੀ ਪਾਲਣਾ ਕਰਨਾ ਅਤੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਨਾ ਇਕ ਵਿਸ਼ਵਾਸੀ ਦਾ ਧਾਰਮਿਕ ਫਰਜ਼ ਹੈ।
- C. ਵਿਸ਼ਵਾਸੀ ਲੋਕਾਂ ਲਈ ਸਹੀ ਸ਼ਰਧਾ ਭਾਵਨਾ ਨਾਲ ਚੁੰਗੀਆਂ ਦੁਆਰਾ ਮਨੁੱਖੀ ਸਰਕਾਰ ਦਾ ਸਮਰਥਨ ਕਰਨਾ ਚੰਗਾ ਹੈ।
- D. ਮਨੁੱਖੀ ਸਰਕਾਰ ਦਾ ਉਦੇਸ਼ ਸਿਵਲ ਵਿਵਸਥਾ ਦੇ ਲਈ ਹੈ। ਇਸ ਕੰਮ ਦੇ ਲਈ ਉਹ ਪਰਮੇਸ਼ਰ ਦੇ ਸੇਵਕ ਹਨ।
- E. ਮਨੁੱਖੀ ਸਰਕਾਰ ਅੰਤਮ ਨਹੀਂ ਹੈ। ਇਹ ਇਸ ਦੇ ਅਧਿਕਾਰਾਂ ਵਿੱਚ ਸੀਮਤ ਹੈ। ਵਿਸ਼ਵਾਸੀਆਂ ਨੂੰ ਬੜੀ ਸੂਝ ਨਾਲ ਸਿਵਲ ਅਧਿਕਾਰ ਨੂੰ ਰੱਦ ਕਰਨਾ ਚਾਹੀਦਾ ਹੈ, ਉਹਨਾਂ ਨੂੰ ਉਹਨਾਂ ਅਧਿਕਾਰਾਂ ਨੂੰ ਰੱਦ ਕਰਨਾ ਚਾਹੀਦਾ ਹੈ ਜੇ ਪਰਮੇਸ਼ਰ ਵਲੋਂ ਨਿਰਧਾਰਤ ਕੀਤੀਆਂ ਹੱਦਾਂ ਤੋਂ ਪਾਰ ਹੋਣਾ ਜਿਵੇਂ ਕਿ Augustine ਨੇ *The City of God*, ਵਿੱਚ ਦੱਸਿਆ ਹੈ, ਅਸੀਂ ਦੇ ਖੇਤਰਾਂ ਦੇ ਨਾਗਰਿਕ ਹਾਂ, ਇੱਕ ਇੱਕ ਲੇਕਿਕ ਅਤੇ ਇੱਕ ਸਦੀਵਾ ਹੈ (ਦੇਖੋ ਫਿੱਲੀ 3:20)। ਸਾਡੇ ਕੋਲ ਇਹਨਾਂ ਦੇਹਾਂ ਖੇਤਰਾਂ ਵਿੱਚ ਜ਼ਿੰਮੇਦਾਰ ਹੈ, ਪਰ ਪਰਮੇਸ਼ਰ ਦਾ ਰਾਜ ਮੂਲ ਹੈ! ਪਰਮੇਸ਼ਰ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਵਿਅਕਤੀਗਤ ਅਤੇ ਸੰਗਠਿਤ ਧਿਆਨ ਹੈ।
- F. ਸਾਨੂੰ ਲੋਕਤੰਤਰੀ ਪ੍ਰਣਾਲੀ ਦੇ ਵਿਸ਼ਵਾਸੀਆਂ ਨੂੰ ਸਰਕਾਰ ਦੀ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਅਤੇ ਜਦੋਂ ਸੰਭਵ ਹੋਵੇ ਵਚਨ ਦੀਆਂ ਸਿਖਿਆਵਾਂ ਨੂੰ ਵੀ।
- G. ਵਿਅਕਤੀਗਤ ਤਬਦੀਲੀ ਤੋਂ ਪਹਿਲਾਂ ਸਮਾਜਿਕ ਤਬਦੀਲੀ ਹੋਣੀ ਚਾਹੀਦੀ ਹੈ। ਸਰਕਾਰ ਕੋਲ ਕੋਈ ਅਸਲ ਸਥਾਈ ਸੰਕਟਵਾਦੀ ਉਮੀਦ ਨਹੀਂ ਹੈ। ਸਾਰੀਆਂ ਮਨੁੱਖੀ ਸਰਕਾਰਾਂ, ਭਾਵੇਂ ਕਿ ਪਰਮੇਸ਼ਰ ਦੁਆਰਾ ਇੱਛੁਕ ਅਤੇ ਵਰਤੀਆਂ ਜਾਂਦੀਆਂ ਹਨ, ਪਰਮੇਸ਼ਰ ਤੋਂ ਬਿਨਾਂ ਮਨੁੱਖੀ ਸੰਸਥਾ ਦੇ ਪਾਪੀ ਪ੍ਰਗਟਾਵੇ ਹਨ। ਇਹ ਸੰਕਲਪ ਯੂਹੰਨਾ ਦੀਆਂ ਲਿੱਖਤਾਂ ਵਿਚ “ਸੰਸਾਰ” ਸ਼ਬਦ ਦੀ ਵਰਤੋਂ ਵਿੱਚ ਪ੍ਰਗਟ ਹੋਇਆ ਹੈ (ਭਾਵ 1 ਯੂਹੰਨਾ 2:15-17)।

▣

NASB "ਜੇ ਹਨ ਉਹ ਪਰਮੇਸ਼ਰ ਦੁਆਰਾ ਠਹਿਰਾਈਆਂ ਹੋਈਆਂ ਹਨ"

NKJV "ਜੇ ਹਨ ਉਹ ਪਰਮੇਸ਼ਰ ਦੁਆਰਾ ਠਹਿਰਾਈਆਂ ਹੋਈਆਂ ਹਨ"

NRSV "ਜੇ ਪਰਮੇਸ਼ਰ ਦੁਆਰਾ ਸਥਾਪਿਤ ਕੀਤੀਆਂ ਗਈਆਂ ਹਨ"

TEV "ਜੇ ਪਰਮੇਸ਼ਰ ਦੁਆਰਾ ਰੱਖੀਆਂ ਗਈਆਂ ਹਨ"

NJB "ਜੇ ਪਰਮੇਸ਼ਰ ਦੁਆਰਾ ਨਿਯੁਕਤ ਕੀਤੀਆਂ ਗਈਆਂ ਹਨ"

ਇਹ ਇਕ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਹੈ। ਇਹ ਇਕ ਵਿਅੰਗਕ ਰੂਪ ਹੈ ਜੋ ਕਹਿੰਦਾ ਹੈ ਕਿ ਪਰਮੇਸ਼ਰ ਸਾਰੇ ਅਧਿਕਾਰਾਂ ਦੇ ਪਿੱਛੇ ਕੰਮ ਕਰਦਾ ਹੈ (ਦੇਖੋ, ਯੂਹੰਨਾ 19:11; ਦਾਨੀਏਲ 2:21; 4:17)। ਇਹ “ਰਾਜਿਆਂ ਦੇ ਦੈਵੀ ਅਧਿਕਾਰ” ਦੀ ਗੱਲ ਨਹੀਂ ਕਰਦਾ ਹੈ, ਪਰ ਹੁਕਮ ਦੇ

ਲਈ ਦੈਵੀ ਇੱਛਾ ਦੀ ਗੱਲ ਕਰਦਾ ਹੈ। ਇਹ ਇਕ ਵਿਸ਼ੇਸ਼ ਕਿਸਮ ਦੀ ਸਰਕਾਰ ਦਾ ਨਹੀਂ ਪਰ ਇਕ ਸਰਕਾਰ ਦਾ ਦਾਅਵਾ ਕਰ ਰਿਹਾ ਹੈ। ਸਰਕਾਰੀ ਕ੍ਰਮ ਹਫ਼ਤਾ-ਦਫ਼ਤੀ ਤੋਂ ਬਿਹਤਰ ਹੈ (ਦੇਖੋ, ਰੋਮੀਆਂ 13:6)।

13:2 "ਜਿਹੜਾ ਹਕੂਮਤ ਦਾ ਵਿਰੋਧ ਕਰਦਾ ਹੈ" ਇਹ ਇਕ ਵਰਤਮਾਨ ਮੱਧ ਕ੍ਰਿਦੰਤ ਹੈ। ਇਹ ਇਕ ਸਥਾਪਤ ਆਦੇਸ਼ ਦੇ ਵਿਰੁੱਧ ਬਗ਼ਾਵਤ ਦੀ ਨਿੱਜੀ ਆਦਤ ਦਾ ਹਵਾਲਾ ਦਿੰਦਾ ਹੈ, ਜੋ ਸ਼ਾਬਦਿਕ ਤੌਰ ਤੇ "ਆਪਣੇ ਆਪ ਨੂੰ ਵਿਰੁੱਧ ਵਿਚ ਰੱਖਣਾ ਹੈ" (ਦੇਖੋ, ਰਸੂਲਾਂ ਦੇ ਕਰਤੱਬ 18:6; ਯਾਕੂਬ 5:6)। ਮੱਤੀ 22:21; ਮਰਕੁਸ 12:17; ਅਤੇ ਲੂਕਾ 20:25 ਵਿਚ ਯਿਸੂ ਨੇ ਸਪੱਸ਼ਟ ਤੌਰ ਤੇ ਸਰਕਾਰ ਅਤੇ ਕਲੀਸਿਯਾ ਦੋਵਾਂ ਦੀਆਂ ਜਗ੍ਹਾਵਾਂ ਨੂੰ ਜ਼ਾਹਰ ਕੀਤਾ। ਰਸੂਲਾਂ ਦੇ ਕਰਤੱਬ 5:25-32 ਵਿਚ ਅਸੀਂ ਦੇਖਦੇ ਹਾਂ ਕਿ ਉਦੋਂ ਕੀ ਹੁੰਦਾ ਹੈ ਜੋ ਅਧਿਕਾਰੀ ਆਪਣੀਆਂ ਸੀਮਾਵਾਂ ਨੂੰ ਪਾਰ ਕਰਦੇ ਹਨ।

▣ "ਵਿਰੋਧ ਕਰਦਾ ਹੈ. . . ਵਿਰੋਧ ਕਰਦੇ ਹਨ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਅਤੇ ਇਕ ਸੰਪੂਰਨ ਕਿਰਿਆਸ਼ੀਲ ਕ੍ਰਿਦੰਤ ਹੈ। ਇਹ ਕਿਸੇ ਸਥਾਪਤ ਬਗ਼ਾਵਤ ਦੀ ਗੱਲ ਕਰਦੇ ਹਨ। ਪਰਮੇਸ਼ਰ ਨੇ ਪਾਪੀ ਸੰਸਾਰ ਵਿਚ ਕ੍ਰਮ ਦੀ ਵਿਵਸਥਾ ਕੀਤੀ ਹੈ (ਦੇਖੋ, ਰੋਮੀਆਂ 13:4,6)। ਇਸ ਕ੍ਰਮ ਦਾ ਵਿਰੋਧ ਕਰਨਾ ਪਰਮੇਸ਼ਰ ਦਾ ਵਿਰੋਧ ਕਰਨਾ ਹੈ, ਜਦ ਤੱਕ ਕਿ ਸਰਕਾਰੀ ਅਧਿਕਾਰੀ ਪਰਮੇਸ਼ਰ ਦੁਆਰਾ ਦਿੱਤੀਆਂ ਹੱਦਾਂ ਤੋਂ ਪਰੇ ਨਹੀਂ ਚਲੇ ਜਾਂਦੇ ਹਨ। ਅਸਲ ਆਤਮਿਕ ਮੁੱਦਾ ਅਧਿਕਾਰ ਦੇ ਅਧੀਨ ਹੋਣਾ ਹੈ। ਪਾਪੀ ਮਨੁੱਖਤਾ ਖੁਦਮੁਖਤਿਆਰੀ ਚਾਹੁੰਦੀ ਹੈ!

▣ "ਉਹ ਸਜ਼ਾ ਭੁਗਤਣਗੇ" KJV ਬਾਈਬਲ ਇਸ ਦਾ ਅਨੁਵਾਦ "ਸਜ਼ਾ" ਨੂੰ "ਦੇਸ਼ੀ" ਵਜੋਂ ਕਰਦੀ ਹੈ। A.D. 1611 ਤੋਂ ਬਾਅਦ ਇਸ ਸ਼ਬਦ ਦਾ ਅਰਥ ਵੱਧ ਗਿਆ ਹੈ। NKJV ਬਾਈਬਲ ਵਿਚ ਇਸ ਦਾ ਅਨੁਵਾਦ "ਸਜ਼ਾ" ਵਜੋਂ ਕੀਤਾ ਗਿਆ ਹੈ। ਪ੍ਰਸੰਗ ਵਿਚ ਇਹ ਹਵਾਲਾ ਦੇ ਸਕਦਾ ਹੈ: (1) ਪਰਮੇਸ਼ਰ ਦੀ ਸਜ਼ਾ ਦਾ; (2) ਸਰਕਾਰ ਦੁਆਰਾ ਸਜ਼ਾ ਦਾ (ਦੇਖੋ, ਰੋਮੀਆਂ 13:4)। ਇਹ ਲੋਕ ਆਪਣੇ ਰਵੱਈਏ ਅਤੇ ਅਧਿਕਾਰੀਆਂ ਵਿਰੁੱਧ ਕੰਮਾਂ ਦੁਆਰਾ ਆਪਣੇ ਉੱਤੇ ਸਜ਼ਾ ਲੈ ਕੇ ਆਉਂਦੇ ਹਨ (ਦੇਖੋ, ਯੂਹੰਨਾ 3:17-21)।

13:3 1 ਪਤਰਸ 2:14 ਵਿਚ ਇਸ ਦੀ ਸਮਾਨਤਾ ਨੂੰ ਦੇਖੋ।

▣ "ਹਾਕਮ" ਦੇਖੋ ਖਾਸ ਵਿਸ਼ਾ: ਰੋਮੀਆਂ 8:38 ਤੇ ਆਰਖੇ *Arche*

▣ "ਅਧਿਕਾਰ" ਰੋਮੀਆਂ 13:1 ਤੇ ਖਾਸ ਵਿਸ਼ਾ ਦੇਖੋ।

13:4 "ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ" ਸਰਕਾਰੀ ਅਧਿਕਾਰੀ ਬੁਰਾ ਕਰਨ ਵਾਲੇ ਨਾਗਰਿਕ ਖਿਲਾਫ਼ ਕਾਰਵਾਈ ਕਰਦੇ ਹਨ ਜਦੋਂ ਕਿ ਵਿਸ਼ਵਾਸੀ ਨੂੰ ਉਸ ਦੇ ਨਿੱਜੀ ਬਦਲੇ ਲਈ ਰੋਕਿਆ ਗਿਆ ਹੈ (ਦੇਖੋ, ਰੋਮੀਆਂ 12:17-19)। ਮਾਰਟਿਨ ਲੂਥਰ ਨੇ ਕਿਹਾ, "ਬੁਰੇ ਲੋਕਾਂ ਨੂੰ ਨਿਯੰਤਰਨ ਵਿਚ ਰੱਖਣ ਲਈ ਪਰਮੇਸ਼ਰ ਦਾ ਤਰੀਕਾ ਬੁਰੇ ਲੋਕਾਂ ਨੂੰ ਨਿਯੰਤਰਨ ਦੇਣਾ ਹੈ।"

▣ "ਜੇ" ਇਹ ਇਕ ਤੀਸਰੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ ਜਿਸ ਦਾ ਅਰਥ ਭਵਿੱਖ ਦਾ ਸੰਭਵ ਕੰਮ ਹੈ।

NASB "ਇਸ ਲਈ ਕਿ ਉਹ ਐਵੇਂ ਤਲਵਾਰ ਨਹੀਂ ਲਈ ਫਿਰਦਾ"

NKJV "ਇਸ ਲਈ ਕਿ ਉਹ ਤਲਵਾਰ ਵਿਅਰਥ ਨਹੀਂ ਚੁੱਕਦਾ ਹੈ"

NRSV "ਕਿਉਂ ਜੋ ਅਧਿਕਾਰੀ ਵਿਅਰਥ ਵਿਚ ਤਲਵਾਰ ਨਹੀਂ ਚੁੱਕਦਾ ਹੈ"

TEV "ਸਜਾ ਦੇਣ ਲਈ ਉਨ੍ਹਾਂ ਦੀ ਸ਼ਕਤੀ ਅਸਲ ਹੈ"

NJB "ਅਧਿਕਾਰ ਦਾ ਪ੍ਰਤੀਕ ਤਲਵਾਰ ਹੈ"

ਸ਼ਬਦ "ਤਲਵਾਰ" (*ਮਾਖੈਰਾ machaira*) ਰੋਮ ਦੀ ਉਸ ਛੋਟੀ ਤਲਵਾਰ ਦਾ ਹਵਾਲਾ ਦਿੰਦਾ ਹੈ ਜੋ ਮੌਤ ਦੀ ਸਜਾ ਲਈ ਵਰਤੀ ਜਾਂਦੀ ਸੀ (ਦੇਖੋ, ਰਸੂਲਾਂ ਦੇ ਕਰਤੱਬ 12:2; ਰੋਮੀਆਂ 8:35)। ਇਹ ਆਇਤ ਅਤੇ ਰਸੂਲਾਂ ਦੇ ਕਰਤੱਬ 25:11 ਮੌਤ ਦੀ ਸਜਾ ਲਈ ਨਵੇਂ ਨੇਮ ਦਾ ਅਧਾਰ ਦਿੰਦੇ ਹਨ, ਜਦ ਕਿ ਉਤਪਤ 9:6 ਸਪੱਸ਼ਟ ਤੌਰ ਤੇ ਪੁਰਾਣੇ ਨੇਮ ਦੇ ਦ੍ਰਿਸ਼ਟੀਕੋਣ ਨੂੰ ਦੱਸਦੀ ਹੈ। ਡਰ ਹਫੜਾ ਦਫੜੀ ਦਾ ਇਕ ਪ੍ਰਭਾਵਸ਼ਾਲੀ ਰੋਕਥਾਮ ਹੈ!

▣ "ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ, ਕਿ ਉਹ ਬੁਰੇ ਕੰਮ ਕਰਨ ਵਾਲਿਆਂ ਨੂੰ ਸਜਾ ਦੇਵੇ" ਬਦਲਾ ਲੈਣ ਲਈ ਸ਼ਬਦ (*ਐਕਡਿਕੋਸ ekdikos*) ਨੂੰ ਪੁਰਾਣੇ ਨੇਮ ਵਿਚ ਕਈ ਵਾਰ ਵਰਤਿਆ ਗਿਆ ਹੈ। ਇਸ ਨੂੰ ਲੇਵੀਆਂ 19:18 ਦੇ ਪਹਿਲੇ ਭਾਗ ਵਿਚ ਵੀ ਵਰਤਿਆ ਗਿਆ ਹੈ। ਪੁਰਾਣੇ ਨੇਮ ਵਿਚ ਜੇਕਰ ਕੋਈ ਵਿਅਕਤੀ ਦੂਸਰੇ ਵਿਅਕਤੀ ਦਾ ਕਤਲ ਕਰਦਾ ਸੀ, ਭਾਵੇਂ ਅਣਜਾਣੇ ਵਿਚ, ਉਸ ਵਿਅਕਤੀ ਦੇ ਪਰਿਵਾਰ ਕੋਲ "ਅੱਖ ਦੇ ਬਦਲੇ ਅੱਖ" ਦਾ ਬਦਲਾ ਲੈਣ ਦਾ ਅਧਿਕਾਰ ਸੀ (ਖੂਨ ਦਾ ਬਦਲਾ, ਦੇਖੋ, ਬਿਵਸਥਾ ਸਾਰ 19:4-13)। ਪੌਲੁਸ ਪੁਰਾਣੇ ਨੇਮ ਦੇ ਰਿਵਾਜ ਨੂੰ ਸਿਵਲ ਸਰਕਾਰ ਦੇ ਅਧਿਕਾਰ ਨਾਲ ਜੋੜਦਾ ਜਾਪਦਾ ਹੈ।

1 ਬੱਸਲੁਨੀਕੀਆਂ 4:6 ਵਿਚ ਪਰਮੇਸ਼ੁਰ ਬਦਲਾ ਲੈਣ ਵਾਲਾ ਹੈ, ਜੋ ਰੋਮੀਆਂ 12:19 ਤੋਂ ਲਿਆ ਗਿਆ ਹੈ। ਇਹ ਦੋਵੇਂ ਬਿਵਸਥਾ ਸਾਰ 32:35 ਦਾ ਹਵਾਲਾ ਦਿੰਦੇ ਹਨ (ਦੇਖੋ, ਇਬਰਾਨੀਆਂ 10:30)।

13:5 "ਅਧੀਨ ਹੋਣ ਦੀ ਲੋੜ ਹੈ" ਇੱਥੇ ਦੇ ਕਾਰਨ ਦਿੱਤੇ ਗਏ ਹਨ: (1) ਸਜਾ ਤੋਂ ਬਚਣ ਲਈ, ਜਾਂ ਤਾਂ ਪਰਮੇਸ਼ੁਰ ਦੇ ਜਾਂ ਸਰਕਾਰ ਦੇ ਅਧਿਕਾਰੀਆਂ ਦੇ; (2) ਵਿਸ਼ਵਾਸੀਆਂ ਦੇ ਵਿਵੇਕ ਦੇ।

▣ "ਵਿਵੇਕ ਦੇ ਕਾਰਨ" ਯੂਨਾਨੀ ਸ਼ਬਦ "ਵਿਵੇਕ" ਦਾ ਕੋਈ ਪੁਰਾਣੇ ਨੇਮ ਦਾ ਸ਼ਬਦ ਨਹੀਂ ਹੈ ਪਰ ਇਬਰਾਨੀ ਸ਼ਬਦ "ਛਾਤੀ" ਆਪਣੇ ਆਪ ਦੇ ਅਤੇ ਆਪਣੇ ਮਨੋਰਥਾਂ ਦਾ ਗਿਆਨ ਦਰਸਾਉਂਦਾ ਹੈ। ਅਸਲ ਵਿਚ ਯੂਨਾਨੀ ਸ਼ਬਦ ਪੰਜ ਇੰਦਰੀਆਂ ਨਾਲ ਸੰਬੰਧਿਤ ਹੈ। ਇਹ ਅੰਦਰੂਨੀ ਇੰਦਰੀਆਂ ਦੀ ਵਰਤੋਂ ਲਈ ਆਇਆ ਸੀ (ਦੇਖੋ, ਰੋਮੀਆਂ 2:15)। ਪੌਲੁਸ ਰਸੂਲਾਂ ਦੇ ਕਰਤੱਬ ਵਿਚ ਆਪਣੇ ਮਕੱਦਮੇ ਲਈ ਇਸ ਸ਼ਬਦ ਨੂੰ ਦੇ ਵਾਰ ਵਰਤਦਾ ਹੈ (ਜਿਵੇਂ ਕਿ., 23:1 ਅਤੇ 24:16)। ਇਹ ਉਸ ਦੀ ਸਮਝ ਵੱਲ ਸੰਕੇਤ ਕਰਦਾ ਹੈ ਕਿ ਉਸ ਨੇ ਜਾਣਬੁੱਝ ਕੇ ਪਰਮੇਸ਼ੁਰ ਪ੍ਰਤੀ ਕਿਸੇ ਵੀ ਜਾਣੇ ਪਛਾਣੇ ਧਾਰਮਿਕ ਫਰਜ਼ਾਂ ਦੀ ਉਲੰਘਣਾ ਨਹੀਂ ਕੀਤੀ ਸੀ (ਦੇਖੋ, 1 ਕੁਰਿੰਥੀਆਂ 4:4)।

ਵਿਵੇਕ ਵਿਸ਼ਵਾਸੀ ਦੇ ਮਨੋਰਥਾਂ ਅਤੇ ਕੰਮਾਂ ਪ੍ਰਤੀ ਵਿਕਾਸਸ਼ੀਲ ਸਮਝ ਹੈ ਜੋ ਹੋਠ ਲਿਖਿਆਂ ਤੇ ਅਧਾਰਿਤ ਹੈ:

1. ਇਕ ਬਾਈਬਲ ਦੇ ਦ੍ਰਿਸ਼ਟੀਕੋਣ
2. ਅੰਦਰ ਰਹਿਣ ਵਾਲਾ ਆਤਮਾ
3. ਇਕ ਜੀਵਨ ਸ਼ੈਲੀ ਦਾ ਗਿਆਨ ਜੋ ਪਰਮੇਸ਼ੁਰ ਦੇ ਵਚਨ ਤੇ ਅਧਾਰਿਤ ਹੈ

ਇਹ ਖੁਸ਼ਖਬਰੀ ਦੇ ਨਿੱਜੀ ਸਵਾਗਤ ਨਾਲ ਸੰਭਵ ਹੋਇਆ ਹੈ।

13:6 "ਇਸ ਲਈ ਉਨ੍ਹਾਂ ਨੂੰ ਕਰ ਵੀ ਦਿਉ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ, ਹਾਲਾਂਕਿ ਰੂਪ ਵਿਚ ਇਹ ਸ਼ਾਇਦ ਇਕ ਵਰਤਮਾਨ ਕਿਰਿਆਸ਼ੀਲ ਹੁਕਮ ਹੋ ਸਕਦਾ ਹੈ। ਇਹ ਸਰਕਾਰ ਪ੍ਰਤੀ ਇਕ ਮਸੀਹੀ ਦੀ ਜ਼ਿੰਮੇਵਾਰੀ ਦੀ ਉਦਾਹਰਣ ਹੈ ਕਿਉਂਕਿ ਸਰਕਾਰੀ ਅਧਿਕਾਰੀ ਪਰਮੇਸ਼ੁਰ ਦੇ ਸੇਵਕ ਹਨ (ਦੇਖੋ, ਰੋਮੀਆਂ 13:1-2)।

NASB "ਹਰ ਇਕ ਦਾ ਹੱਕ ਅਦਾ ਕਰੇ: ਕਰ..., ਮਸੂਲ..., ਡਰ..., ਆਦਰ"

NKJV "ਹਰ ਇਕ ਦਾ ਹੱਕ ਅਦਾ ਕਰੇ: ਕਰ..., ਮਸੂਲ..., ਡਰ..., ਆਦਰ"

NRSV "ਹਰ ਇਕ ਦਾ ਹੱਕ ਅਦਾ ਕਰੇ: ਕਰ..., ਮਸੂਲ..., ਡਰ..., ਆਦਰ"

TEV "ਹਰ ਇਕ ਦਾ ਹੱਕ ਅਦਾ ਕਰੇ: ਕਰ..., ਮਸੂਲ..., ਡਰ..., ਆਦਰ"

NJB "ਹਰ ਇਕ ਦਾ ਹੱਕ ਅਦਾ ਕਰੇ: ਕਰ..., ਮਸੂਲ..., ਡਰ..., ਆਦਰ"

ਇਹ ਸਰਕਾਰ ਦੇ ਅਧਿਕਾਰੀਆਂ ਦੇ ਵੱਖ-ਵੱਖ ਸਮੂਹਾਂ ਦਾ ਹਵਾਲਾ ਦੇ ਸਕਦਾ ਹੈ (ਦੇਖੋ, RSV), ਸ਼ਾਇਦ ਇਸਦਾ ਅਰਥ ਇਹ ਹੈ ਕਿ ਮਸੀਹੀਆਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਕਰ ਅਤੇ ਆਦਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਪਰਮੇਸ਼ਰ ਦੇ ਸੇਵਕਾਂ ਵਜੋਂ ਕੰਮ ਕਰਦੇ ਹਨ (ਦੇਖੋ, ਰੋਮੀਆਂ 13:1,4 [ਦੋ ਵਾਰ],6; ਮੱਤੀ 22:15-22)।

ਦੇ ਸਬਦ "ਕਰ" ਅਤੇ "ਮਸੂਲ" ਸਮਾਨਾਰਥੀ ਤੌਰ ਤੇ ਵਰਤੇ ਜਾਂਦੇ ਹਨ (ਹਾਲਾਂਕਿ TEV ਬਾਈਬਲ ਇਸ ਵਿਚ ਅੰਤਰ ਦੱਸਦੀ ਹੈ)। ਜੇਕਰ ਇਨ੍ਹਾਂ ਦੇ ਅਸਲ ਅਰਥ ਨੂੰ ਦੇਖਿਆ ਜਾਵੇ ਤਾਂ ਪਹਿਲਾ ਜਿੱਤ ਪ੍ਰਾਪਤ ਕੀਤੇ ਦੇਸ਼ ਨੂੰ ਕਰ ਦੇਣ ਦਾ ਹਵਾਲਾ ਦਿੰਦਾ ਹੈ (ਦੇਖੋ, ਲੂਕਾ 20:22) ਅਤੇ ਦੂਸਰਾ ਨਿੱਜੀ ਕਰਾਂ ਦਾ ਹਵਾਲਾ ਦਿੰਦਾ ਹੈ (ਦੇਖੋ, ਮੱਤੀ 17:25; 22:17,19)।

ਰੋਮੀਆਂ 13:8-14 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 13:1-7 ਨੂੰ ਇਕ ਸਵੈ-ਨਿਰਭਰ ਸਾਹਿਤਕ ਪ੍ਰਸੰਗ ਦੇ ਤੌਰ ਤੇ ਸਮਝਣਾ ਸੰਭਵ ਹੈ। ਹਾਲਾਂਕਿ, ਰੋਮੀਆਂ 13:7 ਵਿਚਲਾ "ਹੱਕ ਅਦਾ ਕਰਨ" ਦਾ ਵਿਚਾਰ ਰੋਮੀਆਂ 13:8 ਵਿਚ ਇਕ ਵੱਖਰੇ ਅਰਥਾਂ ਵਿਚ ਜਾਰੀ ਰਿਹਾ ਜਾਪਦਾ ਹੈ। ਵਿਸ਼ਵਾਸੀ ਸਰਕਾਰ ਪ੍ਰਤੀ ਜ਼ਿੰਮੇਵਾਰੀ ਅਦਾ ਕਰਨ ਦੇ ਹੱਕਦਾਰ ਹਨ; ਵਿਸ਼ਵਾਸੀ ਦੂਸਰੇ ਮਨੁੱਖਾਂ ਪ੍ਰਤੀ ਵੀ ਜ਼ਿੰਮੇਵਾਰੀ ਅਦਾ ਕਰਨ ਦੇ ਹੱਕਦਾਰ ਹਨ।
- B. ਆਇਤਾਂ 8-10 ਇਕ ਹੀ ਵਿਚਾਰ ਹਨ, ਜਿਵੇਂ ਰੋਮੀਆਂ 13:11-14 ਹੈ। ਇਹ ਰੋਮੀਆਂ 12 ਦੀ ਚਰਚਾ ਨੂੰ ਜਾਰੀ ਰੱਖਦੇ ਹਨ ਜੋ ਮਸੀਹੀਆਂ ਦੀ ਦੂਸਰਿਆਂ ਨੂੰ ਪਿਆਰ ਕਰਨ ਦੀ ਜ਼ਿੰਮੇਵਾਰੀ ਹੈ।
- C. ਪੌਲੁਸ ਦਾ ਦਸ ਹੁਕਮਾਂ ਦੀ ਨੈਤਿਕ ਮਾਰਗਦਰਸ਼ਕ ਵਜੋਂ ਵਰਤੋਂ ਨਵੇਂ ਨੇਮ ਦੇ ਵਿਸ਼ਵਾਸੀਆਂ ਨੂੰ ਚੰਗੇ ਜੀਵਨ (ਪਵਿੱਤਰਤਾ) ਦੇ ਖੇਤਰ ਵਿਚ ਪੁਰਾਣੇ ਨੇਮ ਦੀ ਪ੍ਰਸੰਗਤਾ ਨੂੰ ਦਰਸਾਉਂਦੀ ਹੈ, ਇਹ ਮੁਕਤੀ ਲਈ ਨਹੀਂ ਹੈ (ਦੇਸ਼ਮੁਕਤੀ, ਦੇਖੋ ਗਲਾਤੀਆਂ 3)। ਇਹ ਲਗਦਾ ਹੈ ਕਿ ਪੌਲੁਸ ਆਪਣੇ ਨੈਤਿਕ ਨਿਰਦੇਸ਼ਾਂ ਨੂੰ ਬਣਾਉਣ ਲਈ ਕਈ ਸਰੋਤਾਂ ਨੂੰ ਜੋੜਿਆ ਹੈ:
 1. ਯਿਸੂ ਮਸੀਹ ਦੇ ਸ਼ਬਦ
 2. ਆਤਮਾ ਦੀ ਅਗਵਾਈ
 3. ਪੁਰਾਣਾ ਨੇਮ
 4. ਉਸਦੀ ਰੱਬੀ ਸਿੱਖਿਆ
 5. ਯੂਨਾਨੀ ਦੇ ਚਿੰਤਕਾਂ (ਖਾਸਕਰ ਸਟੋਕਸ) ਬਾਰੇ ਉਸ ਦਾ ਗਿਆਨ

ਇਹ "ਪਿਆਰ ਦੇ ਕਾਨੂੰਨ" ਦੀ ਵਿਸ਼ੇਸ਼ਤਾ ਹੈ —ਪਰਮੇਸ਼ਰ ਦੇ ਲਈ ਪਿਆਰ, ਮਨੁੱਖਤਾ ਲਈ ਪਿਆਰ; ਪਰਮੇਸ਼ਰ ਦੀ ਸੇਵਾ, ਮਨੁੱਖਤਾ ਦੀ ਸੇਵਾ!

- D. ਆਇਤਾਂ 11-14 ਦੀ ਅੰਤ ਦੇ ਸਮੇਂ ਦੀ ਸਥਿਤੀ ਹੈ। ਹਨੇਰੇ ਅਤੇ ਚਾਨਣ ਦਾ ਅੰਤਰ ਮ੍ਰਿਤਕ ਸਾਗਰ ਪੇਥੀਆਂ ਸਮੇਤ ਯਹੂਦੀ ਸਾਹਿਤ ਦੀ ਵਿਸ਼ੇਸ਼ਤਾ ਸੀ। ਇਹ ਯੂਹੰਨਾ ਅਤੇ ਪੌਲੁਸ ਦੀਆਂ ਲਿਖਤਾਂ ਵਿਚ ਆਮ ਹੈ। ਮਸੀਹੀ ਜੀਵਨ ਦੇ "ਪਹਿਲਾ ਤੌਰ" ਬਨਾਮ "ਅਜੇ ਨਹੀਂ"

ਦਾ ਤਣਾਅ ਪਰਮੇਸ਼ਰੀ ਜੀਵਨ ਦੀ ਪ੍ਰੇਰਨਾ ਹੈ। "ਨਵੇਂ ਯੁੱਗ" (ਪਰਮੇਸ਼ਰ ਦੇ ਰਾਜ) ਦਾ ਉਦਘਾਟਨ ਹੋ ਚੁੱਕਾ ਹੈ ਅਤੇ ਜਲਦੀ ਹੀ ਇਹ ਖਪਤ ਹੋ ਜਾਵੇਗਾ। ਇਹ ਵਚਨ 1 ਥੱਸਲੁਨੀਕੀਆਂ 5:1-11 ਦੇ ਸਮਾਨ ਹੈ।

- E. ਆਇਤਾਂ 13-14 ਦਾ A.D. 386 ਦੀਆਂ ਗਰਮੀਆਂ ਵਿਚ ਆਗਸਤਿਨ ਉੱਤੇ ਜੀਵਨ ਬਦਲਣ ਵਾਲਾ ਪ੍ਰਭਾਵ ਪਿਆ। ਉਹ ਉਸ ਦੇ *ਇਕਰਾਰਨਾਮੇ 8:29* ਵਿਚ ਕਹਿੰਦਾ ਹੈ, "ਮੈਂ ਅੱਗੇ ਕੁਝ ਨਹੀਂ ਪੜ੍ਹ ਸਕਦਾ, ਨਾ ਹੀ ਮੈਨੂੰ ਜ਼ਰੂਰਤ ਪਈ; ਇਸ ਵਾਕ ਦੇ ਅੰਤ ਵਿਚ, ਇਕ ਸਾਫ਼ ਰੋਸ਼ਨੀ ਨੇ ਮੇਰੇ ਦਿਲ ਨੂੰ ਭਰ ਦਿੱਤਾ ਅਤੇ ਸ਼ੱਕ ਦਾ ਸਾਰਾ ਹਨੇਰਾ ਮਿਟ ਗਿਆ।"

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 13:8-10

°ਇੱਕ ਦੂਜੇ ਨਾਲ ਪਿਆਰ ਕਰਨ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ ਕਿਉਂਕਿ ਜੇ ਦੂਸਰੇ ਨਾਲ ਪਿਆਰ ਕਰਦਾ ਹੈ ਉਹ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ। °ਕਿਉਂਕਿ ਇਹ, ਜੋ ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲਾਲਚ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭ ਗੱਲਾਂ ਦਾ ਨਿਚੋੜ ਇਸ ਗੱਲ ਵਿੱਚ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। °ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ, ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ।

13:8 "ਕਿਸੇ ਦੇ ਕਰਜ਼ਦਾਰ ਨਾ ਰਹੋ" ਇਹ ਨਕਾਰਾਤਮਕ ਕ੍ਰਿਦੰਤ ਦੇ ਨਾਲ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ ਜਿਸਦਾ ਅਰਥ ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣਾ ਹੈ। ਇਸ ਜ਼ੋਰ ਦੇ ਮੁਹਾਵਰੇ ਵਿਚ ਦੋ ਨਕਾਰਾਤਮਕ ਹਨ। ਇਹ ਕਰ ਦੇਣ ਦੇ ਮੁੱਦੇ ਨਾਲ ਸੰਬੰਧਿਤ ਹੋ ਸਕਦੇ ਹਨ (ਰੋਮੀਆਂ 13:6-7)। ਵਿੱਤੀ ਕਰਜ਼ਾ ਹਮੇਸ਼ਾ ਭਾਵਨਾਤਮਕ ਅਤੇ ਸੰਭਾਵਿਤ ਤੌਰ ਤੇ ਆਤਮਿਕ ਨਿਕਾਸ ਹੋ ਸਕਦਾ ਹੈ। ਸੰਸਾਰਿਕ ਹੋਣ ਤੋਂ ਬਚ ਕੇ ਰਹੋ। ਇਹ ਮਸੀਹੀਆਂ ਦੇ ਕਾਰਨਾਂ ਅਤੇ ਨਿੱਜੀ ਦਾਨ ਦੇ ਸਮਰਥਨ ਕਰਨ ਦੀ ਉਨ੍ਹਾਂ ਦੀ ਯੋਗਤਾ ਤੋਂ ਵਾਂਝੇ ਕਰਦਾ ਹੈ। ਹਾਲਾਂਕਿ, ਇਸ ਆਇਤ ਨੂੰ "ਕੋਈ ਖਪਤਕਾਰਾਂ ਦੇ ਉਧਰ ਲਈ ਨਹੀਂ" ਦੇ ਪ੍ਰਮਾਣ ਲਈ ਨਹੀਂ ਵਰਤਿਆ ਜਾ ਸਕਦਾ ਹੈ। ਬਾਈਬਲ ਦੀ ਵਿਆਖਿਆ ਇਸ ਦੇ ਸਮੇਂ ਦੀ ਰੋਸ਼ਨੀ ਵਿਚ ਹੋਣੀ ਚਾਹੀਦੀ ਹੈ। ਇਹ ਅਮਰੀਕਾ ਦੀ ਸਵੇਰ ਦੀ ਅਖਬਾਰ ਨਹੀਂ ਹੈ! ਆਇਤਾਂ 8-10 ਇਕ ਦੂਜੇ ਨੂੰ ਪਿਆਰ ਕਰਨ ਦੀ ਪਹਿਲ ਤੇ ਜ਼ੋਰ ਦਿੰਦੀਆਂ ਹਨ (1) ਨੇਮ ਦੇ ਭਰਾਵਾਂ ਵਜੋਂ (ਮੱਤੀ 22:39-40; ਯੂਹੰਨਾ 13:34-35) ਅਤੇ (2) ਇਕ ਦੂਸਰੇ ਮਨੁੱਖ ਵਜੋਂ (ਦੇਖੋ, ਮੱਤੀ 5:42; ਗਲਾਤੀਆਂ 6:10)।

NIDNTT, ਭਾਗ 1, ਪੰਨਾ 668, ਵਿਚ ਇਕ ਨਿਰੀਖਣ ਕੀਤਾ ਗਿਆ ਹੈ ਕਿ "ਕਰਜ਼ਦਾਰ" ਦੇ ਦੋ ਮਤਲਬ ਹਨ:

1. ਇੰਜੀਲਾਂ ਵਿਚ ਇਸ ਨੂੰ ਕਰ ਦੇਣ ਦੇ ਤੌਰ ਤੇ ਵਰਤਿਆ ਗਿਆ ਹੈ
2. ਪੌਲੁਸ ਦੀਆਂ ਲਿਖਤਾਂ ਵਿਚ ਇਸ ਨੂੰ ਇਕ ਜ਼ਿੰਮੇਵਾਰੀ ਵਜੋਂ ਵਰਤਿਆ ਗਿਆ ਹੈ

ਇਸ ਵਚਨ ਵਿਚ ਪੌਲੁਸ ਇਨ੍ਹਾਂ ਦੋਹਾਂ ਨੂੰ ਜੋੜਦਾ ਲਗਦਾ ਹੈ।

▣ "ਇੱਕ ਦੂਜੇ ਨਾਲ ਪਿਆਰ ਕਰਨ ਤੋਂ ਬਿਨ੍ਹਾਂ" ਇਹ ਰੋਮੀਆਂ 13:8-10 ਦਾ ਮੁੱਖ ਵਿਚਾਰ ਹੈ (ਦੇਖੋ, ਯੂਹੰਨਾ 13:34; 15:12; ਰੋਮੀਆਂ 12:10; 1 ਕੁਰਿੰਥੀਆਂ 13; ਫ਼ਿਲਿੱਪੀਆਂ 2:3-4; 1 ਥੱਸਲੁਨੀਕੀਆਂ 4:9; ਇਬਰਾਨੀਆਂ 13:1; 2 ਪਤਰਸ 1:7; 1 ਯੂਹੰਨਾ 3:11; 4:7, 11-12)।

▣ "ਜੇ ਦੂਸਰੇ ਨਾਲ ਪਿਆਰ ਕਰਦਾ ਹੈ" ਇਹ ਕਿਰਿਆ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ। ਇਹ ਇਕੱਲੇ ਰਹਿ ਕੇ ਅਤੇ ਮੇਸਮੀ ਪਿਆਰ ਦੇ ਕੰਮ ਨਹੀਂ, ਪਰ ਮਸੀਹ ਵਰਗੇ ਪਿਆਰ ਦੀ ਜੀਵਨਸ਼ੈਲੀ ਦਾ ਹਵਾਲਾ ਦਿੰਦਾ ਹੈ।

ਸ਼ਬਦ “ਗੁਆਂਢੀ” ਦਾ ਸ਼ਾਬਦਿਕ ਅਰਥ, “ਹੋਰ ਪਰ ਵੱਖਰੀ ਕਿਸਮ ਦਾ” (*ਹੇਟਰੋਸ heteros*) ਹੈ, ਹਾਲਾਂਕਿ ਹੇਟਰੋਸ *heteros* ਅਤੇ ਐਲੋਸ *allos* (ਹੋਰ ਪਰ ਇਕੋ ਕਿਸਮ ਦਾ) ਵਿਚ ਅੰਤਰ ਕੋਇਨੇ ਯੂਨਾਨੀ ਵਿਚ ਟੁੱਟ ਗਿਆ ਸੀ। ਇਸ ਪ੍ਰਸੰਗ ਵਿਚ ਇਸ ਕਿਸੇ ਦੇ ਗੁਆਂਢੀ ਦਾ ਹਵਾਲਾ ਦੇ ਸਕਦਾ ਹੈ, ਸਭ ਤੋਂ ਸੰਭਵ ਸ਼ਰਤਾਂ ਵਿਚ, ਚਾਹੇ ਉਹ ਵਿਸ਼ਵਾਸੀ ਹੋਵੇ ਚਾਹੇ ਨਾ ਹੋਵੇ (ਦੇਖੋ, ਲੂਕਾ 12:14-21; 10:25-37)। ਹਾਲਾਂਕਿ, ਲੇਵੀਆਂ 19:18 ਦਾ ਹਵਾਲਾ ਇਸ ਪ੍ਰਸੰਗ ਵਿਚ ਇਕ ਹੋਰ ਨੇਮ ਸਾਥੀ (ਇਕ ਸਾਥੀ ਇਸਰਾਇਲੀ) ਬਾਰੇ ਦੱਸਦਾ ਹੈ।

ਮਸੀਹੀਆਂ ਨੂੰ ਹੋਰਨਾਂ ਮਸੀਹੀਆਂ ਨੂੰ ਅਤੇ ਗੁਆਚੇ ਹੋਏ ਲੋਕਾਂ ਨੂੰ ਭਰਾਵਾਂ ਵਜੋਂ ਪਿਆਰ ਕਰਨਾ ਚਾਹੀਦਾ ਹੈ (ਦੇਖੋ, ਗਲਾਤੀਆਂ 6:10)। ਮਸੀਹਤ ਇਕ ਪਰਿਵਾਰ ਹੈ। ਹਰ ਸਦੱਸ ਪੂਰੇ ਪਰਿਵਾਰ ਦੀ ਸਿਹਤ ਅਤੇ ਵਿਕਾਸ ਲਈ ਜਿਊਂਦਾ ਰਹਿੰਦਾ ਅਤੇ ਸੇਵਾ ਕਰਦਾ ਹੈ (ਦੇਖੋ, 12:7)।

NASB, NKJV, NRSV "ਬਿਵਸਥਾ ਨੂੰ ਪੂਰਾ ਕੀਤਾ"

TEV "ਬਿਵਸਥਾ ਦੀ ਪਾਲਣਾ ਕੀਤੀ"

NJB "ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਲਿਆ"

ਇਕ ਆਮ ਯੂਨਾਨੀ ਕਿਰਿਆ (*ਪਲੇਰੂ pleroō*) ਦਾ ਅਨੁਵਾਦ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ, ਜਿਸ ਨੂੰ ਅਨੁਵਾਦ ਕੀਤਾ ਜਾ ਸਕਦਾ ਹੈ “ਇਹ ਹੋ ਗਿਆ ਸੀ ਅਤੇ ਨਿਰੰਤਰ ਪੂਰਾ ਹੋ ਰਿਹਾ ਹੈ” Robert Hanna, *A Grammatical Aid to The Greek New Testament*, ਨੇ A. T. Robertson ਦਾ ਹਵਾਲਾ ਦਿੱਤਾ ਅਤੇ ਇਸ ਨੂੰ “ਆਮ ਸੱਚਾਈ” ਕਿਹਾ ਸੀ (ਸੱਚ ਦੇ ਰਿਵਾਜ ਦਾ ਹਵਾਲਾ ਦਿੰਦਾ ਹੈ, ਜੋ ਪ੍ਰਾਪਤ ਕਰਨ ਵਾਲਿਆਂ ਦੁਆਰਾ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ) (ਪੰਨਾ. 28)। ਇਸ ਨੂੰ ਰੋਮੀਆਂ 13:10 ਵਿਚ ਦੁਹਰਾਇਆ ਗਿਆ ਹੈ (ਦੇਖੋ, ਗਲਾਤੀਆਂ 5:14; 6:2)।

13:9 ਪੌਲੁਸ ਦਾ ਨਵੇਂ ਨੇਮ ਦੇ ਵਿਸ਼ਵਾਸੀਆਂ ਨੂੰ ਪ੍ਰੇਰਿਤ ਕਰਨ ਲਈ ਮੂਸਾ ਦੀ ਬਿਵਸਥਾ ਦਾ ਇਸਤੇਮਾਲ ਕਰਨਾ ਕੋਈ ਅਸਧਾਰਨ ਗੱਲ ਨਹੀਂ ਸੀ (ਕੂਚ 20:13-17 ਜਾਂ ਬਿਵਸਥਾ ਸਾਰ 5:17-21 ਅਤੇ ਲੇਵੀਆਂ 19:18)। ਅਫਸੀਆਂ 6:2-3 ਵਿਚ ਪੌਲੁਸ ਨੇ ਮਸੀਹੀਆਂ ਨੂੰ ਪ੍ਰੇਰਿਤ ਕਰਨ ਲਈ ਦਸ ਹੁਕਮਾਂ ਵਿਚੋਂ ਇਕ ਦਾ ਇਸਤੇਮਾਲ ਕੀਤਾ ਸੀ (ਦੇਖੋ, 1 ਤਿਮੋਥਿਉਸ 1:9-10)। ਪੁਰਾਣੇ ਨੇਮ ਦਾ ਵਚਨ ਮੁਕਤੀ ਲਈ ਨਹੀਂ ਸੀ, ਪਰ ਇਹ ਪਰਮੇਸ਼ਰ ਦੀ ਪ੍ਰਗਟ ਕੀਤੀ ਗਈ ਇੱਛਾ ਸੀ ਕਿ ਮਨੁੱਖਾਂ ਨੂੰ ਪਰਮੇਸ਼ਰ ਅਤੇ ਹੋਰ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ (ਦੇਖੋ, ਰੋਮੀਆਂ 15:4; 1 ਕੁਰਿੰਥੀਆਂ 10:6,11)। ਸੰਭਾਵਿਤ ਤੌਰ ਤੇ ਪੌਲੁਸ ਦਾ ਪੁਰਾਣੇ ਨੇਮ ਦਾ ਹਵਾਲਾ ਦੇਣਾ ਰੋਮ ਦੀ ਕਲੀਸਿਯਾ ਵਿਚ ਯਹੂਦੀਆਂ ਅਤੇ ਗੈਰ-ਯਹੂਦੀਆਂ ਨੂੰ ਜੋੜਨ ਦਾ ਤਰੀਕਾ ਸੀ। “ਪੂਰਾ ਹੋਇਆ” ਸ਼ਬਦ ਦਾ ਇਸਤੇਮਾਲ ਮੱਤੀ 5:17 ਵਿਚਲੀ ਬਿਵਸਥਾ ਬਾਰੇ ਯਿਸੂ ਦੇ ਵਿਚਾਰ-ਵਟਾਂਦਰੇ ਨਾਲ ਵੀ ਸੰਬੰਧਿਤ ਹੈ।

ਇਹ ਸੰਭਵ ਹੈ ਕਿ ਇਹ ਆਮ ਤੌਰ ਤੇ ਬਿਵਸਥਾ ਦਾ ਹਵਾਲਾ ਦਿੰਦਾ ਹੈ, ਬਿਵਸਥਾ ਸਮਾਜਿਕ ਨਿਯਮਾਂ ਦੇ ਵਜੋਂ, ਅਤੇ ਖਾਸਕਰ ਮੂਸਾ ਦੀ ਬਿਵਸਥਾ ਦੇ ਤੌਰ ਤੇ ਨਹੀਂ। ਹਾਲਾਂਕਿ, ਇਹ ਤੱਥ ਕਿ ਪੌਲੁਸ ਨੇ ਰੋਮੀਆਂ 13:9 ਵਿਚ ਪੁਰਾਣੇ ਨੇਮ ਤੋਂ ਹਵਾਲਾ ਦਿੱਤਾ ਇਹ ਮੂਸਾ ਦੀ ਬਿਵਸਥਾ ਦਾ ਹਵਾਲਾ ਦਿੰਦਾ ਹੈ। ਧਿਆਨ ਦਿਓ ਕਿ ਮਨੁੱਖੀ ਨਿਯਮਾਂ ਨੂੰ ਮੰਨ ਕੇ ਨਹੀਂ ਪਰ ਸਿਰਫ਼ ਪਿਆਰ ਨਾਲ ਬਿਵਸਥਾ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ! ਹੇਠਾਂ ਦਿੱਤੇ ਵਿਸ਼ੇ ਦੇਖੋ।

ਲੇਵੀਆਂ 19:18 ਨੂੰ ਦੋ ਮਹੱਤਵਪੂਰਣ ਤਰੀਕਿਆਂ ਨਾਲ ਵਰਤਿਆ ਗਿਆ ਹੈ।

1. ਯਿਸੂ ਇਸ ਨੂੰ *ਸ਼ੇਮਾ shema* (ਬਿਵਸਥਾ ਸਾਰ 6:4-6) ਨਾਲ ਜੋੜਦਾ ਹੈ ਕਿ ਇਹ ਪੂਰੀ ਬਿਵਸਥਾ ਦਾ ਸੰਖੇਪ ਹੈ (ਦੇਖੋ, ਮੱਤੀ 22:37-40; ਮਰਕੁਸ 12:29-31; ਲੂਕਾ 10:27)।
2. ਪੌਲੁਸ ਦੇ ਲਈ ਇਹ ਦਸ ਹੁਕਮਾਂ ਦੇ ਦੂਸਰੇ ਅੱਧ ਦੇ ਸੰਖੇਪ ਵਜੋਂ ਕੰਮ ਕਰਦਾ ਹੈ (ਜਿਵੇਂ ਕਿ, ਨੇਮ ਦੇ ਸਾਥੀਆਂ ਨਾਲ ਸੰਬੰਧ (ਦੇਖੋ, ਗਲਾਤੀਆਂ 5:14), ਜੋ ਮੱਤੀ 7:12 ਅਤੇ ਲੂਕਾ 6:31 ਵਿਚ ਯਿਸੂ ਦੀ ਟਿੱਪਣੀ ਉਪਰ ਹੈ।

ਖਾਸ ਵਿਸ਼ਾ: ਮੂਸਾ ਦੀ ਬਿਵਸਥਾ ਤੇ ਪੌਲੁਸ ਦਾ ਵਿਚਾਰ

ਖਾਸ ਵਿਸ਼ਾ: ਮੂਸਾ ਦੀ ਬਿਵਸਥਾ ਤੇ ਪੌਲੁਸ ਦਾ ਵਿਚਾਰ

ਇਹ ਚੰਗਾ ਹੈ ਅਤੇ ਪਰਮੇਸ਼ਰ ਵੱਲੋਂ ਹੈ (ਤੁਲਨਾ ਕਰੋ, ਰੋਮੀਆਂ 7:12, 16)

- A. ਇਹ ਸਹੀ ਬਣਨ ਅਤੇ ਪਰਮੇਸ਼ਰ ਦੁਆਰਾ ਸਵੀਕਾਰਨ ਦਾ ਰਸਤਾ ਨਹੀਂ ਹੈ (ਇਹ ਇਕ ਸਰਾਪ ਵੀ ਹੋ ਸਕਦਾ ਹੈ, ਤੁਲਨਾ ਕਰੋ, ਗਲਾਤੀਆਂ 3)। ਦੇਖੋ ਖਾਸ ਵਿਸ਼ਾ: ਮੂਸਾ ਦੀ ਬਿਵਸਥਾ ਅਤੇ ਮਸੀਹੀ ਲੋਕ
- B. ਇਹ ਅਜੇ ਵੀ ਵਿਸ਼ਵਾਸੀਆਂ ਲਈ ਪਰਮੇਸ਼ਰ ਦੀ ਇੱਛਾ ਹੈ ਕਿਉਂਕਿ ਇਹ ਪਰਮੇਸ਼ਰ ਦਾ ਸਵੈ-ਪ੍ਰਕਾਸ਼ ਹੈ (ਪੌਲੁਸ ਵਿਸ਼ਵਾਸੀਆਂ ਨੂੰ ਦੇਸ਼ੀ ਠਹਿਰਾਉਣ ਜਾਂ ਉਤਸ਼ਾਹਿਤ ਕਰਨ ਲਈ ਪੁਰਾਣੇ ਨੇਮ ਦਾ ਹਵਾਲਾ ਦਿੰਦਾ ਹੈ)
- C. ਵਿਸ਼ਵਾਸੀ ਪੁਰਾਣੇ ਨੇਮ ਦੁਆਰਾ ਸੂਚਿਤ ਕੀਤੇ ਜਾਂਦੇ ਹਨ (ਤੁਲਨਾ ਕਰੋ, ਰੋਮੀਆਂ 4:23-24; 15:4; 1 ਕੁਰਿੰਥੀਆਂ 10:6, 11), ਪਰ ਪੁਰਾਣੇ ਨੇਮ ਦੁਆਰਾ ਬਚਾਏ ਨਹੀਂ ਜਾਂਦੇ ਹਨ (ਤੁਲਨਾ ਕਰੋ, ਰਸੂਲਾਂ ਦੇ ਕਰਤੱਬ 15; ਰੋਮੀਆਂ 4; ਗਲਾਤੀਆਂ 3; ਇਬਰਾਨੀਆਂ)। ਇਹ ਸੁਧੀਕਰਨ ਵਿਚ ਕੰਮ ਕਰਦਾ ਹੈ ਨਾ ਕਿ ਧਰਮੀ ਠਹਿਰਾਉਣ ਵਿਚ।
- D. ਇਹ ਨਵੀਂ ਵਾਚਾ ਵਿਚ ਕੰਮ ਕਰਦਾ ਹੈ:
 1. ਪਾਪ ਦਿਖਾਉਣ ਦਾ (ਤੁਲਨਾ ਕਰੋ, ਗਲਾਤੀਆਂ 3:15-29)
 2. ਸਮਾਜ ਵਿਚ ਮਨੁੱਖਜਾਤੀ ਨੂੰ ਛੁਟਕਾਰਾ ਪਾਉਣ ਲਈ ਮਾਰਗ ਦਰਸ਼ਨ ਦਾ
 3. ਮਸੀਹੀ ਨੈਤਿਕ ਫੈਸਲਿਆਂ ਨੂੰ ਸੂਚਿਤ ਕਰਨ ਦਾ

ਇਹ ਬਿਵਸਥਾ ਨਾਲ ਸਬੰਧਿਤ ਅਧਿਆਤਮਿਕ ਫੈਲਾਵ ਹੈ, ਸਰਾਪ ਤੋਂ (ਤੁਲਨਾ ਕਰੋ ਗਲਾਤੀਆਂ 3:10-13) ਅਸੀਸਾਂ ਅਤੇ ਸਥਿਰਤਾ ਵੱਲ ਜਾਣਾ, ਮੂਸਾ ਦੀ ਬਿਵਸਥਾ ਬਾਰੇ ਪੌਲੁਸ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਵਿਚ ਮੁਸ਼ਕਲ ਦਾ ਕਾਰਣ ਬਣਦਾ ਹੈ। *A Man in Christ* ਵਿਚ James Stewart ਨੇ ਪੌਲੁਸ ਦੇ ਵਿਵਾਦਪੂਰਨ ਸੋਚ ਅਤੇ ਲਿਖਤ ਨੂੰ ਦਰਸਾਇਆ ਹੈ:

"ਤੁਸੀਂ ਆਮ ਤੌਰ ਤੇ ਉਸ ਆਦਮੀ ਦੀ ਉਮੀਦ ਕਰੋਗੇ ਜੋ ਆਪਣੇ ਆਪ ਨੂੰ ਨਿਯਮਤ ਰੂਪ ਵਿਚ ਨਿਯਮਿਤ ਸ਼ਰਤਾਂ ਦੇ ਅਰਥਾਂ ਨੂੰ ਜਿੰਨੀ ਸੰਭਵ ਹੋ ਸਕੇ ਨਿਸ਼ਚਤ ਕਰਨ ਲਈ ਸੋਚ ਅਤੇ ਸਿਧਾਂਤ ਦਾ ਨਿਰਮਾਣ ਕਰਨ ਲਈ ਤਿਆਰ ਕਰ ਰਿਹਾ ਸੀ। ਤੁਸੀਂ ਉਸ ਤੋਂ ਆਪਣੇ ਮੁੱਖ ਵਿਚਾਰਾਂ ਦੇ ਮੁਹਾਵਰੇ ਦੀ ਸ਼ੁੱਧਤਾ ਤੇ ਨਿਸ਼ਾਨਾ ਲਾਉਣ ਦੀ ਉਮੀਦ ਕਰੋਗੇ। ਤੁਸੀਂ ਇਹ ਮੰਗ ਕਰੋਗੇ ਕਿ ਇਕ ਸ਼ਬਦ, ਜੋ ਇਕ ਵਾਰ ਤੁਹਾਡੇ ਲੇਖਕ ਦੁਆਰਾ ਇਕ ਖਾਸ ਅਰਥ ਲਈ ਵਰਤਿਆ ਗਿਆ ਹੈ, ਉਸੇ ਹੀ ਤਰੀਕੇ ਨਾਲ ਅੱਗੇ ਵੀ ਵਰਤਿਆ ਜਾਵੇ। ਪਰੰਤੂ ਪੌਲੁਸ ਤੋਂ ਇਸ ਗੱਲ ਦੀ ਉਮੀਦ ਰੱਖਣਾ ਨਿਰਾਸ਼ ਹੋਣਾ ਹੈ। ਉਸ ਦੇ ਬਹੁਤ ਸਾਰੇ ਮੁਹਾਵਰੇ ਢੀਲੇ ਹਨ, ਨਾ ਕਿ ਕਠੋਰ... 'ਬਿਵਸਥਾ ਪਵਿੱਤਰ ਹੈ' ਉਹ ਲਿਖਦਾ ਹੈ, 'ਮੈਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ਰ ਦੀ ਬਿਵਸਥਾ ਵਿਚ ਅਨੰਦ ਹੁੰਦਾ ਹਾਂ' (ਤੁਲਨਾ ਕਰੋ ਰੋਮੀਆਂ 7:12, 22) ਪਰ ਇਹ ਸਪੱਸ਼ਟ ਤੌਰ ਤੇ ਨੇਮੋਸ *nomos* ਦਾ ਇਕ ਹੋਰ ਪਹਿਲੂ ਹੈ ਜੋ ਉਸ ਨੂੰ ਕਿਤੇ ਹੋਰ ਕਹਿੰਦਾ ਹੈ, 'ਮਸੀਹ ਨੇ ਸਾਨੂੰ ਬਿਵਸਥਾ ਦੇ ਸ਼ਰਾਪ ਤੋਂ ਛੁਟਕਾਰਾ ਦਿੱਤਾ ਹੈ' (ਤੁਲਨਾ ਕਰੋ ਗਲਾਤੀਆਂ 3:13)" (ਪੇਜ.26)।

ਖਾਸ ਵਿਸ਼ਾ: ਕੂਚ 20 ਤੇ ਟਿੱਪਣੀ

ਖਾਸ ਵਿਸ਼ਾ: ਕੂਚ 20:12-17 ਤੇ ਅੰਤਰਦ੍ਰਿਸ਼ਟੀ (ਦਸ ਹੁਕਮ)

ਕੂਚ 20:13, ਖੂਨ (BDB 953, KB 1283)

I. ਪ੍ਰਸੰਗ

- A. ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਉਹ ਹੁਕਮ ਜੋ ਸਮਾਜਿਕ ਸੁਭਾਅ ਦੇ ਪ੍ਰਤੀਤ ਹੁੰਦੇ ਹਨ ਅਸਲ ਵਿਚ ਧਾਰਮਿਕ ਹਨ। ਸ੍ਰਿਸ਼ਟੀ ਅਤੇ ਛੁਟਕਾਰੇ ਉੱਤੇ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਇਨ੍ਹਾਂ ਹੁਕਮਾਂ ਵਿਚ ਦਿਖਾਇਆ ਗਿਆ ਹੈ। ਇੱਥੇ ਹੁਕਮ ਖੂਨ ਕਰਨਾ ਨਹੀਂ ਪਰ ਇਸਦੇ ਸਹੀ ਕੇਂਦਰ ਵਿਚ ਹਰੇਕ ਮਨੁੱਖ ਵਿਚ ਪਰਮੇਸ਼ਰ ਦੇ ਸਰੂਪ ਬਾਰੇ ਇਕ ਸ਼ਬਦ ਹੈ ਅਤੇ ਮਨੁੱਖੀ ਜ਼ਿੰਦਗੀ ਲਈ ਪਰਮੇਸ਼ਰ ਦੀ ਦੇਖਭਾਲ ਅਤੇ ਚਿੰਤਾ ਹੈ।
- B. ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਹਰੇਕ ਹੁਕਮ ਵਿਸ਼ਵਾਸ ਦੇ ਸਮੂਹ ਨੂੰ ਦਰਸਾਉਂਦਾ ਹੈ। ਗੈਰਕਾਨੂੰਨੀ ਢੰਗ ਨਾਲ ਇਕ ਜੀਵਨ ਨੂੰ ਲੈਣ ਦੀ ਮਨਾਹੀ ਮੁੱਖ ਤੌਰ ਤੇ ਵਿਸ਼ਵਾਸੀ ਸਮਾਜ ਨਾਲ ਕੇਂਦਰਿਤ ਹੈ। ਇਸ ਦੇ ਪ੍ਰਭਾਵ ਸਾਰੀ ਮਨੁੱਖਤਾ ਲਈ ਹਨ।

II. ਮਹੱਤਵਪੂਰਣ ਸ਼ਬਦਾਂ ਦਾ ਅਧਿਐਨ

A. "ਖੂਨ"

1. ਇਹ ਕਿਸੇ ਦਾ ਜੀਵਨ ਲੈਣ ਲਈ ਦੁਰਲੱਭ ਸ਼ਬਦ ਹੈ (*ਰਾਸਾ rasah*, BDB 953, KB 1283), ਇਹ ਸਿਰਫ 46 ਵਾਰ ਪੁਰਾਣੇ ਨੇਮ ਵਿਚ ਵਰਤਿਆ ਗਿਆ ਹੈ। ਇਸ ਦੇ ਨਾਲ ਮਿਲਦੇ-ਜੁਲਦੇ ਇਬਰਾਨੀ ਸ਼ਬਦ ਹਨ ਜੋ ਕਈ ਵਾਰ ਵਰਤੇ ਗਏ ਹਨ।
2. ਸ਼ਬਦ (*ਰਾਸਾ rasah*) ਅਸਲ ਸੀਮਿਤ ਅਰਥ ਅਤੇ ਵਿਸਤ੍ਰਿਤ ਅਰਥ ਲਗਦਾ ਹੈ।
 - a) ਅਸਲ ਵਿਚ ਇਹ ਇਕ ਨੇਮ-ਸਾਥੀ ਦੀ ਜ਼ਿੰਦਗੀ ਨੂੰ ਕਾਨੂੰਨੀ, ਪੂਰਵ-ਅਨੁਮਾਨਿਤ ਤਰੀਕੇ ਨਾਲ ਲੈਣ ਨਾਲ ਸੰਬੰਧਿਤ ਹੈ, ਇਹ ਅਕਸਰ "ਰਿਸ਼ਤੇਦਾਰ ਛੁੜਾਉਣ ਵਾਲੇ ਨਾਲ ਸੰਬੰਧਿਤ ਹੁੰਦਾ ਹੈ। ਇਸ ਦੀ ਵਰਤੋਂ ਵਿਚ ਪੂਰਵ-ਅਨੁਮਾਨਿਤ ਸ਼ਾਮਲ ਸੀ ਪਰ ਇਹ ਕਾਨੂੰਨੀ ਬਦਲੇ ਦੀ ਭਾਵਨਾ ਵਿਚ ਸੀ (ਦੇਖੋ, ਗਿਣਤੀ 35:30-34; ਲੇਵੀਆਂ 24:13-23)। ਅਸਲੀਅਤ ਵਿਚ *ਲੈਕਸ ਟਾਲੀਓਨਿਸ*, *Lex Talionis*, "ਅੱਖ ਦੇ ਬਦਲੇ ਅੱਖ," (ਦੇਖੋ, ਉਤਪਤ 9:5-6) ਬਦਲੇ ਨੂੰ ਸੀਮਿਤ ਰੱਖਣ ਦਾ ਇਕ ਤਰੀਕਾ ਸੀ। ਬਾਅਦ ਵਿਚ ਪਨਾਹ ਦੇ ਨਗਰ (ਬਿਵਸਥਾ ਸਾਰ 4:41; ਯਹੋਸ਼ੁਆ 20:3) ਨੂੰ ਸਥਾਪਿਤ ਕੀਤਾ ਗਿਆ ਤਾਂ ਕਿ ਨੇਮ ਦਾ ਇਕ ਸਾਥੀ ਜਿਸ ਨੇ ਗਲਤੀ ਨਾਲ ਕਿਸੇ ਦਾ ਖੂਨ ਕੀਤਾ ਹੋਵੇ ਤਾਂ ਉਹ ਉਸ ਵਿਅਕਤੀ ਦੇ ਪਰਿਵਾਰ ਦੇ ਗੁੱਸੇ ਤੋਂ ਬਚ ਸਕਦਾ ਹੈ।
 - b) ਬਾਅਦ ਵਿਚ ਇਹ ਸ਼ਬਦ ਕਿਸੇ ਦੀ ਜਾਨ ਲੈਣ ਦੇ ਮਨੋਰਥ ਨੂੰ ਦਰਸਾਉਂਦਾ ਸੀ। "ਜਾਣਬੁੱਝ ਕੇ" ਦਾ ਵਿਚਾਰ ਸਭ ਤੋਂ ਉੱਚਾ ਹੋ ਜਾਂਦਾ ਹੈ! (ਦੇਖੋ, ਕੂਚ 21:12-14; ਗਿਣਤੀ 35:11,22; ਬਿਵਸਥਾ ਸਾਰ 28:24)।
 - c) ਇਹ ਅੰਤਰ ਇਸ ਹੁਕਮ ਵਿਚ ਬਹੁਤ ਮਹੱਤਵਪੂਰਣ ਬਣ ਜਾਂਦਾ ਹੈ। ਪ੍ਰਸੰਗ ਵਿਚ ਇਹ ਲਗਦਾ ਹੈ ਕਿ ਇਹ ਨੇਮ ਦੇ ਸਮਾਜ ਵਿਚ ਹੀ ਦੂਜਿਆਂ ਦਾ ਹਵਾਲਾ ਦਿੰਦਾ ਹੈ। ਇਹ ਛੁੜਾਉਣ ਵਾਲੇ ਰਿਸ਼ਤੇਦਾਰ ਜਾਂ ਖੂਨ ਦੇ ਬਦਲੇ ਨਾਲ ਸੰਬੰਧਿਤ ਹੈ। ਹਾਲਾਂਕਿ, ਇਹ ਸ਼ਬਦ ਬਾਅਦ ਦੇ ਹਵਾਲਿਆਂ ਵਿਚ ਵਰਤਿਆ ਗਿਆ ਹੈ ਜੋ ਦਸ ਹੁਕਮਾਂ ਨੂੰ ਦਰਸਾਉਂਦਾ ਹੈ, ਹੋਸ਼ੇਆ 4:2 ਅਤੇ ਯਿਰਮਿਯਾਹ 7:9 ਵਿਚ ਖੂਨੀ ਦਾ ਹਵਾਲਾ ਦਿੰਦਾ ਹੈ। ਇਹ ਸ਼ਬਦ ਸਿਰਫ ਬਿਵਸਥਾ ਨਾਲ ਹੀ ਨਹੀਂ ਪਰ ਮਨੋਰਥ ਨਾਲ ਵੀ ਸੰਬੰਧਿਤ ਹੈ। ਇਹ ਗੁਆਂਢੀ ਤੋਂ ਸਾਥੀ ਮਨੁੱਖਾਂ ਤੱਕ ਵਿਸਤ੍ਰਿਤ ਹੁੰਦਾ ਹੈ।
3. ਇਹ ਸ਼ਬਦ ਨਿਸ਼ਚਿਤ ਤੌਰ ਤੇ ਆਧੁਨਿਕ ਨੈਤਿਕ ਮੁੱਦੇ ਜਿਵੇਂ ਕਿ ਮੌਤ ਦੀ ਸਜ਼ਾ ਜਾਂ ਯੁੱਧ ਨਾਲ ਸੰਬੰਧਿਤ ਨਹੀਂ ਹੈ। ਯਹੂਦੀਆਂ ਵਿਚ ਕਦੇ ਵਿਚ ਫਾਂਸੀ ਜਾਂ ਪਵਿੱਤਰ ਯੁੱਧ (ਜਾਂ ਇਸ ਮਾਮਲੇ ਲਈ, ਅਪਵਿੱਤਰ ਯੁੱਧ) ਨਾਲ ਕੋਈ ਸਮੱਸਿਆ ਨਹੀਂ ਸੀ।

4. ਸਾਡੇ ਆਧੁਨਿਕ ਸਮੇਂ ਦਾ ਸਭ ਤੋਂ ਉੱਤਮ ਅਨੁਵਾਦ “ਪੂਰਵ-ਅਨੁਮਾਨਿਤ ਖੂਨ” ਹੈ।

III. ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਛੇਵਾਂ, ਸੱਤਵਾਂ ਅਤੇ ਅੱਠਵਾਂ ਹੁਕਮ ਸਿਰਫ਼ ਦੇ ਇਬਰਾਨੀ ਸ਼ਬਦਾਂ ਤੋਂ ਬਣਿਆ ਹੈ। ਉਹ ਬਹੁਤ ਛੋਟੇ ਹਨ।
- B. ਜੀਵਨ, ਬਾਕੀ ਜੀਵਨਾਂ ਦੀ ਤਰ੍ਹਾਂ, ਪਰਮੇਸ਼ਰ ਨਾਲ ਸੰਬੰਧਿਤ ਹੈ। ਅਸੀਂ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦੇ ਹਾਂ ਇਹ ਪਰਮੇਸ਼ਰ ਬਾਰੇ ਸਾਡੇ ਵਿਚਾਰਾਂ ਨੂੰ ਦਰਸਾਉਂਦਾ ਹੈ।

IV. ਨਵੇਂ ਨੇਮ ਨਾਲ ਸਮਾਨਤਾਵਾਂ

A. ਯਿਸੂ

- 1. ਇਸ ਹੁਕਮ ਦਾ ਉਸਦਾ ਵਿਸਥਾਰ (ਦੇਖੋ, ਮੱਤੀ 5:21-26) ਸਾਨੂੰ ਇਸ ਆਧੁਨਿਕ ਵਿਚਾਰ-ਵਟਾਂਦਰੇ ਲਈ ਕਿ ਸਾਡੇ ਦਿਨਾਂ ਵਿਚ ਇਸ ਵਚਨ ਨੂੰ ਕਿਵੇਂ ਲਾਗੂ ਕਰਨਾ ਹੈ ਇਸ ਬਾਰੇ ਸਹੀ ਢੰਗ ਦਿੰਦਾ ਹੈ।
- 2. ਯਿਸੂ ਨੇ ਇਸ ਹੁਕਮ ਨੂੰ ਕਿਰਿਆ ਦੇ ਖੇਤਰ ਤੋਂ ਮਨੋਰਥਾਂ ਦੇ ਖੇਤਰ ਵਿਚ ਲਿਆਂਦਾ ਸੀ। ਅਸੀਂ ਉਹ ਹਾਂ ਜੋ ਅਸੀਂ ਸੋਚਦੇ ਹਾਂ! “ਜਿਵੇਂ ਮਨੁੱਖ ਆਪਣੇ ਮਨ ਵਿਚ ਸੋਚਦਾ ਹੈ, ਉਹ ਉਵੇਂ ਹੀ ਹੈ” ਵਿਚਾਰਧਾਰਾ ਦੀ ਜ਼ਿੰਦਗੀ ਵਧੇਰੇ ਢੁੱਕਵੀਂ ਅਤੇ ਮਹੱਤਵਪੂਰਣ ਹੈ।

B. ਯੂਹੰਨਾ

- 1. 1 ਯੂਹੰਨਾ. 3:15, ਨਫ਼ਰਤ ਕਰਨ ਦੇ ਵਿਚਾਰ ਨੂੰ ਕਤਲ ਕਰਨ ਦਾ ਵਿਚਾਰ ਮੰਨਿਆ ਗਿਆ ਹੈ।
- 2. ਮੱਤੀ 5:21ff ਅਤੇ 1 ਯੂਹੰਨਾ 3:15 ਵਿਚ ਵਰਤੇ ਜਾਣ ਵਾਲੇ ਸ਼ਬਦ ਅਲੱਗ-ਅਲੱਗ ਹਨ ਪਰ ਦੋਵਾਂ ਦਾ ਮਤਲਬ ਇਕ ਹੀ ਹੈ।
- 3. 1 ਯੂਹੰਨਾ 4:19-21 ਵਿਚ ਸਕਾਰਾਤਮਕ ਵਿਚਾਰ ਨੂੰ ਨੋਟ ਕਰੋ।

V. ਲਾਗੂ ਕਰਨ ਲਈ ਸੱਚਾਈਆਂ

- A. ਇਕ ਅਣਜਾਣੇ ਵਿਚ ਖੂਨ ਕਰਨ ਵਾਲਾ ਪਨਾਹ ਨਗਰ ਵਿਚ ਭੱਜ ਕੇ ਖੂਨ ਦੇ ਬਦਲੇ ਤੋਂ ਬੱਚ ਸਕਦਾ ਹੈ (ਦੇਖੋ, 35; ਯਹੋਸ਼ੁਆ 20), ਪਰ ਉਸ ਨੂੰ ਮਹਾਂ ਜਾਜਕ ਦੀ ਮੌਤ ਤੱਕ ਉਸ ਸ਼ਹਿਰ ਵਿਚ ਕੈਦ ਦੀ ਸਜ਼ਾ ਭੁਗਤਣੀ ਪਏਗੀ। ਉਸ ਦੇ ਕੰਮ ਦਾ ਨਤੀਜਾ ਬਣਿਆ ਰਹਿੰਦਾ ਹੈ!
- B. ਹਾਲਾਂਕਿ ਇਹ ਆਇਤ ਸਿੱਧੇ ਤੌਰ ਤੇ ਖੁਦਰੁਸ਼ੀ ਨਾਲ ਸੰਬੰਧਿਤ ਨਹੀਂ ਹੈ, ਜਿਵੇਂ ਕਿ ਪ੍ਰਾਚੀਨ ਲੋਕਾਂ ਨੇ ਇਸ ਬਾਰੇ ਸੋਚਿਆ ਨਹੀਂ ਹੋਵੇਗਾ, ਪਰ ਵਚਨ ਅਜੇ ਵੀ ਮਨੁੱਖੀ ਜੀਵਨ ਦੀ ਪਵਿੱਤਰਤਾ ਅਤੇ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਉਣ ਦੇ ਪਰਮੇਸ਼ਰ ਦੇ ਉਦੇਸ਼ ਵਿਚ ਆਤਮਿਕ ਸਿਧਾਂਤ ਦਿੰਦਾ ਹੈ। ਇਹ ਵਚਨ ਇਸ ਖੇਤਰ ਵਿਚ ਸਾਡੇ ਦਿਨ ਲਈ ਇਕ ਮਜ਼ਬੂਤ ਸ਼ਬਦ ਬੋਲਦਾ ਹੈ!
- C. ਇਹ ਵਚਨ ਹਾਲਾਂਕਿ, (1) ਫਾਂਸੀ ਦੀ ਸਜ਼ਾ ਜਾਂ (2) ਯੁੱਧ ਦੇ ਆਧੁਨਿਕ ਸਵਾਲ ਲਈ ਕੋਈ ਨਿਸ਼ਚਿਤ ਸ਼ਬਦ ਨਹੀਂ ਦਿੰਦਾ ਹੈ। ਇਸਰਾਏਲ ਦੇ ਲਈ, ਇਹ ਆਪਣੇ ਆਪ ਵਿਚ ਬੁਰੇ ਨਹੀਂ ਸਨ। ਇਸਰਾਏਲ ਇਨ੍ਹਾਂ ਦੋਹਾਂ ਕੰਮਾਂ ਵਿਚ ਸ਼ਾਮਲ ਸੀ। ਫਿਰ ਵੀ, ਪਰਮੇਸ਼ਰ ਦੇ ਸਰੂਪ ਵਿਚ ਬਣੇ ਅਤੇ ਉਸ ਦੇ ਨਿਯੰਤਰਨ ਵਿਚ ਜੀਵਨ ਦੀ ਮਹੱਤਤਾ ਦਾ ਸਿਧਾਂਤ ਇਸ ਖੇਤਰ ਵਿਚ ਇਕ ਮਹੱਤਵਪੂਰਣ ਸੱਚਾਈ ਹੈ।
- D. ਇਹ ਵਚਨ ਮਨੁੱਖੀ ਜੀਵਨ ਦੇ ਸਨਮਾਨ ਅਤੇ ਪਵਿੱਤਰਤਾ ਬਾਰੇ ਇਕ ਜ਼ਰੂਰੀ ਸ਼ਬਦ ਬੋਲਦਾ ਹੈ! ਵਿਸ਼ਵਾਸੀ ਭਾਈਚਾਰੇ ਵਿਚ ਅਸੀਂ ਸਿਰਫ਼ ਆਪਣੇ ਕੰਮਾਂ ਦੇ ਹੀ ਨਹੀਂ, ਪਰ ਸਾਡੇ ਸਮਾਜ ਦੇ ਮੁਖਤਿਆਰ ਹਾਂ। ਜੀਵਨ ਦੀ ਦਾਤ

ਵਿਅਕਤੀਗਤ ਅਤੇ ਸੰਗਠਿਤ ਹੈ। ਅਸੀਂ ਆਪਣੇ ਸਰੀਰ ਦੀ ਸਰੀਰਕ, ਸਮਾਜਿਕ ਅਤੇ ਮਾਨਸਿਕ ਦੁਰਵਰਤੋਂ ਦੇ ਜ਼ਿੰਮੇਵਾਰ ਹਾਂ ਜਿਵੇਂ ਅਸੀਂ ਸਾਡੇ ਸਮਾਜ ਦੀ ਸਰੀਰਕ, ਸਮਾਜਿਕ, ਅਤੇ ਮਾਨਸਿਕ ਦੁਰਵਰਤੋਂ ਦੇ ਜ਼ਿੰਮੇਵਾਰ ਹਾਂ। ਇਹ ਸਾਡੇ ਸਭਿਆਚਾਰ ਵਿਚ ਵਿਸ਼ੇਸ਼ ਤੌਰ ਤੇ ਸਹੀ ਹੈ ਜਿੱਥੇ ਸਾਨੂੰ ਗੱਲ ਕਰਨ ਦੀ ਆਗਿਆ ਹੈ ਅਤੇ ਇਸ ਲਈ ਢੰਗ ਨੂੰ ਬਦਲਣ ਦੀ ਵੀ ਆਗਿਆ ਹੈ। ਅਸੀਂ ਆਪਣੇ ਭਰਾਵਾਂ ਦੇ ਰਖਵਾਲੇ ਹਾਂ!

ਕੁਚ 20:14, ਵਿਭਚਾਰ (BDB 610, KB 658)

I. ਪ੍ਰਸੰਗ

- A. ਇਹ ਸਪੱਸ਼ਟ ਹੈ ਕਿ ਹੁਕਮ ਵਿਅਕਤੀ ਦੇ ਪਰਮੇਸ਼ਰ ਪ੍ਰਤੀ ਸਤਿਕਾਰ ਨਾਲ ਸੰਬੰਧਿਤ ਹੈ ਜੋ ਉਸ ਦੇ ਗੁਆਂਢੀ ਦੇ ਜੀਵਨ, ਪਤਨੀ ਅਤੇ ਜਾਇਦਾਦ ਦੇ ਸੰਬੰਧ ਵਿਚ ਦੇਖਿਆ ਜਾਂਦਾ ਹੈ (ਦੇਖੋ, ਯਿਰਮਿਯਾਹ Jer. 5:8)। ਇਹ ਸੇਪਟਿਜਿੰਟ ਵਿਚ ਇਨ੍ਹਾਂ ਹੁਕਮਾਂ ਦੇ ਵੱਖੇ ਵੱਖਰੇ ਕ੍ਰਮ ਦੁਆਰਾ ਪ੍ਰਮਾਣਿਤ ਹੈ।
- B. ਬਿਵਸਥਾ ਸਾਰ ਨਾਲ ਸਮਾਨਤਾਵਾਂ ਇਸ ਪ੍ਰਾਚੀਨ ਸੱਚ ਨੂੰ ਸਾਡੇ ਸਭਿਆਚਾਰ ਵਿਚ ਅਪਣਾਉਣ ਦੀ ਉਚਿਤਤਾ ਨੂੰ ਦਰਸਾਉਂਦੀਆਂ ਹਨ।
- C. ਜਿਵੇਂ ਕਿ ਮਾਪਿਆਂ ਦੇ ਸਤਿਕਾਰ ਨੂੰ ਇਕ ਸ਼ਹਿਰ ਸਮਾਜ ਦੀ ਇਕ ਕੁੰਜੀ ਦੇ ਤੌਰ ਤੇ ਦੇਖਿਆ ਗਿਆ ਹੈ, ਇਸੇ ਤਰ੍ਹਾਂ ਇਹ ਹੁਕਮ ਵੀ ਹੈ।
- D. ਇਹ ਹੁਕਮ ਪਰਮੇਸ਼ਰ ਦੀ ਮਲਕੀਅਤ ਅਤੇ ਸਾਡੀ ਜਿਨਸੀ ਅਤੇ ਪਰਿਵਾਰਕ ਜੀਵਨ ਦੇ ਨਿਯੰਤਰਨ ਨੂੰ ਵੀ ਦਰਸਾਉਂਦਾ ਹੈ।

II. ਸ਼ਬਦ ਅਧਿਐਨ

- A. ਇਸ ਵਚਨ ਦਾ ਮੁੱਖ ਸ਼ਬਦ “ਵਿਭਚਾਰ” ਹੈ। ਇਸ ਸ਼ਬਦ ਨੂੰ ਪ੍ਰਾਚੀਨ ਇਬਰਾਨੀ ਸਭਿਆਚਾਰ ਦੀ ਰੋਸ਼ਨੀ ਵਿਚ ਸਮਝਣਾ ਮਹੱਤਵਪੂਰਣ ਹੈ।
 1. ਇਹ ਸ਼ਬਦ “ਜ਼ਨਾਹ” ਦੇ ਪੁਰਾਣੇ ਨੇਮ ਦੇ ਪ੍ਰਸੰਗ ਵਿਚ ਵੱਖਰਾ ਹੈ। ਵਿਭਚਾਰ ਦਾ ਸੰਬੰਧ ਵਿਆਹ ਦੇ ਜਿਨਸੀ ਸੰਬੰਧਾਂ ਵਿਚ ਘੱਟੋ-ਘੱਟ ਇਕ ਧਿਰ ਨਾਲ ਹੁੰਦਾ ਹੈ। “ਜ਼ਨਾਹ” ਸ਼ਬਦ ਤੋਂ ਭਾਵ ਹੈ ਕਿ ਦੋਵੇਂ ਧਿਰਾਂ ਦੇ ਵਿਆਹ ਨਹੀਂ ਕੀਤਾ ਹੈ (ਦੇਖੋ, ਕਹਾਉਤਾਂ 29:3; 31:3)। ਨਵੇਂ ਨੇਮ ਦੇ ਯੂਨਾਨੀ ਸ਼ਬਦਾਂ ਵਿਚ ਇਹ ਅੰਤਰ ਗੁੰਮ ਹੋ ਗਿਆ ਹੈ।
 2. ਇਹ ਸੰਭਵਾਨਾ ਵਿਆਹੁਤਾ ਰੁਤਬੇ ਤੇ ਜ਼ੋਰ ਦੇਣ ਦੇ ਕਾਰਨ ਦੀ ਵਿਆਖਿਆ ਕਰਦੀ ਹੈ ਕਿਉਂਕਿ ਇਹ ਵਿਰਾਸਤ ਦੇ ਅਧਿਕਾਰਾਂ ਦੀ ਮਹੱਤਤਾ ਨਾਲ ਸੰਬੰਧਿਤ ਹੈ ਜੋ ਪਰਮੇਸ਼ਰ ਦੇ “ਜਗ੍ਹਾ” ਦੇ ਵਾਅਦੇ ਵਿਚ ਸ਼ਾਮਲ ਸਨ। ਹਰ 50 ਸਾਲ (ਜੁਬਲੀ) ਸਾਰੀ ਜ਼ਮੀਨ ਅਸਲ ਕਬੀਲੇ ਦੇ ਮਾਲਕਾਂ ਨੂੰ ਵਾਪਸ ਕਰਨੀ ਸੀ (ਦੇਖੋ, ਲੇਵੀਆਂ 25:8-17)।
 3. ਮੂਸਾ ਦੇ ਕਾਨੂੰਨ ਤੋਂ ਪਹਿਲਾਂ ਹੀ ਵਿਭਚਾਰ ਦੀ ਸਭਿਆਚਾਰ ਦੇ ਤੌਰ ਤੇ ਨਿੰਦਾ ਕੀਤੀ ਜਾਂਦੀ ਸੀ (ਦੇਖੋ, ਉਤਪਤ 12:10ff; 26:7ff; 39:9)।
 4. ਵਿਭਚਾਰ ਨੂੰ ਹੇਠ ਲਿਖਿਆਂ ਵਿਰੁੱਧ ਪਾਪ ਮੰਨਿਆ ਜਾਂਦਾ ਸੀ:
 - a) ਗੁਆਂਢੀ – ਕੁਚ 20:14; ਬਿਵਸਥਾ ਸਾਰ 5:18
 - b) ਵਿਆਹ – ਲੇਵੀਆਂ 18:20
 - c) ਪਰਮੇਸ਼ਰ – ਉਤਪਤ 20:1-13; 26:7-11
 5. ਇਹ ਦੋਵੇਂ ਧਿਰਾਂ ਲਈ ਮੌਤ ਦੀ ਸਜ਼ਾ ਸੀ:
 - a) ਲੇਵੀਆਂ 20:10

- b) ਬਿਵਸਥਾ ਸਾਰ 22:22-24
- c) ਹਿਜ਼ਕੀਏਲ 16:40 (ਅਲੰਕਾਰ)
- d) ਕਹਾਉਤਾਂ 1-9 ਵਿਚ ਸਖਤ ਚੇਤਾਵਨੀਆਂ ਦਿੱਤੀਆਂ ਗਈਆਂ ਹਨ

III. ਨਵੇਂ ਨੇਮ ਨਾਲ ਸੰਬੰਧ

- A. ਯਿਸੂ ਨੇ ਲੇਵੀਆਂ 19:18 ਨੂੰ ਪੁਰਾਣੇ ਨੇਮ ਦੇ ਪ੍ਰਕਾਸ਼ਨ ਦੇ ਸੰਖੇਪ ਵਜੋਂ ਵਰਤਿਆ ਸੀ (ਦੇਖੋ, 10:27)। ਇਹ ਪੁਸ਼ਟੀ ਕਰਦਾ ਹੈ ਕਿ ਦਸ ਹੁਕਮ ਦੂਸਰਿਆਂ ਨਾਲ ਸਾਡੇ ਪੇਸ਼ ਆਉਣ ਨਾਲ ਸੰਬੰਧਿਤ ਹਨ।
- B. ਯਿਸੂ ਮੱਤੀ 5:2 ਵਿਚ ਹੁਕਮਾਂ ਨੂੰ ਹੋਰ ਵਧਾ ਰਿਹਾ ਹੈ। ਉਹ ਕੰਮਾਂ ਦੀ ਬਜਾਏ ਮਨੋਰਥਾਂ ਤੇ ਜ਼ੋਰ ਦਿੰਦਾ ਹੈ। ਯਹੂਦੀਆਂ ਨੇ ਮਨ ਨੂੰ ਆਤਮਾ ਦੇ ਬੀਜ-ਬਿਸਤਰੇ ਦੇ ਰੂਪ ਵਿਚ ਦੇਖਿਆ ਸੀ। ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤਿਹਾ ਉਹ ਆਪ ਹੈ (ਕਹਾਉਤਾਂ 23:7)। ਇਸ ਨਾਲ ਦਸ ਸ਼ਬਦ ਲਗਭਗ ਅਸੰਭਵ ਹੋ ਜਾਣਦੇ ਹਨ –ਇਹ ਉਦੇਸ਼ ਹੈ (ਦੇਖੋ, ਗਲਾਤੀਆਂ 2:15-3:29)।

IV. ਅੱਜ ਦੇ ਸਮੇਂ ਵਿਚ ਲਾਗੂ ਕਰਨਾ

- A. ਵਿਆਹ ਸੰਭਵ ਤੌਰ ਤੇ ਪਰਮੇਸ਼ਰ ਦੇ ਨਾਮ ਤੇ ਹਮੇਸ਼ਾ ਦੇ ਜੀਵਨ ਦੇ ਵਿਸ਼ਵਾਸ ਦੀ ਵਚਨਬੱਧਤਾ ਦੀ ਸਭ ਤੋਂ ਵਧੀਆ ਆਧੁਨਿਕ ਉਦਾਹਰਣ ਹੈ। ਪੁਰਾਣੇ ਨੇਮ ਦੀਆਂ ਧਾਰਨਾਵਾਂ ਦੀ ਅਸਲੀਅਤ ਨੂੰ ਸਮਝਣਾ ਸਾਡਾ ਸਭ ਤੋਂ ਵੱਡਾ ਮੌਕਾ ਹੈ (ਮਾਲਾਕੀ 2:14)। ਮਨੁੱਖੀ ਜਿਨਸੀ ਸਮੇਤ ਸਾਰੇ ਪਹਿਲੂਆਂ ਵਿਚ ਸਾਡੇ ਸਾਥੀ ਲਈ ਸਾਡਾ ਆਦਰ ਸਾਨੂੰ ਇਸ ਆਇਤ ਦੇ ਜ਼ੋਰ ਨੂੰ ਸਮਝਣ ਵਿਚ ਮਦਦ ਕਰਦਾ ਹੈ।
- B. ਵਿਆਹ ਸਥਿਰਤਾ ਅਤੇ ਵਫ਼ਾਦਾਰੀ ਹੈ, ਮਾਪਿਆਂ ਦਾ ਆਦਰ ਕਰਨ ਦੀ ਤਰ੍ਹਾਂ, ਇਹ ਸਮਾਜਿਕ ਤਾਕਤ ਅਤੇ ਲੰਬੀ ਉਮਰ ਦਾ ਇਕ ਵੱਡਾ ਖੰਮ ਹੈ।
- C. ਇਸ ਤੇ ਜ਼ੋਰ ਦੇਣ ਦੀ ਜ਼ਰੂਰਤ ਹੈ ਕਿ ਮਨੁੱਖੀ ਜਿਨਸੀ ਪਰਮੇਸ਼ਰ ਦੀ ਦਾਤ ਹੈ (ਦੇਖੋ, ਉਤਪਤ 1:27,28; 9:1,7)। ਇਹ ਮਨੁੱਖਤਾ ਲਈ ਉਸਦਾ ਵਿਚਾਰ ਅਤੇ ਉਸਦੀ ਇੱਛਾ ਸੀ। ਦਿਸ਼ਾ ਨਿਰਦੇਸ਼ ਮਨੁੱਖਤਾ ਦੀ ਆਜ਼ਾਦੀ ਜਾਂ ਅਨੰਦ ਨੂੰ ਵਿਗਾੜਨ ਲਈ ਨਹੀਂ ਸਨ ਪਰ ਪਾਪੀ ਮਨੁੱਖਤਾ ਨੂੰ ਨੇਕ ਦਿਸ਼ਾ ਨਿਰਦੇਸ਼ ਦੇਣ ਲਈ ਸਨ। ਸੀਮਾਵਾਂ ਸਾਡੇ ਲੰਬੇ ਸਮੇਂ ਦੇ ਲਾਭ ਅਤੇ ਖੁਸ਼ਹਾਲੀ ਲਈ ਪ੍ਰਗਟ ਹੋਈਆਂ ਹਨ। ਪਰ ਮਨੁੱਖਤਾ ਨੇ ਕਾਮਵਾਸਨਾ ਦੀ ਦੁਰਵਰਤੋਂ ਕੀਤੀ ਸੀ, ਜਿਵੇਂ ਉਨ੍ਹਾਂ ਨੇ ਪਰਮੇਸ਼ਰ ਦੀ ਦਿੱਤੀ ਹਰੇਕ ਦਾਤ ਦੀ ਦੁਰਵਰਤੋਂ ਕੀਤੀ ਸੀ, ਇਹ ਅਜੇ ਵੀ ਮਨੁੱਖਤਾ ਦੇ ਅੰਦਰ ਪ੍ਰੇਰਨਾ ਹੈ ਜਿਸ ਨੂੰ ਪਰਮੇਸ਼ਰ ਦੇ ਨਿਯੰਤਰਨ ਵਿਚ ਹੋਣਾ ਚਾਹੀਦਾ ਹੈ।
- D. ਸੈਕਸ ਦੀ ਰਾਖੀ ਕਰਨੀ ਲਾਜ਼ਮੀ ਹੈ ਤਾਂ ਕਿ ਮਨੁੱਖੀ ਵਿਅਕਤੀ (ਔਰਤ ਜਾਂ ਆਦਮੀ) ਦੀ ਪਵਿੱਤਰਤਾ ਦਾ ਸਤਿਕਾਰ ਕੀਤਾ ਜਾਵੇ ਕਿਉਂਕਿ ਉਹ ਪਰਮੇਸ਼ਰ ਦੇ ਸਰੂਪ ਵਿਚ ਸਿਰਜੇ ਗਏ ਹਨ (ਉਤਪਤ 1:27)। “ਮੈਂ” ਤੇ ਸਾਡਾ ਪਾਪੀ ਕੇਂਦਰ ਇਸ ਖੇਤਰ ਵਿਚ ਬਹੁਤ ਸਪੱਸ਼ਟ ਹੈ।

ਕੂਚ 20:15, ਚੋਰੀ (BDB 170, KB 198)

I. ਆਮ ਜਾਣਕਾਰੀ

- A. ਦਸ ਹੁਕਮਾਂ ਦੇ ਹੋਰਨਾਂ ਨਿਯਮਾਂ ਦੀ ਤਰ੍ਹਾਂ, ਪਰਮੇਸ਼ਰ ਪ੍ਰਤੀ ਸਾਡਾ ਵਿਸ਼ਵਾਸ, ਪਿਆਰ, ਅਤੇ ਆਦਰ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਪਵਿੱਤਰ ਅਤੇ ਧਰਮ ਨਿਰਪੱਖ ਪਹਿਲੂਆਂ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਸ ਨੂੰ ਜਾਣਨ ਦਾ ਦਾਅਵਾ

ਕਰਨਾ ਅਤੇ ਫਿਰ ਸਾਡੇ ਨੇਮ ਸਾਥੀ ਦਾ ਸ਼ੋਸ਼ਣ ਕਰਨਾ ਪਰਮੇਸ਼ਰ ਪ੍ਰਤੀ ਨਫ਼ਰਤ ਹੈ (ਦੇਖੋ, 1 ਯੂਹੰਨਾ 2:7-11; 4:20-21)।

- B. ਇਹ ਹੁਕਮ ਨੇਮ ਵਾਲੇ ਭਾਈਚਾਰੇ ਦੀ ਸੰਗਤ ਨੂੰ ਬਣਾਈ ਰੱਖਣ ਵਿਚ ਸਹਾਇਤਾ ਲਈ ਹੈ। ਇਕ ਆਤਮਿਕ ਸੰਗਤ ਦਾ ਗੁਣ ਸਾਡੇ ਪਰਮੇਸ਼ਰ ਵੱਲ ਇਕ ਉਲਝਣ ਵਾਲੀ ਅਤੇ ਭਾਲ ਕਰਨ ਵਾਲੇ ਸੰਸਾਰ ਨੂੰ ਆਕਰਸ਼ਿਤ ਕਰੇਗਾ ਇਹੀ ਬਾਈਬਲ ਦਾ ਉਦੇਸ਼ ਹੈ।
- C. ਜਿਵੇਂ ਕਿ ਹੋਰ ਹੁਕਮ ਸਾਰੀ ਜ਼ਿੰਦਗੀ ਦੀ ਮਲਕੀਅਤ ਤੇ ਧਿਆਨ ਕੇਂਦਰਿਤ ਕਰਦੇ ਹਨ, ਉਸੇ ਤਰ੍ਹਾਂ ਇਹ ਵੀ ਹੈ! ਅਸੀਂ ਮੁਖਤਿਆਰ ਹਾਂ, ਮਾਲਕ ਨਹੀਂ। ਬਿਨਾਂ ਕਿਸੇ ਕੀਮਤ, ਚੀਜ਼ਾਂ ਵੱਲ ਸਾਡੀ ਖਿੱਚ ਇਸ ਪਾਬੰਦੀ ਦੇ ਪਿੱਛੇ ਹੈ (ਦੇਖੋ, ਜ਼ਬੂਰ 50:10-12)।

II. ਸ਼ਬਦ ਅਤੇ ਵਾਕਾਂਸ਼ ਅਧਿਐਨ

- A. ਦਸ ਹੁਕਮਾਂ ਦੇ ਦੂਜੇ ਅੱਧ ਦਾ ਇਹ ਤੀਜਾ ਹੁਕਮ ਹੈ ਜੋ ਇਬਰਾਨੀ ਵਿਚ ਸਿਰਫ਼ ਦੋ ਸ਼ਬਦਾਂ ਹੀ ਬਣਿਆ ਹੋਇਆ ਹੈ।
- B. ਮਨਾਹੀ ਦੀ ਚੀਜ਼ ਗੈਰ-ਮੌਜੂਦ ਹੈ। ਇਸਦਾ ਸਮਰਥਨ ਆਮ ਤੌਰ ਤੇ ਹੇਠ ਲਿਖਿਆ ਦੁਆਰਾ ਕੀਤਾ ਜਾਂਦਾ ਹੈ:
 - 1. ਪਿੱਛਲੇ ਦੋ ਹੁਕਮਾਂ ਦਾ ਪ੍ਰਸੰਗ ਮੌਤ ਦੀ ਸਜ਼ਾ ਦੇ ਅਪਰਾਧ ਨਾਲ ਸੰਬੰਧਿਤ ਹੈ।
 - 2. ਲਾਗੂ ਹੋਣ ਵਾਲੇ ਸਮਾਨਾਂਤਰ ਵਚਨਾਂ ਦੀ ਮੌਜੂਦਗੀ, ਤੁਰੰਤ (ਕੂਚ 21:16) ਅਤੇ ਦੂਰ ਦਾ (ਬਿਵਸਥਾ ਸਾਰ 24:7)। ਉਤਪਤ 37 ਵੀ ਦੇਖੋ।
- C. ਪਰ ਇਹ ਛੋਟਾ ਰੂਪ ਵੀ ਬਚਾਓ ਯੋਗ ਹੈ:
 - 1. ਇਹ ਸਾਡੇ ਲਈ ਪ੍ਰੇਰਨਾ ਦੁਆਰਾ ਲਿਖਿਆ ਗਿਆ ਹੈ
 - 2. ਇਹ ਹੁਕਮ ਦੀ ਗੁੰਜਾਇਸ਼ ਨੂੰ ਵਧਾਉਂਦਾ ਹੈ
 - 3. ਤੁਰੰਤ ਪ੍ਰਸੰਗ ਵਿਚ ਇਕ ਸਮਾਨਾਂਤਰ ਵਚਨ ਵੀ ਹੈ ਜੋ ਚੋਰੀ ਨਾਲ ਸੰਬੰਧਿਤ ਹੈ –ਕੂਚ 22:1ff (ਅਗਵਾ ਕਰਨਾ ਨਹੀਂ ਹੈ)।
 - 4. ਯਿਸੂ ਨੇ ਚੋਰੀ ਦੇ ਹਵਾਲੇ ਵਿਚ ਇਸ ਵਚਨ ਦਾ ਸਪੱਸ਼ਟ ਤੌਰ ਤੇ ਇਸਤੇਮਾਲ ਕੀਤਾ (ਦੇਖੋ, ਮੱਤੀ 19:18)।
- D. ਚੋਰੀ ਦਾ ਨਿਪਟਾਰਾ ਪੁਰਾਣੇ ਕਾਨੂੰਨਾਂ ਵਿਚ ਵੀ ਕੀਤਾ ਜਾਂਦਾ ਹੈ, ਪਰ ਆਮ ਤੌਰ ਤੇ ਸਜ਼ਾ ਮੌਤ, ਵਿਗਾੜ ਜਾਂ 30 ਵਾਰ ਮੁੜ ਵਸੂਲੀ ਹੁੰਦੀ ਹੈ।
- E. ਕੁਝ ਸਮਾਨਾਂਤਰ ਮਹੱਤਵਪੂਰਣ ਵਚਨ ਹਨ ਜੋ ਇਸ ਸੱਚਾਈ ਨੂੰ ਪਰਿਭਾਸ਼ਿਤ ਅਤੇ ਇਸ ਦੀ ਵਿਆਖਿਆ ਕਰਦੇ ਹਨ:
 - 1. ਲੇਵੀਆਂ 19:1-18—“ਤੁਸੀਂ ਪਵਿੱਤਰ ਬਣੋ, ਕਿਉਂ ਜੋ ਮੈਂ ਤੁਹਾਡਾ ਯਹੋਵਾਹ ਪਰਮੇਸ਼ਰ ਪਵਿੱਤਰ ਹਾਂ”
 - a. ਸਾਡੀ ਜੀਵਨ ਸ਼ੈਲੀ ਨੂੰ ਸਾਡੇ ਪਿਤਾ ਅਤੇ ਸਾਡੇ ਪਰਮੇਸ਼ਰ ਦੇ ਪਰਿਵਾਰਕ ਗੁਣਾਂ ਨੂੰ ਦਰਸਾਉਣਾ ਚਾਹੀਦਾ ਹੈ (ਦੇਖੋ, ਲੇਵੀਆਂ 19:18)।
 - b. ਸਾਡੇ ਵਿਸ਼ਵਾਸ ਨੂੰ ਰੋਜ਼ਾਨਾ ਸਾਡੀ ਜ਼ਿੰਦਗੀ ਨੂੰ ਸਕਾਰਾਤਮਕ ਕਾਰਜਾਂ ਅਤੇ ਨਕਾਰਾਤਮਕ ਮਨਾਹੀ ਦੋਵਾਂ ਵਿਚ ਪ੍ਰਭਾਵਿਤ ਕਰਨਾ ਚਾਹੀਦਾ ਹੈ, ਅਤੇ ਇਹ ਦੋਵੇਂ ਸਹੀ ਉਦੇਸ਼ਾਂ ਦੁਆਰਾ ਸੂਚਿਤ ਕੀਤਾ ਜਾਂਦਾ ਹੈ (ਦੇਖੋ, ਲੇਵੀਆਂ 19:17)।
 - c. ਉਜੜੇ ਅਤੇ ਲੋੜਵੰਦਾਂ ਲਈ ਰਹਿਮ, ਲੇਵੀਆਂ 19:9-10, 13, ਉਨ੍ਹੇ ਹੀ ਮਹੱਤਵਪੂਰਣ ਹਨ ਜਿੰਨਾ ਸਾਡੇ ਗੁਆਂਢੀਆਂ ਛਲ ਕਰਨ ਤੋਂ ਇਨਕਾਰ ਕਰਨਾ ਹੈ, ਆਇਤ 11.
 - 2. ਆਮੋਸ 8:4-7 – ਪਰਮੇਸ਼ਰ ਸ਼ੋਸ਼ਣ ਤੋਂ ਨਫ਼ਰਤ ਕਰਦਾ ਹੈ!
 - 3. ਮੀਕਾਹ 6:6-8 – ਪਰਮੇਸ਼ਰ ਸਾਡੇ ਕੰਮਾਂ ਵਿਚ ਸਹੀ ਉਦੇਸ਼ ਚਾਹੁੰਦਾ ਹੈ। ਅਸੀਂ ਚੋਰੀ ਕਿਉਂ ਨਹੀਂ ਕਰਦੇ ਹਾਂ, ਇਹ

ਮੁੱਦਾ ਹੈ!

4. ਕੂਚ 22:1ff – ਅਕਸਰ ਸਾਡੀ ਆਧੁਨਿਕ ਲੁੱਟ ਦੀ ਚਰਚਾ ਵਿਚ ਗੁੰਮ ਜਾਣ ਵਾਲੀ ਸੱਚਾਈ ਮੁੜ-ਬਹਾਲੀ ਹੈ! ਪਾਪ ਨਾਲ ਹਮੇਸ਼ਾਂ ਲਾਗਤ ਦੇਣੀ ਪੈਂਦੀ ਹੈ!

III. ਲਾਗੂ ਕਰਨ ਲਈ ਸੱਚਾਈਆਂ

- A. C. S. Lewis ਦੀ ਪਤਨੀ Joy Davidman ਨੇ ਦਸ ਹੁਕਮਾਂ ਤੇ ਇਕ ਦਿਲਚਸਪ ਕਿਤਾਬ ਲਿਖੀ ਹੈ। ਉਸ ਨੇ ਇਸ ਹੁਕਮ ਦਾ ਅਨੁਵਾਦ ਕੀਤਾ “ਤੈਨੂੰ ਬਿਨਾਂ ਕੁਝ ਕੀਤੇ ਕੁਝ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।” ਇਹ ਨਿਸ਼ਚਿਤ ਤੌਰ ਤੇ ਇਸ ਹੁਕਮ ਨੂੰ ਧਨ-ਦੌਲਤ ਤੋਂ ਪਰੇ ਹੋਰ ਵਿਸ਼ਾਲ ਕਰਦਾ ਹੈ। ਉਹ ਇਹ ਵੀ ਕਹਿੰਦੀ ਹੈ ਕਿ “ਜਾਇਦਾਦ ਨਾ ਤਾਂ ਪਾਪ ਹੈ ਅਤੇ ਨਾ ਹੀ ਅਟੱਲ ਅਧਿਕਾਰ, ਇਹ ਪਰਮੇਸ਼ਰ ਤੋਂ ਇਕ ਕਰਜ਼ਾ ਅਤੇ ਭਰੋਸਾ ਹੈ।”
- B. ਪਾਪੀ ਦਿਲ ਦੇ ਹੋਰ ਸਾਰੇ ਪਾਪਾਂ ਦੀ ਤਰ੍ਹਾਂ ਚੋਰੀ ਵੀ ਇਕ ਨਵੇਂ ਦਿਲ ਦੁਆਰਾ ਨਜ਼ਿਠੀ ਜਾਂਦੀ ਹੈ (ਦੇਖੋ, 31:31-34; ਹਿਜ਼ਕੀਏਲ 36:26; ਅਫਸੀਆਂ 4:28)। ਇਹ ਹੈਰਾਨੀ ਦੀ ਗੱਲ ਹੈ ਕਿ “ਲੈਣ” ਦਾ ਪੁਰਾਣਾ ਸੁਭਾਅ “ਸਾਂਝਾ” ਕਰਨ ਦੇ ਨਵੇਂ ਸੁਭਾਅ ਵਿਚ ਕਿਵੇਂ ਬਦਲ ਜਾਂਦਾ ਹੈ!
- C. ਨੇਮ ਦੇ ਹੋਰ ਸਾਥੀਆਂ ਲਈ ਸਾਡੇ ਸਤਿਕਾਰ ਵਿਚ ਪਰਮੇਸ਼ਰ ਪ੍ਰਤੀ ਸਾਡਾ ਸਤਿਕਾਰ ਸਪੱਸ਼ਟ ਤੌਰ ਤੇ ਦੇਖਿਆ ਜਾਂਦਾ ਹੈ। ਇਹ ਸੱਚਾਈ ਦਸ ਹੁਕਮਾਂ ਦੀ ਪਰਛਾਵਲੀ ਹੈ।
- D. ਪਾਪੀ ਲੋਕ ਕਈ ਤਰੀਕਿਆਂ ਨਾਲ ਚੋਰੀ ਕਰਦੇ ਹਨ!

ਵਿਚਾਰ ਲਈ ਸਵਾਲ

1. ਆਧੁਨਿਕ ਆਦਮੀ ਚੋਰੀ ਦਾ ਅਭਿਆਸ ਕਿਵੇਂ ਕਰਦਾ ਹੈ?
2. ਮੁਆਵਜ਼ਾ ਤੇਬਾ ਨਾਲ ਕਿਵੇਂ ਸੰਬੰਧਿਤ ਹੈ?
3. ਇਹ ਆਇਤ ਜਾਇਦਾਦ ਪ੍ਰਤੀ ਪੂੰਜੀਵਾਦ ਦੇ ਨਜ਼ਰੀਏ ਨਾਲ ਕਿਵੇਂ ਸੰਬੰਧਿਤ ਹੈ?

ਕੂਚ 20:17, ਲਾਲਚ (BDB 326, KB 328)

I. ਭੂਮਿਕਾ

- A. ਆਖਰੀ ਪੰਜ ਹੁਕਮਾਂ ਦੇ ਵਿਚਕਾਰ ਸੰਬੰਧ ਦੇਖਣਾ ਸੰਭਵ ਹੈ ਜਿਵੇਂ ਕਿ:
1. ਨੰਬਰ 6, 7, ਅਤੇ 8 ਨੇਮ ਦੇ ਸਾਥੀ ਨੂੰ ਨੁਕਸਾਨ ਦੇਣ ਤੋਂ ਮਨਾਹੀ ਕਰਨ ਦੇ ਸਪੱਸ਼ਟ ਕੰਮ ਦੱਸਦੇ ਹਨ।
 2. ਨੰਬਰ 9 ਨੇਮ ਦੇ ਸਾਥੀ ਨੂੰ ਬੋਲਣ ਦੁਆਰਾ ਨੁਕਸਾਨ ਦੇਣ ਤੋਂ ਮਨਾਹੀ ਕਰਦਾ ਹੈ।
 3. ਨੰਬਰ 10 ਨੇਮ ਦੇ ਸਾਥੀ ਦੀ ਨੂੰ ਸੋਚਣ ਦੁਆਰਾ ਨੁਕਸਾਨ ਦੇਣ ਤੋਂ ਮਨਾਹੀ ਕਰਦਾ ਹੈ।
- B. ਇਹ ਸੱਚ ਹੈ ਕਿ ਲੋਭ ਦਾ ਕੰਮ ਉਸ ਵਿਅਕਤੀ ਨੂੰ ਵਿਗਾੜਦਾ ਹੈ ਜੋ ਲਾਲਚ ਕਰਨ ਵਾਲਾ ਹੈ, ਨਾ ਕਿ ਵਸਤੂ ਜਾਂ ਗੁਆਂਢੀ ਨੂੰ। ਪਰ, ਇਹ ਸੰਭਵ ਹੈ ਕਿ ਇਹ ਹੁਕਮ ਇਹ ਉਮੀਦ ਕਰਦਾ ਹੈ ਕਿ ਵਿਚਾਰ ਕਾਰਜਾਂ ਵੱਲ ਅੱਗੇ ਵਧਣਗੇ।
- C. ਬਹੁਤ ਸਾਰੇ ਲੋਕ ਇਸ ਹੁਕਮ ਨੂੰ ਇਕ ਵਿਲੱਖਣ ਸੰਕਲਪ ਦੇ ਰੂਪ ਵਿਚ ਦੇਖਦੇ ਹਨ ਜੋ ਸਿਰਫ ਇਸਰਾਏਲ ਦੇ ਪ੍ਰਾਚੀਨ ਕਾਨੂੰਨ ਵਿਚ ਪਾਇਆ ਜਾਂਦਾ ਹੈ ਅਤੇ ਜੋ ਪ੍ਰਾਚੀਨ ਨੇੜਲੇ ਪੂਰਬ ਦੇ ਹੋਰ ਕਾਨੂੰਨੀ ਨਿਯਮਾਂ ਵਿਚ ਨਹੀਂ ਸੀ। ਇਹ ਨਵਾਂ ਵਿਚਾਰ ਸੋਚ ਦੀ ਮਨਾਹੀ ਹੋਵੇਗਾ। ਇਹ ਸੱਚ ਹੈ ਕਿ ਇਸਰਾਏਲ ਨੇ ਜ਼ਿੰਦਗੀ ਨੂੰ ਭੈੜੇ ਕੰਮਾਂ ਦੀ ਸ਼ੁਰੂਆਤ ਸਮਝਿਆ ਹੋਵੇ (ਦੇਖੋ, ਕਹਾਉਤਾਂ 23:7; ਯਾਕੂਬ 1:14-15)। ਫਿਰ ਵੀ, ਇਹ ਆਇਤ ਉਨ੍ਹਾਂ ਵਿਚਾਰਾਂ ਨਾਲ ਸੰਬੰਧਿਤ ਪ੍ਰਤੀਤ ਹੁੰਦੀ ਹੈ ਜੋ

ਕਾਰਜਾਂ ਵੱਲ ਵੱਧਦੇ ਹਨ।

ਕਈ ਹਵਾਲੇ ਕਿਸੇ ਕੰਮ ਦੇ ਨਤੀਜੇ ਦੇ ਸੰਬੰਧ ਵਿਚ "ਲਾਲਚ" ਸ਼ਬਦ ਦੀ ਵਰਤੋਂ ਕਰਦੇ ਹਨ (ਦੇਖੋ, ਬਿਵਸਥਾ ਸਾਰ 7:25; ਯਹੋਸ਼ੁਆ 7:21; ਮੀਕਾਹ 2:2)।

D. ਜੇਕਰ ਇਹ ਸੱਚ ਹੈ ਕਿ ਇਸ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਪਹਿਲਾਂ ਅਤੇ ਆਖਰੀ ਸੂਚੀਬੱਧ ਹੈ, ਤਾਂ ਇਸ ਹੁਕਮ ਦੀ ਅਸਲ ਮਹੱਤਤਾ ਦੇਖੀ ਜਾ ਸਕਦੀ ਹੈ। ਪਰਮੇਸ਼ਰ ਦੀ ਨਿਵੇਕਲੀ ਅਰਾਧਨਾ ਪਹਿਲਾਂ ਹੈ, ਪਰ ਇਸ ਸੰਸਾਰ ਦੀਆਂ ਚੀਜ਼ਾਂ ਪ੍ਰਤੀ ਸਾਡੇ ਰਵੱਈਏ ਅਤੇ ਮਨੋਰਥ ਪਰਮੇਸ਼ਰ ਪ੍ਰਤੀ ਸਾਡੀ ਸੱਚੀ ਸ਼ਰਧਾ ਨੂੰ ਪ੍ਰਭਾਵਿਤ ਕਰਦੇ ਹਨ। ਇਹ ਦੇਹਰਾ ਜ਼ੋਰ ਯਿਸੂ ਦੇ ਪਹਾੜੀ ਉਪਦੇਸ਼ ਵਿਚ ਦੇਖਿਆ ਗਿਆ ਹੈ, ਮੱਤੀ 6:33 — "ਪਰ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੇ ਧਰਮ ਦੀ ਬਹਾਲ ਕਰੋ (ਦੇਖੋ, ਆਇਤਾਂ 19-32) ਤਾਂ ਇਹ ਸਾਰੀਆਂ ਵਸਤਾਂ ਤੁਹਾਨੂੰ ਮਿਲ ਜਾਣਗੀਆਂ"

II. ਸ਼ਬਦ ਅਤੇ ਵਾਕਾਂਸ਼ ਅਧਿਐਨ

A. ਕੂਚ 20:17 ਅਤੇ ਬਿਵਸਥਾ ਸਾਰ 5:21, ਹਾਲਾਂਕਿ ਅਸਲ ਵਿਚ ਇਕੋ ਜਿਹੇ ਹਨ, ਪਰ ਦੋਵਾਂ ਵਿਚ ਮਹੱਤਵਪੂਰਣ ਅੰਤਰ ਹਨ:

1. ਕੂਚ 20 ਵਿਚ, ਪਤਨੀ ਨੂੰ "ਘਰ" ਜਾਂ ਕਿਸੇ ਵਿਅਕਤੀ ਦੀ ਜਾਇਦਾਦ ਦੇ ਵੱਡੇ ਵਿਚਾਰ ਵਿਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਬਿਵਸਥਾ ਸਾਰ 5 ਵਿਚ ਉਸ ਨੂੰ ਇਕ ਵੱਖਰੀ, ਪ੍ਰਤੀਤ ਹੋਣ ਵਾਲੀ ਤਰਜੀਹ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।

2. ਕੂਚ 20 ਵਿਚ ਹਵਾਲੇ ਦਾ ਇਬਰਾਨੀ ਸ਼ਬਦ "ਲਾਲਚ" ਹੈ ਜਿਸ ਦਾ ਅਰਥ "ਹਾਸਲ ਕਰਨ ਦੀ ਇੱਛਾ" ਹੈ, ਬਿਵਸਥਾ ਸਾਰ ਵਿਚ ਦੂਸਰਾ ਸ਼ਬਦ "ਇੱਛਾ" (BDB 16, KB 20) ਅਤੇ "ਲੋਭ" ਵੀ ਹੈ। "ਲਾਲਚ" ਇੱਛਾ ਦੀ ਗੱਲ ਕਰਦਾ ਹੈ ਜੋ ਇੱਛਾ ਦੇ ਉਦੇਸ਼ ਨੂੰ ਪੂਰਾ ਕਰਨ ਲਈ ਕਿਸੇ ਕਿਰਿਆ ਨਾਲ ਜੁੜਿਆ ਹੋਇਆ ਹੈ ਪਰ "ਇੱਛਾ" ਇਕੱਲੇ ਰਵੱਈਏ ਤੇ ਕੇਂਦਰਿਤ ਪ੍ਰਤੀਤ ਹੁੰਦੀ ਹੈ।

3. ਇਸ ਤੋਂ ਇਲਾਵਾ, ਕੂਚ 20 ਇਸਰਾਏਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਉਜਾੜ ਵਿਚ ਭਟਕਣ ਦੇ ਸਮੇਂ ਲਿਖਿਆ ਗਿਆ, ਜਿਸ ਦੀ ਸੂਚੀ ਵਿਚ "ਖੇਤ" ਦਾ ਕੋਈ ਜ਼ਿਕਰ ਨਹੀਂ ਹੈ, ਜਦੋਂ ਕਿ ਬਿਵਸਥਾ ਸਾਰ 5 ਵਾਅਦਾ ਕੀਤੇ ਹੋਏ ਦੇਸ਼ ਵਿਚ ਰਹਿ ਰਹੇ ਸਮਾਜ ਲਈ ਇਕੋ ਜਿਹੇ ਆਦੇਸ਼ਾਂ ਨੂੰ ਦੁਹਰਾ ਰਿਹਾ ਹੈ।

B. ਸ਼ਬਦ "ਲਾਲਚ" ਇਕ ਨਿਰਪੱਖ ਸ਼ਬਦ ਹੈ। ਇਹ ਚੰਗੀਆਂ ਚੀਜ਼ਾਂ ਦੀ ਚਾਹਤ ਦਾ ਹਵਾਲਾ ਵੀ ਹੋ ਸਕਦਾ ਹੈ (ਦੇਖੋ, ਜ਼ਬੂਰ 19:10; 1 ਕੁਰਿੰਥੀਆਂ 12:31)।

C. ਗਲਤ ਇੱਛਾ ਸ਼ੈਤਾਨ, ਆਦਮ ਅਤੇ ਹੱਵਾਹ ਅਤੇ ਸਾਰਿਆਂ ਦੇ ਪਤਨ ਦਾ ਮੂਲ ਕਾਰਨ ਹੈ। ਪੌਲੁਸ ਨੇ 7:7-8 ਵਿਚ ਲਾਲਚ ਦੇ ਨਾਲ ਆਪਣੇ ਨਿੱਜੀ ਸੰਘਰਸ਼ ਤੇ ਜ਼ੋਰ ਦਿੱਤਾ। ਲਾਲਚ ਕਰਨਾ ਅਸਲ ਵਿਚ ਇਕ ਅਸੰਤੋਸ਼ ਹੈ ਅਤੇ ਪਰਮੇਸ਼ਰ ਦੀ ਦੇਖਭਾਲ ਅਤੇ ਪ੍ਰਬੰਧ ਵਿਚ ਵਿਸ਼ਵਾਸ ਦੀ ਕਮੀ ਹੈ।

D. ਨਵੇਂ ਨੇਮ ਦੇ ਕੁਝ ਵਚਨ ਲਾਲਚ ਨਾਲ ਸੰਬੰਧਿਤ ਹਨ:

1. ਮਨੁੱਖਜਾਤੀ ਦੀ ਸਮੱਸਿਆ ਅਸੰਤੁਸ਼ਟੀ ਅਤੇ ਲਾਲਚ ਹੈ (ਦੇਖੋ, ਲੂਕਾ 12:15; 1 ਤਿਮੋਥਿਉਸ 6:8-10)।

2. ਯਿਸੂ ਦੁਆਰਾ ਦਿੱਤੀ ਅਪਵਿੱਤਰ ਪਾਪਾਂ ਦੀ ਸੂਚੀ ਵਿਚ ਲਾਲਚ ਵੀ ਸ਼ਾਮਲ ਹੈ (ਦੇਖੋ, ਮਰਕੁਸ 7:17-23; 1 ਕੁਰਿੰਥੀਆਂ 5:10; ਅਫਸੀਆਂ 5:5; ਕੁਲੁੱਸੀਆਂ 3:5)।

III. ਲਾਗੂ ਕਰਨ ਲਈ ਸੱਚਾਈਆਂ

A. ਲਾਲਚ ਅਤੇ ਅਸੰਤੁਸ਼ਟੀ ਦਾ ਜਵਾਬ ਇਹ ਹੈ:

1. ਪਿਆਰ – ਰੋਮੀਆਂ 13:8-10
2. ਸੰਤੁਸ਼ਟੀ – ਇਬਰਾਨੀਆਂ 13:5; ਫਿਲਿੱਪੀਆਂ 4:11-13 (ਅਤੇ ਸਾਂਝਾ ਕਰਨਾ, ਫਿਲਿੱਪੀਆਂ 4:14)

B. ਹੁਕਮ ਕਹਿੰਦਾ ਹੈ “ਰੋਕ ਦਿਓ” ਪਰ ਸਿਰਫ ਯਿਸੂ ਮਸੀਹ ਇਸ ਨੂੰ ਰੋਕਣ ਸਾਧਨ ਦਿੱਤਾ! ਉਸ ਵਿਚ ਅਸੀਂ ਆਪਣੇ ਵਿਚਾਰਧਾਰਾ ਦੇ ਜੀਵਨ ਨੂੰ ਕੁਝ ਹੱਦ ਤੱਕ ਨਿਯੰਤਰਿਤ ਕਰ ਸਕਦੇ ਹਾਂ।

C. ਪਰਮੇਸ਼ਰ ਸਾਡੇ ਦਿਲਾਂ ਅਤੇ ਮਨਾਂ ਨੂੰ ਜਾਣਦਾ ਹੈ:

1. 1 ਇਤਿਹਾਸ 28:9
2. ਕਹਾਉਤਾਂ 20:27
3. ਜ਼ਬੂਰ 139:1,23
4. ਯਿਰਮਿਯਾਹ 17:10
5. ਰੋਮੀਆਂ 8:27
6. ਪ੍ਰਕਾਸ਼ ਦੀ ਪੇਥੀ 2:23

D. ਚੀਜ਼ਾਂ ਬੁਰੀਆਂ ਨਹੀਂ ਹਨ, ਪਰ ਜਦੋਂ ਉਹ ਸਾਡੀ ਪ੍ਰਾਥਮਿਕਤਾਵਾਂ ਬਣ ਜਾਂਦੀਆਂ ਹਨ ਤਾਂ ਉਹ ਪਾਪ ਬਣ ਜਾਂਦੀਆਂ ਹਨ। ਚੀਜ਼ਾਂ ਅੰਤਮ ਜਾਂ ਸਦੀਵੀ ਨਹੀਂ ਹਨ; ਲੋਕ ਪਰਮੇਸ਼ਰ ਦੇ ਸਰੂਪ ਵਿਚ ਸਿਰਜੇ ਗਏ ਹਨ! ਲਾਲਚ ਨੇਮ ਦੇ ਸਮਾਜ ਨੂੰ ਗੁੰਝਲਦਾਰ ਅਤੇ ਵਿਨਾਸ਼ਕਾਰੀ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ।

IV. ਬਿਵਸਥਾ ਸਾਰ 5:21 ਤੋਂ ਹੋਰ ਗੱਲਾਂ:

ਬਿਵਸਥਾ ਸਾਰ 5:21, "ਲਾਲਚ ਨਾ ਕਰ...ਇੱਛਾ ਨਾ ਕਰ," ਦੇ ਕਿਰਿਆਵਾਂ ਦੀ ਵਰਤੋਂ ਕਰਦਾ ਹੈ ਜੋ ਸਮਾਨਾਰਥੀ ਹਨ:

A. "ਲਾਲਚ" – BDB 326, KB 325, ਕਾਲ ਅਸੰਪੂਰਨ, ਜਿਸਦਾ ਮਤਲਬ ਪਦਾਰਥਕ ਵਸਤਾਂ ਲਈ “ਇਕ ਸਖਤ ਇੱਛਾ” ਜੋ ਸਕਾਰਾਤਮਕ ਅਤੇ ਨਕਾਰਾਤਮਕ ਹੋ ਸਕਦਾ ਹੈ। ਇਸ ਪ੍ਰਸੰਗ ਵਿਚ, ਇਹ ਕਿਸੇ ਚੀਜ਼ ਲਈ ਇਕ ਬੇਕਾਬੂ, ਸਵਾਰਥੀ ਇੱਛਾ ਹੈ ਜੋ ਨੇਮ ਦੇ ਭਰਾ ਨਾਲ ਸੰਬੰਧਿਤ ਹੈ।

B. "ਇੱਛਾ" – BDB 16, KB 20, *ਹਿਪਥਫੇਲ* ਅਸੰਪੂਰਨ, ਦਾ ਮਤਲਬ “ਇੱਛਾ” (ਦੇਖੋ, ਬਿਵਸਥਾ ਸਾਰ 14:26) ਜਾਂ “ਵਾਸਨਾ” (5:21 ਦੀ ਤਰ੍ਹਾਂ ਇਸ ਵਿਚ ਅਕਸਰ ਜਿਨਸੀ ਪ੍ਰਸੰਗ ਹੁੰਦਾ ਹੈ) ਇਹ ਕਿਸੇ ਵੀ ਕੀਮਤ ਤੇ ਮੇਰੇ ਲਈ ਵਧੇਰੇ ਅਤੇ ਹੋਰ ਹੋਣਾ ਹੈ (ਉਦਾਹਰਣ ਦੇ ਲਈ., ਗਿਣਤੀ 11:4; ਜ਼ਬੂਰ 106:14; ਕਹਾਉਤਾਂ 13:4; 21:26; 23:3,6; 24:1)।

ਇਹ ਕਿਸੇ ਅੰਦਰੂਨੀ ਰਵੱਈਏ ਅਤੇ ਮਨੋਰਥਾਂ ਨਾਲ ਸੰਬੰਧਿਤ ਹੈ। ਇਹ ਹੋਰ ਸਾਰੇ ਹੁਕਮਾਂ ਦਾ ਸਿਰਾ ਹੈ। ਸਿਰਫ ਇਹੀ ਹੁਕਮ ਹੈ ਜੋ ਕਿਉਂ ਅਤੇ ਕਿਉਂ ਨਹੀਂ ਬਾਰੇ ਦੱਸਦਾ ਹੈ। ਇਸ ਵਿਚ ਸਿਰਫ ਇਹ ਨਹੀਂ ਲਿਖਿਆ ਕਿ “ਨਾ ਕਰੋ” ਪਰ ਇਹ ਵੀ ਕਿ “ਇਹ ਸੇਚੇ ਵੀ ਨਾ”। ਯਿਸੂ ਨੇ ਸਿਰਫ ਇਹ ਨਹੀਂ ਸਿੱਖਿਆ ਕਿ ਸਾਨੂੰ ਮਾਰਨਾ ਨਹੀਂ ਚਾਹੀਦਾ, ਸਾਨੂੰ ਨਫਰਤ ਨਹੀਂ ਕਰਨੀ ਚਾਹੀਦੀ ਹੈ, ਜਾਂ ਅਜਿਹਾ ਰਵੱਈਆ ਨਹੀਂ ਦਿਖਾਉਂਦਾ ਚਾਹੀਦਾ ਹੈ ਜਿਸ ਨਾਲ ਕਿਸੇ ਦਾ ਕਤਲ ਹੋਵੇ। ਯਿਸੂ ਨੇ ਇਸ ਆਖਰੀ ਹੁਕਮ ਨੂੰ ਲਿਆ ਅਤੇ ਬਾਕੀ ਦੇ ਹੁਕਮਾਂ ਨੂੰ ਅੰਦਰੂਨੀ ਮਨੋਰਥ ਅਤੇ ਰਵੱਈਏ ਦੇ ਪੱਧਰ ਤੇ ਉਭਾਰਿਆ ਜਿਵੇਂ ਕਿ ਬਾਹਰੀ ਕੰਮਾਂ ਦੇ ਵਿਰੁੱਧ (ਦੇਖੋ, ਮੱਤੀ 5:17-48)। ਇਕ ਆਦਮੀ ਵਿਚ ਸੰਸਾਰ ਦੇ ਸਾਰੇ ਅੰਤਰ ਹਨ ਜੋ ਚੇਰੀ ਨਹੀਂ ਕਰਦਾ ਕਿਉਂਕਿ ਇਹ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰਦਾ ਅਤੇ ਉਹ ਆਦਮੀ ਜੋ ਚੇਰੀ ਨਹੀਂ ਕਰਦਾ ਕਿਉਂਕਿ ਉਹ ਫੜੇ ਜਾਣ ਤੋਂ ਡਰਦਾ ਹੈ। ਇਕ ਮਸੀਹੀ ਸਿਧਾਂਤ ਤੇ ਕੰਮ ਕਰ ਰਿਹਾ ਹੈ ਅਤੇ ਦੂਸਰਾ ਸਵੈ-ਹਿੱਤ ਤੇ ਕੰਮ ਕਰ ਰਿਹਾ ਹੈ।

ਵਿਚਾਰ ਲਈ ਸਵਾਲ

1. ਲਾਲਚ ਕੀ ਹੈ?
2. ਆਧੁਨਿਕ ਆਦਮੀ ਕਿਵੇਂ ਲਾਲਚ ਕਰਦਾ ਹੈ?
3. ਕੀ ਸਾਡੇ ਵਿਚਾਰ ਪਾਪ ਹਨ?
4. ਮਸੀਹੀ ਜੀਵਨ ਵਿਚ ਵਿਚਾਰ ਐਨੇ ਮਹੱਤਵਪੂਰਣ ਕਿਉਂ ਹਨ?
5. ਇਹ ਹੁਕਮ ਕੂਚ 20:17 ਵਿਚ ਬਿਵਸਥਾ ਸਾਰ 5:21 ਤੋਂ ਵੱਖਰੀ ਕਿਉਂ ਹੈ?

▣ "ਕਿਉਂਕਿ ਇਹ" ਇਹ ਦਸ ਹੁਕਮਾਂ ਦਾ ਹਵਾਲਾ ਦਿੰਦਾ ਹੈ। ਦਸ ਹੁਕਮਾਂ ਦੇ ਅੱਧ ਦੀ ਇਹ ਸੂਚੀ ਯੂਨਾਨੀ ਹੱਥ-ਲਿਖਤ B ਅਨੁਸਾਰ ਹੈ ਜਿਸ ਨੂੰ ਵੈਟੀਕਨਸ ਕਿਹਾ ਜਾਂਦਾ ਹੈ। ਇਹ ਮੈਸੋਰਾਟਿਕ ਇਬਰਾਨੀ ਵਚਨ ਦੇ ਕੂਚ 20 ਅਤੇ ਬਿਵਸਥਾ ਸਾਰ ਤੋਂ ਥੋੜ੍ਹਾ ਵੱਖਰਾ ਹੈ। ਦਸ ਹੁਕਮਾਂ ਦਾ ਦੂਸਰਾ ਅੱਧ ਯਹੋਵਾਹ ਨਾਲ ਉਨ੍ਹਾਂ ਦੇ ਸੰਬੰਧਾਂ ਦੇ ਅਧਾਰ ਤੇ ਇਸਰਾਏਲ ਦੇ ਇਕ ਦੂਜੇ ਨਾਲ ਸੰਬੰਧਾਂ ਬਾਰੇ ਦੱਸਦਾ ਹੈ।

▣ "ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸ ਦੇ ਸਾਹਿਤਕ ਉਦੇਸ਼ ਤੋਂ ਸੱਚਾ ਲਗਦਾ ਹੈ। ਕੁਝ ਹੋਰ ਵੀ ਹੁਕਮ ਹਨ। ਇਸ ਵਾਕਾਂਸ਼ ਦਾ ਅਰਥ ਹੈ "ਜੇਕਰ ਦਸ ਹੁਕਮਾਂ ਤੋਂ ਬਾਹਰ ਕੋਈ ਹੁਕਮ ਹਨ" ਦੂਸਰੇ ਸ਼ਬਦਾਂ ਵਿਚ, ਇਹ ਮੂਸਾ ਦੀ ਬਿਵਸਥਾ ਜਾਂ ਆਮ ਤੌਰ ਤੇ ਸੰਭਵਿਤ "ਕਾਨੂੰਨ" ਦਾ ਸਭ ਕੁਝ ਜੋੜਦਾ ਹੈ।

ਯੂਨਾਨੀ ਹੱਥ-ਲਿਖਤਾਂ ਦੀਆਂ ਪਰੰਪਰਾਵਾਂ ਵਿਚ ਇਹ ਭਿੰਨਤਾ ਹੈ ਕਿ ਇਹ ਕਿੰਨੇ ਹਨ ਅਤੇ ਇਹ ਦਸ ਹੁਕਮ ਕਿਸ ਕ੍ਰਮ ਵਿਚ ਸੂਚੀਬੱਧ ਕੀਤੇ ਗਏ ਹਨ। ਯਹੂਦੀ ਧਰਮ ਵਿਚ ਇਕ ਗਿਣਤੀ ਹੈ; ਕੈਥੋਲਿਕ ਅਤੇ ਮਸੀਹੀਆਂ ਵਿਚ ਭਿੰਨ-ਭਿੰਨ ਗਿਣਤੀ ਹੈ। ਇਸ ਭਿੰਨਤਾ ਨਾਲ ਵਚਨ ਦਾ ਅਰਥ ਪ੍ਰਭਾਵਿਤ ਨਹੀਂ ਹੋਇਆ ਹੈ।

▣ "ਸਭ ਗੱਲਾਂ ਦਾ ਨਿਚੋੜ ਇਸ ਗੱਲ ਵਿੱਚ ਹੈ" ਇਹ ਲੇਵੀਆਂ 19:18 ਦਾ ਹਵਾਲਾ ਹੈ। ਇਸ ਦਾ ਕਈ ਵਾਰ ਇੰਜੀਲਾਂ ਵਿਚ ਹਵਾਲਾ ਦਿੱਤਾ ਗਿਆ ਹੈ (ਦੇਖੋ, ਮੱਤੀ 5:43; 19:19; 22:39; ਮਰਕੁਸ 12:31 ਅਤੇ ਲੂਕਾ 10:27)। ਯਿਸੂ ਮਸੀਹ ਇਸ ਨੂੰ ਦੂਜਾ ਵੱਡਾ ਜਾਂ ਸਭ ਤੋਂ ਵੱਡਾ ਹੁਕਮ ਕਹਿੰਦਾ ਹੈ। ਗਲਾਤੀਆਂ 5:14 ਅਤੇ ਯਾਕੂਬ 2:8 ਵਿਚ ਵੀ ਇਸ ਦਾ ਹਵਾਲਾ ਦਿੱਤਾ ਗਿਆ ਹੈ। ਜਦੋਂ ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਉਸ ਨੂੰ ਵੀ ਪਿਆਰ ਕਰਾਂਗੇ ਜਿਸ ਨੂੰ ਪਰਮੇਸ਼ਰ ਪਿਆਰ ਕਰਦਾ ਹੈ (ਉਦਾਹਰਣ., ਮਨੁੱਖ ਉਸ ਦੇ ਸਰੂਪ ਤੇ ਸਿਰਜੇ ਗਏ ਹਨ, ਦੇਖੋ ਉਤਪਤ 1:26-27)।

▣ "ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ" ਵਿਸ਼ਾਸਿਆਂ ਨੂੰ ਦੂਸਰਿਆਂ ਨੂੰ ਪਿਆਰ ਕਰਨ ਅਤੇ ਸਵੀਕਾਰ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਪਰਮੇਸ਼ਰ ਉਨ੍ਹਾਂ ਨੂੰ ਪਿਆਰ ਕਰਦਾ ਹੈ। ਉੱਚਿਤ ਸਵੈ-ਪਿਆਰ ਬੁਰਾਈ ਨਹੀਂ ਹੈ। ਇਸ ਭਾਗ ਦੀ ਮੁੱਖ ਸੱਚਾਈ ਸਪੱਸ਼ਟ ਤੌਰ ਤੇ ਦੱਸੀ ਗਈ ਹੈ—ਦੂਸਰਿਆਂ ਨੂੰ ਪਿਆਰ ਕਰੋ (ਦੇਖੋ, 13:10)। ਜਿਨ੍ਹਾਂ ਨੂੰ ਪਰਮੇਸ਼ਰ ਦੀ ਖੁਦ ਨੂੰ ਦੇਣ ਅਤੇ ਕੁਰਬਾਨੀ ਦੇ ਪਿਆਰ ਦੁਆਰਾ ਛੂਹਿਆ ਗਿਆ ਹੈ, ਉਹ ਵੀ ਦੂਸਰਿਆਂ ਨਾਲ ਇਸੇ ਤਰ੍ਹਾਂ ਪਿਆਰ ਕਰੇਗਾ (ਦੇਖੋ, 1 ਯੂਹੰਨਾ 3:16)। ਇਹ ਮਸੀਹ ਵਰਗੇ ਬਣਨਾ ਹੈ (ਮੁੜ ਸਥਾਪਿਤ ਪਰਮੇਸ਼ਰ ਦਾ ਸਰੂਪ)। ਇਸ ਤਰ੍ਹਾਂ ਦੇ ਪਿਆਰ ਦੀ ਮੌਜੂਦਗੀ ਵਿਚ "ਬਿਵਸਥਾ" ਦੀ ਜ਼ਰੂਰਤ ਨਹੀਂ ਹੈ।

ਰੋਮੀਆਂ 13:11-14

¹¹ਅਤੇ ਤੁਸੀਂ ਸਮੇਂ ਨੂੰ ਪਹਿਚਾਣ ਲਵੋ ਕਿਉਂਕਿ ਹੁਣ ਤੁਹਾਡੇ ਨੀਂਦ ਤੋਂ ਜਾਗਣ ਦੀ ਘੜੀ ਆ ਪਹੁੰਚੀ ਹੈ, ਕਿਉਂ ਜੋ ਜਿਸ ਵੇਲੇ ਅਸੀਂ

ਵਿਸ਼ਵਾਸ ਕੀਤਾ ਸੀ, ਉਸ ਸਮੇਂ ਦੇ ਵਿਚਾਰ ਨਾਲ ਹੁਣ ਸਾਡੀ ਮੁਕਤੀ ਨੇੜੇ ਹੈ। ¹²ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਹਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੇ ਪਹਿਨ ਲਈਏ। ¹³ਜਿਵੇਂ ਦਿਨ ਵੇਲੇ ਸ਼ੋਭਾ ਦਿੰਦਾ ਹੈ, ਉਵੇਂ ਹੀ ਅਸੀਂ ਭਲਮਾਨਸੀ ਨਾਲ ਚੱਲੀਏ, ਨਾ ਨਾਚ-ਰੰਗ ਅਤੇ ਨਾ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਖਾਰ ਵਿੱਚ। ¹⁴ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ।

13:11

NASB "ਇਹ ਕਰੋ"

NKJV "ਅਤੇ ਇਹ ਕਰੋ"

NRSV "ਇਸ ਦੇ ਇਲਾਵਾ"

TEV "ਤੁਹਾਨੂੰ ਇਹ ਕਰਨਾ ਚਾਹੀਦਾ ਹੈ"

NJB "ਇਸ ਦੇ ਇਲਾਵਾ"

ਜੇ ਅੱਗੇ ਆਉਂਦਾ ਹੈ (ਰੋਮੀਆਂ 13:11-14) ਅਤੇ ਜੇ ਅੱਗੇ ਵਧਦਾ ਹੈ (ਰੋਮੀਆਂ 13:9-10) ਉਸ ਨੂੰ ਜੋੜਨ ਦਾ ਇਕ ਤਰੀਕਾ ਹੈ। ਵਚਨ ਦੇ ਸੁਣਨ ਵਾਲੇ ਨਹੀਂ, ਪਰ ਇਸ ਅਨੁਸਾਰ ਕਰਨ ਵਾਲੇ ਬਣੇ (ਦੇਖੋ, ਯਾਕੂਬ 1:22,23,25)! ਪਿਆਰ ਨੂੰ ਕੰਮ ਵਿਚ ਲਿਆਉਣਾ ਚਾਹੀਦਾ ਹੈ।

▣ "ਸਮੇਂ ਨੂੰ ਪਹਿਚਾਣ ਲਵੋ" ਇਹ ਇਕ ਸੰਪੂਰਨ ਕਿਰਿਆਸ਼ੀਲ ਕ੍ਰਿਦੰਤ ਹੈ। ਸਮੇਂ (*ਕੈਰੋਸ kairos*) ਲਈ ਇਹ ਸ਼ਬਦ ਇਕ ਵਿਸ਼ੇਸ਼ ਸਮੇਂ ਦੇ ਅਰਥਾਂ ਵਿਚ ਵਰਤਿਆ ਜਾਂਦਾ ਸੀ, ਨਾ ਕਿ ਨਿਯਮਿਤ ਕ੍ਰਮ-ਕਾਲ (*ਕਰੋਨੋਸ chronos*) ਲਈ। ਵਿਸ਼ਵਾਸੀਆਂ ਨੂੰ ਹੇਠ ਲਿਖਿਆਂ ਅਨੁਸਾਰ ਜੀਣਾ ਚਾਹੀਦਾ ਹੈ:

1. ਮਸੀਹ ਦੇ ਕਿਸੇ ਵੀ ਸਮੇਂ ਆਉਣ ਦੀ ਰੋਸ਼ਨੀ ਵਿਚ
2. ਨਵਾਂ ਯੁੱਗ ਦਾ ਅਰੰਭ ਹੋ ਗਿਆ ਹੈ

▣ "ਘੜੀ ਆ ਪਹੁੰਚੀ ਹੈ" ਇਹ ਅਲੰਕਾਰ, "ਘੜੀ" (ਯੂਹੰਨਾ ਦੀ ਇੰਜੀਲ ਵਿਚ ਅਕਸਰ ਵਰਤਿਆ ਗਿਆ), ਪਰਮੇਸ਼ਰ ਦੇ ਛੁਟਕਾਰੇ ਦੀ ਯੋਜਨਾ ਦੇ ਵਿਸ਼ੇਸ਼ ਸਮੇਂ (*ਕੈਰੋਸ kairos* ਦੇ ਸਮਾਨ) ਨੂੰ ਦਰਸਾਉਂਦਾ ਹੈ (ਦੇਖੋ, ਰੋਮੀਆਂ 3:26; 1 ਕੁਰਿੰਥੀਆਂ 7:29; 10:11; ਯਾਕੂਬ 5:8; 1 ਪਤਰਸ 4:7; 2 ਪਤਰਸ 3:9-13; 1 ਯੂਹੰਨਾ 2:18; ਪ੍ਰਕਾਸ਼ ਦੀ ਪੇਥੀ 1:3; 22:10)। ਇਹ ਯਿਸੂ ਦੇ ਸਲੀਬ ਦੇ ਸਮੇਂ ਅਤੇ ਉਸ ਦੇ ਵਾਪਸ ਆਉਣ ਦੇ ਸਮੇਂ ਲਈ ਵਰਤਿਆ ਗਿਆ ਹੈ।

▣ "ਨੀਂਦ" ਇਹ ਸ਼ਬਦ ਇੱਥੇ ਨੈਤਿਕ ਅਤੇ ਆਤਮਿਕ ਨਰਮੀ ਦੇ ਰੂਪਕ ਦੇ ਤੌਰ ਤੇ ਵਰਤਿਆ ਜਾਂਦਾ ਹੈ (ਦੇਖੋ, ਅਫਸੀਆਂ 5:8-14; 1 ਥੱਸਲੁਨੀਕੀਆਂ 5:6)। ਸ਼ਬਦਾਂ ਦਾ ਸਿਰਫ ਇਕ ਖਾਸ ਪ੍ਰਸੰਗ ਵਿਚ ਅਰਥ ਹੁੰਦਾ ਹੈ। ਇਕ ਨਿਸ਼ਚਿਤ ਪਰਿਭਾਸ਼ਾ ਦਾ ਧਿਆਨ ਰੱਖੋ। ਸਾਰੇ ਸ਼ਬਦਾਂ ਦੇ ਕਈ ਸੰਭਾਵਿਤ ਅਰਥ ਹੋ ਸਕਦੇ ਹਨ (ਅਰਥ ਖੇਤਰ)।

▣ "ਹੁਣ ਸਾਡੀ ਮੁਕਤੀ ਨੇੜੇ ਹੈ" ਮੁਕਤੀ ਇਕ ਸ਼ੁਰੂਆਤੀ ਫੈਸਲਾ ਹੈ ਅਤੇ ਇਕ ਪ੍ਰਕਿਰਿਆ ਹੈ। ਮੁਕਤੀ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਤੱਕ ਵਿਸ਼ਵਾਸੀ ਆਪਣੇ ਨਵੇਂ ਸਰੀਰ ਨਹੀਂ ਲੈਂਦੇ ਹਨ (ਦੇਖੋ, 1 ਯੂਹੰਨਾ 3:2; 1 ਥੱਸਲੁਨੀਕੀਆਂ 4:13-18; ਇਬਰਾਨੀਆਂ 9:28; 1 ਪਤਰਸ 1:5)।

ਆਤਮਿਕ ਤੌਰ ਤੇ ਇਸ ਨੂੰ “ਮਹਿਮਾ” ਕਿਹਾ ਜਾਂਦਾ ਹੈ (ਰੋਮੀਆਂ 8:30)। ਇਹ ਮਸੀਹੀਆਂ ਦੀ ਹਰ ਪੀੜ੍ਹੀ ਦੀ ਉਮੀਦ ਹੈ ਕਿ ਆਪਣੇ ਜੀਵਨ-ਕਾਲ ਵਿਚ ਪ੍ਰਭੂ ਦੇ ਵਾਪਸ ਆਉਣ ਦੀ ਉਮੀਦ ਕਰੇ (ਦੇਖੋ, ਲੂਕਾ 21:28)। ਪੌਲੁਸ ਵੀ ਉਸ ਤੋਂ ਵਿਵਰਜਿਤ ਨਹੀਂ ਸੀ (ਦੇਖੋ, 1 ਥੱਸਲੁਨੀਕੀਆਂ 4:15)।

▣ "ਜਿਸ ਵੇਲੇ ਅਸੀਂ ਵਿਸ਼ਵਾਸ ਕੀਤਾ ਸੀ" ਮਸੀਹਤ ਇਕ ਫੈਸਲੇ ਨਾਲ ਸ਼ੁਰੂ ਹੁੰਦੀ ਹੈ (ਤੁਰੰਤ ਦੇਸ਼-ਮੁਕਤੀ ਅਤੇ ਸੁੱਧੀਕਰਨ), ਪਰ ਨਤੀਜੇ ਵਜੋਂ ਇਕ ਰੱਬੀ ਜੀਵਨ ਹੋਣਾ ਚਾਹੀਦਾ ਹੈ (ਨਿਰੰਤਰ ਸੁੱਧੀਕਰਨ) ਅਤੇ ਇਹ ਮਸੀਹ ਵਰਗੇ ਬਣਨ ਨਾਲ ਖਤਮ ਹੋਣੀ ਚਾਹੀਦੀ ਹੈ (ਮਹਿਮਾ)। ਸਾਨੂੰ ਮਸੀਹ ਵਿਚ ਪਰਮੇਸ਼ਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਚਾਹੀਦਾ ਹੈ (ਦੇਖੋ, ਯੂਹੰਨਾ 1:12; 3:16; ਰੋਮੀਆਂ 10:9-13)। ਇਹ ਪਹਿਲਾ ਫੈਸਲਾ ਸਮਾਪਤ ਨਹੀਂ ਹੈ, ਪਰ ਇਹ ਸ਼ੁਰੂਆਤ ਹੈ!

13:12 "ਰਾਤ ਬਹੁਤ ਬੀਤ ਗਈ" ਇਹ ਵਰਤਮਾਨ ਯੁੱਗ ਦਾ ਸੰਕੇਤ ਦਿੰਦਾ ਹੈ ਜੋ ਪਹਿਲਾਂ ਨਸ਼ਟ ਹੋ ਗਿਆ ਸੀ ਅਤੇ ਹੁਣ ਤਬਦੀਲ ਕੀਤਾ ਗਿਆ ਹੈ (ਦੇਖੋ, 1 ਕੁਰਿੰਥੀਆਂ 7:29-31; 10:11; ਯਾਕੂਬ 5:8; ਅਫਸੀਆਂ 5:8,14; 1 ਯੂਹੰਨਾ 4:7; 2 ਯੂਹੰਨਾ 2:17-18; ਪ੍ਰਕਾਸ਼ ਦੀ ਪੇਥੀ 1:3; 22:10)। ਪੌਲੁਸ ਅਤੇ ਖਾਸਕਰ ਯੂਹੰਨਾ, ਹਨੇਰੇ ਅਤੇ ਚਾਨਣ ਦਾ ਅੰਤਰ ਦੀ ਵਰਤੋਂ ਕਰਦੇ ਹਨ ਜਿਵੇਂ ਮ੍ਰਿਤਕ ਸਾਗਰ ਪੇਥੀਆਂ ਵਿਚ ਹੈ।

▣ "ਦਿਨ ਚੜ੍ਹਨ ਵਾਲਾ ਹੈ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਇਹ ਅਖੀਰ ਦੇ ਦਿਨ ਹਨ (ਦੇਖੋ, ਫਿਲਿੱਪੀਆਂ 4:5; ਯਾਕੂਬ 5:9)। ਯਿਸੂ ਮਸੀਹ ਦੇ ਦੇਹ ਧਾਰਨ ਤੋਂ ਬਾਅਦ ਅਸੀਂ ਅੰਤ ਦੇ ਦਿਨਾਂ ਵਿਚ ਹਾਂ। ਇਹ ਉਸ ਦੀ ਮਹਿਮਾ ਨਾਲ ਭਰੀ ਵਾਪਸੀ ਤੱਕ ਰਹਿਣਗੇ। ਪਹਿਲੀ ਸਦੀ ਤੋਂ ਲੈ ਕੇ ਸਾਰੇ ਵਿਸ਼ਵਾਸੀ ਮਸੀਹ ਦੀ ਵਾਪਸੀ ਵਿਚ ਇੰਨੀ ਦੇਰ ਨਾਲ ਹੈਰਾਨ ਹਨ। ਹਾਲਾਂਕਿ, ਮਸੀਹ ਵਿਚ ਨਵਾਂ ਯੁੱਗ ਅਰੰਭ ਹੋ ਗਿਆ ਹੈ।

ਮਸੀਹ ਦੀ ਵਾਪਸੀ ਦੀ ਨੇੜਤਾ ਤੇ ਇਹ ਨੋਟ ਪਰਮੇਸ਼ਰ ਦੀ ਪੇਥੀ ਦੀ “ਮਹੱਤਵਪੂਰਣ ਜਾਣ-ਪਛਾਣ” ਤੇ ਮੇਰੀ ਟਿੱਪਣੀ ਤੋਂ ਲਿਆ ਗਿਆ ਹੈ। ਇਸ ਨੂੰ ਔਨਲਾਈਨ ਦੇਖੋ www.freebiblecommentary.org.

"ਛੇਵਾਂ ਤਣਾਅ" (ਮਸੀਹ ਦੀ ਤੁਰੰਤ ਵਾਪਸੀ ਬਨਾਮ ਦੇਰੀ ਪ੍ਰੇਸੀਆ Parousia)

ਬਹੁਤ ਸਾਰੇ ਵਿਸ਼ਵਾਸੀਆਂ ਨੂੰ ਸਿਖਾਇਆ ਗਿਆ ਹੈ ਕਿ ਮਸੀਹ ਦੀ ਵਾਪਸੀ ਬਹੁਤ ਜਲਦ ਹੈ, ਤੁਰੰਤ, ਅਤੇ ਅਚਾਨਕ (ਦੇਖੋ, ਮੱਤੀ 10:23; 24:27,34,44; ਮਰਕੁਸ 9:1; 13:30)। ਪਰ ਵਿਸ਼ਵਾਸੀਆਂ ਦੀ ਹਰ ਉਮੀਦ ਦੀ ਪੀੜ੍ਹੀ ਹੁਣ ਤੱਕ ਗਲਤ ਰਹੀ ਹੈ! ਯਿਸੂ ਦੇ ਵਾਪਸੀ ਦੀ ਜਲਦੀ ਹਰ ਪੀੜ੍ਹੀ ਲਈ ਇਕ ਸ਼ਕਤੀਸ਼ਾਲੀ ਵਾਅਦਾ ਹੈ, ਪਰ ਇਸ ਦੀ ਹਕੀਕਤ ਸਿਰਫ ਇਕ ਲਈ ਹੈ (ਸਤਾਇਆ ਹੋਇਆ)। ਵਿਸ਼ਵਾਸੀਆਂ ਨੂੰ ਇਸ ਤਰ੍ਹਾਂ ਜੀਣਾ ਚਾਹੀਦਾ ਹੈ ਕਿ ਜਿਵੇਂ ਉਹ ਕੱਲ ਹੀ ਆ ਜਾਵੇਗਾ, ਪਰ ਮਹਾਨ ਆਦੇਸ਼ ਦੀ ਯੋਗਨਾ ਬਣਾਓ ਅਤੇ ਇਸ ਨੂੰ ਲਾਗੂ ਕਰੋ (ਮੱਤੀ 28:19-20)।

ਇੰਜੀਲਾਂ ਵਿਚ (ਦੇਖੋ, ਮਰਕੁਸ 13:10; ਲੂਕਾ 17:2; 18:8) ਅਤੇ 1 ਅਤੇ 2 ਥੱਸਲੁਨੀਕੀਆਂ ਦੇ ਕੁਝ ਵਚਨ ਮਸੀਹ ਦੀ ਵਾਪਸੀ ਵਿਚ ਦੇਰੀ ਤੇ ਅਧਾਰਿਤ ਹਨ। ਕੁਝ ਇਤਿਹਾਸਕ ਘਟਨਾਵਾਂ ਹਨ ਜੋ ਪਹਿਲਾਂ ਹੋਈਆਂ ਜ਼ਰੂਰੀ ਹਨ:

1. ਸਰਵ-ਵਿਆਪਕ ਪ੍ਰਚਾਰ (ਦੇਖੋ, ਮੱਤੀ 24:15; ਮਰਕੁਸ 13:10)
2. “ਪਾਪ ਦੇ ਮਨੁੱਖ” ਦਾ ਪ੍ਰਕਾਸ਼ਨ (ਦੇਖੋ, ਮੱਤੀ 24:15; 2 ਥੱਸਲੁਨੀਕੀਆਂ 2; ਪ੍ਰਕਾਸ਼ ਦੀ ਪੇਥੀ 13)
3. ਵੱਡਾ ਦੁੱਖ (ਦੇਖੋ, ਮੱਤੀ 24:21,24; ਪ੍ਰਕਾਸ਼ ਦੀ ਪੇਥੀ 13)

ਇਹ ਇਕ ਉਦੇਸ਼ਪੂਰਨ ਅਸਪੱਸ਼ਟਤਾ ਹੈ (ਮੱਤੀ, ਮੱਤੀ 24:42-51; ਮਰਕੁਸ 13:32-36)! ਹਰੇਕ ਦਿਨ ਨੂੰ ਇਸ ਤਰ੍ਹਾਂ ਜੀਓ ਜਿਵੇਂ ਇਹ ਤੁਹਾਡਾ ਆਖਰੀ ਦਿਨ ਹੋਵੇ ਪਰ ਭਵਿੱਖ ਦੀ ਸੇਵਕਾਈ ਲਈ ਯੋਜਨਾ ਬਣਾਓ ਅਤੇ ਤਿਆਰੀ ਕਰੋ!”

▣ **"ਛੱਡ ਦੇਈਏ... ਪਹਿਨ ਲਈਏ"** ਇਹ ਭੂਤਕਾਲ ਮੱਧ ਸੰਭਾਵਨਾਂ ਹਨ, ਜੋ ਸੰਭਾਵਨਾ ਦਾ ਨੇਟ ਦਿੰਦੀਆਂ ਹਨ। ਭਾਵ ਇਹ ਹੈ ਕਿ "ਆਪਣੇ ਆਪ ਨੂੰ ਛੱਡ ਦਿਓ ...ਇਕ ਵਾਰ ਹੀ ਲਈ ਪਹਿਨ ਲਵੋ।" ਪਰਮੇਸ਼ਰ ਅਤੇ ਮਨੁੱਖਜਾਤੀ ਦੇਵੇਂ ਦੇਸ਼ਮੁਕਤੀ (ਤੋਬਾ ਅਤੇ ਵਿਸ਼ਵਾਸ) ਅਤੇ ਸੁੱਧੀਕਰਨ (ਪਵਿੱਤਰ ਜੀਵਨ) ਲਈ ਕਾਰਜਸ਼ੀਲ ਹਨ। ਪੌਲੁਸ ਦੀਆਂ ਲਿਖਤਾਂ ਵਿਚ ਇਹ ਕੱਪੜੇ ਵਾਲਾ ਅਲੰਕਾਰ ਬਹੁਤ ਆਮ ਹੈ। ਵਿਸ਼ਵਾਸੀਆਂ ਨੂੰ ਨੀਂਦ ਦੇ ਕੱਪੜਿਆਂ ਨੂੰ ਛੱਡ ਦੇਣਾ ਹੈ ਅਤੇ ਯੁੱਧ ਦੇ ਕੱਪੜਿਆਂ ਨੂੰ ਪਹਿਨ ਲੈਣਾ ਹੈ (ਦੇਖੋ, ਅਫਸੀਆਂ 4:22-25; ਕੁਲੁੱਸੀਆਂ 3:10,12,14)। ਸਾਡੀ ਮਸੀਹੀ ਯੋਧੇ ਰੋਜ਼ਾਨਾ ਦੇ ਆਤਮਿਕ ਯੁੱਧ ਲਈ ਤਿਆਰ ਹੋ ਰਹੇ ਹਾਂ (ਦੇਖੋ, ਅਫਸੀਆਂ 6:10-18)। ਨੇਟ ਦੇਖੋ, NIDNTT, ਭਾਗ 1, ਪੰਨੇ 315-316.

▣ **"ਚਾਨਣ ਦੀ ਸੰਜੋ"** ਇਹ ਯਸ਼ਾਯਾਹ 59:17 ਦਾ ਹਵਾਲਾ ਹੈ। ਵਿਸ਼ਵਾਸੀਆਂ ਨੂੰ ਨਿਰਣਾਇਕ ਤੌਰ ਤੇ ਧਾਰਮਿਕਤਾ ਦੇ ਯੁੱਧ ਦੇ ਹਥਿਆਰ ਪਹਿਨ ਲੈਣੇ ਚਾਹੀਦੇ ਹਨ (ਦੇਖੋ, 2 ਕੁਰਿੰਥੀਆਂ 6:7; 10:4; ਅਫਸੀਆਂ 6: 11,13; 1 ਥੱਸਲੁਨੀਕੀਆਂ 5:8)। ਪਰਮੇਸ਼ਰ ਦੇ ਹਥਿਆਰ ਸਾਰੇ ਵਿਸ਼ਵਾਸੀਆਂ ਲਈ ਉਪਲਬਧ ਹਨ, ਪਰ ਉਨ੍ਹਾਂ ਨੂੰ ਚਾਹੀਦਾ ਹੈ:

1. ਉਨ੍ਹਾਂ ਦੀ ਜ਼ਰੂਰਤ ਨੂੰ ਪਹਿਚਾਨਣਾ
2. ਪਰਮੇਸ਼ਰ ਦੇ ਪ੍ਰਬੰਧ ਦੀ ਪਹਿਚਾਣ ਕਰਨਾ
3. ਵਿਅਕਤੀਗਤ ਅਤੇ ਜਾਣ-ਬੁੱਝ ਕੇ ਇਸ ਨੂੰ ਆਪਣੇ ਰੋਜ਼ਾਨਾ ਦੀ ਸੋਚ ਅਤੇ ਜ਼ਿੰਦਗੀ ਵਿਚ ਲਾਗੂ ਕਰਨਾ

ਇੱਥੇ ਇਕ ਰੋਜ਼ਾਨਾ ਦਾ ਆਤਮਿਕ ਯੁੱਧ ਹੈ! ਦੇਖੋ Clinton F. Arnold, *Three Crucial Questions About Spiritual Warfare*.

13:13 **"ਅਸੀਂ ਭਲਮਾਨਸੀ ਨਾਲ ਚੱਲੀਏ"** ਇਹ ਇਕ ਭੂਤਕਾਲ ਕਿਰਿਆਸ਼ੀਲ ਸੰਭਾਵਨਾ ਹੈ, ਜੋ ਸ਼ਾਬਦਿਕ ਤੌਰ ਤੇ "ਚੱਲਣਾ" ਹੈ। ਇਹ ਜੀਵਨ-ਸ਼ੈਲੀ ਲਈ ਇਬਰਾਨੀ ਮੁਹਾਵਰਾ ਸੀ (ਦੇਖੋ, ਅਫਸੀਆਂ 4:1,17; 5:2,15)। ਪੌਲੁਸ ਨੇ ਇਸ ਨੂੰ 33 ਵਾਰ ਵਰਤਿਆ।

ਇਸ ਆਇਤ ਵਿਚ ਪਾਪਾਂ ਦੀ ਸੂਚੀ ਦੇ ਪਦਾਂ ਦੇ ਤਿੰਨ ਜੋੜਿਆਂ ਨਾਲ ਬਣੀ ਹੈ। ਇਸ ਸ਼ਬਦ ਦੇ ਅਰਥ ਵੱਖਰੇ ਹਨ। ਇਹ ਸੰਭਵ ਹੈ ਕਿ ਇਹ ਸਮਾਨਾਰਥੀ ਹੋਣ ਦੇ ਅਰਥ ਹਨ। ਰੋਮੀਆਂ 1:28-32 ਤੇ ਦੇਖੋ: [ਖਾਸ ਵਿਸ਼ਾ: ਨਵੇਂ ਨੇਮ ਵਿੱਚ ਗੁਣ ਅਤੇ ਅੰਗੁਣ](#)

ਇਹ ਸ਼ਬਦ ਰੋਮ ਦੀ ਕਲੀਸਿਯਾ ਵਿਚ ਯਹੂਦੀਆਂ ਅਤੇ ਗੈਰ-ਯਹੂਦੀਆਂ ਵਿਚਕਾਰ ਤਣਾਅ ਨਾਲ ਸੰਬੰਧਿਤ ਹੋ ਸਕਦੇ ਹਨ। ਇਹ ਨਵੇਂ ਗੈਰ-ਯਹੂਦੀਆਂ ਵਿਸ਼ਵਾਸੀ ਹੋਠ ਲਿਖਿਆਂ ਦੇ ਨਿਰੰਤਰ ਹੋ ਸਕਦੇ ਹਨ:

1. ਉਨ੍ਹਾਂ ਦੇ ਨੈਤਿਕ ਮੂਰਤੀਆਂ ਦੀ ਪੂਜਾ ਦੇ ਰੁਝਾਅ ਅਭਿਆਸ
2. ਵਾਪਸ ਆ ਰਹੇ ਵਿਸ਼ਵਾਸੀ ਯਹੂਦੀ ਆਗੂਆਂ ਦੇ ਵਿਰੁੱਧ ਹੰਕਾਰੀ ਢੰਗ ਨਾਲ ਕੰਮ ਕਰਨਾ ਜੋ ਨੀਰੋ ਦੇ ਹੁਕਮਾਂ ਕਾਰਨ ਥੋੜੇ ਸਮੇਂ ਚਲੇ ਗਏ ਸਨ ਕਿਉਂਕਿ ਨੀਰੋ ਨੇ ਰੋਮ ਦੇ ਸਾਰੇ ਯਹੂਦੀ ਸੰਸਕਾਰਾਂ ਤੇ ਪਾਬੰਦੀ ਲਗਾਈ ਸੀ।

▣ **"ਨਾ ਨਾਚ-ਰੰਗ ਅਤੇ ਨਾ ਨਸ਼ਿਆਂ ਵਿੱਚ"** ਇਸ ਨੇ ਜਿਨਸੀ ਅਨੈਤਿਕਤਾ ਦਾ ਜ਼ਿਕਰ ਕੀਤਾ ਜੋ ਸ਼ਰਾਬੀ ਧਾਰਮਿਕ ਰਸਮਾਂ ਨਾਲ ਜੁੜਿਆ ਹੋਇਆ ਸੀ। ਗਲਾਤੀਆਂ 5:21 ਵਿਚ ਸਰੀਰ ਦੇ ਪਾਪਾਂ ਦੀ ਸੂਚੀ ਵਿਚ, ਇਨ੍ਹਾਂ ਸ਼ਬਦਾਂ ਨੂੰ ਵੀ ਨਾਲ-ਨਾਲ ਲਿਖਿਆ ਗਿਆ ਸੀ।

▣ **"ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ"** ਇਹ ਜੋੜਾ ਪਹਿਲੇ ਜੋੜੇ ਦੇ ਨਾਲ ਮਿਲਦਾ-ਜੁਲਦਾ ਹੈ। ਦੂਸਰੇ ਸ਼ਬਦ ਨੂੰ ਵਿਸ਼ਵ ਵਿਆਪੀ ਤੌਰ ਤੇ ਨਵੇਂ ਨੇਮ ਵਿਚ ਵਰਤਿਆ ਗਿਆ ਹੈ (ਦੇਖੋ, ਮਰਕੁਸ 7:22; 2 ਕੁਰਿੰਥੀਆਂ 12:21; ਗਲਾਤੀਆਂ 5:19; ਅਫਸੀਆਂ 4:19; 1 ਪਤਰਸ 4:3; 2 ਪਤਰਸ 2:7)। ਜੇਕਰ ਪਹਿਲਾਂ ਜੋੜਾ ਸ਼ਰਾਬੀ ਹੋਣ ਤੇ ਕੇਂਦਰਿਤ ਹੈ, ਇਹ ਜੋੜਾ ਜਿਨਸੀ ਅਨੈਤਿਕਤਾ ਤੇ ਕੇਂਦਰਿਤ ਹੈ, ਇਥੋਂ ਤੱਕ ਕਿ ਸਮਾਜਿਕ ਤੌਰ ਤੇ ਬੇਕਾਬੂ ਅਨੁਕੂਲਤਾ ਦਾ ਤਿਆਗ ਹੈ।

▣ "ਨਾ ਝਗੜੇ ਅਤੇ ਖਾਰ ਵਿੱਚ" ਇਹ ਸ਼ਬਦ ਲੋਕਾਂ ਵਿਚਕਾਰ ਲੜਾਈ ਬਾਰੇ ਗੱਲ ਕਰਦੇ ਹਨ (ਦੇਖੋ, ਗਲਾਤੀਆਂ 5:20)। ਇਹ ਪਹਿਲੇ ਜੇਕਰਿਆ ਦੇ ਅਣਉਚਿਤ ਵਿਵਹਾਰ ਦਾ ਨਤੀਜਾ ਹੋਇਆ ਹੋ ਸਕਦਾ ਹੈ। ਜੇਕਰ ਇਹ ਮਸੀਹੀਆਂ ਲਈ ਸੀ (ਦੇਖੋ, 1 ਕੁਰਿੰਥੀਆਂ 3:3; ਕੁਲੁੱਸੀਆਂ 3:8), ਉਹ ਕੁਝ ਛੂਠੇ ਧਾਰਮਿਕ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਦੇ ਸਨ ਜਿਨ੍ਹਾਂ ਨੂੰ ਮਸੀਹੀ ਜੀਵਨ ਵਿਚ ਰੋਕਿਆ ਜਾਣਾ ਚਾਹੀਦਾ ਹੈ। ਪਰ, ਇਸ ਪ੍ਰਸੰਗ ਵਿਚ ਇਹ ਆਇਤ ਵਿਸ਼ਵਾਸੀਆਂ ਦੇ ਵਿਪਰੀਤ ਹੈ, ਤਾਂ ਇਸ ਭਾਵ ਵਿਚ, ਇਹ ਇਕ ਚੇਤਾਵਨੀ ਹੋਵੇਗੀ।

13:14 "ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ" ਇਹ ਅਲੰਕਾਰ ਰਾਜਾ ਯਿਸੂ ਦੇ ਸ਼ਾਹੀ ਚੇਲੇ ਨਾਲ ਸੰਬੰਧਿਤ ਹੈ ਜੋ ਹੁਣ ਵਿਸ਼ਵਾਸੀਆਂ ਦੇ ਮੋਢਿਆਂ ਤੇ ਰੱਖਿਆ ਗਿਆ ਹੈ (ਅਹੁਦੇ ਦਾ ਸੁੱਧੀਕਰਨ)। ਕੁਝ ਵਿਦਵਾਨ ਇਸ ਨੂੰ ਬਪਤਿਸਮਾ ਦੀ ਕੱਪੜੇ ਦੇ ਰੂਪ ਵਜੋਂ ਦੇਖਦੇ ਹਨ। ਇਸ ਕੱਪੜੇ ਦੇ ਅਲੰਕਾਰ ਦਾ ਪਹਿਲਾਂ ਰੋਮੀਆਂ 13:12 ਵਿਚ ਜ਼ਿਕਰ ਕੀਤਾ ਗਿਆ ਹੈ। ਇਹ ਮਸੀਹ ਵਿਚ ਵਿਸ਼ਵਾਸੀ ਦੇ ਅਹੁਦੇ ਨੂੰ ਦਰਸਾਉਣ ਦਾ ਇਕ ਤਰੀਕਾ ਹੈ। ਇਹ ਉਸ ਤੱਥ ਤੇ ਜ਼ੋਰ ਦਿੰਦਾ ਹੈ ਕਿ ਵਿਸ਼ਵਾਸੀਆਂ ਨੂੰ ਮਸੀਹ ਵਿਚ ਉਨ੍ਹਾਂ ਦੇ ਨਵੇਂ ਅਹੁਦੇ ਦੇ ਕਾਰਨ (ਦੇਖੋ, ਅਫਸੀਆਂ 4:22,24; ਕੁਲੁੱਸੀਆਂ 3:8) ਆਪਣੇ ਨਵੇਂ ਜੀਵਨਾਂ ਦੀਆਂ ਸ਼ੈਲੀਆਂ ਦੀਆਂ ਨਵੀਆਂ ਚੋਣਾਂ ਨੂੰ ਲਾਗੂ ਕਰਨਾ ਚਾਹੀਦਾ ਹੈ (ਪ੍ਰਗਤੀਸ਼ੀਲ ਸੁੱਧੀਕਰਨ)। ਗਲਾਤੀਆਂ 3:27 ਵਿਚ ਇਸ ਸੱਚਾਈ ਨੂੰ ਬਿਆਨ ਵਜੋਂ ਦਰਸਾਇਆ ਗਿਆ ਹੈ, ਸੰਕੇਤਕ; ਇਸੇ ਇਸ ਨੂੰ ਇਕ ਆਗਿਆ (ਭੂਤਕਾਲ ਮੱਧ), ਇਕ ਹੁਕਮ ਵਜੋਂ ਦਰਸਾਇਆ ਗਿਆ ਹੈ।

ਸੰਕੇਤਕ ਬਿਆਨ ਅਤੇ ਆਗਿਆ ਦੇ ਵਿਚਕਾਰ ਇਹ ਤਣਾਅ ਮਸੀਹ ਵਿਚ ਸਾਡੀ ਅਹੁਦੇ ਅਤੇ ਸਾਡੀ ਇਹ ਸਥਿਤੀ ਹਾਸਲ ਕਰਨ ਕੋਸ਼ਿਸ਼ ਕਰਨਾ ਹੈ (ਰੋਮੀਆਂ 6:4 ਤੇ ਖਾਸ ਵਿਸ਼ਾ ਦੇਖੋ)। ਅਸੀਂ ਮੁਕਤੀ ਪ੍ਰਾਪਤ ਕਰਨ ਦੇ ਸਮੇਂ ਤੋਂ ਹੀ "ਸੰਤ" (ਪਵਿੱਤਰ ਜਨ) ਹਨ, ਪਰ ਸਾਨੂੰ "ਪਵਿੱਤਰ" ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਮਸੀਹ ਵਿਚ ਇਕ ਪੂਰਨ ਅਤੇ ਮੁਫਤ ਮੁਕਤੀ ਅਤੇ ਮਸੀਹ ਵਰਗੇ ਬਣਨ ਦੀ ਵੱਡੇ ਸੱਦੇ ਦਾ ਇਕ ਬਾਈਬਲ ਦਾ ਵਿਰੋਧਾਭਾਸ ਹੈ!

▣ "ਕੋਈ ਪ੍ਰਬੰਧ ਨਾ ਕਰੋ" ਇਹ ਇਕ ਨਕਾਰਾਤਮਕ ਕ੍ਰਿਦੰਤ ਨਾਲ ਇਕ ਵਰਤਮਾਨ ਮੱਧ ਆਗਿਆ ਹੈ। ਇਹ ਵਿਆਕਰਣਿਕ ਰੂਪ ਦਾ ਅਰਥ ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣਾ ਹੁੰਦਾ ਹੈ। ਇਸ ਦਾ ਮਤਲਬ ਲਗਦਾ ਹੈ ਕਿ ਰੋਮ ਦੇ ਕੁਝ ਮਸੀਹੀ ਅਣਉਚਿਤ ਜੀਵਨ ਬਤੀਤ ਕਰ ਰਹੇ ਸਨ। ਇਹ ਸ਼ਾਇਦ ਉਨ੍ਹਾਂ ਦੀਆਂ ਪੂਜਾ ਦੀਆਂ ਝੂਠੀਆਂ ਪ੍ਰਥਾਵਾਂ ਵਿਚੋਂ ਇਕ ਹੋਵੇਗਾ।

ਸਰੀਰਕ ਮਸੀਹਤ ਬਾਰੇ ਨਵੇਂ ਨੇਮ ਦੀਆਂ ਸਿੱਖਿਆਵਾਂ ਨੂੰ ਸਮਝਣਾ ਮੁਸ਼ਕਲ ਹੈ। ਨਵੇਂ ਨੇਮ ਦੇ ਲੇਖਕ ਮਨੁੱਖਜਾਤੀ ਦੀ ਸਥਿਤੀ ਨੂੰ ਕਾਲੇ ਅਤੇ ਚਿੱਟੇ ਸ਼ਬਦਾਂ ਵਿਚ ਪੇਸ਼ ਕਰਦੇ ਹਨ। ਸਰੀਰਕ ਮਸੀਹੀ, ਇਨ੍ਹਾਂ ਸ਼ਬਦਾਂ ਦੇ ਵਿਰੋਧ ਵਿਚ ਹੈ। ਫਿਰ ਵੀ ਇਹ ਸਾਡੇ "ਹੋ ਗਿਆ" ਪਰ "ਅਜੇ ਹੋਇਆ ਨਹੀਂ" ਜੀਵਨਾਂ ਦੀ ਹਕੀਕਤ ਹੈ। ਪੌਲੁਸ ਤਿੰਨ ਸਮੂਹਾਂ ਵਿਚ ਮਨੁੱਖਤਾ ਨੂੰ ਦੇਖਦਾ ਹੈ (1 ਕੁਰਿੰਥੀਆਂ 2:14-3:1):

1. ਆਮ ਮਨੁੱਖ (ਗੁਆਚੀ ਮਨੁੱਖਤਾ), ਰੋਮੀਆਂ 2:14
2. ਆਤਮਿਕ ਮਨੁੱਖ (ਬਚੀ ਹੋਈ ਮਨੁੱਖਤਾ), ਰੋਮੀਆਂ 3:1
3. ਸਰੀਰਕ ਮਨੁੱਖ (ਸਰੀਰਕ ਮਸੀਹੀ ਜਾਂ ਬੱਚੇ ਮਸੀਹੀ), ਰੋਮੀਆਂ 3:1

▣ "ਸਰੀਰ ਦੀਆਂ ਕਾਮਨਾਵਾਂ" ਪੌਲੁਸ ਜਾਣਦਾ ਸੀ ਕਿ ਸਾਡੇ ਪਾਪ ਵਿਚ ਡਿੱਗੇ ਆਦਮ ਦੇ ਸੁਭਾਅ ਵਿਚ ਨਿਰੰਤਰ ਚੱਲ ਰਹੇ ਹਾਂ (ਦੇਖੋ, ਰੋਮੀਆਂ 7; ਅਫਸੀਆਂ 2:3), ਪਰ ਯਿਸੂ ਨੇ ਸਾਨੂੰ ਪਰਮੇਸ਼ਰ ਲਈ ਜੀਉਣ ਦੀ ਤਾਕਤ ਅਤੇ ਇੱਛਾ ਦਿੱਤੀ ਹੈ (ਦੇਖੋ, ਰੋਮੀਆਂ 6)। ਇਹ ਜਾਰੀ ਰਹਿਣ ਵਾਲਾ ਸੰਘਰਸ਼ ਹੈ (ਦੇਖੋ, ਰੋਮੀਆਂ 8:5-7; 1 ਯੂਹੰਨਾ 3:6-9)। ਦੇਖੋ ਖਾਸ ਵਿਸ਼ਾ: ਰੋਮੀਆਂ 1:3 ਤੇ ਦੇਹ (*ਸਾਰਕਸ SARX*)

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਸਰਕਾਰ ਬਾਰੇ ਪੌਲੁਸ ਦਾ ਬਿਆਨ ਸ਼ੁਰੂਆਤੀ ਮਸੀਹੀਆਂ ਲਈ ਇੰਨਾ ਕੱਟੜ ਕਿਉਂ ਸੀ?
2. ਕੀ ਮਸੀਹੀਆਂ ਨੂੰ ਹਰ ਤਰ੍ਹਾਂ ਦੀ ਸਰਕਾਰ ਦੇ ਅਧੀਨ ਹੋਣਾ ਚਾਹੀਦਾ ਹੈ?
3. ਕੀ ਮਸੀਹੀਆਂ ਨੂੰ ਸਰਕਾਰ ਦੀ ਹਰ ਕਾਨੂੰਨੀ ਜ਼ਰੂਰਤ ਦੇ ਅਧੀਨ ਰਹਿਣਾ ਚਾਹੀਦਾ ਹੈ?
4. ਕੀ ਪਹਿਲੀ ਆਇਤ ਰਾਜਿਆਂ ਦੇ ਦੈਵੀ ਅਧਿਕਾਰ ਦੀ ਸਿੱਖਿਆ ਦਿੰਦੀ ਹੈ?
5. ਕੀ ਪੌਲੁਸ ਅਧਿਆਤਮਿਕ ਤੌਰ ਤੇ ਨਵਾਂ ਵਿਚਾਰ ਪੇਸ਼ ਕਰ ਰਿਹਾ ਹੈ ਜਾਂ ਮੱਤੀ 22:21 ਵਿਚ ਯਿਸੂ ਦੇ ਸ਼ਬਦਾਂ ਦੀ ਉਦਾਹਰਣ ਹੈ?
6. ਕੀ ਸਿਵਲ ਅਣਆਗਿਆਕਾਰੀ ਨੂੰ ਮਸੀਹੀਆਂ ਲਈ ਜਾਇਜ਼ ਠਹਿਰਾਇਆ ਗਿਆ ਹੈ (ਦੇਖੋ, ਰਸੂਲਾਂ ਦੇ ਕਰਤੱਬ 5:25-32)?
7. ਆਇਤ 4 ਮੌਤ ਦੀ ਸਜ਼ਾ ਦੇ ਮੁੱਦੇ ਨਾਲ ਕਿਵੇਂ ਸੰਬੰਧਿਤ ਹੈ?
8. ਕੀ ਮਸੀਹੀਆਂ ਦਾ ਵਿਵੇਕ ਹਮੇਸ਼ਾ ਸਹੀ ਹੁੰਦਾ ਹੈ (ਦੇਖੋ, ਰੋਮੀਆਂ 13:5)?
9. ਆਇਤ 8 ਦੇ ਅਧਾਰ ਤੇ, ਕੀ ਵਿਸ਼ਵਾਸੀਆਂ ਕੋਲ ਕਰੇਡਿਟ ਕਾਰਡ ਹੋਣੇ ਚਾਹੀਦੇ ਹਨ?
10. ਕੀ ਆਇਤ 8 ਸਾਡੇ ਮਸੀਹੀਆਂ ਲਈ ਪਿਆਰ ਬਾਰੇ ਗੱਲ ਕਰਦੀ ਹੈ ਜਾਂ ਸਾਰੇ ਲੋਕਾਂ ਲਈ ਪਿਆਰ ਬਾਰੇ?
11. ਪੌਲੁਸ ਨੇ ਦਸ ਹੁਕਮਾਂ ਨੂੰ ਨਵੇਂ ਨੇਮ ਦੇ ਵਿਸ਼ਵਾਸੀਆਂ ਲਈ ਪ੍ਰੇਰਕ ਕਿਉਂ ਕਿਹਾ?
12. ਪੌਲੁਸ ਵਿਸ਼ਵਾਸੀਆਂ ਦੇ ਸੰਬੰਧ ਵਿਚ ਇੰਨੇ ਭਿਆਨਕ ਪਾਪਾਂ ਦੀ ਸੂਚੀ ਕਿਉਂ ਬਣਾਉਂਦਾ ਹੈ?
13. ਇਕ ਵਿਅਕਤੀ “ਪ੍ਰਭੂ ਯਿਸੂ ਮਸੀਹ ਨੂੰ ਕਿਵੇਂ ਪਹਿਨ ਲੈਂਦਾ ਹੈ”?

ਰੋਮੀਆਂ 14

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਆਪਣੇ ਭਰਾ ਦਾ ਨਿਆਂ ਨਾ ਕਰ	ਸੁਤੰਤਰਤਾ ਦੀ ਬਿਵਸਥਾ	ਪਿਆਰ ਦੂਜਿਆਂ ਦੇ ਅਸੂਲਾਂ ਦਾ ਆਦਰ ਕਰਦਾ ਹੈ	ਦੂਜਿਆਂ ਦਾ ਨਿਆਂ ਨਾ ਕਰੋ	ਅਸੂਲ ਦੇ ਪੱਕਿਆਂ ਪ੍ਰਤੀ ਭਲਾਈ
14:1-12	14:1-13	14:1-4 14:5-6 14:7-9 14:10-12	14:1-4 14:5-12	14:1-12
ਆਪਣੇ ਭਰਾ ਲਈ ਠੇਕਰ ਦਾ ਕਾਰਨ ਨਾ ਬਣੇ	ਪਿਆਰ ਦੀ ਬਿਵਸਥਾ		ਦੂਜਿਆਂ ਲਈ ਠੇਕਰ ਦਾ ਕਾਰਨ ਨਾ ਬਣੋ	
14:13-23	14:14-23	14:13-23	14:13-18 14:19-23	14:13-21 (14:22-15:6) 14:22-23

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰ੍ਹੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰ੍ਹੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰ੍ਹਾ
2. ਦੂਜਾ ਪੈਰ੍ਹਾ
3. ਤੀਜਾ ਪੈਰ੍ਹਾ
4. ਆਦਿ

ਆਇਤਾਂ 1-12 ਉੱਪਰ ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਇਹ ਅਧਿਆਏ ਮਸੀਹੀ ਸੁਤੰਤਰਤਾ ਅਤੇ ਜਿੰਮੇਵਾਰੀ ਦੇ ਅਸੰਗਤ ਕਥਨ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਹਿਤਕ ਇਕਾਈ ਰੋਮੀਆਂ ਨੂੰ 15:13 ਵਿੱਚੋਂ ਦੀ ਹੋ ਕੇ ਗੁਜਰਦੀ ਹੈ।
- B. ਜਿਹੜੀ ਸਮੱਸਿਆ ਇਸ ਅਧਿਆਏ ਵਿੱਚ ਵਿਚਾਰ ਕੀਤੀ ਗਈ ਹੈ ਉਹ ਸੰਭਵ ਤੌਰ ਤੇ ਰੋਮੀਆਂ ਦੀ ਕਲੀਸੀਆ ਦੇ ਯਹੂਦੀ ਅਤੇ ਗੈਰ-ਕੋਮਾਂ ਦੇ ਵਿਸ਼ਵਾਸੀਆਂ ਵਿਚਕਾਰਲਾ ਤਣਾਅ ਸੀ (ਜਾਂ ਸੰਭਵ ਤੌਰ ਤੇ ਕੁਰਿੰਥੀਆਂ ਵਿੱਚ ਪੌਲੁਸ ਦਾ ਮੌਜੂਦਾ ਅਨੁਭਵ)। ਵਿਸ਼ਵਾਸ ਵਿੱਚ ਆਉਣ ਤੋਂ ਪਹਿਲਾਂ ਯਹੂਦੀਆਂ ਦਾ ਝੁਕਾਅ ਬਿਵਸਥਾ ਵੱਲ ਅਤੇ ਗੈਰ-ਕੋਮਾਂ ਦਾ ਅਨੈਤਿਕ ਬਣਨ ਵੱਲ ਸੀ। ਯਾਦ ਰਹੇ, ਇਹ ਅਧਿਆਏ ਯਿਸੂ ਦੇ ਖਰੇ ਚੇਲਿਆਂ ਨੂੰ ਸੰਬੋਧਿਤ ਕੀਤਾ ਗਿਆ ਹੈ। ਇਹ ਅਧਿਆਏ ਨਵੇਂ ਵਿਸ਼ਵਾਸੀਆਂ ਨੂੰ ਸੰਬੋਧਨ ਨਹੀਂ ਕਰਦਾ (ਦੇਖੋ 1 ਕੁਰਿੰਥੀਆਂ ਨੂੰ 3:1)। ਸਭ ਤੋਂ ਉੱਚਾ ਉਦੇਸ਼ ਦੋਵੇਂ ਸਮੂਹਾਂ ਨਾਲ ਜੋੜਿਆ ਗਿਆ ਹੈ। ਇਹ ਦੋਵੇਂ ਪੱਖਾਂ ਉੱਪਰ ਹੱਦ ਦਾ ਖਤਰਾ ਹੈ। ਇਹ ਵਿਚਾਰ ਵਟਾਂਦਰਾ ਨੁਕਤਾਚੀਨੀ ਵਾਲੀ ਵਿਵਸਥਾ ਜਾਂ ਸ਼ੇਖੀ ਦੀ ਸੁਤੰਤਰਤਾ ਲਈ ਕੋਈ ਲਾਇਸੰਸ ਨਹੀਂ ਹੈ। ਯਾਦ ਰਹੇ ਕਿ ਪੌਲੁਸ ਰੋਮੀਆਂ ਨੂੰ ਕੁਰਿੰਥੀਆਂ ਤੋਂ ਲਿਖਦਾ ਹੈ। ਉੱਥੋਂ ਦੀ ਸਮੱਸਿਆ ਵੰਡ ਦਾ ਆਤਮਾ ਸੀ, ਪਰ ਇੱਥੇ ਵੱਖ-ਵੱਖ ਕਿਸਮ ਦੇ ਵਿਸ਼ਵਾਸੀ ਸਨ।
- C. ਵਿਸ਼ਵਾਸੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਕਿ ਉਹ ਦੂਜੇ ਵਿਸ਼ਵਾਸੀਆਂ ਲਈ ਆਪਣੇ ਸਿਧਾਂਤਾਂ ਜਾਂ ਅਸੂਲਾਂ ਨੂੰ ਮਾਪਕ ਨਾ ਬਣਾਉਣ (ਦੇਖੋ 2 ਕੁਰਿੰਥੀਆਂ ਨੂੰ 10:12)। ਸਾਰੇ ਵਿਸ਼ਵਾਸੀਆਂ ਨੂੰ ਜੋ ਚਾਨਣ ਉਹਨਾਂ ਕੋਲ ਹੈ, ਵਿੱਚ ਚਲਨਾ ਚਾਹੀਦਾ ਹੈ ਪਰ ਉਹਨਾਂ ਨੂੰ ਇਹ ਜਰੂਰ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੇ ਸਿਧਾਂਤ ਆਪਣੇ ਆਪ ਵਿੱਚ ਪਰਮੇਸ਼ਰ ਦੇ ਸਿਧਾਂਤ ਨਹੀਂ ਹਨ। ਸਾਰੇ ਵਿਸ਼ਵਾਸੀ ਹਾਲੇ ਵੀ ਪਾਪ ਤੋਂ ਪ੍ਰਭਾਵਿਤ ਹਨ। ਸਾਨੂੰ ਇੱਕ ਦੂਜੇ ਨੂੰ ਧਰਮ ਸ਼ਾਸਤਰਾਂ, ਤਰਕ ਅਤੇ ਅਨੁਭਵ ਨਾਲ ਉਤਸ਼ਾਹਿਤ, ਨਸੀਹਤ ਦੇਣੀ ਅਤੇ ਸਿਖਾਉਣਾ ਚਾਹੀਦਾ ਹੈ, ਪਰ ਹਮੇਸ਼ਾ ਪਿਆਰ ਨਾਲ। ਜਿਨ੍ਹਾਂ ਜਿਆਦਾ ਇੱਕ ਮਨੁੱਖ ਜਾਣਦਾ ਹੈ ਉਨ੍ਹਾਂ ਹੀ ਉਸਨੂੰ ਪਤਾ ਲਗਦਾ ਹੈ ਕਿ ਉਸਨੂੰ ਨਹੀਂ ਪਤਾ (ਦੇਖੋ 1 ਕੁਰਿੰਥੀਆਂ ਨੂੰ 13:12)!
- D. ਪਰਮੇਸ਼ਰ ਦੇ ਸਾਹਮਣੇ ਮਨੁੱਖ ਦਾ ਵਿਹਾਰ ਅਤੇ ਉਦੇਸ਼ ਦੂਜੇ ਵਿਸ਼ਵਾਸੀਆਂ ਦੇ ਕੰਮਾਂ ਦਾ ਮੁੱਲਾਂਕਣ ਕਰਨ ਵਿੱਚ ਅਸਲ ਕੁੰਜੀਆਂ ਹਨ। ਮਸੀਹੀ ਲੋਕ ਮਸੀਹ ਦੇ ਸਾਹਮਣੇ ਨਿਆਂ ਦੇ ਲਈ ਖੜੇ ਕੀਤੇ ਜਾਣਗੇ ਕਿ ਉਹਨਾਂ ਨੇ ਇੱਕ ਦੂਜੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ (ਦੇਖੋ ਰੋਮੀਆਂ ਨੂੰ 14:10,12 ਅਤੇ 2 ਕੁਰਿੰਥੀਆਂ ਨੂੰ 5:10)।
- E. Martin Luther ਨੇ ਕਿਹਾ, "ਇੱਕ ਮਸੀਹੀ ਵਿਅਕਤੀ ਸਭਨਾਂ ਲਈ ਸਭ ਤੋਂ ਵਿਹਲਾ ਪ੍ਰਭੂ ਹੈ, ਕਿਸੇ ਵੀ ਵਿਸ਼ੇ ਨਹੀਂ; ਮਸੀਹੀ ਵਿਅਕਤੀ ਸਭਨਾਂ ਲਈ ਸਭ ਤੋਂ ਵੱਧ ਕੰਮ-ਕਾਜੀ ਸੇਵਕ ਹੈ, ਸਾਰੇ ਵਿਸ਼ਿਆਂ ਲਈ"। ਬਾਈਬਲ ਦੀ ਸੱਚਾਈ ਅਕਸਰ ਤਣਾਅ-ਭਰਪੂਰ ਅਸੰਗਤ ਕਥਨ ਦੁਆਰਾ ਪੇਸ਼ ਕੀਤੀ ਜਾਂਦੀ ਹੈ।

- F. ਇਹ ਮੁਸ਼ਕਿਲ ਪਰ ਜਰੂਰੀ ਵਿਸ਼ਾ ਸਾਰੀ ਰੋਮੀਆਂ 14:1-15:13 ਅਤੇ 1 ਕੁਰਿੰਥੀਆਂ 8-10 ਅਤੇ ਕੁਲੁੱਸੀਆਂ 2:8-23 ਦੀ ਸਾਹਿਤਕ ਇਕਾਈ ਨਾਲ ਹਿੱਸੇਦਾਰੀ ਕਰਦਾ ਹੈ। ਇਸ ਖੇਤਰ ਵਿੱਚ ਮੇਰੇ ਲਈ ਮਦਦਗਾਰ ਕਿਤਾਬ Gordon Fee ਅਤੇ Douglas Stuart, *How To Read the Bible For All Its Worth*, pp. 75-86 ਹੈ।
- G. ਹਾਲਾਂਕਿ, ਇਸ ਨੂੰ ਸਮਝਣਾ ਜਰੂਰੀ ਹੈ ਕਿ ਖਰੇ ਵਿਸ਼ਵਾਸੀਆਂ ਵਿਚਕਾਰ ਬਹੁਵਾਦ ਕੋਈ ਬੁਰੀ ਵਸਤੂ ਨਹੀਂ ਹੈ। ਹਰੇਕ ਵਿਸ਼ਵਾਸੀ ਦੀਆਂ ਕੁੱਝ ਤਾਕਤਾਂ ਅਤੇ ਕਮਜ਼ੋਰੀਆਂ ਹੁੰਦੀਆਂ ਹਨ। ਹਰੇਕ ਨੂੰ ਜੋ ਚਾਨਣ ਉਹਨਾਂ ਕੋਲ ਹੈ, ਵਿੱਚ ਚੱਲਣਾ ਚਾਹੀਦਾ ਹੈ, ਜਿਸਦਾ ਚਾਨਣ ਲਈ ਹਮੇਸ਼ਾ ਪਵਿੱਤਰ ਆਤਮਾ ਅਤੇ ਬਾਈਬਲ ਨੂੰ ਖੋਲੋ। ਇਸ ਕੁਝ ਤੱਥ ਦੇ ਸਮੇਂ ਵਿੱਚ (1 ਕੁਰਿੰਥੀਆਂ ਨੂੰ 13:8-13) ਮਨੁੱਖ ਨੂੰ ਇੱਕ ਦੂਜੇ ਦੀ ਭਲਾਈ ਲਈ ਪਿਆਰ (ਰੋਮੀਆਂ ਨੂੰ 14:15) ਅਤੇ ਸ਼ਾਂਤੀ (ਰੋਮੀਆਂ ਨੂੰ 14:17,19) ਨਾਲ ਚੱਲਣਾ ਚਾਹੀਦਾ ਹੈ।
- H. ਸਿਰਲੇਖ "ਬਲਵੰਤ" ਅਤੇ "ਕਮਜ਼ੋਰ" ਜੋ ਪੌਲੁਸ ਇਹਨਾਂ ਸਮੂਹਾਂ ਨੂੰ ਦਿੰਦਾ ਹੈ ਸਾਨੂੰ ਉਹਨਾਂ ਪ੍ਰਤੀ ਪੱਖਪਾਤੀ ਬਣਾਉਂਦੇ ਹਨ। ਇਹ ਨਿਸ਼ਚਿਤ ਤੌਰ ਤੇ ਪੌਲੁਸ ਦਾ ਉਦੇਸ਼ ਨਹੀਂ ਸੀ। ਦੋਵੇਂ ਸਮੂਹ ਖਰੇ ਵਿਸ਼ਵਾਸੀ ਸਨ। ਅਸੀਂ ਦੂਜੇ ਵਿਸ਼ਵਾਸੀਆਂ ਨੂੰ ਆਪਣੇ ਆਪ ਵਿੱਚ ਨਹੀਂ ਢਾਲਣਾ। ਅਸੀਂ ਇੱਕ ਦੂਜੇ ਨੂੰ ਮਸੀਹ ਵਿੱਚ ਸਵੀਕਾਰ ਕਰਦੇ ਹਾਂ!
- I. ਇਸ ਸਾਰੀ ਦਲੀਲ ਦੀ ਰੂਪ-ਰੇਖਾ ਇਸ ਤਰ੍ਹਾਂ ਹੋ ਸਕਦੀ ਹੈ
1. ਇੱਕ ਦੂਜੇ ਨੂੰ ਸਵੀਕਾਰ ਕਰੋ ਕਿਉਂਕਿ ਪਰਮੇਸ਼ੁਰ ਮਸੀਹ ਵਿੱਚ ਸਾਨੂੰ ਸਵੀਕਾਰਦਾ ਹੈ (ਦੇਖੋ ਰੋਮੀਆਂ ਨੂੰ 14:1,3; 15:7)
 2. ਇੱਕ ਦੂਜੇ ਦਾ ਨਿਆਂ ਨਾ ਕਰੋ ਕਿਉਂਕਿ ਕੇਵਲ ਮਸੀਹ ਸਾਡਾ ਸੁਆਮੀ ਅਤੇ ਨਿਆਂਈ ਹੈ (ਦੇਖੋ ਰੋਮੀਆਂ ਨੂੰ 14:3-12)
 3. ਪਿਆਰ ਨਿੱਜੀ ਸੁਤੰਤਰਤਾ ਨਾਲੋਂ ਵੱਧ ਜਰੂਰੀ ਹੈ (ਦੇਖੋ ਰੋਮੀਆਂ ਨੂੰ 14:13-23)
 4. ਮਸੀਹ ਦੀ ਉਦਾਹਰਣ ਦੀ ਨਕਲ ਕਰੋ ਅਤੇ ਦੂਜਿਆਂ ਦੀ ਭਲਾਈ ਅਤੇ ਉੱਧਾਰ ਲਈ ਆਪਣੇ ਅਧਿਕਾਰਾਂ ਨੂੰ ਛੱਡ ਦਿਉ (ਦੇਖੋ ਰੋਮੀਆਂ ਨੂੰ 15:1-13)।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 14:1-4

¹ਜੇ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਹ ਨੂੰ ਆਪਣੀ ਸੰਗਤ ਵਿੱਚ ਰਲਾ ਲਉ ਪਰ ਉਹ ਦੇ ਭਰਮਾਂ ਦੇ ਉੱਤੇ ਫੈਸਲੇ ਕਰਨ ਦੇ ਲਈ ਨਹੀਂ। ²ਕਿਉਂਕਿ ਇੱਕ ਨੂੰ ਵਿਸ਼ਵਾਸ ਹੈ ਕਿ ਸਭ ਕੁਝ ਖਾਣਾ ਯੋਗ ਹੈ, ਪਰ ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਸਾਗ ਪੱਤ ਹੀ ਖਾਂਦਾ ਹੈ। ³ਜਿਹੜਾ ਖਾਣ ਵਾਲਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ ਅਤੇ ਜਿਹੜਾ ਨਾ ਖਾਣ ਵਾਲਾ ਹੈ ਉਹ ਖਾਣ ਵਾਲੇ ਉੱਤੇ ਦੇਸ਼ ਨਾ ਲਾਵੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਕਬੂਲ ਕਰ ਲਿਆ ਹੈ। ⁴ਤੂੰ ਦੂਜੇ ਦੇ ਸੇਵਕ ਉੱਤੇ ਦੇਸ਼ ਲਾਉਣ ਵਾਲਾ ਕੌਣ ਹੁੰਦਾ ਹੈ? ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਸਥਿਰ ਰਹਿੰਦਾ ਜਾਂ ਡਿੱਗ ਪੈਂਦਾ ਹੈ, ਪਰ ਉਹ ਸਥਿਰ ਰਹੇਗਾ ਕਿਉਂ ਜੋ ਪ੍ਰਭੂ ਉਸ ਨੂੰ ਸਥਿਰ ਰੱਖ ਸਕਦਾ ਹੈ।

14:1

NASB	"ਹੁਣ ਸਵੀਕਾਰੋ"
NKJV	"ਗ੍ਰਹਿਣ ਕਰੋ"
NRSV, TEV	"ਸੁਆਗਤ"
NJB	"ਸੁਆਗਤ ਕਰੋ"

ਇਹ ਇੱਕ ਮੌਜੂਦਾ ਮੱਧ ਸੰਕੇਤਕ ਹੈ (ਦੇਖੋ ਰੋਮੀਆਂ ਨੂੰ 15:1)। ਇਹ ਵਿਸ਼ੇ ਦੇ ਉੱਪਰ ਧਿਆਨ ਦੇ ਰਹੀ ਆਗਿਆ ਹੈ। ਪੜਨਾਂਵ "ਤੁਸੀਂ" ਇੱਕ ਯੂਨਾਨੀ ਕਿਰਿਆ ਵਿੱਚ ਹੈ, ਪਰ ਅੰਗਰੇਜ਼ੀ ਵਿੱਚ ਲਾਗੂ ਕੀਤਾ ਗਿਆ ਹੈ ਅਤੇ "ਬਲਵੰਤ" ਮਸੀਹੀਆਂ ਦਾ ਹਵਾਲਾ ਦਿੰਦਾ ਹੈ (ਦੇਖੋ ਰੋਮੀਆਂ ਨੂੰ 15:1)। ਇਹ ਰੋਮੀਆਂ ਦੀ ਕਲੀਸੀਆ ਵਿੱਚ ਦੇ ਸਮੂਹਾਂ ਵਿੱਚ ਲਾਗੂ ਹੁੰਦਾ ਹੈ। ਹੋ ਸਕਦਾ ਹੈ ਇਹ ਸੰਬੰਧਤ ਹੋਵੇ (1) ਵਿਸ਼ਵਾਸੀ ਕਰਨ ਵਾਲੇ ਯਹੂਦੀਆਂ ਅਤੇ ਗੈਰ ਕੋਮਾਂ ਵਿੱਚ ਤਣਾਅ (ਦੇਖੋ ਰੋਮੀਆਂ ਨੂੰ 15:7-21) ਜਾਂ (2) ਵੱਖਰੀਆਂ ਸ਼ਖਸੀਅਤਾਂ। ਸਾਰਾ ਪ੍ਰਸੰਗ ਸੱਚੇ, ਖਰੇ ਵਿਸ਼ਵਾਸੀਆਂ; ਨਿਹਚਾ ਵਿੱਚ ਕੁੱਝ ਬਲਵੰਤ ਅਤੇ ਕੁੱਝ ਕਮਜ਼ੋਰ ਬਾਰੇ ਗੱਲ ਕਰਦਾ ਹੈ। ਨਿਹਚਾ ਨੂੰ ਇੱਥੇ ਖੁਸ਼ਖਬਰੀ ਨੂੰ ਸਮਝਣ ਦੀ ਭਾਵਨਾ ਅਤੇ ਇਸਦੇ ਲਗਾਤਾਰ ਨਵੇਂ ਅਤੇ ਅਸੀਮਿਤ ਪ੍ਰਭਾਵ ਨਾਲ ਵਰਤਿਆ ਗਿਆ ਹੈ।



NASB, NKJV "ਉਹ ਮਨੁੱਖ ਜੋ ਨਿਹਚਾ ਵਿੱਚ ਕਮਜ਼ੋਰ ਹੈ"

NRSV, TEV "ਉਹ ਜੋ ਨਿਹਚਾ ਵਿੱਚ ਕਮਜ਼ੋਰ ਹਨ"

NJB "ਜੇ ਕਿਸੇ ਮਨੁੱਖ ਦਾ ਵਿਸ਼ਵਾਸ ਪੱਕਾ ਨਾ ਹੋਵੇ"

ਇਸ ਹਿੱਸੇ ਨੂੰ ਮੁਹਰੇ ਲਿਆਉਣ ਦੁਆਰਾ ਖਾਸ ਧਿਆਨ ਦਿੱਤਾ ਗਿਆ ਹੈ (ਜਿਵੇਂ ਕਿ., ਯੂਨਾਨੀ ਪਾਠ ਵਿੱਚ ਪਹਿਲਾਂ ਲਿਖਿਆ ਹੋਵੇ)। ਸ਼ਾਬਦਿਕ ਤੌਰ ਤੇ ਇਹ "ਨਿਹਚਾ ਵਿੱਚ ਕਮਜ਼ੋਰ ਹੈ"। ਮੌਜੂਦਾ ਵਾਕ ਇਸ ਤਰਕ ਉੱਪਰ ਧਿਆਨ ਦਿੰਦਾ ਹੈ ਕਿ ਇਹ ਇੱਕ ਜੀਵਨ ਸ਼ੈਲੀ ਦਾ ਗੁਣ ਹੈ। ਇਹ ਬਿਵਸਥਾ ਵਾਲੀ ਸੋਚ ਦਾ ਹਵਾਲਾ ਦਿੰਦਾ ਹੈ। ਅਸੂਲਾਂ ਦਾ ਜਿਆਦਾ ਪੱਕਾ ਮਸੀਹੀ ਵਿਸ਼ਵਾਸੀ ਇਸ ਅਧਿਆਏ ਵਿੱਚ ਤਿੰਨ ਤਰੀਕਿਆਂ ਨਾਲ ਦੱਸਿਆ ਗਿਆ ਹੈ:

1. ਖਾਣੇ ਦੀ ਮਨਾਹੀ (ਦੇਖੋ ਰੋਮੀਆਂ ਨੂੰ 14:2,6,21)
2. ਖਾਸ ਦਿਨਾਂ ਉੱਪਰ ਜੋਰ (ਦੇਖੋ ਰੋਮੀਆਂ ਨੂੰ 14:5-6)
3. ਸ਼ਰਾਬ ਦੀ ਮਨਾਹੀ (ਦੇਖੋ ਰੋਮੀਆਂ ਨੂੰ 14:17,21)

ਇਸੇ ਤਰ੍ਹਾਂ ਦੇ ਮਨੁੱਖ ਦਾ ਜਿਕਰ ਰੋਮੀਆਂ ਨੂੰ 15:1 ਅਤੇ 1 ਕੁਰਿੰਥੀਆਂ ਨੂੰ 8:9-13; 9:22 ਵਿੱਚ ਹੋਇਆ ਸੀ। ਚੌਕਸ ਰਹੋ, ਆਪਣੇ ਆਪ ਨੂੰ ਬਲਵੰਤ ਜਾਂ ਕਮਜ਼ੋਰ ਮਸੀਹ ਦੇ ਰੂਪ ਵਿੱਚ ਚੁਣਨ ਲਈ ਜਲਦਬਾਜ਼ੀ ਨਾ ਕਰੋ। ਅਕਸਰ ਵਿਸ਼ਵਾਸੀ ਇੱਕ ਖੇਤਰ ਵਿੱਚ ਕਮਜ਼ੋਰ ਅਤੇ ਦੂਸਰੇ ਵਿੱਚ ਬਲਵੰਤ ਹੁੰਦੇ ਹਨ।

ਪੌਲੁਸ ਦਾ ਇਹਨਾਂ ਮਾਮਲਿਆਂ ਪ੍ਰਤੀ ਵਿਹਾਰ ਗਲਾਤੀਆਂ ਨੂੰ 4:9-10 ਅਤੇ ਕੁਲੁੱਸੀਆਂ ਨੂੰ 2:16-23 ਵਿੱਚ ਬਹੁਤ ਵੱਖਰਾ ਹੈ। ਇਹ ਪਾਠ ਝੂਠੇ ਅਧਿਆਪਕਾਂ ਦੇ ਵਿਹਾਰ ਅਤੇ ਸਿੱਖਿਆ ਨੂੰ ਦਰਸਾਉਂਦੇ ਹਨ। ਰੋਮੀਆਂ ਵਿੱਚ ਅਜਿਹੇ ਖਰੇ ਵਿਸ਼ਵਾਸੀ ਹਨ ਜਿਹਨਾਂ ਦੇ ਮਨ ਜਿਆਦਾ ਅਸੂਲਾਂ ਵਾਲੇ ਹਨ।

ਕਈ ਟਿੱਪਣੀਕਾਰ ਸੋਚਦੇ ਹਨ ਕਿ "ਨਿਹਚਾ ਵਿੱਚ ਕਮਜ਼ੋਰ" ਯਹੂਦੀ ਵਿਸ਼ਵਾਸੀਆਂ (ਜਿਵੇਂ ਕਿ., Judaizers) ਅਤੇ ਮੂਸਾ ਦੀ ਬਿਵਸਥਾ ਜੋ ਰੱਬੀ ਰਸਮਾਂ ਅਨੁਸਾਰ ਸਮਝੀ ਗਈ ਹੈ, ਦੀ ਆਗਿਆਕਾਰਤਾ ਉੱਪਰ ਲਗਾਤਾਰ ਧਿਆਨ ਦੇਣ ਦਾ ਹਵਾਲਾ ਹੈ (ਜਿਵੇਂ ਕਿ., Talmud)। ਇਹ ਪਹਿਲੇ ਪੈਰੇ ਵਿੱਚ ਪੱਕੇ ਤੌਰ ਤੇ #1 ਅਤੇ #2 ਵਿੱਚ ਸਹੀ ਬੈਠਦਾ ਹੈ, ਪਰ #3 ਵਿੱਚ ਨਹੀਂ। ਇਸ ਕਾਰਨ ਕਰਕੇ ਮੈਂ ਸੋਚਦਾ ਹਾਂ ਕਿ ਇੱਕ ਨਿਸ਼ਚਿਤ ਸ਼ਖਸੀਅਤ ਦੀ ਕਿਸਮ ਇਸ ਪ੍ਰਸੰਗ ਵਿੱਚ ਜਿਆਦਾ ਸਹੀ ਬੈਠਦੀ ਹੈ। ਹੋ ਸਕਦਾ ਹੈ ਕਿ ਇਹ ਯਹੂਦੀ ਜਾਂ ਗੈਰ-ਕੋਮ ਦੇ ਵਿਸ਼ਵਾਸੀ ਜਿਸਦੇ ਭੂਤਕਾਲ ਦੇ ਰਸਮ-ਰਿਵਾਜ ਸ਼ਕਤੀਸ਼ਾਲੀ ਹੋਂਦ ਰੱਖਦੇ ਹੋਣ, ਦਾ ਹਵਾਲਾ ਹੋਵੇ।

ਖਾਸ ਵਿਸ਼ਾ: ਕਮਜ਼ੋਰੀ

ਖਾਸ ਵਿਸ਼ਾ: ਕਮਜ਼ੋਰੀ (*astheneō*)

ਝੂਠੇ ਅਧਿਆਪਕ ਆਪਣੀ ਯੋਗਤਾ ਅਤੇ ਬਿਆਨਬਾਜੀ ਦੇ ਢੰਗ ਵਿੱਚ ਸ਼ੇਖੀ ਮਾਰਦੇ ਹਨ, ਪਰ ਪੌਲੁਸ "ਕਮਜ਼ੋਰੀ" (*astheneō*) ਦੀ ਕੀਮਤ ਨੂੰ ਜਾਣਦਾ ਹੈ। ਪੌਲੁਸ ਕਮਜ਼ੋਰੀ ਦੇ ਵਿਸ਼ੇ ਨੂੰ ਕਈ ਢੰਗਾਂ ਵਿੱਚ ਵਰਤਦਾ ਹੈ।

1. ਪਰਮੇਸ਼ਰ ਦੀ ਕਮਜ਼ੋਰੀ ਮਨੁੱਖਾਂ ਨਾਲੋਂ ਬਲਵੰਤ ਹੈ, 1 ਕੁਰਿੰਥੀਆਂ ਨੂੰ 1:25
2. ਇਸ ਸੰਸਾਰ ਵਿੱਚ ਕਮਜ਼ੋਰ, 1 ਕੁਰਿੰਥੀਆਂ ਨੂੰ 1:27
3. ਪੌਲੁਸ ਦੀ ਕਮਜ਼ੋਰੀ ਅਤੇ ਡਰ, 1 ਕੁਰਿੰਥੀਆਂ ਨੂੰ 2:3; 9:22; 2 ਕੁਰਿੰਥੀਆਂ ਨੂੰ 11:29,30; 12:5
4. ਪੌਲੁਸ ਅਤੇ ਉਸਦੀ ਸੇਵਕਾਈ ਦੀ ਟੀਮ, 1 ਕੁਰਿੰਥੀਆਂ ਨੂੰ 4:10; 2 ਕੁਰਿੰਥੀਆਂ ਨੂੰ 11:21
5. ਕਮਜ਼ੋਰ ਵਿਸ਼ਵਾਸੀ (ਦੇਖੋ ਰੋਮੀਆਂ ਨੂੰ 14:1-15:13), 1 ਕੁਰਿੰਥੀਆਂ ਨੂੰ 8:7,9,10,11,12; 9:22
6. ਸਰੀਰਕ ਬਿਮਾਰੀ, 1 ਕੁਰਿੰਥੀਆਂ ਨੂੰ 11:30
7. ਮਨੁੱਖੀ ਸਰੀਰ ਦੇ ਅੰਗ, 1 ਕੁਰਿੰਥੀਆਂ ਨੂੰ 12:22
8. ਸਰੀਰਕ ਦੇਹ, 1 ਕੁਰਿੰਥੀਆਂ ਨੂੰ 15:43
9. ਪੌਲੁਸ ਦੀ ਸਰੀਰਕ ਮੌਜੂਦਗੀ ਜਾਂ ਉਸਦੀ ਬਿਆਨਬਾਜੀ ਦੀ ਕਲਾ, 2 ਕੁਰਿੰਥੀਆਂ ਨੂੰ 10:10
10. ਪੌਲੁਸ ਦੀ ਕਮਜ਼ੋਰੀ ਵਿੱਚ ਪਰਮੇਸ਼ਰ ਦੀ ਤਾਕਤ ਸਿੱਧ ਹੋਈ, 2 ਕੁਰਿੰਥੀਆਂ ਨੂੰ 12:9,10; 13:4,9
11. ਪੌਲੁਸ ਦੁਆਰਾ ਮਸੀਹ ਦਾ ਸੰਦੇਸ਼, 2 ਕੁਰਿੰਥੀਆਂ ਨੂੰ 13:3
12. ਮਸੀਹ ਦੀ ਸਰੀਰਕ ਦੇਹ, 2 ਕੁਰਿੰਥੀਆਂ ਨੂੰ 13:4



NASB " ਪਰ ਉਸਦੀਆਂ ਸੋਚਾਂ ਉੱਪਰ ਨਿਆਂ ਕਰਨ ਦੇ ਉਦੇਸ਼ ਲਈ ਨਹੀਂ"

NKJV "ਪਰ ਸ਼ੱਕੀ ਚੀਜ਼ਾਂ ਉੱਪਰ ਝਗੜਾ ਕਰਨ ਲਈ ਨਹੀਂ"

NRSV "ਪਰ ਸੋਚਾਂ ਉੱਪਰ ਝਗੜੇ ਦੇ ਉਦੇਸ਼ ਨਾਲ ਨਹੀਂ"

TEV "ਪਰ ਉਹਨਾਂ ਨਾਲ ਉਹਨਾਂ ਦੀਆਂ ਨਿੱਜੀ ਸੋਚਾਂ ਕਾਰਨ ਨਾ ਲੜੋ"

NJB "ਕੋਈ ਝਗੜਾ ਸ਼ੁਰੂ ਕੀਤੇ ਬਿਨਾਂ"

ਵਿਸ਼ਵਾਸੀਆਂ ਨੂੰ ਦੂਜੇ ਵਿਸ਼ਵਾਸੀਆਂ ਨੂੰ ਸਵੀਕਾਰਨਾ ਚਾਹੀਦਾ ਹੈ ਜਿਹਨਾਂ ਨਾਲ ਉਹ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਦੇ ਬਿਨਾਂ ਅਸਹਿਮਤ ਹੋ ਜਾਂਦੇ ਹਨ! ਇਹ ਮਨ ਦੀ ਸੁਤੰਤਰਤਾ ਦੀ ਮੰਗ ਕਰਦਾ ਹੈ ਜੋ ਸੰਗਤੀ ਦੇ ਅਧਾਰ ਤੇ ਹੈ, ਨਾ ਕਿ ਕਿਸੇ ਥੋਪੀ ਗਈ ਏਕਤਾ ਦੇ ਵਾਂਗ। ਸਾਰੇ ਵਿਸ਼ਵਾਸੀ ਕੰਮ ਵਿੱਚ ਲੱਗੇ ਹੋਏ ਹਨ। ਉਹਨਾਂ ਨੂੰ ਆਤਮਾ ਨੂੰ ਕੰਮ ਕਰਨ ਲਈ ਅਤੇ ਹਰੇਕ ਨੂੰ ਪਰਿਪੱਕਤਾ ਵਿੱਚ ਢਾਲਣ ਲਈ ਸਮਾਂ ਦੇਣਾ ਚਾਹੀਦਾ ਹੈ, ਪਰ ਇੱਥੋਂ ਤੱਕ ਕਿ ਪਰਿਪੱਕਤਾ ਵਿੱਚ ਵੀ ਉਹ ਸਭ ਸਹਿਮਤ ਨਹੀਂ ਹੋਣਗੇ।

14:2 ਇਸ ਆਇਤ ਵਿੱਚ ਹਵਾਲਾ ਦਿੱਤੀ ਗਈ ਖੁਰਾਕ ਧਾਰਮਿਕ ਉਦੇਸ਼ ਲਈ ਹੈ, ਨਾ ਕਿ ਸਿਹਤ ਲਈ। ਖਾਣੇ ਦੀ ਸੱਮਸਿਆ ਦੇ ਸੰਭਵ ਕਾਰਨਾ ਕਰਕੇ ਪੈਦਾ ਹੋਈ (1) ਯਹੂਦੀ ਖਾਣੇ ਦੇ ਕਾਨੂੰਨ (ਦੇਖੋ ਲੇਵੀਆਂ 11) ਜਾਂ (2) ਗੈਰ ਕੋਮਾਂ ਦੀਆਂ ਮੂਰਤੀਆਂ ਅੱਗੇ ਭੋਟ ਕੀਤਾ ਮੀਟ (ਦੇਖੋ 1 ਕੁਰਿੰਥੀਆਂ 8-10)। ਯਿਸੂ ਨੇ ਸਪਸ਼ੱਟ ਤੌਰ ਤੇ ਸਿਖਾਇਆ ਕਿ ਭੋਜਨ ਮਨੁੱਖ ਨੂੰ ਅਸੁੱਧ ਨਹੀਂ ਕਰਦਾ (ਦੇਖੋ ਮੱਤੀ 15:10-20; ਮਰਕੁਸ 7:14-23)। ਰਸੂਲਾਂ ਦੇ ਕਰਤੱਬ 10 ਵਿੱਚ ਇਸ ਸੱਚਾਈ ਨੂੰ ਕੁਰਨੇਲਿਯੂਸ ਨਾਲ ਸੰਬੰਧਤ ਪਤਰਸ ਦੇ ਦਰਸ਼ਨ ਦੁਆਰਾ ਸਪਸ਼ੱਟ ਕੀਤਾ ਗਿਆ ਹੈ।

14:3 "ਜਿਹੜਾ ਖਾਣ ਵਾਲਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ" "ਤੁੱਛ ਨਾ ਜਾਣੇ" *ezoutheneō* ਦਾ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਨਕਾਰਾਤਮਕ ਵਾਕ ਨਾਲ ਹੈ ਜਿਸਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ।

"ਤੁੱਛ" ਸ਼ਾਬਦਿਕ ਤੌਰ ਤੇ "ਉਜਾਗਰ ਕਰਨਾ," "ਨਿਕੰਮਾ ਕਰਨਾ," ਜਾਂ "ਬੇਕਾਰ ਗਿਣਨਾ" (ਦੇਖੋ ਰੋਮੀਆਂ ਨੂੰ 14:10; ਲੂਕਾ 18:9; 1 ਕੁਰਿੰਥੀਆਂ ਨੂੰ 6:4; 16:11; 2 ਕੁਰਿੰਥੀਆਂ ਨੂੰ 10:10; ਗਲਾਤੀਆਂ ਨੂੰ 4:14; 1 ਥਸਲੋਨੀਕੀਆਂ ਨੂੰ 5:20) ਹੈ। ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਕਿਰਪਾਲੂ ਸਵੈ-ਧਾਰਮਿਕਤਾ ਦੀ ਰੱਖਿਆ ਕਰਨ। ਜੇ ਨਿਹਚਾ ਵਿੱਚ ਬਲਵੰਤ ਹੈ ਉਹ ਨਿਹਚਾ ਵਿੱਚ ਕਮਜ਼ੋਰ ਨੂੰ ਤੁੱਛ ਨਾ ਜਾਣੇ।

▣ "ਦੇਸ਼ ਨਾ ਲਾਵੇ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਨਕਾਰਾਤਮਕ ਵਾਕ ਨਾਲ ਹੈ ਜਿਸਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ। ਜੇ ਨਿਹਚਾ ਵਿੱਚ ਕਮਜ਼ੋਰ ਹਨ ਉਹਨਾਂ ਨੂੰ ਦੂਜੇ ਭੈਣ-ਭਰਾਵਾਂ ਨਾਲ ਜੋ ਉਹਨਾਂ ਨਾਲ ਅਸਹਿਮਤ ਹੁੰਦੇ ਹਨ ਦੇ ਕੰਮਾਂ ਉੱਪਰ ਟਿੱਪਣੀ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਪਦਾਂ ਉੱਤੇ ਪ੍ਰਸੰਗਿਕ ਅੰਤਰਦ੍ਰਿਸ਼ਟੀ ਦੇਖੋ।

▣ "ਜੇ ਪਰਮੇਸ਼ੁਰ ਨੇ ਉਹ ਨੂੰ ਕਬੂਲ ਕਰ ਲਿਆ ਹੈ" ਇਹ ਇੱਕ ਐਰਿਸਟ ਮੱਧ ਸੰਕੇਤਕ ਹੈ। ਇਹੀ ਸ਼ਬਦ ਰੋਮੀਆਂ ਨੂੰ 14:1 ਵਿੱਚ "ਗ੍ਰਹਿਣ ਕੀਤਾ" ਵਾਂਗ ਅਨੁਵਾਦ ਹੋਇਆ ਹੈ। ਵਿਸ਼ਵਾਸੀਆਂ ਦੁਆਰਾ ਇੱਕ ਦੂਜੇ ਨੂੰ ਸਵੀਕਾਰ ਕਰਨ ਦਾ ਅਧਾਰ ਮਸੀਹ ਦੁਆਰਾ ਪਰਮੇਸ਼ੁਰ (ਰੋਮੀਆਂ ਨੂੰ 15:7) ਦੁਆਰਾ ਉਹਨਾਂ ਨੂੰ ਸਵੀਕਾਰ ਕਰਨ ਵਰਗਾ ਹੋਣਾ ਚਾਹੀਦਾ ਹੈ। ਰੋਮੀਆਂ ਨੂੰ 14:3 ਵਿੱਚ ਪ੍ਰਸੰਗ ਸਿੱਧੇ ਤੌਰ ਤੇ ਜਿਆਦਾ ਅਸੂਲਾਂ ਵਾਲੇ, ਨਿਹਚਾ ਵਿੱਚ ਕਮਜ਼ੋਰ ਮਸੀਹੀਆਂ ਦੀ ਗੱਲ ਕਰਦਾ ਹੈ।

14:4 "ਤੂੰ ਕੌਣ ਹੁੰਦਾ ਹੈ" ਇਹ ਯੂਨਾਨੀ ਦਬਾਵਾਚਕ ਹੈ, ਜੋ ਕਮਜ਼ੋਰ ਭੈਣ ਤੇ ਭਰਾ ਦਾ ਹਵਾਲਾ ਹੈ।

▣ "ਸੇਵਕ" ਇਹ *oiketēs* ਸ਼ਬਦ ਹੈ, ਜੋ *oikos* ਸ਼ਬਦ ਤੋਂ ਬਣਿਆ ਹੈ, ਜਿਸਦਾ ਅਰਥ ਹੈ "ਘਰ," ਇਸ ਲਈ, ਇਹ ਘਰ ਦਾ ਨੌਕਰ ਜਾਂ ਦਾਸ ਹੈ (ਦੇਖੋ ਲੂਕਾ 16:13; ਰਸੂਲਾਂ ਦੇ ਕਰਤੱਬ 10:7; ਰੋਮੀਆਂ ਨੂੰ 14:4; 1 ਪਤਰਸ 2:18)। ਇਹ ਸੇਪਟੁਜਿੰਟ ਵਿੱਚ ਇਸ ਭਾਵਨਾ ਨਾਲ ਵਰਤਿਆ ਗਿਆ ਹੈ (ਦੇਖੋ ਉਤਪਤ 9:25; 27:37; 44:16,33; 50:18)। ਇਹ ਨਵੇਂ ਨੇਮ ਵਿੱਚ ਸੇਵਕ ਜਾਂ ਦਾਸ ਲਈ ਅਦਿਕਾਰ ਜਮਾਉਣ ਵਾਲੇ ਸ਼ਬਦ ਵਾਂਗ ਨਹੀਂ ਵਰਤਿਆ ਗਿਆ ਹੈ, ਜੋ *doulos* ਹੈ; ਇਹ ਵੀ ਘਰ ਦੇ ਨੌਕਰਾਂ ਜਾਂ ਦਾਸਾਂ ਬਾਰੇ ਦੱਸ ਸਕਦਾ ਹੈ।

ਇੱਥੇ ਪੌਲੁਸ ਦੀ ਦਲੀਲ ਇਹ ਹੈ ਕਿ ਹਰੇਕ ਵਿਸ਼ਵਾਸੀ ਮਸੀਹ ਦਾ ਦਾਸ/ਨੌਕਰ ਹੈ। ਉਹ ਉਹਨਾਂ ਦਾ "ਪ੍ਰਭੂ" ਹੈ ਅਤੇ ਉਹ ਅਤੇ ਕੇਵਲ ਉਹ ਹੀ ਉਹਨਾਂ ਨੂੰ ਦਿਸ਼ਾ-ਨਿਰਦੇਸ਼ ਦੇਵੇਗਾ ਅਤੇ ਉਹਨਾਂ ਦੇ ਕੰਮਾਂ ਅਤੇ ਉਦੇਸ਼ਾਂ ਲਈ ਉਹਨਾਂ ਨੂੰ ਜਾਂਚੇਗਾ (ਦੇਖੋ 2 ਕੁਰਿੰਥੀਆਂ ਨੂੰ 5:10)।

▣ "ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਸਥਿਰ ਰਹਿੰਦਾ ਜਾਂ ਡਿੱਗ ਪੈਂਦਾ ਹੈ" ਇਸ ਪ੍ਰਸੰਗ ਵਿੱਚ ਪੌਲੁਸ ਜਿਆਦਾ ਅਸੂਲਾਂ ਵਾਲਿਆਂ ਨੂੰ ਸੰਬੋਧਿਤ ਕਰਦਾ ਹੈ, ਪਰ ਪੱਕੇ ਤੌਰ ਤੇ ਇਹ ਕਥਨ ਦੋਵੇਂ ਸਮੂਹਾਂ ਲਈ ਹੈ। ਚੰਗਾਂ ਹੋਵੇਗਾ ਜੇ ਵਿਸ਼ਵਾਸੀ ਪਹਿਲਾਂ ਆਪਣੀ ਅੱਖ ਦਾ ਤੀਲਾ ਕੱਢਣ (ਦੇਖੋ ਮੱਤੀ 7:1-15)।

▣ "ਪਰ ਉਹ ਸਥਿਰ ਰਹੇਗਾ ਕਿਉਂ ਜੋ ਪ੍ਰਭੂ ਉਸ ਨੂੰ ਸਥਿਰ ਰੱਖ ਸਕਦਾ ਹੈ" ਇਹ ਇੱਕ ਸ਼ਾਨਦਾਰ ਵਾਅਦਾ ਹੈ (ਦੇਖੋ ਰੋਮੀਆਂ ਨੂੰ 5:1-2; ਯਹੂਦਾ 24-25)। ਇਸ ਵਿੱਚ ਹਰੇਕ ਵਿਸ਼ਵਾਸੀ ਦਾ ਸਹਿਯੋਗ ਵੀ ਸ਼ਾਮਲ ਹੈ (ਦੇਖੋ 1 ਕੁਰਿੰਥੀਆਂ ਨੂੰ 15:1-2)।

ਇਸ ਮੌਕੇ ਤੇ ਯੂਨਾਨੀ ਹੱਥ ਲਿਖਤਾਂ ਵਿੱਚ ਭਿੰਨਤਾ ਪਾਈ ਜਾਂਦੀ ਹੈ। NKJV, ਗੈਰ ਕਾਨੂੰਨੀ ਹੱਥ ਲਿਖਤਾਂ D, F, G, O48 ਅਤੇ O150, ਵੁਲਗੇਟ ਵਾਂਗ ਹੀ, ਵਿੱਚ "ਪਰਮੇਸ਼ੁਰ" (*Theos*) ਪਾਇਆ ਜਾਂਦਾ ਹੈ, ਹਾਲਾਂਕਿ, MSS P⁴⁶, x, A, B, C, P ਵਿੱਚ "ਪ੍ਰਭੂ" (*kurios*) ਹੈ। UBS⁴ "ਪ੍ਰਭੂ" ਨੂੰ ਨਿਸ਼ਚਿਤ (A) ਰੇਟਿੰਗ ਦਿੰਦਾ ਹੈ।

ਰੋਮੀਆਂ 14:5-9

⁵ਕੋਈ ਤਾਂ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ, ਅਤੇ ਕੋਈ ਜਣਾ ਸਾਰਿਆਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ। ਹਰ ਕੋਈ ਆਪੇ ਆਪਣੇ ਮਨ ਵਿੱਚ ਪੱਕਾ ਭਰੋਸਾ ਕਰ ਲਵੇ। ⁶ਜਿਹੜਾ ਦਿਨ ਨੂੰ ਮੰਨਦਾ ਹੈ, ਉਹ ਪ੍ਰਭੂ ਦੇ ਲਈ ਮੰਨਦਾ ਹੈ ਅਤੇ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਕਿਉਂ ਜੋ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ, ਅਤੇ ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ⁷ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ। ⁸ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਸੇ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ। ⁹ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਜੋ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ।

14:5 "ਕੋਈ ਤਾਂ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ" ਕੁੱਝ ਲੋਕ ਹਾਲੇ ਵੀ ਧਰਮ ਪ੍ਰਤੀ ਕੈਲੰਡਰ ਬਾਰੇ ਬਹੁਤ ਚੇਤਨ ਹਨ (ਜਿਵੇਂ ਕਿ., ਨਿਸ਼ਚਿਤ ਦਿਨ ਜਾਂ ਸਾਲਾਨਾ ਸਮਾਰੋਹ, ਦੇਖੋ ਗਲਾਤੀਆਂ ਨੂੰ 4:10; ਕੁਲੁੱਸੀਆਂ ਨੂੰ 2:16-17)। ਸਾਰੇ ਦਿਨ ਸਮਾਨ ਰੂਪ ਨਾਲ ਪਰਮੇਸ਼ੁਰ ਨਾਲ ਸੰਬੰਧਤ ਹਨ। ਕੋਈ ਖਾਸ ਦਿਨ ਨਹੀਂ ਹਨ। ਕੋਈ "ਧਰਮ ਨਿਰਪੱਖ" ਬਨਾਮ "ਪਵਿੱਤਰ" ਨਹੀਂ। ਸਭ ਪਵਿੱਤਰ ਹੈ!

▣ "ਹਰ ਕੋਈ ਆਪੇ ਆਪਣੇ ਮਨ ਵਿੱਚ ਪੱਕਾ ਭਰੋਸਾ ਕਰ ਲਵੇ" ਇਹ ਇੱਕ ਮੌਜੂਦਾ ਅਕਰਮਕ ਸੰਕੇਤਕ ਹੈ। ਇਹ ਇਸ ਖੇਤਰ ਦੀ ਸ਼ਾਂਤੀ ਦੀ ਕੁੰਜੀ ਹੈ। ਵਿਸ਼ਵਾਸੀ ਦੀਆਂ ਵਿਅਕਤੀਗਤ ਧਾਰਨਾਵਾਂ ਉਹਨਾਂ ਦੇ ਕੰਮਾਂ ਦੀ ਪ੍ਰਾਥਮਿਕਤਾ ਹੁੰਦੀਆਂ ਹਨ (ਦੇਖੋ ਰੋਮੀਆਂ ਨੂੰ 14:23), ਪਰ ਸਾਰੇ ਦੂਜੇ ਵਿਸ਼ਵਾਸੀਆਂ ਲਈ ਨਹੀਂ। ਪਰਮੇਸ਼ੁਰ ਮੇਰੇ ਧਰਮ ਸਾਸ਼ਤਰੀ ਸਿਧਾਂਤਾਂ ਦੇ ਡੱਬੇ ਵਿੱਚ ਨਹੀਂ ਰਹਿੰਦੇ। ਜਰੂਰੀ ਨਹੀਂ ਕਿ ਮੇਰੇ ਸਿਧਾਂਤ ਪਰਮੇਸ਼ੁਰ ਦੇ ਹੀ ਹੋਣ!

14:6 "ਪ੍ਰਭੂ ਦੇ ਲਈ" ਇਹ ਸੰਪਰਦਾਨ ਕਾਰਕ ਰੋਮੀਆਂ ਨੂੰ 14:6 ਵਿੱਚ ਤਿੰਨ ਵਾਰ ਅਤੇ ਰੋਮੀਆਂ ਨੂੰ 14:8 ਵਿੱਚ ਦੋ ਵਾਰ ਵਰਤਿਆ ਗਿਆ ਹੈ। ਖਰੇ ਵਿਸ਼ਵਾਸੀਆਂ ਦੀਆਂ ਜੀਵਨਸ਼ੈਲੀ ਦੀਆਂ ਚੋਣਾਂ "ਪ੍ਰਭੂ ਦੀ ਸੇਵਾ ਜਾਣ ਕੇ" ਹੋਈਆਂ ਚਾਹੀਦੀਆਂ ਹਨ (ਦੇਖੋ ਅਫਸੀਆਂ ਨੂੰ 6:7 ਅਤੇ ਕੁਲੁੱਸੀਆਂ ਨੂੰ 3:23), ਨਾ ਕਿ ਕੇਵਲ ਨਿੱਜੀ ਤਰਜੀਹਾਂ, ਖਾਸ ਜਾਂ ਪਰਿਵਾਰਕ ਰਸਮਾਂ ਜਾਂ ਅਸੂਲਾਂ ਅਨੁਸਾਰ!

14:7 "ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ" ਕੋਈ ਵੀ ਮਸੀਹੀ ਇੱਕ ਟਾਪੂ ਨਹੀਂ ਹੈ। ਮਸੀਹੀ ਕੇਵਲ ਮਸੀਹ ਲਈ ਜਿਉਂਦੇ ਹਨ (ਦੇਖੋ ਰੋਮੀਆਂ ਨੂੰ 14:8)। ਵਿਸ਼ਵਾਸੀਆਂ ਦੇ ਕੰਮ ਦੂਜਿਆਂ ਨੂੰ ਪ੍ਰਭਾਵਿਤ ਕਰਦੇ ਹਨ। ਉਹ ਇੱਕ ਵੱਡੇ ਆਤਮਿਕ ਪਰਿਵਾਰ ਦੇ ਅੰਗ ਹਨ। ਇਸ ਲਈ, ਉਹਨਾਂ ਨੂੰ ਪਿਆਰ ਵਿੱਚ ਆਪਣੀ ਨਿੱਜੀ ਅਜਾਦੀ ਦੀ ਸੀਮਾ ਤੈਅ ਕਰਨੀ ਚਾਹੀਦੀ ਹੈ (ਦੇਖੋ 1 ਕੁਰਿੰਥੀਆਂ ਨੂੰ 10:24,27-33)। ਉਹਨਾਂ ਨੂੰ ਚਾਹੀਦਾ ਹੈ ਕਿ ਦੂਜਿਆਂ ਨੂੰ ਵੀ ਨਿੱਜੀ ਅਜਾਦੀ ਵਿੱਚ ਵੱਧਣ ਦਿੱਤਾ ਜਾਵੇ। ਬਿਵਸਥਾ ਸਵੈ-ਧਾਰਮਿਕਤਾ ਦੀ ਇਕਸਾਰਤਾ ਨੂੰ ਅੱਗੇ ਵਧਾਉਂਦੀ ਹੈ ਜੋ ਪਰਮੇਸ਼ੁਰ ਦੀ ਨਹੀਂ ਹੈ। ਯਿਸੂ ਦੇ ਸਭ ਤੋਂ ਕੋੜੇ ਅਤੇ ਨਿੰਦਾ ਵਾਲੇ ਸ਼ਬਦ ਸਿੱਧੇ ਤੌਰ ਤੇ ਸਵੈ-ਧਾਰਮਿਕਤਾ ਵਾਲੇ ਫਰੀਸੀਆਂ ਵਿਰੁੱਧ ਸਨ।

14:8 "ਜੇ. . . ਜੇ" ਇਹ ਦੋ ਤੀਜੇ ਦਰਜੇ ਦੇ ਸ਼ਰਤੀਆ ਵਾਕ ਹਨ ਜਿਹਨਾਂ ਦਾ ਅਰਥ ਸੰਭਵ ਤੌਰ ਤੇ ਭਵਿੱਖ ਦਾ ਕੰਮ ਹੈ। ਵਿਸ਼ਵਾਸੀ ਪ੍ਰਭੂ ਦੀ ਸਭ ਅਤੇ ਹਰੇਕ ਸੰਭਵ ਤਰੀਕੇ ਨਾਲ ਸੇਵਾ ਕਰਦੇ ਹਨ (ਦੇਖੋ ਅਫਸੀਆਂ ਨੂੰ 6:7; ਕੁਲੁੱਸੀਆਂ ਨੂੰ 3:23)!

14:9 "ਜੇ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ" ਇਹ ਉਹਨਾਂ ਵਾਕਾਂਸ਼ਾਂ ਦਾ ਅਸਧਾਰਣ ਕ੍ਰਮ ਹੈ। ਇਹ ਕ੍ਰਮ ਸ਼ਾਇਦ ਯਿਸੂ ਦੀ ਮੌਤ ਅਤੇ ਜੀ ਉੱਠਣ ਨੂੰ ਦਰਸਾ ਰਿਹਾ ਹੈ। ਹੁਣ ਉਹ ਦੋਵਾਂ ਖੇਤਰਾਂ ਦਾ ਪ੍ਰਭੂ ਹੈ।

ਇਹ ਸੱਚਾਈ ਉਹ ਧਰਮ ਸ਼ਾਸਤਰੀ ਕਾਰਨ ਪੈਦਾ ਕਰਦੀ ਹੈ ਕਿ ਕਿਉਂ ਮਸੀਹੀਆਂ ਨੂੰ ਕੇਵਲ ਉਹਨਾਂ ਲਈ ਹੀ ਨਹੀਂ, ਪਰ ਦੂਜੇ ਵਿਸ਼ਵਾਸੀਆਂ ਲਈ ਵੀ ਜਿਉਣਾ ਚਾਹੀਦਾ ਹੈ। ਉਹ ਆਪਣੇ ਆਪ ਦੇ ਨਹੀਂ ਹਨ; ਉਹ ਮੁੱਲ ਦੇ ਕੇ ਖਰੀਦੇ ਗਏ ਹਨ। ਉਹ ਯਿਸੂ ਦੇ ਜੇ ਉਹਨਾਂ ਦੇ ਪਾਪਾਂ ਲਈ ਮਰ ਗਿਆ ਤਾਂ ਕਿ ਉਹ ਮੁੜ ਪਾਪ ਦੇ ਸੇਵਕ ਨਾ ਬਣਨ, ਬਲਕਿ ਪਰਮੇਸ਼ਰ ਦੇ ਬਣਨ, ਦੇ ਸੇਵਕ ਹਨ (ਦੇਖੋ ਰੋਮੀਆਂ 6)। ਵਿਸ਼ਵਾਸੀਆਂ ਨੇ ਆਪਣੀਆਂ ਸਵੈ-ਕੇਂਦਰਤ ਇੱਛਾਵਾਂ ਨੂੰ ਮਾਰ ਕੇ ਯਿਸੂ ਦੇ ਪਿਆਰ ਦੀ ਸੇਵਕਾਈ ਵਾਲੇ ਜੀਵਨ ਦੀ ਰੀਸ ਕਰਨੀ ਹੈ (ਦੇਖੋ 2 ਕੁਰਿੰਥੀਆਂ ਨੂੰ 5:14-15; ਗਲਾਤੀਆਂ ਨੂੰ 2:20; 1 ਯੂਹੰਨਾ 3:16)।

ਰੋਮੀਆਂ 14:10-12

¹⁰ਪਰ ਤੂੰ ਆਪਣੇ ਭਰਾ ਉੱਤੇ ਕਿਉਂ ਦੋਸ਼ ਲਾਉਂਦਾ ਹੈਂ, ਜਾਂ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਕਿਉਂ ਜੇ ਅਸੀਂ ਸਾਰੇ ਪਰਮੇਸ਼ਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ। ¹¹ਕਿਉਂ ਜੇ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜੀਵਨ ਦੀ ਸਹੂ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜੁਬਾਨ ਪਰਮੇਸ਼ਰ ਦੇ ਅੱਗੇ ਇਕਰਾਰ ਕਰੇਗੀ। ¹²ਜੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਰ ਨੂੰ ਆਪੇ ਆਪਣਾ ਲੇਖਾ ਦੇਣਾ ਹੈ।

14:10 "ਪਰ ਤੂੰ" ਇਸ ਨੂੰ ਜੇਰ ਦੇਣ ਲਈ ਅੱਗੇ ਲਿਖਿਆ ਗਿਆ ਹੈ।

▣ ਰੋਮੀਆਂ ਨੂੰ 14:10 ਦੇ ਦੋ ਪ੍ਰਸ਼ਨ ਰੋਮੀਆਂ ਨੂੰ 14:1-12 ਦਾ ਖਾਸ ਧਿਆਨ ਹਨ। ਰੋਮੀਆਂ ਨੂੰ 14:3 ਵਿੱਚ ਸੰਬੋਧਤ ਕੀਤੇ ਗਏ ਦੋ ਸਮੂਹ ਫਿਰ ਤੋਂ ਵਿਰੋਧੀ ਹਨ। ਇੱਕ ਸਮੂਹ "ਨਿਆਂਈ," ਅਤੇ ਦੂਜਾ ਸਮੂਹ "ਤੁੱਛ ਜਾਣਿਆ ਜਾਣ ਵਾਲਾ" ਹੈ। ਦੋਵੇਂ ਵਿਹਾਰ "ਸੇਵਕਾਂ" ਲਈ ਸਹੀ ਨਹੀਂ ਹਨ। ਉਹਨਾਂ ਦਾ ਸੁਆਮੀ, ਯਿਸੂ ਮਸੀਹ ਹੈ, ਕੇਵਲ ਉਸ ਕੋਲ "ਨਿੰਦਣ" ਜਾਂ "ਝਾਤੀ ਮਾਰਨ" ਦਾ ਅਧਿਕਾਰ ਹੈ। ਵਿਸ਼ਵਾਸੀਆਂ ਲਈ ਨਿਆਂਈ ਵਾਂਗ ਦੇ ਤੌਰ ਤੇ ਕੰਮ ਕਰਨਾ (1) ਪਰਮੇਸ਼ਰ ਦੇ ਸਥਾਨ ਨੂੰ ਹੜੱਪਣਾ (2) ਮੁੱਢਲਾ ਅਤੇ ਅਧੂਰਾ ਹੈ।

▣ "ਅਸੀਂ ਸਾਰੇ ਪਰਮੇਸ਼ਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ" ਇਹ ਸੱਚਾਈ 2 ਕੁਰਿੰਥੀਆਂ ਨੂੰ 5:10 ਵਿੱਚ ਪੇਸ਼ ਕੀਤੀ ਗਈ ਹੈ। ਵਿਸ਼ਵਾਸੀਆਂ ਨੂੰ ਪ੍ਰਭੂ ਨੂੰ ਦੱਸਣਾ ਪਵੇਗਾ ਕਿ ਉਹਨਾਂ ਨੇ ਇੱਕ ਦੂਜੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ। ਯਿਸੂ ਰੂਹਾਨੀ ਨਿਆਂਈ ਵਾਂਗ ਕੰਮ ਕਰੇਗਾ (ਦੇਖੋ ਮੱਤੀ 25:31-46)।

NKJV ਵਿੱਚ "ਨਿਆਂ ਦਾ ਸਿੰਘਾਸਣ ਮਸੀਹ ਦਾ ਹੈ" ਲਿਖਿਆ ਹੋਇਆ ਹੈ। ਯੂਨਾਨੀ ਹੱਥ ਲਿਖਤਾਂ ਜੋ KJV ਨਾਲ ਹਨ ਗੈਰ-ਕਾਨੂੰਨੀ ਹੱਥ ਲਿਖਤਾਂ $\mu\iota^2$, ਅਤੇ C^2 ਦੇ ਸ਼ੁਰੂਆਤੀ ਸਹੀ ਕਰਨ ਵਾਲੇ ਹਨ। MSS κ , B, C, D, F ਅਤੇ G ਵਿੱਚ *Theos* ਹੈ। ਇਹ ਵੀ ਸੰਭਵ ਹੈ ਕਿ ਲੇਖਕਾਂ ਨੇ ਯੂਨਾਨੀ ਪਾਠ ਨੂੰ 2 ਕੁਰਿੰਥੀਆਂ ਨੂੰ 5:10 ਨੂੰ ਪੱਕਾ ਕਰਨ ਲਈ ਬਦਲ ਦਿੱਤਾ ਹੈ। ਇਹ ਵੀ ਸੰਭਵ ਹੈ ਕਿ ਲੇਖਕਾਂ ਨੇ ਇਸ ਆਇਤ ਨੂੰ ਮਸੀਹ ਲਈ ਸ਼ੁਰੂਆਤੀ ਵਿਚਾਰ "ਗੇਦ ਲੈਣਾ" ਦੇ ਵਿਰੋਧ ਵਿੱਚ ਬਦਲ ਦਿੱਤਾ ਹੈ। ਪਾਠਾਂ ਵਿੱਚ ਕਈ ਭਿੰਨਤਾਵਾਂ ਮਿਲਦੀਆਂ ਹਨ ਜੋ ਪਾਠ ਨੂੰ ਹੋਰ ਵੀ ਕੱਟੜ ਬਣਾਉਂਦੀਆਂ ਜਾਪਦੀਆਂ ਹਨ (ਦੇਖੋ Bart D. Ehrman's *The Orthodox Corruption of Scripture* published by Oxford University Press, 1993), pp. 90-91. UBS⁴ *Theos* ਨੂੰ "B" ਰੇਟਿੰਗ ਦਿੰਦਾ ਹੈ (ਕੁੱਝ ਹੱਦ ਤੱਕ ਨਿਸਚਿਤ)।

14:11 "ਕਿਉਂ ਜੇ ਇਹ ਲਿਖਿਆ ਹੋਇਆ ਹੈ" ਇਹ ਇੱਕ ਸੰਪੂਰਨ ਅਕਰਮਕ ਸੰਕੇਤਕ ਹੈ। ਇਹ ਇੱਕ ਖਾਸ ਇਬਰਾਨੀ ਮੁਹਾਵਰਾ ਸੀ ਜੋ ਕਿ ਪੁਰਾਣੇ ਨੇਮ ਦੇ ਪ੍ਰੇਰਿਤ ਹਵਾਲਿਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਸੀ। ਇਹ ਯਸਾਯਾਹ. 45:23 ਦਾ ਸੰਕੇਤ ਹੈ, ਜਿਹੜਾ ਕਿ ਫਿਲਿੱਪੀਆਂ ਨੂੰ 2:10-11 ਵਿੱਚ ਵੀ ਦੱਸਿਆ ਗਿਆ ਹੈ।

▣ "ਮੈਨੂੰ ਆਪਣੀ ਜੀਵਨ ਦੀ ਸਹੁੰ" ਇਹ ਇੱਕ ਸਹੁੰ ਦਾ ਢੰਗ ਹੈ ਜੋ ਪਰਮੇਸ਼ਰ ਲਈ ਨੇਮ ਦੇ ਨਾਮ, ਯਹੋਵਾਹ ਲਈ ਸ਼ਬਦ ਹੈ, ਜੋ ਇਬਰਾਨੀ ਕਿਰਿਆ "ਹੋਣਾ" ਦਾ ਸ਼ਬਦ ਹੈ (ਦੇਖੋ ਕੂਚ 3:14)। ਉਹ ਸਦਾ ਤੱਕ ਰਹਿਣ ਵਾਲਾ, ਇੱਕੋ ਇੱਕ ਜਿਉਂਦਾ ਪਰਮੇਸ਼ਰ ਹੈ। ਇਸ ਲਈ, ਉਹ ਆਪਣੀ ਹੋਂਦ ਦੀ ਸਹੁੰ ਖਾ ਰਿਹਾ ਹੈ।

14:12 "ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਰ ਨੂੰ ਆਪੇ ਆਪਣਾ ਲੇਖਾ ਦੇਣਾ ਹੈ" ਮਸੀਹੀਆਂ ਦਾ ਨਿਆਂ ਹੋਵੇਗਾ (ਦੇਖੋ 2 ਕੁਰਿੰਥੀਆਂ ਨੂੰ 5:10), ਅਤੇ ਆਪਣੇ ਭਰਾਵਾਂ ਦੀ ਨਿੰਦਾ ਇਸ ਦਾ ਇੱਕ ਹਿੱਸਾ ਹੋਵੇਗੀ। ਕੁੱਝ ਪੁਰਾਤਨ ਯੂਨਾਨੀ ਹੱਥ ਲਿਖਤਾਂ ਸ਼ਬਦ "ਪਰਮੇਸ਼ਰ ਨੂੰ" ਕੱਢ ਦਿੰਦੀਆਂ ਹਨ। ਇਹ ਸਪਸ਼ਟ ਤੌਰ ਤੇ ਪ੍ਰਸੰਗ ਦੁਆਰਾ ਲਾਗੂ ਹੋਇਆ ਹੈ। ਇਹ ਭਿੰਨਤਾ ਰੋਮੀਆਂ ਨੂੰ 14:10 ਦੀ ਭਿੰਨਤਾ ਤੋਂ ਪ੍ਰਭਾਵਿਤ ਹੋਈ ਹੋਵੇਗੀ। UBS⁴ ਇਸ ਸੰਮਲਨ ਨੂੰ (ਜਿਵੇਂ ਕਿ., MSS κ, A, C, D) "C" ਰੇਟਿੰਗ ਦਿੰਦਾ ਹੈ (ਫੈਸਲਾ ਲੈਣ ਵਿੱਚ ਮੁਸ਼ਕਲ)।

ਰੋਮੀਆਂ 14:13-23 ਉੱਪਰ ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਮਸੀਹੀਆਂ ਨੂੰ ਇੱਕ ਦੂਜੇ ਨਾਲ ਕਿਵੇਂ ਦਾ ਵਿਹਾਰ ਕਰਨਾ ਚਾਹੀਦਾ ਹੈ ਇਹ ਵਿਸ਼ਾ ਰੋਮੀਆਂ ਨੂੰ 14:1-12 ਵਿੱਚ ਸ਼ੁਰੂ ਹੋਇਆ। ਇਹ ਇਸ ਸੱਚਾਈ ਉੱਪਰ ਅਧਾਰਤ ਹੈ ਕਿ ਉਹਨਾਂ ਨੇ ਹਰ ਕਿਸਮ ਦੇ ਮਸੀਹੀਆਂ ਨੂੰ ਮਸੀਹ ਕਾਰਨ ਪੂਰੀ ਤਰ੍ਹਾਂ ਸਵੀਕਾਰਨਾ ਹੈ, ਕੇਵਲ ਉਹ ਹੀ ਉਹਨਾਂ ਦਾ ਸੁਆਮੀ ਅਤੇ ਨਿਆਂਈ ਹੈ, ਉਹ ਦੋਵਾਂ ਸਮੂਹਾਂ ਨੂੰ ਪੂਰੀ ਤਰ੍ਹਾਂ ਸਵੀਕਾਰਦਾ ਹੈ। ਅਕਸਰ ਉਹ ਰੂਹਾਨੀ ਚੀਜ਼ਾਂ ਜੋ ਇੱਕ ਸਮੂਹ ਲਈ ਉਹਨਾਂ ਦਾ ਭੂਤਕਾਲ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੇ ਮਾਤਾ-ਪਿਤਾ, ਉਹਨਾਂ ਦੀਆਂ ਨਿੱਜੀ ਤਰਜੀਹਾਂ, ਉਹਨਾਂ ਦੇ ਅਨੁਭਵ ਆਦਿ ਦੇ ਕਾਰਨ ਮਹੱਤਵਪੂਰਨ ਹੁੰਦੀਆਂ ਹਨ, ਉਹ ਪਰਮੇਸ਼ਰ ਲਈ ਮਹੱਤਵਪੂਰਨ ਨਹੀਂ ਹੁੰਦੀਆਂ।
- B. ਮਸੀਹੀ ਅਜਾਦੀ ਅਤੇ ਜਿੰਮੇਦਾਰੀ ਦੇ ਵਿਚਾਰ ਵਟਾਂਦਰੇ ਦਾ ਇਹ ਦੂਜਾ ਭਾਗ ਵਿਸ਼ੇ ਨੂੰ ਵੱਖਰੀ ਸੋਚ ਨਾਲ ਅੱਗੇ ਵਧਾਉਂਦਾ ਹੈ। ਇਹਨਾਂ ਆਇਤਾਂ ਵਿੱਚ ਇਹ ਵਿਸ਼ਵਾਸੀਆਂ ਦਾ ਮਸੀਹ ਵਿੱਚ ਪਰਮੇਸ਼ਰ ਲਈ ਪਿਆਰ ਹੈ, ਜਿਸ ਨੇ ਉਹਨਾਂ ਨੂੰ ਸਾਥੀ ਮਸੀਹੀਆਂ ਨੂੰ ਪਿਆਰ ਕਰਨ ਲਈ ਪ੍ਰੇਰਿਆ। ਜਿਵੇਂ ਯਿਸੂ ਨੇ ਵਿਸ਼ਵਾਸੀਆਂ ਲਈ ਆਪਣਾ ਜੀਵਨ ਦੇ ਦਿੱਤਾ, ਉਹਨਾਂ ਨੇ ਉਹਨਾਂ ਲਈ ਆਪਣੀ ਅਜਾਦੀ ਦੇਣੀ ਹੈ (ਜਿਵੇਂ ਕਿ., ਦੂਜੇ ਵਿਸ਼ਵਾਸੀ) ਜਿਹਨਾਂ ਲਈ ਉਹ ਮਰਿਆ ਸੀ (ਦੇਖੋ 2 ਕੁਰਿੰਥੀਆਂ ਨੂੰ 5:13-14; 1 ਯੂਹੰਨਾ 3:16)। ਇਹ ਪਿਆਰ ਉੱਪਰ ਮਸੀਹੀ ਜੀਵਨ ਦੇ ਮੁੱਢਲੇ ਉਦੇਸ਼ ਦੇ ਤੌਰ ਤੇ ਜੋਰ ਦਿੰਦਾ ਹੈ ਜੋ ਕਿ ਰੋਮੀਆਂ ਨੂੰ 13:8-10 ਵਿੱਚ ਵੀ ਦੇਖਿਆ ਗਿਆ ਹੈ ਕਿ ਵਿਸ਼ਵਾਸੀਆਂ ਦਾ ਗੈਰ-ਵਿਸ਼ਵਾਸੀਆਂ ਨਾਲ ਕਿਹੋ ਜਿਹਾ ਵਿਹਾਰ ਹੋਣਾ ਚਾਹੀਦਾ ਹੈ।
- C. ਇਹ ਸੱਚਾਈ ਕਿ ਇਸ ਭੌਤਿਕ ਸੰਸਾਰ ਵਿੱਚ ਸਭ ਚੀਜ਼ਾਂ ਸਾਫ ਹਨ, ਕੁੱਝ ਮਸੀਹੀਆਂ ਲਈ ਇਹ ਗੱਲ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੈ। ਅਕਸਰ ਵਿਸ਼ਵਾਸੀ ਵੀ ਪਾਪ ਦਾ ਇਲਜ਼ਾਮ ਆਪਣੇ ਆਪ ਦੀ ਬਜਾਏ "ਚੀਜ਼ਾਂ" ਉੱਪਰ ਲਾ ਦਿੰਦੇ ਹਨ (ਜਿਵੇਂ ਕਿ., "ਸ਼ੈਤਾਨੀ ਸ਼ਰਾਬ")। ਪੌਲੁਸ ਫਿਰ ਤੋਂ ਦੋਹਰਾਉਂਦਾ ਹੈ ਕਿ ਸਭ ਚੀਜ਼ਾਂ ਸਾਫ ਹਨ (ਦੇਖੋ ਰੋਮੀਆਂ ਨੂੰ 14:14,20; 1 ਕੁਰਿੰਥੀਆਂ ਨੂੰ 6:12; 10:25-26; 1 ਤਿਮੋਥਿਉਸ ਨੂੰ 4:4; ਤੀਤੁਸ 1:15)। ਉਸਦੇ ਬਿਆਨ ਯਿਸੂ ਦੀ ਭੋਜਨ ਬਾਰੇ ਮਰਕੁਸ 7:18-23 ਵਿਚਲੀ ਸਿੱਖਿਆ ਦੇ ਅਨੁਸਾਰ ਹਨ। ਸ਼ੁੱਧ ਅਤੇ ਅਸ਼ੁੱਧ ਭੋਜਨ ਨੂੰ ਪਤਰਸ ਦੇ ਦਰਸ਼ਨ ਜਿਸ ਵਿੱਚ ਕੁਰਨੇਲਿਯੂਸ ਨੂੰ ਪਰਮੇਸ਼ਰ ਨੇ ਸਵੀਕਾਰਿਆ, ਰਸੂਲਾਂ ਦੇ ਕਰਤੱਬ 10:15 ਦੇ ਸੰਕੇਤ ਵੱਜੋਂ ਵਰਤਿਆ ਗਿਆ ਹੈ।
- D. ਇਹ ਭਾਗ ਪ੍ਰਾਥਮਿਕ ਰੂਪ ਨਾਲ "ਬਲਵੰਤ ਭਰਾ" ਨੂੰ ਸੰਬੋਧਿਤ ਕਰਦਾ ਹੈ। ਪੌਲੁਸ ਇਸ ਕਥਨ ਦੀ ਅੱਧੀ ਸੱਚਾਈ ਨੂੰ ਸਵੀਕਾਰਦਾ ਹੈ ਕਿ "ਸਭ ਚੀਜ਼ਾਂ ਸ਼ੁੱਧ ਹਨ," ਪਰ ਉਹ ਇਹ ਜੋੜਦਾ ਹੈ ਕਿ ਸਭ ਚੀਜ਼ਾਂ ਪਰਮੇਸ਼ਰ ਦੇ ਪਰਿਵਾਰ ਨੂੰ ਉਸਾਰਦੀਆਂ ਜਾਂ ਸਹੀ ਨਹੀਂ ਕਰਦੀਆਂ (ਦੇਖੋ 1 ਕੁਰਿੰਥੀਆਂ ਨੂੰ 6:12; 10:23)। ਨਿਹਚਾ ਵਿੱਚ ਬਲਵਾਨ ਭਰਾ ਦੀ ਅਜਾਦੀ ਦੂਜੇ ਮਸੀਹੀਆਂ ਨੂੰ ਨਾਸ਼ ਕਰ ਸਕਦੀ ਹੈ। ਵਿਸ਼ਵਾਸੀ ਦੂਜੇ ਵਿਸ਼ਵਾਸੀਆਂ ਦੇ ਮਸੀਹ ਦੁਆਰਾ ਅਤੇ ਮਸੀਹ ਵਿੱਚ ਰੱਖਿਅਕ ਹਨ।
- E. ਇਹ ਬਹੁਤ ਦਿਲਚਸਪ ਹੈ ਕਿ ਪੌਲੁਸ ਇਹ ਨਹੀਂ ਦੱਸਦਾ ਕਿ "ਨਿਹਚਾ ਵਿੱਚ ਕਮਜ਼ੋਰ ਭਰਾ" ਇੱਕ ਰੂਹਾਨੀ ਕੰਮ ਵਿੱਚ ਲੱਗਾ ਹੈ ਜੋ ਉਸ ਨੂੰ "ਨਿਹਚਾ ਵਿੱਚ ਬਲਵਾਨ ਭਰਾ" ਬਣਾਉਂਦੀ ਹੈ। ਇਹ ਸਾਰਾ ਵਿਚਾਰ ਵਟਾਂਦਰਾ ਕਿਰਪਾ ਵਿੱਚ ਵੱਧਣ ਨੂੰ ਸੰਬੋਧਿਤ ਨਹੀਂ

ਕਰਦਾ, ਪਰ ਵੱਖਰੀਆਂ ਮਸੀਹੀ ਸਮਝਾਂ ਵਿਚਕਾਰ ਪਿਆਰ ਦੀ ਤਰਜੀਹ ਨੂੰ ਸੰਬੋਧਿਤ ਕਰਦਾ ਹੈ। ਦੋ ਸਮੂਹਾਂ ਵਿੱਚੋਂ ਇੱਕ ਸਮੂਹ ਵਿੱਚ ਦਾਖਲਾ ਜਿਆਦਾਤਰ ਉਹਨਾਂ ਦੀ ਸ਼ਖਸੀਅਤ, ਧਾਰਮਿਕ ਸਿਖਲਾਈ, ਅਤੇ ਨਿੱਜੀ ਅਨੁਭਵਾਂ ਉੱਪਰ ਅਧਾਰਤ ਹੁੰਦੀ ਹੈ ਨਾ ਕਿ "ਸਹੀ" ਜਾਂ "ਗਲਤ" ਉੱਪਰ। ਵਿਸ਼ਵਾਸੀ ਦਾ ਕੰਮ ਦੂਜਿਆਂ ਨੂੰ ਬਦਲਣਾ ਨਹੀਂ ਬਲਕਿ ਦੂਜੇ ਸਮੂਹ ਨੂੰ ਪਿਆਰ ਅਤੇ ਸਨਮਾਨ ਦੇਣਾ ਹੈ। ਇਹ ਮੁੱਦਾ ਦਿਲ ਦਾ ਹੈ, ਨਾ ਕਿ ਦਿਮਾਗ ਦਾ। ਪਰਮੇਸ਼ਰ ਪਿਆਰ ਅਤੇ ਸਵੀਕਾਰ ਕਰਦਾ ਹੈ, ਅਤੇ ਉਸ ਨੇ ਸਾਰੀ ਮਨੁੱਖ ਜਾਤੀ ਲਈ, ਦੋਵੇਂ ਸਮੂਹਾਂ ਲਈ ਆਪਣਾ ਪੁੱਤਰ ਦੇ ਦਿੱਤਾ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 14:13-23

¹³ਇਸ ਲਈ ਅਸੀਂ ਇੱਕ ਦੂਜੇ ਉੱਤੇ ਅੱਗੇ ਤੋਂ ਕਦੇ ਦੋਸ਼ ਨਾ ਲਾਈਏ ਸਗੋਂ ਤੁਸੀਂ ਇਹ ਵਿਚਾਰੋ, ਕਿ ਠੇਡੇ ਜਾਂ ਠੇਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ। ¹⁴ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਤੋਂ ਮੈਨੂੰ ਵਿਸ਼ਵਾਸ ਹੋਈ ਹੈ, ਕਿ ਕੋਈ ਚੀਜ਼ ਆਪਣੇ ਆਪ ਤੋਂ ਅਸੁੱਧ ਨਹੀਂ ਪਰ ਜਿਹੜਾ ਕਿਸੇ ਚੀਜ਼ ਨੂੰ ਅਸੁੱਧ ਮੰਨਦਾ ਹੈ, ਉਹ ਉਸ ਦੇ ਲਈ ਅਸੁੱਧ ਹੈ। ¹⁵ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ, ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈਂ। ਜਿਹ ਦੇ ਲਈ ਮਸੀਹ ਮਰਿਆ ਤੂੰ ਭੋਜਨ ਦੇ ਲਈ ਉਹ ਦਾ ਨਾਸ ਨਾ ਕਰ। ¹⁶ਜੇ ਹੁਣ ਤੁਹਾਡੀ ਭਲਿਆਈ ਦੀ ਬਦਨਾਮੀ ਨਾ ਕੀਤੀ ਜਾਵੇ। ¹⁷ਕਿਉਂ ਜੇ ਪਰਮੇਸ਼ਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ। ¹⁸ਅਤੇ ਜਿਹੜਾ ਇਸ ਤਰ੍ਹਾਂ ਨਾਲ ਮਸੀਹ ਦੀ ਸੇਵਾ ਕਰਦਾ ਹੈ, ਉਹ ਤਾਂ ਪਰਮੇਸ਼ਰ ਨੂੰ ਭਾਉਂਦਾ ਅਤੇ ਮਨੁੱਖਾਂ ਨੂੰ ਕਬੂਲ ਹੁੰਦਾ ਹੈ। ¹⁹ਜੇ ਚੱਲੇ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਜੇ ਦੀ ਤਰੱਕੀ ਹੋਵੇ। ²⁰ਭੋਜਨ ਦੇ ਕਾਰਨ ਪਰਮੇਸ਼ਰ ਦਾ ਕੰਮ ਨਾ ਵਿਗਾੜ। ਸਭ ਕੁਝ ਸੁੱਧ ਤਾਂ ਹੈ, ਪਰ ਉਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣ ਤੋਂ ਠੇਕਰ ਲੱਗਦੀ ਹੈ। ²¹ਭਲੀ ਗੱਲ ਤਾਂ ਇਹ ਹੈ, ਕਿ ਨਾ ਤੂੰ ਮਾਸ ਖਾਵਾਂ ਅਤੇ ਨਾ ਤੂੰ ਸ਼ਰਾਬ ਪੀਵਾਂ ਅਤੇ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੇਕਰ ਖਾਵੇ। ²²ਤੇਰਾ ਜੋ ਵਿਸ਼ਵਾਸ ਹੈ, ਉਸ ਨੂੰ ਪਰਮੇਸ਼ਰ ਦੇ ਸਾਹਮਣੇ ਆਪਣੇ ਮਨ ਵਿੱਚ ਰੱਖ। ਧੰਨ ਉਹ ਜਿਹੜਾ ਉਸ ਕੰਮ ਵਿੱਚ ਜਿਹ ਨੂੰ ਉਹ ਠੀਕ ਸਮਝਦਾ ਹੈ ਆਪਣੇ ਆਪ ਨੂੰ ਦੇਸ਼ੀ ਨਹੀਂ ਠਹਿਰਾਉਂਦਾ। ²³ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੇਸ਼ੀ ਹੋਇਆ ਇਸ ਲਈ ਜੇ ਵਿਸ਼ਵਾਸ ਕਰਕੇ ਨਹੀਂ ਖਾਂਦਾ ਹੈ ਅਤੇ ਜੇ ਕੁਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੇ ਪਾਪ ਹੈ।

14:13 "ਇਸ ਲਈ ਅਸੀਂ ਇੱਕ ਦੂਜੇ ਉੱਤੇ ਅੱਗੇ ਤੋਂ ਕਦੇ ਦੋਸ਼ ਨਾ ਲਾਈਏ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਕਿ ਨਾਕਾਰਤਮਕ ਵਾਕ ਦੇ ਨਾਲ ਹੈ ਜੋ ਚੱਲ ਰਹੇ ਕੰਮ ਨੂੰ ਰੋਕਦਾ ਹੈ। ਇਹ ਇੱਕ ਚੇਤਾਵਨੀ ਨਹੀਂ ਪਰ ਮਨਾਹੀ ਹੈ। ਇਹ ਰੋਮੀਆਂ ਨੂੰ 14:16 ਦੇ ਕਾਫੀ ਸਮਾਨ ਹੈ। ਸ਼ਬਦ "ਦੋਸ਼" ਪੌਲੁਸ ਦੁਆਰਾ ਰੋਮੀਆਂ ਨੂੰ 14:1-12 ਵਿੱਚ ਪਹਿਲਾਂ ਤੋਂ ਹੀ 5 ਵਾਰ ਵਰਤਿਆ ਗਿਆ ਹੈ ਅਤੇ ਹੁਣ ਰੋਮੀਆਂ ਨੂੰ 14:13-23 ਵਿੱਚ ਹੋਰ 4 ਵਾਰ ਵਰਤਿਆ ਗਿਆ ਹੈ।

ਖਾਸ ਵਿਸ਼ਾ: ਨਿਆਂ ਕਰਨਾ (ਕੀ ਮਸੀਹ ਲੋਕ ਇੱਕ ਦੂਜੇ ਦਾ ਨਿਆਂ ਕਰ ਸਕਦੇ ਹਨ?)

ਖਾਸ ਵਿਸ਼ਾ: ਕੀ ਮਸੀਹ ਲੋਕਾਂ ਨੂੰ ਇੱਕ ਦੂਜੇ ਦਾ ਨਿਆਂ ਕਰਨਾ ਚਾਹੀਦਾ ਹੈ?

- A. 1 ਕੁਰਿੰਥੀਆਂ 5:12 ਵਿੱਚ ਪੌਲੁਸ ਅਤੇ ਕਲੀਸੀਆ ਨੂੰ ਮੈਂਬਰਾਂ ਨਾਲ ਪੇਸ਼ ਆਉਣਾ ਚਾਹੀਦਾ ਹੈ (ਆਇਤ. 12 "ਹਾਂ" ਉੱਤਰ ਦੀ ਉਮੀਦ ਕਰਦੀ ਹੈ), ਪਰ ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਬਾਹਰਲੇ ਲੋਕਾਂ ਦਾ ਨਿਆਂ ਉਹ ਪਰਮੇਸ਼ਰ ਨੂੰ ਕਰਨ ਦੇਣ।

ਵਿਸ਼ਵਾਸੀ ਇੱਕ ਦੂਜੇ ਦਾ ਨਿਆਂ ਨਾ ਕਰਨ (ਦੇਖੋ. ਮੱਤੀ. 7:1-5,15-20; ਰੋਮੀਆਂ ਨੂੰ. 14:1-15:13), ਪਰ

1. ਸਾਨੂੰ ਇੱਕ ਦੂਜੇ ਦੇ ਫਲਾਂ ਦਾ ਮੁੱਲਾਂਕਣ ਉਹਨਾਂ ਦੇ ਅਗਵਾਈ ਅਹੁਦਿਆਂ ਲਈ ਕਰਨਾ ਚਾਹੀਦਾ ਹੈ (ਦੇਖੋ. 1 ਕੁਰਿੰਥੀਆਂ ਨੂੰ. 6:1-3; ਮੱਤੀ 7)

2. ਜਦੋਂ ਕਲੀਸੀਆ ਦਾ ਸਨਮਾਨ ਖਤਰੇ ਵਿੱਚ ਹੋਵੇ ਤਾਂ ਸਾਨੂੰ ਕਲੀਸੀਆ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਚਾਹੀਦਾ ਹੈ ਇਹ ਅਕਸਰ ਇੱਕ ਵਧੀਆ ਗੱਲ ਹੈ! ਇਸ ਸੰਕੇਤ ਦੁਆਰਾ ਪੌਲੁਸ 1 ਕੁਰਿੰਥੀਆਂ 5 ਦੇ ਪਾਪੀ ਮਨੁੱਖ ਲਈ ਦਾਅਵਾ ਕਰਦਾ ਹੈ ਕਿ ਉਹ ਪਰਮੇਸ਼ਰ ਦੇ ਨਿਆਂ ਸਿੰਘਾਸਣ ਦੇ ਸਾਹਮਣੇ ਲਿਆਇਆ ਜਾਵੇਗਾ (ਉਦਾਹਰਣ ਲਈ., ਕਲੀਸੀਆ ਦੇ ਬਾਹਰ)।

ਕੋਈ ਮਨੁੱਖ ਇਹ ਜਾਣ ਕੇ ਹੈਰਾਨ ਹੁੰਦਾ ਹੈ ਕਿ ਇਹ ਪ੍ਰਸੰਗ ਆਧੁਨਿਕ ਸਮਾਜਾਂ ਨਾਲ ਕਿਵੇਂ ਸੰਬੰਧਤ ਹੈ ਜਿੱਥੇ ਵਿਸ਼ਵਾਸੀ ਅਤੇ ਅਵਿਸ਼ਵਾਸੀ ਲੋਕਾਂ ਕੋਲ ਵੋਟ ਦੇਣ ਦੁਆਰਾ ਸਮਾਜਿਕ ਕਦਰਾਂਕੀਮਤਾਂ ਨੂੰ ਸਹੀ ਬਣਾਈ ਰੱਖਣ ਲਈ ਮੌਕਾ ਹੁੰਦਾ ਹੈ। ਕੀ - ਵਿਸ਼ਵਾਸੀਆਂ ਨੂੰ ਰਾਜਨੀਤਿਕ ਪ੍ਰਕਿਰਿਆ ਵਿੱਚ ਜੋਰ-ਸ਼ੋਰ ਨਾਲ ਹਿੱਸਾ ਲੈਣਾ ਚਾਹੀਦਾ ਹੈ? ਇਹ ਪ੍ਰਸੰਗ ਕਲੀਸੀਆ ਦੇ ਅਨੁਸ਼ਾਸਨ ਅਤੇ ਗੈਰ ਪੱਛਮੀ ਵਿਸ਼ਵਾਸੀ ਦੇ ਰਾਜਾਂ ਦੇ ਆਧੁਨਿਕ ਲੋਕਤੰਤਰ ਨਾਲ ਸੰਬੰਧਤ ਨਿਆਂ ਲਈ ਸੀਮਿਤ ਹੈ। , ਨਾਗਰਿਕ ਹਨ ਜਿੱਥੇ ਦੇਹਾਂ ਵਿੱਚ ਜਿੰਮੇਵਾਰੀਆਂ ਅਤੇ ਅਧਿਕਾਰ ਹਨ! ਪਰਮੇਸ਼ਰ ਦੀ ਆਤਮਾ ਅਤੇ , ਪਰਮੇਸ਼ਰ ਦੀ ਇੱਛਾ , ਪਰਮੇਸ਼ਰ ਦਾ ਬਚਨ ਸਾਨੂੰ ਵਿਸ਼ਵਾਸੀ ਹੋਣ ਨਾਤੇ ਇਸ ਡਿੱਗੇ ਸੰਸਾਰ ਵਿੱਚ ਸਾਡਾ ਰਸਤਾ ਲੱਭਣ ਵਿੱਚ ਮਦਦ ਕਰਦਾ ਹੈ , ਦਾ ਹੈ। ਉਹਨਾਂ ਨੂੰ ਸਾਡੀ ਗਵਾਹੀ ਅਤੇ ਸਵੈ ਅਤੇ ਸ਼ੈਤਾਨ ਦੁਆਰਾ ਸ਼ੋਸ਼ਣ ਅਤੇ ਛਲ ਹੁੰ , ਪਰ ਅਵਿਸ਼ਵਾਸੀਆਂ ਲਈ ਪਾਪ ਅਤੇ ਕੰਮਾਂ ਨੂੰ , ਨਿਸ਼ਾਨਿਆਂ , ਧਾਰਮਿਕਤਾ ਦੀ। ਉਹ ਸਾਡੇ ਉਦੇਸ਼ਾਂ-ਨਾ ਕਿ ਸਾਡੀ ਨਿਰਣਾਇਕ ਸਵੈ , ਹਮਦਰਦੀ ਦੀ ਲੋੜ ਹੈ ਸਮਝਣ ਦੇ ਸਮਰੱਥ ਨਹੀਂ ਹਨ।

ਮਸੀਹੀਆਂ ਨੂੰ ਇੱਕ ਦੂਜੇ ਦਾ "ਨਿਆਂ" ਕਦੋਂ ਅਤੇ ਕਿਵੇਂ ਕਰਨ ਦੀ ਸਮੱਸਿਆ ਨੇ ਕਈ ਯੂਨਾਨੀ ਹੱਥ ਲਿਖਤਾਂ ਨੂੰ ਇਸ ਪਾਠ ਨੂੰ ਸਹੀ ਕਰਨ ਲਈ ਕਿਹਾ।

1. ਸੁਰੂਆਤੀ ਪਹਿਲੀ ਸਦੀ ਦੀ ਪਪੀਰੀ ਹੱਥ ਲਿਖਤ P⁴⁶ (ਲਗਭਗ 200 ਏ.ਡੀ.) ਦੇ ਨਾਲਨਾਲ ਬਰੈਰਿਕ ਕੋਪਟਿਕ - ਅਨੁਵਾਦ ਅਤੇ (ਤੀਜੀ ਸਦੀ) ਅਤੇ ਪਸਿੱਟਾ ਸਿਰਿਆਕ ਅਨੁਵਾਦ (5ਵੀਂ ਸਦੀ) ਨੇ ਨਕਾਰਾਤਮਕ ਵਾਕ ਛੱਡਦਾ ਹੈ ਅਤੇ ਵਾਕ ਨੂੰ ਇੱਕ ਸੰਕੇਤਕ ਵਾਂਗ ਅਨੁਵਾਦ ਕਰਦਾ ਹੈ, "ਜੇ ਅੰਦਰ ਹਨ ਉਹਨਾਂ ਦਾ ਨਿਆਂ ਕਰੋ , [ਕਲੀਸੀਆ]" (ਦੇਖੋ.

Bruce M. Metzger, *A Textual Commentary on the Greek New Testament*, p. 551)।

2. ਸਾਹਿਦਕ ਕੋਪਟਿਕ ਅਨੁਵਾਦ (ਤੀਜੀ ਸਦੀ) ਨਕਾਰਾਤਮਕ ਨੂੰ ਪਹਿਲਾਂ ਦੇ ਵਾਕ ਨਾਲ ਰੱਖਦਾ ਹੈ, "ਮੈਂ ਉਹਨਾਂ ਲੋਕਾਂ ਦੇ ਨਿਆਂ ਦਾ ਕੀ ਕਰਨਾ ਜੇ ਬਾਹਰਲੇ ਹਨ ਅਤੇ ਅੰਦਰਲੇ ਨਹੀਂ? ਜੇ ਅੰਦਰਲੇ ਹਨ ਉਹਨਾਂ ਦਾ ਨਿਆਂ ਕਰੋ" (Metzger, p. 51)।

3. UBS⁴ ਪਾਠ ਇਹਨਾਂ ਰੂਪਾਂ ਦੀ ਸੰਭਾਵਨਾ ਨੂੰ ਅਸਲ ਵਾਂਗ ਮੰਨਦਾ ਹੀ ਨਹੀਂ।

B. ਇਸ ਮੁੱਦੇ ਨਾਲ ਦੋ ਢੰਗਾਂ ਨਾਲ ਪੇਸ਼ ਆਇਆ ਜਾ ਸਕਦਾ ਹੈ।

1. ਵਿਸ਼ਵਾਸੀਆਂ ਨੂੰ ਇੱਕ ਦੂਜੇ ਦਾ ਨਿਆਂ ਨਾ ਕਰਨ ਲਈ ਤਾੜਿਆ ਗਿਆ ਹੈ (ਦੇਖੋ. ਮੱਤੀ. 7:1-5; ਲੂਕਾ 6:37,42; ਰੋਮੀਆਂ ਨੂੰ. 2:1-11; ਯਾਕੂਬ 4:11-12)

2. ਵਿਸ਼ਵਾਸੀਆਂ ਨੂੰ ਆਗੂਆਂ ਦਾ ਮੁੱਲਾਂਕਣ ਕਰਨ ਲਈ ਤਾੜਿਆ ਗਿਆ ਹੈ (ਦੇਖੋ. ਮੱਤੀ. 7:6,15-16; 1 ਕੁਰਿੰਥੀਆਂ ਨੂੰ. 14:29; 1 ਥੱਸਲੁਨੀਕੀਆਂ ਨੂੰ. 5:21; 1 ਤਿਮੋਥਿਉਸ ਨੂੰ. 3:1-13; ਅਤੇ 1 ਯੂਹੰਨਾ 4:1-6)

ਸੰਪੂਰਨ ਮੁੱਲਾਂਕਣ ਲਈ ਕੁੱਝ ਖੇਤਰ ਮਦਦਗਾਰ ਹੋ ਸਕਦੇ ਹਨ।

1. ਮੁੱਲਾਂਕਣ ਪੱਕਾ ਕਰਨ ਦੇ ਉਦੇਸ਼ ਨਾਲ ਹੋਣਾ ਚਾਹੀਦਾ ਹੈ (ਦੇਖੋ. 1 ਯੂਹੰਨਾ 4:1 - "ਪਰਖ" ਸਵੀਕਾਰ ਕਰਨ ਦੀ ਸੋਚ ਦੁਆਰਾ)

2. ਮੁੱਲਾਂਕਣ ਦੀਨਤਾ ਅਤੇ ਨਿਮਰਤਾ ਨਾਲ ਹੋਣਾ ਚਾਹੀਦਾ ਹੈ (ਦੇਖੋ. ਗਲਾਤੀਆਂ ਨੂੰ. 6:1)
3. ਮੁੱਲਾਂਕਣ ਨੂੰ ਨਿੱਜੀ ਤਰਜੀਹਾਂ ਦੇ ਮੁੱਦਿਆਂ ਉੱਪਰ ਧਿਆਨ ਨਹੀਂ ਦੇਣਾ ਚਾਹੀਦਾ (ਦੇਖੋ. ਰੋਮੀਆਂ ਨੂੰ. 14:1-23; 1 ਕੁਰਿੰਥੀਆਂ ਨੂੰ. 8:1-13; 10:23-33)
4. ਮੁੱਲਾਂਕਣ ਵਿੱਚ ਉਹਨਾਂ ਆਗੂਆਂ ਦੀ ਪਛਾਣ ਕਰਨੀ ਚਾਹੀਦੀ ਹੈ ਜਿਹਨਾਂ ਵਿੱਚ ਕਲੀਸੀਆ ਜਾ ਸਮਾਜ ਅੰਦਰ "ਆਲੋਚਨਾ ਦਾ ਕੋਈ ਕਾਰਨ ਨਹੀਂ" ਹੁੰਦਾ (ਦੇਖੋ. 1 ਤਿਮੋਥਿਉਸ 3)।

Copyright © 2014 [Bible Lessons International](http://BibleLessonsInternational.com)

▣ "ਕਿ ਠੇਡੇ ਜਾਂ ਠੇਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ" ਇਹ ਮੌਜੂਦਾ ਕਿਰਿਆਸ਼ੀਲ ਵਾਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ ਜੋ ਕਿਸੇ ਚੱਲ ਰਹੇ ਕੰਮ ਨੂੰ ਰੋਕਦਾ ਹੈ। ਇਸੇ ਤਰ੍ਹਾਂ ਦੀ ਸੱਚਾਈ ਰੋਮੀਆਂ ਨੂੰ 14:21 ਅਤੇ 1 ਕੁਰਿੰਥੀਆਂ ਨੂੰ 8:9 ਵਿੱਚ ਦੱਸੀ ਗਈ ਹੈ।

ਸ਼ਬਦ "ਠੇਡਾ" ਰਾਹ ਵਿੱਚ ਪਈ ਕਿਸੇ ਚੀਜ਼ ਕਾਰਨ ਕਿਸੇ ਨੂੰ ਠੇਡਾ ਲੱਗਣ ਦਾ ਹਵਾਲਾ ਹੈ। ਸ਼ਬਦ "ਠੇਕਰ ਵਾਲੀ ਚੀਜ਼" ਸ਼ਾਬਦਿਕ ਤੌਰ ਤੇ ਕਿਸੇ ਜਾਨਵਰ ਨੂੰ ਜਾਲ ਵਿੱਚ ਵਸਾਉਣ ਲਈ ਲੋਭ ਦੇ ਢੰਗ ਦਾ ਹਵਾਲਾ ਹੈ।

ਇਹ ਮਸੀਹਤ ਦਾ ਇੱਕ ਸੰਗਠਿਤ ਪੱਖ ਹੈ। ਅਸੀਂ ਆਪਣੇ ਸਾਥੀ ਵਿਸ਼ਵਾਸੀਆਂ ਦੇ ਰੱਖਿਅਕ, ਉਤਸ਼ਾਹ ਦੇਣ ਵਾਲੇ ਅਤੇ ਮਿੱਤਰ ਹਾਂ। ਨਿਹਚਾ ਪਰਿਵਾਰ ਹੈ।

14:14

NASB "ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਵਿੱਚ ਸਵੀਕਾਰ ਕੀਤਾ ਹੈ"

NKJV " ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਦੁਆਰਾ ਸਵੀਕਾਰ ਕਰਦਾ ਹਾਂ"

NRSV " ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਵਿੱਚ ਚੱਲਦਾ ਹਾਂ"

TEV "ਪ੍ਰਭੂ ਯਿਸੂ ਨਾਲ ਮੇਰੀ ਏਕਤਾ ਮੈਨੂੰ ਨਿਸ਼ਚਿਤ ਬਣਾਉਂਦੀ ਹੈ"

NJB "ਹੁਣ ਮੈਂ ਪੂਰੀ ਤਰ੍ਹਾਂ ਜਾਗਰੂਕ ਹਾਂ ਅਤੇ ਅਸਲ ਵਿੱਚ ਪ੍ਰਭੂ ਯਿਸੂ ਲਈ ਬੋਲਦਾ ਹਾਂ"

ਇਹ *oida* ਦਾ ਸੰਪੂਰਨ ਕਿਰਿਆਸ਼ੀਲ ਢੰਗ ਹੈ, ਜੋ ਵਰਤਮਾਨ ਵਾਕ ਦੀ ਭਾਵਨਾ ਨਾਲ ਵਰਤਿਆ ਗਿਆ ਸੀ ਜੋ ਸੰਪੂਰਨ ਅਕਰਮਕ ਸੰਕੇਤਕ ਦੇ ਨਾਲ ਸੀ। ਸ਼ਾਬਦਿਕ ਤੌਰ ਤੇ ਇਸਦਾ ਅਰਥ, "ਮੈਂ ਜਾਣਨਾ ਜਾਰੀ ਰੱਖਦਾ ਅਤੇ ਰੱਖਿਆ ਹੈ ਅਤੇ ਸਵੀਕਾਰ ਕਰਨਾ ਜਾਰੀ ਰੱਖਾਂਗਾ"। ਇਹ ਰੋਮੀਆਂ ਨੂੰ 14:5b ਅਤੇ 22-23 ਦੀ ਸੱਚਾਈ ਦਾ ਮੁੜ ਦੋਹਰਾਇਆ ਜਾਣਾ ਹੈ। ਵਿਸ਼ਵਾਸੀਆਂ ਦਾ ਆਤਮਿਕ ਚੀਜ਼ਾਂ ਨਾਲ ਤਾਲ-ਮੇਲ ਪਵਿੱਤਰ ਆਤਮਾ ਦੇ ਦੁਆਰਾ ਯਿਸੂ ਨਾਲ ਰਿਸ਼ਤੇ ਤੋਂ ਆਉਂਦਾ ਹੈ। ਜੇ ਉਹਨਾਂ ਕੋਲ ਰੋਸ਼ਨੀ ਮੌਜੂਦ ਹੈ ਉਹਨਾਂ ਨੂੰ ਉਸ ਵਿੱਚ ਚੱਲਣਾ ਚਾਹੀਦਾ ਹੈ।

▣ "ਕਿ ਕੋਈ ਚੀਜ਼ ਆਪਣੇ ਆਪ ਤੋਂ ਅਸੁੱਧ ਨਹੀਂ" ਇਹੀ ਸੱਚਾਈ ਰਸੂਲਾਂ ਦੇ ਕਰਤੱਬ 10:9-16 ਵਿੱਚ ਦਰਸਾਈ ਗਈ ਹੈ। ਚੀਜ਼ਾਂ ਬੁਰੀਆਂ ਨਹੀਂ ਹਨ ਮਨੁੱਖ ਬੁਰੇ ਹਨ। ਕੁਦਰਤ ਵਿੱਚ ਕੋਈ ਵੀ ਚੀਜ਼ ਅਤੇ ਨਾ ਹੀ ਕੁਦਰਤ ਬੁਰੀ ਹੈ (ਦੇਖੋ ਰੋਮੀਆਂ ਨੂੰ 14:20; ਮਰਕੁਸ 7:18-23; 1 ਕੁਰਿੰਥੀਆਂ ਨੂੰ 10:25-26; 1 ਤਿਮੋਥਿਉਸ ਨੂੰ 4:4 ਅਤੇ ਤੀਤੁਸ 1:15)!

▣ "ਪਰ ਜਿਹੜਾ ਕਿਸੇ ਚੀਜ਼ ਨੂੰ ਅਸੁੱਧ ਮੰਨਦਾ ਹੈ, ਉਹ ਉਸ ਦੇ ਲਈ ਅਸੁੱਧ ਹੈ" ਇਸਦਾ ਅਰਥ ਧਾਰਮਿਕ ਭਾਵਨਾ ਨਾਲ ਅਸੁੱਧ ਹੈ। ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਮਝ ਅਨੁਸਾਰ ਆਪਣੇ ਕੰਮਾਂ ਦਾ ਮੁੱਲਾਂਕਣ ਕਰਨ (ਦੇਖੋ ਰੋਮੀਆਂ ਨੂੰ 14:5,22-23)। ਭਾਵੇਂ ਇਹ ਕਿਸੇ ਮੁੱਦੇ ਜਾਂ ਕੰਮ ਲਈ ਗਲਤ ਸੂਚਿਤ ਕੀਤੇ ਗਏ ਹੋਣ, ਫਿਰ ਵੀ ਉਹਨਾਂ ਨੂੰ ਪਰਮੇਸ਼ਰ ਸਾਹਮਣੇ ਜੇ ਰੋਸ਼ਨੀ ਉਹਨਾਂ ਕੋਲ ਹੈ ਵਿੱਚ ਚੱਲਣਾ ਚਾਹੀਦਾ ਹੈ। ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਦੂਜੇ ਵਿਸ਼ਵਾਸੀਆਂ ਨੂੰ ਉਹਨਾਂ ਦੀ ਰੋਸ਼ਨੀ, ਖਾਸ ਤੌਰ ਤੇ ਅਸਪਸ਼ਟ ਖੇਤਰਾਂ ਵਿੱਚ ਨਹੀਂ ਪਰਖਣਾ ਚਾਹੀਦਾ (ਦੇਖੋ ਰੋਮੀਆਂ ਨੂੰ 14:1,3,4,10,13)।

14:15 "ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ" ਇਹ ਇੱਕ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੀ ਸੋਚ ਅਨੁਸਾਰ ਜਾਂ ਉਸਦੇ ਸਾਹਿਤਕ ਉਦੇਸ਼ਾਂ ਪੱਖੋਂ ਸੱਚ ਮੰਨਿਆ ਗਿਆ ਹੈ। ਪਿਆਰ, ਅਧਿਕਾਰ ਨਹੀਂ; ਜਿੰਮੇਦਾਰੀ ਹੈ, ਸਾਡੀ ਅਜਾਦੀ ਸਾਡੀ ਜੀਵਨਸ਼ੈਲੀ ਨੂੰ ਨਿਰਧਾਰਤ ਨਹੀਂ ਕਰਦੀ।

ਇਹ ਜਾਂ ਤਾਂ ਸੰਬੰਧਤ ਹੈ (1) ਯਹੂਦੀ ਭੋਜਨ ਬਿਵਸਥਾ (ਦੇਖੋ ਲੇਵੀਆਂ. 11) ਜਾਂ (2) ਮੂਰਤੀਆਂ ਨੂੰ ਚੜਾਇਆ ਗਿਆ ਮਾਸ (ਦੇਖੋ 1 ਕੁਰਿੰਥੀਆਂ ਨੂੰ 8-10)। ਆਇਤ 20 ਇਸ ਸੱਚਾਈ ਨੂੰ ਬਹੁਤ ਸਪਸ਼ਟ ਢੰਗ ਨਾਲ ਪੇਸ਼ ਕਰਦੀ ਹੈ।

▣ "ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈ" ਇਸ ਨੂੰ ਅਕਸਰ "ਅਜਾਦੀ ਦੀ ਬਿਵਸਥਾ" (ਦੇਖੋ ਯਾਕੂਬ 1:25; 3:12), "ਸਾਹੀ ਬਿਵਸਥਾ" (ਦੇਖੋ ਯਾਕੂਬ 2:8), ਜਾਂ "ਮਸੀਹ ਦੀ ਬਿਵਸਥਾ" (ਦੇਖੋ ਗਲਾਤੀਆਂ ਨੂੰ 6:2) ਕਿਹਾ ਗਿਆ ਹੈ। ਨਵੇਂ ਨੇਮ ਵਿੱਚ ਜਿੰਮੇਦਾਰੀਆਂ ਅਤੇ ਦਿਸ਼ਾ-ਨਿਰਦੇਸ਼ ਹਨ!

▣

NASB,
NKJV

"ਉਸਨੂੰ ਆਪਣੇ ਭੋਜਨ ਕਰਕੇ ਨਾਸ਼ ਨਾ ਕਰੇ ਜਿਸ ਲਈ ਮਸੀਹ ਮਰਿਆ"

NRSV

"ਆਪਣੇ ਖਾਣ ਦੀ ਵਸਤੂ ਕਾਰਨ ਉਸ ਦੇ ਨਾਸ਼ ਦਾ ਕਾਰਨ ਨਾ ਬਣੇ ਜਿਸ ਲਈ ਮਸੀਹ ਮਰਿਆ"

TEV

"ਆਪਣੇ ਖਾਣ ਦੀ ਵਸਤੂ ਕਾਰਨ ਉਸ ਦੇ ਨਾਸ਼ ਦਾ ਕਾਰਨ ਨਾ ਬਣੇ ਜਿਸ ਲਈ ਮਸੀਹ ਮਰਿਆ"

NJB

"ਤੁਸੀਂ ਉਹ ਖਾਣ ਲਈ ਬਿਲਕੁੱਲ ਵੀ ਅਜਾਦ ਨਹੀਂ ਹੋ ਜੋ ਕਿਸੇ ਦੇ ਨਾਸ਼ ਦਾ ਕਾਰਨ ਹੋਵੇ ਜਿਸ ਲਈ ਮਸੀਹ ਮਰ ਗਿਆ"

ਇਹ ਇੱਕ ਮੌਜੂਦਾ ਸੰਕੇਤਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ ਜਿਸ ਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ। ਇਹ ਇੱਕ ਬਹੁਤ ਹੀ ਮਜਬੂਤ ਬਿਆਨ ਹੈ। ਕੁੱਝ ਮਸੀਹੀਆਂ ਦੀ ਅਜਾਦੀ ਦੂਜੇ ਮਸੀਹੀਆਂ ਦੇ ਨਾਸ਼ ਦਾ ਕਾਰਨ ਨਹੀਂ ਹੋਣੀ ਚਾਹੀਦੀ! ਇਹ ਮੁਕਤੀ ਦੇ ਨੁਕਸਾਨ ਦਾ ਨਹੀਂ, ਪਰ ਸ਼ਾਂਤੀ, ਦ੍ਰਿੜਤਾ, ਅਤੇ ਪ੍ਰਭਾਵਸ਼ਾਲੀ ਸੇਵਕਾਈ ਦੇ ਨੁਕਸਾਨ ਦਾ ਹਵਾਲਾ ਹੈ। ਦੇਖੋ F. F. Bruce, *Answers To Questions*, pp. 88-89.

ਸ਼ਬਦ "ਨਾਸ਼" ਯੂਨਾਨੀ ਸ਼ਬਦ *lupeō* ਹੈ, ਜਿਸਦਾ ਅਰਥ "ਉਦਾਸੀ, ਦੁੱਖ, ਜਾਂ ਪੀੜ ਦਾ ਕਾਰਨ" (LXX ਵਿੱਚ ਵੀ ਇਸੇ ਤਰ੍ਹਾਂ) ਹੈ। ਪੌਲੁਸ 2 ਕੁਰਿੰਥੀਆਂ ਵਿੱਚ ਇਹ ਸ਼ਬਦ ਬਹੁਤ ਵਾਰ ਵਰਤਦਾ ਹੈ (ਦੇਖੋ 2 ਕੁਰਿੰਥੀਆਂ ਨੂੰ 2:2,4,5; 6:10; 7:8,9,11)। ਨਾਸ਼ ਦਾ ਅਨੁਵਾਦ ਬਹੁਤ ਮੁਸ਼ਕਲ ਹੈ। ਇਹ ਮੁਕਤੀ ਦੇ ਨੁਕਸਾਨ ਦਾ ਨਹੀਂ, ਪਰ ਕਿਸੇ ਮਨੁੱਖ ਦੇ ਨਿੱਜੀ ਵਿਸ਼ਵਾਸ ਉੱਪਰ ਪਵਿੱਤਰ ਆਤਮਾ ਦੀ ਉਲੰਘਣਾ ਦਾ ਹਵਾਲਾ ਹੈ। ਜੇ ਵਿਸ਼ਵਾਸੀ ਦੇ ਕੰਮ ਨਿਰਚਾ ਦੇ ਨਹੀਂ ਤਾਂ ਉਹ ਪਾਪ ਹਨ (ਦੇਖੋ ਰੋਮੀਆਂ ਨੂੰ 14:23)।

14:16

NASB "ਜੇ ਤੁਹਾਡੇ ਲਈ ਚੰਗਾ ਹੈ ਉਸ ਨੂੰ ਮਾੜੇ ਵੱਜੋਂ ਨਾ ਬੋਲਣ ਦਿਉ"

NKJV, NRSV "ਜੇ ਤੁਹਾਡੇ ਲਈ ਚੰਗਾ ਹੈ ਉਸ ਨੂੰ ਮਾੜੇ ਵੱਜੋਂ ਨਾ ਬੋਲਣ ਦਿਉ"

TEV "ਜੇ ਤੁਹਾਨੂੰ ਚੰਗਾ ਲਗੇ ਉਹ ਕਿਸੇ ਲਈ ਮਾੜਾ ਨਾ ਬਣਨ ਦਿਉ"

NJB "ਤੁਹਾਨੂੰ ਆਪਣੇ ਅਧਿਕਾਰ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ"

ਇਹ ਇੱਕ ਮੌਜੂਦਾ ਅਕਰਮਕ ਸੰਕੇਤਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ ਜਿਸ ਦਾ ਆਮ ਤੌਰ ਤੇ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ। ਅਜਾਦੀ ਆਸਾਨੀ ਨਾਲ ਲਾਇਸੰਸ ਵਿੱਚ ਬਦਲ ਸਕਦੀ ਹੈ!

ਇਸ ਆਇਤ ਵਿੱਚ ਇਹ "ਚੰਗੇ ਕੰਮ" ਮਜਬੂਤ ਵਿਸ਼ਵਾਸੀ ਦੇ ਕੰਮਾਂ ਦਾ ਹਵਾਲਾ ਹੈ। ਜੇਕਰ ਮਜਬੂਤ ਮਸੀਹੀ ਆਪਣੀ ਅਜਾਦੀ ਨੂੰ ਇਸ ਤਰ੍ਹਾਂ ਵਰਤਦਾ ਹੈ ਜਿਸ ਨਾਲ ਕਮਜ਼ੋਰ ਵਿਸ਼ਵਾਸੀ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਹੁੰਦੇ ਅਤੇ ਆਤਮਿਕ ਤੌਰ ਤੇ ਨਾਸ਼ ਹੁੰਦੇ ਹਨ ਤਾਂ ਇਹ "ਚੰਗੇ ਕੰਮ" ਸ਼ੈਤਾਨ ਲਈ ਚੰਗਾ ਮੌਕਾ ਬਣ ਜਾਂਦੇ ਹਨ।

ਇਹ ਆਇਤ ਖਾਸ ਧਿਆਨ ਕਿ ਵਿਸ਼ਵਾਸੀਆਂ ਨੂੰ ਇੱਕ ਦੂਜੇ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ ਤੋਂ ਅਵਿਸ਼ਵਾਸੀਆਂ ਦੇ ਸੰਭਵ ਫਿਕਰ ਵੱਲ ਮੁੜ ਗਈ ਜਾਪਦੀ ਹੈ (ਦੇਖੋ ਰੋਮੀਆਂ ਨੂੰ 14:18b)। ਇਹ ਕਿਰਿਆ ਸ਼ਬਦ "ਪਾਪ" (ਕਿਹਾ ਜਾਣ ਵਾਲਾ) ਜੋ ਕਿ ਆਮ ਤੌਰ ਤੇ ਅਵਿਸ਼ਵਾਸੀਆਂ ਲਈ ਵਰਤਿਆ ਜਾਂਦਾ ਸੀ, ਤੋਂ ਹੈ।

14:17 "ਪਰਮੇਸ਼ੁਰ ਦਾ ਰਾਜ" ਰੋਮੀਆਂ ਵਿੱਚ ਇਸ ਵਾਕਾਂਸ਼ ਦੀ ਵਰਤੋਂ ਕੇਵਲ ਇੱਥੇ ਹੋਈ ਹੈ। ਇਹ ਯਿਸੂ ਲਈ ਵਰਤਿਆ ਜਾਣ ਵਾਲਾ ਅਕਸਰ ਦਾ ਵਿਸ਼ਾ ਹੈ। ਇਹ ਹੁਣ ਦੀ ਅਤੇ ਇੱਥੋਂ ਦੀ ਅਤੇ ਭਵਿੱਖ ਦੀ ਵੀ ਸੱਚਾਈ ਹੈ (ਦੇਖੋ ਮੱਤੀ 6:10)।

ਮਸੀਹ ਦੀ ਦੇਹ ਦਾ ਸਮੂਹਿਕ ਜੀਵਨ ਨਿੱਜੀ ਅਜਾਦੀ ਨਾਲੋਂ ਜਿਆਦਾ ਕੀਮਤੀ ਹੈ!

ਖਾਸ ਵਿਸ਼ਾ: ਪਰਮੇਸ਼ੁਰ ਦਾ ਰਾਜ

ਖਾਸ ਵਿਸ਼ਾ: ਪਰਮੇਸ਼ੁਰ ਦਾ ਰਾਜ

ਪੁਰਾਣੇ ਨੇਮ ਵਿਚ ਯਹੋਵਾਹ ਨੂੰ ਇਸਰਾਏਲ ਦਾ ਰਾਜਾ ਮੰਨਿਆ ਜਾਂਦਾ ਸੀ (1 ਸਮੂਏਲ 8:7; ਜ਼ਬੂਰ 10:16; 24:7-9; 29:10; 44:4; 89:18; 95:3; ਯਸ਼ਾਯਾਹ 43:15; 44:6) ਅਤੇ ਮਸੀਹ ਨੂੰ ਆਦਰਸ਼ ਰਾਜਾ ਵਜੋਂ ਪੇਸ਼ ਕੀਤਾ ਗਿਆ ਹੈ (ਤੁਲਨਾ ਕਰੋ. ਜ਼ਬੂਰ 2:6; ਯਸ਼ਾਯਾਹ 9:6-7; 11:1-5)। ਬੈਤਲਹਮ (6-4 B.C. ਵਿਚ) ਯਿਸੂ ਦੇ ਜਨਮ ਨਾਲ, ਪਰਮੇਸ਼ੁਰ ਦਾ ਰਾਜ ਮਨੁੱਖੀ ਇਤਿਹਾਸ ਵਿਚ ਨਵੀਂ ਸ਼ਕਤੀ ਅਤੇ ਮੁਕਤੀ ਨਾਲ ਆਇਆ ("ਨਵੀਂ ਵਾਚਾ," ਤੁਲਨਾ ਕਰੋ. ਯਿਰਮਿਯਾਹ 31:31-34; ਰਿਜ਼ਕੀਏਲ 36:27-36)। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਰਾਜ ਦੀ ਨੇੜਤਾ ਦਾ ਐਲਾਨ ਕੀਤਾ ਹੈ (ਤੁਲਨਾ ਕਰੋ. ਮੱਤੀ 3:2; ਮਰਕੁਸ 1:15)। ਯਿਸੂ ਨੇ ਸਪਸ਼ਟ ਤੌਰ ਤੇ ਸਿਖਾਇਆ ਕਿ ਰਾਜ ਉਸ ਦੇ ਵਿਚ ਅਤੇ ਉਸ ਦੀਆਂ ਸਿਖਿਆਵਾਂ ਵਿਚ ਹੈ (ਤੁਲਨਾ ਕਰੋ. ਮੱਤੀ 4:17,23; 10:7; 12:28; ਲੂਕਾ 10:9,11; 11:20; 17:21; 21:31-32)। ਫਿਰ ਵੀ ਰਾਜ ਭਵਿੱਖ ਦਾ ਵੀ ਹੈ (ਤੁਲਨਾ ਕਰੋ. ਮੱਤੀ 16:28; 24:14; 26:29; ਮਰਕੁਸ 9:1; ਲੂਕਾ 21:31; 22:16,18)।

ਸਮਾਨਾਂਤਰ ਇੰਜੀਲਾਂ, ਮਰਕੁਸ ਅਤੇ ਲੂਕਾ ਵਿਚ ਸਾਨੂੰ ਇਹ ਸ਼ਬਦ ਮਿਲਦੇ ਹਨ, "ਪਰਮੇਸ਼ੁਰ ਦਾ ਰਾਜ"। ਇਹ ਯਿਸੂ ਦੀਆਂ ਸਿਖਿਆਵਾਂ ਦਾ ਇਕ ਸਾਂਝਾ ਵਿਸ਼ਾ ਸੀ ਜੋ ਮਨੁੱਖਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਮੌਜੂਦਾ ਰਾਜ ਨੂੰ ਸ਼ਾਮਲ ਕਰਦਾ ਸੀ, ਜੋ ਕਿ ਇਕ ਦਿਨ ਸਾਰੀ ਧਰਤੀ ਉੱਤੇ

ਖਤਮ ਹੋ ਜਾਵੇਗਾ। ਇਹ ਮੱਤੀ 6:10 ਵਿਚ ਯਿਸੂ ਦੀ ਪ੍ਰਾਰਥਨਾ ਤੋਂ ਝਲਕਦਾ ਹੈ। ਮੱਤੀ ਨੇ ਯਹੂਦੀਆਂ ਨੂੰ ਲਿਖਦੇ ਹੋਏ ਉਸ ਮੁਹਾਵਰੇ ਦੀ ਤਰਜੀਹ ਦਿੱਤੀ ਜੋ ਪਰਮੇਸ਼ਰ ਦੇ ਨਾਮ ਦੀ ਵਰਤੋਂ ਨਹੀਂ ਕਰਦਾ (ਅਰਥਾਤ., ਸਵਰਗ ਦਾ ਰਾਜ), ਜਦੋਂ ਕਿ ਮਰਕੁਸ ਅਤੇ ਲੂਕਾ ਨੇ ਗੈਰ-ਯਹੂਦੀਆਂ ਨੂੰ ਲਿਖਦੇ ਹੋਏ, ਸਾਂਝੇ ਅਹੁਦੇ ਦੀ ਵਰਤੋਂ ਕਰਦੇ ਹੋਏ ਪ੍ਰਭੂ ਦੇ ਨਾਮ ਦੀ ਵਰਤੋਂ ਕੀਤੀ।

ਸਮਾਨਾਂਤਰ ਇੰਜੀਲਾਂ ਵਿਚ ਇਹ ਇੱਕ ਪ੍ਰਮੁੱਖ ਵਾਕ ਹੈ। ਯਿਸੂ ਦੇ ਪਹਿਲੇ ਅਤੇ ਆਖਰੀ ਉਪਦੇਸ਼, ਅਤੇ ਉਸ ਦੇ ਬਹੁਤੇ ਦ੍ਰਿਸ਼ਟਾਂਤ, ਇਸੇ ਵਿਸ਼ੇ ਨਾਲ ਸਬੰਧਿਤ ਹਨ। ਇਹ ਮਨੁੱਖੀ ਦਿਲਾਂ ਵਿਚ ਹੁਣ ਪਰਮੇਸ਼ਰ ਦੇ ਰਾਜ ਦਾ ਸੰਕੇਤ ਕਰਦਾ ਹੈ! ਇਹ ਹੈਰਾਨੀ ਦੀ ਗੱਲ ਹੈ ਕਿ ਯੂਹੰਨਾ ਇਸ ਵਾਕ ਨੂੰ ਸਿਰਫ਼ ਦੋ ਵਾਰ ਵਰਤਦਾ ਹੈ (ਅਤੇ ਯਿਸੂ ਦੇ ਦ੍ਰਿਸ਼ਟਾਂਤਾਂ ਵਿਚ ਕਦੇ ਨਹੀਂ)। ਯੂਹੰਨਾ ਦੀ ਇੰਜੀਲ ਵਿਚ “ਸਦੀਪਕ ਜੀਵਨ” ਇੱਕ ਪ੍ਰਮੁੱਖ ਰੂਪਕ ਹੈ।

ਇਸ ਵਾਕ ਨਾਲ ਤਣਾਅ ਮਸੀਹ ਦੇ ਦੋ ਵਾਰ ਆਉਣ ਨਾਲ ਹੋਇਆ ਹੈ। ਪੁਰਾਣੇ ਨੇਮ ਨੇ ਕੇਵਲ ਇੱਕ ਪਰਮੇਸ਼ਰ ਦੇ ਮਸੀਹ ਦੇ ਆਉਣ ਤੇ ਧਿਆਨ ਕੇਂਦਰਿਤ ਕੀਤਾ-ਇੱਕ ਫੌਜੀ, ਨਿਰਣਾਇਕ, ਸ਼ਾਨ ਨਾਲ ਆਉਣ ਵਾਲਾ ਪਰ ਨਵਾਂ ਨੇਮ ਦੱਸਦਾ ਹੈ ਕਿ ਉਹ ਪਹਿਲੀ ਵਾਰ ਯਸ਼ਾਯਾਹ 53 ਦੇ ਦੁਖੀ ਸੇਵਕ ਅਤੇ ਜ਼ਕਰਯਾਹ 9:9 ਦੇ ਨਿਮਰ ਰਾਜੇ ਵਜੋਂ ਆਇਆ ਸੀ। ਦੋ ਯਹੂਦੀ ਯੁੱਗ, ਬੁਰਾ ਯੁੱਗ ਅਤੇ ਧਾਰਮਿਕਤਾ ਦਾ ਨਵਾਂ ਯੁੱਗ, ਵਿਆਪਤ ਕਰਦੇ ਹਨ। ਯਿਸੂ ਇਸ ਸਮੇਂ ਵਿਸ਼ਵਾਸੀਆਂ ਦੇ ਦਿਲ ਤੇ ਰਾਜ ਕਰਦਾ ਹੈ, ਪਰ ਇੱਕ ਦਿਨ ਸਾਰੀ ਸ੍ਰਿਸ਼ਟੀ ਤੇ ਰਾਜ ਕਰੇਗਾ। ਉਹ ਇਸ ਤਰ੍ਹਾਂ ਆਵੇਗਾ ਜਿਵੇਂ ਪੁਰਾਣੇ ਨੇਮ ਵਿਚ ਭਵਿੱਖਬਾਣੀ ਕੀਤੀ ਗਈ (ਤੁਲਨਾ ਕਰੋ. ਪ੍ਰਕਾਸ਼ ਦੀ ਪੇਥੀ 19)! ਵਿਸ਼ਵਾਸੀ ਪਰਮੇਸ਼ਰ ਦੇ ਰਾਜ ਦੇ “ਪਹਿਲਾਂ ਹੀ” ਬਨਾਮ “ਅਜੇ ਨਹੀਂ” ਵਿਚ ਰਹਿੰਦੇ ਹਨ (ਤੁਲਨਾ ਕਰੋ. Gordon D. Fee and Douglas Stuart's *How to Read The Bible For All Its Worth*, ਪੰਨੇ. 131-134)।

▣ **"ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ"** ਇਹ ਉਹ ਵਿਸ਼ੇਸ਼ਤਾਵਾਂ ਹਨ ਜੋ ਪਵਿੱਤਰ ਆਤਮਾ ਵਿਸ਼ਵਾਸੀਆਂ ਸਮੂਹ ਨੂੰ ਦਿੰਦਾ ਹੈ। ਇਹ ਪਰਮੇਸ਼ਰ ਦੇ ਪਰਿਵਾਰ ਦੇ ਅੰਦਰੂਨੀ ਅਤੇ ਬਾਹਰੀ ਗੁਣ ਹਨ।

ਸ਼ਬਦ "ਧਾਰਮਿਕਤਾ" ਪੌਲੁਸ ਦੁਆਰਾ ਇੱਥੇ ਇੱਕ ਖਾਸ ਭਾਵਨਾ ਨਾਲ ਵਰਤਿਆ ਗਿਆ ਹੈ। ਅਕਸਰ ਉਸ ਲਈ ਇਹ ਸ਼ਬਦ ਦੇਸ਼ੀ ਧਾਰਮਿਕਤਾ, ਪਰਮੇਸ਼ਰ ਦੁਆਰਾ ਵਿਸ਼ਵਾਸੀ ਦੀ ਮਾਫੀ ਅਤੇ ਮਸੀਹ ਵਿੱਚ ਸਥਿਤੀ (ਦੇਖੋ ਰੋਮੀਆਂ ਨੂੰ 3:21-31; 4) ਲਈ ਕਾਨੂੰਨੀ (ਜਾਂਚ ਸੰਬੰਧੀ) ਐਲਾਨ ਦਾ ਵਰਣਨ ਕਰਦਾ ਹੈ। ਪਾਪੀ ਮਨੁੱਖਤਾ ਨੂੰ ਕੇਵਲ ਧਾਰਮਿਕ ਨਹੀਂ ਗਿਣਿਆ ਜਾ ਸਕਦਾ, ਉਹਨਾਂ ਨੇ ਆਪ ਧਾਰਮਿਕ ਬਣਨਾ ਹੈ। ਇਹ ਇੱਕ ਦਾਤ ਅਤੇ ਟੀਚਾ, ਸੂਚਕ ਅਤੇ ਸੰਕੇਤਕ, ਨਿਹਚਾ ਦਾ ਕੰਮ ਅਤੇ ਨਿਹਚਾ ਦਾ ਜੀਵਨ ਦੇਵੇਂ ਹੈ! ਰੋਮੀਆਂ ਨੂੰ 6:4 ਵਿੱਚ ਖਾਸ ਵਿਸ਼ਾ ਦੇਖੋ।

14:18 ਵਿਸ਼ਵਾਸੀਆਂ ਨੇ ਆਪਣੀ ਅਜਾਦੀ ਨੂੰ ਦੂਜੇ ਕਮਜ਼ੋਰ ਵਿਸ਼ਵਾਸੀਆਂ ਲਈ ਮਸੀਹ ਦੀ ਸੇਵਕਾਈ ਦੇ ਕਾਰਨ ਸੀਮਿਤ ਕਰਨਾ ਹੈ। ਯਿਸੂ ਲਈ ਸਾਡੇ ਪਿਆਰ ਨੂੰ ਦਿਖਾਉਣ ਦਾ ਹੋਰ ਕੋਈ ਮਜ਼ਬੂਤ ਤਰੀਕਾ ਨਹੀਂ ਕਿ ਅਸੀਂ ਉਹਨਾਂ ਨੂੰ ਪਿਆਰ, ਦੇਖ-ਭਾਲ ਅਤੇ ਰੱਖਿਆ ਕਰੀਏ ਜਿਹਨਾਂ ਲਈ ਯਿਸੂ ਮਰਿਆ।

▣ **"ਮਨੁੱਖਾਂ ਨੂੰ ਕਬੂਲ ਹੁੰਦਾ ਹੈ"** ਇਹ ਇੱਕ ਤਰੀਕਾ ਹੋ ਸਕਦਾ ਹੈ ਜੋ ਇੱਕ ਦੂਜੇ ਲਈ ਮਸੀਹੀ ਪਿਆਰ ਦਾ ਦਾਅਵਾ ਕਰਦਾ ਹੈ ਜੋ ਸੇਵਕਾਈ ਲਈ ਦਰਵਾਜ਼ਾ ਅਤੇ ਅਵਿਸ਼ਵਾਸੀ ਸਮੂਹ ਲਈ ਗਵਾਹੀ ਦਾ ਰਸਤਾ ਖੋਲਦਾ ਹੈ (ਦੇਖੋ ਰੋਮੀਆਂ ਨੂੰ 14:16; 2 ਕੁਰਿੰਥੀਆਂ ਨੂੰ 8:21; 1 ਪਤਰਸ 2:12)। ਅਸੀਂ ਇੱਕ ਦੂਜੇ ਨਾਲ ਨਿਹਚਾ ਦੇ ਸਮਾਜ ਵਿੱਚ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ ਇਹ ਇੱਕ ਮਜ਼ਬੂਤ ਗਵਾਹੀ ਹੈ ਜੋ ਸਕਾਰਾਤਮਕ ਜਾਂ ਨਕਾਰਾਤਮਕ ਹੋ ਸਕਦੀ ਹੈ।

14:19 **"ਸੇ ਚੱਲੇ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ"** ਇਹ ਸ਼ਬਦ, *διώκω*, ਸੇਪਟੂਜਿੰਟ ਵਿੱਚ ਇੱਕ ਪੁਰਾਣੇ ਨੇਮ ਦਾ ਆਮ ਵਾਕ ਹੈ ਜੋ ਪੌਲੁਸ ਦੀਆਂ ਲਿਖਤਾਂ ਵਿੱਚ ਵੀ ਆਮ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ "ਉਤਸ਼ਾਹ ਨਾਲ ਪਿੱਛਾ ਕਰਨਾ" ਜਾਂ "ਪ੍ਰਾਪਤ ਕਰਨ ਲਈ

ਉਤਸ਼ਾਹ ਨਾਲ ਪਿੱਛਾ ਕਰਨਾ"। ਪੌਲੁਸ ਇਸ ਸ਼ਬਦ ਨੂੰ ਰੋਮੀਆਂ ਨੂੰ 9:30,31; 12:13 ਵਿੱਚ ਵਰਤਦਾ ਹੈ; ਅਤੇ ਇੱਥੇ ਇਹ "ਪਿੱਛਾ ਕਰਨਾ," ਦੀ ਭਾਵਨਾ ਨਾਲ ਵਰਤਦਾ ਹੈ ਪਰ ਰੋਮੀਆਂ ਨੂੰ 12:14 ਉਹਨਾਂ ਲਈ ਵਰਤਦਾ ਹੈ ਜੋ ਵਿਸ਼ਵਾਸੀਆਂ ਨੂੰ ਸਤਾਉਂਦੇ ਹਨ (ਦੇਖੋ 1 ਕੁਰਿੰਥੀਆਂ ਨੂੰ 4:12; ਜਾਂ ਆਪਣੇ ਆਪ ਲਈ, 15:9; 2 ਕੁਰਿੰਥੀਆਂ ਨੂੰ 4:9; ਗਲਾਤੀਆਂ ਨੂੰ 1:13,23; ਫਿਲਿੱਪੀਆਂ ਨੂੰ 3:6)।

ਇਹ ਜਾਂ ਤਾਂ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ (MSS κ , A, B, F, G, L ਅਤੇ P) ਜਾਂ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ (MSS C, D) ਜੋ ਇੱਕ ਸੰਕੇਤਕ ਦੀ ਭਾਵਨਾ ਨਾਲ ਵਰਤਿਆ ਗਿਆ ਹੈ। UBS⁴ ਪਾਠ ਵਿੱਚ ਇਹ ਵਾਕ ਪਾਉਂਦਾ ਹੈ, ਪਰ ਇਸਨੂੰ "D" ਰੇਟਿੰਗ ਦਿੰਦਾ ਹੈ (ਬਹੁਤ ਮੁਸ਼ਕਲ ਨਾਲ)।

ਧਿਆਨ ਰੱਖੋ ਕਿ ਮਸੀਹੀਆਂ ਨੂੰ ਕਿਹੜੇ ਕੰਮ ਕਰਨੇ ਚਾਹੀਦੇ ਹਨ।

1. ਮੇਜ਼ਬਾਨੀ, ਰੋਮੀਆਂ ਨੂੰ 12:13
2. ਉਹ ਕੰਮ ਜੋ ਦੂਜਿਆਂ ਲਈ ਸ਼ਾਂਤੀ ਅਤੇ ਉੱਨਤੀ ਲਿਆਉਣ, ਰੋਮੀਆਂ ਨੂੰ 14:19
3. ਪਿਆਰ, 1 ਕੁਰਿੰਥੀਆਂ ਨੂੰ 14:1
4. ਮਸੀਹ ਵਰਗਾ ਜੀਵਨ, ਫਿਲਿੱਪੀਆਂ ਨੂੰ 3:12,14
5. ਜੋ ਇੱਕ ਦੂਜੇ ਅਤੇ ਸਭ ਲਈ ਚੰਗਾ ਹੈ, 1 ਥਸਲੋਨੀਕੀਆਂ ਨੂੰ 5:15
6. ਧਾਰਮਿਕਤਾ, ਰੂਹਾਨਿਅਤ, ਨਿਹਚਾ, ਪਿਆਰ, ਦ੍ਰਿੜਤਾ, ਅਤੇ ਨਰਮਾਈ, 1 ਤਿਮੋਥਿਉਸ ਨੂੰ 6:11
7. ਜੋ ਪ੍ਰਭੂ ਨੂੰ ਸ਼ੁੱਧ ਦਿਲ ਨਾਲ ਪੁਕਾਰਦੇ ਹਨ, ਨਾਲ ਧਾਰਮਿਕਤਾ, ਨਿਹਚਾ, ਪਿਆਰ ਅਤੇ ਸ਼ਾਂਤੀ, 2 ਤਿਮੋਥਿਉਸ ਨੂੰ 2:22

▣ "ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਜੇ ਦੀ ਤਰੱਕੀ ਹੋਵੇ" ਇਹ ਸਭ ਚੀਜ਼ਾਂ ਵਿੱਚ ਵਿਸ਼ਵਾਸੀ ਦਾ ਟੀਚਾ ਹੋਣਾ ਚਾਹੀਦਾ ਹੈ। (ਦੇਖੋ ਜਬੂਰਾਂ ਦੀ ਪੇਥੀ. 34:14; ਇਬਰਾਨੀਆਂ ਨੂੰ 12:14)। ਇੱਕ ਮਨੁੱਖ ਦੀ ਨਿੱਜੀ ਅਜਾਦੀ ਅਤੇ ਧਰਮ ਸ਼ਾਸਤਰੀ ਸਮਝਦਾਰੀ ਸਥਿਰਤਾ ਨੂੰ ਅੱਗੇ ਵਧਾਉਂਦੀ ਅਤੇ ਮਸੀਹ ਦੀ ਦੇਹ ਦੇ ਵਾਧੇ ਲਈ ਹੋਣੀ ਚਾਹੀਦੀ ਹੈ (ਦੇਖੋ ਰੋਮੀਆਂ ਨੂੰ 15:2; 1 ਕੁਰਿੰਥੀਆਂ ਨੂੰ 6:12; 14:26; ਅਫਸੀਆਂ ਨੂੰ 4:12)।

14:20 "ਪਰਮੇਸ਼ੁਰ ਦਾ ਕੰਮ ਨਾ ਵਿਗਾੜ" ਇਹ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਨਕਾਰਾਤਮਕ ਵਾਕ ਦੇ ਨਾਲ ਹੈ ਜੋ ਕਿਸੇ ਚੱਲ ਰਹੇ ਕੰਮ ਨੂੰ ਰੋਕਦਾ ਹੈ। ਇਹ ਇੱਕ ਮਜ਼ਬੂਤ ਮਿਸ਼ਰਤ ਕਿਰਿਆ ਹੈ (*kata + luō*)। ਇਸ ਨੂੰ ਪੌਲੁਸ ਦੀਆਂ ਲਿਖਤਾਂ ਵਿੱਚ ਕੇਵਲ 3 ਵਾਰ ਵਰਤਿਆ ਗਿਆ ਹੈ (ਦੇਖੋ 2 ਕੁਰਿੰਥੀਆਂ ਨੂੰ 5:1 ਮੌਤ ਲਈ ਅਤੇ ਗਲਾਤੀਆਂ ਨੂੰ 2:18 ਵਿੱਚ ਵਿਗਾੜ ਦੀ ਭਾਵਨਾ ਨਾਲ)। ਰੋਮੀਆਂ ਨੂੰ 14:19 ਵਿੱਚ "ਉਸਾਰਨਾ" ਅਤੇ ਇਸ ਸ਼ਬਦ, ਜਿਸਦਾ ਸ਼ਾਬਦਿਕ ਅਰਥ ਹੈ "ਵਿਗਾੜਨਾ" ਵਿਚਕਾਰ ਇੱਕ ਅੰਤਰ ਹੈ। ਦੋਵੇਂ ਉਸਾਰੀ ਦੇ ਰੂਪਕ ਹਨ।

ਇਸ ਪ੍ਰਸੰਗ ਵਿੱਚ "ਪਰਮੇਸ਼ੁਰ ਦਾ ਕੰਮ" ਕੀ ਹੈ? ਇਹ ਪਰਿਪੱਕਤਾ ਦਾ ਨਹੀਂ, ਪਰ "ਕਮਜ਼ੋਰ" ਵਿਸ਼ਵਾਸੀਆਂ ਦੇ ਜੀਵਨ ਵਿੱਚ ਪਵਿੱਤਰ ਆਤਮਾ ਦੇ ਕੰਮ ਦਾ ਹਵਾਲਾ ਹੈ। ਇਸ ਪ੍ਰਸੰਗ ਵਿੱਚ ਕਿਤੇ ਵੀ ਜਾਂ 1 ਕੁਰਿੰਥੀਆਂ 8-10 ਵਿੱਚ ਕਿਤੇ ਵੀ ਪੌਲੁਸ ਇਹ ਨਹੀਂ ਕਹਿੰਦਾ ਕਿ ਇੱਕ ਸਮੂਹ ਦੂਜੇ ਸਮੂਹ ਨੂੰ ਪੱਕਾ ਕਰਨ ਜਾਂ ਬਦਲਣ ਵਿੱਚ ਮਦਦ ਕਰੇ।

▣ "ਸਭ ਕੁਝ ਸ਼ੁੱਧ ਤਾਂ ਹੈ" ਰੋਮੀਆਂ ਨੂੰ 14:14 ਵਿੱਚ ਨੋਟ ਦੇਖੋ।

▣

NASB "ਪਰ ਉਹ ਉਸ ਮਨੁੱਖ ਲਈ ਬੁਰਾ ਹੈ ਜੋ ਖਾਂਦਾ ਅਤੇ ਅਪਰਾਧ ਕਰਦਾ ਹੈ"

NKJV "ਪਰ ਇਹ ਉਸ ਮਨੁੱਖ ਲਈ ਬੁਰਾ ਹੈ ਜੋ ਅਪਰਾਧ ਦੁਆਰਾ ਖਾਂਦਾ ਹੈ"

NRSV "ਪਰ ਇਹ ਤੁਹਾਡੇ ਲਈ ਗਲਤ ਹੈ ਕਿ ਜੋ ਤੁਸੀਂ ਖਾਂਦੇ ਹੋ ਉਸ ਨਾਲ ਕਿਸੇ ਦਾ ਨਾਸ਼ ਹੁੰਦਾ ਹੈ"

TEV "ਪਰ ਉਹ ਕੁੱਝ ਵੀ ਖਾਣਾ ਗਲਤ ਹੈ ਜੋ ਕਿਸੇ ਮਨੁੱਖ ਨੂੰ ਪਾਪ ਵਿੱਚ ਡਿਗਾਉਂਦਾ ਹੈ"

NJB "ਪਰ ਇਹ ਬੁਰਾ ਹੈ ਜੇਕਰ ਤੁਸੀਂ ਖਾਣ ਦੁਆਰਾ ਕਿਸੇ ਦਾ ਨਾਸ਼ ਕਰਦੇ ਹੋ"

ਇਹ ਆਇਤ ਇਸ ਰੋਮੀਆਂ ਦੀ ਕੇਂਦਰੀ ਸੱਚਾਈ ਹੈ (ਦੇਖੋ 1 ਕੁਰਿੰਥੀਆਂ ਨੂੰ 10:25-26; ਤੀਤੁਸ 1:15)।

ਇਹ ਇੱਕ ਮੂਰਤੀ ਅੱਗੇ ਚੜਾਏ ਗਏ ਮਾਸ ਦਾ ਹਵਾਲਾ ਹੈ (ਦੇਖੋ 1 ਕੁਰਿੰਥੀਆਂ 8-10)। ਮਾਸ ਚੰਗਾ ਜਾਂ ਬੁਰਾ ਨਹੀਂ, ਪਰ ਜੇ ਕੋਈ ਕਮਜ਼ੋਰ ਵਿਸ਼ਵਾਸੀ ਜੋ ਇਹ ਸੋਚਦਾ ਹੈ ਕਿ ਇਹ ਅਸੁੱਧ ਹੈ, ਕਿਸੇ ਹੋਰ ਵਿਸ਼ਵਾਸੀ ਨੂੰ ਇਸਨੂੰ ਖਾਂਦਿਆਂ ਦੇਖਦਾ ਹੈ ਅਤੇ ਆਪ ਖਾਂਦਾ ਹੈ, ਜੋ ਨੈਤਿਕ ਤੌਰ ਤੇ ਉਸ ਲਈ ਅਸੁੱਧ ਹੈ, ਬੁਰਾਈ ਬਣ ਜਾਂਦਾ ਹੈ ਅਤੇ ਇਹ ਉਸ ਦੀ ਪਰਮੇਸ਼ਰ ਦੀ ਇੱਛਾ ਦੀ ਨਿੱਜੀ ਭਾਵਨਾ ਨੂੰ ਆਹਤ ਕਰਦਾ ਹੈ (ਦੇਖੋ ਰੋਮੀਆਂ ਨੂੰ 14:23)।

ਜਿਆਦਾਤਰ ਅੰਗਰੇਜ਼ੀ ਅਨੁਵਾਦ ਇਸ ਸ਼ਬਦ "ਬਲਵੰਤ ਭਰਾ" ਨਾਲ ਸੰਬੰਧਤ ਹਨ, ਜਿਹਨਾਂ ਦੇ ਖਾਣ ਦੁਆਰਾ ਕਮਜ਼ੋਰ ਵਿਸ਼ਵਾਸੀ ਪ੍ਰਭਾਵਿਤ ਹੁੰਦੇ ਹਨ। ਨਵੀਂ ਅਮਰੀਕਨ ਬਾਈਬਲ ਦਾ ਕੈਥੋਲਿਕ ਅਨੁਵਾਦ ਦੂਜੀ ਰਾਇ ਦਿੰਦਾ ਹੈ ਅਤੇ "ਕਮਜ਼ੋਰ ਭਰਾ," ਨਾਲ ਸੰਬੰਧਤ ਹੈ "ਪਰ ਇਹ ਉਸ ਮਨੁੱਖ ਲਈ ਖਾਣਾ ਗਲਤ ਹੈ ਜਦੋਂ ਉਹ ਖਾਣਾ ਉਸ ਦੀ ਸੋਚ ਦੀ ਉਲੰਘਣਾ ਕਰਦਾ ਹੈ"। ਇਸ ਪ੍ਰਸੰਗ ਵਿੱਚ ਪਹਿਲੀ ਰਾਇ ਬਿਹਤਰੀਨ ਜਾਪਦੀ ਹੈ ਪਰ ਇਸ ਦੀ ਅਸਪਸ਼ਟਤਾ ਉਦੇਸ਼ਪੂਰਨ ਲੱਗਦੀ ਹੈ ਦੇਵਾਂ ਦਾ ਹਵਾਲਾ ਦਿੰਦੀ ਹੈ, ਜਿਵੇਂ ਕਿ ਰੋਮੀਆਂ ਨੂੰ 14:22-23 ਵਿੱਚ ਹੁੰਦਾ ਹੈ।

14:21 ਇਹ ਸ਼ਬਦ "ਬਲਵੰਤ ਭਰਾਵਾਂ" ਲਈ ਹੈ। ਇਹ ਬਾਈਬਲ ਵਿੱਚ ਖਾਣ ਪੀਣ ਸੰਬੰਧੀ "ਪੂਰੀ ਤਰ੍ਹਾਂ ਪਰਹੇਜ" ਦਾ ਇੱਕੋ ਇੱਕ ਅਧਾਰ ਹੈ। ਮਜ਼ਬੂਤ ਮਸੀਹੀਆਂ ਨੂੰ ਆਪਣੀ ਅਜਾਦੀ ਦੂਜੇ ਮਸੀਹੀ ਭੈਣ-ਭਰਾਵਾਂ ਅਤੇ ਸੁਹਿਰਦ ਖੋਜਕਾਰਾਂ (ਗੁਆਚੇ ਲੋਕ) ਲਈ ਸੀਮਿਤ ਕਰਨਾ ਚਾਹੀਦਾ ਹੈ। ਇਸ ਸਵੈ ਸੀਮਿਤ ਦਾ ਜਿਆਦਾਤਰ ਹਿੱਸਾ ਸੱਭਿਆਚਾਰਕ, ਖੇਤਰੀ, ਅਤੇ/ਜਾਂ ਪ੍ਰਮਾਣਿਕ ਹੈ।

ਇਹ ਦੋ ਔਰਿਸਟ ਕਿਰਿਆਸ਼ੀਲ ਸੰਕੇਤਕ ਹਨ ਜੋ ਨਕਾਰਾਤਮਕ ਵਾਕਾਂ ਨਾਲ ਹਨ ਜੋ "ਕਿਸੇ ਕੰਮ ਨੂੰ ਕਦੇ ਵੀ ਸ਼ੁਰੂ ਨਾ ਕਰਨਾ" ਲਈ ਲਾਗੂ ਹੁੰਦਾ ਹੈ। ਕੁੱਝ ਲੋਕਾਂ ਨੇ ਇਹਨਾਂ ਔਰਿਸਟਾਂ ਨੂੰ ਕੁੱਝ ਖਾਸ ਮੌਕਿਆਂ ਲਈ ਲਾਗੂ ਹੋਣ ਲਈ ਹੀ ਵਿਆਖਿਆ ਕੀਤਾ ਹੈ (ਦੇਖੋ 1 ਕੁਰਿੰਥੀਆਂ 8-10)। ਖਾਸ ਤੌਰ ਤੇ ਖਾਣ ਅਤੇ ਪੀਣ ਦੀ ਮਨਾਹੀ ਨਹੀਂ ਹੋ ਸਕਦੀ।

14:22

NASB "ਜਿਹੜੀ ਨਿਹਚਾ ਤੁਹਾਡੇ ਕੋਲ ਹੈ, ਉਹ ਪਰਮੇਸ਼ਰ ਦੇ ਸਾਹਮਣੇ ਤੁਹਾਡਾ ਆਪਣਾ ਵਿਸ਼ਵਾਸ ਹੈ। ਧੰਨ ਉਹ ਹੈ ਜੋ ਮਨਜ਼ੂਰੀ ਵਿੱਚ ਆਪਣੇ ਆਪ ਨੂੰ ਡਿੱਗਣ ਨਹੀਂ ਦਿੰਦਾ"

NKJV "ਕੀ ਤੁਹਾਨੂੰ ਨਿਹਚਾ ਹੈ? ਇਸ ਨੂੰ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਤੱਕ ਰੱਖੋ। ਧੰਨ ਉਹ ਹੈ ਜੋ ਮਨਜ਼ੂਰੀ ਵਿੱਚ ਆਪਣੇ ਆਪ ਨੂੰ ਡਿੱਗਣ ਨਹੀਂ ਦਿੰਦਾ"

NRSV "ਜਿਹੜੀ ਨਿਹਚਾ ਤੁਹਾਡੇ ਕੋਲ ਹੈ, ਉਹ ਪਰਮੇਸ਼ਰ ਦੇ ਸਾਹਮਣੇ ਤੁਹਾਡਾ ਆਪਣਾ ਵਿਸ਼ਵਾਸ ਹੈ। ਧੰਨ ਉਹ ਹਨ ਜਿਹਨਾਂ ਕੋਲ ਆਪਣੇ ਆਪ ਦੀ ਮਨਜ਼ੂਰੀ ਵਿੱਚ ਡਿੱਗਣ ਦਾ ਕੋਈ ਕਾਰਨ ਨਹੀਂ"

TEV "ਇਸ ਮਸਲੇ ਵਿੱਚ ਜੇ ਤੁਹਾਡੀ ਨਿਹਚਾ ਹੈ ਉਸ ਨੂੰ ਪਰਮੇਸ਼ਰ ਅਤੇ ਆਪਣੇ ਤੱਕ ਰੱਖੋ। ਧੰਨ ਉਹ ਹਨ ਜੋ ਕਿਸੇ ਨੂੰ ਪਰਖਦੇ ਸਮੇਂ ਆਪਣੇ ਆਪ ਨੂੰ ਦੇਸ਼ੀ ਨਹੀਂ ਪਾਉਂਦੇ।"

NJB "ਜਿਹੜੀ ਨਿਹਚਾ ਤੁਹਾਡੇ ਕੋਲ ਹੈ, ਉਹ ਪਰਮੇਸ਼ਰ ਦੇ ਸਾਹਮਣੇ ਤੁਹਾਡਾ ਆਪਣਾ ਵਿਸ਼ਵਾਸ ਹੈ। ਧੰਨ ਉਹ ਹਨ ਜਿਹਨਾਂ ਕੋਲ ਆਪਣੇ ਆਪ ਦੀ ਮਨਜ਼ੂਰੀ ਵਿੱਚ ਡਿੱਗਣ ਦਾ ਕੋਈ ਕਾਰਨ ਨਹੀਂ।"

ਇਹ ਫੇਰ ਤੋਂ ਕੀਤੀ ਗਈ ਪੁਸ਼ਟੀ ਹੈ ਕਿ ਵਿਸ਼ਵਾਸੀਆਂ ਨੂੰ ਆਪਣੇ ਅੰਦਰ ਦੇ ਪਵਿੱਤਰ ਆਤਮਾ ਦੀ ਰੋਸ਼ਨੀ, ਬਾਈਬਲ ਦੀ ਦਿੱਤੀ ਜਾਣਕਾਰੀ ਵਿੱਚ ਚੱਲਣਾ ਚਾਹੀਦਾ ਹੈ (ਦੇਖੋ ਰੋਮੀਆਂ ਨੂੰ 14:5)। ਜੇ ਉਹਨਾਂ ਵਿੱਚ ਰੋਸ਼ਨੀ ਹੈ ਉਹਨਾਂ ਨੂੰ ਉਸ ਵਿੱਚ ਚੱਲਣਾ ਚਾਹੀਦਾ ਹੈ; ਪਰ, ਦੂਜੇ ਵਿਸ਼ਵਾਸੀਆਂ ਦੀ ਨਿਹਚਾ ਨੂੰ ਠੇਕਰ ਪਹੁੰਚਾਉਣ ਲਈ ਨਹੀਂ। ਆਇਤ 22 "ਬਲਵੰਤ ਭਰਾ," ਨਾਲ ਜਦੋਂ ਕਿ ਆਇਤ 23 "ਕਮਜ਼ੋਰ ਭਰਾ ਨਾਲ" ਨਾਲ ਸੰਬੰਧਤ ਹੈ।

ਆਇਤ 22 ਹੱਥ ਲਿਖਤ ਭਿੰਨਤਾ ਨਾਲ ਸ਼ੁਰੂ ਹੁੰਦੀ ਹੈ। ਇਹ ਇੱਕ ਪ੍ਰਸ਼ਨ, (NKJV) ਜਾਂ ਬਿਆਨ ਹੋ ਸਕਦੀ ਹੈ (NASB, NRSV, TEV, ਅਤੇ JB)।

▣ "ਸਵੀਕਾਰਦਾ" ਰੋਮੀਆਂ ਨੂੰ 2:18 ਵਿੱਚ ਖਾਸ ਵਿਸ਼ਾ ਦੇਖੋ।

14:23 "ਪਰ ਜਿਹੜਾ ਭਰਮ ਕਰਦਾ ਹੈ" ਇਹ ਇੱਕ ਮੌਜੂਦਾ ਮੱਧ ਵਾਕ ਹੈ। ਇਹ ਰੋਮੀਆਂ ਨੂੰ 14:3 ਦੇ ਜਿਆਦਾ ਅਸੂਲਾਂ ਵਾਲੇ ਮਸੀਹੀਆਂ ਦਾ ਹਵਾਲਾ ਹੈ।

▣ "ਦੋਸ਼ੀ ਹੋਇਆ" ਇਹ ਇੱਕ *kata + krinō* ਤੋਂ ਲਿਆ ਗਿਆ ਮੌਜੂਦਾ ਅਕਰਮਕ ਸੰਕੇਤਕ ਹੈ, ਜਿਸਦਾ ਅਰਥ ਹੈ

1. "ਇਸ ਦੇ ਉਲਟ ਇੱਕ ਦੋਸ਼ੀ ਰੋਸ਼ਨੀ ਵਿੱਚ ਰੱਖਿਆ ਗਿਆ ਹੈ" (ਦੇਖੋ Harold K. Moulton, *The analytical Greek Lexicon Revised*, p. 216)
2. "ਨਿੰਦਾ ਨਹੀਂ, ਪਰ ਸਜਾ ਦੇ ਬਾਅਦ ਦੀ ਸਜਾ" (ਦੇਖੋ ਰੋਮੀਆਂ ਨੂੰ 5:16,18; 8:1 [ਦੇਖੋ Moulton ਅਤੇ Milligan, *The Vocabulary of the Greek Testament*, p. 328])

ਇੱਥੇ ਇਹ ਇੱਕ ਮਨੁੱਖ ਦੇ ਅੰਤਰ-ਮਨ ਦੀ ਉਲੰਘਣਾ ਅਤੇ ਪਵਿੱਤਰ ਆਤਮਾ ਨਾਲ ਸੰਬੰਧਤ ਦੁੱਖੀ ਨਤੀਜੇ ਦਾ ਹਵਾਲਾ ਹੈ।

▣ "ਜੇ ਉਹ ਖਾਵੇ" ਇਹ ਇੱਕ ਤੀਜੇ ਦਰਜੇ ਦਾ ਸ਼ਰਤੀਆ ਵਾਕ ਹੈ।

▣ "ਜੇ ਕੁਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੇ ਪਾਪ ਹੈ" ਬਾਈਬਲ ਦੇ ਅਸਪਸ਼ਟ ਖੇਤਰਾਂ ਵਿੱਚ, ਪਾਪ ਸਾਡੇ ਮਨ ਦੀ ਉਲੰਘਣਾ ਹੈ, ਬਿਵਸਥਾ ਦੀ ਉਲੰਘਣਾ ਨਹੀਂ। ਜੇ ਸਾਡੇ ਕੋਲ ਰੋਸ਼ਨੀ ਹੈ ਸਾਨੂੰ ਉਸ ਵਿੱਚ ਚੱਲਣਾ ਚਾਹੀਦਾ ਹੈ, ਜੇ ਬਾਈਬਲ ਅਤੇ ਪਵਿੱਤਰ ਆਤਮਾ ਨਾਲ ਵੱਧਦੀ ਰਹਿੰਦੀ ਹੈ।

ਵਿਸ਼ਵਾਸੀਆਂ ਦੀ ਪਰਮੇਸ਼ਰ ਦੀ ਇੱਛਾ ਪ੍ਰਤੀ ਸਮਝਦਾਰੀ (ਇਸ ਪ੍ਰਸੰਗ ਵਿੱਚ "ਨਿਹਚਾ" ਦੀ ਭਾਵਨਾ ਨਾਲ) ਉਹਨਾਂ ਦੇ ਕੰਮਾਂ ਦੁਆਰਾ ਪਤਾ ਲੱਗਣੀ ਚਾਹੀਦੀ ਹੈ। ਇਹ ਸੰਭਵ ਹੈ ਕਿ ਪਰਿਪੱਕ ਵਿਸ਼ਵਾਸੀ ਬਾਈਬਲ ਦੇ ਅਸਪਸ਼ਟ ਮੁੱਦਿਆਂ ਪ੍ਰਤੀ ਵੱਖਰੀ ਸੋਚ ਰੱਖਣ ਪਰ ਸਭ ਕੁੱਝ ਪਰਮੇਸ਼ਰ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਹੈ।

▣ ਕੁੱਝ ਯੂਨਾਨੀ ਹੱਥ ਲਿਖਤਾਂ ਵਿੱਚ ਰੋਮੀਆਂ ਨੂੰ 16:25-27 ਦੀ ਉਸਤਤ ਅਤੇ ਅਧਿਆਏ 14 ਦੇ ਅੰਤ ਤੱਕ ਮਿਲਦੀ ਹੈ। ਕੁੱਝ ਵਿੱਚ ਦੋਵੇਂ ਜਗਾਵਾਂ ਉੱਤੇ ਮਿਲਦੀ ਹੈ। ਇੱਕ ਪਪੀਰੀ ਹੱਥ ਲਿਖਤ, P⁴⁶, ਵਿੱਚ ਰੋਮੀਆਂ 15 ਦੇ ਅੰਤ ਵਿੱਚ ਮਿਲਦਾ ਹੈ। ਰੋਮੀਆਂ ਦੇ ਯੂਨਾਨੀ ਹੱਥ ਲਿਖਤ ਪਰੰਪਰਾ ਵਿੱਚ ਇਸ ਉਸਤਤ ਦੇ 6 ਵੱਖਰੇ- ਵੱਖਰੇ ਖੇਤਰ ਹਨ। ਇੱਕ ਪੂਰੇ ਵਿਚਾਰ ਵਟਾਂਦਰੇ ਲਈ, *A Textual Commentary of the Greek New Testament* by Bruce M. Metzger, published by United Bible Societies, pp. 533-536 ਨੂੰ ਦੇਖੋ। ਇੱਥੇ ਇੱਕ ਸੰਖਿਪਤ ਸਾਰ ਹੈ।

1. Origen ਨੇ ਕਿਹਾ ਕਿ ਰੋਮੀਆਂ, ਮਾਰਸੀਅਨ ਵਿੱਚ ਰੋਮੀਆਂ ਦੇ ਆਖਰੀ ਦੇ ਅਧਿਆਇਆਂ ਨੂੰ ਹਟਾ ਦਿੱਤਾ ਗਿਆ। ਹੋ ਸਕਦਾ ਹੈ ਕਿ ਇਹ ਰੋਮੀਆਂ 14 ਵਿੱਚ ਦੱਸਿਆ ਗਿਆ ਹੋਵੇ।

2. ਦੂਜੇ ਵਿਦਵਾਨ ਅਨੁਮਾਨ ਲਗਾਉਂਦੇ ਹਨ ਕਿ ਪੌਲੁਸ ਨੇ ਰੋਮੀਆਂ ਦਾ ਇੱਕ ਭਾਗ, ਰੋਮੀਆਂ 1-14, ਦੂਜੇ ਭਾਗ ਨੂੰ ਭੇਜਣ ਲਈ ਲਿਖਿਆ ਅਤੇ ਬਾਅਦ ਵਿੱਚ ਰੋਮੀਆਂ 1-16 ਇਸੇ ਪੱਤਰ ਦੀ ਜਰੂਰਤ ਅਫਸੂਸ ਨੂੰ ਭੇਜਣ ਦੀ ਮਹਿਸੂਸ ਹੋਈ; ਨਮਸਕਾਰ (ਰੋਮੀਆਂ 16) ਦੀ ਲੰਬੀ ਸੂਚੀ ਅਫਸੂਸ ਲਈ ਜਾਪਦੀ ਹੈ, ਨਾ ਕਿ ਰੋਮੀਆਂ ਲਈ।
3. ਰੋਮੀਆਂ 16 ਦੇ ਨਮਸਕਾਰ ਉਹਨਾਂ ਵਿਸ਼ਵਾਸੀਆਂ ਲਈ ਸਨ ਜੋ ਰੋਮੀਆਂ ਦੇ ਰਸਤੇ ਉੱਪਰ ਸਨ ਕਿਉਂਕਿ ਅਕੂਲਾ ਅਤੇ ਪਰਿਸਕਾ ਅਫਸੂਸ ਤੋਂ ਹਨ ਅਤੇ ਕਦੇ ਵੀ ਰੋਮੀਆਂ ਨੂੰ ਵਾਪਸ ਗਏ ਨਹੀਂ ਦਿਖੇ
4. ਇਹ ਉਸਤਤ ਅਸਲ ਨਹੀਂ ਸੀ, ਇਹ ਲੇਖਕਾਂ ਦੁਆਰਾ ਜਨਤਕ ਅਰਾਧਨਾ ਲਈ ਪ੍ਰਾਰਥਨਾ ਸਥਾਨ ਉੱਪਰ ਵਰਤਣ ਲਈ ਜੋੜੀ ਗਈ ਸੀ। M. R. Vincent, *Word Studies*, vol. 2, ਰੋਚਕ ਹੈ।

"ਪੌਲੁਸ ਦੇ ਮਸ਼ਹੂਰ MSS ਦਾ ਜਿੰਦੀ ਤਰਕ ਇਹਨਾਂ ਸਿਧਾਂਤਾਂ ਦੇ ਉੱਲਟ ਹੈ (ਤਕਰੀਬਨ ਤਿੰਨ ਸੌ) ਸਾਰੇ MSS ਸੰਗ੍ਰਹਿ ਸਭ ਤੋਂ ਖਾਸ ਨੂੰ ਸਾਮਲ ਕਰਦੇ ਹੋਏ ਇਹਨਾਂ ਅਧਿਆਇਆਂ ਨੂੰ ਗ੍ਰਹਿਣ ਕਰਨ ਅਤੇ ਉਸਤਤ ਦੇ ਇਲਾਵਾ ਪੇਸ਼ ਕਰਦੇ ਹਨ " (p. 750).

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. "ਕਮਜ਼ੋਰ" ਭਰਾ ਦੀ ਵਿਆਖਿਆ ਕਰੋ। ਕੀ ਪੌਲੁਸ ਉਹਨਾਂ ਨੂੰ ਨਿਆਣੇ ਆਖਦਾ ਹੈ?
2. ਮਸੀਹੀ ਅਜ਼ਾਦੀ ਮਸੀਹੀ ਜਿੰਮੇਵਾਰੀ ਨਾਲ ਕਿਵੇਂ ਸੰਬੰਧਤ ਹੈ?
3. ਕੀ ਕੁਦਰਤ ਵਿੱਚ ਸਭ ਕੁੱਝ "ਸੁੱਧ" ਹੈ ਜਾਂ ਨੈਤਿਕ ਤੌਰ ਤੇ ਨਿਰਪੱਖ ਹੈ (ਰੋਮੀਆਂ ਨੂੰ 14:14, 20)?
4. ਕੁਰਿੰਥੀਆਂ ਵਿੱਚ ਭੇਜਨ ਦਾ ਸਵਾਲ ਇੰਨਾ ਜਰੂਰੀ ਕਿਉਂ ਸੀ (ਦੇਖੋ 1 ਕੁਰਿੰਥੀਆਂ ਨੂੰ 8, 10), ਯਾਦ ਰੱਖੋ ਕਿ ਪੌਲੁਸ ਨੇ ਕੁਰਿੰਥੀਆਂ ਰੋਮੀਆਂ ਤੋਂ ਲਿਖੀਆਂ ਸੀ?
5. ਇਸ ਅਧਿਆਏ ਵਿੱਚੋਂ ਗਿਆਨ, ਅਜ਼ਾਦੀ ਅਤੇ ਪਿਆਰ ਵਿੱਚ ਸੰਬੰਧ ਦਾ ਵਰਣਨ ਕਰੋ।
6. ਕਲੀਸੀਆ ਵਿੱਚ ਕਿਸ ਅਧਾਰ ਤੇ ਸੰਗਤੀ ਹੋਣੀ ਚਾਹੀਦੀ ਹੈ?
7. ਅਸੀਂ ਆਪਣੀਆਂ ਨਿੱਜੀ ਚੋਣਾਂ ਅਤੇ ਕੰਮ ਕਿਸ ਅਧਾਰ ਤੇ ਕਰਦੇ ਹਾਂ?
8. ਸਾਡੇ ਕੰਮ ਦੂਜਿਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ? ਇਹ ਸਾਡੇ ਤੋਂ ਕਿਸ ਚੀਜ਼ ਦੀ ਮੰਗ ਕਰਦੇ ਹਨ?
9. ਅਸੀਂ ਸੰਪੂਰਨ ਮਸੀਹੀ ਸਦਾਚਾਰ ਨੂੰ ਕਿਵੇਂ ਪਤਾ ਕਰਦੇ ਹਾਂ?
10. ਕੀ ਇਹ ਸੰਭਵ ਹੈ ਕਿ ਪਰਿਪੱਕ ਮਸੀਹੀ ਪਰਮੇਸ਼ਰ ਵੱਲੋਂ ਸਵੀਕਾਰ ਅਤੇ ਅਸਵੀਕਾਰ ਦੋਵੇਂ ਕੀਤੇ ਜਾਣ?

ਰੋਮੀਆਂ 15

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਆਪਣੇ ਸਾਥੀਆਂ ਨੂੰ ਖੁਸ਼ ਕਰੋ, ਨਾ ਕਿ ਆਪਣੇ ਆਪ ਨੂੰ	ਦੂਜਿਆਂ ਦੇ ਬੋਝ ਨੂੰ ਚੁੱਕੋ	ਬਲਸ਼ਾਲੀ ਨੂੰ ਕਮਜ਼ੋਰ ਦੀ ਸਹਿਣੀ ਚਾਹੀਦੀ ਹੈ	ਦੂਜਿਆਂ ਨੂੰ ਖੁਸ਼ ਕਰੋ, ਨਾ ਕਿ ਆਪਣੇ ਆਪ ਨੂੰ	(14:22-15:6)
15:1-6	15:1-6	15:1-6	15:1-6	
ਗੈਰ-ਕੌਮਾਂ ਅਤੇ ਯਹੂਦੀਆਂ ਲਈ ਖੁਸ਼ਖਬਰੀ ਇੱਕੋ ਜਿਹੀ ਹੈ	ਇੱਕਠੇ ਪਰਮੇਸ਼ਰ ਨੂੰ ਵਡਿਆਉ		ਗੈਰ-ਕੌਮਾਂ ਲਈ ਖੁਸ਼ਖਬਰੀ	
15:7-13	15:7-13	15:7-13	15:7-12	15:7-12
(9b)	(9b)	(9b)	(9b)	
(10b)	(10b)	(10b)	(10b)	
(11b)	(11b)	(11b)	(11b)	
(12b)	(12b)	(12b)	(12b)	
			15:13	15:13
ਪੌਲੁਸ ਦੀ ਮਿਸ਼ਨਰੀ ਹਿਦਾਇਤ	ਯਹੂਸਲਮ ਤੋਂ ਲੈ ਕੇ ਇੱਲੁਰਿਕੁਨ ਤੱਕ	ਨਿੱਜੀ ਨੋਟ	ਇੰਨੀ ਦ੍ਰਿੜਤਾ ਨਾਲ ਲਿਖਣ ਲਈ ਪੌਲੁਸ ਦਾ ਕਾਰਨ	ਪੌਲੁਸ ਦੀ ਸੇਵਕਾਈ
15:14-21	15:14-21	15:14-21	15:14-21	15:14-16
(21b)	(21b)	(21b)	(21b)	15:17-21
ਪੌਲੁਸ ਦੀ ਰੋਮੀਆਂ ਨੂੰ ਜਾਣ ਦੀ ਯੋਜਨਾ	ਰੋਮੀਆਂ ਜਾਣ ਦੀ ਯੋਜਨਾ		ਪੌਲੁਸ ਦੀ ਰੋਮੀਆਂ ਨੂੰ ਜਾਣ ਦੀ ਯੋਜਨਾ	ਪੌਲੁਸ ਦੀ ਯੋਜਨਾ
15:22-29	15:22-33	15:22-29	15:22-29	15:22-26
				15:27-29

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

1-13 ਆਇਤਾਂ ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਰੋਮੀਆਂ 14 ਤੋਂ ਲੈ ਕੇ ਰੋਮੀਆਂ ਨੂੰ 15:1-13 ਵਿੱਚ ਮਸੀਹੀ ਅਜਾਦੀ ਅਤੇ ਜ਼ਿੰਮੇਦਾਰੀ ਬਾਰੇ ਵਿਚਾਰ ਵਟਾਂਦਰਾ ਜਾਰੀ ਹੈ।
- B. ਰੋਮੀਆਂ ਨੂੰ 14:1-15:13 ਤੱਕ ਦੀ ਸਾਰੀ ਦਲੀਲ ਨੂੰ ਇਸ ਤਰ੍ਹਾਂ ਰੂਪ-ਰੇਖਾ ਦਿੱਤੀ ਜਾ ਸਕਦੀ ਹੈ
 1. ਇੱਕ ਦੂਜੇ ਨੂੰ ਸਵੀਕਾਰੋ ਕਿਉਂ ਜੋ ਮਸੀਹ ਵਿੱਚ ਪਰਮੇਸ਼ਰ ਸਾਨੂੰ ਸਵੀਕਾਰਦਾ ਹੈ (ਦੇਖੋ ਰੋਮੀਆਂ ਨੂੰ 14:1,3; 15:7)
 2. ਇੱਕ ਦੂਜੇ ਦਾ ਨਿਆਂ ਨਾ ਕਰੋ ਕਿਉਂ ਜੋ ਕੇਵਲ ਮਸੀਹ ਹੀ ਸਾਡਾ ਸੁਆਮੀ ਅਤੇ ਨਿਆਂਈ ਹੈ (ਦੇਖੋ ਰੋਮੀਆਂ ਨੂੰ 14:3-12)
 3. ਨਿੱਜੀ ਅਜਾਦੀ ਨਾਲੋਂ ਪਿਆਰ ਜਿਆਦਾ ਮਹੱਤਵਪੂਰਣ ਹੈ (ਦੇਖੋ ਰੋਮੀਆਂ ਨੂੰ 14:13-23)
 4. ਮਸੀਹ ਦੀ ਉਦਾਹਰਣ ਮੰਨੋ ਅਤੇ ਆਪਣੇ ਅਧਿਕਾਰਾਂ ਨੂੰ ਦੂਜਿਆਂ ਦੇ ਸੁਧਾਰ ਅਤੇ ਭਲਿਆਈ ਲਈ ਛੱਡ ਦਿਉ (ਦੇਖੋ ਰੋਮੀਆਂ ਨੂੰ 15:1-13)
- C. ਰੋਮੀਆਂ ਨੂੰ 15:5-6 ਰੋਮੀਆਂ ਨੂੰ 14:1-15:13 ਦੇ ਸਾਰੇ ਪ੍ਰਸੰਗ ਦੇ ਤਿੰਨ ਪਰਤਾਂ ਵਾਲੇ ਉਦੇਸ਼ ਬਾਰੇ ਦੱਸਦਾ ਹੈ
 1. ਇੱਕ ਦੂਜੇ ਨਾਲ ਸ਼ਾਂਤੀ ਨਾਲ ਰਹੋ
 2. ਮਸੀਹ ਦੀ ਉਦਾਹਰਣ ਸਮਾਨ ਜੀਉ
 3. ਇੱਕੋ ਮਨਾਂ ਅਤੇ ਬੁੱਲਾਂ ਨਾਲ ਪਰਮੇਸ਼ਰ ਨੂੰ ਇੱਕਠੀ ਉਸਤਤ ਦਿਉ
- D. ਨਿੱਜੀ ਅਜਾਦੀ ਅਤੇ ਜ਼ਿੰਮੇਵਾਰੀ ਵਿਚਕਾਰਲੇ ਤਣਾਅ ਨਾਲ 1 ਕੁਰਿੰਥੀਆਂ ਨੂੰ 8-10 ਵਿੱਚ ਵੀ ਪੇਸ਼ ਆਇਆ ਗਿਆ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 15:1-6

¹ਅਸੀਂ ਜੋ ਵਿਸ਼ਵਾਸ ਵਿੱਚ ਤਕੜੇ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਾਰ ਲਈਏ, ਨਾ ਕੇ ਆਪਣੇ ਆਪ ਨੂੰ ਖੁਸ਼ ਕਰੀਏ। ²ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਦੇ ਲਈ ਖੁਸ਼ ਕਰੇ ਤਾਂ ਜੋ ਉਹ ਦੀ ਤਰੱਕੀ ਹੋਵੇ। ³ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੈਨੂੰ ਸਹਿਣੀ ਪਈ। ⁴ਕਿਉਂਕਿ ਜੇ ਕੁਝ ਪਹਿਲਾਂ ਲਿਖਿਆ ਗਿਆ ਸੀ, ਉਹ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਸੀ ਤਾਂ ਜੋ ਅਸੀਂ ਧੀਰਜ ਤੋਂ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ। ⁵ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ, ਤੁਹਾਨੂੰ ਇਹ ਬਖਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੇ ਵਿੱਚ ਮੇਲ ਰੱਖੇ। ⁶ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜੁਬਾਨ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ।

15:1

NASB "ਹੁਣ ਜੋ ਅਸੀਂ ਤਕੜੇ ਹਾਂ ਨੂੰ ਚਾਹੀਦਾ ਹੈ ਕਿ ਬਿਨਾਂ ਬਲ ਵਾਲਿਆਂ ਦੀ ਸਹੀਏ"

NKJV "ਹੁਣ ਜੋ ਅਸੀਂ ਤਕੜੇ ਹਾਂ ਨੂੰ ਚਾਹੀਦਾ ਹੈ ਕਮੀਆਂ ਵਾਲਿਆਂ ਨੂੰ ਸਹਿ ਲਈਏ"

NRSV "ਹੁਣ ਜੋ ਅਸੀਂ ਤਕੜੇ ਹਾਂ ਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਗਲਤੀਆਂ ਨੂੰ ਸੁਧਾਰੀਏ"

TEV "ਹੁਣ ਜੋ ਅਸੀਂ ਤਕੜੇ ਹਾਂ ਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀ ਉਹਨਾਂ ਦਾ ਬੋਝ ਚੱਕਣ ਵਿੱਚ ਮਦਦ ਕਰੀਏ"

NJB " ਹੁਣ ਜੋ ਅਸੀਂ ਤਕੜੇ ਹਾਂ ਦਾ ਫਰਜ਼ ਹੈ ਕਿ ਕਮਜ਼ੋਰਾਂ ਦੀਆਂ ਕਮੀਆਂ ਸਹਿ ਲਈਏ"

ਇੱਥੇ ਦੇ ਵਰਤਮਾਨ ਵਾਕ ਹਨ ਜਿਹਨਾਂ ਨੂੰ ਸੰਕੇਤਕਾ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਤਕੜੇ ਅਤੇ ਕਮਜ਼ੋਰ ਦਾ ਜਿਕਰ ਇਹ ਦੱਸਦਾ ਹੈ ਕਿ ਜੋ ਵਿਚਾਰ ਵਟਾਂਦਰਾਂ ਰੋਮੀਆਂ ਨੂੰ 14:1 ਵਿੱਚ ਸ਼ੁਰੂ ਹੋਇਆ ਉਹ ਰੋਮੀਆਂ 15 ਵਿੱਚ ਜਾਰੀ ਸੀ। ਇਹ ਰੋਮੀਆਂ ਵਿਚਲੀ ਕਲੀਸੀਆਂ, ਸਾਰੀਆਂ ਕਲੀਸੀਆਵਾਂ, ਜਿਸ ਤਰੀਕੇ ਨਾਲ ਮਸੀਹੀ ਆਪਣਾ ਜੀਵਨ ਜਿਉਂਦੇ ਹਨ ਦੇ ਤਣਾਅ ਬਾਰੇ ਦੱਸਦੇ ਜਾਪਦੇ ਹਨ

1. ਬਾਈਬਲ ਦੇ ਅਸਪੱਸ਼ਟ ਖੇਤਰ
2. ਪੁਰਾਣੇ ਨੇਮ ਦੀਆਂ ਲੋੜਾਂ
3. ਅਨੈਤਿਕਤਾ, ਸੱਭਿਆਚਾਰਕ ਮੁੱਦਿਆਂ ਪ੍ਰਤੀ ਪ੍ਰਤੀਕਿਰਿਆ

ਇਸ ਖੇਤਰ ਵਿੱਚ ਇੱਕ ਚੰਗੀ ਕਿਤਾਬ ਜੋ ਮੇਰੇ ਲਈ ਬਹੁਤ ਮਦਦਗਾਰ ਰਹੀ ਉਹ Gordon Fee, *Gospel and Spirit* ਹੈ।

ਆਧੁਨਿਕ ਅੰਗਰੇਜੀ ਪਾਠਕਾਂ ਲਈ, ਦੋ ਪੱਖਾਂ "ਤਕੜੇ" ਅਤੇ "ਕਮਜ਼ੋਰ" ਸਮੂਹਾਂ ਵਿੱਚ ਪੱਖਪਾਤ ਕਰਨਾ ਹੈ। ਪੌਲੁਸ ਦਾ ਇਹ ਇਰਾਦਾ ਨਹੀਂ ਸੀ। ਤਕੜਾ ਸਮੂਹ ਉਸਨੂੰ ਕਿਹਾ ਗਿਆ ਜੋ ਕਿਸੇ ਸੱਤਾ ਜਾਂ ਰਸਮਾਂ ਅਧੀਨ ਧਾਰਮਿਕ ਜਿੰਦਗੀ ਤੋਂ ਮੁਕਤ ਸਨ। ਪਰਮੇਸ਼ੁਰ ਨਾਲ ਉਹਨਾਂ ਦਾ ਰਿਸ਼ਤਾ ਕੁੱਝ ਅਡੰਬਰਾਂ ਕਰਨ ਜਾਂ ਕੁੱਝ ਧਾਰਮਿਕ ਰਿਵਾਜਾਂ ਨੂੰ ਅਣਗੋਲਿਆਂ ਕਰਨ ਉੱਪਰ ਨਿਰਭਰ ਨਹੀਂ ਕਰਦਾ। ਦੂਜਾ ਸਮੂਹ ਵੀ ਪੂਰਾ ਮਸੀਹੀ ਸੀ, ਪੂਰੇ ਢੰਗ ਨਾਲ ਸਵੀਕਾਰਿਆ ਹੋਇਆ, ਪੂਰਾ ਅਰਪਣ ਹੋਇਆ ਵਿਸ਼ਵਾਸੀਆਂ ਦਾ ਸਮੂਹ ਸੀ। ਹਾਲਾਂਕਿ, ਉਹ ਆਪਣੇ ਨਿਹਚਾ ਨੂੰ ਪਿਛਲੇ ਅਨੁਭਵਾਂ ਦੇ ਧਾਰਮਿਕ ਦ੍ਰਿਸ਼ਟੀਕੋਣ ਅਨੁਸਾਰ ਦੇਖਦੇ ਸਨ। ਯਹੂਦੀ ਵਿਸ਼ਵਾਸੀ ਯਹੂਦੀ ਧਰਮ ਦੇ ਪੁਰਾਣੇ ਨੇਮ ਦੇ ਕੰਮ ਕਰਦੇ ਸਨ। ਬਦਲੇ ਹੋਏ ਗੈਰ-ਕੌਮੀ ਲੋਕ ਆਪਣੇ ਕੁੱਝ ਪੁਰਾਤਨ ਧਾਰਮਿਕ ਕੰਮ ਕਰਦੇ ਰਹਿੰਦੇ ਸਨ। ਪਰ ਧਿਆਨ ਰਹੇ ਪੌਲੁਸ ਨੇ ਉਹਨਾਂ ਦੀ ਇਸ ਵਿਚਾਰ

ਧਾਰਾ ਨੂੰ "ਪਾਪ" ਨਹੀਂ ਕਿਹਾ। ਇਹ ਉਦੋਂ ਹੁੰਦਾ ਹੈ ਜਦੋਂ ਉਹ ਆਪਣੇ ਮਨ ਦੀ ਉਲੰਘਣਾ ਕਰਦੇ ਹਨ ਉਦੋਂ ਇਹ ਪਾਪ ਬਣਿਆ (ਦੇਖੋ ਰੋਮੀਆਂ ਨੂੰ 15:23)।

ਸ਼ਬਦ *adunatos*, "ਨਿਰਬਲ" (ਦੇਖੋ ਰਸੂਲਾਂ ਦੇ ਕਰਤੱਬ 14:8) ਸ਼ਬਦ *astheneō* ਨਾਲ ਸੰਬੰਧਤ ਹੈ (ਦੇਖੋ ਰੋਮੀਆਂ ਨੂੰ 14:1,21; 1 ਕੁਰਿੰਥੀਆਂ ਨੂੰ 8:7,10,11,12; 9:22), ਜਿਸਦਾ ਅਰਥ ਹੈ "ਬਲ ਰਹਿਤ"।

ਇਹ ਪਾਠ ਦੱਸਦਾ ਹੈ ਕਿ ਮਸੀਹੀਆਂ ਨੂੰ ਦੂਜਿਆਂ ਨੂੰ ਬੁੜਬੁੜਾਹਟ ਨਾਲ ਨਹੀਂ ਸਹਿਣਾ ਚਾਹੀਦਾ ਬਲਕਿ ਉਹਨਾਂ ਲਈ "ਫਿਕਰ" ਅਤੇ ਇੱਕ ਦੂਜੇ ਨਾਲ ਪਿਆਰ ਨਾਲ "ਕੰਮ ਕਰਨਾ" ਚਾਹੀਦਾ ਹੈ। ਸ਼ਬਦ, "ਸਹਿਣਾ" ਯਿਸੂ ਦੇ ਯੂਹੰਨਾ 19:17 ਅਤੇ ਲੂਕਾ 14:27 "ਸਲੀਬ ਸਹਿਣ" ਲਈ ਵੀ ਵਰਤਿਆ ਗਿਆ ਸੀ। ਪੌਲੁਸ ਧਰਮੀ ਲੋਕਾਂ ਵਿਚਕਾਰ ਉਭਰਣ ਵਾਲੇ ਇਹਨਾਂ ਤਣਾਵਾਂ ਬਾਰੇ ਜਾਣਦਾ ਸੀ। ਉਸ ਨੇ ਗਮੇਲੀਏਲ ਦੇ ਅਧੀਨ ਸਿਖਲਾਈ ਲਈ ਸੀ, ਜੋ ਕਿ ਹੀਲੇਲ ਦੇ ਇੱਕ ਉਦਾਰ ਵਿਦਿਆਲਯ ਦਾ ਰੱਬੀ ਸੀ।

▣ "ਨਾ ਕੇ ਆਪਣੇ ਆਪ ਨੂੰ ਖੁਸ਼ ਕਰੀਏ" ਇਹ ਇੱਕ ਨਕਾਰਾਤਮਕ ਵਾਕ ਦੇ ਨਾਲ ਮੌਜੂਦਾ ਕਿਰਿਆਸ਼ੀਲ ਵਾਕ ਹੈ, ਆਮ ਤੌਰ ਤੇ ਜਿਸਦਾ ਅਰਥ ਕਿਸੇ ਚੱਲ ਰਹੇ ਕੰਮ ਨੂੰ ਰੋਕਣਾ ਹੈ। ਸਵੈ-ਕੇਂਦਰਤਾ ਪੱਕੇ ਤੌਰ ਤੇ ਅਪਰਿਪੱਕਤਾ ਦੀ ਨਿਸ਼ਾਨੀ ਹੈ; ਮਸੀਹ ਦੀ ਉਦਾਹਰਣ ਨੂੰ ਮੰਨਣਾ (ਦੇਖੋ ਰੋਮੀਆਂ ਨੂੰ 15:3; ਫਿਲਿੱਪੀਆਂ ਨੂੰ 2:1-11) ਪਰਿਪੱਕਤਾ ਦੀ ਨਿਸ਼ਾਨੀ ਹੈ। ਫੇਰ ਤੋਂ, ਤਕੜਿਆਂ ਨੂੰ ਸੰਬੋਧਤ ਕੀਤਾ ਗਿਆ ਸੀ (ਦੇਖੋ ਰੋਮੀਆਂ ਨੂੰ 14:1,14,16,21,27)। ਇਹ ਇਸ ਗੱਲ ਦਾ ਦਾਅਵਾ ਨਹੀਂ ਕਿ ਕੇਵਲ ਉਹਨਾਂ ਉੱਪਰ ਹੀ ਮੇਲ ਜੋਲ ਬਣਾਏ ਰੱਖਣ ਦੀ ਜ਼ਿੰਮੇਦਾਰੀ ਹੈ। ਰੋਮੀਆਂ ਨੂੰ 14:3, 20, 23; 15:5-6,7 ਵਿੱਚ ਕਮਜ਼ੋਰਾਂ ਨੂੰ ਵੀ ਸੰਬੋਧਤ ਕੀਤਾ ਗਿਆ ਹੈ।

15:2 "ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਖੁਸ਼ ਕਰੇ" ਇਸ "ਗੁਆਂਢੀ" ਸ਼ਬਦ ਦੀ ਵਰਤੋਂ ਸਾਥੀ ਮਸੀਹੀ ਲਈ ਕੀਤੀ ਗਈ ਹੈ। ਇਹ ਨਿੱਜੀ ਧਾਰਨਾਵਾਂ ਨਾਲ ਸਮਝੌਤੇ ਦਾ ਦਾਅਵਾ ਨਹੀਂ, ਬਲਕਿ ਇਹ ਦੱਸਦਾ ਹੈ ਕਿ ਕਿਸੇ ਨੂੰ ਆਪਣੀਆਂ ਨਿੱਜੀ ਪ੍ਰਾਥਮਿਕਤਾਵਾਂ ਜਾਂ ਮੱਤ ਅਸਪੱਸ਼ਟ ਖੇਤਰਾਂ ਵਿੱਚ ਨਹੀਂ ਪੇਸ਼ ਕਰਨੇ ਚਾਹੀਦੇ। ਮਸੀਹ ਦੀ ਦੇਹ ਦੀ ਏਕਤਾ ਅਤੇ ਵਾਧਾ ਨਿੱਜੀ ਅਜਾਦੀ ਨਹੀਂ, ਸਰਵਉੱਚ ਹੈ (ਦੇਖੋ 1 ਕੁਰਿੰਥੀਆਂ ਨੂੰ 9:19-23; 10:24-33; ਅਫਸੀਆਂ ਨੂੰ. 4:1-16)।

▣

NASB "ਉਸ ਦੇ ਆਤਮਿਕ ਉੱਧਾਰ ਲਈ"

NKJV "ਆਤਮਿਕ ਉੱਧਾਰ ਵੱਲ"

NRSV "ਗੁਆਂਢੀ ਦੀ ਭਲਾਈ ਦੇ ਚੰਗੇ ਉਦੇਸ਼ ਲਈ"

TEV "ਨਿਹਚਾ ਵਿੱਚ ਵਧਾਉਣ ਲਈ"

NJB "ਉਹਨਾਂ ਦੀ ਤਕੜੇ ਮਸੀਹੀ ਬਣਨ ਵਿੱਚ ਮਦਦ ਕਰੋ"

ਇਹ ਰੋਮੀਆਂ 14 ਦਾ ਖਾਸ ਵਿਸ਼ਾ ਵਸਤੂ ਹੈ (ਦੇਖੋ ਰੋਮੀਆਂ ਨੂੰ 14:16,19)। ਇਹ 1 ਕੁਰਿੰਥੀਆਂ ਨੂੰ 10:23; 12:7; 14:26; ਅਫਸੀਆਂ ਨੂੰ. 4:29 ਵਿੱਚ ਆਤਮਿਕ ਦਾਤਾਂ ਦੀਆਂ ਪਰੀਖਿਆਵਾਂ ਵਿੱਚੋਂ ਇੱਕ ਹੈ।

ਇਸ ਪ੍ਰਸੰਗ ਵਿੱਚ ਇਹ ਤਕੜੇ ਵਿਸ਼ਵਾਸੀ ਨੂੰ ਪਿਆਰ ਵਿੱਚ ਆਪਣੀ ਅਜਾਦੀ ਨੂੰ ਸਾਥੀ ਮਸੀਹੀਆਂ ਦੀ ਨਿਹਚਾ ਵਿੱਚ ਵਧਣ ਦੇ ਉਦੇਸ਼ ਨੂੰ ਸੀਮਤ ਕਰਨ ਦਾ ਹਵਾਲਾ ਹੈ। Joseph A. Fitzmyer ਅਤੇ Raymond E. Brown, ed., *The Jerome Biblical Commentary*, vol. 2, ਵਿੱਚ ਇਸ ਆਇਤ ਉੱਪਰ ਰੋਚਕ ਟਿੱਪਣੀ ਹੈ।

"ਇਸ ਵਾਕਾਂਸ਼ ਦਾ ਅਕਸਰ ਅਰਥ 'ਕਿਸੇ ਦੇ ਉੱਧਾਰ ਕਰਨ' (ਗੁਆਂਢੀ), ਕਿਸੇ ਮਸੀਹੀ ਗੁਆਂਢੀ ਦੇ ਨਿੱਜੀ ਵਿਕਾਸ ਦਾ ਹਵਾਲਾ ਹੈ। ਪਰ ਸਮਝਣ ਲਈ ਪੌਲੁਸ ਅਕਸਰ ਆਪਣੇ ਪੱਤਰਾਂ ਵਿੱਚ ਸਮੂਹਿਕ ਤੌਰ ਤੇ ਉਸਾਰਣ ਰੂਪਕ ਦੀ ਵਰਤੋਂ ਕਰਦਾ ਹੈ, ਵਾਕਾਂਸ਼ ਬਿਨਾਂ ਸ਼ੱਕ ਦੇ ਸਮਾਜਿਕ, ਇੱਥੇ ਵੀ ਸਮੂਹਿਕ ਅਰਥ ਵਿੱਚ ਹੈ (ਦੇਖੋ 1 ਕੁਰਿੰਥੀਆਂ ਨੂੰ 14:12; ਅਫਸੀਆਂ. 4:12; ਰੋਮੀਆਂ ਨੂੰ 14:19)" (p. 328)।

ਖਾਸ ਵਿਸ਼ਾ: ਉੱਧਾਰ ਕਰਨਾ

ਖਾਸ ਵਿਸ਼ਾ: ਉੱਧਾਰ ਕਰਨਾ

ਇਹ ਸ਼ਬਦ *oikodomeō* ਅਤੇ ਇਸਦੇ ਵੱਖ ਵੱਖ ਢੰਗ ਪੌਲੁਸ ਦੁਆਰਾ ਵਰਤੇ ਗਏ ਹਨ। ਸ਼ਾਬਦਿਕ ਤੌਰ ਤੇ ਇਸਦਾ ਅਰਥ "ਘਰ ਉਸਾਰਨਾ" ਹੈ (ਦੇਖੋ ਮੱਤੀ. 7:24), ਪਰ ਰੂਪਕ ਤੌਰ ਤੇ ਇਸਦੀ ਵਰਤੋਂ ਹੋਈ ਹੈ:

1. ਮਸੀਹ ਦੀ ਦੇਹ, ਕਲੀਸੀਆ, 1 ਕੁਰਿੰਥੀਆਂ ਨੂੰ 3:9; ਅਫਸੀਆਂ ਨੂੰ. 2:21; 4:16
2. ਉਸਾਰਨਾ
 - a. ਕਮਜ਼ੋਰ ਭਰਾ, ਰੋਮੀਆਂ ਨੂੰ 15:1
 - b. ਗੁਆਂਢੀ, ਰੋਮੀਆਂ ਨੂੰ 15:2
 - c. ਇੱਕ ਦੂਜੇ ਦਾ, ਅਫਸੀਆਂ ਨੂੰ. 4:29; 1 ਥਸਲੋਨੀਕੀਆਂ ਨੂੰ. 5:11
 - d. ਸੇਵਕਾਈ ਲਈ ਸੰਤਾਂ ਦਾ, ਅਫਸੀਆਂ ਨੂੰ. 4:11
3. ਅਸੀਂ ਉਸਾਰਦੇ ਜਾਂ ਬਣਾਉਂਦੇ ਹਾਂ, ਦੁਆਰਾ
 - a. ਪਿਆਰ, 1 ਕੁਰਿੰਥੀਆਂ ਨੂੰ 8:1; ਅਫਸੀਆਂ ਨੂੰ 4:16
 - b. ਨਿੱਜੀ ਅਜਾਦੀ ਨੂੰ ਸੀਮਿਤ ਕਰਕੇ, 1 ਕੁਰਿੰਥੀਆਂ ਨੂੰ 10:23-24
 - c. ਅੰਦਾਜ਼ਿਆਂ ਨੂੰ ਨਕਾਰ ਕੇ, 1 ਤਿਮੋਥਿਉਸ ਨੂੰ 1:4
 - d. ਅਰਾਧਨਾ ਵਿੱਚ ਬੋਲਣ ਵਾਲਿਆਂ ਨੂੰ ਸੀਮਿਤ ਕਰਕੇ (ਗਾਇਕ, ਅਧਿਆਪਕ, ਨਬੀ, ਗੈਰ-ਜੁਬਾਨ ਬੋਲਣ ਵਾਲੇ, ਅਤੇ ਵਿਆਖਿਆ ਕਰਨ ਵਾਲੇ), 1 ਕੁਰਿੰਥੀਆਂ ਨੂੰ 14:3-4,12
4. ਸਭ ਚੀਜ਼ਾਂ ਨੂੰ ਉਸਾਰਨਾ ਚਾਹੀਦਾ ਹੈ
 - a. ਪੌਲੁਸ ਦਾ ਅਧਿਕਾਰ, 2 ਕੁਰਿੰਥੀਆਂ ਨੂੰ 10:8; 12:19; 13:10
 - b. ਰੋਮੀਆਂ ਨੂੰ 14:19 ਅਤੇ 1 ਕੁਰਿੰਥੀਆਂ ਨੂੰ 14:26 ਵਿੱਚ ਅੰਤਮ ਬਿਆਨ

15:3 "ਕਿਉਂ ਜੋ ਮਸੀਹ ਨੇ ਵੀ" ਮਸੀਹ ਸਾਡਾ ਢੰਗ ਅਤੇ ਉਦਾਹਰਣ ਹੈ। ਇਸ ਸੱਚਾਈ ਉੱਪਰ ਰੋਮੀਆਂ ਨੂੰ 15:5; ਫਿਲਿੱਪੀਆਂ ਨੂੰ 2:1-11; 1 ਪਤਰਸ 2:21; 1 ਯੂਹੰਨਾ 3:16 ਧਿਆਨ ਦਿੱਤਾ ਗਿਆ ਹੈ।

▣ "ਜਿਵੇਂ ਲਿਖਿਆ ਹੋਇਆ ਹੈ" ਇਹ ਇੱਕ ਮੌਜੂਦਾ ਅਕਰਮਕ ਸੰਕੇਤਕ ਹੈ, ਜੋ ਪੁਰਾਣੇ ਨੇਮ ਲਈ ਇੱਕ ਮੁਹਾਵਰਾ ਹੈ। ਇਹ ਜਬੂਰਾਂ ਦੀ ਪੇਥੀ 69:9 ਦੀ ਉਦਾਹਰਣ ਹੈ। ਮਸੀਹ ਦੀ ਉਦਾਹਰਣ ਦੇਣ ਨਾਲ (ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ, ਦੇਖੋ ਫਿਲਿੱਪੀਆਂ ਨੂੰ 2:5-8) ਪੁਰਾਣੇ ਨੇਮ ਦੀ ਉਦਾਹਰਣ ਦੇ ਨਾਲ, ਪੌਲੁਸ ਪਹਿਲੀ ਸਦੀ ਦੀ ਕਲੀਸੀਆ ਦੇ ਅਧਿਕਾਰ ਦੇ ਦੋ ਸਭ ਤੋਂ ਵੱਧ ਮਹੱਤਵਪੂਰਨ ਸਰੋਤਾਂ ਨੂੰ ਵਰਤਦਾ ਹੈ (ਦੇਖੋ Newman ਅਤੇ Nida, *A Translator's Handbook on Paul's Letter to the Romans*, p. 271)। ਮਸੀਹ ਦੀ ਨਿਸ਼ੁਆਰਥਤਾ ਜੋ ਉਸਨੇ ਸਾਰੇ ਸੰਸਾਰ ਦਾ ਪਾਪ ਸਹਿਆ, ਸਾਡੀ ਉਦਾਹਰਣ ਹੈ (ਦੇਖੋ 1 ਯੂਹੰਨਾ 3:16)।

ਪੌਲੁਸ ਇਸਨੂੰ ਜੋੜਦਾ ਜਾਪਦਾ ਹੈ

1. ਮਸੀਹਾ ਦੇ ਤੌਰ ਤੇ ਯਿਸੂ ਦੁਆਰਾ ਸਹੀ ਗਈ ਨਿੰਦਿਆ
2. ਖੁਸ਼ਖਬਰੀ ਵੰਡਣ ਕਾਰਨ ਪੌਲੁਸ ਦੁਆਰਾ ਸਹੀ ਗਈ ਨਿੰਦਿਆ

ਡਿੱਗੇ ਸੰਸਾਰ ਵਿੱਚ ਪਰਮੇਸ਼ਰ ਦੀ ਸੇਵਾ ਕਰਨ ਲਈ ਭੁਗਤਾਨ ਕਰਨ ਲਈ ਇੱਕ ਕੀਮਤ ਹੈ।

1. ਨਕਾਰਿਆ ਅਤੇ ਸਲੀਬ ਤੇ ਚੜਾਇਆ ਗਿਆ ਯਿਸੂ
2. ਪੌਲੁਸ 2 ਕੁਰਿੰਥੀਆਂ ਨੂੰ 4:7-12; 6:3-10; 11:23-33 ਵਿੱਚ ਆਪਣੇ ਨਕਾਰੇ ਅਤੇ ਸਤਾਏ ਜਾਣ ਬਾਰੇ ਦੱਸਦਾ ਹੈ। ਅੰਤ ਵਿੱਚ ਪੌਲੁਸ ਦਾ ਵੀ ਸਿਰ ਵੱਢ ਦਿੱਤਾ ਗਿਆ ਸੀ

15:4 "ਕਿਉਂਕਿ ਜੇ ਕੁਝ ਪਹਿਲਾਂ ਲਿਖਿਆ ਗਿਆ ਸੀ, ਉਹ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਸੀ" ਪੁਰਾਣਾ ਨੇਮ ਨਵੇਂ ਨੇਮ ਦੇ ਵਿਸ਼ਵਾਸੀਆਂ ਲਈ ਵੀ ਲਿਖਿਆ ਗਿਆ ਸੀ (ਦੇਖੋ ਰੋਮੀਆਂ ਨੂੰ 4:23-24; 15:4; 1 ਕੁਰਿੰਥੀਆਂ ਨੂੰ 9:10; 10:6,11)। ਇਹ ਨਵੇਂ ਨੇਮ ਦੇ ਲੋਕਾਂ ਲਈ ਅਨੁਕੂਲ ਹੈ (ਦੇਖੋ 2 ਤਿਮੋਥਿਉਸ ਨੂੰ 2:15; 3:16-17)। ਇਹ ਜਾਰੀ ਹੈ, ਪਰ ਪੁਰਾਣੇ ਨੇਮ ਅਤੇ ਨਵੇਂ ਨੇਮ ਵਿੱਚ ਰੁਕਾਵਟ ਵੀ ਹੈ।

▣ "ਤਾਂ ਜੋ ਅਸੀਂ ਧੀਰਜ ਤੋਂ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ" ਧਿਆਨ ਦਿਉ ਕਿ ਕਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਅਤੇ ਵਿਸ਼ਵਾਸੀਆਂ ਦੀ ਜੀਵਨਸ਼ੈਲੀ ਇਸ ਨਾਲ ਪ੍ਰਤੀਕਿਰਿਆ ਦਿੰਦੇ ਹਨ ਇਹ ਜੁੜੇ ਹੋਏ ਹਨ। ਨਿਹਚਾ ਅਤੇ ਉਸ ਉੱਪਰ ਕੰਮ ਇੱਕ ਦੂਜੇ ਨਾਲ ਜੁੜੇ ਹੋਏ ਹਨ (ਦੇਖੋ ਰੋਮੀਆਂ ਨੂੰ 15:5)। ਉਹਨਾਂ ਦਾ ਨਤੀਜਾ ਜੀਵਨ ਵਿੱਚ ਰੌਸ਼ਨਾ, ਅਤੇ ਮੌਤ ਵਿੱਚ, ਅਤੇ ਮਸੀਹ ਦੇ ਮੁੜ ਆਉਣ ਦੀ ਵਾਅਦੇ ਦੀ ਆਸ ਹੈ।

▣ "ਅਸੀਂ ਆਸ ਰੱਖੀਏ" ਇਹ ਮੌਜੂਦਾ ਕਿਰਿਆਸ਼ੀਲ ਵਾਕ ਹੈ, ਜੋ ਰੋਮੀਆਂ ਨੂੰ 15:4 ਵਿੱਚ ਪਹਿਲਾਂ ਹੀ ਦੱਸੇ ਗਏ ਕੰਮਾਂ ਉੱਪਰ ਅਧਾਰਿਤ ਸਾਡੀ ਆਸ ਦੀ ਦਲੀਲ ਹੈ। ਨਵੇਂ ਨੇਮ ਵਿੱਚ "ਆਸ" ਅਕਸਰ ਦੂਜੇ ਆਗਮਨ ਦਾ ਹਵਾਲਾ ਹੈ ਜਦੋਂ ਸਾਡੀ ਮੁਕਤੀ ਪੂਰੀ ਹੋਵੇਗੀ (ਦੇਖੋ ਰੋਮੀਆਂ ਨੂੰ 8:30; 1 ਯੂਹੰਨਾ 3:2)। ਇਸ ਯੂਨਾਨੀ ਸ਼ਬਦ ਵਿੱਚ ਅੰਗਰੇਜੀ ਸ਼ਬਦ ਵਾਂਗ ਅਨਿਸ਼ਚਿਤਤਾ ਦਾ ਅਰਥ ਨਹੀਂ ਹੈ। ਦੂਜਾ ਆਗਮਨ ਇੱਕ ਨਿਸ਼ਚਿਤ ਕੰਮ ਹੈ ਜੋ ਕਿ ਅਨਿਸ਼ਚਿਤ ਸਮੇਂ ਨਾਲ ਹੈ।

ਪੌਲੁਸ ਇਸ ਸ਼ਬਦ ਨੂੰ ਕਈ ਵੱਖਰੀਆਂ ਪਰ ਸੰਬੰਧਤ ਧਾਰਨਾਵਾਂ ਵਿੱਚ ਵਰਤਦਾ ਹੈ। ਅਕਸਰ ਇਹ ਵਿਸ਼ਵਾਸੀਆਂ ਦੀ ਨਿਹਚਾ ਨਾਲ ਸੰਬੰਧਤ ਹੁੰਦਾ ਹੈ। ਇਸਨੂੰ ਕਿਰਪਾ, ਸਦੀਵੀ ਜੀਵਨ, ਅੰਤਮ ਛੁਟਕਾਰਾ, ਦੂਜਾ ਆਗਮਨ ਆਦਿ ਦੇ ਤੌਰ ਤੇ ਦੱਸਿਆ ਜਾ ਸਕਦਾ ਹੈ। ਇਹ ਸੰਪੂਰਨਤਾ ਨਿਸ਼ਚਿਤ ਹੈ ਪਰ ਸਮਾਂ ਭਵਿੱਖ ਦਾ ਅਤੇ ਨਾ ਜਾਣਿਆ ਹੋਇਆ ਹੈ। ਇਸਨੂੰ ਅਕਸਰ "ਨਿਹਚਾ" ਅਤੇ "ਪਿਆਰ" ਨਾਲ ਜੋੜਿਆ ਜਾਂਦਾ ਹੈ (ਦੇਖੋ 1 ਕੁਰਿੰਥੀਆਂ ਨੂੰ 13:13; 1 ਥਸਲੋਨੀਕੀਆਂ ਨੂੰ 1:3; 2 ਥਸਲੋਨੀਕੀਆਂ ਨੂੰ 2:16)। ਪੌਲੁਸ ਦੀ ਕੁੱਝ ਵਰਤੋਂ ਦੀ ਪੱਖਪਾਤੀ ਸੂਚੀ ਇੰਝ ਹੈ:

1. ਦੂਜਾ ਆਗਮਨ, ਗਲਾਤੀਆਂ ਨੂੰ 5:5; ਅਫਸੀਆਂ ਨੂੰ 1:18; 4:4; ਤੀਤੁਸ ਨੂੰ 2:13
2. ਯਿਸੂ ਸਾਡੀ ਆਸ ਹੈ, 1 ਤਿਮੋਥਿਉਸ ਨੂੰ 1:1
3. ਖੁਸ਼ਖਬਰੀ ਵਿੱਚ ਨਿਹਚਾ, ਕੁਲੁੱਸੀਆਂ ਨੂੰ 1:23
4. ਆਖਰੀ ਮੁਕਤੀ, ਕੁਲੁੱਸੀਆਂ ਨੂੰ 1:5; 1 ਥਸਲੋਨੀਕੀਆਂ ਨੂੰ 4:13; 5:8
5. ਪਰਮੇਸ਼ਰ ਦੀ ਮਹਿਮਾ, ਰੋਮੀਆਂ ਨੂੰ 5:2, 2 ਕੁਰਿੰਥੀਆਂ ਨੂੰ 3:12; ਕੁਲੁੱਸੀਆਂ ਨੂੰ 1:27
6. ਮੁਕਤੀ ਦੀ ਪੁਸ਼ਟੀ, 1 ਥਸਲੋਨੀਕੀਆਂ ਨੂੰ 5:8
7. ਸਦੀਵੀ ਜੀਵਨ, ਤੀਤੁਸ ਨੂੰ 1:2; 3:7
8. ਸਾਰੀ ਰਚਨਾ ਦਾ ਛੁਟਕਾਰਾ, ਰੋਮੀਆਂ ਨੂੰ 8:20
9. ਨਿਹਚਾ, ਰੋਮੀਆਂ ਨੂੰ 8:23-25, 15:4

10. ਪਰਮੇਸ਼ਰ ਦਾ ਸਿਰਲੇਖ, ਰੋਮੀਆਂ ਨੂੰ 15:13

11. ਵਿਸ਼ਵਾਸੀਆਂ ਲਈ ਪੌਲੁਸ ਦੀ ਇੱਛਾ, 2 ਕੁਰਿੰਥੀਆਂ ਨੂੰ 1:7

15:5 "ਪਰਮੇਸ਼ਰ, ਤੁਹਾਨੂੰ ਇਹ ਬਖਸ਼ੋ" ਇਹ ਇੱਕ ਦੁਰਲੱਭ ਔਰਿਸਟ ਕਿਰਿਆਸ਼ੀਲ ਚੇਣਕ ਹੈ, ਜੋ ਕਿਸੇ ਇੱਛਾ ਜਾਂ ਪ੍ਰਾਰਥਨਾ ਬਾਰੇ ਦੱਸਦਾ ਹੈ। ਪੌਲੁਸ ਦੀ ਪ੍ਰਾਰਥਨਾ, ਰੋਮੀਆਂ ਨੂੰ 15:5-6, ਵਿੱਚ ਦੇ ਦਲੀਲਾਂ ਹਨ।

1. ਇੱਕ ਮਨ ਹੋਣਾ (ਦੇਖੋ ਰੋਮੀਆਂ ਨੂੰ 12:16; 2 ਕੁਰਿੰਥੀਆਂ ਨੂੰ 13:11; ਫਿਲਿੱਪੀਆਂ ਨੂੰ 2:2)
2. ਮਹਿਮਾ ਦੀ ਇੱਕ ਅਵਾਜ ਵਿੱਚ ਹੋਣਾ (ਦੇਖੋ ਰੋਮੀਆਂ ਨੂੰ 15:6, 7,9)

▣ "ਧੀਰਜ ਅਤੇ ਦਿਲਾਸੇ ਦਾ ਪਰਮੇਸ਼ਰ" ਇਹ ਪਰਮੇਸ਼ਰ ਲਈ ਬਿਆਨ ਕਰਨ ਵਾਲਾ ਇੱਕ ਸਿਰਲੇਖ ਹੈ (ਦੇਖੋ ਰੋਮੀਆਂ ਨੂੰ 15:13; 1 ਕੁਰਿੰਥੀਆਂ ਨੂੰ 1:3)। ਪਰਮੇਸ਼ਰ ਦੀਆਂ ਇਹ ਵਿਸ਼ੇਸ਼ਤਾਵਾਂ ਵਿਸ਼ਵਾਸੀਆਂ ਤੱਕ ਪਵਿੱਤਰ ਸ਼ਾਸਤਰਾਂ ਦੁਆਰਾ ਪਹੁੰਚੀਆਂ (ਦੇਖੋ ਰੋਮੀਆਂ ਨੂੰ 15:4)। ਰੋਮੀਆਂ ਨੂੰ 15:5-6 ਵਿੱਚ [ਖਾਸ ਵਿਸ਼ਾ: ਦ੍ਰਿੜਤਾ ਦੀ ਲੋੜ SPECIAL TOPIC: THE NEED TO PERSEVERE](#) ਦੇਖੋ

15:6 "ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਅਤੇ ਪਿਤਾ" ਇਹ ਰੁਹਾਨੀਅਤ ਦਾ ਸੰਪੂਰਨ ਨਵੇਂ ਨੇਮ ਦਾ ਸਿਰਲੇਖ ਹੈ (ਦੇਖੋ 2 ਕੁਰਿੰਥੀਆਂ ਨੂੰ 1:3; ਅਫਸੀਆਂ ਨੂੰ 1:3; ਕੁਲੁੱਸੀਆਂ ਨੂੰ 1:3; 1 ਪਤਰਸ 1:3; ਸਮਾਨ ਸਿਰਲੇਖ ਲਈ ਰੋਮੀਆਂ ਨੂੰ 1:7 ਦੇਖੋ)। ਪਰਮੇਸ਼ਰ ਦਾਰਸ਼ਨਿਕ ਲੋੜਾਂ ਦਾ ਨਹੀਂ ਪਰ ਪਰਕਾਸ਼ਨ ਦਾ ਹੈ। ਪੌਲੁਸ ਦੀਆਂ ਪ੍ਰਾਰਥਨਾਵਾਂ ਰੋਮੀਆਂ ਨੂੰ 15:5-6 ਵਿੱਚ ਪਰਮੇਸ਼ਰ ਦੇ ਦੋ ਸਿਰਲੇਖਾਂ ਵੱਲ ਧਿਆਨ ਦਿਉ।

1. ਦ੍ਰਿੜਤਾ ਅਤੇ ਹੌਸਲੇ ਦਾ ਪਰਮੇਸ਼ਰ
2. ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ

ਦੇਖੋ ਖਾਸ ਵਿਸ਼ਾ: ਰੋਮੀਆਂ ਨੂੰ 8:25 ਵਿੱਚ ਦ੍ਰਿੜਤਾ ਅਤੇ ਰੋਮੀਆਂ ਨੂੰ 1:7 ਵਿੱਚ ਪਿਤਾ।

ਰੋਮੀਆਂ 15:7-13

⁷ਇਸੇ ਕਾਰਨ ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਤਾਂ ਜੋ ਪਰਮੇਸ਼ਰ ਦੀ ਵਡਿਆਈ ਹੋਵੇ। ⁸ਮੈਂ ਆਖਦਾ ਹਾਂ ਕਿ ਮਸੀਹ ਪਰਮੇਸ਼ਰ ਦੀ ਸਚਿਆਈ ਦੇ ਅਨੁਸਾਰ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਵਾਇਦਿਆਂ ਨੂੰ ਜਿਹੜੇ ਸਾਡੇ ਪਿਉ-ਦਾਦਿਆਂ ਨੂੰ ਦਿੱਤੇ ਹੋਏ ਸਨ ਪੂਰਾ ਕਰੇ। ⁹ਅਤੇ ਪਰਾਈਆਂ ਕੋਮਾਂ ਇਸ ਦਯਾ ਦੇ ਲਈ ਪਰਮੇਸ਼ਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ, ਇਸ ਕਾਰਨ ਮੈਂ ਪਰਾਈਆਂ ਕੋਮਾਂ ਵਿੱਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਭਜਨ ਗਾਵਾਂਗਾ। ¹⁰ਫੇਰ ਕਹਿੰਦਾ ਹੈ, ਹੇ ਪਰਾਈ ਕੋਮੇ, ਉਹ ਦੀ ਪਰਜਾ ਦੇ ਨਾਲ ਖੁਸ਼ੀ ਮਨਾਓ। ¹¹ਅਤੇ ਫੇਰ, ਹੇ ਸਾਰੀਓ ਕੋਮੇ, ਪ੍ਰਭੂ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ। ¹²ਫੇਰ ਯਸਾਯਾਹ ਕਹਿੰਦਾ ਹੈ, ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੋਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੋਮਾਂ ਆਸ ਰੱਖਣਗੀਆਂ। ¹³ਹੁਣ ਆਸ ਦਾ ਪਰਮੇਸ਼ਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ।

15:7

NASB, TEV, REB "ਇੱਕ ਦੂਜੇ ਨੂੰ ਸਵੀਕਾਰ ਕਰੋ"

NKJV "ਇੱਕ ਦੂਜੇ ਨੂੰ ਗ੍ਰਹਿਣ ਕਰੋ"

NRSV "ਇੱਕ ਦੂਜੇ ਦਾ ਸਵਾਗਤ ਕਰੋ"

NJB "ਇੱਕ ਦੂਜੇ ਨਾਲ ਇੱਕੋ ਜਿਹੇ ਮਿੱਤਰਤਾ-ਪੂਰਨ ਢੰਗ ਨਾਲ ਪੇਸ਼ ਆਉ"

ਇਹ ਇੱਕ ਮੌਜੂਦਾ ਮੱਧ ਸੰਕੇਤਕ ਹੈ। ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਨੂੰ ਸਵੀਕਾਰਦੇ ਰਹਿਣ ਕਿਉਂਕਿ ਮਸੀਹ ਨੇ ਉਹਨਾਂ ਨੂੰ ਸਵੀਕਾਰਿਆ। ਰੋਮੀਆਂ ਨੂੰ 14:1 ਵਿੱਚ ਇਹੋ ਸੱਚਾਈ ਮਿਲਦੀ ਹੈ। ਹਾਲਾਂਕਿ, ਇੱਥੇ ਇਹ ਪਰਮੇਸ਼ਰ ਦੁਆਰਾ ਗੈਰ-ਕੌਮਾਂ ਨੂੰ ਗ੍ਰਹਿਣ ਕਰਨ ਬਾਰੇ ਪੁਰਾਣੇ ਨੇਮ ਦੇ ਹਵਾਲਿਆ ਦੀ ਸੂਚੀ ਦੀ ਜਾਣਕਾਰੀ ਹੈ (ਦੇਖੋ ਰੋਮੀਆਂ ਨੂੰ 15:9-12)। ਇਹ ਰੋਮੀਆਂ ਦੀ ਕਲੀਸੀਆ ਵਿਚਕਾਰਲੇ ਤਣਾਅ ਬਾਰੇ ਦੱਸਦੀ ਹੋਵੇਗੀ।

ਮਸੀਹਤ ਨੂੰ ਵਿਸ਼ਵਾਸੀਆਂ ਦੇ ਇੱਕ ਦੂਜੇ ਲਈ ਆਪਣੇ ਆਪ ਨੂੰ ਦੇਣ ਦੁਆਰਾ ਸੂਚੀਬੱਧ ਕੀਤਾ ਗਿਆ ਹੈ (ਦੇਖੋ ਰੋਮੀਆਂ ਨੂੰ 1:12; 12:5,10,16; 13:8; 14:13,19; 15:5,7,14; 16:16)।

▣ "ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ" ਇਹ ਇੱਕ ਐਰਿਸਟ ਮੱਧ ਸੰਕੇਤਕ ਹੈ। ਇੱਥੇ ਦੂਜਿਆਂ ਪ੍ਰਤੀ ਵਿਸ਼ਵਾਸੀਆਂ ਦੇ ਕੰਮਾਂ ਦਾ ਉਦੇਸ਼ ਅਤੇ ਪ੍ਰੇਰਣਾ ਹੈ (ਦੇਖੋ ਰੋਮੀਆਂ ਨੂੰ 14:3)। ਰੋਮੀਆਂ 14 ਵਿੱਚ ਖਾਸ ਧਿਆਨ ਇਸ ਵੱਲ ਸੀ ਕਿ

1. ਮਸੀਹ ਸੁਆਮੀ ਅਤੇ ਨਿਆਈ ਵੱਜੋਂ, ਰੋਮੀਆਂ ਨੂੰ 15:1-12
2. ਮਸੀਹ ਸਾਡੇ ਲਈ ਸਵੈ-ਅਰਪਣ ਕਰਨ ਵਾਲੇ ਪਿਆਰ ਦੀ ਉਦਾਹਰਣ ਵੱਜੋਂ, ਰੋਮੀਆਂ ਨੂੰ 15:13-23

ਮਸੀਹ ਨੇ ਸਾਨੂੰ ਸਵੀਕਾਰਿਆ, ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਸਵੀਕਾਰੀਏ!

▣ "ਤਾਂ ਜੋ ਪਰਮੇਸ਼ਰ ਦੀ ਵਡਿਆਈ ਹੋਵੇ" ਰੋਮੀਆਂ ਨੂੰ 3:23 ਵਿੱਚ ਨੋਟ ਦੇਖੋ।

15:8 "ਮਸੀਹ ਪਰਮੇਸ਼ਰ ਦੀ ਸਚਿਆਈ ਦੇ ਅਨੁਸਾਰ ਸੁੰਨਤੀਆਂ ਦਾ ਸੇਵਕ ਬਣਿਆ" ਯਿਸੂ ਪਰਮੇਸ਼ਰ ਦੁਆਰਾ ਪੁਰਾਣੇ ਨੇਮ ਦੀ ਭਵਿੱਖਬਾਣੀ ਦੀ ਪੂਰਤੀ ਹੈ (ਦੇਖੋ ਮੱਤੀ. 10:6; 15:24)। ਇਹ ਵਿਸ਼ਵਾਸ ਕਰਨ ਵਾਲੇ ਯਹੂਦੀਆਂ ਅਤੇ ਵਿਸ਼ਵਾਸੀ ਗੈਰ-ਕੌਮਾਂ ਦੇ ਲੋਕਾਂ ਵਿਚਕਾਰ ਰੋਮੀਆਂ ਦੀ ਕਲੀਸੀਆ ਵਿੱਚ ਤਣਾਅ ਬਾਰੇ ਦੱਸਦੀ ਹੋ ਸਕਦੀ ਹੈ।

NASB "ਪਰਮੇਸ਼ਰ ਦੀ ਸੱਚਾਈ ਵੱਲੋਂ ਪਿਤਾਵਾਂ ਨੂੰ ਦਿੱਤੇ ਗਏ ਵਾਅਦਿਆਂ ਦੀ ਪੁਸ਼ਟੀ ਲਈ"

NKJV "ਪਰਮੇਸ਼ਰ ਦੀ ਸੱਚਾਈ ਲਈ, ਪਿਤਾਵਾਂ ਨੂੰ ਦਿੱਤੇ ਗਏ ਵਾਅਦਿਆਂ ਦੀ ਪੁਸ਼ਟੀ ਲਈ"

NRSV " ਪਰਮੇਸ਼ਰ ਦੀ ਸੱਚਾਈ ਲਈ, ਪੁਰਖਿਆਂ ਨੂੰ ਦਿੱਤੇ ਗਏ ਵਾਅਦਿਆਂ ਦੀ ਪੁਸ਼ਟੀ ਲਈ"

TEV "ਯਹੂਦੀਆਂ ਵੱਲੋਂ, ਇਹ ਦਿਖਾਉਣ ਲਈ ਕਿ ਪਰਮੇਸ਼ਰ ਵਫ਼ਾਦਾਰ ਹੈ, ਉਹਨਾਂ ਦੇ ਬਜ਼ੁਰਗਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ"

NJB "ਤਾਂਕਿ ਪਰਮੇਸ਼ਰ ਪੁਰਖਿਆਂ ਨਾਲ ਕੀਤੇ ਵਾਅਦਿਆਂ ਨੂੰ ਵਫ਼ਾਦਾਰੀ ਨਾਲ ਨਿਭਾਵੇ"

ਸੰਭਵ ਤੌਰ ਤੇ ਇਹ ਇਸਰਾਇਲ ਨਾਲ ਪਰਮੇਸ਼ਰ ਦੇ ਪੁਰਾਣੇ ਨੇਮ ਦੇ ਵਾਅਦਿਆਂ ਨਾਲ ਸੰਬੰਧਤ ਹੈ (ਦੇਖੋ ਰੋਮੀਆਂ ਨੂੰ 4:16)। ਹਾਲਾਂਕਿ, ਇਹ ਪਰਮੇਸ਼ਰ ਦੁਆਰਾ ਸਾਰੀ ਮਨੁੱਖਤਾ ਨੂੰ ਛੁਟਕਾਰਾ ਦੇਣ ਦੇ ਵਾਅਦਿਆਂ ਦਾ ਹਵਾਲਾ ਹੋ ਸਕਦਾ ਹੈ (ਦੇਖੋ ਉਤਪਤ. 3:15, 12:3, ਕੂਚ. 19:5-6; ਯਸਾਯਾਹ. 2:2-4; 56:7; 66:18-24)। ਖੁਸ਼ਖਬਰੀ ਦਾ ਰਹੱਸ ਇਹ ਹੈ ਕਿ ਪਰਮੇਸ਼ਰ ਦੀ ਯੋਜਨਾ ਹਮੇਸ਼ਾਂ ਤੋਂ ਮਸੀਹ ਦੁਆਰਾ ਯਹੂਦੀਆਂ ਅਤੇ ਗੈਰ-ਕੌਮਾਂ ਨੂੰ ਇੱਕਠਾ ਕਰਨਾ ਰਿਹਾ ਹੈ (ਦੇਖੋ ਅਫ਼ਸੀਆਂ ਨੂੰ 2:11-3:13)।

ਨਵੇਂ ਨੇਮ ਦਾ ਸੁਨੇਹਾ ਪੁਰਾਣੇ ਨੇਮ ਦੀਆਂ ਆਸਾਂ, ਕੁੱਝ ਨਹੀਂ ਬਲਕਿ ਸਭ ਕੁੱਝ ਨਵਾਂ। ਮਸੀਹ ਦਾ ਵੱਡਾ ਮਿਸ਼ਨ ਸੀ (1) ਇਸਰਾਇਲ ਨਾਲ ਵਾਅਦਾ ਕੀਤੀ ਗਈ ਆਸ ਦੀ ਪੂਰਤੀ ਅਤੇ (2) ਗੈਰ-ਕੌਮਾਂ ਲਈ ਦਰਵਾਜ਼ੇ ਖੋਲਣਾ (ਦੇਖੋ ਰੋਮੀਆਂ ਨੂੰ 3:29-30; 9:30; 10:11-12,16-20; 11:25,32; 16:25; ਅਫਸੀਆਂ ਨੂੰ 2:11-3:21)। ਕਿਉਂਕਿ ਇਸਰਾਇਲ ਪਰਮੇਸ਼ਰ ਨੂੰ ਪ੍ਰਗਟ ਕਰਨ ਅਤੇ ਗੈਰ-ਕੌਮਾਂ ਨੂੰ ਅਕਰਸ਼ਿਤ ਕਰਨ ਦੇ ਖੁਸ਼ਖਬਰੀ ਵੰਡਣ ਦੇ ਮਿਸ਼ਨ ਵਿੱਚ ਅਸਫਲ ਰਿਹਾ, ਯਿਸੂ ਨਵੇਂ ਆਤਮਿਕ ਇਸਰਾਇਲ ਨੂੰ ਬਲ ਦਿੰਦਾ ਹੈ (ਦੇਖੋ ਰੋਮੀਆਂ ਨੂੰ 9:6; ਗਲਾਤੀਆਂ ਨੂੰ 6:16) ਤਾਂ ਜੋ ਉਹ ਇਸ ਸਾਰੇ ਸੰਸਾਰ ਦੇ ਕੰਮ ਨੂੰ ਪੂਰਾ ਕਰ ਸਕਣ (ਦੇਖੋ ਮੱਤੀ. 28:19-20; ਲੂਕਾ 24:47; ਯੂਹੰਨਾ 3:16; ਰਸੂਲਾਂ ਦੇ ਕਰਤੱਬ 1:8)।

▣ "ਵਾਇਦਿਆਂ" ਦੇਖੋ ਖਾਸ ਵਿਸ਼ਾ ਰੋਮੀਆਂ ਨੂੰ 4:16 ਵਿੱਚ।

15:9-12 ਇਹ ਪੁਰਾਣੇ ਨੇਮ ਦੇ ਹਵਾਲਿਆਂ ਦੀ ਸੂਚੀ ਹੈ ਜੋ ਇਹ ਦੱਸਦੀ ਹੈ ਕਿ ਗੈਰ-ਕੌਮਾਂ ਹਮੇਸ਼ਾਂ ਤੋਂ ਪਰਮੇਸ਼ਰ ਦੀ ਯੋਜਨਾ ਦਾ ਹਿੱਸਾ ਰਹੀਆਂ ਹਨ, ਦੇਖੋ ਰੋਮੀਆਂ ਨੂੰ 10:16-20)। ਇਹ ਪੁਰਾਣੇ ਨੇਮ ਦੇ ਹਵਾਲਿਆਂ ਦੀ ਸੂਚੀ ਹੈ

1. ਰੋਮੀਆਂ ਨੂੰ 15:9 – ਜਬੂਰਾਂ ਦੀ ਪੇਥੀ. 18:49 ਜਾਂ 2 ਸਮੂਏਲ. 22:50
2. ਰੋਮੀਆਂ ਨੂੰ 15:10 – ਬਿਵਸਥਾ ਸਾਰ. 32:43
3. ਰੋਮੀਆਂ ਨੂੰ 15:11 – ਜਬੂਰਾਂ ਦੀ ਪੇਥੀ. 117:1
4. ਰੋਮੀਆਂ ਨੂੰ 15:12 – ਯਸਾਯਾਹ. 11:1,10

ਧਿਆਨ ਦਿਉ ਕਿ ਇੱਥੇ ਇਬਰਾਨੀ ਕੈਨਨ ਦੇ ਹਰੇਕ ਭਾਗ ਵਿੱਚੋਂ ਹਵਾਲਾ ਹੈ: ਬਿਵਸਥਾ, ਨਬੀ, ਅਤੇ ਲਿਖਤਾਂ।

15:9 "ਇਸ ਦਯਾ ਦੇ ਲਈ ਪਰਮੇਸ਼ਰ ਦੀ ਵਡਿਆਈ ਕਰਨ" ਪਰਮੇਸ਼ਰ ਦੀ ਕਿਰਪਾ ਹੀ ਰੋਮੀਆਂ ਲਈ ਪਹਿਲਾਂ ਤੋਂ ਠਹਿਰਾਈ ਗਈ ਜਗਾ (ਦੇਖੋ ਰੋਮੀਆਂ ਨੂੰ 9:15,16,18,23) ਅਤੇ ਗੈਰ-ਕੌਮਾਂ ਨੂੰ ਸ਼ਾਮਲ ਕਰਨ (ਦੇਖੋ ਰੋਮੀਆਂ ਨੂੰ 11:30,31,32; 15:9) ਦੀ ਕੁੰਜੀ ਹੈ। ਇਸਰਾਇਲ ਨੂੰ ਬਚਾਉਣਾ ਪਰਮੇਸ਼ਰ ਦੀ ਕਿਰਪਾ ਹੈ। ਇਹ ਪਰਮੇਸ਼ਰ ਦੀ ਕਿਰਪਾ ਹੈ ਜੋ ਵਿਸ਼ਵਾਸੀ ਗੈਰ-ਕੌਮਾਂ ਨੂੰ ਬਚਾਉਂਦੀ ਹੈ। ਵਸੀਲਾ ਮਨੁੱਖੀ ਕਾਰਗੁਜ਼ਾਰੀ ਨਹੀਂ (ਦੇਖੋ ਰੋਮੀਆਂ 9), ਪਰ ਪਰਮੇਸ਼ਰ ਦਾ ਕਿਰਪਾਮਈ ਅਤੇ ਨਾ ਬਦਲਣ ਵਾਲਾ ਚਰਿੱਤਰ ਹੈ (ਦੇਖੋ ਰੂਚ. 34:6; ਨਿਹਮਿਯਾਹ. 9:17; ਜਬੂਰਾਂ ਦੀ ਪੇਥੀ. 103:8,4; ਯੋਏਲ 2:13; ਅਤੇ ਮਸੀਹ ਦਾ ਵਾਅਦਾ (ਦੇਖੋ ਯਸਾਯਾਹ. 11:1,10)।

ਇਹ ਰੋਚਕ ਹੈ ਕਿ ਗੈਰ-ਕੌਮਾਂ ਪਰਮੇਸ਼ਰ ਨੂੰ "ਵਡਿਆਉਂਦੀਆਂ" ਹਨ ਦੁਆਰਾ

1. ਤੈਬਾ ਕਰਨ/ਮਹਿਮਾ ਕਰਨ
2. ਗਾਉਣ ਦੁਆਰਾ

ਜਦੋਂ ਇੱਕ ਵਿਸ਼ਵਾਸੀ ਪਰਮੇਸ਼ਰ ਲਈ ਗਾਉਂਦਾ ਹੈ, ਤਾਂ ਉਹ ਤੈਬਾ ਕਰਦਾ/ਅਗੰਮ ਵਾਕ ਕਰਦਾ ਹੈ! ਭਜਨ, ਨਿਹਚਾ ਵਾਂਗ, ਤੈਬਾ ਦਾ ਇੱਕ ਵੈਧ ਢੰਗ ਹਨ (ਦੇਖੋ ਰੋਮੀਆਂ ਨੂੰ 10:9-13)।

15:13 "ਹੁਣ ਆਸ ਦਾ ਪਰਮੇਸ਼ਰ" ਇਹ ਰੋਮੀਆਂ ਨੂੰ 14:1 ਵਿੱਚ ਸ਼ੁਰੂ ਹੋਈ ਸ਼ਾਬਦਿਕ ਇਕਾਈ ਲਈ ਖਤਮ ਕਰਨ ਵਾਲਾ ਕਲਮਾ ਸੀ। ਇਹ ਰਹਾਨੀਅਤ ਲਈ ਇੱਕ ਹੋਰ ਅਦਭੁੱਤ ਸਿਰਲੇਖ ਸੀ—ਆਸ ਦਾ ਪਰਮੇਸ਼ਰ।

15:13 "ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ" ਇਹ ਇੱਕ ਔਰਿਸਟ ਕਿਰਿਆਸ਼ੀਲ ਚੇਣਕ ਹੈ, ਜੋ ਰੋਮੀਆਂ ਦੇ ਵਿਸ਼ਵਾਸੀਆਂ ਲਈ ਪੌਲੁਸ ਦੀ ਪ੍ਰਾਰਥਨਾ ਬਾਰੇ ਦੱਸਦਾ ਹੈ। "ਸਾਰਿਆਂ" ਦੀ ਮੌਜੂਦਗੀ ਵੱਲ ਧਿਆਨ ਦਿਉ (ਦੇਖੋ ਰੋਮੀਆਂ ਨੂੰ 5:1-2; 14:17)।

NASB, NKJV, "ਵਿਸ਼ਵਾਸ ਵਿੱਚ"
 NRSV
 TEV "ਉਸ ਵਿੱਚ ਤੁਹਾਡੇ ਵਿਸ਼ਵਾਸ ਦੇ ਅਰਥਾਂ ਦੁਆਰਾ"
 NJB " ਤੁਹਾਡੇ ਵਿਸ਼ਵਾਸ ਵਿੱਚ"

ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ। ਇਹ ਦ੍ਰਿੜਤਾ ਦੀ ਮਸੀਹ ਵਿੱਚ ਨਿਹਚਾ ਦੀ ਲਗਾਤਾਰਤਾ, ਪਵਿੱਤਰ ਆਤਮਾ ਦੀ ਤਾਕਤ ਵਿੱਚ, ਨਿੱਜੀ ਅਨੰਦ ਅਤੇ ਸ਼ਾਂਤੀ ਬਾਰੇ ਦੱਸਦਾ ਹੈ। ਮਸੀਹ ਵਿੱਚ ਨਿਹਚਾ ਕੇਵਲ ਸ਼ੁਰੂਆਤੀ ਪ੍ਰਤੀਕਿਰਿਆ ਨਹੀਂ ਬਲਕਿ ਜੀਵਨਸ਼ੈਲੀ ਦੀ ਪ੍ਰਤੀਕਿਰਿਆ ਹੈ।

▣ "ਕਿ ਤੁਸੀਂ ਆਸ ਵਿੱਚ ਵਧਦੇ ਜਾਵੋ" ਇਹ *perisseuō* ਦਾ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ, ਜਿਸਦਾ ਮੂਲ ਅਰਥ "ਸਭ ਤੋਂ ਉੱਪਰ" ਹੈ।

ਖਾਸ ਵਿਸ਼ਾ: ਭਰਪੂਰੀ

ਖਾਸ ਵਿਸ਼ਾ: ਭਰਪੂਰੀ (*PERISEUŌ*)

ਇਹ ਸ਼ਬਦ ਜਿਆਦਾਤਰ ਪੌਲੁਸ ਦੁਆਰਾ ਵਰਤਿਆ ਗਿਆ ਹੈ। ਇਹ ਉਸ ਵੱਲ ਇਸ਼ਾਰਾ ਕਰਦਾ ਹੈ ਜੋ ਜਿਆਦਾ ਭਰ ਕੇ ਉਛਲਦਾ ਹੈ (ਉਦਾਹਰਣ ਲਈ, ਇੱਕ ਸਕਰਾਤਮਕ ਢੰਗ)।

1. ਪਰਮੇਸ਼ਰ ਦੀ ਸੱਚਾਈ ਉਸ ਦੀ ਮਹਿਮਾ ਨਾਲ ਭਰਪੂਰ ਹੈ, ਰੋਮੀਆਂ ਨੂੰ 3:7
2. ਇੱਕ ਮਨੁੱਖ, ਯਿਸੂ ਮਸੀਹ, ਦੀ ਕਿਰਪਾ ਵਿੱਚ ਮੁਫਤ ਦਾਤ ਦੀ ਭਰਪੂਰੀ ਹੋਈ, ਰੋਮੀਆਂ ਨੂੰ 5:15
3. ਵਿਸ਼ਵਾਸੀ ਆਸ ਨਾਲ ਭਰਪੂਰ ਹਨ, ਰੋਮੀਆਂ ਨੂੰ 15:13
4. ਵਿਸ਼ਵਾਸੀ ਕੁੱਝ ਚੀਜ਼ਾਂ ਖਾਣ ਜਾਂ ਨਾ ਖਾਣ ਦੁਆਰਾ ਪਰਮੇਸ਼ਰ ਦੀ ਸਲਾਘਾ ਨਹੀਂ ਕਰਦੇ, 1 ਕੁਰਿੰਥੀਆਂ ਨੂੰ 8:8 (ਦੇਖੋ ਮਰਕੁਸ 7:15,17-23)
5. ਵਿਸ਼ਵਾਸੀ ਕਲੀਸੀਆ ਦੀ ਸਥਾਪਨਾ ਵਿੱਚ ਵਾਧਾ ਕਰਦੇ ਹਨ, 1 ਕੁਰਿੰਥੀਆਂ ਨੂੰ 14:12
6. ਵਿਸ਼ਵਾਸੀ ਪ੍ਰਭੂ ਦੇ ਕੰਮ ਵਿੱਚ ਵੱਧਦੇ ਜਾਣ, 1 ਕੁਰਿੰਥੀਆਂ ਨੂੰ 15:58
7. ਵਿਸ਼ਵਾਸੀ ਮਸੀਹ ਦੇ ਦੁੱਖ ਅਤੇ ਮਸੀਹ ਦੇ ਦਿਲਾਸੇ ਨੂੰ ਪੂਰੀ ਤਰ੍ਹਾਂ ਸਹਿੰਦੇ ਹਨ, 2 ਕੁਰਿੰਥੀਆਂ ਨੂੰ 1:5
8. ਧਾਰਮਿਕਤਾ ਦੀ ਸੇਵਕਾਈ ਮਹਿਮਾ ਵਿੱਚ ਬਹੁਤ ਵੱਧ ਹੈ, 2 ਕੁਰਿੰਥੀਆਂ ਨੂੰ 3:9
9. ਵਿਸ਼ਵਾਸੀਆਂ ਦੀ ਧੰਨਵਾਦ ਦੀ ਭੇਟ ਪਰਮੇਸ਼ਰ ਦੀ ਮਹਿਮਾ ਵਧਾਉਂਦੀ ਹੈ, 2 ਕੁਰਿੰਥੀਆਂ ਨੂੰ 4:15
10. ਵਿਸ਼ਵਾਸੀਆਂ ਦੇ ਅਨੰਦ ਦੀ ਭਰਪੂਰੀ, 2 ਕੁਰਿੰਥੀਆਂ ਨੂੰ 8:2
11. ਵਿਸ਼ਵਾਸੀ ਹਰੇਕ ਚੀਜ਼ ਵਿੱਚ ਭਰਪੂਰ ਹਨ (ਨਿਹਚਾ, ਦਲੀਲ, ਸਮਝ, ਗੰਭੀਰਤਾ, ਅਤੇ ਪਿਆਰ), ਅਤੇ ਯਰੂਸ਼ਲਮ ਦੀ ਕਲੀਸੀਆ ਲਈ ਦਾਤ ਵਿੱਚ ਵੀ, 2 ਕੁਰਿੰਥੀਆਂ ਨੂੰ 8:7
12. ਸਾਰੀ ਕਿਰਪਾ ਵਿਸ਼ਵਾਸੀਆਂ ਨੂੰ ਭਰਪੂਰ ਕਰਦੀ ਹੈ, 2 ਕੁਰਿੰਥੀਆਂ ਨੂੰ 9:8

13. ਵਿਸ਼ਵਾਸੀਆਂ ਦੁਆਰਾ ਪਰਮੇਸ਼ਰ ਲਈ ਧੰਨਵਾਦ ਦੀ ਭਰਪੂਰੀ, 2 ਕੁਰਿੰਥੀਆਂ ਨੂੰ 9:12
14. ਪਰਮੇਸ਼ਰ ਦੀ ਕਿਰਪਾ ਦਾ ਧੰਨ ਵਿਸ਼ਵਾਸੀਆਂ ਉੱਪਰ ਵਰਿਆ ਹੈ, ਅਫਸੀਆਂ ਨੂੰ 1:8
15. ਵਿਸ਼ਵਾਸੀਆਂ ਦਾ ਪਿਆਰ ਵੱਧਦਾ ਰਹੇ, ਫਿਲਿੱਪੀਆਂ ਨੂੰ 1:9
16. ਪੌਲੁਸ ਵਿੱਚ ਵਿਸ਼ਵਾਸੀਆਂ ਦਾ ਹੌਸਲਾ ਮਸੀਹ ਵਿੱਚ ਵੱਧਦਾ ਹੈ, ਫਿਲਿੱਪੀਆਂ ਨੂੰ 1:26
17. ਭਰਪੂਰੀ ਹੋਣਾ, ਫਿਲਿੱਪੀਆਂ ਨੂੰ 4:12,18
18. ਧੰਨਵਾਦ ਨਾਲ ਵਿਸ਼ਵਾਸੀ ਡੁੱਲਦੇ ਜਾਂਦੇ ਹਨ, ਕੁਲੁੱਸੀਆਂ ਨੂੰ 2:7
19. ਇੱਕ ਦੂਜੇ ਲਈ ਵਿਸ਼ਵਾਸੀਆਂ ਦਾ ਪਿਆਰ ਵੱਧਦਾ ਹੈ, 1 ਥਸਲੋਨੀਕੀਆਂ ਨੂੰ 3:12
20. ਪਰਮੇਸ਼ਰ ਵਰਗੇ ਜੀਵਨ ਵਿੱਚ ਵੱਧਦੇ ਜਾਉ, 1 ਥਸਲੋਨੀਕੀਆਂ ਨੂੰ 4:1
21. ਸਾਥੀ ਵਿਸ਼ਵਾਸੀਆਂ ਲਈ ਪਿਆਰ ਵਿੱਚ ਵੱਧੇ, 1 ਥਸਲੋਨੀਕੀਆਂ ਨੂੰ 4:10

ਮਸੀਹ ਵਿੱਚ ਪਰਮੇਸ਼ਰ ਦੀ ਕਿਰਪਾ ਲਈ ਪੌਲੁਸ ਦੀ ਸਮਝ "ਵੱਧ ਤੋਂ ਵੱਧ" ਸੀ, ਇਸ ਲਈ, ਉਹਨਾਂ ਦੇ ਰੋਜਾਨਾ ਜੀਵਨ ਵਿੱਚ ਕਿਰਪਾ ਅਤੇ ਪਿਆਰ ਵਿੱਚ ਵਿਸ਼ਵਾਸੀਆਂ ਦੇ ਚੱਲਣ ਦੀ ਲੋੜ "ਵੱਧ ਤੋਂ ਵੱਧ" ਹੈ!

Copyright © 2014 [Bible Lessons International](#)

▣ "ਪਵਿੱਤਰ ਆਤਮਾ ਦੀ ਸਮਰੱਥ ਨਾਲ" ਨਵੇਂ ਯੁੱਗ ਵਿੱਚ ਕਿਰਿਆਸ਼ੀਲ ਪਵਿੱਤਰ ਆਤਮਾ ਤ੍ਰਿਏਕਤਾ ਦਾ ਇੱਕ ਪੱਖ ਹੈ। ਉਸਦੇ ਬਿਨਾਂ ਕਿਸੇ ਦਾ ਵੀ ਸਦਾ ਰਹਿਣ ਵਾਲਾ ਪ੍ਰਭਾਵ ਜਾਂ ਕੀਮਤ ਨਹੀਂ ਹੈ (ਦੇਖੋ ਰੋਮੀਆਂ ਨੂੰ 15:19; 1 ਕੁਰਿੰਥੀਆਂ ਨੂੰ 2:4; 1 ਥਸਲੋਨੀਕੀਆਂ ਨੂੰ 1:5)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਰੋਮੀਆਂ 14:1-15:13 ਦੀ ਕੇਂਦਰੀ ਸੱਚਾਈ ਕੀ ਹੈ?
2. ਪੌਲੁਸ ਆਇਤਾਂ 9-12 ਵਿੱਚ ਪੁਰਾਣੇ ਨੇਮ ਦੇ ਹਿੱਸਿਆਂ ਦੇ ਹਵਾਲੇ ਕਿਉਂ ਦਿੰਦਾ ਹੈ? ਉਹ ਕਿਹੜੀ ਵੱਡੀ ਸੱਚਾਈ ਬਾਰੇ ਦੱਸਦੇ ਹਨ?

14-33 ਆਇਤਾਂ ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਕਈ ਤਰੀਕਿਆਂ ਨਾਲ ਇਸ ਪੱਤਰ ਦਾ ਅੰਤ ਇਸ ਦੀ ਸ਼ੁਰੂਆਤ ਵਰਗਾ ਹੈ, 1:8-15
 1. ਇਹ ਉਹਨਾਂ ਦੀ ਨਿਹਚਾ ਦਾ ਪ੍ਰਚਾਰ ਕਰਦਾ ਹੈ (ਦੇਖੋ ਰੋਮੀਆਂ ਨੂੰ 1:8)
 2. ਇਹ ਗੈਰ-ਕੌਮਾਂ ਲਈ ਖੁਸ਼ਖਬਰੀ ਲਈ ਪੌਲੁਸ ਦੀ ਰਸੂਲਤਾਈ ਨੂੰ ਬਚਾਉਂਦਾ ਹੈ (ਦੇਖੋ ਰੋਮੀਆਂ ਨੂੰ 1:13,14)
 3. ਇਹ ਉਹਨਾਂ ਨੂੰ ਮਿਲਣ ਲਈ ਪੌਲੁਸ ਦੀ ਇੱਛਾ ਦਾ ਦਾਅਵਾ ਕਰਦਾ ਹੈ (ਦੇਖੋ ਰੋਮੀਆਂ ਨੂੰ 1:10,13)

4. ਇਹ ਪੌਲੁਸ ਦੀ ਇੱਛਾ ਬਾਰੇ ਦੱਸਦਾ ਹੈ ਕਿ ਉਹ ਦੂਜੇ ਖੇਤਰਾਂ ਤੱਕ ਉਸਦੇ ਰਾਹ ਵਿੱਚ ਉਸਦੀ ਮਦਦ ਕਰਨ ਜਿੱਥੇ ਹਾਲੇ ਤੱਕ ਖੁਸ਼ਖਬਰੀ ਨਹੀਂ ਪਹੁੰਚੀ (ਸਪੇਨ, ਦੇਖੋ ਰੋਮੀਆਂ ਨੂੰ 1:13)

- B. ਫਿਰ ਤੋਂ, ਇੱਥੇ ਰੋਮੀਆਂ ਦੀ ਕਲੀਸੀਆ ਵਿੱਚ ਵਿਸ਼ਵਾਸੀ ਯਹੂਦੀਆਂ ਅਤੇ ਵਿਸ਼ਵਾਸੀ ਗੈਰ-ਕੌਮਾਂ ਵਿਚਕਾਰ ਤਣਾਅ ਦਾ ਸੰਕੇਤ ਹੈ ਜਿਸ ਵੱਲ ਸਾਰੇ ਪੱਤਰ ਦੌਰਾਨ ਇਸ਼ਾਰਾ ਕੀਤਾ ਗਿਆ ਹੈ, ਪਰ ਖਾਸ ਤੌਰ ਤੇ ਰੋਮੀਆਂ 9-11, 14:1-15:13 ਵਿੱਚ।
- C. ਇੱਥੇ ਪਹਿਲੀ ਸਦੀ ਦੀ ਕਲੀਸੀਆ ਵਿੱਚ ਪੌਲੁਸ ਦੀ ਰਸੂਲਕ ਸਥਿਤੀ ਬਾਰੇ ਤਣਾਅ ਦਾ ਸੰਕੇਤ ਮਿਲਦਾ ਹੈ। ਇੰਝ ਲਗਦਾ ਹੈ ਕਿ ਉਹ ਰੋਮੀਆਂ ਨੂੰ 15:15-19; 1:2,5 ਵਿੱਚ ਆਪਣੇ ਆਪ ਨੂੰ ਬਚਾ ਰਿਹਾ ਹੋਵੇ।
- D. ਸ਼ਾਬਦਿਕ ਇਕਾਈ ਵਿੱਚ ਦੋ ਵਿਸ਼ੇ ਹਨ।
 1. ਪੌਲੁਸ ਦੀ ਰਸੂਲਕ, ਖੁਸ਼ਖਬਰੀ ਵੰਡਣ ਵਾਲੀ, ਗੈਰ-ਕੌਮਾਂ ਵਿੱਚ ਕੇਂਦਰਤ ਸੇਵਕਾਈ (ਦੇਖੋ ਰੋਮੀਆਂ ਨੂੰ 15:14-21)
 2. ਹੋ ਸਕਦਾ ਹੈ ਇਸ ਉਦੇਸ਼ ਨੂੰ ਪੂਰਾ ਕਰਨ ਲਈ ਪੌਲੁਸ ਦੀਆਂ ਯਾਤਰਾ ਯੋਜਨਾਵਾਂ ਉਸ ਨੂੰ ਪੂਰੇ ਰੋਮੀਆਂ ਵਿੱਚ ਲੈ ਗਈਆਂ (ਦੇਖੋ ਰੋਮੀਆਂ ਨੂੰ 15:22-33)

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ 15:14-21

¹⁴ਹੇ ਮੇਰੇ ਭਰਾਵੇ, ਮੈਂ ਆਪ ਵੀ ਤੁਹਾਡੇ ਵੱਲੋਂ ਯਕੀਨ ਰੱਖਦਾ ਹਾਂ ਕਿ ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਸਿਖਾ ਸਕਦੇ ਹੋ। ¹⁵ਪਰ ਮੈਂ ਤੁਹਾਨੂੰ ਫੇਰ ਯਾਦ ਕਰਾਉਣ ਲਈ ਕਿਤੇ-ਕਿਤੇ ਹੋਰ ਵੀ ਦਲੇਰੀ ਨਾਲ ਤੁਹਾਨੂੰ ਉਸ ਕਿਰਪਾ ਦੇ ਕਾਰਨ ਲਿਖਦਾ ਹਾਂ ਜਿਹੜੀ ਮੈਨੂੰ ਪਰਮੇਸ਼ੁਰ ਦੀ ਵੱਲੋਂ ਬਖਸ਼ੀ ਗਈ। ¹⁶ਤਾਂ ਜੇ ਮੈਂ ਪਰਮੇਸ਼ੁਰ ਦੀ ਖੁਸ਼ਖਬਰੀ ਵਿੱਚ ਜਾਜਕ ਦਾ ਕੰਮ ਕਰਦਿਆਂ ਪਰਾਈਆਂ ਕੌਮਾਂ ਦੇ ਲਈ ਮਸੀਹ ਦਾ ਸੇਵਕ ਹੋਵਾਂ ਤਾਂ ਜੇ ਪਰਾਈਆਂ ਕੌਮਾਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਕਬੂਲ ਹੋਵੇ। ¹⁷ਜੇ ਪਰਮੇਸ਼ੁਰ ਦੀਆਂ ਗੱਲਾਂ ਦੇ ਬਾਰੇ ਮੈਨੂੰ ਮਸੀਹ ਯਿਸੂ ਵਿੱਚ ਅਭਿਆਨ ਕਰਨ ਦਾ ਸਮਾਂ ਹੈ। ¹⁸ਕਿਉਂ ਜੇ ਮੇਰਾ ਹੱਸਲਾ ਨਹੀਂ ਪੈਂਦਾ ਜੇ ਮੈਂ ਹੋਰ ਕੰਮਾਂ ਦੀ ਗੱਲ ਕਰਾਂ ਬਿਨਾਂ ਉਨ੍ਹਾਂ ਦੇ ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰੀ ਕਰਨ ਲਈ ਬਚਨ ਅਤੇ ਕੰਮਾਂ ਤੋਂ, ¹⁹ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੱਕ ਜੇ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚੁਫੇਰੇ ਇੰਲੁਰਿਕੁਨ ਤੱਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪਰਚਾਰ ਕੀਤਾ। ²⁰ਹਾਂ, ਮੈਂ ਇਹ ਤਮੰਨਾ ਕੀਤੀ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ, ਉੱਥੇ ਖੁਸ਼ਖਬਰੀ ਸੁਣਾਵਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਜੇ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਉਸਾਰੀ ਕਰਾਂ। ²¹ਸਗੋਂ ਜਿਵੇਂ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਦੀ ਖਬਰ ਨਹੀਂ ਮਿਲੀ, ਉਹ ਵੇਖਣਗੇ, ਅਤੇ ਜਿਨ੍ਹਾਂ ਨਹੀਂ ਸੁਣਿਆ, ਉਹ ਸਮਝਣਗੇ।

ਪੌਲੁਸ ਦੀ ਰੋਮ ਯਾਤਰਾ ਲਈ ਯੋਜਨਾ

15:14

NASB "ਅਤੇ ਤੁਹਾਡੇ ਵਿਸ਼ੇ ਵਿੱਚ ਮੇਰੇ ਭਰਾਵੇ ਆਪ ਵੀ ਯਕੀਨ ਰੱਖਦਾ ਹਾਂ"

NKJV "ਹੁਣ ਮੈਂ ਆਪ ਵੀ ਤੁਹਾਡੇ ਵਿਸ਼ੇ ਮੇਰੇ ਭਰਾਵੇ ਯਕੀਨ ਰੱਖਦਾ ਹਾਂ"

NRSV "ਮੈਂ ਆਪ ਵੀ ਤੁਹਾਡੇ ਵਿਸ਼ੇ ਮੇਰੇ ਭਰਾਵੇ ਅਤੇ ਭੈਣੋਂ ਯਕੀਨ ਰੱਖਦਾ ਹਾਂ"

TEV "ਮੇਰੇ ਸਾਥੀਉ: ਮੈਂ ਵੀ ਤੁਹਾਡੇ ਵਿਸ਼ੇ ਪੱਕਾ ਹਾਂ"

"ਇਸ ਲਈ ਨਹੀਂ ਕਿ ਮੈਂ ਤੁਹਾਡੇ ਪ੍ਰਤੀ ਮੇਰੇ ਭਰਾਵੇ ਕੋਈ ਸ਼ੱਕ ਹੈ, ਬਲਕਿ ਇਸ ਦੇ ਉਲਟ ਮੈਂ ਤੁਹਾਡੇ ਵਿਸ਼ੇ ਨਿਸ਼ਚਿਤ ਹਾਂ"

"ਮੈਂ" (*auto ego*) ਯੂਨਾਨੀ ਭਾਸ਼ਾ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਪੌਲੁਸ ਸੱਚ ਵਿੱਚ ਇਸ ਕਲੀਸੀਆ ਦੀ ਸਿਫਤ ਕਰਦਾ ਹੈ ("ਯਕੀਨ ਕਰਦਾ ਹਾਂ," ਸੰਪੂਰਨ ਅਕਰਮਕ ਸੰਕੇਤਕ)।

ਪੌਲੁਸ ਰੋਮੀਆਂ ਨੂੰ 15:14 ਵਿੱਚ ਇਹਨਾਂ ਰੋਮੀਆਂ ਦੇ ਮਸੀਹੀਆਂ ਬਾਰੇ ਤਿੰਨ ਗੱਲਾਂ ਦਾ ਦਾਅਵਾ ਕਰਦਾ ਹੈ।

1. ਉਹ ਭਲਿਆਈ ਨਾਲ ਭਰੇ ਹੋਏ ਹਨ (ਮੌਜੂਦਾ ਕਿਰਿਆਸ਼ੀਲ ਸੰਕੇਤਕ)
2. ਉਹ ਬੁੱਧ ਨਾਲ ਭਰੇ ਹੋਏ ਹਨ (ਸੰਪੂਰਨ ਅਕਰਮਕ ਸੰਕੇਤਕ)
3. ਉਹ ਇੱਕ ਦੂਜੇ ਨੂੰ ਤਾੜਨ ਦੇ ਕਾਬਲ ਹਨ (ਮੌਜੂਦਾ ਅਕਰਮਕ ਸੰਕੇਤਕ)

ਇਹ ਆਇਤ ਦੱਸਦੀ ਹੈ ਕਿ ਪੌਲੁਸ ਉਹਨਾਂ ਤੀਕਰ ਕੋਈ ਨਵਾਂ ਸੁਨੇਹਾ ਨਹੀਂ ਲਿਆ ਰਿਹਾ, ਪਰ ਜੇ ਖੁਸ਼ਖਬਰੀ ਉਹਨਾਂ ਨੇ ਪਹਿਲਾਂ ਹੀ ਸੁਣੀ ਅਤੇ ਮੰਨੀ ਹੈ ਦਾ ਵਰਣਨ ਅਤੇ ਉਸੇ ਨੂੰ ਸਪਸ਼ਟ ਕਰ ਰਿਹਾ ਹੈ (ਦੇਖੋ ਰੋਮੀਆਂ ਨੂੰ 15:15)।

▣ "ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ" ਜਿਵੇਂ ਪਹਿਲੇ ਵਾਕਾਂਸ਼ ਵਿੱਚ "ਮੈਂ ਆਪ" ਬਹੁਤ ਪ੍ਰਭਾਵਸ਼ਾਲੀ ਹੈ, ਇੱਥੇ "ਤੁਸੀਂ ਆਪ" ਪ੍ਰਭਾਵਸ਼ਾਲੀ ਹੈ। ਸ਼ਬਦ "ਭਰ" (*mestos*) ਦਾ ਅਰਥ ਹੈ "ਪੂਰਾ" ਜਾਂ "ਭਰਪੂਰ"। ਪੌਲੁਸ ਨੇ ਇਸ ਸ਼ਬਦ ਨੂੰ ਕੇਵਲ ਦੋ ਵਾਰ ਵਰਤਿਆ, ਦੋਵੇਂ ਰੋਮੀਆਂ ਵਿੱਚ (ਰੋਮੀਆਂ ਨੂੰ 15:1:29; 15:14)।

ਸ਼ਬਦ "ਭਰਿਆ" (*plēroō*) ਇੱਕ ਸੰਪੂਰਨ ਅਕਰਮਕ ਵਾਕ ਹੈ। ਪੌਲੁਸ ਨੇ ਇਹ ਸ਼ਬਦ ਅਕਸਰ ਰੋਮੀਆਂ ਵਿੱਚ ਵਰਤਿਆ (ਦੇਖੋ ਰੋਮੀਆਂ ਨੂੰ 1:29; 8:4; 13:8; 15:13,14,19)। ਉਸ ਨੇ ਰੋਮੀਆਂ ਵਿੱਚ ਅਕਸਰ ਨਾਂਵ *plēroōma* ਵਰਤਿਆ (ਦੇਖੋ ਰੋਮੀਆਂ ਨੂੰ 11:12,25; 13:10; 15:29), ਪਰ ਕਿਸੇ ਵੀ ਲਿਖਤ ਵਿੱਚ ਵਿਸ਼ੇਸ਼ ਕਦੇ ਨਹੀਂ ਵਰਤਿਆ।

ਇਹ ਪੌਲੁਸ ਦੀ ਇੱਛਾ ਸੀ ਕਿ ਸੰਪੂਰਨ ਖੁਸ਼ਖਬਰੀ ਵਿਸ਼ਵਾਸੀਆਂ ਨੂੰ ਪਿਆਰ ਅਤੇ ਸੇਵਾ ਨਾਲ ਪੂਰੇ ਤੋਂ ਵੀ ਵੱਧ ਭਰ ਦੇਵੇ। ਮਸੀਹ ਵਿੱਚ ਜੇ ਵਿਸ਼ਵਾਸੀਆਂ ਨੂੰ ਚਾਹੀਦਾ ਹੈ ਉਹ ਸਭ ਉਹਨਾਂ ਕੋਲ ਹੈ। ਲੋੜ ਹੈ ਤਾਂ ਪੂਰੀ ਤਰ੍ਹਾਂ ਗ੍ਰਹਿਣ ਕਰਨ ਦੀ ਨਿਸ਼ਚਿਤਤਾ ਦੀ।

▣ "ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ" ਇਹਨਾਂ ਸ਼ਬਦਾਂ ਨੂੰ ਸਮਝਣ ਦੇ ਦੋ ਤਰੀਕੇ ਹਨ: (1) ਕਿ ਉਹ ਇੱਕ ਦੂਜੇ ਨਾਲ ਪ੍ਰਸੰਗਿਕ ਤੌਰ ਤੇ ਚੱਲ ਰਹੀ ਰੋਮੀਆਂ ਨੂੰ 14:1-15:13 ਦੀ ਸ਼ਾਬਦਿਕ ਸੂਚੀ ਨਾਲ ਸੰਬੰਧ ਰੱਖਦੇ ਹਨ—ਇੱਕ ਦੂਜੇ ਲਈ ਵਿਸ਼ਵਾਸੀਆਂ ਦਾ ਪਿਆਰ ਜਦੋਂ ਕਿ ਬਾਈਬਲ ਦੇ ਅਸਪਸ਼ਟ ਖੇਤਰਾਂ ਕਾਰਨ ਵਿਸ਼ਵਾਸੀਆਂ ਵਿੱਚ ਭੇਦ ਭਾਵ ਹਨ। ਹੋ ਸਕਦਾ ਹੈ ਕਿ ਇਹ ਸ਼ਬਦ ਰੋਮੀਆਂ ਨੂੰ 14:16 ਵਿੱਚ "ਭਲੇ" ਨਾਲ ਪੱਕਾ ਹੋਵੇ; 15:2 ਵਿੱਚ ਅਤੇ ਇੱਥੇ (2) ਕਿ ਇਹ ਨਿਹਚਾ ਅਤੇ ਕੰਮ ਦੀ ਖੁਸ਼ਖਬਰੀ, ਕੱਟੜਤਾ, ਅਤੇ ਆਰਥੋਪਰਾਕਸੀ ਨਾਲ ਸੰਬੰਧਤ ਹੈ।

▣ "ਅਤੇ ਇੱਕ ਦੂਜੇ ਨੂੰ ਸਿਖਾ ਸਕਦੇ ਹੋ" ਕਲੀਸੀਆ ਦੀ ਸੰਰਚਨਾ ਪਰਮੇਸ਼ਰ ਦੁਆਰਾ ਕੀਤੀ ਗਈ ਹੈ ਤਾਂ ਕਿ ਉਹ ਇੱਕ ਦੂਜੇ ਨੂੰ ਹੌਂਸਲਾ ਅਤੇ ਤਾੜਨਾ ਦੇਣ (ਦੇਖੋ 1 ਕੁਰਿੰਥੀਆਂ ਨੂੰ 12:7; ਕੁਲੁੱਸੀਆਂ ਨੂੰ 3:16; 1 ਥਸਲੋਨੀਕੀਆਂ ਨੂੰ 5:14; 2 ਥਸਲੋਨੀਕੀਆਂ ਨੂੰ 3:15)। ਅਸੀਂ ਸੇਵਾ ਕਰਨ ਲਈ, ਇੱਕ ਦੂਜੇ ਦੀ ਸੇਵਾ ਕਰਨ ਦੁਆਰਾ ਪਰਮੇਸ਼ਰ ਦੀ ਸੇਵਾ ਕਰਨ ਲਈ ਬਚਾਏ ਗਏ! ਅਸੀਂ ਦੇਹ ਦੀ ਤੰਦਰੁਸਤੀ ਅਤੇ ਵਾਧੇ ਲਈ ਜਿਉਣਾ ਹੈ!

15:15 "ਮੈਂ ਤੁਹਾਨੂੰ ਉਸ ਦਲੇਰੀ ਨਾਲ ਲਿਖਦਾ ਹਾਂ" ਪੌਲੁਸ ਨੇ ਇਹ ਪੱਤਰ ਕੁਰਿੰਥੀਆਂ ਤੋਂ ਰੋਮੀਆਂ ਨੂੰ ਲਿਖਿਆ। ਉਹ ਆਪਣੇ ਪੱਤਰਾਂ ਵਿੱਚ ਦ੍ਰਿੜ ਹੋਣ, ਪਰ ਸਰੀਰ ਵਿੱਚ ਕਮਜ਼ੋਰ ਹੋਣ ਕਾਰਨ ਕਲੀਸੀਆ ਵਿੱਚੋਂ ਇੱਕ ਧੜੇ ਦੁਆਰਾ ਹਮਲਾ ਕੀਤਾ ਗਿਆ। ਸ਼ਬਦ "ਦ੍ਰਿੜਤਾ" ਦਾ

ਕਿਰਿਆ ਢੰਗ 2 ਕੁਰਿੰਥੀਆਂ ਨੂੰ 10:2,12; 11:21 ਵਿੱਚ ਮਿਲਦਾ ਹੈ। ਪੌਲੁਸ ਦੀ ਦ੍ਰਿੜਤਾ ਉਸ ਦੇ ਬਦਲਾਵ, ਬੁਲਾਹਟ ਅਤੇ ਖੁਸ਼ਖਬਰੀ ਦੇ ਗਿਆਨ ਨਾਲ ਆਈ।

▣ "ਜਿਹੜੀ ਮੈਨੂੰ ਪਰਮੇਸ਼ੁਰ ਦੀ ਵੱਲੋਂ ਬਖਸ਼ੀ ਗਈ" ਪੌਲੁਸ ਪਰਮੇਸ਼ੁਰ ਦੀ ਕਿਰਪਾ ਦੇ ਹਵਾਲਾ ਦਿੰਦਾ ਹੈ (ਦੇਖੋ ਰੋਮੀਆਂ ਨੂੰ 1:5; 12:3; 1 ਕੁਰਿੰਥੀਆਂ ਨੂੰ 3:10; 15:10; ਗਲਾਤੀਆਂ ਨੂੰ 2:9; ਅਤੇ ਅਫਸੀਆਂ ਨੂੰ 3:7-8) ਜਿਸ ਨੇ ਉਸ ਨੂੰ ਬੁਲਾਇਆ, ਬਚਾਇਆ, ਬਖਸ਼ਿਆ, ਅਤੇ ਗੈਰ-ਕੌਮਾਂ ਵਿੱਚ ਭੇਜਿਆ (ਦੇਖੋ ਰੋਮੀਆਂ ਨੂੰ 11:13; 15:16)। ਇਹ ਉਸ ਦੀ ਰਸੂਲਤਾਈ ਅਤੇ ਅਧਿਕਾਰ ਦਾ ਦਾਅਵਾ ਕਰਨ ਦਾ ਇੱਕ ਤਰੀਕਾ ਹੈ (ਦੇਖੋ ਰੋਮੀਆਂ ਨੂੰ 1:1,5)।

15:16 "ਸੇਵਕ. . . ਕੰਮ ਕਰਦਿਆਂ. . . ਚੜ੍ਹਾਇਆ ਜਾਣਾ. . . ਕਬੂਲ" ਆਇਤਾਂ 16 ਅਤੇ 17 ਵਿੱਚ ਕਈ ਯਾਜਕੀ ਸ਼ਬਦ ਅਤੇ ਵਾਕਾਂਸ਼ ਹਨ। ਰੋਮੀਆਂ ਨੂੰ 15:27 ਵਿੱਚ ਸ਼ਬਦ "ਸੇਵਕ" ਯਾਜਕੀ ਸੇਵਾ ਲਈ ਵਰਤਿਆ ਗਿਆ ਹੈ। ਇਹ ਇਬਰਾਨੀਆਂ ਨੂੰ 8:2 ਵਿੱਚ ਮਸੀਹ ਦੀ ਸੇਵਕਾਈ ਲਈ ਵਰਤਿਆ ਗਿਆ ਹੈ। ਪੌਲੁਸ ਆਪਣੇ ਆਪ ਨੂੰ ਗੈਰ-ਕੌਮਾਂ ਨੂੰ ਪਰਮੇਸ਼ੁਰ ਨੂੰ ਸੌਂਪਣ ਵਾਲੇ ਯਾਜਕ (ਦੇਖੋ ਫਿਲਿੱਪੀਆਂ ਨੂੰ 2:17) ਦੇ ਤੌਰ ਤੇ ਦੇਖਦਾ ਹੈ, ਜਿਹੜਾ ਕਿ ਇਸਰਾਇਲ ਦਾ ਕੰਮ ਸੀ (ਦੇਖੋ ਕੂਚ 19:5-6; ਯਸਾਯਾਹ 66:20)। ਕਲੀਸੀਆ ਨੂੰ ਖੁਸ਼ਖਬਰੀ ਵੰਡਣ ਦਾ ਕੰਮ ਦਿੱਤਾ ਗਿਆ ਹੈ (ਦੇਖੋ ਮੱਤੀ 28:18-20; ਲੂਕਾ 24:47; ਰਸੂਲਾਂ ਦੇ ਕਰਤੱਬ 1:8)। ਕਲੀਸੀਆ ਨੂੰ ਪੁਰਾਣੇ ਨੇਮ ਦੇ ਯਾਜਕੀ ਸ਼ਬਦਾਂ ਦੁਆਰਾ 1 ਪਤਰਸ 2:5,9 ਅਤੇ ਪਰਕਾਸ਼ ਦੀ ਪੇਥੀ 1:6 ਨਾਲ ਬੁਲਾਇਆ ਗਿਆ ਹੈ।

▣ "ਪਰਮੇਸ਼ੁਰ ਦੀ ਖੁਸ਼ਖਬਰੀ ਇਹ ਕੇਵਲ ਯਿਸੂ ਦੀ ਖੁਸ਼ਖਬਰੀ ਨਹੀਂ (ਦੇਖੋ ਮਰਕੁਸ 1:1; ਰੋਮੀਆਂ ਨੂੰ 1:16; 15:19; 1 ਕੁਰਿੰਥੀਆਂ ਨੂੰ 9:12,18; 2 ਕੁਰਿੰਥੀਆਂ ਨੂੰ 2:12; 4:4; 9:13; 10:14; ਗਲਾਤੀਆਂ ਨੂੰ 1:7, ਆਦਿ.), ਪਰ ਪੂਰੇ ਅਧਿਕਾਰ ਨਾਲ ਇਸ ਨੂੰ "ਪਰਮੇਸ਼ੁਰ ਦੀ ਖੁਸ਼ਖਬਰੀ" ਕਿਹਾ ਜਾ ਸਕਦਾ ਹੈ (ਦੇਖੋ ਮਰਕੁਸ 1:14; ਰੋਮੀਆਂ ਨੂੰ 15:16; 2 ਕੁਰਿੰਥੀਆਂ ਨੂੰ 11:7; 1 ਥਸਲੋਨੀਕੀਆਂ ਨੂੰ 2:2,8,9; 1 ਪਤਰਸ 4:17)। ਇਹ ਪਰਮੇਸ਼ੁਰ ਦੇ ਉਤਪਤ 3:15; 12:3; ਕੂਚ 19:5-6 ਛੁਟਕਾਰੇ ਦਾ ਵਾਅਦੇ ਅਤੇ ਯਸਾਯਾਹ ਵਿੱਚ ਕਈ ਵਾਰ ਕੀਤੀ ਭਵਿੱਖਬਾਣੀ ਦਾ ਨਤੀਜਾ ਹੈ (ਉਦਾਹਰਣ., ਯਸਾਯਾਹ 2:2-4; 51:4,5)।

▣ "ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ" ਇਹ ਇੱਕ ਸੰਪੂਰਨ ਅਕਰਮਕ ਵਾਕ ਹੈ ਜਿਸਦਾ ਅਰਥ ਹੈ, "ਹੋਇਆ ਹੈ ਅਤੇ ਲਗਾਤਾਰ ਪਵਿੱਤਰ ਆਤਮਾ ਦੁਆਰਾ ਸ਼ੁੱਧ ਹੋ ਰਿਹਾ ਹੈ"। ਹੋ ਸਕਦਾ ਹੈ ਕਿ ਰੋਮੀਆਂ ਦੀ ਕਲੀਸੀਆ ਵਿਚਲੇ ਯਹੂਦੀਆਂ ਅਤੇ ਗੈਰ-ਕੌਮਾਂ ਦੇ ਵਿਸ਼ਵਾਸੀਆਂ ਵਿਚਲੇ ਤਣਾਅ ਨੂੰ ਦਿਖਾ ਰਿਹਾ ਹੋਵੇ। ਪੌਲੁਸ ਨੇ ਸਾਫ ਤੌਰ ਤੇ ਦੱਸਿਆ ਕਿ ਕੌਮਾਂ (ਗੈਰ-ਕੌਮਾਂ) ਪਵਿੱਤਰ ਆਤਮਾ ਦੁਆਰਾ ਪੂਰੀ ਤਰ੍ਹਾਂ ਸਵੀਕਾਰੀਆਂ ਗਈਆਂ ਅਤੇ ਜਾ ਰਹੀਆਂ ਹਨ (ਦੇਖੋ 1 ਕੁਰਿੰਥੀਆਂ ਨੂੰ 6:11)।

15:17-19 ਤ੍ਰਿਏਕ ਪਰਮੇਸ਼ੁਰ ਦਾ ਇੱਕਠੇ ਕੰਮ ਵੱਲ ਧਿਆਨ ਦਿਉ: ਪਰਮੇਸ਼ੁਰ ਲਈ (ਦੇਖੋ v.17); ਮਸੀਹ ਵਿੱਚ (ਦੇਖੋ ਰੋਮੀਆਂ ਨੂੰ 15:17); ਅਤੇ ਪਵਿੱਤਰ ਆਤਮਾ ਦੀ ਸ਼ਕਤੀ ਵਿੱਚ (ਦੇਖੋ ਰੋਮੀਆਂ ਨੂੰ 15:19)। ਰੋਮੀਆਂ ਨੂੰ 15:30 ਵਿੱਚ ਤ੍ਰਿਏਕਤਾ ਦੇ ਤਿੰਨ ਪੱਖਾਂ ਵੱਲ ਵੀ ਧਿਆਨ ਦਿਉ। ਚਾਰੇ ਸ਼ਬਦ "ਤ੍ਰਿਏਕਤਾ" ਬਾਈਬਲ ਦਾ ਸ਼ਬਦ ਨਹੀਂ, ਪਰ ਇਹ ਵਿਸ਼ਾ ਵਸਤੂ ਹੈ (ਦੇਖੋ ਮੱਤੀ 3:16-17; 28:19; ਰਸੂਲਾਂ ਦੇ ਕਰਤੱਬ 2:33-34; ਰੋਮੀਆਂ ਨੂੰ 8:9-10; 1 ਕੁਰਿੰਥੀਆਂ ਨੂੰ 12:4-6; 2 ਕੁਰਿੰਥੀਆਂ ਨੂੰ 1:21; 13:14; ਅਫਸੀਆਂ ਨੂੰ 1:3-14; 4:4-6; ਤੀਤੁਸ ਨੂੰ 3:4-6; 1 ਪਤਰਸ 1:2)। ਦੇਖੋ [ਖਾਸ ਵਿਸ਼ਾ: ਤ੍ਰਿਏਕਤਾ SPECIAL TOPIC: THE TRINITY](#) ਰੋਮੀਆਂ ਨੂੰ 8:11 ਵਿੱਚ

15:18-19 ਗੈਰ-ਕੌਮਾਂ ਵਿੱਚ ਜੋ ਵੱਖਰੇ- ਵੱਖਰੇ ਢੰਗ ਕਿਰਿਆਸ਼ੀਲ ਰਹੇ ਪੌਲੁਸ ਨੇ ਉਹਨਾਂ ਨੂੰ ਸੂਚੀਬੱਧ ਕੀਤਾ (1) ਵਚਨ ਦੁਆਰਾ; (2) ਕੰਮ ਦੁਆਰਾ; (3) ਚਿੰਨਾਂ ਵਿੱਚ; (4) ਚਮਤਕਾਰਾਂ ਵਿੱਚ; ਅਤੇ (5) ਸਭ ਕੁੱਝ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ।

ਇਹ #5 ਨਾਲ ਸੰਬੰਧਤ ਹੱਥ ਲਿਖਤ ਵਖਰੇਵੇਂ ਉੱਪਰ ਨੋਟ ਹੈ, "ਪਵਿੱਤਰ ਆਤਮਾ" (ਉਦਾਹਰਣ., MS B): ਕੁੱਝ ਯੂਨਾਨੀ ਪਾਠ "ਪਵਿੱਤਰ ਆਤਮਾ" (ਉਦਾਹਰਣ., MSS A, D*), ਕੁੱਝ " ਪਰਮੇਸ਼ਰ ਦੀ ਆਤਮਾ" ਜੋੜਦੇ ਹਨ (ਉਦਾਹਰਣ., MSS P⁴⁶, K, D¹)। ਇਹਨਾਂ ਵਖਰੇਵਿਆਂ ਵਿੱਚੋਂ ਕਈਆਂ ਵਿੱਚ, ਇਹ ਜੋੜ, ਜਾਂ ਅਪ੍ਰੈਰਿਤ ਸਪਸ਼ੱਟੀਕਰਣ, ਇਸ ਪ੍ਰਸੰਗ ਦੀ ਸੱਚਾਈ ਨੂੰ ਪ੍ਰਭਾਵਿਤ ਨਹੀਂ ਕਰਦਾ। ਆਮ ਤੌਰ ਤੇ ਇਹ ਬਾਅਦ ਵਾਲੇ ਲੇਖਕਾਂ ਦੁਆਰਾ ਜਿਹਨਾਂ ਨੇ ਪਾਠ ਦੀ ਨਕਲ ਕੀਤੀ ਦੁਆਰਾ ਨਵੇਂ ਨੇਮ ਦੀ ਲਿਖਤ ਨੂੰ ਦਰਜਾਬੱਧ ਕਰਨ ਦੀ ਕੋਸ਼ਿਸ਼ ਸੀ। UBS⁴ ਇਸ ਨੂੰ "ਪਰਮੇਸ਼ਰ ਦੀ ਆਤਮਾ" ਇੱਕ "C" ਰੇਟਿੰਗ ਦਿੰਦਾ ਹੈ (ਫੈਸਲਾ ਲੈਣ ਵਿੱਚ ਮੁਸ਼ਕਲ)।

15:18 "ਪਰਾਈਆਂ ਕੰਮਾਂ ਨੂੰ ਆਗਿਆਕਾਰੀ ਕਰਨ ਲਈ" ਪਰਮੇਸ਼ਰ ਦਾ ਉਦੇਸ਼ ਹਮੇਸ਼ਾਂ ਉਹ ਲੋਕ ਰਹੇ ਹਨ ਜੋ ਉਸਦੇ ਕਿਰਦਾਰ ਨੂੰ ਪ੍ਰਦਰਸ਼ਿਤ ਕਰਦੇ ਹਨ। ਯਿਸੂ ਦੀ ਖੁਸ਼ਖਬਰੀ ਉਤਪਤ 3 ਦੇ ਪਾਪ ਵਿੱਚ ਗੁੰਮੇ ਪਰਮੇਸ਼ਰ ਦੇ ਸਰੂਪ ਨੂੰ ਬਹਾਲ ਕਰਦੀ ਹੈ। ਪਰਮੇਸ਼ਰ ਨਾਲ ਨਜ਼ਦੀਕੀ ਦਾ ਰਿਸ਼ਤਾ ਧਰਮੀ ਚਰਿੱਤਰ ਦਾ ਸਬੂਤ ਹੈ। ਮਸੀਹਤ ਦਾ ਟੀਚਾ ਪਰਮੇਸ਼ਰ ਨਾਲ ਸੰਗਤ ਅਤੇ ਹੁਣ ਮਸੀਹ ਵਾਂਗ ਜੀਣਾ ਹੈ।

▣ "ਬਚਨ ਅਤੇ ਕੰਮਾਂ ਤੋਂ" ਇਹ ਪੌਲੁਸ ਦੀ ਸੇਵਕਾਈ ਦਾ ਹਵਾਲਾ ਹੈ, ਨਾ ਕਿ ਰੋਮੀਆਂ ਦੇ ਮਸੀਹੀਆਂ ਦੀ ਆਗਿਆਕਾਰਤਾ ਦਾ। ਇਹ ਖਾਸ ਤੌਰ ਤੇ ਰੋਮੀਆਂ ਨੂੰ 15:19 ਵਿੱਚ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਜੁੜਿਆ ਹੋਇਆ ਹੈ।

15:19 "ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ" ਇਹ ਦੋ ਸ਼ਬਦ ਇੱਕਠੇ ਰਸੂਲਾਂ ਦੇ ਕਰਤੱਬ ਵਿੱਚ ਕਈ ਵਾਰ ਦੇਖੇ ਜਾ ਸਕਦੇ ਹਨ (ਦੇਖੋ ਰਸੂਲਾਂ ਦੇ ਕਰਤੱਬ 14:8-10; 16:16-18, 25-26; 20:9-12; 28:8-9), ਜੋ ਖੁਸ਼ਖਬਰੀ ਦੁਆਰਾ ਪਰਮੇਸ਼ਰ ਦੀ ਤਾਕਤ ਦੇ ਕੰਮ ਕਰਨ ਦਾ ਵਰਣਨ ਕਰਦੀਆਂ ਹਨ (ਦੇਖੋ 2 ਕੁਰਿੰਥੀਆਂ ਨੂੰ 12:12)। ਇਹ ਸਮਾਨਰੂਪੀ ਲਗਦੀਆਂ ਹਨ। ਅਸਲ ਵਿੱਚ ਇਹ ਕਿਸ ਦਾ ਹਵਾਲਾ ਹਨ—ਚਮਤਕਾਰ ਜਾਂ ਬਦਲਾਅ— ਅਨਿਸ਼ਚਿਤ ਹੈ। ਇੱਥੇ ਫੇਰ ਤੋਂ, ਪੌਲੁਸ ਦੀ ਰਸੂਲਤਾਈ ਉੱਪਰ ਵਿਵਾਦ ਦਾ ਸੰਕੇਤ ਹੋ ਸਕਦਾ ਹੈ। ਜਿਸ ਤਰ੍ਹਾਂ ਯਰੂਸ਼ਲਮ ਵਿੱਚ ਪਰਮੇਸ਼ਰ ਨੇ ਬਾਰਾਂ ਦਾ ਕੰਮ ਪੱਕਾ ਕੀਤਾ, ਉਸ ਨੇ ਗੈਰ-ਕੋਮਾਂ ਵਿੱਚ ਧਿਆਨ ਦਿੱਤੇ ਜਾਣ ਵਾਲੇ ਸੰਕੇਤਾਂ ਦੁਆਰਾ ਪੌਲੁਸ ਦੇ ਕੰਮ ਨੂੰ ਵੀ ਪੱਕਾ ਕੀਤਾ।

▣ "ਮੈਂ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪਰਚਾਰ ਕੀਤਾ" ਇਹ *plēroō* ਦਾ ਇੱਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ (ਦੇਖੋ ਰੋਮੀਆਂ ਨੂੰ 15:14)। ਇਹ ਇਸ ਗੱਲ ਉੱਪਰ ਜੋਰ ਦਿੰਦਾ ਹੈ ਕਿ ਪੌਲੁਸ ਮੰਨਦਾ ਹੈ ਕਿ ਉਸ ਨੇ ਪੂਰਬੀ ਭੂ-ਮੱਧ ਸਾਗਰ ਵਿੱਚ ਆਪਣਾ ਪ੍ਰਚਾਰ ਦਾ ਕੰਮ ਪੂਰਾ ਕਰ ਲਿਆ ਹੈ (ਦੇਖੋ ਰੋਮੀਆਂ ਨੂੰ 15:23)।

▣ "ਚਾਰ ਚੁਫੇਰੇ ਇੱਲੁਰਿਕੁਨ ਤੱਕ" ਇਹ ਰੋਮੀ ਪ੍ਰਾਂਤ, ਜਿਸ ਨੂੰ ਡਾਲਮਾਟੀਆਂ ਵੀ ਕਿਹਾ ਜਾਂਦਾ ਹੈ, ਯੂਨਾਨ ਪਰਾਇਦੀਪ (ਮੈਸੇਡੋਨੀਆ) ਦੇ ਉੱਤਰ ਵਿੱਚ ਅਤੇ ਐਡਰੈਟਿਕ ਸਾਗਰ ਦੇ ਪੂਰਬੀ ਪਾਸੇ ਸਥਿਤ ਹੈ। ਰਸੂਲਾਂ ਦੇ ਕਰਤੱਬ ਨੇ ਪੌਲੁਸ ਦੇ ਉੱਥੇ ਪ੍ਰਚਾਰ ਕਰਦੇ ਹੋਏ ਦਾ ਕਦੇ ਜ਼ਿਕਰ ਨਹੀਂ ਕੀਤਾ, ਪਰ ਇਹ ਉਹ ਨੂੰ ਇਸ ਖੇਤਰ ਵਿੱਚ ਪਾਉਂਦਾ ਹੈ (ਦੇਖੋ, ਰੋਮੀਆਂ 20:1-2)। "ਜਿੱਥੋਂ ਤੱਕ" ਇਸ ਦਾ ਅਰਥ "...ਦੀ ਸੀਮਾ ਤੇ" ਜਾਂ "...ਦੇ ਖੇਤਰ ਵਿੱਚ" ਹੈ।

15:20 "ਹਾਂ, ਮੈਂ ਇਹ ਤਮੰਨਾ ਕੀਤੀ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ" ਇਹ ਪੌਲੁਸ ਦਾ ਇੱਕੋ ਤਰ੍ਹਾਂ ਦਾ ਸੇਵਕਾਈ ਦਾ ਤਰੀਕਾ ਸੀ (ਦੇਖੋ 1 ਕੁਰਿੰਥੀਆਂ ਨੂੰ 3:10; 2 ਕੁਰਿੰਥੀਆਂ ਨੂੰ 10:15-16)। ਉਹ ਅਜਿਹੇ ਗੈਰ-ਕੋਮਾਂ ਦੇ ਲੋਕਾਂ ਤੱਕ ਪੁਰੰਚਣਾ ਚਾਹੁੰਦਾ ਸੀ ਜਿਹਨਾਂ ਨੂੰ ਕਦੇ ਵੀ ਖੁਸ਼ਖਬਰੀ ਸੁਣਨ ਜਾਂ ਗ੍ਰਹਿਣ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਆਮ ਤੌਰ ਤੇ ਉਸ ਨੇ ਵੱਡੇ ਸਹੀ ਢੰਗ ਨਾਲ ਸਥਾਪਿਤ ਰੋਮਨ ਸ਼ਾਸਨ ਦੇ ਸ਼ਹਿਰ ਚੁਣੇ ਤਾਂ ਜੋ ਸਥਾਪਿਤ ਹੋਈ ਕਲੀਸੀਆ ਖੁਸ਼ਖਬਰੀ ਵੰਡ ਸਕੇ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਚਲੇ ਬਣਾ ਸਕੇ।

15:21 ਇਹ ਯਸਾਯਾਹ 52:15 ਦੇ ਸੇਪਟੁਜਿੰਟ (LXX) ਦਾ ਹਵਾਲਾ ਹੈ ਜੋ ਗੈਰ-ਕੋਮਾਂ ਦੁਆਰਾ ਪਰਮੇਸ਼ਰ ਬਾਰੇ ਸੁਣਨ ਬਾਰੇ ਦੱਸਦਾ ਹੈ। ਪੌਲੁਸ ਨੇ ਭਵਿੱਖਬਾਣੀ ਨੂੰ ਆਪਣੀ ਸੇਵਕਾਈ ਦੇ ਢੰਗ ਵੱਜੋਂ ਚੁਣਿਆ।

ਰੋਮੀਆਂ 15:22-29

²²ਇਸੇ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਰੁਕ ਗਿਆ। ²³ਪਰ ਹੁਣ ਜਦੋਂ ਇੰਨ੍ਹਾਂ ਦੇਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ, ਅਤੇ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਰੱਖਦਾ ਹਾਂ। ²⁴ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਵਾਂ ਮੈਂ ਆਸ ਰੱਖਦਾ ਹਾਂ ਕਿ ਉੱਧਰ ਨੂੰ ਜਾਂਦਿਆਂ ਹੋਇਆਂ ਤੁਹਾਡੇ ਦਰਸ਼ਣ ਕਰਾਂ, ਤਾਂ ਜੋ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਅਨੰਦ ਹੋਵੇ ਤਾਂ ਤੁਸੀਂ ਮੈਨੂੰ ਉੱਧਰ ਨੂੰ ਰਵਾਨਾ ਕਰ ਦੇਣਾ। ²⁵ਪਰ ਹੁਣ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ। ²⁶ਕਿਉਂ ਜੋ ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਦੀ ਇੱਛਾ ਹੋਈ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗ਼ਰੀਬ ਹਨ ਚੰਦਾ ਉਗਰਾਹੀ ਕਰਨ। ²⁷ਹਾਂ, ਇਹ ਉਹਨਾਂ ਦੀ ਮਰਜ਼ੀ ਹੋਈ ਅਤੇ ਇਹ ਉਹਨਾਂ ਦੇ ਕਰਜ਼ਦਾਰ ਵੀ ਹਨ ਕਿਉਂਕਿ ਜਦੋਂ ਪਰਾਈਆਂ ਕੋਮਾਂ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਰੀਰਕ ਚੀਜ਼ਾਂ ਨਾਲ ਇਹਨਾਂ ਦੀ ਸੇਵਾ ਕਰਨ। ²⁸ਸੇ ਜਦ ਇਸ ਕੰਮ ਨੂੰ ਮੈਂ ਪੂਰਾ ਕਰ ਲਵਾਂ ਅਤੇ ਉਹ ਫਲ ਜੋ ਮੈਨੂੰ ਪ੍ਰਾਪਤ ਹੋਇਆਂ ਉਹਨਾਂ ਨੂੰ ਸੌਂਪ ਕੇ ਮੈਂ ਤੁਹਾਡੇ ਕੋਲੋਂ ਹੋ ਕੇ, ਹਿਸਪਾਨਿਯਾ ਨੂੰ ਜਾਵਾਂਗਾ। ²⁹ਮੈਂ ਜਾਣਦਾ ਹਾਂ, ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਦ ਮਸੀਹ ਦੀ ਬਰਕਤ ਦੀ ਭਰਪੂਰੀ ਲੈ ਕੇ ਆਵਾਂਗਾ।

15:22 "ਇਸੇ ਕਰਕੇ" ਇਹ ਕਾਰਨ ਰੋਮੀਆਂ ਨੂੰ 15:20 ਵਿੱਚ ਸਮਝਾਇਆ ਗਿਆ ਹੈ।

▣ "ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਰੁਕ ਗਿਆ" ਇਹ ਇੱਕ ਅਧੂਰਾ ਅਕਰਮਕ ਸੰਕੇਤਕ ਹੈ। ਉਹ ਵਾਰ ਵਾਰ ਰੋਕਿਆ ਗਿਆ (ਦੇਖੋ ਰੋਮੀਆਂ ਨੂੰ 1:13)। ਕਿਸ ਨੇ ਰੋਕਿਆ ਇਹ ਦੱਸਿਆ ਨਹੀਂ ਗਿਆ। ਇਹ ਪਰਮੇਸ਼ਰ, ਸ਼ੈਤਾਨ, ਬੁਰੇ ਲੋਕ, ਜਾਂ ਦੂਜੇ ਖੁਸ਼ਖਬਰੀ ਦੇ ਮੌਕੇ ਹੋ ਸਕਦੇ ਸਨ।

ਯਾਦ ਰਹੇ ਕਿ ਪੌਲੁਸ ਜਦੋਂ ਕੁਰਿੰਥੀਆਂ ਵਿੱਚ ਸੀ ਉਦੋਂ ਉਸਨੇ ਰੋਮੀਆਂ ਦੀ ਪੱਤਰੀ ਲਿਖੀ। ਕੁਰਿੰਥੀਆਂ ਵਿੱਚ ਪੌਲੁਸ ਦੇ ਵਿਰੋਧੀਆਂ ਨੇ ਉਸ ਉੱਪਰ ਹਮਲਾ ਕੀਤਾ ਕਿਉਂਕਿ ਉਹ ਆਪਣੀਆਂ ਸਫ਼ਰੀ ਯੋਜਨਾਵਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਸੀ। ਪੱਕੇ ਤੌਰ ਤੇ ਕੁਰਿੰਥੀਆਂ ਦੀ ਕਲੀਸੀਆ ਵਿਚਲੇ ਹਮਲਿਆਂ ਦੁਆਰਾ ਪੌਲੁਸ ਪ੍ਰਭਾਵਿਤ ਹੋਇਆ। ਉਸਨੇ ਦੱਸਿਆ ਕਿ ਉਸ ਦੀ ਸਫ਼ਰੀ ਯੋਜਨਾ ਬਾਰ ਬਾਰ ਨਾਕਾਮ ਹੋ ਰਹੀ ਸੀ।

15:23 "ਪਰ ਹੁਣ ਜਦੋਂ ਇੰਨ੍ਹਾਂ ਦੇਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ" ਇਸ ਆਇਤ ਨੂੰ ਏਸ਼ੀਆ ਮਾਇਨਰ ਜਾਂ ਪੱਛਮੀ ਭੂ-ਮੱਧ ਸਾਗਰ ਦੇ ਖੇਤਰ ਦੇ ਸੀਮਿਤ ਭੂਗੋਲਿਕ ਖੇਤਰ ਦੀ ਭਾਵਨਾ ਵਿੱਚ ਲਿਆ ਜਾਣਾ ਚਾਹੀਦਾ ਹੈ। ਪੌਲੁਸ ਨੇ ਇਸ ਖੇਤਰ ਵਿੱਚ ਹਰੇਕ ਨੂੰ, ਹਰ ਜਗਾ ਪ੍ਰਚਾਰ ਨਹੀਂ ਕੀਤਾ ਪਰ ਕੇਵਲ ਕੁੱਝ ਕੁ ਨੂੰ ਕੀਤਾ।

▣ "ਅਤੇ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਰੱਖਦਾ ਹਾਂ" ਪੌਲੁਸ ਨੇ ਅਕਸਰ ਰੋਮੀਆਂ ਜਾਣ ਦੀ ਆਪਣੀ ਇੱਛਾ ਜਾਹਰ ਕੀਤੀ (ਦੇਖੋ ਰੋਮੀਆਂ ਨੂੰ 1:10-15; ਰਸੂਲਾਂ ਦੇ ਕਰਤੱਬ 19:21; 23:11)।

ਇਸ ਬਿੰਦੂ ਉੱਪਰ ਇੱਕ ਯੂਨਾਨੀ ਹੱਥ ਲਿਖਤ ਵਖਰੋਂਵਾ ਹੈ ਜਿਹੜਾ ਕਿ UBS⁴ ਦੇ ਆਲੋਚਨਾਤਮਕ ਫੁਟਨੋਟਾਂ ਵਿੱਚ ਦਰਜ ਨਹੀਂ ਹੈ। ਪੁਰਾਤਨ ਯੂਨਾਨੀ ਹੱਥ ਲਿਖਤਾਂ MSS P⁴⁶, κ, A, D, F, G ਅਤੇ L ਵਿੱਚ "ਬਹੁਤ" (*polus*) ਰੋਮੀਆਂ ਨੂੰ 15:22 ਵਿੱਚ ਵਰਤਿਆ ਗਿਆ

ਹੈ, ਪਰ MSS B, C ਅਤੇ P ਵਿੱਚ "ਕਈ" (*ikanos*) ਹੈ। ਸੰਭਵ ਤੌਰ ਤੇ ਬਾਅਦ ਵਾਲੇ ਲੇਖਕ ਪੌਲੁਸ ਦੀ ਇਸ ਅਤਕਥਨੀ ਦੁਆਰਾ ਬਹੁਤ ਪਰੇਸ਼ਾਨ ਹੋਏ।

15:24 "ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਵਾਂ" ਪੌਲੁਸ ਰੋਮੀਆਂ ਸ਼ਾਸਨ ਦੇ ਪੱਛਮੀ ਭਾਗ ਵਿੱਚ ਜਾਣਾ ਚਾਹੁੰਦਾ ਸੀ (ਦੇਖੋ 2 ਕੁਰਿੰਥੀਆਂ ਨੂੰ 10:16)। ਰਸੂਲਾਂ ਦੇ ਕਰਤੱਬ ਦੇ ਆਖਰ ਵਿੱਚ ਉਹ ਰੋਮੀਆਂ ਦੀ ਜੇਲ ਤੋਂ ਛੁੱਟ ਗਿਆ ਅਤੇ ਚੌਥੀ ਮਿਸ਼ਨਰੀ ਯਾਤਰਾ ਉੱਪਰ ਚਲਾ ਗਿਆ। ਪਾਸਬਾਨ ਕਿਤਾਬਾਂ (1 ਤਿਮੋਥਿਉਸ, 2 ਤਿਮੋਥਿਉਸ, ਅਤੇ ਤੀਤੁਸ ਨੂੰ) ਇਸ ਚੌਥੀ ਯਾਤਰਾ ਵਿੱਚ ਲਿਖਿਆ ਗਈਆਂ ਸਨ। ਸੰਭਵ ਤੌਰ ਤੇ 2 ਤਿਮੋਥਿਉਸ ਨੂੰ 4:10 ਵਿੱਚ ਇਸ ਲਈ ਇੱਕ ਹਵਾਲਾ ਹੈ ਜਿੱਥੇ ਕੁੱਝ ਯੂਨਾਨੀ ਗੈਰ ਕਾਨੂੰਨੀ ਹੱਥ ਲਿਖਤਾਂ, κ, C ਅਤੇ ਲਾਤੀਨੀ ਵੁਲਗੇਟ ਅਤੇ ਕੋਪਟਿਕ ਅਨੁਵਾਦਾਂ ਵਿੱਚ "Gaul" ਹੈ। ਰੋਮੀਆਂ ਦੇ ਕਲਾਇਮੰਟ (ਦੇਖੋ Ad. ਕੁਰਿੰਥੀਆਂ ਨੂੰ 5:7), ਜਿਸ ਨੇ ਪਹਿਲੀ ਸਦੀ ਦੇ ਅੰਤ ਤੋਂ ਪਹਿਲਾਂ ਲਿਖਿਆ, ਉਸ ਦਾ "ਕੁਰਿੰਥੀਆਂ ਲਈ ਪੱਤਰ," 5:7, ਵੀ ਜ਼ੋਰ ਦਿੰਦਾ ਹੈ ਕਿ ਪੌਲੁਸ ਨੇ "ਪੱਛਮ ਦੇ ਕਿਨਾਰਿਆਂ ਤੱਕ" ਯਾਤਰਾ ਕੀਤੀ।

▣ "ਮੈਂ ਆਸ ਰੱਖਦਾ ਹਾਂ ਕਿ ਉੱਪਰ ਨੂੰ ਜਾਂਦਿਆਂ ਹੋਇਆਂ ਤੁਹਾਡੇ ਦਰਸ਼ਣ ਕਰਾਂ" ਇਹ ਵਾਕਾਂਸ਼ ਕਲੀਸੀਆ ਵਿੱਚ ਸਫਰੀ ਸੇਵਕਾਂ ਦੀ ਦੂਜੇ ਪ੍ਰਚਾਰ ਦੇ ਸਥਾਨ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਤਕਨੀਕੀ ਮੁਹਾਵਰਾ ਬਣ ਗਿਆ (ਦੇਖੋ ਰਸੂਲਾਂ ਦੇ ਕਰਤੱਬ 15:3; 1 ਕੁਰਿੰਥੀਆਂ ਨੂੰ 16:6, 11; 2 ਕੁਰਿੰਥੀਆਂ ਨੂੰ 1:16; ਤੀਤੁਸ ਨੂੰ 3:13; 3 ਯੂਹੰਨਾ 6)। ਰੋਮੀਆਂ ਯਰੂਸ਼ਲਮ ਰਾਹਤ ਫੰਡ ਜੋੜਨ ਦੇ ਕਾਬਲ ਨਹੀਂ ਸੀ, ਪਰ ਉਹ ਪੌਲੁਸ ਦੀਆਂ ਪੱਛਮ ਵੱਲ ਮਿਸ਼ਨਰੀ ਯਾਤਰਾਵਾਂ ਲਈ ਵਿੱਤੀ ਮਦਦ ਕਰ ਸਕਦੇ ਸਨ।

15:25 "ਸੰਤਾਂ ਦੀ ਸੇਵਾ" ਇਹ ਸ਼ਬਦ ਅਕਸਰ ਧਨ ਦੇਣ ਦੇ ਸੰਬੰਧ ਵਿੱਚ ਵਰਤਿਆ ਗਿਆ ਹੈ (ਦੇਖੋ ਰੋਮੀਆਂ ਨੂੰ 15:31; 1 ਕੁਰਿੰਥੀਆਂ ਨੂੰ 16:15; 2 ਕੁਰਿੰਥੀਆਂ ਨੂੰ 8:4; 9:1)। ਦੇਖੋ [ਖਾਸ ਵਿਸ਼ਾ: ਸੰਤ SPECIAL TOPIC: SAINTS](#) ਰੋਮੀਆਂ 1:7 ਵਿੱਚ ।

15:26 "ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗ਼ਰੀਬ ਹਨ ਚੰਦਾ ਉਗਰਾਹੀ ਕਰਨ" ਪੌਲੁਸ ਇਹ ਇੱਕਠੀ ਸੰਪਤੀ ਕਈ ਸਾਲਾਂ ਤੋਂ ਗ੍ਰਹਿਣ ਕਰ ਰਿਹਾ ਸੀ (ਦੇਖੋ ਖਾਸ ਵਿਸ਼ਾ: *Koinonia* ਰੋਮੀਆਂ 12:13 ਵਿੱਚ) (1) ਗਲਾਤੀਆਂ ਅਤੇ ਏਸ਼ਿਆ ਮਾਇਨਰ (ਦੇਖੋ 1 ਕੁਰਿੰਥੀਆਂ ਨੂੰ 16:1-4), ਅਤੇ (2) ਮਕਦੂਨਿਆ ਅਤੇ ਅਖਾਇਆ (ਦੇਖੋ 2 ਕੁਰਿੰਥੀਆਂ 8-9)। ਉਸ ਨੂੰ ਇਹ ਯੁਕਤ ਅੰਤਾਕਿਆ ਦੀ ਕਲੀਸੀਆ ਤੋਂ ਮਿਲੀ (ਦੇਖੋ ਰਸੂਲਾਂ ਦੇ ਕਰਤੱਬ 11:30; 12:25)। ਇਹ ਪਹਿਲੀ ਸਦੀ ਦੀ ਕਲੀਸੀਆ ਦੇ ਦੋ ਪੱਖਾਂ ਯਹੂਦੀ ਅਤੇ ਗੈਰ ਕੋਮਾਂ ਨੂੰ ਇਕੱਠਾ ਕਰਨ ਲਈ ਸੀ। ਗੈਰ-ਕੋਮਾਂ ਦੀਆਂ ਕਲੀਸੀਆਵਾਂ ਬਾਰੇ ਦੱਸਿਆ ਗਿਆ ਹੈ ਕਿ ਉਹ ਇਹ ਕਰਨ ਵਿੱਚ "ਬਹੁਤ ਖੁਸ਼" ਸਨ (ਦੇਖੋ ਰੋਮੀਆਂ ਨੂੰ 15:26 ਅਤੇ 27)। ਹੇਠਾਂ ਖਾਸ ਵਿਸ਼ਾ ਦੇਖੋ।

[ਖਾਸ ਵਿਸ਼ਾ: ਭੁੱਖ](#)

ਖਾਸ ਵਿਸ਼ਾ: ਭੁੱਖ

I. ਜਾਣ-ਪਛਾਣ

- A. ਭੁੱਖ ਮਨੁੱਖਤਾ ਅਤੇ ਰਚਨਾ ਦੀ ਮਾੜੀ ਹਾਲਤ ਦੀ ਹਮੇਸ਼ਾ ਇੱਕ ਮੌਜੂਦਾ ਯਾਦ ਰਹੀ ਹੈ।
- B. ਭੁੱਖ ਬੁਰਾਈ ਅਤੇ ਦੁੱਖ ਦੀ ਸਮੱਸਿਆ ਦਾ ਇੱਕ ਪਹਿਲੂ ਹੈ। ਇਸਦਾ ਸਿੱਧਾ ਅਸਰ ਮਨੁੱਖ ਜਾਤੀ ਨਾਲ ਹੈ, ਨਾ ਕਿ ਪਰਮੇਸ਼ਰ ਨਾਲ। ਭਾਵੇਂ ਪਰਮੇਸ਼ਰ ਨੇ ਖੇਤੀਬਾੜੀ ਦੀ ਆਸ਼ੀਸ਼, ਜਾਂ ਆਪਣੇ ਨੇਮ ਦੇ ਲੋਕਾਂ ਲਈ ਸਜਾ ਦੇ ਵੱਜੋਂ ਸਰਾਪ ਦਿੱਤੇ (ਲੇਵੀਆਂ 26; ਬਿਵਸਥਾ ਸਾਰ 27-28), ਆਮ ਲੋਕਾਂ ਵਿੱਚ ਅਵਿਸ਼ਵਾਸੀਆਂ ਲਈ ਇਹ ਸੱਚ ਨਹੀਂ (ਉਦਾਹਰਣ ਲਈ., ਪਰਮੇਸ਼ਰ ਮੁਹੱਈਆ ਕਰਨ ਵਾਲਾ ਅਤੇ ਬਣਾਏ ਰੱਖਣ ਵਾਲਾ, ਦੇਖੋ ਮੱਤੀ 5:45)। ਭੁੱਖ ਲਾਲਚ, ਸੁਆਰਥ, ਭੌਤਿਕਵਾਦੀ ਮਨੁੱਖਤਾ ਦੀ

ਇੱਕ ਹੋਰ ਉਦਾਹਰਣ ਹੈ। ਅਸਰਲ ਵਿੱਚ ਭੁੱਖ ਦੀ ਸਮੱਸਿਆ ਭੋਜਨ ਦੀ ਨਹੀਂ, ਪਰ ਡਿੱਗੀ ਮਨੁੱਖ ਜਾਤੀ ਦੀ ਪ੍ਰੇਰਣਾ ਅਤੇ ਤਰਜੀਹ ਦੀ ਹੈ।

C. ਭੁੱਖ ਮੁਕਤ ਮਨੁੱਖਤਾ ਲਈ ਪਰਮੇਸ਼ਰ ਦਾ ਪਿਆਰ ਨੂੰ ਦਿਖਾਉਣ ਦਾ ਇੱਕ ਅਵਸਰ ਹੈ। ਕਲੀਸੀਆ ਅਤੇ ਸੰਸਾਰ ਵਿੱਚ ਸਰੀਰਕ ਲੋੜਾਂ ਲਈ ਵਿਸ਼ਵਾਸੀਆਂ ਦੀ ਪ੍ਰਤੀਕਿਰਿਆ ਇਹ ਦੱਸਦੀ ਹੈ ਕਿ ਅਸਲ ਵਿੱਚ ਅਸੀਂ ਕੌਣ ਹਾਂ।

II. ਬਾਈਬਲ ਸਮੱਗਰੀ

A. ਪੁਰਾਣਾ ਨੇਮ

1. ਮੂਸਾ

- a. ਸੰਭਵ ਤਿੰਨ ਦਸਵੰਧ ਵਿੱਚੋਂ ਇੱਕ ਗਰੀਬਾਂ ਲਈ ਸੀ (ਬਿਵਸਥਾ ਸਾਰ. 14:28-29)
- b. ਬਿਵਸਥਾ ਨੇ ਗਰੀਬਾਂ ਲਈ ਖਾਸ ਪ੍ਰਬੰਧ ਕੀਤਾ (ਕੂਚ 23:11; ਲੇਵੀਆਂ. 19:10; 23:22; ਬਿਵਸਥਾ ਸਾਰ. 24:19-22)
- c. ਬਿਵਸਥਾ ਨੇ ਗਰੀਬਾਂ ਲਈ ਖਾਸ, ਸਸਤੀਆਂ ਭੇਟਾਂ ਦਾ ਪ੍ਰਬੰਧ ਕੀਤਾ (ਲੇਵੀਆਂ 14:21)
- d. ਇਸਰਾਇਲ ਨੂੰ ਗਰੀਬਾਂ ਅਤੇ ਲੋੜਵੰਦਾਂ ਲਈ ਹਮਦਰਦੀ ਵਾਲਾ ਅਤੇ ਖੁੱਲੇ ਹੱਥਾਂ ਵਾਲਾ ਰਵੱਈਆ ਰੱਖਣਾ ਚਾਹੀਦਾ ਸੀ (ਬਿਵਸਥਾ ਸਾਰ 15:7-11, ਦੇਖੋ ਅਯੂਬ 29:16; 30:25; 31:16-23)

2. ਬੁੱਧੀ ਸਾਹਿਤ

- a. ਜਿਹਨਾਂ ਨੇ ਗਰੀਬਾਂ ਦੀ ਮਦਦ ਕੀਤੀ ਉਹਨਾਂ ਲਈ ਖਾਸ ਬਰਕਤ ਰਾਖਵੀਂ ਸੀ (ਜਬੂਰਾਂ ਦੀ ਪੋਥੀ. 41:4)
- b. ਗਰੀਬਾਂ ਦੀ ਮਦਦ ਕਰਨਾ ਪਰਮੇਸ਼ਰ ਦੀ ਮਦਦ ਕਰਨਾ ਸੀ (ਕਹਾਉਤਾਂ. 14:31; 17:5; 19:17)

3. ਨਬੀ

- a. ਪਰਮੇਸ਼ਰ ਨੇ ਸਮਾਜਿਕ ਨਿਆਂ ਅਤੇ ਗਰੀਬਾਂ ਪ੍ਰਤੀ ਹਮਦਰਦੀ ਦੇ ਰੂਪ ਵਿੱਚ ਆਪਣੀ ਅਰਾਧਨਾ ਦੀ ਮੰਗ ਕੀਤੀ (ਯਸਾਯਾਹ 58:6-7; ਮੀਕਾਹ. 6:8)
- b. ਪਰਮੇਸ਼ਰ ਦੇ ਸੰਦੇਸ਼ ਦਾ ਇੱਕ ਸੰਕੇਤ ਗਰੀਬਾਂ ਅਤੇ ਲੋੜਵੰਦਾਂ ਲਈ ਘੋਸ਼ਣਾ ਕਰਨਾ ਵੀ ਸੀ (ਯਸਾਯਾਹ 61:1-2)
- c. ਪਰਮੇਸ਼ਰ ਦਾ ਨਬੀਆਂ ਨੇ ਸਮਾਜਿਕ ਸ਼ੋਸ਼ਣ ਦੇ ਵਿਰੁੱਧ ਬੋਲਿਆ (ਆਮੋਸ 2:6-8; 5:10-13; ਮੀਕਾਹ)

B. ਨਵਾਂ ਨੇਮ

1. ਖੁਸ਼ਖਬਰੀ

- a. ਗਰੀਬਾਂ ਦਾ ਮਦਦ ਕਰਨ ਦੀ ਸਲਾਹ ਦਿੱਤੀ ਗਈ ਹੈ (ਮਰਕੁਸ 10:21; ਲੂਕਾ 3:11)
- b. ਯਿਸੂ ਦੇ ਨਾਮ ਵਿੱਚ ਨਿਆਂ ਸਾਡੇ ਸਮਾਜਿਕ ਕੰਮਾਂ ਅਤੇ ਦੂਜਿਆਂ ਨਾਲ ਪਿਆਰ ਉੱਪਰ ਅਧਾਰਿਤ ਹੈ। ਅਸਲ ਵਿੱਚ ਦੂਜਿਆਂ ਦੀ ਮਦਦ ਕਰਨਾ ਯਿਸੂ ਦੀ ਮਦਦ ਕਰਨਾ ਹੈ। (ਮੱਤੀ 25:31-46)
- c. ਮਰਕੁਸ 14:7 ਨੂੰ ਬਹੁਤ ਗਲਤ ਸਮਝਿਆ ਗਿਆ ਹੈ ਜਦੋਂ ਇਹ ਯਿਸੂ ਦੀ ਗਰੀਬਾਂ ਲਈ ਚਿੰਤਾ ਦੀ ਘਾਟ ਨੂੰ ਦਰਸਾਉਂਦਾ ਹੈ। ਇਹ ਆਇਤ ਉਸ ਦੀ ਵਿਲੱਖਣਤਾ ਤੇ ਜੋਰ ਦੇਣ ਲਈ ਹੈ, ਨਾ ਕਿ ਗਰੀਬਾਂ ਨੂੰ ਨੀਵਿਆਂ ਕਰਨ ਲਈ।
- d. ਯਸਾਯਾਹ 61:1-2 ਇਹ ਦੱਸਦਾ ਹੈ ਕਿ ਪਰਮੇਸ਼ਰ ਦੇ ਸੰਦੇਸ਼ ਨੂੰ ਪ੍ਰਾਪਤ ਕਰਨ ਵਾਲੇ ਸਮਾਜਿਕ ਤੌਰ ਤੇ ਦੂਰ ਹੋ ਜਾਣਗੇ (ਲੂਕਾ 4:18; 7:22; 14:21)।

2. ਪੌਲੁਸ

- a. ਪੋਲੁਸ ਨੇ ਸੀਰੀਆ ਦੀ ਅੰਤਾਕਿਆ ਤੋਂ ਯਰੂਸ਼ਲਮ ਦੀ ਕਲੀਸੀਆ ਦੇ ਗਰੀਬ ਲੋਕਾਂ ਲਈ ਵਿਸ਼ੇਸ਼ ਪਿਆਰ ਦੀ ਭੇਟ ਦਾ ਸੰਕਲਪ ਸਿੱਖਿਆ (ਰੋਮੀਆਂ ਨੂੰ 15:26; 1 ਕੁਰਿੰਥੀਆਂ ਨੂੰ 16:1; 2 ਕੁਰਿੰਥੀਆਂ ਨੂੰ 8:4,6,19; ਗਲਾਤੀਆਂ ਨੂੰ 2)।
- b. ਪੋਲੁਸ ਕਿਰਪਾ, ਨਿਹਚਾ, ਅਤੇ ਕੰਮਾਂ ਉੱਪਰ ਜ਼ੋਰ ਦਿੰਦਾ ਹੈ (ਅਫਸੀਆਂ ਨੂੰ 2:8-10).
3. ਯਾਕੂਬ (ਨਵਾਂ ਨੇਮ ਬੁੱਧੀ ਸਾਹਿਤ)
 - a. ਸਮਾਜਿਕ ਫਿਕਰ ਦੇ ਬਿਨਾਂ ਮਸੀਹ ਦੁਆਰਾ ਪਰਮੇਸ਼ਰ ਵਿੱਚ ਨਿਹਚਾ ਨਿਆਈਂ ਹੈ (ਯਾਕੂਬ 2:14-17)।
 - b. ਉਹ ਇਹ ਵੀ ਕਹਿੰਦਾ ਹੈ ਕਿ ਕੰਮਾਂ ਦੇ ਬਿਨਾਂ ਨਿਹਚਾ ਮਰੀ ਹੋਈ ਹੈ!
4. ਯੂਹੰਨਾ -- । ਯੂਹੰਨਾ ਦੀ ਕਿਤਾਬ ਇਹ ਦਲੀਲ ਦਿੰਦੀ ਹੈ ਕਿ ਮਸੀਹ ਭਰੋਸਾ ਨਿਹਚਾ ਅਤੇ ਸੇਵਾ ਦੇ ਬਦਲੇ ਜੀਵਨ ਉੱਪਰ ਅਧਾਰਤ ਹੈ (1 ਯੂਹੰਨਾ 3:17-18)।

III. ਸਾਰ

- A. ਮਨੁੱਖੀ ਦੁੱਖ ਅਤੇ ਲੋੜਾ ਮਨੁੱਖਤਾ ਦੇ ਪਾਪ ਨਾਲ ਸੰਬੰਧਤ ਹਨ। ਭੁੱਖ ਦੇ ਕਈ ਪੱਖ ਹਨ:
 1. ਮੂਰਖ ਰਵੱਈਆ (ਕਹਾਉਤਾਂ. 19:15)
 2. ਪਰਮੇਸ਼ਰ ਦੀ ਸਜਾ (ਬਿਵਸਥਾ ਸਾਰ 27-28)
 3. ਆਤਮਿਕ ਸੇਵਾ ਨਾਲ ਸੰਬੰਧਤ (2 ਕੁਰਿੰਥੀਆਂ ਨੂੰ 11:27)
 4. ਸੱਭਿਆਚਾਰਕ ਹਾਲਾਤ (ਲਾਲਚ, ਧਾਰਨਾ, ਆਦਿ)।
 5. ਪਦਾਰਥਵਾਦੀ ਹਾਲਾਤ (ਅਕਾਲ, ਹੜ, ਗੜੇ, ਆਦਿ)।
- B. ਪਰਮੇਸ਼ਰ ਸੱਚ ਮੁੱਚ ਲੋਕਾਂ ਦੀ ਫਿਕਰ ਕਰਦੇ ਹਨ। ਉਹ ਅਨੇਕੇ ਢੰਗ ਨਾਲ ਲੋੜਵੰਦਾਂ ਨੂੰ ਪਿਆਰ ਕਰਦੇ ਹਨ!
- C. ਕਿਰਿਆਸ਼ੀਲ ਕਲੀਸੀਆ ਮਨੁੱਖੀ ਜਰੂਰਤਾਂ ਲਈ (ਸਰੀਰਕ ਅਤੇ ਆਤਮਿਕ) ਪਰਮੇਸ਼ਰ ਦਾ ਉੱਤਰ ਹੈ
 1. ਸਿੱਧੀ, ਨਿੱਜੀ ਕਾਰਵਾਈ
 2. ਸਮੂਹਿਕ ਪੈਰਿਸ਼/ਕਲੀਸੀਆ ਦੀ ਕਾਰਵਾਈ
 3. ਤਬਦੀਲੀ ਲਈ ਰਾਜਨੀਤਿਕ ਸੰਗਠਨ
- D. ਸਾਨੂੰ ਆਪਣੀਆਂ ਸੱਭਿਆਚਾਰਕ ਅਤੇ ਨਿੱਜੀ ਤਰਜੀਹਾਂ ਦਾ ਪਵਿੱਤਰ ਸ਼ਾਸਤਰਾਂ ਦੀ ਰੋਸ਼ਨੀ ਵਿੱਚ ਅਲੋਚਨਾਤਮਕ ਤੌਰ ਤੇ ਮੁੱਲਾਂਕਣ ਕਰਨਾ ਚਾਹੀਦਾ ਹੈ (2 ਕੁਰਿੰਥੀਆਂ 8-9)।
- E. ਸਾਨੂੰ ਆਪਣੀਆਂ ਅੱਖਾਂ, ਦਿਲ, ਅਤੇ ਹੱਥ ਦੇਸ਼ ਅਤੇ ਵਿਦੇਸ਼; ਕਲੀਸੀਆ ਵਿੱਚ ਅਤੇ ਸੰਸਾਰ ਦੀ ਮਦਦ ਲਈ ਖੋਲਣ ਦੀ ਲੋੜ ਹੈ।
- F. ਮਦਦ ਜੇ ਮਹਾਨ ਅਗਿਆ ਸਾਨੂੰ ਮਸੀਹ ਵਿੱਚ ਮਿਲੀ ਹੈ ਦੇ ਮੱਦੇਨਜ਼ਰ ਹੋਣੀ ਚਾਹੀਦੀ ਹੈ (ਮੱਤੀ 28:18-20)। ਮਦਦ ਸਰੀਰਕ ਅਤੇ ਆਤਮਿਕ ਹੋਣੀ ਚਾਹੀਦੀ ਹੈ।

15:27 "ਜਦੋਂ" ਇਹ ਪਹਿਲੇ ਦਰਜੇ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੀ ਸੋਚ ਜਾਂ ਉਸ ਦੇ ਸਾਹਿਤਕ ਉਦੇਸ਼ਾਂ ਦੁਆਰਾ ਸੱਚ ਮੰਨਿਆ ਗਿਆ ਸੀ। ਜੇਕਰ ਗੈਰ-ਕੌਮਾਂ ਯਹੂਦੀਆਂ ਦੀਆਂ ਆਤਮਿਕ ਦਾਤਾਂ ਵਿੱਚ ਹਿੱਸਾ ਲੈਂਦੇ ਹਨ (ਦੇਖੋ ਰੋਮੀਆਂ ਨੂੰ 10-11) ਤਾਂ ਚਾਹੀਦਾ ਹੈ ਕਿ ਉਹ ਯਰੂਸ਼ਲਮ ਵਿੱਚ ਮੁੱਢਲੀ ਕਲੀਸੀਆ ਦੀ ਸਰੀਰਕ ਲੋੜ ਵਿੱਚ ਮਦਦ ਕਰਨ।

15:28

NASB "ਜਦੋਂ ਮੈਂ ਇਸ ਨੂੰ ਤਿਆਰ ਕੀਤਾ, ਅਤੇ ਮੈਂ ਉਹਨਾਂ ਦੇ ਫਲ ਉੱਤੇ ਮੋਹਰ ਲਗਾ ਦਿੱਤੀ"

NKJV "ਜਦੋਂ ਮੈਂ ਇਹ ਕੀਤਾ ਅਤੇ ਉਹਨਾਂ ਲਈ ਇਹ ਫਲ ਸੀਲ ਕਰ ਦਿੱਤਾ"

NRSV "ਜਦੋਂ ਮੈਂ ਇਹ ਪੂਰਾ ਕੀਤਾ, ਅਤੇ ਉਦੋਂ ਇਸ ਨੂੰ ਜੋ ਇੱਕਠਾ ਕੀਤਾ ਸੀ ਭੇਜ ਦਿੱਤਾ"

TEV "ਜਦੋਂ ਮੈਂ ਇਹ ਕੰਮ ਪੂਰਾ ਕੀਤਾ ਅਤੇ ਉਹ ਸਾਰੇ ਪੈਸੇ ਜੋ ਉਹਨਾਂ ਲਈ ਇੱਕਠੇ ਹੋਏ ਦੇ ਦਿੱਤੇ"

NJB "ਇਸ ਲਈ ਜਦੋਂ ਮੈਂ ਇਹ ਪੂਰਾ ਕਰ ਚੁੱਕਾ ਅਤੇ ਅਧਿਕਾਰਤ ਤੌਰ ਤੇ ਜੋ ਇੱਕਠਾ ਹੋਇਆ ਸੀ ਉਹਨਾਂ ਨੂੰ ਸੌਂਪ ਦਿੱਤਾ"

ਇਹ ਇੱਕ ਐਰਿਸਟ ਕਿਰਿਆਸ਼ੀਲ ਵਾਕ ਅਤੇ ਇੱਕ ਐਰਿਸਟ ਮੱਧ ਵਾਕ ਹੈ। ਇਹ ਸ਼ਾਬਦਿਕ ਰੂਪ ਨਾਲ ਕਿਸੇ ਪੈਕਟ ਨੂੰ ਸੀਲ ਕਰਨ ਦੇ ਆਮ ਤਰੀਕੇ ਬਾਰੇ ਦੱਸਦਾ ਹੈ ਤਾਂ ਜੋ ਉਸ ਵਿਚਲੇ ਸਮਾਨ ਦੀ ਸੁਰੱਖਿਆ ਪੱਕੀ ਕੀਤੀ ਜਾ ਸਕੇ। ਇਹ ਪੌਲੁਸ ਲਈ ਦਾਅਵਾ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਕਿ ਸਾਰੇ ਪੈਸੇ ਭੇਜੇ ਜਾਣਗੇ ਅਤੇ ਮਿਲ ਜਾਣਗੇ। ਇਸ ਨੂੰ ਪੱਕਾ ਕਰਨ ਲਈ ਉਸ ਨੇ ਸਹਿਯੋਗ ਦੇਣ ਵਾਲੀਆਂ ਕਲੀਸੀਆਵਾਂ ਵਿੱਚੋਂ ਕਈ ਨੁਮਾਇੰਦੇ ਨਾਲ ਲੈ ਲਏ (ਦੇਖੋ ਰਸੂਲਾਂ ਦੇ ਕਰਤੱਬ 20:4)।

"ਸੀਲ" ਲਈ ਦੇਖੋ ਖਾਸ ਵਿਸ਼ਾ ਰੋਮੀਆਂ ਨੂੰ 4:11 ਵਿੱਚ।

15:29 ਧਿਆਨ ਦਿਉ ਕਿ ਸ਼ਬਦ *plēroō* / *plērōma* ਫਿਰ ਤੋਂ ਵਰਤਿਆ ਗਿਆ ਹੈ। ਰੋਮੀਆਂ ਨੂੰ 15:14 ਵਿੱਚ ਨੋਟ ਦੇਖੋ।

▣ "ਮਸੀਹ ਦੀ ਬਰਕਤ" ਇਹ ਵਾਕਾਂਸ਼ ਖੁਸ਼ਖਬਰੀ ਦੇ ਪ੍ਰਚਾਰ/ਸਿੱਖਿਆ ਦੁਆਰਾ ਆਉਣ ਵਾਲੀ ਬਰਕਤ ਦਾ ਸੰਕੇਤ ਹੈ। ਇਹ ਇਸ ਪ੍ਰਸੰਗ ਵਿੱਚ ਪ੍ਰਾਰਥਨਾ ਦਾ ਹਵਾਲਾ ਨਹੀਂ ਦਿੰਦੀ।

ਕੁੱਝ ਪੁਰਾਣੇ ਯੂਨਾਨੀ ਪਾਠਾਂ ਨੇ ਇੱਕ ਵਾਕ ਜੋੜ ਕੇ ਇਸ ਸਮਝ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ, "ਮਸੀਹੀ ਦੀ ਖੁਸ਼ਖਬਰੀ ਦੀ ਬਰਕਤ" (MS A², NKJV)। MSS κ^* , A, B, C, D, F, G, P ਵਿੱਚ ਛੋਟਾ ਪਾਠ ਮਿਲਦਾ ਹੈ। UBS⁴ ਇਸ ਛੋਟੀ ਪੜਤ ਨੂੰ ਇੱਕ "A" ਰੇਟਿੰਗ ਦਿੰਦਾ ਹੈ (ਨਿਸ਼ਚਿਤ)।

ਰੋਮੀਆਂ 15:30-33

³⁰ਹੁਣ ਹੇ ਭਰਾਵੇ, ਸਾਡੇ ਪ੍ਰਭੂ ਯਿਸੂ ਮਸੀਹ ਦੇ ਅਨੁਸਾਰ ਅਤੇ ਆਤਮਾ ਦੇ ਪਿਆਰ ਦੇ ਅਨੁਸਾਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਜਤਨ ਕਰੋ। ³¹ਤਾਂ ਜੋ ਉਹਨਾਂ ਤੋਂ ਜਿਹੜੇ ਯਹੂਦਿਆ ਵਿੱਚ ਅਵਿਸ਼ਵਾਸੀ ਹਨ ਬਚਾਇਆ ਜਾਵਾਂ, ਨਾਲੇ ਮੇਰੀ ਉਹ ਸੇਵਾ ਜੋ ਯਹੂਸਲਮ ਦੇ ਲਈ ਹੋਣ ਵਾਲੀ ਹੈ ਸੇ ਸੰਤਾਂ ਨੂੰ ਗ੍ਰਹਿਣਯੋਗ ਹੋਵੇ। ³²ਤਾਂ ਜੋ ਮੈਂ ਪਰਮੇਸ਼ੁਰ ਦੀ ਇੱਛਾ ਨਾਲ ਤੁਹਾਡੇ ਕੋਲ ਅਨੰਦ ਨਾਲ ਆਵਾਂ ਅਤੇ ਤੁਹਾਡੇ ਨਾਲ ਆਰਾਮ ਪਾਵਾਂ। ³³ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਸਭ ਦੇ ਅੰਗ-ਸੰਗ ਹੋਵੇ। ਆਮੀਨ।

15:30 "ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ. . . ਮੇਰੇ ਨਾਲ ਜਤਨ ਕਰੋ" ਇਹ ਮਜਬੂਤ ਯੂਨਾਨੀ ਸ਼ਬਦ ਹਨ। ਪਹਿਲਾ ਰੋਮੀਆਂ ਨੂੰ 12:1 ਵਿੱਚ ਵੀ ਵਰਤਿਆ ਹੈ। ਦੂਜਾ ਗਤਸਮਨੀ ਵਿੱਚ ਯਿਸੂ ਦੇ ਸੰਘਰਸ਼ ਲਈ ਵਰਤਿਆ ਗਿਆ ਹੈ। ਪੌਲੁਸ ਨੇ ਆਪਣੇ ਅਤੇ ਆਪਣੀ ਖੁਸ਼ਖਬਰੀ ਦੀ ਸੇਵਕਾਈ ਲਈ ਖਾਸ ਪ੍ਰਾਰਥਨਾ ਦੀ ਲੋੜ ਮਹਿਸੂਸ ਕੀਤੀ (ਦੇਖੋ 2 ਕੁਰਿੰਥੀਆਂ ਨੂੰ 1:11; ਅਫਸੀਆਂ ਨੂੰ 6:18-20; ਕੁਲੁੱਸੀਆਂ ਨੂੰ 4:3; 1 ਥਸਲੋਨੀਕੀਆਂ ਨੂੰ 5:25; 2 ਥਸਲੋਨੀਕੀਆਂ ਨੂੰ 3:1)। ਯਹੂਸਲਮ ਵਿੱਚ ਉਸਦਾ ਤਜਰਬਾ ਔਖਾ ਸਾਬਤ ਹੋਇਆ (ਦੇਖੋ ਰੋਮੀਆਂ ਨੂੰ 15:31)।

ਉਹ ਰੋਮ ਪਹੁੰਚਿਆ, ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਉਸ ਨੇ ਸੋਚਿਆ ਸੀ। ਦੇਖੋ ਖਾਸ ਵਿਸ਼ਾ: ਵਿਚੋਲਗੀ ਦੀ ਪ੍ਰਾਰਥਨਾ ਰੋਮੀਆਂ ਨੂੰ 9:3 ਵਿੱਚ।

15:30-33 ਪੌਲੁਸ ਦੀ ਪ੍ਰਾਰਥਨਾ ਤਿੰਨ ਇੱਛਾਵਾਂ ਜਾਹਰ ਕਰਦੀ ਹੈ।

1. ਕਿ ਉਹ ਯਹੂਦਾ ਵਿੱਚ ਆਪਣੇ ਦੁਸ਼ਮਣਾਂ ਤੋਂ ਬਚਾਇਆ ਜਾ ਸਕੇ (ਦੇਖੋ ਰਸੂਲਾਂ ਦੇ ਕਰਤੱਬ 20:22-23)
2. ਯਹੂਸਲਮ ਦੀ ਕਲੀਸੀਆ ਵੱਲੋਂ ਗੈਰ-ਕੌਮਾਂ ਦੀਆਂ ਕਲੀਸੀਆਵਾਂ ਵੱਲੋਂ ਭੇਜੀ ਗਈ ਦਾਤ ਗ੍ਰਹਿਣ ਹੋਵੇ (ਦੇਖੋ ਰਸੂਲਾਂ ਦੇ ਕਰਤੱਬ 15:1ff; 21:17ff)
3. ਤਾਂ ਕਿ ਉਹ ਸਪੇਨ ਜਾਣ ਵੇਲੇ ਰੋਮੀਆਂ ਆਵੇ

15:30 "ਮੇਰੇ ਨਾਲ ਜਤਨ ਕਰੋ" ਇਹ ਸ਼ਬਦ ਨਵੇਂ ਨੇਮ ਵਿੱਚ ਸਿਰਫ ਇੱਥੇ ਵਰਤਿਆ ਗਿਆ ਹੈ। ਇਹ *sun* (ਦੇ ਨਾਲ) ਅਤੇ *agōnizomai* ਦਾ ਮਿਸ਼ਰਣ ਹੈ (ਲੜਨਾ, ਝਗੜਨਾ, ਜੁਝਣਾ, ਦੇਖੋ 1 ਕੁਰਿੰਥੀਆਂ ਨੂੰ 9:25; ਕੁਲੁੱਸੀਆਂ ਨੂੰ 1:29; 4:12; 1 ਤਿਮੋਥਿਉਸ ਨੂੰ 4:10; 6:12)। ਇਹ ਮਜਬੂਤ ਸੰਕੇਤਕ ਰੋਮੀਆਂ ਦੀ ਕਲੀਸੀਆ ਨੂੰ ਪੌਲੁਸ ਦੇ ਨਾਲ ਯਹੂਸਲਮ ਦੀ ਮੁੱਢਲੀ ਕਲੀਸੀਆ ਦੁਆਰਾ ਗੈਰ-ਕੌਮਾਂ ਦੀ ਭੇਟ ਬਾਰੇ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ।

15:31 "ਜਿਹੜੇ ਯਹੂਦਿਆਂ ਵਿੱਚ ਅਵਿਸ਼ਵਾਸੀ ਹਨ" ਇਹ ਵਿਰੋਧੀ ਯਹੂਦੀਆਂ ਜਾਂ ਸੰਭਵ ਤੌਰ ਤੇ ਯਹੂਦਾਹ ਦੇ ਲੋਕਾਂ ਦਾ ਹਵਾਲਾ ਹੈ, ਪਰ ਆਮ ਕਲੀਸੀਆ ਦਾ ਨਹੀਂ (ਦੇਖੋ ਰੋਮੀਆਂ ਨੂੰ 11:30,31)।

15:32 ਪੌਲੁਸ ਦੀ ਪ੍ਰਾਰਥਨਾ ਦੇ ਹੋਰ ਵਿਸ਼ਿਆ ਨਾਲ ਖਤਮ ਹੁੰਦੀ ਹੈ: (1) ਸ਼ਾਇਦ ਉਹਨਾਂ ਕੋਲ ਉਹ ਖੁਸ਼ੀ ਨਾਲ ਆਵੇ (2) ਸ਼ਾਇਦ ਉਸ ਕੋਲ ਉਹਨਾਂ ਨਾਲ ਅਰਾਮ ਦਾ ਸਮਾਂ ਹੋਵੇ (*sunanapauomai* ਦਾ ਐਰਿਸਟ ਮੱਧ [ਕਰਮ ਵਾਚਕ], ਨਵੇਂ ਨੇਮ ਵਿੱਚ ਕੇਵਲ ਇੱਥੇ, ਪਰ ਯਸਾਯਾਹ 11:6 ਵਿੱਚ ਵੀ ਵਰਤਿਆ ਗਿਆ। ਪੌਲੁਸ ਨੇ ਯਸਾਯਾਹ 11:1,10 ਦੀ ਰੋਮੀਆਂ ਨੂੰ 15:12 ਵਿੱਚ ਉਦਾਹਰਣ ਦਿੱਤੀ)। ਪੌਲੁਸ ਨੂੰ ਪਰਿਪੱਕ ਵਿਸ਼ਵਾਸੀਆਂ ਵਿੱਚ ਅਰਾਮ ਅਤੇ ਰੋਗਮੁਕਤ ਸਮੇਂ ਦੀ ਲੋੜ ਹੈ (ਦੇਖੋ 2 ਕੁਰਿੰਥੀਆਂ ਨੂੰ 4:7-12; 6:3-10; 11:23-33)! ਹਾਲਾਂਕਿ, ਉਸ ਨੂੰ ਇਹ ਨਹੀਂ ਮਿਲਿਆ। ਗ੍ਰਿਫਤਾਰੀ ਅਤੇ ਪਰੀਖਿਆਵਾਂ ਅਤੇ ਫਲਿਸਤੀਨ ਦੀ ਜੇਲ ਵਿੱਚ ਕਈ ਸਾਲਾਂ ਨੇ ਉਸ ਨੂੰ ਇੰਤਜ਼ਾਰ ਕਰਵਾਇਆ।

ਇਸ ਆਇਤ ਦੇ ਬਹੁਤ ਸਾਰੇ ਹੱਥ ਲਿਖਤ ਵਖਰੋਵੇ ਹਨ।

15:33 "ਸ਼ਾਂਤੀ ਦਾਤਾ ਪਰਮੇਸ਼ੁਰ" ਇਹ ਪਰਮੇਸ਼ੁਰ ਲਈ ਇੱਕ ਸ਼ਾਨਦਾਰ ਸਿਰਲੇਖ ਹੈ (ਦੇਖੋ ਰੋਮੀਆਂ ਨੂੰ 16:20; 2 ਕੁਰਿੰਥੀਆਂ ਨੂੰ 13:11; ਫਿਲਿੱਪੀਆਂ ਨੂੰ 4:9; 1 ਥਸਲੋਨੀਕੀਆਂ ਨੂੰ 5:23; 2 ਥਸਲੋਨੀਕੀਆਂ ਨੂੰ 3:16; ਇਬਰਾਨੀਆਂ. 13:20)।

▣ "ਆਮੀਨ" ਰੋਮੀਆਂ ਨੂੰ 1:25 ਵਿੱਚ ਖਾਸ ਵਿਸ਼ਾ ਦੇਖੋ

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕੀਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਕਿਸ ਤਰ੍ਹਾਂ ਪੁਰਾਣਾ ਨੇਮ ਨਵੇਂ ਨੇਮ ਦੇ ਵਿਸ਼ਵਾਸੀਆਂ ਲਈ ਲਾਹੇਵੰਦ ਹੈ (ਰੋਮੀਆਂ ਨੂੰ 15:4-5; 1 ਕੁਰਿੰਥੀਆਂ ਨੂੰ 10:6,11)?
2. ਕਿਉਂ ਪੌਲੁਸ ਰੋਮੀਆਂ ਨੂੰ 15:9-12 ਵਿੱਚ ਪੁਰਾਣੇ ਨੇਮ ਦਾ ਹਵਾਲਾ ਦਿੰਦਾ ਹੈ? ਉਹ ਕਿਹੜੀ ਮਹਾਨ ਸੱਚਾਈ ਸਿਖਾਉਂਦੇ ਹਨ?
3. ਰੋਮੀਆਂ ਦੇ ਇਸ ਭਾਗ ਵਿੱਚ ਕਿੱਥੇ ਸੰਭਵ ਤੌਰ ਤੇ ਯਹੂਦੀਆਂ ਅਤੇ ਗੈਰ-ਕੋਮਾਂ ਵਿਚਕਾਰ ਤਣਾਅ ਦਿਖਦਾ ਹੈ?
4. ਰੋਮੀਆਂ ਦੇ ਇਸ ਭਾਗ ਵਿੱਚ ਕਿੱਥੇ ਪੌਲੁਸ ਦੀ ਰਸੂਲਤਾਈ ਬਾਰੇ ਤਣਾਅ ਦਿਖਦਾ ਹੈ?
5. ਗੈਰ-ਕੋਮਾਂ ਦੀਆਂ ਕਲੀਸੀਆਵਾਂ ਦੀ ਭੋਟ ਯਹੂਸਲਮ ਦੀ ਕਲੀਸੀਆ ਨੂੰ ਦੇਣ ਪਿੱਛੇ ਪੌਲੁਸ ਦਾ ਕੀ ਕਾਰਨ ਸੀ (ਰੋਮੀਆਂ ਨੂੰ 15:15-28)?
6. ਪੌਲੁਸ ਦੀ ਸੇਵਕਾਈ ਦੀ ਰਣਨੀਤੀ ਕੀ ਸੀ? ਉਹ ਸਪੇਨ ਕਿਉਂ ਜਾਣਾ ਚਾਹੁੰਦਾ ਸੀ?
7. ਪੌਲੁਸ ਯਾਜਕ ਦੇ ਤੌਰ ਤੇ ਆਪਣਾ ਕੰਮ ਇਸਰਾਇਲ ਨਾਲ ਯਾਜਕਾਂ ਦੇ ਰਾਜ ਵੱਜੋਂ ਜਾਂ ਕਲੀਸੀਆ ਲਈ ਕਿਵੇਂ ਅਤੇ ਕਿਉਂ ਸਮਝਾਉਂਦਾ ਹੈ (v.16) (ਕੂਚ 19:5-6) (1. ਪਤਰਸ 2: 5,9; ਪਰਕਾਸ਼ ਦੀ ਪੇਥੀ 1:6)?
8. ਕੀ ਪਰਮੇਸ਼ਰ ਨੇ ਪੌਲੁਸ ਦੀ ਆਇਤਾਂ 30-33 ਦੀ ਪ੍ਰਾਰਥਨਾ ਦਾ ਉੱਤਰ ਦਿੱਤਾ?

ਰੋਮੀਆਂ 16

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਵਿਅਕਤੀਗਤ ਨਮਸਕਾਰ	ਭੈਣ ਫ਼ੀਬੀ ਦੀ ਸਿਫਾਰਸ਼	ਨਮਸਕਾਰ	ਵਿਅਕਤੀਗਤ ਨਮਸਕਾਰ	ਨਮਸਕਾਰ ਅਤੇ ਸਦਭਾਵਨਾਵਾਂ
16:1-2	16:1-2	16:1-2	16:1-2	16:1-2
	ਰੋਮੀਆਂ ਦੇ ਸੰਤਾਂ ਨੂੰ ਨਮਸਕਾਰ			
16:3-16	16:3-16	16:3-16	16:3-5a 16:5b-7 16:8-11 16:12-15 16:16	16:3-5a 16:5b-16
	ਵੰਡ ਪਾਉਣ ਵਾਲੇ ਲੋਕਾਂ ਨੂੰ ਨਜਰ-ਅੰਦਾਜ਼ ਕਰੋ		ਅੰਤਮ ਨਿਰਦੇਸ਼	ਇੱਕ ਚੇਤਾਵਨੀ ਅਤੇ ਪਹਿਲੀ ਟਿੱਪਣੀ
16:17-20	16:17-20	16:17-20	16:17-20a 16:20b-21	16:17-20
	ਪੌਲੁਸ ਦੇ ਸਾਥੀਆਂ ਵੱਲੋਂ ਨਮਸਕਾਰ			ਆਖਰੀ ਨਮਸਕਾਰ ਅਤੇ ਦੂਜੀ ਟਿੱਪਣੀ
16:21-23	16:21-24	16:21 16:22 16:23	16:22 16:23	16:21-23
ਉਸਤਤ	ਆਖਰੀ ਕਲਮਾ		ਸਤੁਤੀ ਦੀ ਅੰਤਮ ਉਸਤਤ ਪ੍ਰਾਰਥਨਾ	

16:25-27	16:25-27	16:25-27	16:25-26	16:25-27
			16:27	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਆਇਤਾਂ 1-27 ਉੱਪਰ ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

A. ਧਿਆਨ ਦਿਉ ਕਿ ਇਸ ਅੰਤਮ ਭਾਗ ਵਿੱਚ ਸਭ ਔਰਤਾਂ ਖੁਸ਼ਖਬਰੀ ਸੁਣਾਉਣ ਵਿੱਚ ਪੌਲਸ ਦੇ ਨਾਲ ਕੰਮ ਕਰ ਰਹੀਆਂ ਸਨ (ਦੇਖੋ ਫਿਲਿੱਪੀਆਂ ਨੂੰ 4:3): ਫ਼ੀਬੀ ਰੋਮੀਆਂ ਨੂੰ 16:1 ਵਿੱਚ; ਪਰਿਸਕਾ ਰੋਮੀਆਂ ਨੂੰ 16:3 ਵਿੱਚ; ਮਰਿਯਮ ਰੋਮੀਆਂ ਨੂੰ 16:6 ਵਿੱਚ; ਯੂਨਿਆਸ (ਜਾਂ ਯੂਨਿਆਸ— ਜੋ ਇਹ ਆਦਮੀ ਹੁੰਦਾ) ਰੋਮੀਆਂ ਨੂੰ 16:7 ਵਿੱਚ; ਤਰੁਫੈਨਾ ਅਤੇ ਤਰੁਫੇਸਾ ਰੋਮੀਆਂ ਨੂੰ 16:12 ਵਿੱਚ; ਪਰਸੀਸ ਰੋਮੀਆਂ ਨੂੰ 16:12 ਵਿੱਚ; "ਉਸਦੀ ਮਾਤਾ" ਰੋਮੀਆਂ ਨੂੰ 16:13 ਵਿੱਚ; ਯੂਲੀਆ ਰੋਮੀਆਂ ਨੂੰ 16:15 ਵਿੱਚ; ਅਤੇ "ਉਸਦੀ ਭੈਣ" ਰੋਮੀਆਂ ਨੂੰ 16:15 ਵਿੱਚ। ਔਰਤਾਂ ਦੀ ਸੇਵਾਈ ਦੇ ਖੇਤਰ ਵਿੱਚ ਸਾਵਧਾਨ ਰਹੋ। ਸਾਰੇ ਵਿਸ਼ਵਾਸੀ ਯੋਗ (ਦੇਖੋ 1 ਕੁਰਿੰਥੀਆਂ ਨੂੰ 12:7,11), ਪੂਰੇ ਸਮੇਂ ਦੇ ਸੇਵਕ ਹਨ (ਦੇਖੋ ਅਫਸੀਆਂ ਨੂੰ 4:12)।

ਇਸ ਸੂਚੀ ਵਿੱਚ ਸਾਡੇ ਕੋਲ ਇੱਕ ਮਹਿਲਾ ਡੀਕਅਨ, ਫ਼ੀਬੀ, ਅਤੇ ਸੰਭਵ ਤੌਰ ਤੇ ਇੱਕ ਮਹਿਲਾ ਪ੍ਰੇਰਿਤ, ਯੂਨਿਆਸ (ਦੇਖੋ ਯੋਏਲ 2:28; ਰਸੂਲਾਂ ਦੇ ਕਰਤੱਬ 2:16-21)। ਇਹ ਜਾਣਨਾ ਮੁਸ਼ਕਲ ਹੈ ਕਿ ਇਸ ਮੁੱਦੇ ਨੂੰ 1 ਕੁਰਿੰਥੀਆਂ ਨੂੰ 11:4-5 ਨੂੰ 14:34 ਦੀ ਤੁਲਨਾ ਵਿੱਚ ਪੌਲਸ ਦੇ ਜਾਪਦੇ ਅਸੰਗਤ ਬਿਆਨਾਂ ਨਾਲ ਬਾਈਬਲ ਦੇ ਤੌਰ ਤੇ ਕਿਵੇਂ ਨਜਿੱਠਿਆ ਜਾਵੇ।

B. ਇਹਨਾਂ ਨਾਂਵਾਂ ਦੇ ਸੰਭਵ ਨਸਲੀ ਪਿਛੋਕੜ ਵੱਲ ਧਿਆਨ ਦਿਉ

1. ਵਿਸ਼ਵਾਸ ਕਰਨ ਵਾਲੇ ਯਹੂਦੀ: ਅਕੂਲਾ, ਪਰਿਸਕਾ, ਅੰਦਰੁਨਿਕੁਸ, ਯੂਨਿਆਸ, ਮੈਰੀ (ਕੁੱਝ MSS ਵਿੱਚ ਮਰਿਯਮ)
2. ਰੋਮੀਆਂ ਦੇ ਨੇਕ ਪਰਿਵਾਰਾਂ ਦੇ ਨਾਮ: ਪਰਿਸਕਾ, ਅੰਪਲਿਯਾਤੁਸ, ਅਪਿੱਲੇਸ, ਨਰਕਿੱਸੁਸ, ਯੂਲੀਆ, ਫਲੇਗੋਨ
3. ਯਹੂਦੀ ਨੇਕ ਪਰਿਵਾਰਾਂ ਦੇ ਨਾਮ: ਅਰਿਸਤੁਬੁਲੁਸ, ਹੇਰੋਦਿਯੋਨ

- C. ਆਇਤਾਂ 1-16 ਪੈਲੂਸ ਦੇ ਨਿੱਜੀ ਨਮਸਕਾਰ ਹਨ, ਜਦੋਂ ਕਿ ਆਇਤਾਂ 17-20 ਛੂਠੇ ਅਧਿਆਪਕਾਂ ਦੇ ਵਿਰੁੱਧ ਉਸ ਦੀਆਂ ਅੰਤਮ ਚੇਤਾਵਨੀਆਂ ਹਨ। ਆਇਤਾਂ 21-23 ਵਿੱਚ ਮਿਸ਼ਨ ਟੀਮ ਕੁਰਿੰਥੀਆਂ ਤੋਂ ਨਮਸਕਾਰ ਭੇਜਦੀ ਹੈ।
- D. *Tyndale New Testament Commentary* F. F. Bruce ਦੁਆਰਾ ਵਿੱਚ ਰੋਮੀਆਂ 16 ਦਾ ਵਿਚਾਰ ਵਟਾਂਦਰਾ ਬਹੁਤ ਮਦਦਗਾਰ ਹੈ। ਜੇਕਰ ਤੁਸੀਂ ਇਸ ਅਧਿਆਏ ਵਿੱਚਲੇ ਨਾਂਵਾਂ ਦਾ ਗਹਿਰਾ ਅਧਿਐਨ ਕਰਨਾ ਚਾਹੁੰਦੇ ਹੋ ਤਾਂ, ਪੰਨੇ 266-284 ਪੜ੍ਹੋ।
- E. ਇਹ ਪੱਤਰ ਕਿੱਥੇ ਖਤਮ ਹੁੰਦਾ ਹੈ ਇਸ ਵਿੱਚ ਕੁੱਝ ਆਸ਼ੰਕਾ ਹੈ। ਰੋਮੀਆਂ 14, 15 (MS P⁴⁶) ਅਤੇ 16, ਪੁਰਾਤਨ ਯੂਨਾਨੀ ਹੱਥ ਲਿਖਤਾਂ ਦੇ ਅੰਤ ਵਿੱਚ ਕਈ ਵਾਰ ਪੱਤਰ ਖਤਮ ਹੁੰਦਾ ਲਗਦਾ ਹੈ। ਹਾਲਾਂਕਿ, ਰੋਮੀਆਂ ਨੂੰ 16:25-27 ਦਾ ਰਵਾਇਤੀ ਅੰਤ MSS P⁶¹, κ, B, C ਅਤੇ D ਵਿੱਚ ਜੇ ਕਿ ਰੋਮੀਆਂ ਦੇ ਕਲਾਇਮੰਟ ਦੁਆਰਾ ਵਰਤੇ ਗਏ ਯੂਨਾਨੀ ਪਾਠ ਵਾਂਗ ਲੱਗਦਾ ਹੈ, ਵਿੱਚ ਦਿਖਾਈ ਦਿੰਦਾ ਹੈ (A.D. 95)।

ਆਇਤ 24 ਪੁਰਾਤਨ ਯੂਨਾਨੀ ਹੱਥ ਲਿਖਤਾਂ, P⁴⁶, P⁶¹, κ, A, B, C ਵਿੱਚ ਨਹੀਂ ਮਿਲਦੀ, ਨਾ ਹੀ ਲਾਤੀਨੀ ਵੁਲਗੇਟ ਜਾਂ ਸਿਕੰਦਰ ਦੇ ਰਿਜੇਨ ਦੁਆਰਾ ਵਰਤੇ ਗਏ ਯੂਨਾਨੀ ਪਾਠ ਵਿੱਚ ਮਿਲਦਾ ਹੈ। ਭਿੰਨਤਾਵਾਂ ਉੱਪਰ ਪੂਰੇ ਵਿਚਾਰ ਵਟਾਂਦਰੇ ਲਈ Bruce M. Metzger, *A Textual Commentary on the Greek New Testament*, pp. 533-536 ਦੇਖੋ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਰੋਮੀਆਂ ਨੂੰ 16:1-2

1 ਮੈਂ ਤੁਹਾਨੂੰ ਸਾਡੀ ਭੈਣ ਫੀਬੀ ਦੇ ਲਈ ਬੇਨਤੀ ਕਰਦਾ ਹਾਂ ਜਿਹੜੀ ਉਸ ਕਲੀਸਿਯਾ ਦੀ ਸੇਵਿਕਾ ਹੈ ਜੋ ਕੰਖਰਿਯਾ ਵਿੱਚ ਹੈ। 2 ਤੁਸੀਂ ਉਹ ਦਾ ਆਦਰ ਕਰਕੇ ਪ੍ਰਭੂ ਵਿੱਚ ਉਸ ਨੂੰ ਕਬੂਲ ਕਰੋ, ਜਿਸ ਤਰ੍ਹਾਂ ਸੰਤਾਂ ਨੂੰ ਚਾਹੀਦਾ ਹੈ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ, ਕਰੋ ਕਿਉਂ ਜੋ ਉਹ ਆਪ ਵੀ ਬਹੁਤਿਆਂ ਦੀ ਸਗੋਂ ਮੇਰੀ ਵੀ ਮਦਦਗਾਰ ਹੈ।

16:1 "ਮੈਂ ਤੁਹਾਨੂੰ ਬੇਨਤੀ ਕਰਦਾ ਹਾਂ" ਆਇਤਾਂ 1-2 ਡੀਕਅਨ ਫੀਬੀ ਦੇ ਸ਼ਿਫਾਰਸ਼ ਪੱਤਰ ਦੇ ਤੌਰ ਤੇ ਕੰਮ ਕਰਦੀਆਂ ਹਨ। ਸ਼ਾਇਦ ਉਹ ਪੈਲੂਸ ਦਾ ਇਹ ਪੱਤਰ ਰੋਮੀਆਂ ਨੂੰ ਲੈ ਕੇ ਗਈ ਸੀ। ਨਵੇਂ ਨੇਮ ਵਿੱਚ ਇਹਨਾਂ ਜਾਣ ਪਛਾਣ ਜਾਂ ਸ਼ਿਫਾਰਸ਼ ਦੇ ਪੱਤਰਾਂ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ (ਦੇਖੋ ਰਸੂਲਾਂ ਦੇ ਕਰਤੱਬ 18:27; 1 ਕੁਰਿੰਥੀਆਂ ਨੂੰ 16:3; 2 ਕੁਰਿੰਥੀਆਂ ਨੂੰ 3:1; 8:18-24; ਅਤੇ ਫਿਲਿੱਪੀਆਂ ਨੂੰ 2:19-30)।

▣ "ਫੀਬੀ" ਉਸਦੇ ਨਾਮ ਦਾ ਅਰਥ ਹੈ "ਚਮਕਦਾਰ" ਜਾਂ "ਅਲੌਕਿਕ"।

16:1

NASB, NKJV "ਜੋ ਕਲੀਸੀਆ ਦੀ ਸੇਵਕਾ ਹੈ"

NRSV "ਕਲੀਸੀਆ ਦੀ ਡੀਕਅਨ ਹੈ"

TEV "ਜੋ ਕਲੀਸੀਆ ਦੀ ਸੇਵਾ ਕਰਦੀ ਹੈ"

NJB "ਕਲੀਸੀਆ ਦੀ ਡੀਕਅਨ ਹੈ"

ਇਹ ਸ਼ਬਦ *diakonos* ਹੈ। ਇਹ ਇੱਕ ਸੰਜੀਦਾ ਇੱਕਵਚਨ ਮਹਿਲਾ ਵਾਚਕ ਢੰਗ ਹੈ। ਇਹ ਸੇਵਕਾਈ/ਦਾਸ ਲਈ ਯੂਨਾਨੀ ਸ਼ਬਦ ਹੈ। ਇਸਦੀ ਵਰਤੋਂ ਹੇਠੀ ਹੈ (1) ਮਸੀਹ ਲਈ ਰੋਮੀਆਂ ਨੂੰ 15:8; ਮਰਕੁਸ 10:45ਚ (2) ਪੌਲੁਸ ਲਈ ਅਫਸੀਆਂ ਨੂੰ 3:7; ਕੁਲੁੱਸੀਆਂ. 1:23,25 ਅਤੇ (3) ਡੀਕਅਨ ਲਈ ਫਿਲਿੱਪੀਆਂ ਨੂੰ 1:1; 1 ਤਿਮੋਥਿਉਸ. 3:11

ਨਵੇਂ ਨੇਮ ਅਤੇ ਬਾਈਬਲ ਤੋਂ ਬਾਅਦ ਦੀਆਂ ਕਲੀਸੀਆ ਦੀਆਂ ਲਿਖਤਾਂ ਦੇਵਾਂ ਵਿੱਚ ਡੀਕਅਨ ਦੇ ਅਹੁਦੇ ਲਈ ਸਬੂਤ ਮਿਲਦੇ ਹਨ। ਨਵੇਂ ਨੇਮ ਵਿੱਚ ਸਥਾਨਕ ਕਲੀਸੀਆ ਦੀ ਸੇਵਕਾਈ ਵਿੱਚ ਔਰਤਾਂ ਲਈ ਹੋਰ ਉਦਾਹਰਣ ਪਾਦਰੀ ਪਦਵੀਆਂ ਨਾਲ ਸੰਬੰਧਤ "ਵਿਧਵਾ ਔਰਤਾਂ ਦਾ ਕਿਰਦਾਰ" ਹਨ (ਦੇਖੋ 1 ਤਿਮੋਥਿਉਸ ਨੂੰ 3:11; 5:3-16). RSV, Amplified, ਅਤੇ Phillips ਅਨੁਵਾਦ ਵਿੱਚ ਰੋਮੀਆਂ ਨੂੰ 16:1 ਵਿੱਚ "ਮਹਿਲਾ ਡੀਕਅਨ" ਸ਼ਬਦ ਹੈ। NASB ਅਤੇ NIV ਵਿੱਚ ਇਸਦੇ ਫੁਟਨੋਟ ਹਨ। NEB ਵਿੱਚ "ਜੋ ਅਹੁਦਾ ਸੰਭਾਲਦਾ ਹੈ" ਹੈ। ਸਾਰੇ ਵਿਸ਼ਵਾਸੀ ਬੁਲਾਏ ਗਏ, ਯੋਗ, ਪੂਰੇ ਸਮੇਂ ਦੇ ਸੇਵਕ ਹਨ (ਦੇਖੋ ਅਫਸੀਆਂ ਨੂੰ 4:12)। ਕੁੱਝ ਅਗੂਆ ਸੇਵਕਾਈ ਦੀ ਭੂਮਿਕਾ ਲਈ ਬੁਲਾਏ ਗਏ ਹਨ। ਸਾਡੀਆਂ ਰਸਮਾਂ ਨੂੰ ਪਵਿੱਤਰ ਸ਼ਾਸਤਰ ਨੂੰ ਜਰੂਰ ਜਗਾ ਦੇਣੀ ਚਾਹੀਦੀ ਹੈ! ਇਹ ਪਹਿਲੀ ਸਦੀ ਦੇ ਡੀਕਅਨ ਅਤੇ ਮਹਿਲਾ ਡੀਕਅਨ ਦਾਸ ਸਨ, ਨਾ ਕਿ ਸੰਜੀਦਾ ਕਮੇਟੀਆਂ।

M. R. Vincent, *Word Studies*, vol. 2, pp. 752 ਅਤੇ 1196, ਕਹਿੰਦੇ ਹਨ ਕਿ *Apostolical Constitutions*, ਜੋ ਦੂਜੀ ਸਦੀ ਦੇ ਅੰਤ ਜਾਂ ਤੀਜੀ ਸਦੀ ਦੀ ਸ਼ੁਰੂਆਤ ਤੋਂ ਹਨ, ਕਲੀਸੀਆ ਦੀਆਂ ਮਹਿਲਾ ਸੇਵਿਕਾਵਾਂ ਦੇ ਕੰਮਾਂ ਅਤੇ ਨਿਯੁਕਤੀ ਵਿੱਚ ਭਿੰਨਤਾਵਾਂ ਬਾਰੇ ਦੱਸਦੇ ਹਨ।

1. ਮਹਿਲਾ ਡੀਕਅਨ
2. ਵਿਧਵਾਵਾਂ (ਦੇਖੋ 1 ਤਿਮੋਥਿਉਸ ਨੂੰ 3:11; 5:9-10)
3. ਕੁਆਰੀਆਂ (ਦੇਖੋ ਰਸੂਲਾਂ ਦੇ ਕਰਤੱਬ 21:9 ਅਤੇ ਸੰਭਵ ਤੌਰ ਤੇ 1 ਕੁਰਿੰਥੀਆਂ ਨੂੰ 7:34)

ਇਹਨਾਂ ਕੰਮਾਂ ਵਿੱਚ ਸ਼ਾਮਲ ਸੀ

1. ਬਿਮਾਰਾਂ ਦੀ ਦੇਖਭਾਲ
2. ਸਰੀਰਕ ਤੌਰ ਤੇ ਸਤਾਏ ਹੋਇਆ ਦੀ ਦੇਖਭਾਲ
3. ਜੋ ਨਿਹਚਾ ਖਾਤਰ ਜੇਲਾਂ ਵਿੱਚ ਚੱਲੇ ਗਏ, ਨੂੰ ਮਿਲਣਾ
4. ਨਵੇਂ ਵਿਸ਼ਵਾਸੀਆਂ ਨੂੰ ਸਿਖਾਉਣਾ
5. ਔਰਤਾਂ ਦੇ ਬਪਤਿਸਮੇ ਵਿੱਚ ਸਹਿਯੋਗੀ ਹੋਣਾ
6. ਕੁੱਝ ਕਲੀਸੀਆ ਦੀਆਂ ਮਹਿਲਾ ਮੈਂਬਰਾਂ ਦਾ ਧਿਆਨ ਰੱਖਦੇ ਸਨ

ਖਾਸ ਵਿਸ਼ਾ: ਬਾਈਬਲ ਵਿੱਚ ਔਰਤਾਂ

ਖਾਸ ਵਿਸ਼ਾ: ਬਾਈਬਲ ਵਿੱਚ ਔਰਤਾਂ

I. ਪੁਰਾਣੇ ਨੇਮ ਵਿੱਚ

A. ਸਭਿਆਚਾਰਕ ਤੌਰ ਤੇ ਔਰਤਾਂ ਨੂੰ ਸੰਪਤੀ ਮੰਨਿਆ ਜਾਂਦਾ ਸੀ

1. ਸੰਪਤ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਸੀ (ਕੂਚ 20:17)
2. ਗੁਲਾਮ ਔਰਤਾਂ ਨਾਲ ਸਲੂਕ (ਕੂਚ 21:7-11)
3. ਔਰਤਾਂ ਦੀਆਂ ਸੋਹਾਂ ਸਮਾਜਿਕ ਜ਼ਿੰਮੇਦਾਰ ਮਰਦਾਂ ਦੁਆਰਾ ਚੁੱਕੀਆਂ ਜਾਂਦੀਆਂ ਸਨ (ਗਿਣਤੀ 30)
4. ਔਰਤਾਂ ਨੂੰ ਯੁੱਧ ਦੀ ਲੁੱਟ ਦੇ ਮਾਲ ਵਜੋਂ ਦੇਖਿਆ ਜਾਂਦਾ ਸੀ (ਵਿਵਸਥਾਸਾਰ 20:10-14; 21:10-14)

B. ਵਿਵਹਾਰਕ ਤੌਰ 'ਤੇ ਇਕ ਆਪਸੀ ਸਬੰਧ ਸੀ

1. ਆਦਮੀ ਅਤੇ ਔਰਤ ਨੂੰ ਪਰਮੇਸ਼ਰ ਦੇ ਸਰੂਪ ਵਿਚ ਬਣਾਇਆ ਗਿਆ ਸੀ (ਉਤਪਤ 1:26-27)
2. ਮਾਤਾ ਪਿਤਾ ਦਾ ਆਦਰ (ਕੂਚ 20:12 [ਵਿਵਸਥਾ 5:16])
3. ਮਾਤਾ ਪਿਤਾ ਦਾ ਸਤਿਕਾਰ (ਲੇਵੀਆਂ ਨੂੰ 19:3; 20:9)
4. ਆਦਮੀ ਅਤੇ ਔਰਤ ਨਾਜ਼ਰੀ ਹੋ ਸਕਦੇ ਸਨ (ਗਿਣਤੀ 6:1-2)
5. ਧੀਆਂ ਕੋਲ ਜਾਇਦਾਦ ਦਾ ਹੱਕ ਹੁੰਦਾ ਸੀ (ਗਿਣਤੀ 27:1-11)
6. ਵਾਅਦੇ ਦੇ ਲੋਕਾਂ ਦਾ ਹਿੱਸਾ ਹੁੰਦੀਆਂ ਸਨ (ਵਿਵਸਥਾ 29:10-12)
7. ਪਿਤਾ ਅਤੇ ਮਾਤਾ ਦੀ ਸਿੱਖਿਆ ਦੀ ਪਾਲਣਾ ਕਰਦੀਆਂ ਸਨ (ਕਹਾਉਤਾਂ 1:8; 6:20)
8. ਹੇਮਾਨ (ਲੇਵੀ ਪਰਿਵਾਰ) ਦੇ ਪੁੱਤਰਾਂ ਅਤੇ ਧੀਆਂ ਨੇ ਮੰਦਰ ਵਿੱਚ ਸੰਗੀਤ ਦੀ ਅਗਵਾਈ ਕੀਤੀ (1 ਇਤਿਹਾਸ 25:5-6)
9. ਨਵੇਂ ਯੁੱਗ ਵਿੱਚ ਪੁੱਤਰ ਅਤੇ ਧੀਆਂ ਨਬੂਵਤ ਕਰਨਗੀਆਂ (ਯੋਏਲ 2:28-29)

C. ਔਰਤਾਂ ਆਗੂਆਂ ਦੀ ਭੂਮਿਕਾ ਵਿਚ

1. ਮੂਸਾ ਦੀ ਭੈਣ ਮਰੀਅਮ ਇਕ ਨਬੀ ਕਹਾਉਂਦੀ ਹੈ (ਕੂਚ 15:20-21 ਨਾਲ ਹੀ ਦੇਖੋ ਨੇਟ ਮੀਕਾ 6:4)
2. ਤੰਬੂ ਦਾ ਸਮਾਨ ਬੁਣਨ ਲਈ ਔਰਤਾਂ ਨੂੰ ਪਰਮੇਸ਼ਰ ਦੁਆਰਾ ਦਾਨ ਮਿਲਿਆ ਸੀ (ਕੂਚ 35:25-26)
3. ਇੱਕ ਵਿਆਹੀ ਔਰਤ, ਦਬੋਰਾਹ, ਇੱਕ ਨਬੀ ਵੀ ਸੀ (ਦੇਖੋ ਨਿਆਇਆਂ 4:4), ਨੇ ਸਾਰੇ ਲੋਕਾਂ ਦੀ ਅਗਵਾਈ ਕੀਤੀ (ਨਿਆਇਆਂ 4:4-5; 5:7)
4. ਹੁੱਲਦਾਹ ਇਕ ਨਬੀ ਸੀ ਜਿਸ ਨੂੰ ਰਾਜਾ ਯੋਸੀਯਾਹ ਨੇ ਨਵੀਂ ਮਿਲੀ "ਵਿਵਸਥਾ ਦੀ ਕਿਤਾਬ" ਪੜ੍ਹਨ ਅਤੇ ਇਸ ਦੀ ਵਿਆਖਿਆ ਕਰਨ ਲਈ ਕਿਹਾ" (2 ਰਾਜਾ 22:14; 2 ਇਤਿਹਾਸ 34:22-27)
5. ਰਾਣੀ ਅਸਤਰ, ਇੱਕ ਧਰਮੀ ਔਰਤ, ਨੇ ਪਰਸ਼ੀਆ ਵਿੱਚ ਯਹੂਦੀ ਲੋਕਾਂ ਨੂੰ ਬਚਾਇਆ

II. ਨਵੇਂ ਨੇਮ ਵਿਚ

A. ਸਭਿਆਚਾਰਕ ਤੌਰ ਤੇ ਯਹੂਦੀ ਧਰਮ ਅਤੇ ਯੂਨਾਨੀ ਰੋਮੀ ਸੰਸਾਰ ਵਿਚ ਔਰਤਾਂ ਨੂੰ ਦੂਸਰੀ ਸ਼੍ਰੇਣੀ ਦੀਆਂ ਨਾਗਰਿਕ ਮੰਨੀਆਂ ਜਾਂਦੀਆਂ ਸਨ ਜਿਹਨਾਂ ਕੋਲ ਥੋੜੇ ਅਧਿਕਾਰ ਜਾਂ ਉਚੇਰੇ ਹੱਕ ਹੁੰਦੇ ਸਨ (ਮਕੀਦੁਨੀਆ ਵਿਚ ਅਜਿਹਾ ਨਹੀਂ ਸੀ)।

B. ਔਰਤਾਂ ਆਗੂਆਂ ਦੀ ਭੂਮਿਕਾ ਵਿਚ

1. ਇਲੀਸਬਾ ਅਤੇ ਮਰੀਅਮ, ਪਰਮੇਸ਼ਰ ਨੂੰ ਮੰਨਣ ਵਾਲੀਆਂ ਔਰਤਾਂ ਜੋ ਪਰਮੇਸ਼ਰ ਦੇ ਲਈ ਰਾਜ਼ਰ ਸਨ (ਲੂਕਾ 1-2)
2. ਹੱਨਾ, ਇਕ ਨਬੀਆ ਜੋ ਮੰਦਰ ਵਿਚ ਸੇਵਾ ਕਰਦੀ ਸੀ (ਲੂਕਾ 2:36)
3. ਲੁਦਿਯਾ, ਇੱਕ ਵਿਸ਼ਵਾਸੀ ਅਤੇ ਇਕ ਘਰੇਲੂ ਕਲੀਸੀਆ ਦੀ ਆਗੂ (ਰਸੂਲਾਂ 16:14,40)
4. ਫਿੱਲਪੁਸ ਦੀਆਂ ਚਾਰ ਕੁਆਰੀਆਂ ਧੀਆਂ ਨਬੀਆ ਸਨ (ਰਸੂਲਾਂ 21:8-9)
5. ਫੀਬੇ, ਕੰਥਰਿਯਾ ਕਲੀਸੀਆ ਦੀ ਡੀਕਨ ਸੀ (ਰੋਮੀਆਂ ਨੂੰ 16:1)
6. ਪਰਸਿਕਾ (ਪਰਸਿਕਿੱਲਾ), ਪੌਲੁਸ ਦੀ ਸੇਵਾ ਵਿਚ ਸਾਥੀ ਅਤੇ ਅਪੌਲੁਸ ਦੀ ਅਧਿਆਪਕ (ਰਸੂਲਾਂ 18:26; ਰੋਮੀਆਂ ਨੂੰ 16:3)
7. ਮਰੀਅਮ, ਤਰੁਫੈਨਾ, ਤਰੁਫੈਸਾ, ਪਰਸੀਸ, ਯੂਲੀਆ, ਨੇਰਿਯੁਸ ਦੀ ਭੈਣ, ਅਤੇ ਕਈ ਹੋਰ ਔਰਤਾਂ ਸੇਵਕਾਈ ਵਿਚ ਪੌਲੁਸ ਦੀਆਂ ਸਾਥੀ ਸਨ (ਰੋਮੀਆਂ ਨੂੰ 16:6-16)
8. ਯੂਨਿਆਸ, ਸੰਭਵ ਹੈ ਕਿ ਇਹ ਰਸੂਲ ਇੱਕ ਔਰਤ ਸੀ (ਰੋਮੀਆਂ ਨੂੰ 16:7)
9. ਯਓਦੀਆ ਅਤੇ ਸੰਤੁਖੇ, ਸੇਵਾ ਵਿਚ ਪੌਲੁਸ ਦੀਆਂ ਸਾਥੀ ਔਰਤਾਂ (ਫਿੱਲੀ. 4:2-3)

III. ਇਕ ਆਧੁਨਿਕ ਵਿਸ਼ਵਾਸੀ ਬਾਈਬਲ ਦੀਆਂ ਵੱਖੋ ਵੱਖਰੀਆਂ ਉਦਾਹਰਣਾਂ ਦਾ ਸੰਤੁਲਨ ਕਿਵੇਂ ਕਰਦਾ ਹੈ?

A. ਇਕ ਵਿਸ਼ਵਾਸੀ ਇਤਿਹਾਸਕ ਜਾਂ ਸਭਿਆਚਾਰਕ ਸੱਚਾਈਆਂ ਨੂੰ ਕਿਵੇਂ ਨਿਰਧਾਰਤ ਕਰਦਾ ਹੈ, ਜੋ ਕਿ ਸਾਰੀਆਂ ਕਲੀਸੀਆਵਾਂ, ਸਾਰੇ ਵਰਗ ਦੇ ਸਾਰੇ ਵਿਸ਼ਵਾਸੀ ਲੋਕਾਂ ਲਈ ਸਦੀਵੀ ਸੱਚਾਈਆਂ ਤੋਂ ਕੇਵਲ ਅਸਲ ਪ੍ਰਸੰਗ ਦੇ ਲੋਕਾਂ ਤੇ ਲਾਗੂ ਹੁੰਦੀਆਂ ਹਨ?

1. ਸਾਨੂੰ ਮੂਲ ਪ੍ਰੇਰਿਤ ਲੇਖਕ ਦੇ ਇਰਾਦੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਬਾਈਬਲ ਪਰਮੇਸ਼ਰ ਦਾ ਵਚਨ ਹੈ ਅਤੇ ਵਿਸ਼ਵਾਸ ਅਤੇ ਵਿਹਾਰ ਦਾ ਇਕ ਮਾਤਰ ਸਰੋਤ ਹੈ।
2. ਸਾਨੂੰ ਸਪੱਸ਼ਟ ਤੌਰ 'ਤੇ ਇਤਿਹਾਸਕ ਤੌਰ' ਤੇ ਪ੍ਰੇਰਿਤ ਲਿੱਖਤ ਨਾਲ ਨਜਿੱਠਣਾ ਚਾਹੀਦਾ ਹੈ।
 - a. ਇਸਰਾਈਲ ਦੇ ਸੰਪਰਦਾਇ (ਅਰਥਾਤ, ਰਸਮ ਅਤੇ ਧਾਰਮਿਕ ਅਸਥਾਨ) (ਦੇਖੋ ਰਸੂਲਾਂ 15; ਗਲਾਤੀਆ 3)
 - b. ਪਹਿਲੀ ਸਦੀ ਦਾ ਯਹੂਦੀ ਧਰਮ
 - c. 1 ਕੁਰਿੰਥੀਆਂ ਵਿੱਚ ਪੌਲੁਸ ਦੇ ਸਪੱਸ਼ਟ ਤੌਰ ਤੇ ਇਤਿਹਾਸਕ-ਸ਼ਰਤ ਦੇ ਬਿਆਨ
 - (1) ਗੈਰ-ਵਿਸ਼ਵਾਸੀ ਰੋਮ ਦੀ ਕਾਨੂੰਨੀ ਪ੍ਰਣਾਲੀ (1 ਕੁਰਿੰਥੀਆਂ 6)
 - (2) ਗੁਲਾਮ ਦੇ ਰੱਖੇ ਜਾਣਾ (1 ਕੁਰਿੰਥੀਆਂ 7:20-24)
 - (3) ਕੁਆਰਾਪਣ (1 ਕੁਰਿੰਥੀਆਂ. 7:1-35)
 - (4) ਕੁਆਰੇ/ਕੁਆਰੀਆਂ (1 ਕੁਰਿੰਥੀਆਂ 7:36-38)
 - (5) ਮੂਰਤਾਂ ਅੱਗੇ ਬਲੀਦਾਨ ਕੀਤਾ ਭੋਜਨ (1 ਕੁਰਿੰਥੀਆਂ 8; 10:23-33)
 - (6) ਪ੍ਰਭੂ ਭੋਜ ਵਿਚ ਗਲਤ ਭਾਵਨਾ (1 ਕੁਰਿੰਥੀਆਂ 11)

3. ਪਰਮੇਸ਼ਰ ਨੇ ਸਪੱਸ਼ਟ ਰੂਪ ਵਿਚ ਆਪਣੇ ਆਪ ਨੂੰ ਇੱਕ ਸਭਿਆਚਾਰ ਅਤੇ ਖਾਸ ਦਿਨ ਵਿਚ ਪ੍ਰਗਟ ਕੀਤਾ। ਸਾਨੂੰ ਪਰਮੇਸ਼ਰ ਦੇ ਪਰਕਾਸ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਪਰ ਇਸ ਦੇ ਹਰ ਇਤਿਹਾਸਕ ਪਹਿਲੂ ਨੂੰ ਨਹੀਂ। ਪਰਮੇਸ਼ਰ ਦਾ ਵਚਨ ਮਨੁੱਖ ਦੇ ਸ਼ਬਦਾਂ ਵਿਚ ਲਿਖਿਆ ਗਿਆ ਸੀ, ਜਿਸ ਨੂੰ ਇਕ ਖਾਸ ਸਮੇਂ ਤੇ ਇਕ ਖਾਸ ਸਭਿਆਚਾਰ ਨੂੰ ਸੰਬੋਧਿਤ ਕੀਤਾ ਗਿਆ ਸੀ।

B. ਬਾਈਬਲ ਦੀ ਵਿਆਖਿਆ ਨੂੰ ਮੂਲ ਲੇਖਕ ਦੇ ਇਰਾਦੇ ਦੀ ਭਾਲ ਕਰਨੀ ਚਾਹੀਦੀ ਹੈ। ਉਹ ਆਪਣੇ ਦਿਨਾਂ ਵਿਚ ਕੀ ਕਹਿ ਰਿਹਾ ਸੀ? ਸਹੀ ਵਿਆਖਿਆ ਲਈ ਇਹ ਮਹੱਤਵਪੂਰਨ ਅਤੇ ਬੁਨਿਆਦ ਹੈ। ਪਰ ਫਿਰ ਸਾਨੂੰ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ। ਵਿਆਖਿਆ ਦੀ ਅਸਲ ਸਮੱਸਿਆ ਸ਼ਬਦ ਨੂੰ ਪਰਿਭਾਸ਼ਤ ਕਰਨਾ ਹੋ ਸਕਦੀ ਹੈ। ਕੀ ਉੱਥੇ ਸੇਵਕਾਂ ਨਾਲੋਂ ਜ਼ਿਆਦਾ ਸੇਵਕਾਈਆਂ ਸਨ ਜਿਹਨਾਂ ਨੂੰ ਅਗਵਾਈ ਵਜੋਂ ਦੇਖਿਆ ਜਾਂਦਾ ਸੀ? ਕੀ ਡੀਕਨ ਅਤੇ ਨਬੀਆਂ ਨੂੰ ਇੱਕ ਆਗੂ ਵਜੋਂ ਦੇਖਿਆ ਜਾਂਦਾ ਸੀ? ਇਹ ਬਿਲਕੁਲ ਸਪੱਸ਼ਟ ਹੈ ਕਿ ਪੌਲੁਸ, 1 ਕੁਰਿੰ. 14: 34-35 ਅਤੇ 1 ਤਿਮੋ 2: 9-15, ਵਿਚ ਜ਼ੋਰ ਦੇ ਰਿਹਾ ਹੈ ਕਿ ਜਨਤਕ ਅਰਾਧਨਾ ਵਿਚ ਔਰਤਾਂ ਨੂੰ ਅਗਵਾਈ ਨਹੀਂ ਕਰਨੀ ਚਾਹੀਦੀ! ਪਰ ਅੱਜ ਮੈਂ ਇਸ ਨੂੰ ਕਿਵੇਂ ਲਾਗੂ ਕਰ ਸਕਦਾ ਹਾਂ? ਮੈਂ ਨਹੀਂ ਚਾਹੰਦਾ ਕਿ ਪੌਲੁਸ ਦਾ ਸਭਿਆਚਾਰ ਜਾਂ ਮੇਰਾ ਸਭਿਆਚਾਰ ਪਰਮੇਸ਼ਰ ਦੇ ਵਚਨ ਨੂੰ ਅਤੇ ਪਰਮੇਸ਼ਰ ਦੀ ਇੱਛਾ ਨੂੰ ਚੁੱਪ ਕਰਵਾਏ। ਸੰਭਵ ਤੌਰ 'ਤੇ ਹੋ ਸਕਦਾ ਹੈ ਕਿ ਪੌਲੁਸ ਦਾ ਸਮਾਂ ਬਹੁਤ ਸੀਮਤ ਸੀ, ਪਰ ਮੇਰਾ ਸਮਾਂ ਬਹੁਤ ਖੁੱਲ੍ਹਾ ਹੋ ਸਕਦਾ ਹੈ। ਮੈਂ ਇਹ ਕਹਿ ਕੇ ਬਹੁਤ ਬੇਅਰਾਮ ਮਹਿਸੂਸ ਕਰਦਾ ਹਾਂ ਕਿ ਪੌਲੁਸ ਦੇ ਸ਼ਬਦ ਅਤੇ ਉਪਦੇਸ਼ ਸ਼ਰਤ ਪੂਰਵ ਸਦੀ, ਸਥਾਨਕ ਸਥਿਤੀਆਂ ਦੀਆਂ ਸੱਚਾਈਆਂ ਹਨ। ਮੈਂ ਕੈਣ ਹਾਂ ਕਿ ਮੇਰਾ ਮਨ ਜਾਂ ਮੇਰਾ ਸਭਿਆਚਾਰ ਕਿਸੇ ਪ੍ਰੇਰਿਤ ਲੇਖਕ ਦੀ ਨਕਾਰੇ?!

ਪਰ, ਮੈਂ ਹੁਣ ਕੀ ਕਰਾਂ ਜਦੋਂ ਕਿ ਬਾਈਬਲ ਵਿਚ ਔਰਤ ਆਗੂਆਂ ਦੀਆਂ ਉਦਾਹਰਣਾਂ ਹਨ (ਪੌਲੁਸ ਦੀਆਂ ਆਪਣੀਆਂ ਲਿੱਖਤਾਂ ਵਿਚ ਵੀ ਰੋਮੀਆਂ 16)? ਇਸ ਦੀ ਇੱਕ ਚੰਗੀ ਉਦਾਹਰਣ 1 ਕੁਰਿੰਥੀਆਂ 11-14 ਵਿੱਚ ਪੌਲੁਸ ਦੁਆਰਾ ਇਕ ਜਨਤਕ ਅਰਾਧਨਾ ਦੀ ਚਰਚਾ ਹੈ। 1 ਕੁਰਿੰ. 11: 5 ਵਿਚ ਅਜਿਹਾ ਲੱਗਦਾ ਹੈ ਕਿ ਉਹ ਔਰਤਾਂ ਨੂੰ ਸਿਰ ਢੱਕ ਦੇ ਪ੍ਰਚਾਰ ਕਰਨ ਅਤੇ ਜਨਤਕ ਅਰਾਧਨਾ ਵਿਚ ਪ੍ਰਾਰਥਨਾ ਕਰਨ ਦੀ ਆਗਿਆ ਦਿੰਦਾ ਹੈ, ਫਿਰ ਵੀ 14: 34-35 ਵਿਚ ਉਹ ਮੰਗ ਕਰਦਾ ਹੈ ਕਿ ਉਹ ਚੁੱਪ ਰਹਿਣ! ਉੱਥੇ ਔਰਤਾਂ ਡੀਕਨ (ਦੇਖੋ

ਰੋਮੀਆਂ 16:1) ਅਤੇ ਨਬੀਆ (ਰਸੂਲਾਂ 21:9) ਸਨ। ਇਹ ਵਿਭਿੰਨਤਾ ਹੈ ਜੋ ਮੈਨੂੰ ਪੌਲੁਸ ਦੀਆਂ ਟਿੱਪਣੀਆਂ (ਜੋ ਕਿ ਔਰਤਾਂ ਤੇ ਪਾਬੰਦੀਆਂ ਨਾਲ ਸਬੰਧਤ ਹੈ) ਦੀ ਪਛਾਣ ਪਹਿਲੀ ਸਦੀ ਦੇ ਕੁਰਿੰਥੁਸ ਅਤੇ ਅਫ਼ਸੁਸ ਤੱਕ ਸੀਮਤ ਹੋਣ ਦੀ ਆਗਿਆ ਦਿੰਦੀ ਹੈ। ਦੋਵਾਂ ਕਲੀਸੀਆਵਾਂ ਵਿੱਚ ਔਰਤਾਂ ਨੂੰ ਆਪਣੀ ਨਵੀਂ ਮਿਲੀ ਆਜ਼ਾਦੀ (ਦੇਖੋ Bruce Winter, *After Paul Left Corinth*) ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਆਈਆਂ ਸਨ, ਜਿਸ ਕਾਰਨ ਕਲੀਸੀਆ ਲਈ ਮਸੀਹ ਦੀ ਖੁਸ਼ਖਬਰੀ ਨੂੰ ਉਹਨਾਂ ਦੇ ਸਮਾਜ ਵਿੱਚ ਪਹੁੰਚਾਣ ਵਿੱਚ ਮੁਸ਼ਕਲ ਦਾ ਕਾਰਨ ਬਣ ਸਕਦੀ ਸੀ। ਉਹਨਾਂ ਦੀ ਆਜ਼ਾਦੀ ਨੂੰ ਸੀਮਤ ਕਰਨਾ ਪਿਆ ਤਾਂ ਜੋ ਖੁਸ਼ਖਬਰੀ ਦਾ ਪ੍ਰਚਾਰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕੇ।

ਮੇਰਾ ਸਮਾਂ ਪੌਲੁਸ ਦੇ ਦਿਨਾਂ ਵਰਗਾ ਨਹੀਂ ਹਨ। ਮੇਰੇ ਸਮੇਂ ਵਿੱਚ ਖੁਸ਼ਖਬਰੀ ਸੀਮਤ ਹੋ ਸਕਦੀ ਹੈ ਜੇਕਰ ਔਰਤਾਂ ਨੂੰ ਤਿਆਰ ਨਹੀਂ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਉਹ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੀਆਂ ਹਨ, ਜਾਂ ਜੇਕਰ ਉਹਨਾਂ ਨੂੰ ਅਗਵਾਈ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਜਨਤਕ ਅਰਾਧਨਾ ਦਾ ਮੁੱਖ ਟੀਚਾ ਕੀ ਹੈ? ਕੀ ਇਹ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ ਨਹੀਂ ਹੈ? ਕੀ ਆਗੂ ਔਰਤਾਂ ਨਾਲ ਪਰਮੇਸ਼ਰ ਨੂੰ ਆਦਰ ਅਤੇ ਖੁਸ਼ ਕੀਤਾ ਜਾ ਸਕਦਾ ਹੈ? ਬਾਈਬਲ ਪੂਰੀ ਤਰ੍ਹਾਂ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਕਹਿੰਦੀ ਹੈ “ਹਾਂ”!

ਮੈਂ ਪੌਲੁਸ ਅੱਗੇ ਸੌਂਪਣਾ ਚਾਹੁੰਦਾ ਹਾਂ; ਮੇਰੀ ਧਰਮਸ਼ਾਸਤਰ ਗਿਆਨ ਮੁੱਖ ਤੌਰ ਤੇ ਪੌਲੁਸ ਦਾ ਹੀ ਹੈ। ਮੈਂ ਆਧੁਨਿਕ ਨਾਰੀਵਾਦ ਦੁਆਰਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਜਾਂ ਵਰਤਿਆ ਵਿੱਚ ਨਹੀਂ ਜਾਣਾ ਚਾਹੁੰਦਾ! ਹਾਲਾਂਕਿ, ਮੈਂ ਮਹਿਸੂਸ ਕਰਦਾ ਹਾਂ ਕਿ ਕਲੀਸੀਆ ਬਾਈਬਲ ਦੀਆਂ ਸਪੱਸ਼ਟ ਸੱਚਾਈਆਂ ਜਿਵੇਂ ਕਿ ਗੁਲਾਮੀ, ਜਾਤੀਵਾਦ, ਕੱਟੜਪੁਣਾ ਅਤੇ ਲਿੰਗਕਵਾਦ ਦੇ ਪ੍ਰਤੀਕਰਮ ਕਰਨ ਵਿੱਚ ਹੌਲੀ ਹੈ। ਇਹ ਆਧੁਨਿਕ ਸੰਸਾਰ ਵਿੱਚ ਔਰਤਾਂ ਨਾਲ ਹੋ ਰਹੇ ਦੁਰਵਿਵਹਾਰਾਂ ਪ੍ਰਤੀ ਢੁੱਕਵਾਂ ਜਵਾਬ ਦੇਣਾ ਵੀ ਹੌਲੀ ਰਹੀ ਹੈ। ਮਸੀਹ ਵਿੱਚ ਪਰਮੇਸ਼ਰ ਨੇ ਗੁਲਾਮ ਅਤੇ ਔਰਤਾਂ ਨੂੰ ਆਜ਼ਾਦ ਕੀਤਾ ਹੈ। ਮੇਰੀ ਹਿੰਮਤ ਨਹੀਂ ਹੈ ਕਿ ਸਭਿਆਚਾਰ ਨਾਲ ਜੁੜੀਆਂ ਲਿੰਖਤਾਂ ਦੁਆਰਾ ਉਹਨਾਂ ਨੂੰ ਫੇਰਿਆ ਜਾ ਸਕੇ।

ਇਕ ਹੋਰ ਗੱਲ: ਇਕ ਵਿਆਖਿਆ ਕਰਨ ਵਾਲੇ ਵਜੋਂ ਮੈਨੂੰ ਪਤਾ ਹੈ ਕਿ ਕੁਰਿੰਥ ਦੀ ਕਲੀਸੀਆ ਵਿੱਚ ਬਹੁਤ ਗੜਬੜ ਸੀ। ਕ੍ਰਿਸਮਈ ਦਾਨਾਂ ਦਾ ਇਨਾਮ ਰਖਿਆ ਜਾਂਦਾ ਸੀ ਅਤੇ ਉਹਨਾਂ ਵਿਖਾਵਾ ਕੀਤਾ ਜਾਂਦਾ ਸੀ। ਹੋ ਸਕਦਾ ਹੈ ਕਿ ਉੱਥੇ ਔਰਤਾਂ ਇਸ ਤਰ੍ਹਾਂ ਕਰਦੀਆਂ ਹੋਣ। ਮੈਂ ਇਹ ਵੀ ਮੰਨਦਾ ਹਾਂ ਕਿ ਅਫ਼ਸੁਸ ਦੀ ਕਲੀਸੀਆ ਝੂਠੇ ਅਧਿਆਪਕਾਂ ਦੁਆਰਾ ਪ੍ਰਭਾਵਿਤ ਹੋ ਰਹਿ ਸੀ ਜੋ ਔਰਤਾਂ ਦਾ ਫਾਇਦਾ ਲੈ ਰਹੇ ਸਨ ਅਤੇ ਉਹਨਾਂ ਨੂੰ ਅਫ਼ਸੁਸ ਦੀਆਂ ਘਰਾਂ ਦੇ ਕਲੀਸੀਆਵਾਂ ਵਿੱਚ ਸਹਾਇਕ ਬੁਲਾਰੇ ਵਜੋਂ ਵਰਤ ਰਹੇ ਸਨ।

C. ਹੋਰ ਜਾਣਕਾਰੀ ਲਈ ਇਹਨਾਂ ਕਿਤਾਬਾਂ ਨੂੰ ਪੜ੍ਹੋ

1. *How to Read the Bible For All Its Worth* by Gordon Fee and Doug Stuart (ਪੰਨਾ 61-77)
2. *Gospel and Spirit: Issues in New Testament Hermeneutics* by Gordon Fee
3. *Hard Sayings of the Bible* by Walter C. Kaiser, Peter H. Davids, F. F. Bruce, and Manfred T. Branch (ਪੰਨਾ. 613-616; 665-667)

Copyright © 2014 [Bible Lessons International](#)

▣ "ਕਲੀਸੀਆ" ਹੇਠਾ ਖਾਸ ਵਿਸ਼ਾ ਦੇਖੋ

[ਖਾਸ ਵਿਸ਼ਾ: ਕਲੀਸੀਆ](#)

ਖਾਸ ਵਿਸ਼ਾ: ਕਲੀਸੀਆ (ekklēsia) ਏਕਲੀਸੀਆ

ਇਹ ਯੂਨਾਨੀ ਸ਼ਬਦ, *ekklēsia*, ਏਕਲੀਸੀਆ ਦੇ ਸ਼ਬਦਾਂ "ਦੇ ਬਾਹਰ" ਅਤੇ "ਬੁਲਾਏ ਗਏ" ਤੋਂ ਬਣਿਆ ਹੈ। ਇਹ ਸ਼ਬਦ ਵਰਤੋਂ

ਵਿੱਚ ਧਰਮ ਨਿਰਪੱਖ ਸੀ (ਜਿਵੇਂ ਕਿ, ਲੋਕਾਂ ਨੂੰ ਸਭਾ ਲਈ ਬੁਲਾਇਆ ਗਿਆ, ਦੇਖੋ. ਰਸੂਲਾਂ ਦੇ ਕਰਤੱਬ 19:32,39,41) ਇਸ ਦੀ ਇੱਕ ਧਾਰਮਿਕ ਵਰਤੋਂ ਵੀ ਹੈ ਕਿਉਂਕਿ ਸੇਪਟੂਜਿੰਟ ਵਿੱਚ ਇਸਦੀ ਵਰਤੋਂ ਇਸਰਾਈਲ ਦੀ "ਕਲੀਸੀਆ" ਲਈ ਕੀਤੀ ਗਈ ਹੈ। (*Qahal*, BDB 874, KB 1078, ਦੇਖੋ. ਗਿਣਤੀ 16:3; 20:4; ਬਿਵਸਥਾਸਾਰ 31:30)। ਪਹਿਲੀ ਸਦੀ ਦੀ ਕਲੀਸੀਆ ਆਪਣੇ ਆਪ ਨੂੰ ਪੁਰਾਣੇ ਨੇਮ ਦੇ ਪਰਮੇਸ਼ਰ ਦੇ ਲੋਕਾਂ ਦੀ ਲਗਾਤਾਰ ਲੜੀ ਦੇ ਤੌਰ ਤੇ ਦੇਖਦੇ ਸਨ। ਉਹ ਨਵਾਂ ਇਸਰਾਇਲ ਸਨ (ਦੇਖੋ. ਰੋਮੀਆਂ 2:28-29; ਗਲਾਤੀਆਂ 3:29; 6:16; 1 ਪਤਰਸ 2:5,9; ਪ੍ਰਕਾਸ਼ ਦੀ ਪੇਥੀ 1:6), ਅਤੇ ਪਰਮੇਸ਼ਰ ਦੇ ਸੰਸਾਰ ਭਰ ਦੇ ਲਈ ਮਿਸ਼ਨ ਦੀ ਪੂਰਤੀ ਸਨ (ਦੇਖੋ. ਉਤਪਤ 3:15; 12:3; ਕੂਚ 19:5-6; ਮੱਤੀ 28:18-20; ਲੂਕਾ 24:47; ਰਸੂਲਾਂ ਦੇ ਕਰਤੱਬ 1:8; ਦੇਖੋ [ਖਾਸ ਵਿਸ਼ਾ: ਯਹੋਵਾਹ ਦੀ ਸਦਾ ਦੇ ਛੁਟਕਾਰੇ ਦੀ ਯੋਜਨਾ SPECIAL TOPIC: YHWH'S ETERNAL REDEMPTIVE PLAN](#))

ਇਹ ਸ਼ਬਦ ਇੰਜੀਲਾਂ ਅਤੇ ਰਸੂਲਾਂ ਦੇ ਕਰਤੱਬ ਵਿੱਚ ਕਈ ਤਰ੍ਹਾਂ ਵਰਤਿਆ ਗਿਆ ਹੈ।

1. ਧਰਮ ਨਿਰਪੱਖ ਕਸਬੇ ਦੀ ਸਭਾ, ਰਸੂਲਾਂ ਦੇ ਕਰਤੱਬ 19:32,39,41
2. ਮਸੀਹ ਵਿੱਚ ਪਰਮੇਸ਼ਰ ਦੇ ਸਾਰੇ ਸੰਸਾਰ ਦੇ ਲੋਕ, ਮੱਤੀ 16:18 ਅਤੇ ਅਫਸੀਆਂ
3. ਮਸੀਹ ਵਿੱਚ ਵਿਸ਼ਵਾਸੀਆਂ ਦੀ ਸਥਾਨਕ ਕਲੀਸੀਆ, ਮੱਤੀ 18:17; ਰਸੂਲਾਂ ਦੇ ਕਰਤੱਬ 5:11 (ਇਨ੍ਹਾਂ ਆਇਤਾਂ ਵਿੱਚ, ਯਰੂਸਲਮ ਵਿੱਚ ਕਲੀਸੀਆ); ਰਸੂਲਾਂ ਦੇ ਕਰਤੱਬ 13:1; ਰੋਮੀਆਂ 16:5; 1 ਕੁਰਿੰਥੀਆਂ 16:19; ਕੁਲੁੱਸੀਆਂ 4:15; ਫਿਲੇਮੋਨ 2
4. ਸਮੂਹਿਕ ਤੌਰ ਤੇ ਇਸਰਾਇਲ ਦੇ ਲੋਕ, ਰਸੂਲਾਂ ਦੇ ਕਰਤੱਬ 7:38, ਸਟਿਫਨੁਸ ਦੇ ਪ੍ਰਚਾਰ ਵਿੱਚ
5. ਇੱਕ ਖੇਤਰ ਵਿੱਚ ਪਰਮੇਸ਼ਰ ਦੇ ਲੋਕ, ਰਸੂਲਾਂ ਦੇ ਕਰਤੱਬ 8:3; ਗਲਾਤੀਆਂ 1:2 (ਯਹੂਦਾ ਜਾਂ ਫਿਲਸਤੀਨ)

ਕਲੀਸੀਆ ਇੱਕਠੇ ਹੋਏ ਲੋਕ ਹਨ, ਨਾ ਕਿ ਸਿਰਫ ਇਮਾਰਤ। ਸਦੀਆਂ ਤੱਕ ਕੋਈ ਵੀ ਕਲੀਸੀਆ ਦੀ ਇਮਾਰਤ ਨਹੀਂ ਸੀ। ਯਾਕੂਬ ਵਿੱਚ (ਸੱਭ ਤੋਂ ਪੁਰਾਣੀ ਮਸੀਹ ਪੁਸਤਕਾਂ ਵਿੱਚੋਂ ਇੱਕ) ਕਲੀਸੀਆ ਨੂੰ "*synagōgē*" (ਇੱਕ ਸਭਾ) ਦੇ ਨਾਮ ਵੱਜੋਂ ਵਰਤਿਆ ਗਿਆ ਹੈ। ਕਲੀਸੀਆ ਲਈ ਇਹ ਨਾਮ ਕੇਵਲ ਯਾਕੂਬ ਵਿੱਚ ਮਿਲਦਾ ਹੈ (ਦੇਖੋ. ਯਾਕੂਬ 2:2; 5:14)।

▣ "ਕੰਖਰਿਯਾ" ਇਹ ਕੁਰਿੰਥੀਆਂ ਦੇ ਦੋ ਸਮੁੰਦਰੀ ਬੰਦਰਗਾਹਾਂ ਵਿੱਚੋਂ ਇੱਕ ਸੀ। ਇਹ ਪੂਰਬ ਵਾਲੇ ਪਾਸੇ ਸੀ (ਦੇਖੋ ਰਸੂਲਾਂ ਦੇ ਕਰਤੱਬ 18:18)।

16:2 "ਉਹ ਦਾ ਆਦਰ ਕਰਕੇ ਪ੍ਰਭੂ ਵਿੱਚ ਉਸ ਨੂੰ ਕਬੂਲ ਕਰੋ" ਇਹ *prosdechomai* ਦਾ ਇੱਕ ਔਰਿਸਟ ਮੱਧ [ਕਰਮ ਵਾਚਕ] ਵਾਕ ਹੈ, ਜਿਸਦਾ ਅਰਥ ਹੈ "ਮਹਿਮਾਨ ਦੇ ਤੌਰ ਤੇ ਪਿਆਰ ਨਾਲ ਗ੍ਰਹਿਣ ਕਰਨਾ" (ਦੇਖੋ ਫਿਲਿੱਪੀਆਂ ਨੂੰ 2:29)। ਪੌਲੁਸ ਇਸ ਮਹਿਲਾ ਉੱਪਰ ਵਿਸ਼ਵਾਸ ਕਰਦਾ ਸੀ ਅਤੇ ਚਾਹੁੰਦਾ ਸੀ ਕਿ ਕਲੀਸੀਆ ਉਸਨੂੰ ਉਸ ਵੱਲੋਂ ਗ੍ਰਹਿਣ ਕਰੇ ਅਤੇ ਮਦਦ ਕਰੇ। ਤੱਥ ਇਹ ਸੀ ਕਿ ਉਸ ਨੂੰ ਇਹ ਕਹਿਣ ਦੀ ਲੋੜ ਸੱਭਿਆਚਾਰਕ ਮਾਹੌਲ ਕਰਕੇ ਪਈ।

▣ "ਸੰਤਾਂ" ਇਸ ਸ਼ਬਦ ਦਾ ਅਰਥ ਹੈ "ਪਵਿੱਤਰ ਲੋਕ"। ਇਹ ਯਿਸੂ ਵਿੱਚ ਕੇਵਲ ਵਿਸ਼ਵਾਸੀਆਂ ਦੀ ਸਥਿਤੀ ਦਾ ਵਰਣਨ ਨਹੀਂ ਕਰਦਾ, ਪਰ ਆਸ ਨਾਲ ਉਹਨਾਂ ਦੇ ਪਵਿੱਤਰ ਜੀਵਨ ਅਤੇ ਮਸੀਹ ਵਿੱਚ ਵੱਧ ਰਹਿ ਨਵੀਂ ਪਵਿੱਤਰ ਸਥਿਤੀ ਦਾ ਵਰਣਨ ਕਰਦਾ ਹੈ। ਸ਼ਬਦ "ਸੰਤ" ਹਮੇਸ਼ਾ ਬਹੁ ਵਚਨ ਵਿੱਚ ਵਰਤਿਆ ਗਿਆ ਹੈ ਕੇਵਲ ਫਿਲਿੱਪੀਆਂ (ਫਿਲਿੱਪੀਆਂ ਨੂੰ 4:21) ਵਿੱਚ ਇੱਕ ਵਾਰ ਨੂੰ ਛੱਡ ਕੇ ਅਤੇ ਉਹ ਇੱਥੇ ਵੀ ਸਮੂਹਿਕ ਭਾਵਨਾ ਵਿੱਚ ਹੀ ਵਰਤਿਆ ਗਿਆ ਹੈ। ਮਸੀਹੀ ਹੋਣਾ ਇੱਕ ਵਿਸ਼ਵਾਸੀ ਸਮੁਦਾਇ, ਇੱਕ ਪਰਿਵਾਰ, ਇੱਕ ਦੇਹ ਦਾ ਹਿੱਸਾ ਹੋਣਾ ਹੈ। ਪੱਛਮ ਵਿੱਚ ਆਧੁਨਿਕ ਕਲੀਸੀਆ ਨੇ ਇਸ ਬਾਈਬਲ ਦੀ ਨਿਹਚਾ ਦੇ ਸਮੂਹਿਕ ਪੱਖ ਨੂੰ ਤੁੱਛ ਸਮਝਿਆ ਹੈ।

▣ "ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ ਕਰੋ" ਇਹ ਦੇ ਵਾਕ ਹਨ। ਪਹਿਲਾ, *paristēmi* (ਅੰਰਿਸਟ ਕਿਰਿਆਸ਼ੀਲ), ਦਾ ਅਰਥ ਹੈ "ਕਿਸੇ ਨੂੰ ਸਹਾਰਾ ਦੇਣ ਲਈ ਉਸ ਦੇ ਨਾਲ ਖੜਣ"। ਦੂਜਾ, *chrēzō* (ਵਰਤਮਾਨ ਕਿਰਿਆਸ਼ੀਲ), ਦਾ ਅਰਥ ਹੈ "ਜਿਸ ਦੀ ਲੋੜ ਹੋਵੇ ਉਸ ਨਾਲ ਮਦਦ ਕਰਨਾ" (ਦੇਖੋ 2 ਕੁਰਿੰਥੀਆਂ ਨੂੰ 3:1)।

ਇਸ ਨੇ ਸਫਰ ਕਰਨ ਵਾਲੇ ਸੇਵਕਾਂ ਲਈ ਭੌਤਿਕ ਪੱਖਾਂ ਦਾ ਹਵਾਲਾ ਦਿੱਤਾ। ਇਹ ਸਿਫਾਰਸ਼ੀ ਪੱਤਰਾਂ ਦਾ ਉਦੇਸ਼ ਸੀ।

▣

NASB, NKJV "ਬਹੁਤ ਸਾਰਿਆਂ ਦਾ ਸਹਾਇਕ ਰਿਹਾ ਹੈ"

NRSV "ਬਹੁਤ ਸਾਰਿਆਂ ਦਾ ਮਦਦਗਾਰ ਰਿਹਾ ਹੈ"

TEV "ਕਿ ਉਹ ਆਪ ਵੀ ਬਹੁਤੇ ਲੋਕਾਂ ਲਈ ਚੰਗੀ ਦੇਸਤ ਰਹੀ ਹੈ"

NJB "ਉਸਨੇ ਕਈ ਲੋਕਾਂ ਦੀ ਚੰਗੀ ਦੇਖ-ਰੇਖ ਕੀਤੀ ਹੈ"

ਇਹ ਸ਼ਬਦ, *proistatis*, ਨਵੇਂ ਨੇਮ ਵਿੱਚ ਕੇਵਲ ਇੱਥੇ ਮਿਲਦਾ ਹੈ। ਇਹ ਸਰੀਰਕ ਜਾਂ ਪੈਸੇ ਦੀ ਮਦਦ ਦਾ ਹਵਾਲਾ ਹੋ ਸਕਦਾ ਸੀ। ਇਹ ਸ਼ਬਦ ਅਸਲ ਵਿੱਚ ਧਨਵਾਨ ਸਰਪ੍ਰਸਤ ਦਾ ਹਵਾਲਾ ਸੀ। ਜਦੋਂ ਤੋਂ ਫੀਬੀ ਰੋਮੀਆਂ ਵੱਲ ਸਫਰ ਕਰ ਰਹੀ ਸੀ (ਦੇਖੋ ਰੋਮੀਆਂ ਨੂੰ 16:1) ਅਤੇ ਉਸ ਨੇ ਕਈਆਂ ਦੀ ਮਦਦ ਕੀਤੀ (ਦੇਖੋ ਰੋਮੀਆਂ ਨੂੰ 16:2), ਇਹ ਇਤਿਹਾਸਕ ਤੌਰ ਤੇ ਉਸ ਲਈ ਸੱਚ ਹੋ ਸਕਦਾ ਹੈ।

ਰੋਮੀਆਂ ਨੂੰ 16:3-16

³ਪਰਿਸਕਾ ਅਤੇ ਅਕੂਲਾ ਨੂੰ ਸੁੱਖਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਸਹਿਕਰਮੀ ਹਨ।- ⁴ਜਿਨ੍ਹਾਂ ਨੇ ਮੇਰੀ ਜਾਨ ਦੇ ਬਦਲੇ ਆਪਣਾ ਹੀ ਸਿਰ ਦਿੱਤਾ ਹੋਇਆ ਸੀ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਪਰਾਈਆਂ ਕੋਮਾਂ ਦੀਆਂ ਸਾਰੀਆਂ ਕਲੀਸਿਯਾਵਾਂ ਉਹਨਾਂ ਦਾ ਧੰਨਵਾਦ ਕਰਦੀਆਂ ਹਨ। ⁵ਅਤੇ ਉਸ ਕਲੀਸਿਯਾ ਨੂੰ ਜਿਹੜੀ ਉਹਨਾਂ ਦੇ ਘਰ ਵਿੱਚ ਹੈ ਸੁੱਖਸਾਂਦ ਆਖਣਾ। ਮੇਰੇ ਪਿਆਰੇ ਇਪੈਨੇਤੁਸ ਨੂੰ - ਸਾਂਦ ਆਖੋ।-ਜਿਹੜਾ ਮਸੀਹ ਦੇ ਲਈ ਅਸਿਯਾ ਦਾ ਪਹਿਲਾ ਫਲ ਹੈ ਸੁੱਖ ⁶ਮਰਿਯਮ ਨੂੰ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ ਸੁੱਖਸਾਂਦ ਆਖੋ।- ⁷ਅੰਦਰੁਨਿਕੁਸ ਅਤੇ ਯੂਨਿਆਸ ਮੇਰੇ ਰਿਸ਼ਤੇਦਾਰਾਂ ਨੂੰ ਸੁੱਖਸਾਂਦ ਆਖੋ-, ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ ਅਤੇ ਰਸੂਲਾਂ ਵਿੱਚ ਪ੍ਰਸਿੱਧ ਹਨ ਅਤੇ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਹੋਏ। ⁸ਅੰਪਲਿਯਾਤੁਸ ਨੂੰ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਹੈ ਸੁੱਖ- ਸਾਂਦ ਆਖੋ। ⁹ਉਰਬਾਨੁਸ ਨੂੰ ਜਿਹੜਾ ਮਸੀਹ ਵਿੱਚ ਸਾਡਾ ਸਹਿਕਰਮੀ ਹੈ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸੁੱਖਸਾਂਦ ਆਖੋ।- ¹⁰ਅਪਿੱਲੇਸ ਨੂੰ ਜਿਹੜਾ ਮਸੀਹ ਵਿੱਚ ਹੋ ਕੇ ਪਰਵਾਨ ਹੈ ਸੁੱਖਸਾਂਦ ਆਖੋ।-ਸਾਂਦ ਆਖੋ। ਅਰਿਸਤੁਬੂਲੁਸ ਦੇ ਘਰ ਦਿਆਂ ਨੂੰ ਸੁੱਖ- ¹¹ਹੇਰੋਦਿਯੋਨ ਮੇਰੇ ਰਿਸ਼ਤੇਦਾਰ ਨੂੰ ਸੁੱਖਸਾਂਦ ਆਖੋ।-ਸਾਂਦ ਆਖੋ। ਨਰਕਿੱਸੁਸ ਦੇ ਘਰ ਦਿਆਂ ਨੂੰ ਜਿਹੜੇ ਪ੍ਰਭੂ ਵਿੱਚ ਹਨ ਸੁੱਖ- ¹²ਤਰੁਫੈਨਾ ਅਤੇ ਤਰੁਫੇਸਾ ਨੂੰ ਜੇ ਪ੍ਰਭੂ ਵਿੱਚ ਮਿਹਨਤ ਕਰਦੀਆਂ ਹਨ ਸੁੱਖਸਾਂਦ ਆਖੋ। ਪਿਆਰੀ ਪਰਸਿਸ ਨੂੰ ਜਿਸ ਨੇ- ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ, ਸੁੱਖਸਾਂਦ - ਆਖੋ। ¹³ਰੂਫੁਸ ਨੂੰ ਜਿਹੜਾ ਪ੍ਰਭੂ ਵਿੱਚ ਚੁਣਿਆ ਹੋਇਆ ਹੈ ਅਤੇ ਉਹ ਦੀ ਮਾਂ ਨੂੰ ਜੇ ਮੇਰੀ ਵੀ ਮਾਂ ਹੈ ਸੁੱਖਸਾਂਦ ਆਖੋ।- ¹⁴ਅੰਸੁਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ, ਅਤੇ ਹਿਰਮਾਸ ਨੂੰ, ਨਾਲੇ ਉਨ੍ਹਾਂ ਭਰਾਵਾਂ ਨੂੰ ਜਿਹੜੇ ਉਹਨਾਂ ਦੇ ਨਾਲ ਹਨ ਸੁੱਖਸਾਂਦ - ਆਖੋ। ¹⁵ਫਿਲੁਲੁਗੁਸ ਅਤੇ ਯੂਲੀਆ ਅਤੇ ਨੇਰਿਯੁਸ ਅਤੇ ਉਹ ਦੀ ਭੈਣ ਅਤੇ ਉਲੰਪਾਸ ਨੂੰ ਅਤੇ ਸਭਨਾਂ ਸੰਤਾਂ ਨੂੰ ਜਿਹੜੇ ਉਹਨਾਂ ਦੇ ਨਾਲ ਹਨ ਸੁੱਖਸਾਂਦ ਆਖੋ।- ¹⁶ਤੁਸੀਂ ਪਵਿੱਤਰ ਚੁੰਮੇ ਨਾਲ ਇੱਕ ਦੂਏ ਦੀ ਸੁੱਖ-ਦੀਆਂ ਸਾਰੀਆਂ ਕਲੀਸਿਯਾਵਾਂ ਤੁਹਾਡੀ ਸੁੱਖ ਸਾਂਦ ਪੁੱਛੋ। ਮਸੀਹ- ਸਾਂਦ ਪੁੱਛਦੀਆਂ ਹਨ।

16:3 "ਪਰਿਸਕਾ ਅਤੇ ਅਕੂਲਾ" ਲੂਕਾ ਉਸਨੂੰ "ਪਰਿਸਕਾ" ਬੁਲਾਉਂਦਾ ਹੈ। ਅਕਸਰ ਉਸਦਾ ਨਾਮ ਉਸਦੇ ਪਤੀ ਤੋਂ ਪਹਿਲਾਂ ਆਉਂਦਾ ਹੈ, ਜਿਹੜਾ ਕਿ ਸੱਭਿਆਚਾਰਕ ਤੌਰ ਤੇ ਬਹੁਤ ਅਸਾਧਾਰਣ ਹੈ (ਦੇਖੋ ਰਸੂਲਾਂ ਦੇ ਕਰਤੱਬ 18:18, 26; 1 ਕੁਰਿੰਥੀਆਂ ਨੂੰ 16:19; 2 ਤਿਮੋਥਿਉਸ ਨੂੰ 4:19)। ਸੰਭਵ ਤੌਰ ਤੇ ਉਹ ਰੋਮੀਆਂ ਦੇ ਵੱਡੇ ਪਰਿਵਾਰ ਜਾਂ ਇਸ ਜੋੜੇ ਵਿੱਚ ਪ੍ਰਭਾਵਸ਼ਾਲੀ ਸ਼ਖਸੀਅਤ ਸੀ। ਪੌਲੁਸ ਅਤੇ ਇਹ ਜੋੜਾ ਦੋਵੇਂ ਤੰਬੂ ਬਣਾਉਣ ਵਾਲੇ ਜਾਂ ਚਮੜੇ ਦਾ ਕੰਮ ਕਰਨ ਵਾਲੇ ਸਨ। ਪੌਲੁਸ ਉਹਨਾਂ ਨੂੰ "ਮਸੀਹ ਯਿਸੂ ਵਿੱਚ ਸਾਥੀ ਸੇਵਕ" ਕਹਿੰਦਾ ਹੈ। ਸੰਭਵ ਤੌਰ ਤੇ ਉਸਨੇ ਇਸ ਜੋੜੇ ਤੋਂ ਰੋਮੀਆਂ ਦੀ ਕਲੀਸੀਆ ਦੇ ਬਲ ਅਤੇ ਕਮਜ਼ੋਰੀਆਂ ਬਾਰੇ ਸੁਣਿਆ ਸੀ।

16:4 "ਆਪਣਾ ਹੀ ਸਿਰ ਦਿੱਤਾ ਹੋਇਆ ਸੀ" ਇਹ ਇੱਕ "ਫਾਂਸੀ ਦੇਣ ਵਾਲੇ ਦੀ ਕੁਹਾੜੀ" ਲਈ ਸ਼ਬਦ ਦਾ ਮੁਹਾਵਰਾ ਹੈ। ਪੌਲੁਸ ਦਾ ਇਸ ਵਾਕਾਂਸ਼ ਲਈ ਕੀ ਅਰਥ ਸੀ ਇਸ ਲਈ ਬਾਈਬਲ ਕੁੱਝ ਨਹੀਂ ਆਖਦੀ।

▣ "ਕੇਵਲ ਮੈਂ ਹੀ ਨਹੀਂ ਸਗੋਂ ਪਰਾਈਆਂ ਕੋਮਾਂ ਦੀਆਂ ਸਾਰੀਆਂ ਕਲੀਸਿਯਾਵਾਂ ਉਹਨਾਂ ਦਾ ਧੰਨਵਾਦ ਕਰਦੀਆਂ ਹਨ" ਪੌਲੁਸ ਇਸ ਜੋੜੇ ਦੀ ਦੇਸਤੀ ਅਤੇ ਕਿਰਿਆਸ਼ੀਲ ਮਦਦ ਲਈ ਬਹੁਤ ਧੰਨਵਾਦੀ ਹੈ। ਇੱਥੋਂ ਤੱਕ ਕਿ ਉਹ ਉਹਨਾਂ ਦੀ ਸੇਵਕਾਈ ਨੂੰ "ਗੈਰ-ਕੋਮਾਂ ਦੀਆਂ ਸਭ ਕਲੀਸੀਆਵਾਂ" ਤੱਕ ਵਧਾਉਂਦਾ ਹੈ। ਕਿੰਨਾ ਹੀ ਮਹੱਤਵਪੂਰਣ ਦਾਅਵਾ ਅਤੇ ਧੰਨਵਾਦ ਦੇਣਾ ਹੈ! ਇਹ ਉਹਨਾਂ ਦੀ ਅਪੌਲੁਸ ਲਈ ਉਤਸ਼ਾਹ ਦੇਣ ਵਾਲੀ ਅਤੇ ਜਾਣਕਾਰੀ ਦੇਣ ਵਾਲੀ ਸੇਵਕਾਈ ਦਾ ਹਵਾਲਾ ਹੋ ਸਕਦੀ ਹੈ (ਦੇਖੋ ਰਸੂਲਾਂ ਦੇ ਕਰਤੱਬ 18:24-28)।

16:5 "ਕਲੀਸਿਯਾ" ਇਹ ਲੋਕਾਂ ਬਾਰੇ ਦੱਸਦੀ ਹੈ ਨਾ ਕਿ ਇਮਾਰਤ ਬਾਰੇ। ਇਸ ਸ਼ਬਦ ਦਾ ਅਰਥ ਹੈ "ਬੁਲਾਏ ਗਏ ਲੋਕ"। ਯੂਨਾਨੀ ਪੁਰਾਣੇ ਨੇਮ ਵਿੱਚ, ਸੇਪਟੁਜਿੰਟ (LXX), ਇਹ ਸ਼ਬਦ ਇਬਰਾਨੀ ਸ਼ਬਦ *qahal* ਨੂੰ ਅਨੁਵਾਦ ਕਰਨ ਲਈ ਵਰਤਿਆ ਗਿਆ ਸੀ, ਅਨੁਵਾਦ ਸੀ "ਇਕੱਠ"। ਪਹਿਲੀ ਸਦੀ ਦੀ ਕਲੀਸੀਆ ਨੇ ਆਪਣੇ ਆਪ ਨੂੰ ਕੁਦਰਤੀ ਆਗੂ ਅਤੇ ਪੁਰਾਣੇ ਨੇਮ ਦੀ ਭਰਪੂਰੀ "ਇਸਰਾਈਲ ਦਾ ਇਕੱਠ," ਨਾ ਕਿ ਅੱਡ ਅੱਡ ਕਰਨ ਵਾਲੇ ਸਮੂਹ ਵਾਂਗ ਦੇਖਿਆ।

▣ "ਜਿਹੜੀ ਉਹਨਾਂ ਦੇ ਘਰ ਵਿੱਚ ਹੈ" ਪਹਿਲੀ ਸਦੀ ਦੇ ਮਸੀਹ ਘਰਾਂ ਵਿੱਚ ਮਿਲਦੇ ਸਨ (ਦੇਖੋ ਰੋਮੀਆਂ ਨੂੰ 16:23; ਰਸੂਲਾਂ ਦੇ ਕਰਤੱਬ 12:12; 1 ਕੁਰਿੰਥੀਆਂ ਨੂੰ 16:19; ਕੁਲੁੱਸੀਆਂ ਨੂੰ 4:15 ਅਤੇ ਫਿਲੇਮੋਨ 2)। ਕਲੀਸੀਆ ਦੀਆਂ ਇਮਾਰਤਾਂ ਤੀਸਰੀ ਸਦੀ ਤੱਕ ਹੋਂਦ ਵਿੱਚ ਨਹੀਂ ਸਨ।

▣ "ਇਪੈਨੇਤੁਸ" ਇਸ ਮਨੁੱਖ ਦੇ ਨਾਮ ਦਾ ਅਰਥ ਹੈ "ਮਹਿਮਾ ਪਾਇਆ ਹੋਇਆ"।

▣ "ਜਿਹੜਾ ਮਸੀਹ ਦੇ ਲਈ ਪਹਿਲਾ ਫਲ ਹੈ" ਇਹ ਵੀ ਕਿਹਾ ਜਾਂਦਾ ਹੈ ਕਿ 1 ਕੁਰਿੰਥੀਆਂ ਨੂੰ 16:15 ਵਿੱਚ ਇਸਤੀਫਾਨ ਦੇ ਘਰ ਬਾਰੇ ਹੈ।

▣ " ਅਸਿਯਾ ਦਾ" ਇਹ ਰੋਮੀਆਂ ਦੇ ਰਾਜ ਦਾ ਹਵਾਲਾ ਸੀ ਜੋ ਕਿ ਆਧੁਨਿਕ ਤੁਰਕੀ ਦੇ ਇੱਕ ਤਿਹਾਈ ਹਿੱਸੇ ਨਾਲ ਬਣਿਆ।

16:6 "ਮਰਿਯਮ ਨੂੰ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ" ਇਸ ਮਹਿਲਾ ਬਾਰੇ ਕੁੱਝ ਵੀ ਨਹੀਂ ਪਤਾ। ਹੋ ਸਕਦਾ ਹੈ ਉਹ ਰੋਮੀਆਂ ਦੀ ਕਲੀਸੀਆ ਤੋਂ ਮਿਸ਼ਨਰੀ ਰਹੀ ਹੋਵੇ। ਸਾਨੂੰ ਕਿੰਨੇ ਹੀ ਅਨੇਖੇ, ਧਰਮੀ ਵਿਸ਼ਵਾਸੀਆਂ ਬਾਰੇ ਪਤਾ ਲੱਗਾ ਹੈ ਜਿੰਨਾ ਨੂੰ ਪਰਮੇਸ਼ਰ ਚੰਗੇ ਤਰੀਕੇ ਨਾਲ ਜਾਣਦੇ ਸਨ।

16:7 "ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ" ਆਧੁਨਿਕ ਵਿਦਵਾਨ ਇਸ ਬਾਰੇ ਬਿਲਕੁਲ ਵੀ ਨਿਸ਼ਚਿਤ ਨਹੀਂ ਹਨ ਇਹ ਕੈਦ ਕਿਸ ਚੀਜ਼ ਦਾ ਹਵਾਲਾ ਹੈ। ਪੌਲੁਸ ਨੇ ਆਪਣੀ ਨਿਹਚਾ ਕਰਕੇ ਬਹੁਤ ਦੁੱਖ ਸਹਿਆ (ਦੇਖੋ 2 ਕੁਰਿੰਥੀਆਂ ਨੂੰ 4:8-11; 6:4-10; 11:25-28)। ਉਹ

ਫਿਲਿੱਪੀ, ਕੈਸਰੀਆ, ਰੋਮੀਆਂ ਅਤੇ ਹੋਰ ਵੀ ਕਈ ਜਗਾਵਾਂ ਵਿੱਚ ਕੈਦ ਵਿੱਚ ਸੀ (ਦੇਖੋ ਅਫਸੂਸ, 1 ਕੁਰਿੰਥੀਆਂ ਨੂੰ 15:32; 2 ਕੁਰਿੰਥੀਆਂ ਨੂੰ 1:8)।

▣ "ਯੂਨਿਆਸ" ਇਹ ਨਾਮ ਆਦਮੀ ਜਾਂ ਔਰਤ ਦਾ ਹੋ ਸਕਦਾ ਹੈ, ਜਿਹੜਾ ਕਿ ਬੋਲਣ ਦੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਕਈ ਯੂਨਾਨੀ ਹੱਥ ਲਿਖਤ ਭਿੰਨਤਾਵਾਂ, "Ioulian," MSS κ , A, B, C, D, F, G ਅਤੇ P ਵਿੱਚ ਮਿਲੀ, ਪਰ ਜਿਸ ਵਿੱਚ ਕੋਈ ਬੋਲਣ ਦਾ ਤਰੀਕਾ ਨਹੀਂ ਸੀ। ਮਹਿਲਾ ਲਈ ਬੋਲਣ ਦਾ ਤਰੀਕਾ MSS B², D², ਅਤੇ 0150 ਵਿੱਚ ਮਿਲਦਾ ਹੈ। ਪਹਿਲੀ ਸਦੀ ਦੇ ਪਪੀਰੀ ਹੱਥ ਲਿਖਤ P⁴⁶ ਅਤੇ ਕੁੱਝ ਵੁਲਗੇਟ ਕੋਪਟਿਕ ਅਨੁਵਾਦ, ਜੈਰੋਮ ਦੁਆਰਾ ਵਰਤੇ ਗਏ ਯੂਨਾਨੀ ਪਾਠਾਂ ਵਿੱਚ "Ioulian" ਹੈ ਜੋ ਮਹਿਲਾਵਾਚਕ ਹੈ। ਕੁੱਝ ਵਿਦਵਾਨ ਸੋਚਦੇ ਹਨ ਕਿ ਇਹ ਲੇਖਕਾਂ ਦੀ ਗਲਤੀ ਸੀ। ਇਹ ਮਹਿਲਾਵਾਚਕ ਸ਼ਬਦ ਰੋਮੀਆਂ ਨੂੰ 16:15 ਵਿੱਚ ਮਿਲਦਾ ਹੈ। ਇਹ ਸੰਭਵ ਹੈ ਕਿ ਦੋ ਮਨੁੱਖਾਂ ਦਾ ਨਾਮ ਰੋਮੀਆਂ ਨੂੰ 16:7 ਵਿੱਚ ਆਇਆ ਹੈ ਜੋ

1. ਦੋ ਯਹੂਦੀ ਵਿਸ਼ਵਾਸੀ ਜੋ ਪੌਲੁਸ ਦੇ ਨਾਲ ਕੈਦ ਵਿੱਚ ਸਨ
2. ਇੱਕ ਭਰਾ ਅਤੇ ਭੈਣ
3. ਇੱਕ ਪਤੀ ਅਤੇ ਪਤਨੀ

ਜੇਕਰ ਇਹ ਮਹਿਲਾਵਾਚਕ ਹੈ ਅਤੇ ਜੇਕਰ ਇਹ ਵਾਕਾਂਸ਼ "ਰਸੂਲ" ਇਸ ਸ਼ਬਦ "ਬਾਰਾਂ," ਦੀ ਵੱਡੀ ਵਰਤੋਂ ਲਈ ਵਰਤਿਆ ਗਿਆ ਹੈ ਤਾਂ ਇਹ ਇੱਕ ਮਹਿਲਾ ਰਸੂਲ ਸੀ।

ਇਹ ਰੋਚਕ ਹੈ ਕਿ ਸ਼ਬਦ-ਜੋੜ "ਯੂਨਿਆਸ" ਰੋਮੀਆਂ ਦੇ ਸਾਹਿਤ ਜਾਂ ਸ਼ਿਲਾਲੇਖਾਂ ਵਿੱਚ ਕਿਤੇ ਵੀ ਨਹੀਂ ਮਿਲਦਾ, ਪਰ ਇਹ ਨਾਮ "ਯੂਨਿਆ" ਬਹੁਤ ਆਮ ਸੀ। ਇਹ ਇੱਕ ਰੋਮੀਆਂ ਦੇ ਪਰਿਵਾਰ ਦਾ ਨਾਮ ਸੀ। ਸੇਵਕਾਈ ਵਿੱਚ ਔਰਤਾਂ ਬਾਰੇ ਜਿਆਦਾ ਜਾਣਕਾਰੀ ਲਈ *Women Leaders and the Church*, Linda L. Belleville ਦੁਆਰਾ, pp. 188 ਫੁਟਨੋਟ 42 ਦੇਖੋ।

NASB "ਜੋ ਰਸੂਲਾਂ ਵਿੱਚ ਬਿਹਤਰੀਨ ਹਨ"

NKJV "ਜੋ ਰਸੂਲਾਂ ਵਿੱਚੋਂ ਮੁੱਖ ਹਨ"

NRSV "ਜੋ ਰਸੂਲਾਂ ਵਿੱਚੋਂ ਸਿਰਕੱਢ ਹਨ"

TEV "ਜੋ ਰਸੂਲਾਂ ਵਿੱਚੋਂ ਮੁੱਖ ਜਾਣੇ ਜਾਂਦੇ ਹਨ"

NJB "ਉਹਨਾਂ ਬਿਹਤਰੀਨ ਰਸੂਲਾਂ ਲਈ"

ਇਹ ਬਾਰਾਂ ਦਾ ਹਵਾਲਾ ਹੋ ਸਕਦਾ ਹੈ, ਜੇਕਰ ਇਸ ਤਰੀਕੇ ਨਾਲ ਹੈ ਤਾਂ ਇਹ ਉਹਨਾਂ ਦੁਆਰਾ ਚੰਗੇ ਤਰੀਕੇ ਨਾਲ ਜਾਣੂ ਸਨ, ਜਾਂ ਸੇਵਕਾਂ ਦੇ ਵੱਡੇ ਸਮੂਹ ਜੋ "ਰਸੂਲ" ਕਰਕੇ ਜਾਣੇ ਜਾਂਦੇ ਸਨ (ਦੇਖੋ ਰਸੂਲਾਂ ਦੇ ਕਰਤੱਬ 14:4, 14; 18:5; 1 ਕੁਰਿੰਥੀਆਂ ਨੂੰ 4:9; ਗਲਾਤੀਆਂ ਨੂੰ 1:19; ਫਿਲਿੱਪੀਆਂ ਨੂੰ 2:25; 1 ਥੱਸਲੁਨੀਕੀਆਂ ਨੂੰ 2:6)। ਪ੍ਰਸੰਗ ਇਸ ਵੱਡੀ ਵਰਤੋਂ ਨੂੰ ਅਫਸੀਆਂ ਨੂੰ 4:11 ਵਿੱਚ ਲਾਗੂ ਕਰਦਾ ਹੈ, ਪਰ ਨਿਸ਼ਚਿਤ ਹਿੱਸਾ ਬਾਰਾਂ ਨੂੰ ਲਾਗੂ ਕਰਦਾ ਹੈ।

▣ "ਮੇਰੇ ਤੋਂ ਪਹਿਲਾਂ ਮਸੀਹ ਵਿੱਚ ਹੋਏ" ਇਸ ਦਾ ਖਾਸ ਤੌਰ ਤੇ ਅਰਥ ਹੈ ਕਿ ਉਹ ਬਚਾਏ ਗਏ ਸਨ ਅਤੇ ਪੌਲੁਸ ਦੇ ਦਮਿਸ਼ਕ ਦੀ ਸੜਕ ਦੇ ਅਨੁਭਵ ਤੋਂ ਪਹਿਲਾਂ ਮਸੀਹ ਦੀ ਸੇਵਾ ਵਿੱਚ ਕਿਰਿਆਸ਼ੀਲ ਸਨ।

16:8-16 ਵਿਦਵਾਨਾਂ ਲਈ ਇਸ ਭਾਗ ਦੇ ਨਾਮ ਅਣਜਾਣ ਹਨ। ਉਹ ਪਰਮੇਸ਼ਰ ਅਤੇ ਪੋਲੁਸ ਦੇ ਪਿਆਰੇ ਹਨ, ਪਰ ਉਨਾਂ ਦੇ ਨਾਮ ਅਤੇ ਸੇਵਾ ਨਵੇਂ ਨੇਮ ਵਿੱਚ ਜਾ ਪਹਿਲੀ ਸਦੀ ਦੇ ਮਸੀਹ ਸਾਹਿਤ ਵਿੱਚ ਦਰਜ ਨਹੀਂ ਹਨ। ਕਿੰਨੇ ਧਿਆਨ ਦੇਣ ਦੀ ਗੱਲ ਹੈ ਕਿ ਇਹ ਇਸਦਾ ਮਿਸ਼ਰਣ ਹੈ ਕਿ (1) ਆਮ ਦਾਸਾਂ ਦੇ ਨਾਮ; (2) ਨਮਰ ਰੋਮੀਆਂ ਅਤੇ (3) ਯਹੂਦੀ ਪਰਿਵਾਰਾਂ ਦੇ ਨਾਮ ਇੱਥੇ ਆਦਮੀ ਅਤੇ ਔਰਤਾਂ ਹਨ। ਉਹ ਅਮੀਰ ਬਚਾਏ ਗਏ ਲੋਕ ਅਤੇ ਸਫਰੀ ਪ੍ਰਚਾਰਕ ਹਨ। ਉੱਥੇ ਪਰਸ਼ੀਆ ਦੇ ਪਰਦੇਸੀ ਹਨ। ਸਾਰੀਆਂ ਰੁਕਾਵਟਾਂ ਯਿਸੂ ਮਸੀਹ ਦੀ ਕਲੀਸੀਆ ਵਿੱਚ ਤੁੱਛ ਹਨ (ਦੇਖੋ ਰੋਮੀਆਂ ਨੂੰ 3:22; 10:12; ਯੋਏਲ 2:28-32 [ਰਸੂਲਾਂ ਦੇ ਕਰਤੱਬ 2:14-21]; 1 ਕੁਰਿੰਥੀਆਂ ਨੂੰ 12:11; ਗਲਾਤੀਆਂ ਨੂੰ 3:28; ਕੁਲੁੱਸੀਆਂ ਨੂੰ 3:11)!

16:8 "ਅੰਪਲਿਯਾਤੁਸ" ਇਹ ਨਾਮ ਪਰਿਸਕਾ ਅਤੇ ਯੂਨਿਆ ਵਾਂਗ ਇੱਕ ਮਸ਼ਹੂਰ ਰੋਮੀਆਂ ਦੇ ਪਰਿਵਾਰ ਦਾ ਨਾਮ ਸੀ।

▣ "ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਹੈ" ਸ਼ਬਦ "ਪਿਆਰਾ" ਪਰਮੇਸ਼ਰ ਪਿਤਾ ਵੱਲੋਂ ਯਿਸੂ ਪੁੱਤਰ ਲਈ ਮੱਤੀ. 3:17 ਅਤੇ 17:5 ਵਿੱਚ ਵਰਤਿਆ ਗਿਆ ਹੈ, ਜਿਹੜਾ ਕਿ ਯਸਾਯਾਹ ਦੇ ਦਾਸ ਗੀਤਾਂ ਤੋਂ ਲਿਆ ਗਿਆ ਸਿਰਲੇਖ ਹੋ ਸਕਦਾ ਹੈ (ਦੇਖੋ ਮੱਤੀ. 12:18, ਯਸਾਯਾਹ. 42:1 ਦੀ ਉਦਾਹਰਣ)। ਹਾਲਾਂਕਿ, ਪੋਲੁਸ ਇਸਨੂੰ ਵਿਸ਼ਵਾਸੀਆਂ ਨੂੰ ਸੰਬੋਧਨ ਕਰਨ ਲਈ ਵਰਤਦਾ ਹੈ (ਦੇਖੋ ਰੋਮੀਆਂ ਨੂੰ 1:7; 16:8,9; 1 ਕੁਰਿੰਥੀਆਂ ਨੂੰ 4:14,17; 15:58; ਅਫਸੀਆਂ ਨੂੰ 6:21; ਫਿਲਿੱਪੀਆਂ ਨੂੰ 2:12; ਕੁਲੁੱਸੀਆਂ ਨੂੰ 4:7,9,14; 1 ਤਿਮੋਥਿਉਸ ਨੂੰ 6:2; ਫਿਲੋਮੇਨ 16)।

16:9 "ਉਰਬਾਨੁਸ" ਇਸ ਨਾਮ ਦਾ ਅਰਥ ਹੈ "ਸ਼ਹਿਰ ਵਿੱਚ ਰਹਿਣ ਵਾਲਾ" ਜਾਂ "ਸ਼ਹਿਰੀ ਨਸਲ"।

▣ "ਮਸੀਹ ਵਿੱਚ" ਇਹ ਦੇਹਰਾਇਆ ਗਿਆ ਵਾਕਾਂਸ਼, ਜੋ ਸਾਰੇ ਅਧਿਆਏ ਵਿੱਚ "ਪ੍ਰਭੂ ਵਿੱਚ," ਦੇ ਨਾਲ ਹੈ। ਇਹ ਸਾਰੇ ਮਸੀਹੀ ਕਾਮੇ ਇੱਕ ਪਰਿਵਾਰ, ਇੱਕ ਬਚਾਉਣ ਵਾਲੇ ਦਾ ਹਿੱਸਾ ਸਨ।

▣ "ਸਤਾਖੁਸ" ਇਹ ਇੱਕ ਦੁਰਲੱਭ ਨਾਮ ਹੈ ਜਿਸਦਾ ਅਰਥ ਹੈ "ਕੰਨ" (ਫਸਲ ਦਾ)। ਪੁਰਾਣੇ ਵਿਗਿਆਨ ਵਿੱਚ ਇਹ ਨਾਮ ਕੈਸਰ ਦੇ ਪਰਿਵਾਰ ਨਾਲ ਸੰਬੰਧਤ ਮਿਲਦਾ ਹੈ।

16:10 "ਜਿਹੜਾ ਮਸੀਹ ਵਿੱਚ ਹੋ ਕੇ ਪਰਵਾਨ ਹੈ" ਇਹ ਮੁਹਾਵਰੇਦਾਰ ਵਾਕਾਂਸ਼ ਉਸਦਾ ਹਵਾਲਾ ਹੈ ਜੋ ਪਰਤਾਵੇ ਵਿੱਚੋਂ ਗੁਜਰ ਕੇ ਵੀ ਵਫਾਦਾਰ ਰਿਹਾ।

▣ "ਘਰ ਦਿਆਂ ਨੂੰ" ਕੁੱਝ ਵਿਦਵਾਨ ਅੰਦਾਜ਼ਾ ਲਗਾਉਂਦੇ ਹਨ ਕਿ ਇਹ ਵਾਕਾਂਸ਼ ਅਰਿਸਤੁਬੁਲੁਸ ਦੇ ਪਰਿਵਾਰ ਦੀ ਸੇਵਾ ਕਰਨ ਵਾਲੇ ਦਾਸਾਂ ਦਾ ਹਵਾਲਾ ਹੈ ਨਾ ਕਿ ਪਰਿਵਾਰ ਦੇ ਮੈਂਬਰਾਂ ਦਾ, ਅਤੇ ਇਹੀ ਰੋਮੀਆਂ ਨੂੰ 16:11 ਦੇ ਵਾਕਾਂਸ਼, "ਜੋ ਨਰਕਿੱਸੁਸ ਦੇ ਘਰ ਦੇ ਹਨ" ਲਈ ਸਹੀ ਹੈ।

▣ "ਅਰਿਸਤੁਬੁਲੁਸ ਦੇ" ਕੁੱਝ ਵਿਦਵਾਨ (Lightfoot) ਅੰਦਾਜ਼ਾ ਲਗਾਉਂਦੇ ਹਨ ਕਿ ਇਹ ਹੇਰੋਦਿਯੋਨ ਅਗਰਿੱਪਾ ਦਾ ਭਰਾ ਸੀ (ਜਿਸ ਨੇ ਰਸੂਲਾਂ ਦੇ ਕਰਤੱਬ 12 ਰਸੂਲ ਯਾਕੂਬ ਨੂੰ ਮਾਰਿਆ)। ਜੇਕਰ ਇੰਝ ਹੈ ਤਾਂ, ਇਹ ਦਰਸਾਉਂਦਾ ਹੈ ਕਿ ਕਿਵੇਂ ਖੁਸ਼ਖਬਰੀ ਇਸ ਸ਼ਾਹੀ ਨਾਮੀ ਪਰਿਵਾਰ ਵਿੱਚ ਸ਼ੁਰੂ ਹੋਈ।

16:11 "ਹੇਰੋਦਿਯੋਨ" ਇਹ ਹੇਰੋਦ ਦੇ ਪਰਿਵਾਰ ਦਾ ਦਾਸ ਰਿਹਾ ਹੋਵੇਗਾ।

▣ "ਨਰਕਿੱਸੁਸ ਦੇ ਘਰ ਦਿਆਂ ਨੂੰ" ਇਹ ਬਾਦਸ਼ਾਹ ਕਲਾਉਡਿਅਸ ਦੇ ਮਸ਼ਹੂਰ ਸੇਵਕ ਦਾ ਹਵਾਲਾ ਹੋ ਸਕਦਾ ਹੈ। ਜੇਕਰ ਇੰਝ ਹੈ ਤਾਂ, ਇਹ ਦਰਸਾਉਂਦਾ ਹੈ ਕਿ ਕਿਵੇਂ ਖੁਸ਼ਖਬਰੀ ਇਸ ਸ਼ਾਹੀ ਨਾਮੀ ਪਰਿਵਾਰ ਵਿੱਚ ਸ਼ੁਰੂ ਹੋਈ।

16:12 "ਤਰੁਫੈਨਾ" ਇਸ ਨਾਮ ਦਾ ਅਰਥ ਹੈ "ਕੋਮਲ"।

▣ "ਤਰੁਫੇਸਾ" ਇਸ ਨਾਮ ਦਾ ਅਰਥ ਹੈ "ਨਾਜੁਕ"। ਸੰਭਵ ਤੌਰ ਤੇ ਉਹ ਭੈਣਾਂ ਸਨ, ਜਾਂ ਜੁੜਵੀਆਂ ਸਨ।

▣ "ਮਿਹਨਤ ਕਰਦੀਆਂ" ਇਸ ਸ਼ਬਦ ਦਾ ਭਾਵ-ਅਰਥ ਕੰਮ "ਨਿਕਾਸੀ ਦੇ ਬਿੰਦੂ ਉੱਪਰ" ਤੋਂ ਹੈ।

▣ "ਪਰਸਿਸ" ਇਸ ਦਾ ਅਰਥ ਹੈ "ਪਰਸ਼ੀਆ ਦੀ ਮਹਿਲਾ"।

16:13 "ਰੂਫੁਸ" ਇਸ ਨਾਮ ਦਾ ਅਰਥ ਹੈ "ਲਾਲ" ਜਾਂ "ਲਾਲ ਸਿਰ ਵਾਲਾ"। ਇਹ ਜਾਹਰ ਤੌਰ ਤੇ ਰੋਮ ਵਿੱਚ ਮਸ਼ਹੂਰ ਰੂਫੁਸ ਹੈ (ਦੇਖੋ ਮਰਕੁਸ 15:21)। ਭਾਵੇਂ ਉਹ ਇਸ ਮਨੁੱਖ ਨਾਲ ਅਨਿਸ਼ਚਿਤ ਪਰ ਸੰਭਵ ਤੌਰ ਤੇ ਪੱਕੇ ਢੰਗ ਨਾਲ ਜਾਣੂ ਹੋ ਸਕਦਾ ਹੈ।

NASB	"ਪ੍ਰਭੂ ਵਿੱਚ ਚੋਣ ਵਾਲਾ ਮਨੁੱਖ"
NKJV, NRSV	"ਪ੍ਰਭੂ ਵਿੱਚ ਚੁਣਿਆ ਹੋਇਆ"
TEV	"ਪ੍ਰਭੂ ਦੀ ਸੇਵਾ ਵਿੱਚ ਸਿਰਕੱਢ ਸੇਵਕ"
NJB	"ਪਰਮੇਸ਼ਰ ਦਾ ਚੁਣਿਆ ਹੋਇਆ ਸੇਵਕ"

ਇਹ ਸ਼ਾਬਦਿਕ ਤੌਰ ਤੇ "ਇੱਕ ਚੁਣਿਆ ਹੋਇਆ" ਹੈ। ਇੱਥੇ ਇਹ ਸ਼ਬਦ ਨਾ ਕੇਵਲ ਪਰਮੇਸ਼ਰ ਦੀ ਬੁਲਾਹਟ, ਪਰ ਉਸ ਦੇ ਜੀਵਨ ਵਰਗੀ ਸੇਵਾਈ ਨਾਲ ਵੀ ਸੰਬੰਧਤ ਹੈ। ਉਸਦੀ ਮਾਤਾ ਵੀ ਪੌਲੁਸ ਨਾਲ ਗਹਿਰੇ ਪਿਆਰ ਨਾਲ ਵਿਹਾਰ ਕਰਦੀ ਸੀ।

16:14 "ਹਰਮੇਸ" ਇਹ ਚੰਗੀ ਕਿਸਮਤ ਦੇ ਦੇਵਤੇ ਦਾ ਨਾਮ ਹੈ। ਇਹ ਪਹਿਲੀ ਸਦੀ ਦੇ ਯੂਨਾਨੀ ਰੋਮਨ ਸੰਸਾਰ ਦਾ ਬਹੁਤ ਆਮ ਦਾਸ ਨਾਮ ਸੀ।

16:15 "ਸਭਨਾਂ ਸੰਤਾਂ ਨੂੰ" ਦੇਖੋ [ਖਾਸ ਵਿਸ਼ਾ: ਸੰਤ](#) ਰੋਮੀਆਂ ਨੂੰ 1:7 ਵਿੱਚ।

16:16 "ਪਵਿੱਤਰ ਚੁੰਮੇ" ਕੋਈ ਵੀ ਸਬੂਤ ਨਹੀਂ ਹੈ ਕਿ ਕਿਸ ਨੇ ਕਿਸ ਨੂੰ, ਜਾਂ ਕਦੋਂ, ਜਾਂ ਕਿੱਥੇ ਚੁੰਮਿਆ। ਅਰਾਧਨਾ ਘਰ ਵਿੱਚ, ਜਿੱਥੇ ਕਲੀਸੀਆ ਵਿੱਚ ਨਮਸਕਾਰ ਦਾ ਤਰੀਕਾ ਜਾਰੀ ਸੀ, ਆਦਮੀ ਆਦਮੀ ਨੂੰ ਗੱਲ ਉੱਤੇ ਚੁੰਮਣ ਦਿੰਦਾ ਅਤੇ ਔਰਤਾਂ ਔਰਤਾਂ ਨੂੰ ਚੁੰਮਦੀਆਂ ਸਨ (ਦੇਖੋ 1 ਕੁਰਿੰਥੀਆਂ ਨੂੰ 16:20; 2 ਕੁਰਿੰਥੀਆਂ ਨੂੰ 13:12; 1 ਥਸਲੋਨੀਕੀਆਂ. 5:26; 1 ਪਤਰਸ. 5:14)। ਨਮਸਕਾਰ ਦਾ ਇਹ ਤਰੀਕਾ ਕਲੀਸੀਆ ਵਿੱਚ ਇੱਕ ਮੁਸ਼ਕਲ ਬਣ ਗਿਆ ਅਵਿਸ਼ਵਾਸੀਆਂ ਦੁਆਰਾ ਇਸਨੂੰ ਗਲਤ ਸਮਝਿਆ ਗਿਆ ਅਤੇ, ਇਸ ਲਈ, ਕੁੱਝ ਕਲੀਸੀਆਵਾਂ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ, ਭਾਵੇਂ ਕਿ ਜਸਟਿਨ ਮਾਰਟਿਅਰ ਨੇ ਦੂਜੀ ਸਦੀ ਵਿੱਚ ਇਸ ਬਾਰੇ ਦੱਸਿਆ ਹੈ।

ਰੋਮੀਆਂ ਨੂੰ 16:17-20

¹⁷ਹੁਣ ਹੋ ਭਰਾਵੇ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੇਕਰ ਖੁਆਉਂਦੇ ਹਨ ਅਤੇ ਉਹਨਾਂ ਤੋਂ ਦੂਰ ਰਹੋ। ¹⁸ਕਿਉਂ ਜੋ ਇਸ ਤਰ੍ਹਾਂ ਦੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ ਸਗੋਂ ਆਪਣੇ ਹੀ ਢਿੱਡ ਦੀ ਸੇਵਾ ਕਰਦੇ ਹਨ ਅਤੇ ਚਿਕਨੀਆਂਚੇਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ। ¹⁹ਤੁਹਾਡੀ ਆਗਿਆਕਾਰੀ ਦੀ ਚਰਚਾ ਤਾਂ ਸਭ ਤੱਕ ਪਹੁੰਚ ਗਈ ਹੈ, ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ। ²⁰ਅਤੇ ਸ਼ਾਂਤੀ ਦਾਤਾ ਪਰਮੇਸੁਰ ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।

16:17 ਇਹ ਚੇਤਾਵਨੀ ਪ੍ਰਸੰਗ ਵਿੱਚ ਨਾ ਚਾਹੁੰਦੇ ਹੋਏ ਖਤਮ ਹੁੰਦੀ ਜਾਪਦੀ ਹੈ। ਹਾਲਾਂਕਿ ਪੌਲੁਸ ਨੇ ਇਸ ਨੂੰ ਧਰਮੀ ਸਫਰੀ ਸੇਵਕਾਂ ਦੇ ਖਿਲਾਫ ਜੇੜਿਆ ਹੋਵੇ। ਰੋਮੀਆਂ ਨੂੰ 16:17-18 ਵਿੱਚ ਇੱਕ ਸੂਚੀ ਹੈ ਕਿ ਇਹ ਛੂਠੇ ਅਧਿਆਪਕ ਕੀ ਕਰ ਰਹੇ ਸਨ।

1. ਉਹਨਾਂ ਨੇ ਫੁੱਟ ਪਾ ਦਿੱਤੀ
2. ਉਹਨਾਂ ਨੇ ਵਿਸ਼ਵਾਸੀਆਂ ਦੇ ਰਾਹ ਵਿੱਚ ਰੋੜੇ ਪਾਏ
3. ਜੋ ਦਿਸ਼ਾ ਨਿਰਦੇਸ਼ ਕਲੀਸੀਆ ਨੇ ਦਿੱਤੇ ਉਹਨਾਂ ਨੇ ਉਸ ਦੇ ਵਿਰੁੱਧ ਸਿਖਾਇਆ
4. ਉਹ ਆਪਣੀਆਂ ਮੁੱਢਲੀਆਂ ਜਰੂਰਤਾਂ ਦੀ ਸੇਵਾ ਕਰਦੇ ਸਨ
5. ਉਹ ਨਾ ਸ਼ੱਕ ਕੀਤੇ ਜਾਣ ਵਾਲੇ ਲੋਕਾਂ ਦਾ ਦਿਲ ਆਪਣੀਆਂ ਚਿਕਨੀਆਂਚੇਪੜੀਆਂ ਗੱਲਾਂ ਨਾਲ- ਮੋਹ ਲੈਂਦੇ ਸਨ
ਇਹ ਸੂਚੀ ਰੋਮੀਆਂ ਨੂੰ 14:1-15:13 ਦੇ ਬਲਸ਼ਾਲੀ ਜਾਂ ਕਮਜ਼ੋਰ ਵਿਸ਼ਵਾਸੀਆਂ ਨਾਲ ਸੰਬੰਧਤ ਨਹੀਂ ਹੈ।

▣ "ਉਹਨਾਂ ਤੋਂ ਦੂਰ ਰਹੋ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ। ਇਹ ਇੱਕ ਆਵਰਤੀ ਵਿਸ਼ਾ ਹੈ (ਦੇਖੋ ਗਲਾਤੀਆਂ ਨੂੰ. 1:8-9; 2 ਥੋਸਲੁਨੀਕੀਆਂ ਨੂੰ 3:6,14; 2 ਯੂਹੰਨਾ 10)।

16:18

NASB, NRSV, TEV "ਉਹਨਾਂ ਦੀਆਂ ਆਪਣੀਆਂ ਲੋੜਾਂ"

NKJV "ਉਹਨਾਂ ਦਾ ਆਪਣਾ ਢਿੱਡ"

NJB "ਉਹਨਾਂ ਦਾ ਆਪਣਾ ਲਾਲਚ"

ਇਹ ਸ਼ਾਬਦਿਕ ਤੌਰ ਤੇ "ਢਿੱਡ" (ਦੇਖੋ ਫਿਲਿੱਪੀਆਂ ਨੂੰ 3:19; ਤੀਤੁਸ 1:12) ਹਨ। ਛੂਠੇ ਅਧਿਆਪਕਾਂ ਨੇ ਹਰੇਕ ਚੀਜ ਨੂੰ ਆਪਣੇ ਮੁੱਢਲੇ ਰੁਝਾਨਾਂ ਵਿੱਚ ਬਦਲ ਦਿੱਤਾ।

▣ "ਚਿਕਨੀਆਂਚੇਪੜੀਆਂ ਗੱਲਾਂ ਨਾਲ-" ਛੂਠੇ ਅਧਿਆਪਕ ਅਕਸਰ ਸਰੀਰਕ ਤੌਰ ਤੇ ਮਨਮੋਹਕ ਅਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਾਲੇ ਹੁੰਦੇ ਹਨ (ਦੇਖੋ ਕੁਲੁੱਸੀਆਂ ਨੂੰ 2:4)। ਉਹ ਅਕਸਰ ਆਪਣੀ ਪੇਸ਼ਕਾਰੀ ਵਿੱਚ ਬਹੁਤ ਤਰਕਸ਼ਾਲੀ ਹੁੰਦੇ ਹਨ। ਬਚੋ! ਛੂਠੇ ਅਧਿਆਪਕਾਂ ਪਰਖਣ ਦੇ ਕੁੱਝ ਸੰਭਵ ਬਾਈਬਲ ਦੀਆਂ ਪਰੀਖਿਆਵਾਂ ਬਿਵਸਥਾ ਸਾਰ. 13:1-5; 18:22; ਮੱਤੀ. 7; ਫਿਲਿੱਪੀਆਂ ਨੂੰ 3:2-3, 18-19; 1 ਯੂਹੰਨਾ 4:1-3 ਵਿੱਚ ਮਿਲਦੀਆਂ ਹਨ।

▣ "ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਚੱਲ ਰਹੇ ਪਖੰਡ ਚਾਲ ਵੱਲ ਸੰਕੇਤ ਕਰਦਾ ਹੈ। ਇਹ ਜਾਹਰ ਤੌਰ ਤੇ ਨਵੇਂ ਜਾਂ ਭੇਲੇ ਵਿਸ਼ਵਾਸੀ ਸੱਟ ਖਾਣ ਯੋਗ ਸਨ ("ਬੁਰਾਈ ਵਿੱਚ ਨਿਆਏ")।

16:19 "ਤੁਹਾਡੀ ਆਗਿਆਕਾਰੀ ਦੀ ਚਰਚਾ ਤਾਂ ਸਭ ਤੱਕ ਪਹੁੰਚ ਗਈ ਹੈ" ਇਹ ਰੋਮੀਆਂ ਨੂੰ 1:8 ਦਾ ਹਵਾਲਾ ਹੈ। ਇਹ ਪੌਲੁਸ ਦੀਆਂ ਅੱਤਕਥਨੀਆਂ ਵਿੱਚੋਂ ਇੱਕ ਹੈ।

▣ "ਤੁਸੀਂ ਨੇਕੀ ਵਿੱਚ ਸਿਆਏ ਅਤੇ ਬਦੀ ਵਿੱਚ ਨਿਆਏ ਬਣੇ ਰਹੋ" ਇਹ ਯਿਸੂ ਦੀਆਂ ਸਿੱਖਿਆਵਾਂ ਵਰਗਾ ਹੈ (ਦੇਖੋ ਮੱਤੀ. 10:16; ਲੂਕਾ 10:3)।

16:20 "ਸ਼ਾਂਤੀ ਦਾਤਾ ਪਰਮੇਸ਼ੁਰ" ਇਹ ਪਰਮੇਸ਼ੁਰ ਲਈ ਇੱਕ ਸ਼ਾਨਦਾਰ ਸਿਰਲੇਖ ਹੈ (ਦੇਖੋ ਰੋਮੀਆਂ ਨੂੰ 15:33; 2 ਕੁਰਿੰਥੀਆਂ ਨੂੰ 13:16; ਫਿਲਿੱਪੀਆਂ ਨੂੰ 4:9; 1 ਥੱਸਲੁਨੀਕੀਆਂ ਨੂੰ 5:23 ਅਤੇ ਇਬਰਾਨੀਆਂ ਨੂੰ. 13:20)।

▣ "ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੋਗਾ" ਇਹ ਉਤਪਤ. 3:15 ਦੀ ਉਦਾਹਰਣ ਹੈ। ਵਿਸ਼ਵਾਸੀ ਦਾ ਮਸੀਹਾ ਨਾਲ ਰਿਸ਼ਤਾ ਉਹਨਾਂ ਨੂੰ ਜਿੱਤ ਵੀ ਦਿੰਦਾ ਹੈ (ਦੇਖੋ 1 ਯੂਹੰਨਾ 5:18-20)। ਇਹ ਇੱਕ ਸ਼ਾਨਦਾਰ ਵਾਅਦਾ ਅਤੇ ਜਿੰਮੇਦਾਰੀ ਹੈ। ਇਸ ਪ੍ਰਸੰਗ ਵਿੱਚ ਸ਼ੈਤਾਨ ਝੂਠੇ ਅਧਿਆਪਕਾਂ ਦੁਆਰਾ ਪੈਦਾ ਕੀਤੀ ਉਲਝਣ ਅਤੇ ਵੰਡ ਦਾ ਪ੍ਰਤੀਕ ਹੈ ਜੋ ਕਲੀਸੀਆ ਦਾ ਧਿਆਨ ਮਹਾਨ ਆਗਿਆ ਵੱਲੋਂ ਹਟਾ ਰਿਹਾ ਹੈ। ਝੂਠੇ ਅਧਿਆਪਕਾਂ ਪਿੱਛੇ ਸ਼ੈਤਾਨ ਹੈ! ਖੁਸ਼ਖਬਰੀ, ਹਾਲਾਂਕਿ, ਹਨੇਰੇ ਅਤੇ ਬੁਰਾਈ ਨੂੰ ਦੂਰ ਕਰਦੀ ਹੈ ਕੇਵਲ ਉਹਨਾਂ ਲਈ ਜੋ ਉਸ ਨੂੰ ਚੁਣਦੇ ਅਤੇ ਉਸ ਵਿੱਚ ਜਿਉਂਦੇ ਹਨ। ਇਸ ਵਿਸ਼ੇ ਉੱਪਰ ਇੱਕ ਚੰਗੀ ਕਿਤਾਬ ਲਈ *Three Crucial Questions About Spiritual Warfare*, Clinton E. Arnold ਦੁਆਰਾ ਦੇਖੋ।

ਖ਼ਾਸ ਵਿਸ਼ਾ: ਨਿੱਜੀ ਬੁਰਾਈ

ਖ਼ਾਸ ਵਿਸ਼ਾ: ਨਿੱਜੀ ਬੁਰਾਈ

I. ਸ਼ੈਤਾਨ ਇੱਕ ਬਹੁਤ ਮੁਸ਼ਕਿਲ ਵਿਸ਼ਾ ਹੈ

- A. ਪੁਰਾਣਾ ਨੇਮ ਚੰਗਾਈ (ਪਰਮੇਸ਼ੁਰ) ਦੇ ਕਿਸੇ ਵੀ ਸਭ ਤੋਂ ਵੱਡੇ ਦੁਸ਼ਮਣ ਨੂੰ ਪ੍ਰਗਟ ਨਹੀਂ ਕਰਦਾ ਹੈ, ਬਲਕਿ ਯਹੋਵਾਹ ਦਾ ਇੱਕ ਦਾਸ ਇਨਸਾਨਾਂ ਨੂੰ ਇੱਕ ਹੋਰ ਰਾਹ ਪੇਸ਼ ਕਰਦਾ ਹੈ ਅਤੇ ਇਨਸਾਨਾਂ ਉੱਤੇ ਅਧਰਮ ਦਾ ਦੇਸ਼ ਲਾਉਂਦਾ ਹੈ (A. B. Davidson, *A Theology of the OT*, pp. 300-306).
- B. ਪਰਮੇਸ਼ੁਰ ਦੇ ਇੱਕ ਪ੍ਰਮੁੱਖ ਦੁਸ਼ਮਣ ਦੇ ਹੋਣ ਦਾ ਵਿਚਾਰ ਮੱਧ-ਬਾਈਬਲ ਕਾਲ ਦੇ ਸਾਹਿਤ ਦੌਰਾਨ ਫ਼ਾਰਸ ਦੇ ਧਰਮ ਜ਼ੋਰੋਸਟ੍ਰੀਅਨਿਜ਼ਮ ਦੇ ਪ੍ਰਭਾਵ ਹੇਠ ਪੈਦਾ ਹੋਇਆ। ਇਸਨੇ ਬਦਲੇ ਵਿੱਚ ਰੱਬੀਆਂ ਦੇ ਯਹੂਦੀ ਧਰਮ ਉੱਤੇ ਬਹੁਤ ਪ੍ਰਭਾਵ ਪਾਇਆ (ਜੋ ਕਿ, ਇਸਰਾਈਲ ਦੇ ਬਾਬੁਲ ਅਤੇ ਫ਼ਾਰਸ ਦੀ ਗੁਲਾਮੀ ਦਾ ਸਮਾਂ ਹੈ)
- C. ਨਵਾਂ ਨੇਮ ਪੁਰਾਣੇ ਨੇਮ ਦੇ ਵਿਸ਼ਿਆਂ ਨੂੰ ਬਹੁਤ ਕਠੋਰਤਾ ਨਾਲ ਪੂਰਾ-ਪੂਰਾ ਪਰ ਚੋਣਵੇਂ ਵਰਗਾਂ ਵਿੱਚ ਵਿਕਸਿਤ ਕਰਦਾ ਹੈ।

ਜੇਕਰ ਕੋਈ ਬੁਰਾਈ ਦੀ ਪੜ੍ਹਾਈ ਨੂੰ ਬਾਈਬਲ ਦੀ ਸਿਖਿਆ ਅਨੁਸਾਰ ਕਰਦਾ ਹੈ (ਹਰ ਕਿਤਾਬ ਅਤੇ ਧੁਨ ਦਾ ਅਧਿਐਨ ਕਰਕੇ ਵੱਖਰੀ ਵੱਖਰੀ ਸੂਚੀ ਬਣਾ ਕੇ) ਤਾਂ ਬੁਰਾਈ ਦੀ ਬਹੁਤ ਵੱਖਰੀ ਤਸਵੀਰ ਨਜ਼ਰ ਆਉਂਦੀ ਹੈ।

ਪਰ, ਜੇਕਰ ਕੋਈ ਬੁਰਾਈ ਦੇ ਅਧਿਐਨ ਨੂੰ ਬਾਈਬਲ ਤੋਂ ਬਾਹਰ ਦੀਆਂ ਹੋਰ ਧਰਮਾਂ ਦੀਆਂ ਕਿਤਾਬਾਂ ਜਾਂ ਪੂਰਬੀ ਧਰਮਾਂ

ਅਨੁਸਾਰ ਕਰਦਾ ਹੈ ਤਾਂ ਨਵੇਂ ਨੇਮ ਦਾ ਜਿਆਦਾਤਰ ਵਿਕਾਸ ਫ਼ਾਰਸ ਦੀ “ਦਵੈਤਵਾਦ” ਸਿਖਿਆ ਅਤੇ ਯੂਨਾਨੀ-ਰੋਮੀਆਂ ਦੇ ਪ੍ਰੇਤਵਾਦ ਵਿੱਚ ਦੇਖੀ ਜਾਂਦੀ ਹੈ।

ਜੇਕਰ ਕੋਈ ਬਾਈਬਲ ਦੇ ਪਰਮੇਸ਼ਵਰ ਦਾ ਵਚਨ ਹੋਣ ਦੀ ਧਾਰਨਾ ਪ੍ਰਤੀ ਵਚਨਬੱਧ ਹੈ (ਜਿਵੇਂ ਕਿ ਮੈਂ ਹਾਂ) ਤਾਂ ਫਿਰ ਨਵੇਂ ਨੇਮ ਦਾ ਵਿਕਾਸ ਪ੍ਰਗਤੀਸ਼ੀਲ ਪ੍ਰਕਾਸ਼ਨ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਮਸੀਹੀ ਲੋਕਾਂ ਨੂੰ ਧਾਰਨਾਵਾਂ ਨੂੰ ਸਪਸ਼ਟ ਕਰਨ ਲਈ ਯਹੂਦੀ ਕਥਾਵਾਂ ਅਤੇ ਅੰਗਰੇਜ਼ੀ ਸਹਿਤ (ਜਿਵੇਂ ਕਿ, Dante, Milton) ਖਿਲਾਫ ਕਮਰ ਬੱਧ ਹੋਣਾ ਚਾਹੀਦਾ। ਪ੍ਰਕਾਸ਼ਨ ਦੇ ਇਸ ਖੇਤਰ ਵਿੱਚ ਸਪਸ਼ਟ ਰੂਪ ਵਿੱਚ ਭੇਤ ਅਤੇ ਅਸਪਸ਼ਟਤਾ ਮਿਲਦੀ ਹੈ। ਪਰਮੇਸ਼ਵਰ ਨੇ ਚੁਣਿਆ ਕਿ ਉਹ ਬੁਰਾਈ ਦੇ ਸਾਰੇ ਪੱਖ ਪ੍ਰਗਟ ਨਹੀਂ ਕਰਨਗੇ, ਜਿਵੇਂ ਕਿ ਇਸਦੀ ਸ਼ੁਰੂਆਤ, (ਦੇਖੋ, ਖਾਸ ਵਿਸ਼ਾ: ਲੂਸੀਫਰ), ਇਸਦਾ ਉਦੇਸ਼, ਪਰ ਪਰਮੇਸ਼ਵਰ ਨੇ ਬੁਰਾਈ ਦੀ ਹਾਰ ਨੂੰ ਪ੍ਰਗਟ ਜਰੂਰ ਕੀਤਾ ਹੈ।

II. ਪੁਰਾਣੇ ਨੇਮ ਵਿੱਚ ਸ਼ੈਤਾਨ

ਪੁਰਾਣੇ ਨੇਮ ਵਿੱਚ ਸ਼ਬਦ ਸ਼ੈਤਾਨ (BDB 966, KB 1317) ਅਤੇ ਦੇਸ਼ ਲਗਾਉਣ ਵਾਲਾਂ ਤਿੰਨ ਅਲੱਗ ਅਲੱਗ ਸਮੂਹਾਂ ਨਾਲ ਸਬੰਧਿਤ ਲੱਗਦਾ ਹੈ

A. ਦੇਸ਼ ਲਗਾਉਣ ਵਾਲੇ ਇਨਸਾਨ (1 ਸੈਮ 29:4; 2 ਸੈਮ 19:22; 1 ਰਾਜਾ 5:4; 11:14, 23, 25; ਜਬੂਰ 109:6, 20, 29)

B. ਦੇਸ਼ ਲਗਾਉਣ ਵਾਲੇ ਦੂਤ (ਗਿਣਤੀ 22:22-23; ਜਕਰਯਾਹ 3:1)

1. ਪ੍ਰਭੂ ਦਾ ਦੂਤ— ਗਿਣਤੀ 22:22-23

2. ਸ਼ੈਤਾਨ – 1 ਇਤਿਹਾਸ 21:1; ਅਯੂਬ 1-2; ਜਕਰਯਾਹ 3:1

C. ਦੇਸ਼ ਲਗਾਉਣ ਵਾਲੇ ਦੁਸ਼ਟ (ਸੰਭਵ ਹੈ ਸ਼ੈਤਾਨ) (1 ਰਾਜਾ 22:21; ਜਕਰਯਾਹ 13:2)

III. ਸ਼ੈਤਾਨ ਦੀ ਉਤਪਤੀ 3 ਦੇ ਸੱਪ ਨਾਲ ਪਛਾਣ ਨਵੇਂ ਅਤੇ ਪੁਰਾਣੇ ਨੇਮ ਦੇ ਵਿਚਕਾਰਲੇ ਸਮੇਂ ਦੌਰਾਨ ਹੀ ਹੋਈ (ਦੇਖੋ, ਬੁੱਧ ਦੀ ਪੁਸਤਕ 2:23-24; 2 ਅਨੇਸ 31:3), ਅਤੇ ਇਸ ਤੋਂ ਬਾਅਦ ਵਿੱਚ ਇਹ ਰੱਬੀਆਂ ਦੁਆਰਾ ਵਰਤਿਆ ਗਿਆ ਚੁਣਾਵ ਬਣ ਗਿਆ (ਦੇਖੋ, Sot 9b ਅਤੇ Sanh. 29a). ਉਤਪਤੀ 6 ਵਿੱਚ ਦਰਜ “ਪਰਮੇਸ਼ਵਰ ਦੇ ਪੁੱਤਰ” 1 ਅਨੇਸ 54:6 ਵਿੱਚ ਬੁਰੇ ਫਰਿਸ਼ਤੇ ਬਣ ਗਏ। ਰੱਬੀਆਂ ਦੀ ਸਿਖਿਆ ਅਨੁਸਾਰ ਇਹ ਫਰਿਸ਼ਤੇ ਹੀ ਬੁਰਾਈ ਦੀ ਸ਼ੁਰੂਆਤ ਬਣ ਗਏ। ਮੈਂ ਇਸਦਾ ਬਖਾਨ ਇਸਦੀ ਅਧਿਅਤਿਮਿਕ ਸੁਧਤਾ ਸਾਬਿਤ ਕਰਨ ਲਈ ਨਹੀਂ, ਬਲਕਿ ਇਸਦਾ ਵਿਕਾਸ ਕਿਵੇਂ ਹੋਇਆ ਇਹ ਦੱਸਣ ਲਈ ਕਰ ਰਿਹਾ ਹਾਂ। ਨਵੇਂ ਨੇਮ ਵਿੱਚ ਪੁਰਾਣੇ ਨੇਮ ਦੀਆਂ ਇਹ ਸਰਗਰਮੀਆਂ ਇਨਸਾਨੀ ਰੂਪ ਵਿੱਚ ਬੁਰਾਈ ਦੇ ਦੂਤਾਂ ਨੂੰ ਪ੍ਰਗਟ ਕਰਦੀਆਂ ਹਨ (ਜੋ ਕਿ ਸ਼ੈਤਾਨ ਹੈ) 2 ਕੁਰਿੰਥੀਆਂ 11:3; ਪਰਕਾਸ਼ 12:9।

IV. ਨਿੱਜੀ ਬੁਰਾਈ ਦੀ ਸ਼ੁਰੂਆਤ

A. ਬੁਰਾਈ ਦੇ ਮਾਨਵੀਕਰਨ ਦੀ ਪੈਦਾਇਸ਼ ਪੁਰਾਣੇ ਨੇਮ ਵਿੱਚੋਂ ਮੁਸ਼ਕਿਲ ਜਾਂ ਅਣਹੋਣਾ ਹੈ (ਤੁਹਾਡੇ ਨਜ਼ਰੀਏ ਉੱਤੇ ਨਿਰਭਰ ਕਰਦੇ ਹੋਏ)। ਇਸਦੇ ਲਈ ਇਸਰਾਈਲ ਦਾ ਇੱਕ ਪਰਮੇਸ਼ਵਰ ਵਿੱਚ ਵਿਸ਼ਵਾਸ ਹੋਣਾ ਵੀ ਕਾਰਣ ਹੈ (ਦੇਖੋ, ਬਿਵ 6:4-6; 1 ਰਾਜਾ 22:20-22; ਉਪਦੇਸ਼ਕ 7:14; ਯਸਾ 45:7; ਅਮੋਸ 3:6). ਹਰ ਘਟਨਾ ਯਹੋਵਾਹ ਦੁਆਰਾ ਕੀਤੀ ਗਈ ਹੀ ਮੰਨੀ ਜਾਂਦੀ ਸੀ ਤਾਂ ਕੀ ਉਹਨਾਂ ਦੀ ਪਹਿਲ ਅਤੇ ਵਿਲਖਣ ਹੋਣ ਬਾਰੇ ਦਿਖਾਇਆ ਜਾ ਸਕਦਾ। (ਦੇਖੋ, ਯਸਾ 43:11; 44:6,8,24; 45:5-6,14,18,21,22).

B. ਸੰਭਵ ਜਾਣਕਾਰੀ ਦੇ ਸਰੋਤ ਹਨ: (

1. ਅਯੂਬ 1-2, ਜਿਥੇ ਸ਼ੈਤਾਨ ਦੀ ਗਿਣਤੀ “ਪਰਮੇਸ਼ਵਰ ਦੇ ਪੁੱਤਰਾਂ” ਵਿੱਚ ਕੀਤੀ ਗਈ ਹੈ (ਜੋ ਕਿ ਸਵਰਗ ਦੂਤ ਹਨ)

2. ਯਸਾ 14; ਹਿਜਕੀਏਲ 28, ਜਿਥੇ ਪੂਰਬ ਦੇ ਨਜਦੀਕੀ ਘਮੰਡੀ ਰਾਜੇ (ਬਾਬਲ ਅਤੇ ਸੂਰ) ਸ਼ੈਤਾਨ ਦੇ ਘਮੰਡ ਨੂੰ ਦਿਖਾਉਣ ਲਈ ਵਰਤੇ ਗਏ ਹਨ (ਦੇਖੋ, 1 ਤਿਮੋ 3:6)।
3. ਇਸ ਪਹੁੰਚ ਪ੍ਰਤੀ ਮੇਰੇ ਅੰਦਰ ਰਲੀਆਂ ਮਿਲੀਆਂ ਭਾਵਨਾਵਾਂ ਹਨ। ਹਿਜਕੀਏਲ ਅਦਨ ਭਾਗ ਦੇ ਰੂਪਕ ਲਈ ਨਾ ਸਿਰਫ ਸੂਰ ਦੇਸ਼ ਦੇ ਰਾਜਾ ਨੂੰ ਸ਼ੈਤਾਨ ਵਜੋਂ ਵਰਤਦਾ ਹੈ (ਦੇਖੋ, ਹਿਜ 28:12-16), ਬਲਕਿ ਮਿਸਰ ਦੇ ਰਾਜਾ ਨੂੰ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਜੋਂ ਦਿਖਾਉਣ ਲਈ ਵੀ ਵਰਤਦਾ ਹੈ (ਹਿਜ 31)। ਪਰ ਯਸਾਯਾਹ 14, ਖਾਸ ਤੌਰ ਤੇ 12 ਤੋਂ 14 ਆਇਤਾਂ, ਘਮੰਡ ਦੇ ਜਰੀਏ ਦੂਤਾਂ ਵੱਲੋਂ ਕੀਤੇ ਗਏ ਬਲਵੇ ਬਾਰੇ ਦੱਸਦਾ ਹੈ। ਜੇਕਰ ਪਰਮੇਸ਼ਵਰ ਸਾਡੇ ਉੱਤੇ ਸ਼ੈਤਾਨ ਦੀ ਪੈਦਾਇਸ਼ ਅਤੇ ਸੁਭਾਵ ਪ੍ਰਤੀ ਬਰੀਕੀਆਂ ਨੂੰ ਪ੍ਰਗਟ ਕਰਨਾ ਚਾਹੁੰਦੇ ਤਾਂ ਇਹ ਬਹੁਤ ਤਿਰਸ਼ਾਂ ਤਰੀਕਾ ਅਤੇ ਸਥਾਨ ਹੁੰਦਾ ਇਸ ਜਗ੍ਹਾ ਉੱਤੇ (ਦੇਖੋ, ਖਾਸ ਵਿਸ਼ਾ: ਲੂਸੀਫਰ)। ਸਾਨੂੰ ਸੁਰਖਿਅਤ ਰਹਿਣ ਦੀ ਲੋੜ ਹੈ ਕਿ ਅਸੀਂ ਵਿਵਸਥਿਤ ਅਧਿਆਤਮਿਕ ਗਿਆਨ ਦੇ ਕਈ ਕਿਤਾਬਾਂ, ਲੇਖਕਾਂ, ਵਰਗਾਂ ਦੇ ਛੋਟੇ ਅਤੇ ਅਨਿਸ਼ਚਿਤ ਹਿੱਸਿਆਂ ਨੂੰ ਲੈ ਕੇ ਇੱਕ ਇਸ਼ਵਰੀ ਬੁਝਾਰਤ ਦੇ ਰੂਪ ਵਿੱਚ ਨਾ ਬਣਾਈਏ।

IV. ਨਵੇ ਨੇਮ ਵਿੱਚ ਸ਼ੈਤਾਨ

A. Alfred Edersheim (*The Life and Times of Jesus the Messiah*, vol. 2, appendices XIII [pp. 748-763] and XVI [pp. 770-776]) ਦਾ ਕਹਿਣਾ ਹੈ ਕਿ ਰੱਬੀਆਂ ਦਾ ਯਹੂਦੀ ਧਰਮ ਗਿਆਨ ਫਾਰਸ ਦੇ ਦਵੈਤਵਾਦ ਅਤੇ ਸ਼ੈਤਾਨੀ ਅਨੁਮਾਨ ਦੁਆਰਾ ਬਹੁਤ ਪ੍ਰਭਾਵਿਤ ਸੀ। ਇਸ ਦਾਇਰੇ ਵਿੱਚਸੱਚਾਈ ਦਾ ਪਤਾ ਕਰਨ ਲਈ ਯਹੂਦੀ ਰੱਬੀ ਸਹੀ ਸਰੋਤ ਨਹੀਂ ਹਨ। ਪ੍ਰਭੂ ਯਿਸੂ ਬੁਨਿਆਦੀ ਰੂਪ ਵਿੱਚ ਯਹੂਦੀ ਉਪਾਸਨਾ ਗ੍ਰਹਿ ਤੋਂ ਵਖਰੇ ਹੁੰਦੇ ਹਨ। ਮੈਂ ਸਮਝਦਾ ਹਾਂ ਕਿ ਯਹੋਵਾਹ ਅਤੇ ਇਨਸਾਨੀਅਤ ਦੇ ਪ੍ਰਮੁੱਖ ਦੂਤ-ਵੈਰੀ ਦੇ ਵਿਚਾਰ ਦਾ ਜਨਮ ਰੱਬੀਆਂ ਦੇ ਦੂਤਾਂ ਦੁਆਰਾ ਵਿਚੋਲਗਿਰੀ (ਦੇਖੋ, ਰਸੂਲਾਂ 7:53) ਅਤੇ ਮੂਸਾ ਨੂੰ ਸਿਨਈ ਪਰਬਤ ਉੱਤੇ ਹੁਕਮਾਂ ਦੇ ਦਿੱਤੇ ਜਾਣ ਵਿੱਚ ਵਿਰੋਧ ਕਰਨ ਕਰਕੇ ਹੋਇਆ। ਇਰਾਨ ਦੇ ਦਵੈਤਵਾਦ ਵਿੱਚ (ਜੋਰੋਸਟਰੀਆਨਿਜ਼ਮ) ਦੇ ਪ੍ਰਮੁੱਖ ਦੇਵਤੇ ਸਨ

1. ਅਹੁਰਾ ਮਾਜ਼ਦਾ, ਬਾਅਦ ਵਿੱਚ ਇਸਨੂੰ ਉਹਰਮਾਜਦ ਵੀ ਕਿਹਾ ਗਿਆ, ਜੋ ਰਚਣਹਾਰ ਦੇਵਤਾ ਅਤੇ ਚੰਗਾ ਸੀ।
2. ਅੰਗਰਾ ਮੈਨਯੂ, ਬਾਅਦ ਵਿੱਚ ਇਸਨੂੰ ਅਹਰੀਮਾਨ, ਨਾਸ਼ ਕਰਨ ਵਾਲੀ ਆਤਮਾ ਵੀ ਕਿਹਾ ਗਿਆ, ਜੋ ਕਿ ਬੁਰਾ ਦੇਵਤਾ ਹੈ ਇਹ ਦੋਵੇਂ ਧਰਤੀ ਨੂੰ ਲੜਾਈ ਦਾ ਮੈਦਾਨ ਬਣਾ ਕੇ ਸਰਭ-ਉੱਚਤਾ ਦੇ ਲਈ ਲੜਦੇ ਹਨ। ਇਹੀ ਦਵੈਤਵਾਦ ਯਹੂਦੀਆਂ ਦੀ ਦਵੈਤਵਾਦ ਦੀ ਸਿਖਿਆ ਵਿੱਚ ਵਿਕਸਿਤ ਹੋ ਗਿਆ ਅਤੇ ਸ਼ੈਤਾਨ ਅਤੇ ਪਰਮੇਸ਼ਵਰ ਦੀ ਸਿਖਿਆ ਬਣ ਗਿਆ।

V. ਸ਼ੈਤਾਨ ਨਵੇ ਨੇਮ ਵਿੱਚ

ਨਵੇ ਨੇਮ ਵਿੱਚ ਬੁਰਾਈ ਦੇ ਵਿਕਾਸ ਦਾ ਪ੍ਰਗਤੀਸ਼ੀਲ ਪ੍ਰਕਾਸ਼ਨ ਜਰੂਰ ਹੈ, ਪਰ ਰੱਬੀਆਂ ਦੇ ਦਾਅਵੇ ਜਿੰਨਾਂ ਨਹੀਂ। “ਸਵਰਗ ਵਿੱਚ ਲੜਾਈ” ਇਸਦੀ ਇੱਕ ਚੰਗੀ ਉਦਾਹਰਨ ਹੈ। ਸ਼ੈਤਾਨ ਦਾ ਡਿੱਗਣਾ (ਦੁਸ਼ਟ) ਇੱਕ ਤਰਕ ਪੂਰਨ ਜ਼ਰੂਰਤ ਹੈ, ਪਰ ਇਸਦਾ ਬਿਓਰਾ ਨਹੀਂ ਦਿੱਤਾ ਗਿਆ ਹੈ (ਦੇਖੋ, ਖਾਸ ਵਿਸ਼ਾ: ਸ਼ੈਤਾਨ ਅਤੇ ਉਸਦੇ ਦੂਤਾਂ ਦਾ ਡਿੱਗਣਾ) ਅਤੇ ਜੇ ਕੁਝ ਦੱਸਿਆ ਵੀ ਗਿਆ ਹੈ ਉਹ ਵੀ ਦੂਰ-ਰਸ ਜਾਂ ਅਨਰਥਪੂਰਨ ਸਿੱਟਿਆਂ ਵਾਲੀ ਕਿਸਮ ਵਿੱਚ ਢੱਕਿਆ ਹੋਇਆ ਹੈ (ਦੇਖੋ, ਪ੍ਰਕਾਸ਼ 12:4,7,12-13). ਭਾਵੇਂ ਕਿ ਸ਼ੈਤਾਨ ਹਰਾਇਆ ਹੋਇਆ ਅਤੇ ਧਰਤੀ ਉੱਤੇ ਸੁੱਟਿਆ ਗਿਆ ਹੈ, ਉਹ ਫਿਰ ਵੀ ਯਹੋਵਾਹ ਦੇ ਸੇਵਕ ਵਜੋਂ ਕੰਮ ਕਰਦਾ ਹੈ (ਦੇਖੋ, ਮੱਤੀ 4:1; ਲੂਕਾ 22:31-32; 1 ਕੁਰਿ 5:5; 1 ਤਿਮੋ 1:20).

ਇਸ ਵਿਸ਼ੇ ਵਿੱਚ ਸਾਨੂੰ ਆਪਣੀ ਜਗਿਆਸਾ ਨੂੰ ਗੰਢ ਪਾਉਣੀ ਚਾਹੀਦੀ ਹੈ। ਲਾਲਚ ਅਤੇ ਬੁਰਾਈ ਦੀ ਨਿੱਜੀ ਤਾਕਤ ਹੈ, ਪਰ ਫਿਰ

ਵੀ ਇਹ ਸੱਚ ਹੈ ਕਿ ਇੱਕ ਹੀ ਪਰਮੇਸ਼ਵਰ ਹੈ ਅਤੇ ਮਨੁੱਖ ਜਾਤੀ ਆਪਣੀਆਂ ਚੋਣਾਂ ਲਈ ਜਿੰਮੇਵਾਰ ਹੈ। ਇਥੇ ਆਤਮਿਕ ਲੜਾਈ ਹੈ, ਮੁਕਤੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ। ਜਿੱਤ ਸਿਰਫ਼ ਤ੍ਰੀਏਕ ਪਰਮੇਸ਼ਵਰ ਦੇ ਵੱਲੋਂ ਹੀ ਆ ਸਕਦੀ ਅਤੇ ਬਣੀ ਰਹੀ ਸਕਦੀ ਹੈ। ਬੁਰਾਈ ਹਰਾਈ ਜਾ ਚੁਕੀ ਹੈ ਅਤੇ ਹਟਾ ਦਿੱਤੀ ਜਾਵੇਗੀ (ਦੇਖੋ, ਪ੍ਰਕਾਸ਼ 20:10)!

▣ "ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ" ਇਹ ਪੌਲੁਸ ਲਈ ਆਮ ਖਤਮ ਕਰਨ ਦਾ ਤਰੀਕਾ ਸੀ (ਦੇਖੋ 1 ਕੁਰਿੰਥੀਆਂ ਨੂੰ 16:23; 2 ਕੁਰਿੰਥੀਆਂ ਨੂੰ 13:14; ਗਲਾਤੀਆਂ ਨੂੰ 6:18; ਫਿਲਿੱਪੀਆਂ ਨੂੰ 4:23; ਕੁਲੁੱਸੀਆਂ ਨੂੰ 4:18; 1 ਥੱਸਲੁਨੀਕੀਆਂ ਨੂੰ 5:28; 2 ਥੱਸਲੁਨੀਕੀਆਂ ਨੂੰ 3:18 ਅਤੇ ਪਰਕਾਸ਼ ਦੀ ਪੇਥੀ. 22:21 ਵਿੱਚ ਵੀ)। ਸੰਭਵ ਤੌਰ ਤੇ ਇਹ ਉਸ ਨੇ ਆਪਣੇ ਹੱਥ ਦੁਆਰਾ ਲਿਖਿਆ ਹੋਇਆ ਸੀ। ਇਹ ਉਸ ਦਾ ਤਰੀਕਾ ਸੀ ਜਿਸ ਨਾਲ ਉਸ ਦੇ ਪੱਤਰਾਂ ਦੀ ਪੜਤਾਲ ਹੁੰਦੀ ਸੀ (ਦੇਖੋ 2 ਥੱਸਲੁਨੀਕੀਆਂ ਨੂੰ 3:17; 1 ਕੁਰਿੰਥੀਆਂ ਨੂੰ 16:21; ਕੁਲੁੱਸੀਆਂ ਨੂੰ 4:18)।

ਰੋਮੀਆਂ ਨੂੰ 16:21

²¹ਤਿਮੋਥਿਉਸ ਜੋ ਮੇਰਾ ਸਹਿਕਰਮੀ ਹੈ ਅਤੇ ਲੂਕਿਯੂਸ ਅਤੇ ਯਸੇਨ ਅਤੇ ਸੋਸੀਪਤਰੁਸ ਜੋ ਮੇਰੇ ਰਿਸ਼ਤੇਦਾਰ ਹਨ ਤੁਹਾਡੀ ਸੁੱਖਸਾਂਦ - ਪੁੱਛਦੇ ਹਨ।

16:21-23 ਇਹਨਾਂ ਆਇਤਾਂ ਬਾਅਦ ਵਿੱਚ ਲਿਖੀਆਂ ਗਈਆਂ ਹਨ। ਪੌਲੁਸ ਦੇ ਕੁਰਿੰਥੀਆਂ ਵਿੱਚ ਸਾਥੀਆਂ ਨੇ ਨਮਸਕਾਰ ਭੇਜਿਆ।

16:21 "ਲੂਕਿਯੂਸ" ਇਹ ਹੋ ਸਕਦਾ ਹੈ

1. ਵੈਦ ਲੂਕਾ (ਦੇਖੋ ਕੁਲੁੱਸੀਆਂ ਨੂੰ 4:14), ਜਾਂ ਸੰਭਵ ਤੌਰ ਤੇ "ਜਿਆਦਾ ਪੜੇ-ਲਿਖੇ ਲਈ" ਲਈ ਸ਼ਬਦ
2. ਕੁਰੈਨੇ ਦਾ ਲੂਕਿਯੂਸ (ਦੇਖੋ ਰਸੂਲਾਂ ਦੇ ਕਰਤੱਬ 13:1)
3. ਇੱਕ ਅਜਨਬੀ ਮਸੀਹੀ

▣ "ਯਸੇਨ" ਇਹ ਸੰਭਵ ਤੌਰ ਤੇ ਯਸੇਨ ਹੈ ਜਿਸ ਦੇ ਘਰ ਵਿੱਚ ਥੱਸਲੁਨੀਕੀਆਂ ਵਿੱਚ ਪੌਲੁਸ ਰਿਹਾ (ਦੇਖੋ ਰਸੂਲਾਂ ਦੇ ਕਰਤੱਬ 17:5-9)।

▣ "ਸੋਸੀਪਤਰੁਸ" ਇਹ ਮਨੁੱਖ ਸੰਭਵ ਤੌਰ ਤੇ ਰਸੂਲਾਂ ਦੇ ਕਰਤੱਬ 20:4 ਵਿੱਚ ਬਰਿਯਾ ਦਾ ਸੋਪਤਰੁਸ ਹੈ।

ਰੋਮੀਆਂ ਨੂੰ 16:22

²²ਮੈਂ ਤਰਤਿਯੂਸ ਜਿਹੜਾ ਇਸ ਪੱਤਰੀ ਦਾ ਲਿਖਣ ਵਾਲਾ ਹਾਂ ਤੁਹਾਨੂੰ ਪ੍ਰਭੂ ਵਿੱਚ ਸੁੱਖਸਾਂਦ ਆਖਦਾ ਹਾਂ।-

16:22 " ਮੈਂ ਤਰਤਿਯੂਸ ਜਿਹੜਾ ਇਸ ਪੱਤਰੀ ਦਾ ਲਿਖਣ ਵਾਲਾ ਹਾਂ" ਪੌਲੁਸ ਨੇ ਆਪਣੇ ਪੱਤਰਾਂ ਨੂੰ ਲਿਖਵਾਉਣ ਲਈ ਇੱਕ ਲੇਖਕ (*amanuensis*) ਦੀ ਵਰਤੋਂ ਕੀਤੀ (ਦੇਖੋ 1 ਕੁਰਿੰਥੀਆਂ ਨੂੰ 16:21; ਗਲਾਤੀਆਂ ਨੂੰ 6:11; ਕੁਲੁੱਸੀਆਂ ਨੂੰ 4:18; 2 ਥੱਸਲੁਨੀਕੀਆਂ ਨੂੰ 3:17)। ਮੈਂ ਸੋਚਦਾ ਹਾਂ ਕਿ ਪੌਲੁਸ ਦੀ ਨਜ਼ਰ ਕਮਜ਼ੋਰ ਹੋਵੇਗੀ ਅਤੇ ਉਹ ਪਘੀਰੀ ਕਾਗਜ਼ ਜਾਂ ਚਮੜੇ ਦੇ ਪੰਨੇ ਉੱਪਰ ਜਗਾ ਬਚਾਉਣ ਲਈ ਛੋਟੇ ਅਤੇ ਭੀੜੇ ਅੱਖਰ ਨਹੀਂ ਲਿਖ ਸਕਦਾ ਸੀ। (ਦੇਖੋ ਗਲਾਤੀਆਂ ਨੂੰ 6:18)!

ਰੋਮੀਆਂ ਨੂੰ 16:23-24

²³ਗਾਯੂਸ ਜੋ ਮੇਰਾ ਅਤੇ ਸਾਰੀ ਕਲੀਸਿਯਾ ਦੀ ਪਰਾਹੁਣਚਾਰੀ ਕਰਨ ਵਾਲਾ ਹੈ ਤੁਹਾਡੀ ਸੁੱਖਸਾਂਦ ਪੁੱਛਦਾ ਹੈ। ਇਰਸਤੁਸ ਜਿਹੜਾ - ਸਾਂਦ ਪੁੱਛਦੇ ਹਨ।-ਸ਼ਹਿਰ ਦਾ ਖਜ਼ਾਨਚੀ ਹੈ ਅਤੇ ਭਾਈ ਕੁਆਰਤੁਸ ਤੁਹਾਡੀ ਸੁੱਖ²⁴ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭ ਦੇ ਉੱਤੇ ਹੋਵੇ। ਆਮੀਨ।

16:23 "ਗਾਯੂਸ" ਇਹ ਹੋ ਸਕਦਾ ਹੈ

1. ਰਸੂਲਾਂ ਦੇ ਕਰਤੱਬ 18:7 ਵਿੱਚ ਤੀਤੁਸ ਯੂਸਤੁਸ ਦਾ ਗਾਯੂਸ
2. ਦਰਬੇ ਦਾ ਗਾਯੂਸ (ਦੇਖੋ ਰਸੂਲਾਂ ਦੇ ਕਰਤੱਬ 19:29; 20:4; 1 ਕੁਰਿੰਥੀਆਂ ਨੂੰ 1:14)
3. 3 ਯੂਹੰਨਾ 1 ਦਾ ਗਾਯੂਸ

▣ "ਮੇਰਾ ਅਤੇ ਸਾਰੀ ਕਲੀਸਿਯਾ ਦੀ ਪਰਾਹੁਣਚਾਰੀ ਕਰਨ ਵਾਲਾ ਹੈ" ਇਹ ਉਹ ਪਰਾਹੁਣਚਾਰੀ ਸੀ ਜਿਸ ਦੀ ਕਲੀਸੀਆ ਵਿੱਚ ਲੋੜ ਸੀ। ਕੁੱਝ ਵਿਸ਼ਵਾਸੀ ਸਫਰ ਕਰਨ ਵਾਲੇ ਸੇਵਕਾਂ ਲਈ ਜਗਾ ਅਤੇ ਖਾਣ ਪੀਣ ਦਾ ਪ੍ਰਬੰਧ ਕਰਦੇ ਸਨ। ਕੁੱਝ ਨੇ, ਇਸ ਮਨੁੱਖ ਵਾਂਗ ਆਪਣੇ ਘਰ ਨੂੰ ਵੀ ਇੱਕਠ ਸਮੂਹਾਂ ਲਈ ਖੋਲਿਆ। ਘਰ ਦੀਆਂ ਕਲੀਸੀਆਵਾਂ ਇੱਕ ਸਤਾਬਦੀ ਲਈ ਰਿਵਾਜ ਸਨ।

▣ "ਇਰਸਤੁਸ ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ" ਇਸ ਦਾ ਜਿਕਰ ਰਸੂਲਾਂ ਦੇ ਕਰਤੱਬ 19:22; 2 ਤਿਮੋਥਿਉਸ ਨੂੰ 4:20 ਵਿੱਚ ਵੀ ਆਇਆ ਹੈ। ਉਸ ਕੋਲ ਪੈਲੂਸ ਨਾਲ ਸੰਬੰਧਤ ਸਫਰੀ ਸੇਵਕਾਈ ਸੀ।

▣ "ਕੁਆਰਤੁਸ" ਲਾਤੀਨੀ ਭਾਸ਼ਾ ਵਿੱਚ ਇਸ ਨਾਮ ਦਾ ਅਰਥ ਹੈ "ਚੌਥਾ"। ਸੰਭਵ ਤੌਰ ਤੇ ਉਹ ਤਰਤੁਸ ਦਾ ਭਰਾ ਸੀ, ਜਿਸਦਾ ਲਾਤੀਨੀ ਅਰਥ "ਤੀਜਾ" (ਦੇਖੋ ਰੋਮੀਆਂ ਨੂੰ 16:22) ਹੈ।

16:24 ਇਹ ਆਇਤ ਪਹਿਲੀ ਸਦੀ ਦੀਆਂ ਯੂਨਾਨੀ ਹੱਥ ਲਿਖਤਾਂ, P^{46,61}, κ, A, B, C, ਅਤੇ 0150 ਵਿੱਚ ਨਹੀਂ ਹਨ। ਇਹ ਕੁੱਝ ਯੂਨਾਨੀ ਹੱਥ ਲਿਖਤਾਂ ਵਿੱਚ 16:23 ਦੇ ਬਾਅਦ ਅਤੇ ਹੋਰਨਾਂ ਵਿੱਚ 16:27 ਦੇ ਬਾਅਦ ਆਈਆਂ। ਪੱਕੇ ਤੌਰ ਤੇ ਇਹ ਪੈਲੂਸ ਵੱਲੋਂ ਨਹੀਂ ਹਨ। ਇਸ ਨੂੰ NASB, NRSV, TEV ਅਤੇ NJB ਅਨੁਵਾਦਾਂ ਵਿੱਚ ਛੱਡ ਦਿੱਤਾ ਗਿਆ ਹੈ। UBS⁴ ਇਸ ਛੱਡਣ ਨੂੰ "ਨਿਸ਼ਚਿਤ" (A) ਰੇਟਿੰਗ ਦਿੰਦਾ ਹੈ। ਇਹ ਪੱਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਅਤੇ ਵੱਖਰੇ-ਵੱਖਰੇ ਪੁਰਾਤਨ ਯੂਨਾਨੀ ਪਾਠਾਂ ਵਿੱਚ ਰੋਮੀਆਂ 14, 15, ਅਤੇ 16 ਨਾਲ ਸੰਬੰਧਤ ਅੰਤਮ ਉਸਤਤ ਦੀ ਸਮੱਸਿਆ ਨਾਲ ਸੰਬੰਧਤ ਹੈ।

ਰੋਮੀਆਂ ਨੂੰ 16:25-27

²⁵ਹੁਣ ਉਸ ਦੀ ਜੇ ਮੇਰੀ ਇੰਜੀਲ ਦੇ ਅਤੇ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਅਨੁਸਾਰ ਤੁਹਾਨੂੰ ਸਥਿਰ ਕਰ ਸਕਦਾ ਹੈ, ਹਾਂ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ। ²⁶ਪਰ ਹੁਣ ਪ੍ਰਗਟ ਹੋਇਆ ਅਤੇ ਅਨਾਦੀ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਨਬੀਆਂ ਦਿਆਂ ਪਵਿੱਤਰ ਗ੍ਰੰਥਾਂ ਦੇ ਦੁਆਰਾ ਸਾਰੀਆਂ ਕੋਮਾਂ ਵਿੱਚ ਪ੍ਰਸਿੱਧ ਕੀਤਾ ਗਿਆ ਤਾਂ ਜੋ ਉਹਨਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਏ। ²⁷ਉਸ ਅਬਦੀ ਬੁੱਧਵਾਨ ਪਰਮੇਸ਼ੁਰ ਦੀ, ਹਾਂ, ਉਸੇ ਦੀ ਯਿਸੂ ਮਸੀਹ ਦੇ ਦੁਆਰਾ ਜੁੱਗੋਜੁੱਗ - !ਮਹਿਮਾ ਹੋਵੇ। ਆਮੀਨ

16:25-27 ਇਹ ਯੂਨਾਨੀ ਭਾਸ਼ਾ ਵਿੱਚ ਇੱਕ ਵਾਕ ਹੈ। ਇਹ ਅੰਤਮ ਕਲਮਾ ਪੁਰਾਤਨ ਯੂਨਾਨੀ ਹੱਥ ਲਿਖਤਾਂ ਵਿੱਚ, ਦੇਵੇ ਰੋਮੀਆਂ 14 ਅਤੇ ਰੋਮੀਆਂ 15 ਵਿੱਚ ਪਾਇਆ ਜਾ ਸਕਦਾ ਹੈ। ਇਹ ਪ੍ਰਸੰਗ ਸੰਭਵ ਤੌਰ ਤੇ ਪੌਲੁਸ ਦੁਆਰਾ ਲਿਖੀ ਕਿਤਾਬ ਦੇ ਮੁੱਖ ਵਿਸ਼ਾ-ਵਸਤੂਆਂ ਦਾ ਸਾਰ ਹੈ।

ਕੁੱਝ ਵਿਸ਼ਵਾਸ ਕਰਦੇ ਹਨ ਕਿ ਇਹ ਉਸਤਤ ਹੋ ਸਕਦੀ ਹੈ

1. ਅਫਸੀਆਂ ਦੇ ਚੱਕਰਵਾਤੀ ਪੱਤਰ ਲਈ ਮੁੱਖ ਪੱਤਰ
2. ਜਾਂ ਉਹਨਾਂ ਲਈ ਜੋ ਰੋਮੀਆਂ ਦੇ ਰਾਹ ਉੱਤੇ ਹਨ ਕਿਉਂਕਿ
 - a. ਪੌਲੁਸ ਕਦੇ ਵੀ ਰੋਮੀਆਂ ਨਹੀਂ ਗਿਆ, ਫਿਰ ਵੀ ਉਹ 26 ਲੋਕਾਂ ਨੂੰ ਨਮਸਕਾਰ ਕਰਿੰਦਾ ਹੈ
 - b. ਰੋਮੀਆਂ 16 ਛੂਠੇ ਅਧਿਆਪਕਾਂ ਦਾ ਪਹਿਲਾ ਜਿਕਰ ਹੈ
 - c. ਇਹ ਉਸਤਤ ਯੂਨਾਨੀ ਹੱਥ ਲਿਖਤਾਂ ਵਿੱਚ ਕਈ ਵਾਰ ਵੱਖਰੀਆਂ-ਵੱਖਰੀਆਂ ਜਗਾਵਾਂ ਉੱਤੇ ਮਿਲਦੀ ਹੈ

ਇਹ ਵੀ ਸੰਭਵ ਹੈ ਕਿ ਪੌਲੁਸ ਨੇ ਦੋ ਨਕਲਾਂ ਬਣਾਈਆਂ, ਰੋਮੀਆਂ 1-14, ਰੋਮੀਆਂ ਲਈ, ਰੋਮੀਆਂ 1-16 ਅਫਸੀਆਂ ਲਈ। ਅਕਸਰ ਇਹਨਾਂ ਦਾਅਵਿਆਂ ਦਾ ਉੱਤਰ ਇਵੇਂ ਦਿੱਤਾ ਗਿਆ ਹੈ

1. ਤੱਥ ਇਹ ਹੈ ਕਿ ਇਹਨਾਂ ਪਹਿਲੀ ਸਦੀ ਦੇ ਜਿਆਦਾਤਰ ਮਸੀਹੀ ਸਾਥੀਆਂ ਨੇ ਸਫਰ ਕੀਤਾ
2. ਤੱਥ ਇਹ ਹੈ ਕਿ ਕੋਈ ਵੀ ਰੋਮੀਆਂ ਦੀ ਯੂਨਾਨੀ ਹੱਥ ਲਿਖਤ ਰੋਮੀਆਂ 16 ਦੇ ਬਿਨਾਂ ਨਹੀਂ ਹੈ
3. ਰੋਮੀਆਂ ਨੂੰ 14:1-15:13 ਵਿੱਚ ਛੂਠੇ ਅਧਿਆਪਕਾਂ ਦੇ ਸ਼ਾਮਲ ਕਰਨ ਦੀ ਸੰਭਾਵਨਾ ਹੈ

16:25 "ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ" ਇਹ ਪਰਮੇਸ਼ਰ ਲਈ ਨਵੇਂ ਨੇਮ ਵਿੱਚ ਤਿੰਨ ਵਾਰ ਵਰਤਿਆ ਗਿਆ ਇੱਕ ਹੋਰ ਅਦਭੁੱਤ ਸਿਰਲੇਖ ਹੈ (ਦੇਖੋ ਅਫਸੀਆਂ ਨੂੰ 3:20; ਯਹੂਦਾ 24)।

ਧਿਆਨ ਦਿਉ ਕਿ ਪਰਮੇਸ਼ਰ ਕਿਸ ਢੰਗ ਨਾਲ ਵਿਸ਼ਵਾਸੀਆਂ ਨੂੰ ਸਥਾਪਿਤ ਕਰਦਾ ਹੈ।

1. ਪੌਲੁਸ ਦੁਆਰਾ ਖੁਸ਼ਖਬਰੀ ਦੀ ਪੇਸ਼ਕਾਰੀ
2. ਯਿਸੂ ਮਸੀਹ ਬਾਰੇ ਪ੍ਰਚਾਰ
3. ਪਰਮੇਸ਼ਰ ਦੀ ਛੁਟਕਾਰੇ ਲਈ ਸਦੀਵੀ ਯੋਜਨਾ ਦਾ ਖੁਲਾਸਾ ਜਿਸਨੂੰ ਰਾਜ ਰੱਖਿਆ ਗਿਆ ਸੀ (ਰਹੱਸ)

ਵਿਸ਼ਵਾਸੀ ਖੁਸ਼ਖਬਰੀ ਦੇ ਗਿਆਨ ਨਾਲ ਯੋਗ ਕੀਤੇ ਗਏ ਹਨ। ਇਹ ਖੁਸ਼ਖਬਰੀ ਹੁਣ ਸਭ ਲਈ ਮੁਹੱਈਆ ਕਰਵਾਈ ਗਈ ਹੈ।

▣ "ਗੁਪਤ" ਪਰਮੇਸ਼ਰ ਕੋਲ ਮਨੁੱਖ ਜਾਤੀ ਦੇ ਛੁਟਕਾਰੇ ਲਈ ਇੱਕ ਮਿਸ਼ਰਤ ਯੋਜਨਾ ਹੈ ਜੋ ਡਿੱਗੇ ਹੋਏ ਲਈ ਵੀ ਕਾਰਗਰ ਹੈ (ਦੇਖੋ ਉਤਪਤ 3)। ਪੁਰਾਣੇ ਨੇਮ ਵਿੱਚ ਇਸ ਯੋਜਨਾ ਦੇ ਭੇਤ ਜਾਹਰ ਕੀਤੇ ਗਏ ਹਨ (ਦੇਖੋ ਉਤਪਤ 3:15; 12:3; ਕੂਚ 19:5-6; ਅਤੇ ਨਬੀਆਂ ਵਿੱਚ ਸਰਵ-ਜਨਿਕ ਪੈਰੇ)। ਭਾਵੇਂ ਕਿ ਇਹ ਸਾਰੀ ਅਜੰਡਾ ਸਪਸ਼ਟ ਨਹੀਂ ਸੀ (ਦੇਖੋ 1 ਕੁਰਿੰਥੀਆਂ ਨੂੰ 2:6-8)। ਯਿਸੂ ਅਤੇ ਪਵਿੱਤਰ ਆਤਮਾ ਦੇ ਆਉਣ ਨਾਲ ਇਹ ਹੋਰ ਵੀ ਖਾਸ ਬਣਦਾ ਹੈ। ਪੌਲੁਸ ਨੇ ਸ਼ਬਦ "ਰਹੱਸ" ਇਸ ਪੂਰੀ ਛੁਟਕਾਰੇ ਦੀ ਯੋਜਨਾ ਨੂੰ ਦੱਸਣ ਲਈ ਵਰਤਿਆ (ਦੇਖੋ 1 ਕੁਰਿੰਥੀਆਂ ਨੂੰ 4:1; ਅਫਸੀਆਂ ਨੂੰ 2:11-3:13; 6:19; ਕੁਲੁੱਸੀਆਂ ਨੂੰ 4:3; 1 ਤਿਮੋਥਿਉਸ ਨੂੰ 1:9)। ਭਾਵੇਂ ਕਿ ਉਹ ਇਸ ਨੂੰ ਕਈ ਵਾਰ ਵੱਖ ਵੱਖ ਭਾਵਨਾਵਾਂ ਨਾਲ ਵਰਤਦਾ ਹੈ।

1. ਇਸਰਾਇਲ ਦੀ ਦੇ ਪੱਖੀ ਕਠੋਰਤਾ ਨੂੰ ਗੈਰ ਕੋਮਾਂ ਨੂੰ ਸ਼ਾਮਲ ਕਰਨ ਲਈ ਆਗਿਆ ਦਿੱਤੀ ਗਈ। ਗੈਰ ਕੋਮਾਂ ਦਾ ਇਹ ਸ਼ਾਮਲ ਕਰਨਾ ਯਹੂਦੀਆਂ ਲਈ ਯਿਸੂ ਨੂੰ ਭਵਿੱਖਬਾਣੀ ਵਾਲੇ ਮਸੀਹ ਵੱਜੋਂ ਸਵੀਕਾਰ ਕਰਨ ਲਈ ਇੱਕ ਤਰੀਕਾ ਹੋਵੇਗਾ (ਦੇਖੋ ਰੋਮੀਆਂ ਨੂੰ 11:25-32)।
2. ਖੁਸ਼ਖਬਰੀ ਨੂੰ ਸਭ ਰਾਸ਼ਟਰਾਂ ਦੁਆਰਾ ਜਾਣਨ ਲਈ ਬਣਾਇਆ ਗਿਆ, ਜਿਸ ਵਿੱਚ ਸਾਰੇ ਲੋਕ ਮਸੀਹ ਵਿੱਚ ਅਤੇ ਮਸੀਹ ਦੁਆਰਾ ਸ਼ਾਮਲ ਹਨ (ਦੇਖੋ ਰੋਮੀਆਂ ਨੂੰ 16:25-27; ਕੁਲੁੱਸੀਆਂ ਨੂੰ 2:2)।
3. ਵਿਸ਼ਵਾਸੀਆਂ ਦੀਆਂ ਦੂਜੇ ਆਗਮਨ ਤੇ ਨਵੀਆਂ ਦੇਹਾਂ (ਦੇਖੋ 1 ਕੁਰਿੰਥੀਆਂ ਨੂੰ 15:5-57; 1 ਥੱਸਲੁਨੀਕੀਆਂ ਨੂੰ 4:13-18)।

4. ਸਭ ਚੀਜਾਂ ਦਾ ਮਸੀਹ ਵਿੱਚ ਨਿਚੋੜ (ਦੇਖੋ ਅਫਸੀਆਂ ਨੂੰ 1:8-11)।
5. ਗੈਰ ਕੋਮਾਂ ਅਤੇ ਯਹੂਦੀ ਸਹਿ-ਵਾਰਿਸ ਹਨ (ਦੇਖੋ ਅਫਸੀਆਂ ਨੂੰ 2:11-3:13)।
6. ਮਸੀਹ ਅਤੇ ਕਲੀਸੀਆ ਦੀ ਨੇੜਤਾ ਵਿਆਹ ਸ਼ਬਦਾਂ ਵਿੱਚ ਦੱਸੀ ਗਈ ਹੈ (ਦੇਖੋ ਅਫਸੀਆਂ ਨੂੰ 5:22-33)।
7. ਗੈਰ ਕੋਮਾਂ ਨੇਮ ਦੇ ਲੋਕਾਂ ਵਿੱਚ ਜੋੜੀਆਂ ਗਈਆਂ ਅਤੇ ਮਸੀਹ ਦੀ ਆਤਮਾ ਵਿੱਚ ਰਹੀਆਂ ਤਾਂ ਜੋ ਉਹ ਮਸੀਹ ਵਰਗੀ ਪਰਿਪੱਕਤਾ ਦਿਖਾਉਣ, ਜਿਹੜੀ ਕਿ ਡਿੱਗੀ ਮਨੁੱਖਤਾ ਵਿੱਚ ਪਰਮੇਸ਼ਰ ਦੇ ਮਨੁੱਖ ਵਿੱਚ ਸਰੂਪ (ਦੇਖੋ ਉਤਪਤ 6:5, 11-13; 8:21) ਨੂੰ ਮੁੜ ਬਹਾਲ ਕਰਦੀ (ਦੇਖੋ ਉਤਪਤ 1:26-27; 5:1; 9:6; ਕੁਲੁੱਸੀਆਂ ਨੂੰ 1:26-28)।
8. ਅੰਤ ਸਮੇਂ ਦਾ ਮਸੀਹ ਵਿਰੋਧੀ (ਦੇਖੋ 2 ਥੱਸਲੁਨੀਕੀਆਂ ਨੂੰ 2:1-11)।
9. 1 ਤਿਮੋਥਿਉਸ ਨੂੰ 1:16 ਵਿੱਚ ਰਹੱਸ ਦੀ ਪਹਿਲੀ ਸਦੀ ਦੀ ਕਲੀਸੀਆ ਦਾ ਸਾਰ ਮਿਲਦਾ ਹੈ।

16:26 "ਹੁਣ ਪ੍ਰਗਟ ਹੋਇਆ" ਪਰਮੇਸ਼ਰ ਦਾ ਇਹ ਰਹੱਸ ਜਾਂ ਯੋਜਨਾ ਸਾਰੀ ਮਨੁੱਖ ਜਾਤੀ ਉੱਪਰ ਸਪੱਸ਼ਟਤਾ ਨਾਲ ਪ੍ਰਗਟ ਹੋ ਗਈ ਹੈ। ਇਹ ਯਿਸੂ ਮਸੀਹ ਦੀ ਖੁਸ਼ਖਬਰੀ ਹੈ (ਦੇਖੋ ਅਫਸੀਆਂ ਨੂੰ 2:11-3:13)।

▣ "ਅਤੇ ਪਵਿੱਤਰ ਗ੍ਰੰਥਾਂ ਦੇ ਦੁਆਰਾ" ਪਰਮੇਸ਼ਰ ਨੇ ਆਪਣਾ ਇਹ ਰਹੱਸ ਮਨੁੱਖ ਅਤੇ ਯਿਸੂ ਦੇ ਕੰਮ ਵਿੱਚ ਜਾਹਰ ਕੀਤਾ ਹੈ। ਇਹ ਪੁਰਾਣੇ ਨੇਮ ਦੇ ਨਬੀਆਂ ਦੁਆਰਾ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ। ਨਵੇਂ ਨੇਮ ਦੀ ਕਲੀਸੀਆ ਦੀ ਸਥਾਪਨਾ ਵਿਸ਼ਵਾਸ ਕਰਨ ਵਾਲੇ ਯਹੂਦੀਆਂ ਅਤੇ ਗੈਰ ਕੋਮਾਂ, ਤੋਂ ਬਣੀ ਜੋ ਹਮੇਸ਼ਾਂ ਤੋਂ ਪਰਮੇਸ਼ਰ ਦੀ ਯੋਜਨਾ ਸੀ (ਦੇਖੋ ਉਤਪਤ 3:15; 12:3; ਕੂਚ 19:5-6; ਯਿਰਮਿਯਾਹ 31:31-34)।

▣ "ਅਨਾਦੀ ਪਰਮੇਸ਼ਰ" ਹੇਠਾਂ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਸਦੀਵੀ

ਖਾਸ ਵਿਸ਼ਾ: ਸਦੀਵੀ (*aiōnios*)

Robert B. Girdlestone, ਨੇ ਆਪਣੀ ਕਿਤਾਬ *Synonyms of the Old Testament* ਵਿੱਚ, ਸ਼ਬਦ "ਸਦੀਵੀ" ਉੱਪਰ ਇੱਕ ਰੋਚਕ ਟਿੱਪਣੀ ਦਿੱਤੀ ਹੈ:

"ਵਿਸ਼ੇਸ਼ *aiōnios* ਨਵੇਂ ਨੇਮ ਵਿੱਚ ਸਦੀਵੀ ਜੀਵਨ ਨਾਲ ਸੰਬੰਧਤ 40 ਤੋਂ ਵੀ ਵੱਧ ਵਾਰ ਵਰਤਮਾਨ ਦਾਤ ਵਾਂਗ ਅਤੇ ਭਵਿੱਖ ਦੇ ਵਾਅਦੇ ਦੇ ਤੌਰ ਤੇ ਵਰਤਿਆ ਗਿਆ ਹੈ। ਇਹ ਪਰਮੇਸ਼ਰ ਦੀ ਅਨੰਤ ਹੋਂਦ ਲਈ ਰੋਮੀਆਂ ਨੂੰ 16.26 ਵਿੱਚ; ਅਤੇ ਇਬਰਾਨੀਆਂ. 9.12; 13.20 ਵਿੱਚ ਮਸੀਹ ਦੀ ਪ੍ਰਾਸਚਿੱਤ ਦੀ ਬੇਅੰਤ ਅਤੇ; ਰੋਮੀਆਂ ਨੂੰ 16.25; 2 ਤਿਮੋਥਿਉਸ ਨੂੰ 1.9; ਤੀਤੁਸ 1.2 ਵਿੱਚ ਗੁਜਰੇ ਯੁੱਗਾਂ ਲਈ ਲਾਗੂ ਹੁੰਦਾ ਹੈ।

ਇਹ ਸ਼ਬਦ ਸਦੀਵੀ ਅੱਗ ਲਈ ਵਰਤਿਆ ਗਿਆ ਹੈ, ਮੱਤੀ. 18.8; 25.41; ਯਹੂਦਾ 1:7; ਸਦੀਵੀ ਸਜਾ, ਮੱਤੀ. 25.46; ਸਦੀਵੀ ਨਿਆਂ ਅਤੇ ਨਿੰਦਾ, ਮਰਕੁਸ 3.29; ਇਬਰਾਨੀਆਂ. 6.2; ਸਦੀਵੀ ਤਬਾਹੀ, 2 ਥੱਸਲੁਨੀਕੀਆਂ ਨੂੰ 1:9। ਇਸ ਹਿੱਸੇ ਵਿੱਚ ਇਹ ਸ਼ਬਦ ਅਖੀਰ, ਅਤੇ ਜਾਹਰ ਤੌਰ ਤੇ ਦੱਸਦਾ ਹੈ ਕਿ ਕਦੋਂ ਇਹ ਨਿਆਂ ਹੋਵੇਗਾ, ਪਰਤਾਵੇ ਦਾ ਸਮਾਂ, ਬਦਲਾਅ, ਜਾਂ ਕਿਸੇ ਦੀ ਕਿਸਮਤ ਬਾਰੇ, ਪੱਕੇ ਤੌਰ ਤੇ ਅਤੇ ਹਮੇਸ਼ਾ ਲਈ ਚਲੇ ਜਾਵੇਗੀ। ਅਸੀਂ ਭਵਿੱਖ ਬਾਰੇ, ਮਨੁੱਖੀ ਜੀਵਨ ਦੇ ਬਾਕੀ ਰਚਨਾ ਨਾਲ ਸੰਬੰਧ ਬਾਰੇ, ਅਤੇ ਅਵਿਸ਼ਵਾਸ ਦੇ ਬੋਝ, ਸਦੀਵੀ ਰੋਸ਼ਨੀ ਵਿੱਚ ਬਹੁਤ ਘੱਟ ਸਮਝਦੇ ਹਾਂ। ਜੇਕਰ, ਇੱਕ ਪਾਸੇ ਇਹ ਗਲਤ ਹੈ ਕਿ ਇਸ ਨੂੰ ਪਰਮੇਸ਼ਰ ਦੇ ਵਚਨ ਵਿੱਚ ਜੋੜਿਆ ਜਾਵੇ, ਤਾਂ ਦੂਜੇ ਪਾਸੇ ਸਾਨੂੰ ਇਸ ਨੂੰ ਇਸ ਵਿੱਚੋਂ ਕੱਢਣਾ ਵੀ ਨਹੀਂ ਚਾਹੀਦਾ; ਅਤੇ ਜੇਕਰ ਅਸੀਂ ਸਦੀਵੀ ਸਜਾ ਜੋ ਪਵਿੱਤਰ ਸ਼ਾਸਤਰ ਵਿੱਚ ਚੰਥੇ ਸਥਾਨ ਤੇ ਹੈ, ਲਈ ਹਿਚਕਿਚਾਉਂਦੇ ਹਾਂ ਤਾਂ ਸਾਨੂੰ ਇੰਤਜਾਰ ਕਰਨਾ ਚਾਹੀਦਾ ਹੈ ਤਾਂ ਮਸੀਹ ਵਿੱਚ ਪਰਮੇਸ਼ਰ ਦੇ ਪਿਆਰ ਦੀ ਖੁਸ਼ਖਬਰੀ ਲਈ ਵਫ਼ਾਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਅਜਿਹਾ ਹਨੇਰਾ ਹੈ ਜਿਸ ਵਿੱਚ ਅਸੀਂ ਨਹੀਂ ਚੱਲ ਸਕਦੇ " (pp. 318-

▣ "ਸਾਰੀਆਂ ਕੋਮਾਂ ਵਿੱਚ ਪ੍ਰਸਿੱਧ ਕੀਤਾ ਗਿਆ" ਇਹ ਇੱਕ ਐਰਿਸਟ ਅਕਰਮਕ ਵਾਕ ਹੈ। ਇਹ ਖਾਸ ਧਿਆਨ ਦੇਣ ਲਈ ਯੂਨਾਨੀ ਵਾਕ ਵਿੱਚ ਆਖਰ ਤੇ ਲਿਖਿਆ ਗਿਆ। ਪਰਮੇਸ਼ਰ ਨੇ ਖੁਸ਼ਖਬਰੀ ਦੀ ਪੇਸ਼ਕਾਰੀ ਸਾਰੇ ਸੰਸਾਰ ਅੱਗੇ ਰੱਖੀ, ਜੋ ਹਮੇਸ਼ਾ ਤੋਂ ਉਸਦੀ ਯੋਜਨਾ ਸੀ (ਦੇਖੋ ਉਤਪਤ 3:15)!

NASB "ਨਿਹਚਾ ਦੀ ਆਗਿਆਕਾਰੀ ਵੱਲ ਵਧਾਉਣਾ"
 NKJV "ਨਿਹਚਾ ਦੀ ਆਗਿਆਕਾਰੀ ਲਈ"
 NRSV "ਨਿਹਚਾ ਦੀ ਆਗਿਆਕਾਰੀ ਲਈ ਲਿਆਉਣਾ"
 TEV "ਨਿਹਚਾ ਦੀ ਆਗਿਆਕਾਰੀ ਵੱਲ ਵਧਾਉਣਾ"
 NJB "ਉਹਨਾਂ ਨੂੰ ਨਿਹਚਾ ਦੀ ਆਗਿਆਕਾਰੀ ਲਈ ਲਿਆਉਣਾ"

ਇਸ ਵਾਕਾਂਸ਼ ਨੂੰ ਸਮਝਣ ਲਈ ਵੱਖ ਵੱਖ ਤਰੀਕੇ ਹਨ, ਇਹ ਹਵਾਲਾ ਹੋ ਸਕਦਾ ਹੈ

1. ਮਸੀਹ ਬਾਰੇ ਸਿਧਾਂਤ
2. ਮਸੀਹ ਵਿੱਚ ਨਿਹਚਾ
3. ਸ਼ੁਰੂਆਤੀ ਅਤੇ ਲਗਾਤਾਰ ਦੇਵੇਂ ਢੰਗਾਂ ਨਾਲ ਖੁਸ਼ਖਬਰੀ ਦੀ ਆਗਿਆਕਾਰੀ

ਆਗਿਆਕਾਰੀ (ਦੇਖੋ ਰੋਮੀਆਂ ਨੂੰ 1:5) ਪੱਕੇ ਤੌਰ ਤੇ ਧਰਮ ਸ਼ਾਸਤਰ ਨਾਲ ਤੌਬਾ ਅਤੇ ਨਿਹਚਾ ਦੇ ਵਿਸ਼ੇ ਨਾਲ ਸੰਬੰਧਤ ਹੋਣੀ ਚਾਹੀਦੀ ਹੈ (ਦੇਖੋ ਮਰਕੁਸ 1:15; ਰਸੂਲਾਂ ਦੇ ਕਰਤੱਬ 3:16,19; 20:21)।

16:27 "ਉਸ ਅਬਦੀ ਬੁੱਧਵਾਨ ਪਰਮੇਸ਼ੁਰ ਦੀ" ਇਹ ਇੱਕ ਬੀਸ਼ਵਰਵਾਦ ਦੀ ਉਦਾਹਰਣ ਹੈ (ਦੇਖੋ ਬਿਵਸਥਾ ਸਾਰ. 6:4-5)। ਮਸੀਹਤ ਵਿੱਚ ਯਹੂਦੀ ਧਰਮ ਵਾਂਗ ਕੇਵਲ ਇੱਕ ਪਰਮੇਸ਼ਰ ਹੈ, ਹਾਲਾਂਕਿ ਯਿਸੂ ਦੀ ਪੂਰੀ ਰੂਹਾਨਿਅਤ ਅਤੇ ਪਵਿੱਤਰ ਆਤਮਾ ਦੀ ਪੂਰੀ ਸ਼ਖਸ਼ੀਅਤ ਸਾਨੂੰ "ਤਿੰਨ-ਏਕਤਾ," ਤ੍ਰਿਏਕਤਾ ਬਾਰੇ ਦੱਸਦੀ ਹੈ।

▣ "ਜੁੱਗੋਜੁੱਗ ਮਹਿਮਾ ਹੋਵੇ-" ਦੇਖੋ ਨੋਟ ਰੋਮੀਆਂ ਨੂੰ 3:23 ਵਿੱਚ।

▣ "ਆਮੀਨ" ਦੇਖੋ ਖਾਸ ਵਿਸ਼ਾ ਰੋਮੀਆਂ ਨੂੰ 1:25 ਵਿੱਚ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਵਟਾਂਦਰੇ ਦੇ ਪ੍ਰਸ਼ਨ ਤੁਹਾਡੇ ਇਸ ਕਿਤਾਬ ਦੇ ਭਾਗ ਦੇ ਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਸੋਚਣ ਲਈ ਹਨ, ਕੋਈ ਨਿਸ਼ਚਿਤ ਉੱਤਰ ਵਾਲੇ ਨਹੀਂ।

1. ਪੋਲੁਸ ਰੋਮੀਆਂ ਦੀ ਕਲੀਸੀਆ ਵਿੱਚ ਇਹਨਾਂ ਸਭ ਲੋਕਾਂ ਨੂੰ ਕਿਵੇਂ ਜਾਣਦਾ ਸੀ ਜਦੋਂ ਕਿ ਉਹ ਉੱਥੇ ਕਦੇ ਵੀ ਨਹੀਂ ਗਿਆ?
2. ਕੀ ਬਾਈਬਲ ਵਿੱਚ ਔਰਤਾਂ ਡੀਆਕਨਾਂ ਬਾਰੇ ਕੋਈ ਸਬੂਤ ਹੈ (ਦੇਖੋ ਰੋਮੀਆਂ ਨੂੰ 16:1; 1 ਤਿਮੋਥਿਉਸ ਨੂੰ 3:11; 5:3-16)?
3. ਇਸ ਅਧਿਆਏ ਵਿੱਚ ਇੰਨੀਆਂ ਜਿਆਦਾ ਔਰਤਾਂ ਦੀ ਸੂਚੀ ਦਾ ਕੀ ਮਹੱਤਵ ਹੈ?
4. ਛੂਠੇ ਅਧਿਆਪਕਾਂ ਦੇ ਢੰਗਾਂ ਅਤੇ ਸੁਨੇਹੇ ਦਾ ਵਰਣਨ ਕਰੋ (ਰੋਮੀਆਂ ਨੂੰ 16:17-18)।

ਯੂਨਾਨੀ ਵਿਆਕਰਣਿਕ ਸ਼ਬਦਾਂ ਦੀਆਂ ਸੰਖੇਪ ਪਰਿਭਾਸ਼ਾਵਾਂ

ਕੋਇਨੇ ਯੂਨਾਨੀ ਭਾਸ਼ਾ ਨੂੰ ਅਕਸਰ ਹੇਲੇਨਿਸਟਿਕ ਯੂਨਾਨੀ ਭਾਸ਼ਾ ਵੀ ਕਿਹਾ ਹੈ, ਭੂਮੱਧ ਸਾਗਰ ਦੇ ਸੰਸਾਰ ਦੀ ਆਮ ਭਾਸ਼ਾ ਸੀ ਜੋ ਸਿੰਕਦਰ ਮਹਾਨ ਦੀ ਜਿੱਤ (336-323 B.C..) ਨਾਲ ਸ਼ੁਰੂ ਹੋਈ ਸੀ ਅਤੇ ਤਕਰੀਬਨ ਅੱਠ ਸੌ ਸਾਲ ਤੱਕ (300 B.C.-A.D. 500) ਰਹੀ ਸੀ। ਇਹ ਸਿਰਫ ਇਕ ਸਧਾਰਣ, ਪ੍ਰਾਚੀਨ ਯੂਨਾਨੀ ਭਾਸ਼ਾ ਹੀ ਨਹੀਂ ਸੀ, ਪਰ ਬਹੁਤ ਸਾਰੇ ਤਰੀਕਿਆਂ ਨਾਲ ਯੂਨਾਨੀ ਭਾਸ਼ਾ ਦਾ ਇਕ ਨਵਾਂ ਰੂਪ ਸੀ ਜੋ ਪ੍ਰਾਚੀਨ ਨੇੜਲੇ ਪੂਰਬ ਅਤੇ ਭੂਮੱਧ ਸਾਗਰ ਦੇ ਸੰਸਾਰ ਦੀ ਦੂਜੀ ਭਾਸ਼ਾ ਬਣ ਗਈ ਸੀ।

ਨਵੇਂ ਨੇਮ ਦੀ ਯੂਨਾਨੀ ਭਾਸ਼ਾ ਨੂੰ ਕੁਝ ਤਰੀਕਿਆਂ ਨਾਲ ਵਿਲੱਖਣ ਬਣਾਇਆ ਗਿਆ ਹੈ ਕਿਉਂਕਿ ਲੂਕਾ ਅਤੇ ਇਬਰਾਨੀਆਂ ਦੇ ਲੇਖਕ ਨੂੰ ਛੱਡ ਕੇ ਇਸ ਦੇ ਬਾਕੀ ਇਸਤੇਮਾਲ ਕਰਨ ਵਾਲਿਆਂ ਨੇ ਸ਼ਾਇਦ ਆਪਣੀ ਮੁੱਢਲੀ ਭਾਸ਼ਾ ਵਜੋਂ ਅਰਾਮੀ ਭਾਸ਼ਾ ਦੀ ਵਰਤੋਂ ਕੀਤੀ ਸੀ। ਇਸ ਲਈ, ਉਨ੍ਹਾਂ ਦੀਆਂ ਲਿਖਤਾਂ ਨੂੰ ਅਰਾਮੀ ਭਾਸ਼ਾ ਦੇ ਮੁਹਾਵਰਿਆਂ ਅਤੇ ਢਾਂਚਿਆਂ ਨੇ ਪ੍ਰਭਾਵਿਤ ਕੀਤਾ ਸੀ। ਨਾਲੇ, ਉਨ੍ਹਾਂ ਨੇ ਸੇਪਟੂਜਿੰਟ (ਪੁਰਾਣੇ ਨੇਮ ਦਾ ਯੂਨਾਨੀ ਅਨੁਵਾਦ) ਨੂੰ ਪੜ੍ਹਿਆ ਅਤੇ ਇਸ ਵਿੱਚੋਂ ਹਵਾਲੇ ਲਏ ਸਨ ਜੋ ਕੋਇਨੇ ਯੂਨਾਨੀ ਭਾਸ਼ਾ ਵਿੱਚ ਲਿਖਿਆ ਗਿਆ ਸੀ। ਪਰ ਸੇਪਟੂਜਿੰਟ ਵੀ ਯਹੂਦੀ ਵਿਦਵਾਨਾਂ ਦੁਆਰਾ ਲਿਖਿਆ ਗਿਆ ਸੀ ਜਿਨ੍ਹਾਂ ਦੀ ਮਾਂ ਭਾਸ਼ਾ ਯੂਨਾਨੀ ਨਹੀਂ ਸੀ।

ਇਹ ਯਾਦ ਦਿਵਾਉਣ ਦਾ ਕੰਮ ਕਰਦਾ ਹੈ ਕਿ ਅਸੀਂ ਨਵੇਂ ਨੇਮ ਨੂੰ ਇਕ ਸਖਤ ਵਿਆਕਰਣਿਕ ਢਾਂਚੇ ਵਿੱਚ ਨਹੀਂ ਧੱਕ ਸਕਦੇ ਹਾਂ। ਇਹ ਵਿਲੱਖਣ ਹੈ ਅਤੇ ਫਿਰ ਵੀ (1) ਸੇਪਟੂਜਿੰਟ; (2) ਯਹੂਦੀ ਲਿਖਤਾਂ ਜਿਵੇਂ ਕਿ ਜੇਸੇਫਸ ਦੀਆਂ ਲਿਖਤਾਂ; ਅਤੇ (3) ਮਿਸਰ ਵਿੱਚ ਮਿਲੀਆਂ ਲਿਖਤਾਂ ਨਾਲ ਬਹੁਤ ਆਮ ਹੈ। ਫਿਰ ਅਸੀਂ ਨਵੇਂ ਨੇਮ ਦੇ ਵਿਆਕਰਣਿਕ ਵਿਸ਼ਲੇਸ਼ਣ ਤੱਕ ਕਿਵੇਂ ਪਹੁੰਚ ਸਕਦੇ ਹਾਂ?

ਕੋਇਨੇ ਯੂਨਾਨੀ ਭਾਸ਼ਾ ਅਤੇ ਨਵੇਂ ਨੇਮ ਦੀ ਕੋਇਨੇ ਯੂਨਾਨੀ ਭਾਸ਼ਾ ਦੀਆਂ ਵਿਆਕਰਣਿਕ ਵਿਸ਼ੇਸ਼ਤਾਵਾਂ ਤਰਲ ਹਨ। ਬਹੁਤ ਸਾਰੇ ਤਰੀਕਿਆਂ ਨਾਲ ਇਹ ਵਿਆਕਰਣ ਨੂੰ ਸਰਲ ਬਣਾਉਣ ਦਾ ਸਮਾਂ ਸੀ। ਪ੍ਰਸੰਗ ਸਾਡਾ ਪ੍ਰਮੁੱਖ ਮਾਰਗਦਰਸ਼ਕ ਹੋਵੇਗਾ। ਸ਼ਬਦ ਵੱਡੇ ਪ੍ਰਸੰਗ ਵਿੱਚ ਸਿਰਫ ਇਕ ਅਰਥ ਰੱਖਦੇ ਹਨ, ਇਸ ਲਈ, ਵਿਆਕਰਣਿਕ ਢਾਂਚੇ ਨੂੰ ਸਿਰਫ (1) ਕਿਸੇ ਵਿਸ਼ੇਸ਼ ਲੇਖਕ ਦੇ ਸ਼ੈਲੀ; ਅਤੇ (2) ਕਿਸੇ ਵਿਸ਼ੇਸ਼ ਪ੍ਰਸੰਗ ਦੁਆਰਾ ਸਮਝਿਆ ਜਾ ਸਕਦਾ ਹੈ। ਯੂਨਾਨੀ ਭਾਸ਼ਾ ਦੇ ਰੂਪਾਂ ਅਤੇ ਢਾਂਚਿਆਂ ਲਈ ਕੋਈ ਨਿਰਣਾਇਕ ਪਰਿਭਾਸ਼ਾਵਾਂ ਸੰਭਵ ਨਹੀਂ ਹਨ।

ਕੋਇਨੇ ਯੂਨਾਨੀ ਭਾਸ਼ਾ ਮੁੱਖ ਤੌਰ ਤੇ ਇਕ ਜੁਬਾਨੀ ਭਾਸ਼ਾ ਸੀ। ਅਕਸਰ ਵਿਆਖਿਆ ਦੀ ਕੁੰਜੀ ਜੁਬਾਨੀ ਸ਼ਬਦਾਂ ਦੀ ਕਿਸਮ ਅਤੇ ਰੂਪ ਹੁੰਦਾ ਹੈ। ਜ਼ਿਆਦਾਤਰ, ਮੁੱਖ ਉਪਵਾਕਾਂ ਵਿੱਚ ਕਿਰਿਆ ਸਭ ਤੋਂ ਪਹਿਲਾਂ ਹੋਵੇਗੀ, ਅਤੇ ਆਪਣੀ ਪ੍ਰਮੁੱਖਤਾ ਨੂੰ ਦਰਸਾਉਂਦੀ ਹੈ। ਯੂਨਾਨੀ ਭਾਸ਼ਾ ਦੀ ਕਿਰਿਆ ਦੇ ਵਿਸ਼ਲੇਸ਼ਣ ਵਿੱਚ ਜਾਣਕਾਰੀ ਦੇ ਤਿੰਨ ਟੁੱਕੜੇ ਨੋਟ ਕੀਤੇ ਜਾਣੇ ਚਾਹੀਦੇ ਹਨ: (1) ਵਾਕ ਦਾ ਮੁੱਢਲਾ ਜ਼ੋਰ, ਵਾਚ ਅਤੇ ਰੂਪ (ਸ਼ਬਦ ਰੂਪ ਸਾਧਨਾ ਜਾਂ ਰੂਪ ਵਿਗਿਆਨ); (2) ਵਿਸ਼ੇਸ਼ ਕਿਰਿਆ ਦਾ ਮੁੱਢਲਾ ਅਰਥ (ਕੇਸਕਾਰੀ); ਅਤੇ (3) ਪ੍ਰਸੰਗ ਦਾ ਵਹਾਅ (ਵਾਕ-ਰਚਨਾ)।

I. ਵਾਕ

- A. ਵਾਕ ਜਾਂ ਪਹਿਲੂ ਵਿੱਚ ਕਿਰਿਆਵਾਂ ਦਾ ਪੂਰਨ ਕਿਰਿਆ ਜਾਂ ਅਪੂਰਨ ਕਿਰਿਆ ਨਾਲ ਸੰਬੰਧ ਸ਼ਾਮਲ ਹੁੰਦਾ ਹੈ। ਇਸ ਨੂੰ ਅਕਸਰ “ਸੰਪੂਰਨ ਕਾਲ” ਅਤੇ “ਅਪੂਰਨ ਕਾਲ” ਕਿਹਾ ਜਾਂਦਾ ਹੈ।
1. ਸੰਪੂਰਨ ਕਾਲ ਵਾਕ ਕਿਸੇ ਕਿਰਿਆ ਦੀ ਮੌਜੂਦਗੀ ਤੇ ਕੇਂਦਰਿਤ ਹੁੰਦੇ ਹਨ। ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਸਿਵਾਏ ਇਸਦੇ ਕਿ ਕੁਝ ਹੋਇਆ ਹੈ! ਇਸਦੀ ਸ਼ੁਰੂਆਤ, ਨਿਰੰਤਰਤਾ ਜਾਂ ਨਤੀਜਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਹੈ।
 2. ਅਪੂਰਨ ਕਾਲ ਵਾਕ ਕਿਸੇ ਕਿਰਿਆ ਦੀ ਨਿਰੰਤਰ ਪ੍ਰਕਿਰਿਆ ਤੇ ਕੇਂਦਰਿਤ ਹੁੰਦੇ ਹਨ। ਇਸ ਨੂੰ ਰੇਖਾਬੱਧ ਕਿਰਿਆ, ਕੁਝ ਸਮੇਂ ਤੱਕ ਚੱਲਣ ਦਾ ਅਰਥ ਦੇ ਵਾਲੀ ਕਿਰਿਆ, ਪ੍ਰਗਤੀਵਾਦੀ ਕਿਰਿਆ ਦੇ ਸ਼ਬਦਾਂ ਨਾਲ ਦਰਸਾਇਆ ਜਾ ਸਕਦਾ ਹੈ।
- B. ਵਾਕਾਂ ਨੂੰ ਇਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ ਕਿ ਲੇਖਕ ਕਿਰਿਆ ਨੂੰ ਪ੍ਰਗਤੀ ਵਜੋਂ ਕਿਵੇਂ ਦੇਖਦਾ ਹੈ
1. ਇਹ ਹੋਇਆ = ਭੂਤਕਾਲ
 2. ਇਹ ਹੋਇਆ ਅਤੇ ਨਜੀਤਾ ਬਣਿਆ ਰਹਿੰਦਾ ਹੈ = ਸੰਪੂਰਨ ਕਾਲ

3. ਇਹ ਅਤੀਤ ਵਿਚ ਹੋਇਆ ਸੀ ਅਤੇ ਇਸਦੇ ਨਤੀਜੇ ਬਣੇ ਰਹੇ ਸਨ, ਪਰ ਹੁਣ ਨਹੀਂ = ਪੂਰਨ ਭੂਤ ਕਾਲ
4. ਇਹ ਵਾਪਰ ਰਿਹਾ ਹੈ = ਵਰਤਮਾਨ ਕਾਲ
5. ਇਹ ਵਾਪਰ ਰਿਹਾ ਸੀ = ਅਪੂਰਨ ਕਾਲ
6. ਇਹ ਵਾਪਰੇਗਾ = ਭਵਿੱਖ ਕਾਲ

ਇਹ ਵਾਕ ਵਿਆਖਿਆ ਕਰਨ ਵਿਚ ਕਿਵੇਂ ਮਦਦਗਾਰ ਹੁੰਦੇ ਹਨ ਇਸ ਦੀ ਇਕ ਵਧੀਆ ਉਦਾਹਰਣ ਸ਼ਬਦ “ਬਚਣਾ” ਹੋ ਸਕਦਾ ਹੈ। ਇਸਦੀ ਵਰਤੋਂ ਕਈ ਵੱਖੋ-ਵੱਖਰੇ ਸਮੇਂ ਦੌਰਾਨ ਇਸਦੀ ਪ੍ਰਕਿਰਿਆ ਅਤੇ ਨਤੀਜੇ ਦੋਵਾਂ ਨੂੰ ਦਰਸਾਉਣ ਲਈ ਕੀਤੀ ਗਈ ਸੀ:

1. ਭੂਤਕਾਲ – “ਬਚਾਇਆ ਗਿਆ” (ਦੇਖੋ, ਰੋਮੀਆਂ 8:24)
 2. ਸੰਪੂਰਨ ਕਾਲ – “ਬਚਾਇਆ ਗਿਆ ਅਤੇ ਨਤੀਜਾ ਨਿਰੰਤਰ ਰਹਿੰਦਾ ਹੈ” (ਦੇਖੋ, ਅਫਸੀਆਂ 2:5,8)
 3. ਵਰਤਮਾਨ ਕਾਲ – “ਬਚਾਇਆ ਜਾ ਰਿਹਾ ਹੈ” (ਦੇਖੋ, 1 ਕੁਰਿੰਥੀਆਂ 1:18; 15:2)
 4. ਭਵਿੱਖਕਾਲ ਵਾਕ – “ਬਚਾਇਆ ਜਾਵੇਗਾ” (ਰੋਮੀਆਂ 5:9, 10; 10:9)
- C. ਕਿਰਿਆ ਵਾਕਾਂ ਦੇ ਧਿਆਨ ਕਰਦੇ ਹੋਏ, ਦੁਭਾਸ਼ੀਏ ਉਸ ਕਾਰਨ ਦੀ ਭਾਲ ਕਰਦੇ ਹਨ ਜਿਸ ਨਾਲ ਮੂਲ ਲੇਖਕ ਨੇ ਆਪਣੇ ਆਪ ਨੂੰ ਖਾਸ ਵਾਕ ਵਿਚ ਪ੍ਰਗਟ ਕਰਨ ਦੀ ਚੋਣ ਕੀਤੀ ਸੀ। ਆਦਰਸ਼ “ਤਾਮ ਝਾਮ ਤੋਂ ਬਿਨਾਂ” ਵਾਕ ਇਕ ਭੂਤਕਾਲ ਵਾਕ ਸੀ। ਇਹ ਨਿਯਮਤ “ਅਵਿਸ਼ਿਸ਼ਟ,” “ਨਿਸ਼ਾਨੇ ਤੋਂ ਬਿਨਾਂ,” ਜਾਂ “ਆਵਿਰਤ” ਕਿਰਿਆ ਰੂਪ ਸੀ। ਇਹ ਕਈ ਤਰੀਕਿਆਂ ਨਾਲ ਵਰਤੀ ਜਾ ਸਕਦੀ ਹੈ ਜਿਸ ਨੂੰ ਪ੍ਰਸੰਗ ਸਪੱਸ਼ਟ ਕਰੇਗਾ। ਇਹ ਸਿਰਫ ਇਹ ਦੱਸ ਰਿਹਾ ਸੀ ਕਿ ਕੁਝ ਹੋਇਆ ਹੈ। ਅਤੀਤ ਦੇ ਪਹਿਲੂ ਨੂੰ ਸਿਰਫ ਸੰਕੇਤਕ ਰੂਪ ਵਿਚ ਚਾਹਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਹੋਰ ਵਾਕ ਵਰਤਿਆ ਗਿਆ ਹੋਵੇ, ਤਾਂ ਕੁਝ ਹੋਰ ਤੇ ਜ਼ੋਰ ਦਿੱਤਾ ਗਿਆ ਹੈ ਜੋ ਜ਼ਿਆਦਾ ਖਾਸ ਸੀ। ਪਰ ਕੀ?
1. ਸੰਪੂਰਨ ਵਾਕ: ਇਹ ਸਥਾਈ ਨਤੀਜਿਆਂ ਦੇ ਨਾਲ ਇਕ ਸੰਪੂਰਨ ਕੰਮ ਦੀ ਗੱਲ ਕਰਦਾ ਹੈ। ਕੁਝ ਤਰੀਕਿਆਂ ਨਾਲ ਇਹ ਭੂਤਕਾਲ ਵਾਕ ਅਤੇ ਵਰਤਮਾਨ ਕਾਲ ਵਾਕ ਦਾ ਸੁਮੇਲ ਹੈ। ਆਮ ਤੌਰ ਤੇ ਜ਼ੋਰ ਸਥਾਈ ਨਤੀਜਿਆਂ ਤੇ ਜਾਂ ਕੰਮ ਦੇ ਪੂਰਾ ਹੋਣ ਤੇ ਹੁੰਦਾ ਹੈ (ਉਦਾਹਰਣ: ਅਫਸੀਆਂ 2:5 ਅਤੇ 8, “ਤੁਸੀਂ ਬਚਾਏ ਗਏ ਹੋ ਅਤੇ ਨਿਰੰਤਰ ਬਚਾਏ ਜਾ ਰਹੇ ਹੋ”।)
 2. ਪੂਰਨ ਭੂਤਕਾਲ ਵਾਕ: ਇਹ ਸੰਪੂਰਨ ਵਾਕ ਵਰਗਾ ਹੀ ਹੈ ਪਰ ਸਥਾਈ ਨਤੀਜੇ ਬੰਦ ਹੋ ਗਏ ਹਨ। ਉਦਾਹਰਣ: ਯੂਹੰਨਾ 18:16 “ਪਤਰਸ ਬਾਹਰ ਦਰਵਾਜ਼ੇ ਤੇ ਖੜ੍ਹਾ ਸੀ।”
 3. ਵਰਤਮਾਨ ਕਾਲ ਵਾਕ: ਇਹ ਇਕ ਅਧੂਰੇ ਅਤੇ ਅਪੂਰਨ ਕੰਮ ਦੀ ਗੱਲ ਕਰਦਾ ਹੈ। ਆਮ ਤੌਰ ਤੇ ਕੰਮ ਦੀ ਨਿਰੰਤਰਤਾ ਤੇ ਜ਼ੋਰ ਹੁੰਦਾ ਹੈ। ਉਦਾਹਰਣ: 1 ਯੂਹੰਨਾ 3:6 ਅਤੇ 9, “ਹਰੇਕ ਜੋ ਉਸ ਵਿਚ ਹੈ ਪਾਪ ਨਹੀਂ ਕਰਦਾ ਹੈ।” “ਹਰੇਕ ਜੋ ਪਰਮੇਸ਼ਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਹੈ।”
 4. ਅਪੂਰਨ/ਅਸੰਪੂਰਨ ਵਾਕ: ਇਸ ਵਾਕ ਦਾ ਵਰਤਮਾਨ ਕਾਲ ਨਾਲ ਸੰਬੰਧ, ਸੰਪੂਰਨ ਵਾਕ ਅਤੇ ਪੂਰਨ ਭੂਤਕਾਲ ਵਾਕ ਵਿਚਕਾਰ ਸੰਬੰਧ ਨਾਲ ਮਿਲਦਾ ਜੁਲਦਾ ਹੈ। ਅਪੂਰਨ ਵਾਕ ਅਧੂਰੇ ਕੰਮ ਦੀ ਗੱਲ ਕਰਦਾ ਹੈ ਜੋ ਵਾਪਰ ਰਿਹਾ ਸੀ ਪਰ ਹੁਣ ਬੰਦ ਹੋ ਗਿਆ ਹੈ ਜਾਂ ਅਤੀਤ ਵਿਚ ਕਿਸੇ ਕੰਮ ਦੀ ਸ਼ੁਰੂਆਤ ਦੀ ਗੱਲ ਕਰਦਾ ਹੈ। ਉਦਾਹਰਣ: ਮੱਤੀ 3:5, “ਤਾਂ ਸਾਰਾ ਯਰੂਸ਼ਲਮ ਉਸ ਕੋਲ ਜਾਂਦਾ ਰਿਹਾ” ਜਾਂ “ਤਾਂ ਸਾਰੇ ਯਰੂਸ਼ਲਮ ਨੇ ਉਸ ਕੋਲ ਜਾਣਾ ਸ਼ੁਰੂ ਕੀਤਾ।”
 5. ਭਵਿੱਖਕਾਲ ਵਾਕ: ਇਹ ਅਜਿਹੇ ਕੰਮ ਦੀ ਗੱਲ ਕਰਦਾ ਹੈ ਜੋ ਭਵਿੱਖ ਦੇ ਸਮੇਂ ਵਿਚ ਦਰਸਾਇਆ ਜਾਂਦਾ ਹੈ। ਇਹ ਕਿਸੇ ਘਟਨਾ ਦੇ ਅਸਲ ਵਿਚ ਹੋਣ ਦੀ ਬਜਾਏ ਘਟਨਾ ਦੇ ਸੰਭਾਵੀ ਤੌਰ ਤੇ ਹੋਣ ਉੱਤੇ ਕੇਂਦਰਿਤ ਹੁੰਦਾ ਹੈ। ਇਹ ਅਕਸਰ ਘਟਨਾ ਦੀ ਨਿਸ਼ਚਿਤਤਾ ਦੀ ਗੱਲ ਕਰਦਾ ਹੈ। ਉਦਾਹਰਣ: ਮੱਤੀ 5:4-9, “ਧੰਨ ਹਨ...ਉਹ ਹੋਣਗੇ...”

II. ਵਾਚ

- A. ਵਾਚ ਕਿਰਿਆ ਦੇ ਕੰਮ ਅਤੇ ਇਸਦੇ ਵਿਸ਼ੇ ਦੇ ਵਿਚਕਾਰ ਦੇ ਸੰਬੰਧ ਨੂੰ ਦੱਸਦਾ ਹੈ।

- B. ਕਿਰਿਆਸ਼ੀਲ ਵਾਚ ਇਹ ਜਾਹਰ ਕਰਨ ਦਾ ਆਮ, ਅਨੁਮਾਨਿਤ, ਜ਼ੋਰ ਨਾ ਦੇਣ ਵਾਲਾ ਤਰੀਕਾ ਸੀ ਕਿ ਵਿਸ਼ਾ ਕਿਰਿਆ ਦੇ ਕੰਮ ਨੂੰ ਪੂਰਾ ਕਰ ਰਿਹਾ ਸੀ।
- C. ਕਰਮਣੀਵਾਚ/ਨਿਸ਼ਕਿਰਿਆ ਵਾਚ ਦਾ ਅਰਥ ਹੈ ਕਿ ਵਿਸ਼ਾ ਇਕ ਬਾਹਰ ਦੇ ਏਜੰਟ ਦੁਆਰਾ ਤਿਆਰ ਕੀਤੇ ਗਏ ਕਿਰਿਆ ਦੇ ਕੰਮ ਨੂੰ ਪ੍ਰਾਪਤ ਕਰ ਰਿਹਾ ਸੀ। ਕੰਮ ਕਰ ਰਹੇ ਬਾਹਰੀ ਏਜੰਟ ਦਾ ਯੂਨਾਨੀ ਨਵੇਂ ਨੇਮ ਵਿਚ ਹੇਠ ਲਿਖੇ ਪੂਰਵ ਸਰਗ ਅਤੇ ਹਾਲਤਾਂ ਦੁਆਰਾ ਸੰਕੇਤ ਕੀਤਾ ਗਿਆ ਹੈ:
1. ਅਪਾਦਾਨ ਹਾਲਤ ਵਿਚ *hupo* ਦੁਆਰਾ ਇਕ ਨਿੱਜੀ ਵੰਸ਼ਾਗਤ ਏਜੰਟ (ਦੇਖੋ. ਮੱਤੀ 1:22; ਰਸੂਲਾਂ ਦੇ ਕਰਤੱਬ 22:30)
 2. ਅਪਾਦਾਨ ਹਾਲਤ ਵਿਚ *dia* ਦੁਆਰਾ ਇਕ ਨਿੱਜੀ ਵਿਚਕਾਰਲਾ ਏਜੰਟ (ਦੇਖੋ, ਮੱਤੀ 1:22)
 3. ਸਹਾਇਕ ਹਾਲਤ ਵਿਚ ਆਮ ਤੌਰ ਤੇ ਐਨ *en* ਦੁਆਰਾ ਇਕ ਵਿਅਕਤੀਗਤ ਏਜੰਟ
 4. ਕਈ ਵਾਰ ਇਕੱਲੇ ਸਹਾਇਕ ਹਾਲਤ ਦੁਆਰਾ ਜਾਂ ਤਾਂ ਵਿਅਕਤੀਗਤ ਅਤੇ ਜਾਂ ਅਵਿਅਕਤੀਗਤ ਏਜੰਟ
- D. ਵਿਚਕਾਰਲੇ ਵਾਚ ਦਾ ਅਰਥ ਹੈ ਕਿ ਵਿਸ਼ਾ ਕਿਰਿਆ ਦੇ ਕੰਮ ਨੂੰ ਪੈਦਾ ਕਰਦਾ ਹੈ ਅਤੇ ਸਿੱਧਾ ਵੀ ਕਿਰਿਆ ਦੇ ਕੰਮ ਵਿਚ ਸ਼ਾਮਲ ਹੋ ਸਕਦਾ ਹੈ। ਇਸ ਨੂੰ ਅਕਸਰ ਉਚਿਤ ਨਿੱਜੀ ਹਿੱਤਾਂ ਦੀ ਵਾਚ ਕਿਹਾ ਜਾਂਦਾ ਹੈ। ਇਸ ਉਸਾਰੀ ਨੇ ਕਿਸੇ ਤਰੀਕੇ ਨਾਲ ਉਪਵਾਕ ਜਾਂ ਵਾਕ ਦੇ ਵਿਸ਼ੇ ਤੇ ਜ਼ੋਰ ਦਿੱਤਾ ਹੈ। ਇਹ ਨਿਰਮਾਣ ਅੰਗਰੇਜ਼ੀ ਵਿਚ ਨਹੀਂ ਪਾਇਆ ਜਾਂਦਾ ਹੈ। ਯੂਨਾਨੀ ਵਿਚ ਇਸ ਦੇ ਅਰਥਾਂ ਅਤੇ ਅਨੁਵਾਦਾਂ ਦੀ ਵਿਸ਼ਾਲ ਸੰਭਾਵਨਾ ਹੈ। ਇਸ ਦੀਆਂ ਕੁਝ ਉਦਾਹਰਣਾਂ ਹਨ:
1. ਨਿੱਜਵਾਚਕ - ਵਿਸ਼ਾ ਆਪਣੇ ਉੱਤੇ ਸਿੱਧੀ ਕਾਰਵਾਈ ਕਰਦਾ ਹੈ। ਉਦਾਹਰਣ: ਮੱਤੀ 27:5 "ਆਪੇ ਫਾਹਾ ਲੈ ਲਿਆ"
 2. ਵਿਸਤ੍ਰਿਤ - ਵਿਸ਼ਾ ਆਪਣੇ ਆਪ ਲਈ ਕਾਰਵਾਈ ਨੂੰ ਪੈਦਾ ਕਰਦਾ ਹੈ। ਉਦਾਹਰਣ: 2 ਕੁਰਿੰਥੀਆਂ 11:14 "ਸ਼ੈਤਾਨ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿਚ ਵਟਾਉਂਦਾ ਹੈ"
 3. ਮਿਲਦਾ-ਜੁਲਦਾ - ਦੇ ਵਿਸ਼ੇ ਆਪਸ ਵਿਚ ਮਿਲਦੇ ਜੁਲਦੇ ਹਨ। ਉਦਾਹਰਣ: ਮੱਤੀ 26:4 "ਉਨ੍ਹਾਂ ਨੇ ਇਕ ਦੂਸਰੇ ਨਾਲ ਸਲਾਹ ਕੀਤੀ।"

III. ਰੂਪ (ਜਾਂ "ਵਿਧੀ")

- A. ਕੇਇਨੇ ਯੂਨਾਨੀ ਭਾਸ਼ਾ ਵਿਚ ਚਾਰ ਰੂਪ ਹਨ। ਉਹ ਕਿਰਿਆ ਦੇ ਹਕੀਕਤ ਨਾਲ ਸੰਬੰਧ ਦਾ ਸੰਕੇਤ ਦਿੰਦੇ ਹਨ, ਜੋ ਕਿ ਲੇਖਕ ਦੇ ਆਪਣੇ ਮਨ ਦੇ ਅੰਦਰ ਹੁੰਦਾ ਹੈ। ਰੂਪਾਂ ਨੂੰ ਦੇ ਵਿਆਪਕ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ: ਉਹ ਜੋ ਹਕੀਕਤ ਦਾ ਸੰਕੇਤ ਦਿੰਦੇ ਹਨ (ਸੰਕੇਤਕ) ਅਤੇ ਉਹ ਜੋ ਸੰਭਾਵਨਾ ਦਾ ਸੰਕੇਤ ਦਿੰਦੇ ਹਨ (ਸੰਭਾਵਨਾ-ਸੂਚਕ, ਆਗਿਆਵਾਚਕ ਅਤੇ ਇੱਛਾਸੂਚਕ)।
- B. ਸੰਕੇਤਕ ਰੂਪ ਉਸ ਕੰਮ ਨੂੰ ਪ੍ਰਗਟ ਕਰਨ ਦਾ ਆਮ ਰੂਪ ਹੈ ਜੋ ਲੇਖਕ ਦੇ ਮਨ ਵਿਚ ਵਾਪਰ ਗਿਆ ਸੀ ਜਾਂ ਵਾਪਰ ਰਿਹਾ ਸੀ। ਇਹ ਇਕੋ ਯੂਨਾਨੀ ਰੂਪ ਸੀ ਜੋ ਇਕ ਨਿਸ਼ਚਿਤ ਸਮੇਂ ਦਾ ਪ੍ਰਗਟਾਵਾ ਕਰਦਾ ਸੀ, ਅਤੇ ਇੱਥੇ ਵੀ ਇਹ ਪੱਖ ਸੈਕੰਡਰੀ ਸੀ।
- C. ਸੰਭਾਵਨਾ-ਸੂਚਕ ਭਵਿੱਖ ਦੇ ਸੰਭਾਵਿਤ ਕੰਮ ਨੂੰ ਪ੍ਰਗਟ ਕਰਦਾ ਹੈ। ਅਜੇ ਕੁਝ ਹੋਇਆ ਨਹੀਂ ਹੈ, ਪਰ ਸੰਭਾਵਨਾਵਾਂ ਹਨ ਕਿ ਇਹ ਹੋਵੇਗਾ। ਇਹ ਭਵਿੱਖ ਦੇ ਸੰਕੇਤਕ ਨਾਲ ਬਹੁਤ ਮਿਲਦਾ ਜੁਲਦਾ ਹੈ। ਅੰਤਰ ਇਹ ਹੈ ਕਿ ਸੰਭਾਵਨਾ-ਸੂਚਕ ਕੁਝ ਹੱਦ ਤਕ ਸੱਕ ਜਾਹਰ ਕਰਦਾ ਹੈ। ਅੰਗਰੇਜ਼ੀ ਵਿਚ ਇਹ ਅਕਸਰ ਸ਼ਬਦਾਂ "ਸਕਦਾ," "ਸਕਣਾ," ਜਾਂ "ਹੋ ਸਕਣਾ" ਦੁਆਰਾ ਪ੍ਰਗਟ ਕੀਤਾ ਜਾਂਦਾ ਹੈ।
- D. ਇੱਛਾਸੂਚਕ ਰੂਪ ਇਕ ਇੱਛਾ ਨੂੰ ਪ੍ਰਗਟ ਕਰਦਾ ਹੈ ਜੋ ਸਿਧਾਂਤਕ ਤੌਰ ਤੇ ਸੰਭਵ ਹੈ। ਇਸ ਨੂੰ ਸੰਭਾਵਨਾ-ਸੂਚਕ ਤੋਂ ਇਕ ਕਦਮ ਜ਼ਿਆਦਾ ਹਕੀਕਤ ਵੱਲ ਮੰਨਿਆ ਜਾਂਦਾ ਹੈ। ਇੱਛਾਸੂਚਕ ਕੁਝ ਸ਼ਰਤਾਂ ਅਧੀਨ ਸੰਭਾਵਨਾ ਜਾਹਰ ਕਰਦਾ ਹੈ। ਨਵੇਂ ਨੇਮ ਵਿਚ ਇੱਛਾਸੂਚਕ ਬਹੁਤ ਘੱਟ ਪਾਇਆ ਜਾਂਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਪੌਲੁਸ ਦਾ ਮਸ਼ਹੂਰ ਵਾਕ "ਕਦੇ ਨਹੀਂ" ਹੈ ਜੋ ਪੰਦਰਾਂ ਵਾਰ ਵਰਤਿਆ ਗਿਆ ਹੈ (ਦੇਖੋ, ਰੋਮੀਆਂ 3:4,6,31; 6:2,15; 7:7,13; 9:14; 11:1,11; 1 ਕੁਰਿੰਥੀਆਂ 6:15; ਗਲਾਤੀਆਂ 2:17; 3:21; 6:14)।

- E. ਆਗਿਆਵਾਚਕ ਰੂਪ ਇਕ ਆਗਿਆ ਤੇ ਜ਼ੋਰ ਦਿੰਦਾ ਹੈ ਜੋ ਸੰਭਵ ਹੈ ਪਰ ਬੋਲਣ ਵਾਲੇ ਦੇ ਇਰਾਦੇ ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਸਿਰਫ ਸਵੈ-ਸੰਭਾਵਿਤ ਸੰਭਾਵਨਾ ਤੇ ਜ਼ੋਰ ਦਿੰਦਾ ਹੈ ਅਤੇ ਦੂਸਰਿਆਂ ਦੀਆਂ ਚੇਣਾਂ ਤੇ ਸ਼ਰਤ ਰੱਖਦਾ ਹੈ। ਪ੍ਰਾਰਥਨਾਵਾਂ ਅਤੇ ਤੀਜੇ ਵਿਅਕਤੀ ਦੀਆਂ ਬੇਨਤੀਆਂ ਦੀ ਖਾਸ ਵਰਤੋਂ ਕੀਤੀ ਜਾਂਦੀ ਸੀ। ਇਹ ਆਗਿਆਵਾਂ ਨਵੇਂ ਨੇਮ ਵਿਚ ਸਿਰਫ ਵਰਤਮਾਨ ਕਾਲ ਅਤੇ ਭੂਤਕਾਲ ਵਾਕਾਂ ਵਿਚ ਹੀ ਮਿਲਦੀਆਂ ਹਨ।
- F. ਕਈ ਵਿਆਕਰਣ ਕ੍ਰਿਦੰਤਾਂ ਨੂੰ ਇਕ ਹੋਰ ਕਿਸਮ ਦੇ ਰੂਪ ਵਜੋਂ ਸ਼੍ਰੇਣੀਬੱਧ ਕਰਦੇ ਹਨ। ਉਹ ਯੂਨਾਨੀ ਨਵੇਂ ਨੇਮ ਵਿਚ ਬਹੁਤ ਆਮ ਹਨ ਅਤੇ ਅਕਸਰ ਜੁਬਾਨੀ ਵਿਸ਼ੇਸ਼ਣਾਂ ਵਜੋਂ ਪ੍ਰਭਾਸ਼ਿਤ ਹੁੰਦੇ ਹਨ। ਉਹ ਮੁੱਖ ਕਿਰਿਆ ਦੇ ਨਾਲ ਮਿਲ ਕੇ ਅਨੁਵਾਦ ਕੀਤੇ ਜਾਣਦੇ ਜਿਸ ਨਾਲ ਉਹ ਸੰਬੰਧ ਰੱਖਦੇ ਹਨ। ਕ੍ਰਿਦੰਤਾਂ ਦਾ ਅਨੁਵਾਦ ਕਰਨ ਵਿਚ ਵਿਸ਼ਾਲ ਕਿਸਮਾਂ ਸੰਭਾਵਿਤ ਹਨ। ਕੁਝ ਅੰਗਰੇਜ਼ੀ ਅਨੁਵਾਦਾਂ ਦਾ ਸਲਾਹ ਮਸ਼ਵਰਾ ਲੈਣਾ ਸਭ ਤੋਂ ਵਧੀਆ ਹੈ। ਇੱਥੇ Baker ਦੁਆਰਾ *The Bible in Twenty Six Translations* ਇਕ ਮਹਾਨ ਮਦਦ ਹੈ।
- G. ਭੂਤਕਾਲ ਕਿਰਿਆਸ਼ੀਲ ਸੰਕੇਤਕ ਇਕ ਘਟਨਾ ਨੂੰ ਲਿਖਣ ਦਾ ਸਧਾਰਣ ਜਾਂ “ਚਿੰਨ੍ਹ ਰਹਿਤ” ਢੰਗ ਸੀ। ਕਿਸੇ ਹੋਰ ਵਾਕ, ਵਾਚ ਜਾਂ ਰੂਪ ਦੀ ਕੁਝ ਵਿਸ਼ੇਸ਼ ਵਿਆਖਿਆਤਮਕ ਮਹੱਤਤਾ ਸੀ ਜੋ ਅਸਲ ਲੇਖਕ ਸੰਚਾਰ ਕਰਨਾ ਚਾਹੁੰਦਾ ਸੀ।

IV. ਯੂਨਾਨੀ ਤੋਂ ਜਾਣੂ ਨਾ ਹੋਣ ਵਾਲੇ ਵਿਅਕਤੀ ਲਈ ਹੇਠ ਲਿਖੀ ਅਧਿਐਨ ਮਦਦ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗੀ:

- A. Friberg, Barbara and Timothy. *Analytical Greek New Testament*. Grand Rapids: Baker, 1988.
- B. Marshall, Alfred. *Interlinear Greek-English New Testament*. Grand Rapids: Zondervan, 1976.
- C. Mounce, William D. *The Analytical Lexicon to the Greek New Testament*. Grand Rapids: Zondervan, 1993.
- D. Summers, Ray. *Essentials of New Testament Greek*. Nashville: Broadman, 1950.
- E. ਅਕਾਦਮਿਕ ਤੌਰ ਤੇ ਪ੍ਰਵਾਨਿਤ ਕੋਇਨੇ ਯੂਨਾਨੀ ਭਾਸ਼ਾ ਦੇ ਅਨੁਸਰਨ ਕੋਰਸ Moody Bible Institute, Chicago IL ਦੁਆਰਾ ਉਪਲਬਧ ਹਨ।

V. ਨਾਂਵ

- A. ਵਾਕ ਰਚਨਾ ਦੇ ਤੌਰ ਤੇ, ਨਾਂਵਾਂ ਨੂੰ ਕਾਰਕ ਦੁਆਰਾ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਕਾਰਕ ਇਕ ਨਾਂਵ ਦਾ ਉਹ ਪ੍ਰਭਾਵਿਤ ਰੂਪ ਹੈ ਜੋ ਇਸ ਦੇ ਕਿਰਿਆ ਅਤੇ ਵਾਕ ਦੇ ਹੋਰ ਭਾਗਾਂ ਨਾਲ ਸੰਬੰਧ ਨੂੰ ਦਰਸਾਉਂਦਾ ਹੈ। ਕੋਇਨੇ ਯੂਨਾਨੀ ਭਾਸ਼ਾ ਵਿਚ ਕਾਰਕ ਦੇ ਬਹੁਤ ਸਾਰੇ ਕੰਮ ਪੂਰਵ-ਸਰਗ ਦੁਆਰਾ ਦਰਸਾਏ ਗਏ ਹਨ। ਜਦੋਂ ਕਿ ਕਾਰਕ ਰੂਪ ਕਈ ਵੱਖਰੇ ਸੰਬੰਧਾਂ ਦੀ ਪਛਾਣ ਕਰਦਾ ਹੈ, ਇਸ ਲਈ ਪੂਰਵ-ਸਰਗ ਇਨ੍ਹਾਂ ਸੰਭਵ ਕਾਰਜਾਂ ਨੂੰ ਸਪੱਸ਼ਟ ਤੌਰ ਤੇ ਅਲੱਗ ਕਰਨ ਲਈ ਵਿਕਸਿਤ ਹੁੰਦਾ ਹੈ।
- B. ਯੂਨਾਨੀ ਕਾਰਕ ਨੂੰ ਅੱਠ ਤਰੀਕਿਆਂ ਨਾਲ ਸ਼੍ਰੇਣੀਬੱਧ ਕੀਤਾ ਗਿਆ ਹੈ:
 1. ਕਰਤਾ ਕਾਰਕ ਨੂੰ ਨਾਮ ਲਈ ਵਰਤਿਆ ਜਾਂਦਾ ਸੀ ਅਤੇ ਇਹ ਆਮ ਤੌਰ ਤੇ ਵਾਕ ਦਾ ਵਿਸ਼ਾ ਸੀ। ਇਸ ਨੂੰ ਵਿਸ਼ੇਸ਼ਤਾ ਨਾਂਵਾਂ ਅਤੇ ਵਿਸ਼ੇਸ਼ਣਾਂ ਨਾਲ ਕਿਰਿਆਵਾਂ “ਹੋਣ” ਜਾਂ “ਬਣਨ” ਨੂੰ ਜੋੜਣ ਲਈ ਵਰਤਿਆ ਜਾਂਦਾ ਸੀ।
 2. ਸੰਬੰਧ ਕਾਰਕ ਨੂੰ ਵਰਣਨ ਲਈ ਵਰਤਿਆ ਜਾਂਦਾ ਸੀ ਅਤੇ ਆਮ ਤੌਰ ਤੇ ਸ਼ਬਦ ਨਾਲ ਇਕ ਗੁਣ ਜਾਂ ਖੂਬੀ ਨਿਰਧਾਰਿਤ ਕਰਦਾ ਹੈ ਜਿਸ ਨਾਲ ਇਹ ਸੰਬੰਧਿਤ ਹੈ। ਇਹ ਇਸ ਸਵਾਲ ਦਾ ਜਵਾਬ ਦਿੰਦਾ ਹੈ “ਕਿਸ ਕਿਸਮ ਦਾ?” ਇਹ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ “ਦਾ, ਦੇ” ਦੀ ਵਰਤੋਂ ਦੁਆਰਾ ਪ੍ਰਗਟ ਕੀਤਾ ਗਿਆ ਹੈ।
 3. ਅਪਾਦਾਨ ਕਾਰਕ, ਸੰਬੰਧ ਕਾਰਕ ਦੀ ਤਰ੍ਹਾਂ ਦਾ ਇਕ ਰੂਪ ਹੈ, ਪਰ ਇਸ ਨੂੰ ਵਿਭੇਦ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਆਮ ਤੌਰ ਤੇ ਸਮੇਂ, ਸਥਾਨ, ਸਰੋਤ, ਸ਼ੁਰੂਆਤ ਜਾਂ ਉਪਾਧੀ ਦੇ ਇਕ ਬਿੰਦੂ ਤੋਂ ਵੱਖ ਹੋਣ ਨੂੰ ਦਰਸਾਉਂਦਾ ਹੈ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ “ਤੋਂ” ਦੁਆਰਾ ਦਰਸਾਇਆ ਗਿਆ ਹੈ।

4. ਸੰਪਰਦਾਨ ਕਾਰਕ ਦੀ ਵਰਤੋਂ ਵਿਅਕਤੀਗਤ ਰੁਚੀ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਹ ਇਕ ਸਕਾਰਾਤਮਕ ਜਾਂ ਨਕਾਰਾਤਮਕ ਪਹਿਲੂ ਨੂੰ ਦਰਸਾ ਸਕਦਾ ਹੈ। ਅਕਸਰ ਇਹ ਅਪ੍ਰਤੱਖ ਵਸਤੂ ਸੀ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ "ਵੱਲ" ਦੁਆਰਾ ਦਰਸਾਇਆ ਗਿਆ ਹੈ।
5. ਅਧਿਕਰਨ ਕਾਰਕ, ਸੰਪਰਦਾਨ ਦੀ ਤਰ੍ਹਾਂ ਦਾ ਰੂਪ ਹੈ, ਪਰ ਇਹ ਸਥਿਤੀ ਜਾਂ ਜਗ੍ਹਾ, ਸਮਾਂ ਜਾਂ ਤਰਕ ਦੀਆਂ ਸੀਮਾਵਾਂ ਦਾ ਵਰਣਨ ਕਰਦਾ ਹੈ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ "ਵਿਚ, ਉੱਤੇ, ਤੇ, ਵਿਚਕਾਰ, ਦੌਰਾਨ, ਦੁਆਰਾ, ਉੱਤੇ, ਅਤੇ ਨਾਲ-ਨਾਲ" ਦੁਆਰਾ ਦਰਸਾਇਆ ਗਿਆ ਹੈ।
6. ਕਰਨ ਕਾਰਕ, ਸੰਪਰਦਾਨ ਅਤੇ ਅਧਿਕਰਨ ਕਾਰਕਾਂ ਦੀ ਤਰ੍ਹਾਂ ਦਾ ਰੂਪ ਹੈ। ਇਹ ਅਰਥ ਅਤੇ ਸੰਗਤ ਨੂੰ ਜਾਹਰ ਕਰਦਾ ਹੈ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ "ਦੁਆਰਾ" ਜਾਂ "ਨਾਲ" ਦੁਆਰਾ ਦਰਸਾਇਆ ਜਾਂਦਾ ਹੈ।
7. ਕਰਮ ਕਾਰਕ ਦੀ ਵਰਤੋਂ ਕਿਸੇ ਕੰਮ ਦੇ ਨਤੀਜੇ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਹ ਸੀਮਾ ਨੂੰ ਦਰਸਾਉਂਦਾ ਹੈ। ਇਸ ਦੀ ਮੁੱਖ ਵਰਤੋਂ ਸਿੱਧਾ ਕਰਮ ਹੈ। ਇਹ ਸਵਾਲ ਦਾ ਜਵਾਬ ਦਿੰਦਾ ਹੈ "ਕਿੰਨਾ ਕੁ ਦੂਰ?" ਜਾਂ "ਕਿਸ ਹੱਦ ਤੱਕ?"
8. ਸੰਬੋਧਨ ਕਾਰਕ ਦੀ ਵਰਤੋਂ ਸਿੱਧੇ ਸੰਬੋਧਨ ਲਈ ਕੀਤੀ ਜਾਂਦੀ ਹੈ।

VI. ਯੋਜਕ ਸ਼ਬਦ ਅਤੇ ਜੋੜ

- A. ਯੂਨਾਨੀ ਇਕ ਬਹੁਤ ਹੀ ਸਟੀਕ ਭਾਸ਼ਾ ਹੈ ਕਿਉਂਕਿ ਇਸ ਵਿਚ ਬਹੁਤ ਸਾਰੇ ਜੁੜੇ ਸੰਬੰਧ ਹਨ। ਉਹ ਵਿਚਾਰਾਂ (ਉਪਵਾਕਾਂ, ਵਾਕਾਂ, ਅਤੇ ਪੈਰਿਊਆਂ) ਨੂੰ ਜੋੜਦੇ ਹਨ। ਉਹ ਇੰਨੇ ਆਮ ਹਨ ਕਿ ਉਨ੍ਹਾਂ ਦੀ ਗੈਰ-ਮੌਜੂਦਗੀ (ਸੰਯੋਜਕਗੀਣ ਰਚਨਾ) ਦਾ ਵਿਆਖਿਆ ਦੇ ਤੌਰ ਤੇ ਮਹੱਤਵ ਹੁੰਦਾ ਹੈ। ਅਸਲ ਵਿਚ, ਇਹ ਯੋਜਕ ਸ਼ਬਦ ਅਤੇ ਜੋੜ ਲੇਖਕ ਦੀ ਸੋਚ ਦੀ ਦਿਸ਼ਾ ਨੂੰ ਦਰਸਾਉਂਦੇ ਹਨ। ਉਹ ਅਕਸਰ ਇਹ ਜਾਹਰ ਕਰਨ ਵਿਚ ਬਹੁਤ ਮਹੱਤਵਪੂਰਣ ਹੁੰਦੇ ਹਨ ਕਿ ਅਸਲ ਵਿਚ ਉਹ ਕੀ ਸੰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
- B. ਇੱਥੇ ਕੁਝ ਯੋਜਕ ਸ਼ਬਦਾਂ ਅਤੇ ਜੋੜਾਂ ਅਤੇ ਉਨ੍ਹਾਂ ਦੇ ਅਰਥਾਂ ਦੀ ਸੂਚੀ ਹੈ (ਇਹ ਜਾਣਕਾਰੀ ਜ਼ਿਆਦਾਤਰ H. E. Dana ਅਤੇ Julius K. Mantey ਦੇ *A Manual Grammar of the Greek New Testament* ਤੋਂ ਇਕੱਠੀ ਕੀਤੀ ਗਈ ਹੈ)।

1. ਸਮਾਂ ਜੋੜ

- a. ਈਪੇਈ *epei*, ਈਪੇਈਦੇ *epeidē*, ਹੋਪੋਤੇ *hopote*, ਹੋਸ *hōs*, ਹੋਟੋ *hote*, ਹੋਟਾਨ *hotan* – "ਜਦੋਂ"
- b. ਹੋਓਸ *heōs* – "ਜਦਕਿ"
- c. ਹੋਟਾਨ *hotan*, ਈਪਾਨ *epan* – "ਜਦੋਂ ਵੀ"
- d. ਹੋਓਸ *heōs*, ਅਖਰੀ *achri*, ਮੇਖਰੀ *mechri* – "ਜਦੋਂ ਤੱਕ"
- e. ਪਰੀਵ *priv* – "ਪਹਿਲਾਂ"
- f. ਹੋਸ *hōs* – "ਤੋਂ ਲੈ ਕੇ," "ਜਦੋਂ," "ਜਿਵੇਂ ਕਿ"

2. ਤਾਰਕਕ ਜੋੜ

- a. ਉਦੇਸ਼
 - (1) ਹਿਨਾ *hina*, ਹੋਪੋਸ *hopōs*, ਹੋਸ *hōs* – "ਇਸ ਲਈ ਕਿ," "ਕਿ"
 - (2) ਹੋਸਟੇ *hōste* – "ਕਿ"
 - (3) ਪਰੋਸ *pros* ਜਾਂ ਈਸ *eis* – "ਕਿ"
- b. ਨਤੀਜਾ (ਉਦੇਸ਼ ਅਤੇ ਨਤੀਜੇ ਦੇ ਵਿਆਕਰਣ ਸੰਬੰਧੀ ਰੂਪਾਂ ਵਿਚ ਇਕ ਨੇੜਤਾ ਹੈ)
 - (1) ਹੋਸਟੇ *hōste* (ਇਹ ਸਭ ਤੋਂ ਆਮ ਹੈ) – "ਇਸ ਲਈ ਕਿ," "ਇਸ ਤਰ੍ਹਾਂ"
 - (2) ਹਿਵਾ *hiva* – "ਤਾਂ ਕਿ"

- (3) ਆਰਾ *ara* – "ਇਸ ਲਈ"
- c. ਅਨਿਯਮਤ ਜਾਂ ਕਾਰਨ
- (1) ਗਾਰ *gar* (ਕਾਰਨ/ਪ੍ਰਭਾਵ ਜਾਂ ਕਾਰਨ/ਨਤੀਜਾ) – "ਇਸ ਲਈ," "ਕਿਉਂਕਿ"
- (2) ਡਿਓਤੀ *dioti*, ਹੋਟਿਏ *hotiy* – "ਕਿਉਂਕਿ"
- (3) ਈਪੇਈ *epei*, ਈਪੇਈਦੇ *epeidē*, ਹੋਸ *hōs* – "ਜਦੋਂ ਤੋਂ"
- (4) ਡੀਆ *dia* (ਕਰਮ ਕਾਰਕ ਨਾਲ) ਅਤੇ (ਅਕਾਲਕ ਕਿਰਿਆ ਦੇ ਜੋੜ ਨਾਲ) – "ਕਿਉਂਕਿ"
- d. ਪਰਿਣਾਮ
- (1) ਆਰਾ *ara*, ਪੋਇਨੁਨ *poinun*, ਹੋਸਟੇ *hōste* – "ਇਸ ਲਈ"
- (2) ਡਿਓ *dio* (ਪਰਿਣਾਮ ਦਾ ਸਭ ਤੋਂ ਵੱਡਾ ਯੋਜਕ ਸ਼ਬਦ) – "ਜਿਸ ਕਰਕੇ," "ਇਸ ਲਈ," "ਤਦੇ ਹੀ"
- (3) ਉਨ *oun* – "ਇਸ ਲਈ," "ਇਸ ਕਰਕੇ," "ਤਾਂ," "ਨਤੀਜੇ ਵਜੋਂ"
- (4) ਟੋਇਨਾਉਨ *toinoun* – "ਇਸ ਅਨੁਸਾਰ"
- e. ਵਿਰੋਧਸੂਚਕ ਜਾਂ ਭਿੰਨਤਾ
- (1) ਆਲਾ *alla* (ਸਖਤ ਵਿਰੋਧੀ) – "ਪਰ," "ਸਿਵਾਏ"
- (2) ਡੇ *de* – "ਪਰ," "ਹਾਲਾਂਕਿ," "ਫਿਰ ਵੀ," "ਦੂਜੇ ਪਾਸੇ"
- (3) ਕਾਈ *kai* – "ਪਰ"
- (4) ਮੇਨਟੇਈ *mentoi*, ਉਨ *oun* – "ਹਾਲਾਂਕਿ"
- (5) ਪਲੇਨ *plēn* – "ਪਰੰਤੂ" (ਜ਼ਿਆਦਾਤਰ ਲੂਕਾ ਵਿਚ)
- (6) ਉਨ *oun* – "ਹਾਲਾਂਕਿ"
- f. ਤੁਲਨਾ
- (1) ਹੋਸ *hōs*, ਕਾਥੋਸ *kathōs* (ਤੁਲਨਾਤਮਕ ਉਪਵਾਕਾਂ ਨੂੰ ਪੇਸ਼ ਕਰਦਾ ਹੈ)
- (2) ਕਾਟਾ *kata* (ਮਿਸ਼ਰਣ ਨਾਲ, ਕਾਥੇ *katho*, ਕਾਥੋਟੀ *kathoti*, ਕਾਥੋਸਪਰ *kathōsper*, ਕਾਥਾਪਰ *kathaper*)
- (3) ਹੋਸੋਸ *hosos* (ਇਬਰਾਨੀਆਂ ਵਿਚ)
- (4) ਈ *ē* – "ਤੋਂ"
- g. ਨਿਰੰਤਰਤਾ ਜਾਂ ਲੜੀ
- (1) ਡੇ *de* – "ਅਤੇ," "ਹੁਣ"
- (2) ਕਾਈ *kai* – "ਅਤੇ"
- (3) ਟੇਈ *tei* – "ਅਤੇ"
- (4) ਹਿਨਾ *hina*, ਉਨ *oun* – "ਕਿ"
- (5) ਉਨ *oun* – "ਤਦ" (ਯੂਹੰਨਾ ਵਿਚ)
3. ਦਬਾਵਾਚਕ ਵਰਤੋਂ
- a. ਆਲਾ *alla* – "ਨਿਸ਼ਚਤਤਾ," "ਹਾਂ," "ਅਸਲ ਵਿਚ"
- b. ਆਰਾ *ara* – "ਸੱਚਮੁੱਚ," "ਯਕੀਨਨ," "ਸੱਚਮੁੱਚ"

- c. ਗਾਰ *gar* – "ਪਰ ਸੱਚਮੁੱਚ," "ਯਕੀਨਨ," "ਸੱਚਮੁੱਚ"
- d. ਡੇ *de* – "ਸੱਚਮੁੱਚ"
- e. ਈਅਨ *ean* – "ਇਥੋਂ ਤੱਕ ਕਿ"
- f. ਕਾਈ *kai* – "ਇਥੋਂ ਤੱਕ ਕਿ," "ਸੱਚਮੁੱਚ," "ਸੱਚਮੁੱਚ"
- g. ਮੇਨਟੇਈ *mentoi* – "ਸੱਚਮੁੱਚ"
- h. ਉਨ *oun* – "ਸੱਚਮੁੱਚ," "ਹਰ ਤਰ੍ਹਾਂ ਨਾਲ"

VII. ਸ਼ਰਤੀਆ ਵਾਕ

- A. ਇਕ ਸ਼ਰਤੀਆ ਵਾਕ ਉਹ ਹੁੰਦਾ ਹੈ ਜਿਸ ਵਿਚ ਇਕ ਜਾਂ ਵਧੇਰੇ ਸ਼ਰਤ ਵਾਲੇ ਉਪਵਾਕ ਹੁੰਦੇ ਹਨ। ਇਹ ਵਿਆਕਰਣਿਕ ਢਾਂਚਾ ਵਿਆਖਿਆ ਕਰਨ ਵਿਚ ਮਦਦ ਕਰਦਾ ਹੈ ਕਿਉਂਕਿ ਸ਼ਰਤਾਂ, ਕਾਰਨਾਂ ਜਾਂ ਕਾਰਣਾਂ ਨੂੰ ਪ੍ਰਦਾਨ ਕਰਦਾ ਹੈ ਕਿ ਮੁੱਖ ਕਿਰਿਆ ਦਾ ਕੰਮ ਕਿਉਂ ਹੋਇਆ ਜਾਂ ਨਹੀਂ ਹੋਇਆ। ਸ਼ਰਤੀਆ ਵਾਕਾਂ ਦੀਆਂ ਚਾਰ ਕਿਸਮਾਂ ਹਨ। ਇਹ ਉਸ ਤੋਂ ਚੱਲਦੇ ਸਨ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਉਦੇਸ਼ ਲਈ ਸੱਚ ਮੰਨਿਆ ਜਾਂਦਾ ਸੀ ਜੋ ਕਿ ਸਿਰਫ ਇਕ ਇੱਛਾ ਸੀ।
- B. ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਉਸ ਕੰਮ ਨੂੰ ਪ੍ਰਗਟ ਕਰਦਾ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਉਦੇਸ਼ ਤੋਂ ਸਹੀ ਮੰਨਿਆ ਗਿਆ ਹੈ ਭਾਵੇਂ ਇਹ ਇਕ "ਜੇਕਰ" ਨਾਲ ਦਰਸਾਇਆ ਜਾਂਦਾ ਹੈ। ਕਈ ਪ੍ਰਸੰਗਾਂ ਵਿਚ ਇਸ ਦਾ ਅਨੁਵਾਦ "ਤਦ" ਕੀਤਾ ਜਾ ਸਕਦਾ ਹੈ (ਦੇਖੋ, ਮੱਤੀ 4:3; ਰੋਮੀਆਂ 8:31). ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਸਾਰੀਆਂ ਪਹਿਲੀ ਸ਼੍ਰੇਣੀਆਂ ਅਸਲ ਵਿਚ ਸੱਚੀਆਂ ਹਨ। ਅਕਸਰ ਉਹ ਇਕ ਦਲੀਲ ਵਿਚ ਇਕ ਬਿੰਦੂ ਬਣਾਉਣ ਜਾਂ ਇਕ ਧੇਖੇ ਨੂੰ ਉਜਾਗਰ ਕਰਨ ਲਈ ਵਰਤੇ ਜਾਣਦੇ ਹਨ (ਦੇਖੋ, ਮੱਤੀ 12:27)।
- C. ਦੂਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਨੂੰ ਅਕਸਰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਇਹ ਇਕ ਗੱਲ ਬਣਾਉਣ ਲਈ ਕੁਝ ਦੱਸਦਾ ਹੈ ਜੋ ਕਿ ਅਸਲ ਵਿਚ ਸੱਚ ਨਹੀਂ ਹੈ। ਉਦਾਹਰਣਾਂ
 1. "ਜੇਕਰ ਉਹ ਨਬੀ ਹੁੰਦਾ ਜੇ ਕਿ ਉਹ ਨਹੀਂ ਹੈ, ਤਾਂ ਉਹ ਜਾਣ ਲੈਂਦਾ ਕਿ ਇਹ ਔਰਤ ਜੋ ਉਸ ਨੂੰ ਛੂੰਹਦੀ ਹੈ ਕੌਣ ਅਤੇ ਕਿਹੋ ਜਿਹੀ ਹੈ, ਪਰ ਉਸਨੇ ਅਜਿਹਾ ਨਹੀਂ ਕੀਤਾ" (ਲੂਕਾ 7:39)
 2. "ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ ਜੋ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ, ਜੋ ਤੁਸੀਂ ਨਹੀਂ ਕਰਦੇ ਹੋ (ਯੂਹੰਨਾ 5:46)
 3. "ਜੇਕਰ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰਦਾ ਰਹਿੰਦਾ, ਜੇ ਮੈਂ ਨਹੀਂ ਕਰਦਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ, ਜੇ ਮੈਂ ਹਾਂ" (ਗਲਾਤੀਆਂ 1:10)
- D. ਤੀਜੀ ਸ਼੍ਰੇਣੀ ਦਾ ਵਾਕ ਭਵਿੱਖ ਦੀ ਸੰਭਾਵੀ ਕਾਰਵਾਈ ਦੀ ਗੱਲ ਕਰਦਾ ਹੈ। ਇਹ ਅਕਸਰ ਉਸ ਕੰਮ ਦੀ ਸੰਭਾਵਨਾ ਨੂੰ ਮੰਨਦਾ ਹੈ। ਇਹ ਆਮ ਤੌਰ ਤੇ ਅਚਨਚੇਤਤਾ ਦਾ ਭਾਵ ਹੈ। ਮਨੁੱਖ ਕਿਰਿਆ ਦਾ ਕੰਮ "ਜੇਕਰ" ਉਪਵਾਕ ਦੇ ਕੰਮ ਤੇ ਨਿਰੰਤਰ ਹੁੰਦਾ ਹੈ। ਉਦਾਹਰਣ: 1 ਯੂਹੰਨਾ: 1:6-10; 2:4,6,9,15,20,21,24,29; 3:21; 4:20; 5:14,16.
- E. ਚੌਥੀ ਸ਼੍ਰੇਣੀ ਦਾ ਵਾਕ ਸੰਭਾਵਨਾ ਤੋਂ ਦੂਰ ਹੈ। ਇਹ ਨਵੇਂ ਨੇਮ ਵਿਚ ਬਹੁਤ ਘੱਟ ਹੈ। ਅਸਲ ਵਿਚ, ਇੱਥੇ ਕੋਈ ਚੌਥੀ ਸ਼੍ਰੇਣੀ ਦਾ ਸੰਪੂਰਨ ਸ਼ਰਤੀਆ ਵਾਕ ਨਹੀਂ ਹੈ ਜਿਸ ਵਿਚ ਸ਼ਰਤ ਦੇ ਦੋਵੇਂ ਹਿੱਸੇ ਫਿੱਟ ਬੈਠਦੇ ਹਨ। ਅੰਸ਼ਕ ਚੌਥੀ ਸ਼੍ਰੇਣੀ ਦੀ ਇਕ ਉਦਾਹਰਣ 1 ਪਤਰਸ 3:14 ਦਾ ਸ਼ੁਰੂਆਤੀ ਉਪਵਾਕ ਹੈ। ਅੰਸ਼ਕ ਚੌਥੀ ਸ਼੍ਰੇਣੀ ਦੀ ਇਕ ਉਦਾਹਰਣ ਰਸੂਲਾਂ ਦੇ ਕਰਤੱਬ 8:31 ਦਾ ਆਖਰੀ ਉਪਵਾਕ ਹੈ।

VIII. ਪਾਬੰਧੀਆਂ

- A. ਅੰਸ਼ *ਮੀ ME* ਨਾਲ ਵਰਤਮਾਨ ਆਗਿਆਵਾਚਕ ਦਾ ਅਕਸਰ (ਪਰ ਵਿਸ਼ੇਸ਼ ਤੌਰ ਤੇ ਨਹੀਂ) ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣ ਦਾ ਜ਼ੋਰ ਹੁੰਦਾ ਹੈ। ਕੁਝ ਉਦਾਹਰਣਾਂ: "ਧਰਤੀ ਤੇ ਆਪਣਾ ਧਨ-ਦੌਲਤ ਜੋੜਣਾ ਬੰਦ ਕਰੋ. . ." (ਮੱਤੀ 6:19); "ਆਪਣੇ ਜੀਵਨ ਬਾਰੇ ਚਿੰਤਾ ਕਰਨੀ ਬੰਦ ਕਰੋ. . ." (ਮੱਤੀ 6:25); "ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਸਾਧਨਾਂ ਵਜੋਂ ਭੇਟ ਨਾ ਚੜਾਓ. . ." (ਰੋਮੀਆਂ 6:13); "ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਨਰਾਜ਼ ਕਰਨਾ ਬੰਦ ਕਰੋ. . ." (ਅਫਸੀਆਂ 4:30); ਅਤੇ "ਸ਼ਰਾਬ ਨਾਲ ਮਤਵਾਲੇ ਨਾ ਹੋਵੋ. . ." (5:18)।
- B. ਅੰਸ਼ *ਮੀ* ਨਾਲ ਭੂਤਕਾਲ ਸੰਭਾਵਨਾਸੂਚਕ ਦਾ "ਕੋਈ ਕੰਮ ਸ਼ੁਰੂ ਨਾ ਕਰੋ" ਤੇ ਜ਼ੋਰ ਹੁੰਦਾ ਹੈ। ਕੁਝ ਉਦਾਹਰਣਾਂ: "ਇਸ ਤਰ੍ਹਾਂ ਸੋਚਣਾ ਸ਼ੁਰੂ ਵੀ ਨਾ ਕਰੋ. . ." (ਮੱਤੀ 5:17); "ਕਦੇ ਵੀ ਚਿੰਤਾ ਨਾ ਕਰੋ. . ." (ਮੱਤੀ 6:31); "ਤੁਹਾਨੂੰ ਕਦੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਹੈ. . ." (2 ਤਿਮੋਥਿਉਸ 1:8)।
- C. ਸੰਭਾਵਨਾਸੂਚਕ ਰੂਪ ਨਾਲ ਦੋਹਰਾ ਨਕਾਰਾਤਮਕ ਬਹੁਤ ਹੀ ਪ੍ਰਭਾਵਸ਼ਾਲੀ ਇਨਕਾਰ ਹੁੰਦਾ ਹੈ। "ਕਦੇ ਨਹੀਂ, ਨਹੀਂ ਕਦੇ ਨਹੀਂ" ਜਾਂ "ਕਿਸੇ ਵੀ ਸਥਿਤੀ ਵਿਚ ਨਹੀਂ" ਕੁਝ ਉਦਾਹਰਣਾਂ: "ਉਹ ਕਦੇ ਵੀ ਮੌਤ ਦਾ ਅਨੁਭਵ ਨਹੀਂ ਕਰੇਗਾ" (ਯੂਹੰਨਾ 8:51); "ਮੈਂ ਕਦੇ ਨਹੀਂ, ਨਹੀਂ, ਕਦੇ ਨਹੀਂ. . ." (1 ਕੁਰਿੰਥੀਆਂ 8:13)।

IX. ਸਾਹਿਤਕ ਲੇਖ

- A. ਕੋਇਨੇ ਯੂਨਾਨੀ ਭਾਸ਼ਾ ਵਿਚ ਲੇਖ "ਦਾ the" ਦੀ ਵਰਤੋਂ ਅੰਗਰੇਜ਼ੀ ਵਰਗੀ ਹੀ ਹੈ। ਇਸਦਾ ਮੁੱਢਲਾ ਕੰਮ "ਇਸ਼ਾਰਾ ਕਰਨਾ ਵਾਲਾ" ਹੁੰਦਾ ਹੈ, ਇਹ ਸ਼ਬਦ, ਨਾਮ ਜਾਂ ਵਾਕੰਸ਼ ਵੱਲ ਧਿਆਨ ਖਿੱਚਣ ਦਾ ਇਕ ਢੰਗ ਹੈ। ਨਵੇਂ ਨੇਮ ਦੇ ਲੇਖਕਾਂ ਦੁਆਰਾ ਇਸਦਾ ਇਸਤੇਮਾਲ ਵੱਖਰੇ-ਵੱਖਰੇ ਢੰਗਾਂ ਨਾਲ ਕੀਤਾ ਗਿਆ ਹੈ। ਨਿਸ਼ਚਿਤ ਲੇਖ ਦੇ ਕੰਮ ਹੇ ਸਕਦੇ ਹਨ
1. ਇਕ ਸੰਕੇਤਵਾਚਕ ਸਰਵਨਾਂਵ ਦੀ ਤਰ੍ਹਾਂ ਇਕ ਵਿਰੋਧੀ ਯੰਤਰ ਦੀ ਤਰ੍ਹਾਂ;
 2. ਪਹਿਲਾਂ ਪੇਸ਼ ਕੀਤੇ ਵਿਸ਼ੇ ਜਾਂ ਵਿਅਕਤੀ ਦਾ ਸੰਕੇਤ ਦੇ ਤੌਰ ਤੇ;
 3. ਇਕ ਜੋੜਣ ਵਾਲੀ ਕਿਰਿਆ ਦੇ ਨਾਲ ਇਕ ਵਾਕ ਵਿਚ ਵਿਸ਼ੇ ਦੀ ਪਛਾਣ ਕਰਨ ਦੇ ਢੰਗ ਵਜੋਂ। ਉਦਾਹਰਣ: "ਪਰਮੇਸ਼ਰ ਆਤਮਾ ਹੈ" (ਯੂਹੰਨਾ 4:24); "ਪਰਮੇਸ਼ਰ ਚਾਨਣ ਹੈ" (1 ਯੂਹੰਨਾ 1:5); "ਪਰਮੇਸ਼ਰ ਪਿਆਰ ਹੈ" (4:8,16)।
- B. ਕੋਇਨੇ ਯੂਨਾਨੀ ਭਾਸ਼ਾ ਵਿਚ ਅੰਗਰੇਜ਼ੀ ਦੇ "a" ਜਾਂ "an" ਦੀ ਤਰ੍ਹਾਂ ਕੋਈ ਅਨਿਸ਼ਚਿਤ ਲੇਖ ਨਹੀਂ ਹੈ। ਨਿਸ਼ਚਿਤ ਲੇਖ ਦੀ ਗੈਰ-ਮੌਜੂਦਗੀ ਦਾ ਮਤਲਬ ਹੋ ਸਕਦਾ ਹੈ
1. ਕਿਸੇ ਚੀਜ਼ ਦੀਆਂ ਵਿਸ਼ੇਸ਼ਤਾਵਾਂ ਜਾਂ ਗੁਣਾਂ ਤੇ ਧਿਆਨ ਕੇਂਦਰਿਤ
 2. ਕਿਸੇ ਚੀਜ਼ ਦੀ ਸ਼੍ਰੇਣੀ ਤੇ ਧਿਆਨ ਕੇਂਦਰਿਤ
- C. ਨਵੇਂ ਨੇਮ ਦੇ ਲੇਖਕਾਂ ਨੇ ਲੇਖ ਦਾ ਵੱਖਰੇ ਤਰੀਕਿਆਂ ਨਾਲ ਇਸਤੇਮਾਲ ਕੀਤਾ।

X. ਯੂਨਾਨੀ ਨਵੇਂ ਨੇਮ ਵਿਚ ਜ਼ੋਰ ਨੂੰ ਦਰਸਾਉਣ ਦੇ ਤਰੀਕੇ

- A. ਜ਼ੋਰ ਦੇਣ ਦੀ ਤਕਨੀਕ ਨਵੇਂ ਨੇਮ ਦੇ ਲੇਖਕਾਂ ਵਿਚ ਵੱਖਰੀ ਸੀ। ਸਭ ਤੋਂ ਜ਼ਿਆਦਾ ਇਕਸਾਰ ਅਤੇ ਰਸਮੀ ਲੇਖਕ ਲੂਕਾ ਅਤੇ ਇਬਰਾਨੀਆਂ ਦਾ ਲੇਖਕ ਸੀ।
- B. ਅਸੀਂ ਉੱਪਰ ਕਿਹਾ ਹੈ ਕਿ ਭੂਤਕਾਲ ਕਿਰਿਆਸ਼ੀਲ ਸੰਕੇਤਕ ਜ਼ੋਰ ਦੇਣ ਲਈ ਮਿਆਰੀ ਅਤੇ ਨਿਸ਼ਾਨਬੱਧ ਸੀ, ਪਰ ਕਿਸੇ ਹੋਰ ਵਾਕ, ਵਾਚ, ਜਾਂ ਰੂਪ ਦੀ ਵਿਆਖਿਆਤਮਕ ਮਹੱਤਤਾ ਸੀ। ਇਸਦਾ ਅਰਥ ਇਹ ਨਹੀਂ ਕਿ ਭੂਤਕਾਲ ਕਿਰਿਆਸ਼ੀਲ ਸੰਕੇਤਕ ਅਕਸਰ ਮਹੱਤਵਪੂਰਣ ਵਿਆਕਰਣਿਕ ਅਰਥਾਂ ਵਿਚ ਨਹੀਂ ਵਰਤੇ ਜਾਂਦੇ ਸਨ। (ਉਦਾਹਰਣ: ਰੋਮੀਆਂ 6:10 [ਦੇ ਵਾਰ])।
- C. ਕੋਇਨੇ ਯੂਨਾਨੀ ਭਾਸ਼ਾ ਵਿਚ ਸ਼ਬਦਾਂ ਦਾ ਕ੍ਰਮ

1. ਕੋਇਨੇ ਯੂਨਾਨੀ ਭਾਸ਼ਾ ਇਕ ਪ੍ਰਭਾਵਸ਼ਾਲੀ ਭਾਸ਼ਾ ਸੀ ਜੋ ਅੰਗਰੇਜ਼ੀ ਦੀ ਤਰ੍ਹਾਂ ਸ਼ਬਦਾਂ ਦੇ ਕ੍ਰਮ ਤੇ ਨਿਰਭਰ ਨਹੀਂ ਸੀ। ਇਸ ਲਈ, ਲੇਖਕ ਆਮ ਤੌਰ ਤੇ ਇਹ ਦਿਖਾਉਣ ਲਈ ਕ੍ਰਮ ਨੂੰ ਬਦਲ ਸਕਦਾ ਹੈ:
 - a. ਲੇਖਕ ਪਾਠਕ ਤੇ ਕੀ ਜ਼ੋਰ ਪਾਉਣਾ ਚਾਹੁੰਦਾ ਹੈ
 - b. ਲੇਖਕ ਨੇ ਕੀ ਸੋਚਿਆ ਕਿ ਪਾਠਕ ਨੂੰ ਕੀ ਹੈਰਾਨ ਕਰੇਗਾ
 - c. ਲੇਖਕ ਕਿਸ ਬਾਰੇ ਡੂੰਘਾ ਸੋਚਦਾ ਹੈ
2. ਯੂਨਾਨੀ ਭਾਸ਼ਾ ਵਿਚ ਸਧਾਰਣ ਸ਼ਬਦਾਂ ਦਾ ਕ੍ਰਮ ਅਜੇ ਵੀ ਇਕ ਬੇਚੈਨੀ ਦਾ ਮੁੱਦਾ ਹੈ। ਹਾਲਾਂਕਿ, ਆਮ ਕ੍ਰਮ ਮੰਨਿਆ ਜਾਂਦਾ ਹੈ
 - a. ਕਿਰਿਆਵਾਂ ਨੂੰ ਜੋੜਣ ਲਈ
 - (1) ਕਿਰਿਆ
 - (2) ਵਿਸ਼ਾ
 - (3) ਪੂਰਕ
 - b. ਪਰਿਵਰਤਨਸ਼ੀਲ ਕਿਰਿਆਵਾਂ ਲਈ
 - (1) ਕਿਰਿਆ
 - (2) ਵਿਸ਼ਾ
 - (3) ਇਕਾਈ
 - (4) ਅਸਿੱਧੀ ਇਕਾਈ
 - (5) ਸਬੰਧਕੀ ਮੁਹਾਵਰਾ
 - c. ਨਾਂਵ ਮੁਹਾਵਰਿਆਂ ਲਈ
 - (1) ਨਾਂਵ
 - (2) ਸੋਧਕ
 - (3) ਸਬੰਧਕੀ ਮੁਹਾਵਰਾ
3. ਵਿਆਖਿਆ ਕਰਨ ਲਈ ਸ਼ਬਦਾਂ ਦਾ ਕ੍ਰਮ ਬਹੁਤ ਮਹੱਤਵਪੂਰਣ ਹੋ ਸਕਦਾ ਹੈ। ਉਦਾਹਰਣਾਂ:
 - a. "ਮੇਰੇ ਨਾਲ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ" "ਸਾਂਝ ਦਾ ਸੱਜਾ ਹੱਥ" ਮੁਹਾਵਰਾ ਅਲੱਗ ਕੀਤਾ ਗਿਆ ਅਤੇ ਇਸਦੇ ਮਹੱਤਵ ਨੂੰ ਦਰਸਾਉਣ ਲਈ ਅੱਗੇ ਕੀਤਾ ਗਿਆ (ਗਲਾਤੀਆਂ 2:9)।
 - b. "ਮਸੀਹ ਨਾਲ" ਅੱਗੇ ਰੱਖਿਆ ਗਿਆ ਹੈ। ਉਸਦੀ ਮੌਤ ਕੇਂਦਰੀ ਸੀ (ਗਲਾਤੀਆਂ 2:20)।
 - c. "ਕਈ ਹਿੱਸਿਆਂ ਵਿਚ ਅਤੇ ਕਈ ਤਰ੍ਹਾਂ ਨਾਲ" (ਇਬਰਾਨੀਆਂ 1:1) ਅੱਗੇ ਰੱਖਿਆ ਗਿਆ ਹੈ। ਇਸਦਾ ਅਰਥ ਸੀ ਕਿ ਪਰਮੇਸ਼ਰ ਨੇ ਆਪਣੇ ਆਪ ਨੂੰ ਕਿਵੇਂ ਪ੍ਰਗਟ ਕੀਤਾ, ਇਸ ਨੂੰ ਅਲੱਗ ਕੀਤਾ ਗਿਆ ਨਾ ਕਿ ਪ੍ਰਕਾਸ਼ ਦੇ ਤੱਥ ਨੂੰ।
- D. ਆਮ ਤੌਰ ਤੇ ਕੁਝ ਹੱਦ ਤੱਕ ਹੇਠ ਲਿਖਿਆਂ ਦੁਆਰਾ ਜ਼ੋਰ ਦਿੱਤਾ ਗਿਆ ਸੀ
 1. ਸਰਵਨਾਂਵ ਦਾ ਦੁਹਰਾਓ ਜੋ ਕਿਰਿਆ ਦੇ ਪ੍ਰਭਾਵਿਤ ਰੂਪ ਵਿਚ ਪਹਿਲਾਂ ਹੀ ਮੌਜੂਦ ਸੀ। ਉਦਾਹਰਣ: " ਮੈਂ, ਖੁਦ, ਤੁਹਾਡੇ ਨਾਲ ਜ਼ਰੂਰ ਰਹਾਂਗਾ. . ." (ਮੱਤੀ 28:20)।
 2. ਇਕ ਸੰਭਾਵਿਤ ਯੋਜਕ ਸ਼ਬਦ, ਜਾਂ ਸ਼ਬਦਾਂ, ਵਾਕਾਂਸ਼ਾਂ, ਉਪਵਾਕਾਂ ਜਾਂ ਵਾਕਾਂ ਦੇ ਵਿਚਕਾਰ ਜੋੜਣ ਵਾਲੀ ਚੀਜ਼ ਦੀ ਗੈਰ-ਮੌਜੂਦਗੀ। ਇਸ ਨੂੰ ਸੰਯੋਜਕਗੀਣ ਰਚਨਾ ("ਜੁੜੇ ਨਹੀਂ") ਕਿਹਾ ਜਾਂਦਾ ਹੈ। ਜੋੜਣ ਵਾਲੀ ਚੀਜ਼ ਦੀ ਉਮੀਦ ਕੀਤੀ ਗਈ ਸੀ, ਇਸ ਲਈ ਇਸਦੀ ਗੈਰ-ਮੌਜੂਦਗੀ ਧਿਆਨ ਨੂੰ ਖਿੱਚੇਗੀ। ਉਦਾਹਰਣਾਂ:
 - a. ਪਹਾੜੀ ਉਪਦੇਸ਼, ਮੱਤੀ 5:3ff (ਸੂਚੀ ਤੇ ਜ਼ੋਰ ਦਿੱਤਾ ਗਿਆ ਹੈ)
 - b. ਯੂਹੰਨਾ 14:1 (ਨਵਾਂ ਵਿਸ਼ਾ)

- c. ਰੋਮੀਆਂ 9:1 (ਨਵਾਂ ਭਾਗ)
- d. 2 ਕੁਰਿੰਥੀਆਂ 12:20 (ਸੂਚੀ ਤੇ ਜੋਰ ਦਿੱਤਾ ਗਿਆ ਹੈ)
3. ਕਿਸੇ ਪ੍ਰਸੰਗ ਵਿਚ ਦਿੱਤੇ ਗਏ ਸ਼ਬਦਾਂ ਜਾਂ ਵਾਕਾਂਸ਼ਾਂ ਦਾ ਦੁਹਰਾਓ ਉਦਾਹਰਣਾਂ: “ਉਸਦੀ ਮਹਿਮਾ ਦੀ ਉਸਤਤ” (ਅਫਸੀਆਂ 1:6, 12 ਅਤੇ 14)। ਇਹ ਵਾਕਾਂਸ਼ ਤ੍ਰਿਏਕ ਦੇ ਹਰੇਕ ਵਿਅਕਤੀ ਦੇ ਕੰਮ ਨੂੰ ਦਰਸਾਉਣ ਲਈ ਵਰਤਿਆ ਗਿਆ ਸੀ।
4. ਮੁਹਾਵਰੇ ਜਾਂ ਸ਼ਬਦਾਂ (ਧੁਨੀ) ਦੇ ਵਿਚਕਾਰ ਨਾਟਕ ਦੀ ਵਰਤੋਂ
- a. ਸੁਭਾਸ਼ਣ – ਵਰਜਿਤ ਵਿਸ਼ਿਆਂ ਲਈ ਸ਼ਬਦਾਂ ਨੂੰ ਬਦਲਣਾ, ਜਿਵੇਂ ਕਿ ਮੌਤ ਲਈ “ਸੌਣਾ” (ਯੂਹੰਨਾ 11:11-14) ਜਾਂ ਪੁਰਸ਼ ਜਣਨ ਇੰਦਰੀ ਲਈ “ਪੈਰ” (ਰੂਥ 3:7-8; 1 ਸਮੂਏਲ 24:3)।
- b. ਗੋਲ-ਮੇਲ ਗੱਲਾਂ – ਪਰਮੇਸ਼ਰ ਦੇ ਨਾਮ ਦੇ ਸ਼ਬਦਾਂ ਨੂੰ ਬਦਲਣਾ, ਜਿਵੇਂ ਕਿ “ਸਵਰਗ ਦਾ ਰਾਜ” (ਮੱਤੀ 3:2) ਜਾਂ “ਸਵਰਗ ਤੋਂ ਇਕ ਆਵਾਜ਼” (ਮੱਤੀ 3:17)।
- c. ਅਲੰਕਾਰ
- (1) ਅਸੰਭਵ ਅਤਿਕਥਨੀ (ਮੱਤੀ 3:9; 5:29-30; 19:24)
- (2) ਮਾਮੂਲੀ ਬਿਆਨਬਾਜ਼ੀ (ਮੱਤੀ 3:5; ਰਸੂਲਾਂ ਦੇ ਕਰਤੱਬ 2:36)
- (3) ਮਾਨਵੀਕਰਨ (1 ਕੁਰਿੰਥੀਆਂ 15:55)
- (4) ਵਿਆਂਗਾਤਮਕ (ਗਲਾਤੀਆਂ 5:12)
- (5) ਕਾਵਿਕ ਅੰਸ਼ (ਫਿਲਿੱਪੀਆਂ 2:6-11)
- (6) ਸ਼ਬਦਾਂ ਦੇ ਵਿਚਕਾਰ ਧੁਨੀ ਨਾਟਕ
- (a) "ਕਲੀਸਿਯਾ"
- (i) "ਕਲੀਸਿਯਾ" (ਅਫਸੀਆਂ 3:21)
- (ii) "ਬੁਲਾਉਣਾ" (ਅਫਸੀਆਂ 4:1, 4)
- (iii) "ਬੁਲਾਏ ਹੋਏ" (ਅਫਸੀਆਂ 4:1, 4)
- (b) "ਆਜ਼ਾਦ"
- (i) "ਆਜ਼ਾਦ ਔਰਤ" (ਗਲਾਤੀਆਂ 4:31)
- (ii) "ਆਜ਼ਾਦੀ" (ਗਲਾਤੀਆਂ 5:1)
- (iii) "ਆਜ਼ਾਦ" (ਗਲਾਤੀਆਂ 5:1)
- d. ਮੁਹਾਵਰੇ ਵਾਲੀ ਭਾਸ਼ਾ – ਉਹ ਭਾਸ਼ਾ ਜੋ ਆਮ ਤੌਰ ਤੇ ਸਭਿਆਚਾਰਕ ਅਤੇ ਭਾਸ਼ਾ ਵਿਸ਼ੇਸ਼ ਹੁੰਦੀ ਹੈ:
- (1) “ਭੋਜਨ” ਦੀ ਲਾਖਣਿਕ ਵਰਤੋਂ (ਯੂਹੰਨਾ 4:31-34)
- (2) “ਮੰਦਰ” ਦੀ ਲਾਖਣਿਕ ਵਰਤੋਂ (ਯੂਹੰਨਾ 2:19; ਮੱਤੀ 26:61)
- (3) ਤੁਲਨਾ ਦਾ ਇਬਰਾਨੀ ਮੁਹਾਵਰਾ, “ਨਫਤਰ” (ਉਤਪਤ 29:31; ਬਿਵਸਥਾ ਸਾਰ 21:15; ਲੂਕਾ 14:26; ਯੂਹੰਨਾ 12:25; ਰੋਮੀਆਂ 9:13)
- (4) “ਸਾਰੇ” ਬਨਾਮ “ਬਹੁਤ ਸਾਰੇ” ਯਸਾਯਾਹ 53:6 (“ਸਾਰੇ”) ਦੀ 53:11 ਅਤੇ 12 (“ਬਹੁਤ ਸਾਰੇ”) ਨਾਲ ਤੁਲਨਾ ਕਰੋ। ਇਹ ਸ਼ਬਦ ਰੋਮੀਆਂ 5:18 ਅਤੇ 19 ਅਨੁਸਾਰ ਸਮਾਨਾਰਥੀ ਹਨ।
5. ਇਕ ਸ਼ਬਦ ਦੀ ਬਜਾਏ ਪੂਰੇ ਭਾਸ਼ਾਈ ਮੁਹਾਵਰੇ ਦੀ ਵਰਤੋਂ। ਉਦਾਹਰਣ: “ਪ੍ਰਭੂ ਯਿਸੂ ਮਸੀਹ”
6. ਐਟੋਸ *autos* ਦੀ ਖਾਸ ਵਰਤੋਂ
- a. ਜਦੋਂ ਲੇਖ ਦੇ ਨਾਲ (ਵਿਸ਼ੇਸ਼ ਸਥਿਤੀ) ਇਸਦਾ ਅਨੁਵਾਦ “ਇਕੋ ਜਿਹਾ” ਹੁੰਦਾ ਹੈ।

- b. ਜਦੋਂ ਲੇਖ ਤੋਂ ਬਿਨਾਂ ਤਾਂ ਇਸਦਾ ਅਨੁਵਾਦ “ਖ਼ੁਦ,” “ਆਪਣੇ ਆਪ,” ਜਾਂ “ਆਪ” ਕੀਤਾ ਜਾਂਦਾ ਹੈ।
- E. ਯੂਨਾਨੀ ਨਾ ਪੜ੍ਹਨ ਵਾਲੇ ਬਾਈਬਲ ਦੇ ਵਿਦਿਆਰਥੀ ਕਈ ਤਰੀਕਿਆਂ ਨਾਲ ਜ਼ੋਰ ਦੀ ਪਛਾਣ ਕਰ ਸਕਦੇ ਹਨ:
1. ਇਕ ਯੂਨਾਨੀ/ਅੰਗਰੇਜ਼ੀ ਦੇ ਵਿਸ਼ਲੇਸ਼ਣਸ਼ੀਲ ਕੋਸ਼ ਅਤੇ ਇੰਟਰਲਿਨੀਅਰ ਦੀ ਵਰਤੋਂ
 2. ਅੰਗਰੇਜ਼ੀ ਅਨੁਵਾਦਾਂ ਦੀ ਤੁਲਨਾ, ਖਾਸਕਰ ਅਨੁਵਾਦਾਂ ਦੇ ਵੱਖ-ਵੱਖ ਸਿਧਾਂਤਾਂ ਤੋਂ। ਉਦਾਹਰਣ: “ਸ਼ਬਦ ਤੋਂ ਸ਼ਬਦ” ਅਨੁਵਾਦਾਂ ਦੀ (KJV, NKJV, ASV, NASB, RSV, NRSV) “ਗਤੀਸ਼ੀਲ ਸਮਾਨਾਰਥੀ” (Williams, NIV, NEB, REB, JB, NJB, TEV) ਨਾਲ ਤੁਲਨਾ। Baker ਦੁਆਰਾ ਪ੍ਰਕਾਸ਼ਤ *The Bible in Twenty-Six Translations* ਇੱਥੇ ਇਕ ਚੰਗੀ ਸਹਾਇਤਾ ਹੋਵੇਗੀ।
 3. Joseph Bryant Rotherham ਦੀ *The Emphasized Bible* ਦੀ ਵਰਤੋਂ (Kregel, 1994).
 4. ਬਹੁਤ ਸ਼ਾਬਦਿਕ ਅਨੁਵਾਦ ਦੀ ਵਰਤੋਂ
 - a. *The American Standard Version* of 1901
 - b. *Young's Literal Translation of the Bible* by Robert Young (Guardian Press, 1976)

ਵਿਆਕਰਣ ਦਾ ਅਧਿਐਨ ਕਰਨਾ ਔਖਾ ਹੈ ਪਰ ਸਹੀ ਵਿਆਖਿਆ ਲਈ ਜ਼ਰੂਰੀ ਹੈ। ਇਹ ਸੰਖੇਪ ਪਰਿਭਾਸ਼ਾਵਾਂ, ਟਿੱਪਣੀਆਂ ਅਤੇ ਉਦਾਹਰਣਾਂ ਗੈਰ-ਯੂਨਾਨੀ ਪੜ੍ਹਨ ਵਾਲੇ ਵਿਅਕਤੀਆਂ ਨੂੰ ਉਤਸ਼ਾਹਿਤ ਅਤੇ ਤਿਆਰ ਕਰਨ ਲਈ ਹਨ ਕਿ ਉਹ ਇਸ ਵਿਚ ਦਿੱਤੇ ਵਿਆਕਰਣਿਕ ਸੂਚਨਾ ਦਾ ਇਸਤੇਮਾਲ ਕਰ ਸਕਣ। ਨਿਸ਼ਚਿਤ ਤੌਰ ਤੇ ਇਹ ਪਰਿਭਾਸ਼ਾਵਾਂ ਬਹੁਤ ਸਰਲ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਇਕ ਗੁੰਝਲਦਾਰ ਢੰਗ ਨਾਲ ਨਹੀਂ ਵਰਤਣਾ ਚਾਹੀਦਾ, ਪਰ ਇਹ ਨਵੇਂ ਨੇਮ ਦੀ ਵਾਕ ਰਚਨਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਅੱਗੇ ਵਧਣ ਵਾਲੇ ਪੱਥਰ ਹਨ। ਉਮੀਦ ਹੈ ਕਿ ਇਹ ਪਰਿਭਾਸ਼ਾਵਾਂ ਪਾਠਕਾਂ ਨੂੰ ਦੂਜੇ ਅਧਿਐਨ ਦੀਆਂ ਟਿੱਪਣੀਆਂ ਨੂੰ ਸਮਝਣ ਦੇ ਯੋਗ ਕਰਨਗੀਆਂ ਜਿਵੇਂ ਕਿ ਨਵੇਂ ਨੇਮ ਬਾਰੇ ਤਕਨੀਕੀ ਟਿੱਪਣੀਆਂ ਹਨ।

ਸਾਨੂੰ ਲਾਜ਼ਮੀ ਤੌਰ ਤੇ ਬਾਈਬਲ ਦੇ ਹਵਾਲੇ ਵਿਚ ਮਿਲੀਆਂ ਜਾਣਕਾਰੀ ਦੀਆਂ ਚੀਜ਼ਾਂ ਦੇ ਅਧਾਰ ਤੇ ਆਪਣੀ ਵਿਆਖਿਆ ਦੀ ਪੜਤਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਵਿਆਕਰਣ ਇਨ੍ਹਾਂ ਚੀਜ਼ਾਂ ਵਿਚ ਸਭ ਤੋਂ ਵੱਧ ਮਦਦਗਾਰ ਹੈ; ਦੂਸਰੀਆਂ ਚੀਜ਼ਾਂ ਵਿਚ ਇਤਿਹਾਸਿਕ ਸਥਿਤੀ, ਸਾਹਿਤਕ, ਪ੍ਰਸੰਗ, ਸਮਕਾਲੀ ਸ਼ਬਦਾਂ ਦੀ ਵਰਤੋਂ ਅਤੇ ਸਮਾਨਾਂਤਰ ਅੰਸ਼ ਸ਼ਾਮਲ ਹੁੰਦੇ ਹਨ।

ਪਾਠਕ੍ਰਮ ਆਲੋਚਨਾ

ਇਸ ਵਿਸ਼ੇ ਨਾਲ ਇਸ ਤਰ੍ਹਾਂ ਨੌਜਿਠਿਆ ਜਾਵੇਗਾ ਜਿਵੇਂ ਕਿ ਇਸ ਵਿਆਖਿਆ ਵਿੱਚ ਪਾਏ ਗਏ ਪਾਠਕ੍ਰਮ ਦੇ ਨੇਟਾਂ ਦੀ ਵਿਆਖਿਆ ਕੀਤੀ ਜਾ ਸਕੇ। ਹੇਠ ਦਿੱਤੀ ਗਈ ਰੂਪ-ਰੇਖਾ ਇਸ ਤਰ੍ਹਾਂ ਫਾਇਦੇਮੰਦ ਹੋਵੇਗੀ

I. ਸਾਡੀ ਅੰਗ੍ਰੇਜੀ ਬਾਈਬਲ ਦੇ ਪਾਠਗਤ ਸਰੋਤ

A. ਪੁਰਾਣਾ ਨੇਮ

B. ਨਵਾਂ ਨੇਮ

II. "ਘੱਟ ਦਰਜੇ ਦੀ ਆਲੋਚਨਾ" ਦੀਆਂ ਮੁਸ਼ਕਲਾਂ ਅਤੇ ਸਿਧਾਂਤ ਦੇ ਸੰਖੇਪ ਵੇਰਵੇ ਨੂੰ ਵੀ "ਪਾਠਗਤ ਆਲੋਚਨਾ" ਕਿਹਾ ਜਾਂਦਾ ਹੈ

III. ਅੱਗੇ ਹੋਰ ਪੜ੍ਹਨ ਲਈ ਸੁਝਾਏ ਗਏ ਸਰੋਤ

I. ਸਾਡੀ ਅੰਗ੍ਰੇਜੀ ਬਾਈਬਲ ਦੇ ਪਾਠਗਤ ਸਰੋਤ

A. ਪੁਰਾਣਾ ਨੇਮ

1. ਮਾਸੋਰੈਟਿਕ ਪਾਠ Masoretic text (MT) – ਇਬਰਾਨੀ ਵਿਅੰਜਨ ਪਾਠ ਰੱਬੀ ਅਕੁਈਬਾ ਦੁਆਰਾ 100 ਈਸਾ ਪੂਰਵ ਵਿੱਚ ਜੋੜਿਆ ਗਿਆ ਸੀ। ਛੇਵੀਂ ਸਦੀ ਈਸਾ ਪੂਰਵ ਵਿੱਚ ਸਵਰ ਧੁਨੀਆਂ, ਲਹਿਜੇ, ਹਾਸ਼ੀਏ ਦੇ ਨੇਟ, ਵਿਰਾਮ ਚਿੰਨ੍ਹ ਅਤੇ ਉਪਕਰਣ ਬਿੰਦੂ ਸ਼ਾਮਲ ਕੀਤੇ ਜਾਣੇ ਸ਼ੁਰੂ ਹੋ ਗਏ ਅਤੇ ਨੌਵੀਂ ਸਦੀ ਦੇ ਅਖੀਰ ਵਿੱਚ ਪੂਰੇ ਕਰ ਦਿੱਤੇ ਗਏ। ਇਹ ਯਹੂਦੀ ਵਿਦਵਾਨਾਂ ਦੇ ਪਰਿਵਾਰ ਦੁਆਰਾ ਪੂਰਾ ਕੀਤਾ ਗਿਆ ਸੀ ਜਿਹੜੇ ਮਾਸੋਰੇਟਸ ਵੱਜੋਂ ਜਾਣੇ ਜਾਂਦੇ ਸੀ। ਉਹਨਾਂ ਨੇ ਜੋ ਪਾਠਗਤ ਰੂਪ ਵਰਤਿਆ ਉਹ ਮਿਸ਼ਨਾਹ, ਤਾਲਮੂਦ, ਤਾਰਗਮਮ, ਪੇਸੀਤਾ ਅਤੇ ਵਲਗੇਟ ਦੇ ਸਮਾਨ ਹੈ।

2. ਸੇਪਟੁਜਿੰਟ Septuagint (LXX) – ਸਿਕੰਦਰ ਦੇ ਕਿਤਾਬ ਘਰ ਲਈ ਰਾਜਾ ਟੋਲਮੀ II Ptolemy II (285-246 B.C.) ਦੀ ਸਰਪ੍ਰਸਤੀ ਅਧੀਨ ਪਰੰਪਰਾ ਦੱਸਦੀ ਹੈ ਕਿ ਸੇਪਟੁਜਿੰਟ (ਪੁਰਾਣੇ ਨੇਮ ਦਾ ਯੂਨਾਨੀ ਅਨੁਵਾਦ) 70 ਯਹੂਦੀ ਵਿਦਵਾਨਾਂ ਦੁਆਰਾ 70 ਦਿਨਾਂ ਵਿੱਚ ਤਿਆਰ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਇਸ ਅਨੁਵਾਦ ਦੀ ਬੇਨਤੀ ਅਲੇਗਜੈਂਡਰੀਆ ਵਿੱਚ ਰਹਿੰਦੇ ਇੱਕ ਯਹੂਦੀ ਨੇਤਾ ਦੁਆਰਾ ਕੀਤੀ ਲਈ ਸੀ। ਇਹ ਪਰੰਪਰਾ ਅਰਿਸਟੀਸ ਦੇ ਪੱਤਰ ਤੋਂ ਆਈ ਹੈ। LXX ਰੱਬੀ ਅਕੁਈਬਾ (MT) ਦੇ ਪਾਠ ਤੋਂ ਅਕਸਰ ਵੱਖਰੇ-ਵੱਖਰੇ ਇਬਰਾਨੀ ਪਾਠ ਉੱਤੇ ਅਧਾਰਤ ਹੁੰਦਾ ਸੀ।

3. ਡੈੱਡ ਸੀ ਸਕਰੋਲਸ Dead Sea Scrolls (DSS) – ਮ੍ਰਿਤ ਸਾਗਰ ਪੇਥੀਆਂ (Dead Sea Scrolls) ਰੋਮਨ B.C. ਅਵਧੀ (200 B.C. ਤੋਂ A.D. 70) ਵਿੱਚ ਯਹੂਦੀ ਵੱਖਵਾਦੀਆਂ ਦੇ ਸਮੂਹ ਜਿਸਨੂੰ "Essenes" ਐਸੀਨਜ਼ ਕਹਿੰਦੇ ਹਨ, ਲਿਖੀਆਂ ਗਈਆਂ ਸਨ। ਇਬਰਾਨੀ ਹੱਥ-ਲਿਖਤਾਂ, ਮ੍ਰਿਤ ਸਾਗਰ ਦੀਆਂ ਕਈ ਥਾਵਾਂ ਤੇ ਪਾਈਆਂ ਗਈਆਂ ਜਿਹੜੀਆਂ ਕਿ ਦੋਵੇਂ MT ਅਤੇ LXX ਦੇ ਪਿੱਛੇ ਕੁੱਝ ਵੱਖਰੇ ਇਬਰਾਨੀ ਪਾਠਗਤ ਪਰਿਵਾਰ ਦਿਖਾਉਂਦੀ ਹੈ।

4. ਇਸ ਦੀਆਂ ਕੁੱਝ ਵਿਸ਼ੇਸ਼ ਉਦਾਹਰਣਾਂ ਹਨ ਕਿ ਕਿਸ ਤਰ੍ਹਾਂ ਇਹਨਾਂ ਲਿਖਤਾਂ ਦੀ ਤੁਲਨਾ ਨੇ ਦੁਭਾਸ਼ੀਏ ਨੂੰ ਪੁਰਾਣਾ ਨੇਮ ਸਮਝਣ ਵਿੱਚ ਸਹਾਇਤਾ ਕੀਤੀ ਹੈ।

a. LXX ਨੇ ਅਨੁਵਾਦ ਕਰਨ ਵਾਲਿਆਂ ਅਤੇ ਵਿਦਵਾਨਾਂ ਦੀ MT ਨੂੰ ਸਮਝਣ ਵਿੱਚ ਮਦਦ ਕੀਤੀ ਹੈ

1) ਯਸ਼ਾਯਾਹ 52:14 ਦਾ LXX, "ਜਿੰਨੇ ਉਸਨੂੰ ਦੇਖਕੇ ਹੈਰਾਨ ਹੋਣਗੇ"

2) ਯਸ਼ਾਯਾਹ 52:14 MT, "ਜਿਵੇਂ ਬਹੁਤ ਸਾਰੇ ਤੁਹਾਡੇ ਉੱਤੇ ਹੈਰਾਨ ਸਨ"

3) ਯਸ਼ਾਯਾਹ 52:15 ਵਿੱਚ LXX ਦੇ ਪੜਨਾਂਵੀ ਭੇਦ ਦੀ ਪੁਸ਼ਟੀ ਹੋਈ ਹੈ।

a) LXX, "ਇਸ ਲਈ ਬਹੁਤ ਸਾਰੀਆਂ ਕੌਮਾਂ ਉਸਨੂੰ ਹੈਰਾਨ ਕਰ ਦੇਣਗੀਆਂ"

b) MT, "ਇਸ ਲਈ ਉਹ ਬਹੁਤ ਸਾਰੀਆਂ ਕੌਮਾਂ ਨੂੰ ਛਿੜਕਦਾ ਹੈ"

- b. DSS ਨੇ ਅਨੁਵਾਦਕਾਂ ਅਤੇ ਵਿਦਵਾਨਾਂ ਦੀ MT ਨੂੰ ਸਮਝਣ ਵਿੱਚ ਸਹਾਇਤਾ ਕੀਤੀ ਹੈ।
 - 1) ਯਸ਼ਾਯਾਹ 21:8 ਦਾ DSS, "ਮੈਂ ਇੱਕ ਚੌਕੀ ਉੱਤੇ ਖੜਾ ਸੀ ਤਾਂ ਇੱਕ ਦੇਖਣ ਵਾਲਾ ਚੀਕਿਆ. . ."
 - 2) ਯਸ਼ਾਯਾਹ 21:8 ਦਾ MT, "ਅਤੇ ਮੈਂ ਚੀਕਿਆ, ਇੱਕ ਸ਼ੇਰ! ਮੇਰੇ ਪ੍ਰਭੂ, ਮੈਂ ਹਮੇਸ਼ਾ ਦਿਨ ਵੇਲੇ ਚੌਕੀ ਉੱਤੇ ਖੜਾ ਹਾਂ. . ."
- c. LXX ਅਤੇ DSS ਦੋਵਾਂ ਨੇ ਯਸ਼ਾਯਾਹ 53:11 ਨੂੰ ਚੰਗੇ ਤਰੀਕੇ ਨਾਲ ਸਮਝਾਉਣ ਵਿੱਚ ਸਹਾਇਤਾ ਕੀਤੀ ਹੈ।
 - 1) LXX ਅਤੇ DSS, "ਆਪਣੀ ਆਤਮਾ ਦੇ ਅਸੀਮ ਕਸ਼ਟ ਦੇ ਬਾਅਦ ਉਹ ਰੌਸ਼ਨੀ ਦੇਖੇਗਾ ਅਤੇ ਉਹ ਸੰਤੁਸ਼ਟ ਹੋ ਜਾਵੇਗਾ"
 - 2) MT, "ਉਹ ਦੇਖੇਗਾ. . . ਆਪਣੀ ਆਤਮਾ ਦੇ ਅਸੀਮ ਕਸ਼ਟ ਤੋਂ ਉਹ ਸੰਤੁਸ਼ਟ ਹੋ ਜਾਵੇਗਾ"

B. ਨਵਾਂ ਨੇਮ

1. ਯੂਨਾਨੀ ਨਵੇਂ ਨੇਮ ਦੇ ਸਾਰੇ ਜਾਂ ਹਿੱਸਿਆਂ ਦੀਆਂ 5,300 ਤੋਂ ਵੱਧ ਹੱਥ-ਲਿਖਤਾਂ ਮੌਜੂਦ ਹਨ। ਲਗਭਗ 85 ਪਪੀਰੀ ਉੱਤੇ ਲਿਖੇ ਗਏ ਹਨ ਅਤੇ 268 ਹੱਥ ਲਿਖਤਾਂ ਹਨ ਜੋ ਸਾਰੀਆਂ ਵੱਡੇ ਅੱਖਰਾਂ (ਗੈਰ-ਕਾਨੂੰਨੀ) ਵਿੱਚ ਲਿਖੀਆਂ ਗਈਆਂ ਹਨ। ਬਾਅਦ ਵਿੱਚ, ਤਕਰੀਬਨ ਨੌਵੀਂ ਸਦੀ A.D., ਵਿੱਚ ਇੱਕ ਚੱਲਦੀ ਲਿਖਤ (ਘਟਾਉ) ਦਾ ਵਿਕਾਸ ਹੋਇਆ ਸੀ। ਯੂਨਾਨੀ ਹੱਥ-ਲਿਖਤਾਂ ਤਕਰੀਬਨ 2,700 ਹਨ। ਸਾਡੇ ਕੋਲ ਆਰਾਧਨਾ ਵਿੱਚ ਵਰਤੇ ਜਾਂਦੇ ਪੱਵਿਤਰ ਸ਼ਾਸਤਰ ਦੇ ਪਾਠ ਦੀਆਂ 2,100 ਕਾਪੀਆਂ ਵੀ ਹਨ, ਜਿਨ੍ਹਾਂ ਨੂੰ ਅਸੀਂ ਭਜਨ-ਮਾਲਾ ਕਹਿੰਦੇ ਹਾਂ।
2. ਪੇਪਾਇਰਸ ਉੱਤੇ ਲਿਖੇ ਨਵੇਂ ਨੇਮ ਦੇ ਕੁੱਝ ਹਿੱਸੇ ਵਾਲੀਆਂ ਲਗਭਗ 85 ਯੂਨਾਨੀ ਹੱਥ-ਲਿਖਤਾਂ ਅਜਾਇਬ ਘਰਾਂ ਵਿੱਚ ਰੱਖੀਆਂ ਗਈਆਂ ਹਨ। ਕੁੱਝ ਦੂਜੀ ਸਦੀ ਦੇ A.D., ਤੋਂ ਦਰਜ ਹਨ, ਪਰ ਜਿਆਦਾਤਰ ਤੀਜੀ ਅਤੇ ਚੌਥੀ ਸਦੀ A.D. ਤੋਂ ਹਨ। ਇਹਨਾਂ ਵਿੱਚੋਂ ਕੋਈ ਵੀ MSS ਪੂਰਾ ਨਵਾਂ ਨੇਮ ਸ਼ਾਮਲ ਨਹੀਂ ਕਰਦਾ। ਬੱਸ ਇਸ ਲਈ ਕਿ ਇਹ ਨਵੇਂ ਨੇਮ ਦੀਆਂ ਸੱਭ ਤੋਂ ਪੁਰਾਣੀਆਂ ਕਾਪੀਆਂ ਹਨ, ਇਸਦਾ ਸਿੱਧਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਘੱਟ ਰੂਪ ਹਨ। ਇਹਨਾਂ ਵਿੱਚੋਂ ਕਈਆਂ ਦੀ ਸਥਾਨਕ ਵਰਤੋਂ ਲਈ ਤੇਜ਼ੀ ਨਾਲ ਨਕਲ ਕੀਤੀ ਗਈ ਸੀ। ਇੱਕ ਪ੍ਰਕਿਰਿਆ ਵਿੱਚ ਦੇਖਭਾਲ ਦਾ ਅਭਿਆਸ ਨਹੀਂ ਕੀਤਾ ਗਿਆ ਸੀ। ਇਸ ਲਈ, ਉਹਨਾਂ ਵਿੱਚ ਬਹੁਤ ਸਾਰੇ ਰੂਪ ਹਨ।
3. Codex Sinaiticus *ਕੋਡੈਕਸ ਸਿਨੈਟਿਕਸ*, ਜਿਸਨੂੰ ਇਬਰਾਨੀ ਅੱਖਰ \aleph (ਅਲਫ) ਜਾਂ (01) ਨਾਲ ਜਾਣਿਆ ਜਾਂਦਾ ਹੈ, ਜਿਹੜਾ ਸੰਤ ਕੈਥਰੀਨ ਦੇ ਆਸ਼ਰਮ ਜੋ ਸੀਨੇ ਪਰਬਤ ਉਪਰ Tischendorf *ਟਿਸਚੇਨਡੋਰਫ* ਦੁਆਰਾ ਬਣਿਆ ਸੀ। ਇਹ ਚੌਥੀ ਸਦੀ A.D. ਤੋਂ ਹੈ ਅਤੇ ਇਸ ਵਿੱਚ ਪੁਰਾਣੇ ਨੇਮ ਅਤੇ ਯੂਨਾਨੀ ਨਵੇਂ ਨੇਮ ਦੇ ਦੋਵੇਂ LXX ਮੌਜੂਦ ਹਨ। ਇਹ "ਅਲੈਗਜੈਂਡਰੀਅਨ ਪਾਠਕ੍ਰਮ" ਦੀ ਕਿਸਮ ਦਾ ਹੈ।
4. Codex Alexandrinus *ਕੋਡੈਕਸ ਅਲੈਗਜੈਂਡਰੀਨਸ*, "A" ਜਾਂ (02), ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਹ ਅਲੈਗਜੈਂਡਰੀਆ ਮਿਸਰ ਵਿੱਚ ਮਿਲੀ ਪੰਜਵੀਂ ਸਦੀ ਦੀ ਯੂਨਾਨੀ ਹੱਥ-ਲਿਖਤ ਹੈ।
5. Codex Vaticanus *ਕੋਡੈਕਸ ਵੈਟੀਕੇਨਸ*, ਜਿਸਨੂੰ "B" ਜਾਂ (03), ਦੇ ਤੌਰ ਤੇ ਜਾਣਿਆ ਜਾਂਦਾ ਹੈ, ਰੋਮ ਦੀ ਵੈਟੀਕਨ ਦੇ ਕਿਤਾਬ-ਘਰ ਵਿੱਚੋਂ ਮਿਲਿਆ ਅਤੇ ਚੌਥੀ ਸਦੀ ਦੇ ਮੱਧ A.D. ਤੋਂ ਮਿਲਦਾ ਹੈ। ਇਸ ਵਿੱਚ ਪੁਰਾਣੇ ਨੇਮ ਅਤੇ ਯੂਨਾਨੀ ਨਵੇਂ ਨੇਮ ਦੇ ਦੋਵੇਂ LXX ਮੌਜੂਦ ਹਨ। ਇਹ "ਅਲੈਗਜੈਂਡਰੀਅਨ ਪਾਠਕ੍ਰਮ" ਕਿਸਮ ਦਾ ਹੈ।
6. Codex Ephraemi *ਕੋਡੈਕਸ ਐਫਰੇਮੀ*, "C" ਜਾਂ (04), ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਹ ਪੰਜਵੀਂ ਸਦੀ ਦੀ ਯੂਨਾਨੀ ਹੱਥ-ਲਿਖਤ ਹੈ ਜੋ ਅੰਸ਼ਕ ਤੌਰ ਤੇ ਖਤਮ ਹੋ ਗਈ ਸੀ।
7. Codex Bezae *ਕੋਡੈਕਸ ਬੇਜੇ*, "D" ਜਾਂ (05), ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਹ ਪੰਜਵੀਂ ਜਾਂ ਛੇਵੀਂ ਸਦੀ ਦੀ ਹੱਥ-ਲਿਖਤ ਹੈ। ਇਹ "ਪੱਛਮੀ ਪਾਠ" ਕਹਾਉਣ ਦਾ ਮੁੱਖ ਹੱਕਦਾਰ ਹੈ। ਇਸ ਵਿੱਚ ਬਹੁਤ ਸਾਰੇ ਜੋੜ ਸ਼ਾਮਿਲ ਹਨ ਅਤੇ King James translation ਦਾ ਮੁੱਖ ਯੂਨਾਨੀ ਗਵਾਹ ਹੈ।
8. ਨਵਾਂ ਨੇਮ MSS ਨੂੰ ਤਿੰਨ, ਸੰਭਾਵਤ ਚਾਰ, ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਹਨਾਂ ਦੀਆਂ ਕੁੱਝ-ਕੁੱਝ ਗੱਲਾਂ ਸਮਾਨ ਹੋਣ।
 - a. ਮਿਸਰ ਤੋਂ ਅਲੈਗਜੈਂਡਰੀਅਨ ਲਿਖਤ
 - 1) P⁷⁵, P⁶⁶ (A.D. 200 ਦੌਰਾਨ), ਜੋ ਇੰਜੀਲਾਂ ਨੂੰ ਦਰਜ ਕਰਦੇ ਹਨ

- 2) P⁴⁶ (A.D. 225 ਦੌਰਾਨ), ਜੋ ਪੌਲੂਸ ਦੇ ਪੱਤਰਾਂ ਨੂੰ ਦਰਜ ਕਰਦੇ ਹਨ
 - 3) P⁷² (A.D. 225-250 ਦੌਰਾਨ), ਜੋ ਪਤਰਸ ਅਤੇ ਯਹੂਦਾ ਨੂੰ ਦਰਜ ਕਰਦੇ ਹਨ
 - 4) ਕੋਡੈਕਸ B, (A.D. 325 ਦੌਰਾਨ), ਜਿਸ ਨੂੰ ਵੈਟੀਕੇਨਸ ਕਿਹਾ ਜਾਂਦਾ ਹੈ, ਜਿਸ ਵਿੱਚ ਪੂਰਾ ਨਵਾਂ ਨੇਮ ਅਤੇ ਪੁਰਾਣਾ ਨੇਮ ਸ਼ਾਮਿਲ ਹੁੰਦਾ ਹੈ।
 - 5) ਇਸ ਲਿਖਤ ਦੀ ਕਿਸਮ ਤੋਂ Origen ਰਿਜੇਨ ਦੀਆਂ ਉਦਾਹਰਣਾਂ
 - 6) ਹੋਰ MSS ਜੋ ਇਸ ਲਿਖਤ ਦੀ ਕਿਸਮ ਨੂੰ ਦੱਸਦੇ ਹਨ ਉਹ x, C, L, W, 33 ਹਨ
- b. ਉੱਤਰੀ ਅਫਰੀਕਾ ਦਾ ਪੱਛਮੀ ਪਾਠ
- 1) ਉੱਤਰੀ ਅਫਰੀਕਾ ਦੀਆਂ ਕਲੀਸੀਆਵਾਂ ਦੇ ਫਾਦਰ, ਟਰਟੂਲੀਅਨ, ਸਾਈਪਰੀਅਨ ਅਤੇ ਪੁਰਾਣੇ ਲਾਤੀਨੀ ਅਨੁਵਾਦ ਦੇ ਹਵਾਲੇ
 - 2) ਆਈਰੇਨੀਅਸ ਦੇ ਹਵਾਲੇ
 - 3) ਟੇਸਨ ਅਤੇ ਪੁਰਾਣੇ ਸੀਰੀਆਕ ਅਨੁਵਾਦ ਤੋਂ ਹਵਾਲੇ
 - 4) ਕੋਡੈਕਸ D "ਬੇਜਾਏ" ਇਸ ਕਿਸਮ ਦੇ ਪਾਠ ਦਾ ਪਾਲਣ ਕਰਦੇ ਹਨ
- c. ਕੌਂਸਟੈਂਟੀਨੋਪਲ ਤੋਂ ਪੂਰਬੀ ਬਾਈਜੈਨਟਾਈਨ ਪਾਠ
- 1) ਇਸ ਕਿਸਮ ਦਾ ਪਾਠ 5,300 MSS ਦੇ 80% ਤੋਂ ਵੱਧ ਹਿੱਸੇ ਵਿੱਚ ਦਿਖਾਈ ਦਿੰਦਾ ਹੈ
 - 2) ਸੀਰੀਆ ਦੀ ਕਲੀਸੀਆ ਦੇ ਫਾਦਰ, ਕਪੈਡੋਸੀਅਨਜ, ਕ੍ਰਾਈਸੋਸਟੋਮ ਅਤੇ ਥਿਰਡੇਰੇਟ ਦੇ ਐਟੀਉਕ ਦੁਆਰਾ ਹਵਾਲਾ ਦਿੱਤਾ ਗਿਆ
 - 3) ਕੋਡੈਕਸ A, ਸਿਰਫ ਇੰਜੀਲਾਂ ਲਈ
 - 4) ਕੋਡੈਕਸ E (ਅੱਠਵੀਂ ਸਦੀ) ਪੂਰੇ ਨਵੇਂ ਨੇਮ ਲਈ
- d. ਚੌਥੀ ਸੰਭਾਵਤ ਕਿਸਮ ਫਿਲਸਤੀਨ ਤੋਂ "ਸਿਜੇਰੀਅਨ" ਹੈ
- 1) ਇਹ ਮੁੱਖ ਤੌਰ ਕੇਵਲ ਮਰਕੁਸ ਵਿੱਚ ਦੇਖਿਆ ਜਾਂਦਾ ਹੈ
 - 2) ਇਸਦੇ ਕੁੱਝ ਗਵਾਹ P⁴⁵ ਅਤੇ W ਹਨ

II. "ਘੱਟ ਆਲੋਚਨਾ" ਜਾਂ "ਪਾਠਕ੍ਰਮ ਆਲੋਚਨਾ" ਦੀਆਂ ਸਮੱਸਿਆਵਾਂ ਅਤੇ ਸਿਧਾਂਤ

A. ਅੱਲਗ-ਅੱਲਗ ਰੂਪ ਕਿਸ ਤਰ੍ਹਾਂ ਆਏ

1. ਅਚੇਤ ਜਾਂ ਇਤਫਾਕੀਆ (ਵੱਡੀ ਗਿਣਤੀ ਵਿੱਚ ਹੋਣਾ)

- a. ਹੱਥ ਦੀ ਨਕਲ ਵਿੱਚ ਅੱਖ ਦਾ ਹੋਰ ਫੇਰ ਜੋ ਦੋ ਸਮਾਨ ਸ਼ਬਦਾਂ ਦੀ ਦੂਜੀ ਉਦਾਹਰਣ ਨੂੰ ਪੜ੍ਹਦਾ ਹੈ ਅਤੇ ਇਸਦੇ ਨਾਲ ਹੀ ਸਾਰੇ ਸ਼ਬਦਾਂ ਨੂੰ ਵਿਚਕਾਰ ਹੀ ਛੱਡ ਦਿੰਦਾ ਹੈ (homoioteleuton) *ਹੋਮਿਉਟੈਲਿਊਟਨ*
 - 1) ਦੇਹਰੇ ਅੱਖਰ ਦੇ ਸ਼ਬਦ ਜਾਂ ਵਾਕਾਂਸ਼ ਨੂੰ ਛੱਡਣ ਤੇ ਅੱਖ ਦਾ ਹੋਰ ਫੇਰ (haplography) *ਹੈਪਲੋਗਰਾਫੀ*
 - 2) ਯੂਨਾਨੀ ਪਾਠ ਦੇ ਕਿਸੇ ਵਾਕਾਂਸ਼ ਜਾਂ ਪੰਕਤੀ ਨੂੰ ਦੁਹਰਾਉਣ ਵਿੱਚ ਮਨ ਦਾ ਹੋਰ ਫੇਰ (dittography) *ਡਿੱਟੋਗਰਾਫੀ*
- b. ਜਬਾਨੀ ਆਦੇਸ਼ ਦੁਆਰਾ ਨਕਲ ਕਰਨ ਵੇਲੇ ਕੰਨ ਦਾ ਹੋਰ ਫੇਰ ਹੋ ਜਾਣਾ ਜਿੱਥੇ ਗਲਤ ਸ਼ਬਦ-ਜੋੜ ਹੁੰਦਾ ਹੈ (itacism) *ਇਟੈਕਿਜਮ*। ਅਕਸਰ ਗਲਤ ਸ਼ਬਦ-ਜੋੜ ਦਾ ਅਰਥ ਹੁੰਦਾ ਹੈ ਜਾਂ ਉਹ ਕਿਸੇ ਸਮਾਨ ਆਵਾਜ ਵਾਲੇ ਯੂਨਾਨੀ ਸ਼ਬਦ ਵਾਲਾ ਸ਼ਬਦ-ਜੋੜ ਬਣ ਜਾਂਦਾ ਹੈ।
- c. ਮੁੱਢਲੇ ਯੂਨਾਨੀ ਪਾਠਾਂ ਵਿੱਚ ਕੋਈ ਅਧਿਆਏ ਜਾਂ ਆਇਤ ਵੰਡ ਨਹੀਂ ਹੁੰਦੀ ਸੀ, ਥੋੜਾ ਜਾਂ ਬਿਲਕੁੱਲ ਵੀ ਵਿਰਾਮ ਚਿੰਨ ਨਹੀਂ ਸੀ ਨਾ ਹੀ ਸ਼ਬਦਾਂ ਵਿਚਕਾਰ ਕੋਈ ਵੰਡ ਸੀ। ਵੱਖਰੀਆਂ- ਵੱਖਰੀਆਂ ਥਾਵਾਂ ਅਨੁਸਾਰ ਵੱਖਰੇ-ਵੱਖਰੇ ਸ਼ਬਦਾਂ ਦੀ ਬਣਾਵਟ ਅਨੁਸਾਰ ਪੱਤਰਾਂ ਨੂੰ ਵੰਡਣਾ ਸੰਭਵ ਹੈ।

2. ਜਾਣਬੁੱਝ ਕੇ

- a. ਨਕਲ ਕੀਤੇ ਪਾਠ ਦੇ ਵਿਆਕਰਣਿਕ ਰੂਪ ਨੂੰ ਸੁਧਾਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਸਨ
 - b. ਪਾਠ ਨੂੰ ਦੂਜੇ ਬਾਈਬਲ ਦੇ ਪਾਠਾਂ ਨਾਲ ਅਨੁਕੂਲ ਬਣਾਉਣ ਲਈ ਹੋਰ ਤਬਦੀਲੀਆਂ ਕੀਤੀਆਂ ਗਈਆਂ ਸਨ (harmonization of parallels) *ਸਮਾਨਤਾਵਾਂ ਦਾ ਮੇਲ*
 - c. ਦੋ ਜਾਂ ਵੱਧ ਵੱਖ-ਵੱਖ ਪੜਤਾਂ ਨੂੰ ਮਿਲਾਕੇ ਇੱਕ ਲੰਬਾ ਮਿਸ਼ਰਿਤ ਪਾਠ ਬਣਾ ਕੇ ਤਬਦੀਲੀਆਂ ਕੀਤੀਆਂ ਗਈਆਂ ਸਨ (conflation) *ਜੋੜਨ*
 - d. ਪਾਠ ਵਿੱਚ ਪਾਈ ਗਈ ਸਮੱਸਿਆ ਨੂੰ ਠੀਕ ਕਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਸਨ (ਦੇਖੋ. 1 ਕੁਰਿੰਥਿਆਂ. 11:27 ਅਤੇ 1 ਯੂਹੰਨਾ 5:7-8)
 - e. ਇੱਕ ਲੇਖਕ ਅਨੁਸਾਰ ਇਤਿਹਾਸਕ ਤਰਤੀਬਤਾ ਅਨੁਸਾਰ ਜਾਂ ਪਾਠ ਦੀ ਬਿਲਕੁੱਲ ਸਹੀ ਵਿਆਖਿਆ ਬਾਰੇ ਕੁੱਝ ਹੋਰ ਜਾਣਕਾਰੀ ਹਾਸੀਏ ਵਿੱਚ ਰੱਖੀ ਗਈ ਸੀ ਜਦੋਂ ਕਿ ਦੂਜੇ ਲੇਖਕ ਦੁਆਰਾ ਉਹ ਪਾਠ ਵਿੱਚ ਹੀ ਜੋੜ ਦਿੱਤੀ ਗਈ (ਦੇਖੋ. ਯੂਹੰਨਾ 5:4)
- B. ਪਾਠ ਦੀ ਆਲੋਚਨਾ ਦੇ ਮੁੱਢਲੇ ਸਿਧਾਂਤ (ਇੱਕ ਪਾਠ ਦੇ ਅਸਲ ਪੜਨ ਨੂੰ ਤੱਥਵਾਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਰਧਾਰਤ ਕਰਨਾ ਜਦੋਂ ਉਸਦੇ ਕਈ ਰੂਪ ਮੌਜੂਦ ਹੋਣ)
1. ਸ਼ਾਇਦ ਅਸਲ ਪਾਠ ਸੱਭ ਤੋਂ ਅਜੀਬ ਅਤੇ ਵਿਆਕਰਣਿਕ ਤੌਰ ਤੇ ਅਸਾਧਾਰਨ ਹੁੰਦਾ ਹੈ
 2. ਅਸਲੀ ਵਾਲਾ ਪਾਠ ਹੀ ਸ਼ਾਇਦ ਸੱਭ ਤੋਂ ਛੋਟਾ ਹੁੰਦਾ ਹੈ
 3. ਪੁਰਾਣੇ ਪਾਠ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਕਿਉਂਕਿ ਉਸਦੀ ਅਸਲਤਾ ਨਾਲ ਇਤਿਹਾਸਕ ਨੇੜਤਾ ਹੁੰਦੀ ਹੈ, ਬਾਕੀ ਸੱਭ ਦੇ ਇਕਸਾਰ ਹੋਣ ਕਰਕੇ
 4. MSS ਜਿਹੜੇ ਕਿ ਭੂਗੋਲਿਕ ਤੌਰ ਤੇ ਵੱਖਰੇ ਹੁੰਦੇ ਹਨ ਅਕਸਰ ਅਸਲ ਲਿਖਤ ਹੁੰਦੇ ਹਨ
 5. ਸਿਧਾਂਤਕ ਤੌਰ ਤੇ ਕਮਜੋਰ ਪਾਠ ਖਾਸ ਤੌਰ ਤੇ ਹੱਥ ਲਿਖਤਾਂ ਦੀ ਤਬਦੀਲੀ ਸਮੇਂ ਦੇ ਪ੍ਰਮੁੱਖ ਧਰਮ ਸ਼ਾਸਤਰੀ ਵਿਚਾਰ-ਵਟਾਂਦਰੇ ਨਾਲ ਸਬੰਧਤ ਹਨ, ਜਿਵੇਂ ਕਿ 1 ਯੂਹੰਨਾ 5:7-8, ਵਿੱਚ ਤ੍ਰਿਏਕਤਾ ਨੂੰ ਤਰਜੀਹ ਦਿੱਤੀ ਗਈ ਹੈ
 6. ਉਹ ਪਾਠ ਜੋ ਦੂਜੇ ਰੂਪਾਂ ਦੇ ਮੁੱਢ ਨੂੰ ਬਹੁਤ ਵਧੀਆ ਢੰਗ ਨਾਲ ਸਮਝਾ ਸਕਦਾ ਹੈ
 7. ਦੋ ਉਦਾਹਰਣਾਂ ਜੋ ਇਹਨਾਂ ਸਮੱਸਿਆ ਪੈਦਾ ਕਰਨ ਵਾਲੇ ਰੂਪਾਂ ਵਿੱਚ ਸੰਤੁਲਨ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ
 - a. J. Harold Greenlee's book, *Introduction to New Testament Textual Criticism*, "ਕੋਈ ਮਸੀਹੀ ਮਤ ਕਿਸੇ ਬਹਿਸ ਯੋਗ ਪਾਠ ਉੱਤੇ ਨਹੀਂ ਲਟਕਦਾ, ਨਵੇਂ ਨੇਮ ਦੇ ਵਿਦਿਆਰਥੀ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਸਦੇ ਪਾਠ ਨੂੰ ਵਧੇਰੇ ਕੱਟੜਪੰਥੀ ਜਾਂ ਸਿਧਾਂਤਕ ਤੌਰ ਤੇ ਵਧੇਰੇ ਮਜ਼ਬੂਤ ਬਣਾਉਣ ਨਾਲੋਂ ਉਹ ਅਸਲੀਅਤ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ" (p. 68).
 - b. W. A. Criswell ਨੇ ਬਰਮਿੰਘਮ ਖਬਰਾਂ ਦੇ Greg Garrison ਨੂੰ ਦੱਸਿਆ ਕਿ ਉਹ (Criswell) ਨਹੀਂ ਮੰਨਦਾ ਕਿ ਬਾਈਬਲ ਦਾ ਹਰੇਕ ਸ਼ਬਦ ਪ੍ਰੇਰਿਤ ਹੈ, "ਜਿਹੜਾ ਕਿ ਸਦੀਆਂ ਦੇ ਅਨੁਵਾਦਕਾਂ ਦੁਆਰਾ ਆਧੁਨਿਕ ਲੋਕਾਂ ਨੂੰ ਦਿੱਤਾ ਗਿਆ ਹੈ" Criswell ਨੇ ਕਿਹਾ: "ਮੈਂ ਬਹੁਤ ਜਿਆਦਾ ਪਾਠ ਦੀ ਆਲੋਚਨਾ ਦਾ ਵਿਸ਼ਵਾਸੀ ਹਾਂ, ਜਿਵੇਂ ਕਿ, ਮੈਨੂੰ ਲੱਗਦਾ ਹੈ ਕਿ ਮਰਕੁਸ ਦੇ 16ਵਾਂ ਅਧਿਆਏ ਦਾ ਆਖਰੀ ਅੱਧ ਪਖੰਡ ਹੈ: ਇਹ ਪ੍ਰੇਰਿਤ ਨਹੀਂ ਹੈ, ਇਹ ਸਿਰਫ ਇਕੱਠਾ ਕੀਤਾ ਗਿਆ ਹੈ. . .ਜਦੋਂ ਤੁਸੀਂ ਆਪ ਹੱਥ ਲਿਖਤ ਨੂੰ ਵਾਪਸ ਕਰਦੇ ਹੋਏ ਉਹਨਾਂ ਦੀ ਤੁਲਨਾ ਕਰੋਗੇ, ਤਾਂ ਉੱਥੇ ਕੋਈ ਵੀ ਅਜਿਹੀ ਚੀਜ਼ ਨਹੀਂ ਸੀ ਜਿਹੜੀ ਮਰਕੁਸ ਦੀ ਕਿਤਾਬ ਦਾ ਨਿਚੋੜ ਸੀ। ਕਿਸੇ ਨੇ ਇਸਨੂੰ ਜੋੜਿਆ ਹੈ. . ."
- SBC ਦੇ ਅਪਰੰਪਰਾਵਾਦੀ ਪੁਰਖਿਆਂ ਨੇ ਇਹ ਵੀ ਦਾਅਵਾ ਕੀਤਾ ਕਿ "ਲਿਖਤ ਵਿੱਚ ਵਧਾ-ਚੜਾ" ਯੂਹੰਨਾ ਵਿੱਚ ਵੀ ਸਾਹਮਣੇ ਹੈ, ਬੈਤਸੈਦਾ ਦੇ ਤਲਾਬ ਉੱਤੇ ਯਿਸੂ ਦਾ ਲੇਖਾ ਜੋਖਾ। ਅਤੇ ਉਹ ਯਹੂਦਾ ਦੀ ਆਤਮ-ਹੱਤਿਆ ਦੇ ਦੋ ਅੱਲਗ-ਅੱਲਗ ਪੱਖਾਂ ਬਾਰੇ ਵਿਚਾਰ ਵਟਾਂਦਰਾ ਕਰਦਾ ਹੈ (ਦੇਖੋ. ਮੱਤੀ 27 ਅਤੇ ਰਸੂਲਾਂ ਦੇ ਕਰਤੱਬ 1): "ਇਹ ਆਤਮ-ਹੱਤਿਆ ਦਾ ਇੱਕ

ਵੱਖਰਾ ਨਜ਼ਰੀਆ ਹੈ," Criswell ਨੇ ਕਿਹਾ. "ਜੇ ਇਹ ਬਾਈਬਲ ਵਿੱਚ ਹੈ, ਤਾਂ ਇਸਦੀ ਵਿਆਖਿਆ ਹੋ ਸਕਦੀ ਹੈ। ਅਤੇ ਯਹੂਦਾ ਦੀ ਆਤਮ-ਹੱਤਿਆ ਦੇ ਦੋ ਵੱਖਰੇ ਪੱਖ ਬਾਈਬਲ ਵਿੱਚ ਹਨ।" Criswell ਨੇ ਅੱਗੇ ਕਿਹਾ, "ਪਾਠਕ੍ਰਮ ਦੀ ਆਲੋਚਨਾ ਆਪਣੇ ਵਿੱਚ ਇੱਕ ਸ਼ਾਨਦਾਰ ਵਿਗਿਆਨ ਹੈ। ਇਹ ਅਤਿਕਥਨੀ ਨਹੀਂ, ਨਾ ਹੀ ਮੁਹਾਰਤ ਹੈ। ਇਹ ਗਤੀਸ਼ੀਲ ਅਤੇ ਕੇਂਦਰੀ ਹੈ. ."

III. ਹੱਥ-ਲਿਖਤ ਦੀਆਂ ਸਮੱਸਿਆਵਾਂ (ਟੈਕਸਟ ਆਲੋਚਨਾ) I ਹੋਰ ਪੜ੍ਹਨ ਲਈ ਸੁਝਾਏ ਸਰੋਤ

A. *Biblical Criticism: Historical, Literary and Textual*, by R.H. Harrison

B. *The Text of the New Testament: Its Transmission, Corruption and Restoration* by Bruce M. Metzger

C. *Introduction to New Testament Textual Criticism*, by J. H Greenlee

ਪਰਿਭਾਸ਼ਕ ਸ਼ਬਦਾਵਲੀ

ਗੋਦ ਲੈਣਾ. ਇਹ ਯਿਸੂ ਦੇ ਰੂਹਾਨੀਅਤ ਨਾਲ ਰਿਸ਼ਤੇ ਦੇ ਸ਼ੁਰੂਆਤੀ ਵਿਚਾਰਾਂ ਵਿੱਚੋਂ ਇੱਕ ਸੀ। ਇਹ ਅਸਲ ਵਿੱਚ ਇਸ ਗੱਲ ਤੇ ਜੋਰ ਦਿੰਦਾ ਹੈ ਕਿ ਯਿਸੂ ਹਰੇਕ ਪੱਖੋਂ ਇੱਕ ਆਮ ਵਿਅਕਤੀ ਸੀ ਜੋ ਕਿ ਆਪਣੇ ਬਪਤਿਸਮਾ(ਦੇਖੋ. ਮੱਤੀ 3:17; ਮਰਕੁਸ 1:11) ਜਾਂ ਜੀ ਉੱਠਣ ਸਮੇਂ ਪਰਮੇਸ਼ਰ ਵੱਲੋਂ ਖਾਸ ਅਰਥਾਂ ਵਿੱਚ ਅਪਣਾਇਆ ਗਿਆ ਸੀ (ਦੇਖੋ. ਰੋਮੀਆਂ 1:4)। ਯਿਸੂ ਨੇ ਅਜਿਹਾ ਮਿਸਾਲ ਦੇਣ ਯੋਗ ਜੀਵਨ ਬਿਤਾਇਆ ਕਿ ਪਰਮੇਸ਼ਰ ਨੇ ਇੱਕ ਸਮੇਂ (ਬਪਤਿਸਮਾ, ਜੀ ਉੱਠਣਾ) ਉਸਨੂੰ "ਆਪਣੇ ਪੁੱਤਰ" ਦੇ ਤੌਰ ਤੇ ਅਪਣਾ ਲਿਆ (ਦੇਖੋ. ਰੋਮੀਆਂ 1:4; ਫਿਲਿੱਪੀਆਂ 2:9)। ਇਹ ਇੱਕ ਸ਼ੁਰੂਆਤੀ ਕਲੀਸੀਆ ਸੀ ਅਤੇ ਅੱਠਵੀਂ ਸਦੀ ਵਿੱਚ ਘੱਟ ਗਿਣਤੀ ਦਾ ਦ੍ਰਿਸ਼ ਸੀ। ਪਰਮੇਸ਼ਰ ਦੇ ਇਨਸਾਨ ਬਣਨ ਦੀ ਬਜਾਏ (ਦੇਹਧਾਰਨ) ਇਹ ਇਸਨੂੰ ਪਿਛਾਂਹ ਮੋੜਦਾ ਹੈ ਅਤੇ ਹੁਣ ਆਦਮੀ ਰੱਬ ਬਣ ਜਾਂਦਾ ਹੈ।

ਇਸ ਨੂੰ ਜਬਾਨੀ ਬਿਆਨ ਕਰਨਾ ਮੁਸ਼ਕਲ ਹੈ ਕਿ ਯਿਸੂ, ਪਰਮੇਸ਼ਰ ਦਾ ਪੁੱਤਰ ਪਹਿਲਾਂ ਤੋਂ ਮੌਜੂਦ ਅਵਤਾਰ, ਨੂੰ ਕਿਸੇ ਮਿਸਾਲੀ ਜੀਵਨ ਲਈ ਪੁਰਸਕ੍ਰਿਤ ਜਾਂ ਉਸਦਾ ਗੁਣਗਾਨ ਕਿਵੇਂ ਕੀਤਾ ਗਿਆ? ਜੇਕਰ ਉਹ ਆਪ ਹੀ ਪਰਮੇਸ਼ਰ ਸੀ, ਤਾਂ ਉਸ ਨੂੰ ਹੋਰ ਕਿਵੇਂ ਸਨਮਾਨਿਤ ਕੀਤਾ ਜਾ ਸਕਦਾ ਸੀ? ਜੇਕਰ ਉਸ ਕੋਲ ਪਹਿਲਾਂ ਹੀ ਮੌਜੂਦ ਰੂਹਾਨੀ ਮਹਿਮਾ ਸੀ ਤਾਂ ਉਸਨੂੰ ਹੋਰ ਮਹਿਮਾ ਕਿਵੇਂ ਦਿੱਤੀ ਜਾ ਸਕਦੀ ਹੈ? ਹਾਲਾਂਕਿ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਪਿਤਾ ਨੇ ਯਿਸੂ ਨੂੰ ਇੱਕ ਵਿਸ਼ੇਸ਼ ਤਰੀਕੇ ਨਾਲ ਪਿਤਾ ਦੀ ਇੱਛਾ ਦੀ ਸੰਪੂਰਨ ਪੂਰਤੀ ਕਰਨ ਕਰਕੇ ਖਾਸ ਤਰੀਕੇ ਨਾਲ ਸਨਮਾਨਿਤ ਕੀਤਾ।

ਅਲੈਗਜੈਂਡਰੀਅਨ ਸਕੂਲ. ਬਾਈਬਲ ਦੀ ਵਿਆਖਿਆ ਦੀ ਇਹ ਵਿਧੀ ਅਲੈਗਜੈਂਡਰੀਆ, ਮਿਸਰ ਵਿੱਚ ਦੂਜੀ ਸਦੀ ਵਿੱਚ ਵਿਕਸਿਤ ਹੋਈ ਸੀ। ਇਹ ਫਿਲੋ ਦੇ ਮੁਢਲੇ ਵਿਆਖਿਆਤਮਕ ਸਿਧਾਂਤ ਦੀ ਵਰਤੋਂ ਕਰਦਾ ਹੈ, ਜੋ ਕਿ ਪਲੂਟੋ ਦਾ ਅਨੁਯਾਈ ਸੀ। ਇਸ ਨੂੰ ਦੇ-ਅਰਥੀ ਗੱਲ ਵਾਲੀ ਵਿਧੀ ਕਿਹਾ ਜਾਂਦਾ ਹੈ। ਕਲੀਸੀਆ ਵਿੱਚ ਸੁਧਾਰ ਦੇ ਸਮੇਂ ਤੱਕ ਇਸਦੇ ਸਮਰਥਕ Origen ਅਤੇ Augustine ਸਨ। ਦੇਖੋ Moises Silva, ਕੀ ਕਲੀਸੀਆ ਨੇ ਬਾਈਬਲ ਨੂੰ ਗਲਤ ਸਮਝਿਆ ਹੈ? (Academic, 1987)

ਅਲੈਗਜੈਂਡਰੀਨਸ. ਇਹ ਪੰਜਵੀਂ ਸਦੀ ਦੀ ਅਲੈਗਜੈਂਡਰੀਆ, ਮਿਸਰ ਦੀ ਯੂਨਾਨੀ ਹੱਥ-ਲਿਖਤ ਹੈ, ਜਿਸ ਵਿੱਚ ਪੁਰਾਣਾ ਨੇਮ, ਐਪੋਕਰੀਫਾ, ਅਤੇ ਨਵੇਂ ਨੇਮ ਦਾ ਜਿਆਦਾਤਰ ਭਾਗ ਸ਼ਾਮਲ ਹੈ। ਇਹ ਸਾਰੇ ਯੂਨਾਨੀ ਨਵੇਂ ਨੇਮ ਦੇ ਸਾਡੇ ਮੁੱਖ ਗਵਾਹਾਂ ਵਿੱਚੋਂ ਇੱਕ ਹੈ (ਮੱਤੀ, ਯੂਹੰਨਾ, ਅਤੇ 2 ਕੁਰਿੰਥੀਆਂ ਨੂੰ ਛੱਡ ਕੇ)। ਜਦੋਂ ਇਹ ਹੱਥ-ਲਿਖਤ ਜਿਸਨੂੰ ਸਪਸ਼ੱਟ ਰੂਪ ਨਾਲ "A," ਉਲੇਖ ਕੀਤਾ ਗਿਆ ਹੈ ਅਤੇ ਹੱਥ-ਲਿਖਤ ਜੋ "B" (ਵੈਟੀਕਨਸ) ਉਲੇਖ ਕੀਤੀ ਗਈ ਹੈ ਇੱਕ ਪੜ੍ਹਤ ਉੱਤੇ ਸਹਿਮਤ ਹਨ, ਇਸਨੂੰ ਬਹੁਤੇ ਮਾਮਲਿਆਂ ਵਿੱਚ ਬਹੁਤੇ ਵਿਦਵਾਨਾਂ ਦੁਆਰਾ ਅਸਲ ਜਾਂ ਮੂਲ ਮੰਨਿਆ ਜਾਂਦਾ ਹੈ।

ਕਥਾ. ਇਹ ਬਾਈਬਲ ਦੀ ਵਿਆਖਿਆ ਦੀ ਇੱਕ ਕਿਸਮ ਹੈ ਜੋ ਅਸਲ ਵਿੱਚ ਅਲੈਗਜੈਂਡਰੀਅਨ ਯਹੂਦੀ ਧਰਮ ਦੇ ਅੰਦਰ ਵਿਕਸਤ ਹੋਈ ਸੀ। ਇਸਨੂੰ ਅਲੈਗਜੈਂਡਰੀਆ ਦੇ ਫਿਲੋ ਦੁਆਰਾ ਹਰਮਨ ਪਿਆਰਾ ਕੀਤਾ ਗਿਆ। ਇਸ ਦੀ ਮੁੱਢਲੀ ਜਰੂਰਤ ਪਵਿੱਤਰ ਸ਼ਾਸਤਰ ਨੂੰ ਕਿਸੇ ਖਾਸ ਸੱਭਿਆਚਾਰ ਜਾਂ ਦਾਰਸ਼ਨਿਕ ਪ੍ਰਣਾਲੀ ਦੁਆਰਾ ਬਾਈਬਲ ਦੀ ਇਤਿਹਾਸਕ ਸਥਾਪਨਾ ਅਤੇ ਸਾਹਿਤਕ ਪ੍ਰਸੰਗ ਨੂੰ ਨਜਰਅੰਦਾਜ਼ ਕਰਕੇ ਢੁੱਕਵਾਂ ਬਣਾਉਣਾ ਹੈ। ਇਹ ਸ਼ਾਸਤਰ ਦੇ ਹਰ ਪਾਠ ਪਿੱਛੇ ਲੁੱਕਿਆ ਰੂਹਾਨੀ ਅਰਥ ਭਾਲਦੀ ਹੈ। ਇਹ ਮੰਨਣਾ ਲਾਜ਼ਮੀ ਹੈ ਕਿ ਮੱਤੀ 13 ਵਿੱਚ ਯਿਸੂ ਨੇ, ਗਲਾਤੀਆਂ 4 ਵਿੱਚ ਪੌਲੂਸ ਨੇ ਸੱਚਾਈ ਸੰਚਾਰਿਤ ਕਰਨ ਲਈ ਕਥਾ ਦੇ ਰੂਪ ਦੀ ਵਰਤੋਂ ਕੀਤੀ। ਇਹ, ਚਾਹੇ ਟਾਈਪੋਲੋਜੀ ਦੀ ਇੱਕ ਕਿਸਮ ਸੀ ਪਰ ਵਿਸ਼ੇਸ਼ ਕਥਾ ਨਹੀਂ ਸੀ।

ਵਿਸ਼ਲੇਸ਼ਕ ਕੋਸ਼. ਇਹ ਨਵੇਂ ਨੇਮ ਦੇ ਹਰ ਯੂਨਾਨੀ ਰੂਪ ਨੂੰ ਕਿਸੇ ਦੁਆਰਾ ਪਛਾਣਨ ਲਈ ਖੋਜ ਦੇ ਇੱਕ ਉਪਕਰਣ ਦੀ ਕਿਸਮ ਹੈ। ਇਹ ਯੂਨਾਨ ਦੇ ਵਰਣਮਾਲਾ ਕ੍ਰਮ ਵਿੱਚ ਕਿਸਮਾਂ ਅਤੇ ਮੂਲ ਪਰਿਭਾਸ਼ਾਵਾਂ ਦਾ ਸੰਗ੍ਰਿਹ ਹੈ। ਇੱਕ ਅੰਤਰ ਅਨੁਵਾਦ ਦੇ ਸੁਮੇਲ ਨਾਲ ਇਹ ਗੈਰ-ਯੂਨਾਨੀ ਪੜ੍ਹਨ ਵਾਲੇ ਵਿਸ਼ਵਾਸੀਆ ਨੂੰ ਨਵੇਂ ਨੇਮ ਦੇ ਯੂਨਾਨੀ ਵਿਆਕਰਣਿਕ ਅਤੇ ਸਿਨਟੈਟਿਕ ਕਿਸਮਾਂ ਨੂੰ ਪਰਖਣ ਦੀ ਇਜਾਜਤ ਦਿੰਦਾ ਹੈ।

ਸ਼ਾਸਤਰ ਦੀ ਸਮਾਨਤਾ. ਇਹ ਉਹ ਵਾਕ ਹੈ ਜੋ ਇਸ ਵਿਚਾਰ ਨੂੰ ਦੱਸਣ ਲਈ ਵਰਤਿਆ ਗਿਆ ਹੈ ਕਿ ਸਾਰੀ ਬਾਈਬਲ ਪਰਮੇਸ਼ਰ ਦੁਆਰਾ ਪ੍ਰੇਰਿਤ ਹੈ ਅਤੇ ਇਸ ਲਈ ਕੋਈ ਵੀ ਵਿਚਾਰ ਵਿਰੋਧੀ ਨਹੀਂ ਬਲਕਿ ਪੂਰਕ ਹੈ। ਇਹ ਬਾਈਬਲ ਦੇ ਪਾਠ ਦੀ ਵਿਆਖਿਆ ਵਿੱਚ ਸਮਾਨਤਰ ਪੈਰਿਆਂ ਦੀ ਵਰਤੋਂ ਕਰਨ ਲਈ ਅਨੁਮਾਨਿਤ ਪੁਸ਼ਟੀਕਰਨ ਦਾ ਅਧਾਰ ਹੈ।

ਅਸਪਸ਼ਟਤਾ. ਇਹ ਉਸ ਅਨਿਸ਼ਚਿਤਤਾ ਦਾ ਹਵਾਲਾ ਦਿੰਦਾ ਹੈ ਜਿਸਦਾ ਨਤੀਜਾ ਲਿਖਤੀ ਦਸਤਾਵੇਜ਼ ਵਿੱਚ ਹੁੰਦਾ ਹੈ ਜਦੋਂ ਉਸਦੇ ਦੋ ਜਾਂ ਵਧੇਰੇ ਸੰਭਾਵਤ ਅਰਥ ਹੋਣ ਜਾਂ ਜਦੋਂ ਦੋ ਜਾਂ ਵੱਧ ਚੀਜ਼ਾਂ ਦਾ ਇੱਕੋ ਸਮੇਂ ਜਿਕਰ ਕੀਤਾ ਜਾ ਰਿਹਾ ਹੋਵੇ। ਇਹ ਸੰਭਵ ਹੈ ਕਿ ਯੂਹੰਨਾ ਨੇ ਖਾਸ ਮਕਸਦ ਨਾਲ ਅਸਪਸ਼ਟਤਾ ਦੀ ਵਰਤੋਂ ਕੀਤੀ ਹੈ (ਦੋ ਅਰਥਾਂ ਵਾਲੇ)।

ਐਂਥੋਪੋਮੋਰਫਿਕ. ਭਾਵ "ਮੁਨੱਖਾਂ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਹੋਣ," ਇਸ ਸ਼ਬਦ ਦੀ ਵਰਤੋਂ ਪਰਮੇਸ਼ਰ ਬਾਰੇ ਸਾਡੀ ਧਾਰਮਿਕ ਭਾਸ਼ਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਹ ਮਨੁੱਖ ਜਾਤੀ ਲਈ ਯੂਨਾਨੀ ਸ਼ਬਦ ਤੋਂ ਆਇਆ ਹੈ। ਇਸਦਾ ਅਰਥ ਹੈ ਕਿ ਅਸੀਂ ਪਰਮੇਸ਼ਰ ਬਾਰੇ ਇਸ ਤਰ੍ਹਾਂ ਗੱਲ ਕਰਦੇ ਹਾਂ ਜਿਵੇਂ ਕਿ ਉਹ ਇੱਕ ਆਦਮੀ ਹੋਵੇ। ਪਰਮੇਸ਼ਰ ਨੂੰ ਸਰੀਰਕ, ਸਮਾਜਿਕ ਅਤੇ ਮਨੋਵਿਗਿਆਨਕ ਸ਼ਬਦਾਂ ਵਿੱਚ ਵਰਣਨ ਕੀਤਾ ਗਿਆ ਹੈ ਜੋ ਮਨੁੱਖਾਂ ਨਾਲ ਸੰਬੰਧਤ ਹੈ (ਦੇਖੋ. ਉਤਪਤ 3:8; 1 ਰਾਜਾ. 22:19-23)। ਇਹ, ਸੱਚ ਵਿੱਚ ਸਿਰਫ ਇੱਕ ਸਮਾਨਤਾ ਹੀ ਹੈ। ਜੇ ਵੀ ਹੋਵੇ, ਸਾਡੇ ਵਰਣਨ ਲਈ ਮਨੁੱਖ ਜਾਤੀ ਤੋਂ ਇਲਾਵਾ ਕੋਈ ਸ਼੍ਰੇਣੀਆਂ ਜਾਂ ਸ਼ਰਤਾਂ ਨਹੀਂ ਹਨ। ਇਸ ਲਈ ਸਾਡੀ ਪਰਮੇਸ਼ਰ ਲਈ ਜਾਣਕਾਰੀ, ਚਾਹੇ ਸੱਚ ਹੀ ਹੈ ਪਰ ਸੀਮਿਤ ਹੈ।

ਐਂਟਿਉਕਿਅਨ ਸਕੂਲ. ਬਾਈਬਲ ਦੀ ਵਿਆਖਿਆ ਦਾ ਇਹ ਤਰੀਕਾ ਤੀਜੀ ਸਦੀ ਏ.ਡੀ ਵਿੱਚ ਸੀਰੀਆ ਦੇ ਐਂਟਿਉਕ ਵਿੱਚ ਵਿਕਸਿਤ ਕੀਤਾ ਗਿਆ ਸੀ। ਇਹ ਅਲੈਗਜੈਂਡਰੀਆ, ਮਿਸਰ ਦੀ ਰੂਪਕ ਵਿਧੀ ਪ੍ਰਤੀ ਪ੍ਰਤੀਕ੍ਰਿਆ ਵੱਜੋਂ ਵਿਕਸਿਤ ਹੋਇਆ ਸੀ। ਇਸਦਾ ਮੁਢਲਾ ਜੋਰ ਬਾਈਬਲ ਦੇ ਇਤਿਹਾਸਕ ਅਰਥ ਉੱਪਰ ਧਿਆਨ ਦੇਣਾ ਸੀ। ਇਸ ਨੇ ਬਾਈਬਲ ਦੀ ਆਮ ਅਤੇ ਮਨੁੱਖੀ ਸਾਹਿਤ ਦੇ ਤੌਰ ਤੇ ਵਿਆਖਿਆ ਕੀਤੀ। ਇਹ ਸਕੂਲ ਵਿਵਾਦ ਵਿੱਚ ਘਿਰ ਗਿਆ ਕਿ ਕੀ ਮਸੀਹ ਦੇ ਦੋ ਸੁਭਾਅ ਹਨ (ਨੇਸਟੋਰੀਅਨਨਿਜਮ) ਜਾਂ ਇੱਕ ਸੁਭਾਅ (ਪੂਰੀ ਤਰ੍ਹਾਂ ਪਰਮੇਸ਼ਰ ਅਤੇ ਪੂਰੀ ਤਰ੍ਹਾਂ ਮਨੁੱਖ)। ਰੋਮਨ ਕੈਥੋਲਿਕ ਚਰਚ ਦੁਆਰਾ ਇਸ ਨੂੰ ਧਾਰਮਿਕਤਾ ਦੀ ਮੋਹਰ ਲਗਾਈ ਗਈ ਸੀ ਅਤੇ ਇਸ ਨੂੰ ਪਰਸ਼ੀਆ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਸਕੂਲ ਦੀ ਕੋਈ ਮਹੱਤਤਾ ਨਹੀਂ ਰਹਿ ਗਈ ਸੀ। ਇਸਦੇ ਬੁਨਿਆਦੀ ਜੜਾਂ ਸੰਬੰਧੀ ਸਿਧਾਂਤ ਬਾਅਦ ਵਿੱਚ ਕਲਾਸੀਕਲ ਪ੍ਰੋਟੈਸਟਨ ਸੁਧਾਰਕਾਂ ਦੇ ਵਿਆਖਿਆਤਮਕ ਸਿਧਾਂਤ ਬਣ ਗਏ (ਲੁਥਰ ਅਤੇ ਕਾਲਵਿਨ)।

ਵਿਰੋਧੀ. ਇਹ ਤਿੰਨ ਵਰਣਨਯੋਗ ਸ਼ਬਦਾਂ ਵਿੱਚੋਂ ਇੱਕ ਹੈ ਜੋ ਕਿ ਇਬਰਾਨੀ ਕਵਿਤਾ ਦੇ ਵਿਚਕਾਰ ਦਾ ਸੰਬੰਧ ਦਰਸਾਉਂਦਾ ਹੈ। ਇਹ ਕਵਿਤਾ ਦੀਆਂ ਸਤਰਾਂ ਨਾਲ ਸੰਬੰਧਤ ਹੈ ਜਿਸਦੇ ਅਰਥ ਬਿਲਕੁਲ ਉਲਟ ਹਨ। (ਦੇਖੋ. ਕਹਾਉਤਾਂ 10:1, 15:1)।

ਸਾਹਿਤਕਾਰੀ ਸਾਹਿਤ. ਇਹ ਮੁੱਖ ਤੌਰ ਤੇ, ਅਨੇਕੇ ਤੌਰ ਤੇ, ਇੱਕ ਯਹੂਦੀ ਵਿਧੀ ਸੀ। ਇਹ ਵਿਦੇਸ਼ੀ ਵਿਸ਼ਵ ਸ਼ਕਤੀਆਂ ਦੁਆਰਾ ਯਹੂਦੀਆਂ ਦੇ ਕਬਜ਼ੇ ਅਤੇ ਕੰਮ-ਕਾਰ ਸਮੇਂ ਲਿਖੀਆਂ ਲਿਖਤਾਂ ਦੀ ਇੱਕ ਗੁਪਤ ਕਿਸਮ ਸੀ। ਇਹ ਮੰਨਿਆ ਜਾਂਦਾ ਹੈ ਕਿ ਵਿਅਕਤੀਗਤ

ਛੁਟਕਾਰਾ ਦੇਣ ਵਾਲੇ ਪਰਮੇਸ਼ਰ ਨੇ ਸੰਸਾਰ ਨੂੰ ਬਣਾਇਆ ਅਤੇ ਸੰਸਾਰ ਦੇ ਕੰਮਾਂ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਸਰਾਇਲ ਇਸਦੀ ਖਾਸ ਰੁਚੀ ਹੈ ਅਤੇ ਉਹ ਉਸਦੀ ਦੇਖਭਾਲ ਕਰਦਾ ਹੈ। ਇਹ ਸਾਹਿਤ ਪਰਮੇਸ਼ਰ ਦੇ ਖਾਸ ਉਪਰਾਲੇ ਦੁਆਰਾ ਅੰਤਮ ਜਿੱਤ ਦਾ ਵਾਅਦਾ ਕਰਦਾ ਹੈ।

ਇਹ ਕਈ ਸੰਕੇਤਕ ਸ਼ਬਦਾਂ ਨਾਲ ਗੁਪਤ ਅਤੇ ਮਨਮੋਹਕ ਅਰਥਾਂ ਵਿੱਚ ਜੁੜਿਆ ਹੈ, ਇਹ ਅਕਸਰ ਚੰਗੇ ਅਤੇ ਮਾੜੇ ਵਿਰੁੱਧ ਰੰਗਾ, ਸੰਖਿਆਵਾਂ, ਦਰਸ਼ਨ, ਸੁਪਨੇ, ਦੂਤ ਵਿਚੋਲਗੀ, ਗੁਪਤ ਕੋਡ ਸ਼ਬਦਾਂ ਅਤੇ ਅਕਸਰ ਇੱਕ ਤਿੱਖੀ ਦੇਹਰੀਅਤ ਵਿੱਚਕਾਰ ਸੱਚ ਨੂੰ ਪੇਸ਼ ਕਰਦਾ ਹੈ।

ਇਸ ਕਿਸਮ ਦੀਆਂ ਕੁੱਝ ਹੋਰ ਉਦਾਹਰਣਾਂ ਹਨ (1) ਪੁਰਾਣੇ ਨੇਮ ਵਿੱਚ, ਹਿਜਕੀਏਲ (ਅਧਿਆਏ 36-48), ਦਾਨੀਏਲ (ਅਧਿਆਏ 7-12), ਜਕਰਯਾਹ; ਅਤੇ (2) ਨਵੇਂ ਨੇਮ, ਮੱਤੀ 24; ਮਰਕੁਸ 13; 2 ਥੱਸਲੁਨੀਕੀਆਂ 2 ਅਤੇ ਪ੍ਰਕਾਸ਼ ਦੀ ਪੇਥੀ।

ਅਪੋਲੋਜਿਸਟ. ਇਹ "ਕਾਨੂੰਨੀ ਬਚਾਅ" ਲਈ ਯੂਨਾਨੀ ਮੂਲ ਤੋਂ ਲਿਆ ਸ਼ਬਦ ਹੈ। ਇਹ ਧਰਮ ਸ਼ਾਸਤਰ ਜੋ ਮਸੀਹ ਵਿਸ਼ਵਾਸ ਲਈ ਸਬੂਤ ਅਤੇ ਤਰਕਸ਼ੀਲ ਦਲੀਲਾਂ ਦੇਣ ਦੀ ਕੋਸ਼ਿਸ਼ ਕਰਦਾ ਹੈ, ਲਈ ਇੱਕ ਵਿਸ਼ੇਸ਼ ਅਨੁਸ਼ਾਸਨ ਹੈ।

ਇੱਕ ਤਰਜੀਹ. ਇਹ ਅਸਲ ਵਿੱਚ ਸ਼ਬਦ "ਪਹਿਲਾਂ ਤੋਂ ਹੀ ਮੰਨ ਲੈਣਾ" ਦਾ ਇੱਕ ਸਮਾਨਾਰਥੀ ਹੈ। ਇਸ ਵਿੱਚ ਪਹਿਲਾਂ ਤੋਂ ਗ੍ਰਹਿਣ ਪਰਿਭਾਸ਼ਾਵਾਂ, ਸਿਧਾਂਤ ਜਾਂ ਅਹੁਦੇ ਜਿਹੜੇ ਕਿ ਸੱਚ ਮੰਨੇ ਗਏ ਹਨ, ਲਈ ਤਰਕ ਸ਼ਾਮਲ ਕਰਦਾ ਹੈ। ਇਹ ਉਹ ਹੈ ਜੋ ਬਿਨਾਂ ਜਾਂਚ ਜਾਂ ਵਿਸ਼ਲੇਸ਼ਣ ਦੇ ਸਵੀਕਾਰਿਆ ਜਾਂਦਾ ਹੈ।

ਏਰੀਅਨਿਜਮ. ਏਰੀਅਸ ਤੀਜੀ ਅਤੇ ਚੌਥੀ ਸਦੀ ਦੀ ਸ਼ੁਰੂਆਤ ਵਿੱਚ ਅਲੈਗਜੈਂਡਰੀਆ ਮਿਸਰ ਦੀ ਕਲੀਸੀਆ ਦਾ ਇੱਕ ਬਜ਼ੁਰਗ ਸੀ। ਉਸਨੇ ਦਾਅਵਾ ਕੀਤਾ ਕਿ ਯਿਸੂ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਉਹ ਰੂਹਾਨੀ ਨਹੀਂ ਸੀ (ਪਿਤਾ ਵਾਂਗ ਸਮਾਨ ਖਾਸੀਅਤ ਵਾਲਾ ਨਹੀਂ), ਸੰਭਵ ਤੌਰ ਤੇ ਕਹਾਉਤਾਂ 8:22-31 ਵਾਂਗ। ਉਸਨੂੰ ਅਲੈਗਜੈਂਡਰੀਆ ਦੇ ਬਿਸ਼ਪ ਦੁਆਰਾ ਚੁਣੌਤੀ ਦਿੱਤੀ ਗਈ ਸੀ ਜਿਸਨੇ (ਏ.ਡੀ 318) ਇੱਕ ਅਜਿਹਾ ਵਿਵਾਦ ਸ਼ੁਰੂ ਕੀਤਾ ਜੋ ਕਈ ਸਾਲ ਚੱਲਿਆ। ਏਰੀਅਨਿਜਮ ਪੂਰਬੀ ਕਲੀਸੀਆ ਦਾ ਅਧਿਕਾਰਤ ਪੰਥ ਬਣ ਗਿਆ। ਨਾਈਸੀਆ ਦੀ ਕਮੇਟੀ ਨੇ 325 ਏ.ਡੀ. ਵਿੱਚ ਏਰੀਅਸ ਦੀ ਨਿੰਦਾ ਕੀਤੀ ਅਤੇ ਪੁੱਤਰ ਦੀ ਪੂਰੀ ਬਰਾਬਰੀ ਅਤੇ ਦੈਵਿਕਤਾ ਦੀ ਪੁਸ਼ਟੀ ਕੀਤੀ।

ਅਰਸਤੂ. ਉਹ ਪੁਰਾਤਨ ਯੂਨਾਨ ਦੇ ਦਾਰਸ਼ਨਿਕਾਂ ਵਿੱਚੋਂ ਇੱਕ ਸੀ, ਉਹ ਪਲੂਟੋ ਦਾ ਵਿਦਿਆਰਥੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਉਸਦਾ ਪ੍ਰਭਾਵ, ਅੱਜ ਵੀ ਆਧੁਨਿਕ ਅਧਿਐਨ ਦੇ ਬਹੁਤ ਸਾਰੇ ਖੇਤਰਾਂ ਵਿੱਚ ਪਹੁੰਚਦਾ ਹੈ। ਇਹ ਇਸ ਲਈ ਹੈ ਕਿਉਂਕਿ ਉਸਨੇ ਵਰਗੀਕਰਣ ਅਤੇ ਧਿਆਨ ਦੁਆਰਾ ਗਿਆਨ ਉੱਤੇ ਜੋਰ ਦਿੱਤਾ। ਇਹ ਵਿਗਿਆਨਕ ਢੰਗਾਂ ਵਿੱਚੋਂ ਇੱਕ ਹੈ।

ਲੇਖਕ ਦੇ ਹੱਥ ਦੀ ਲਿਖਤ. ਇਹ ਉਹ ਨਾਮ ਹੈ ਜੋ ਬਾਈਬਲ ਦੀਆਂ ਅਸਲ ਲਿਖਤਾਂ ਨੂੰ ਦਿੱਤਾ ਗਿਆ ਹੈ। ਇਹ ਅਸਲ ਹੱਥ ਲਿਖਤਾਂ ਸੱਭ ਖਤਮ ਹੋ ਗਈਆਂ ਹਨ। ਸਿਰਫ ਨਕਲਾਂ ਦੀਆਂ ਨਕਲਾਂ ਬਣਦੀਆਂ ਰਹੀਆਂ ਹਨ। ਇਹ ਕਈ ਇਬਰਾਨੀ ਅਤੇ ਯੂਨਾਨੀ ਹੱਥ ਲਿਖਤਾਂ ਅਤੇ ਪੁਰਾਣੇ ਸੰਸਕਰਣਾਂ ਦੇ ਰੂਪਾਂ ਦੇ ਕਈ ਪਾਠਾਂ ਦਾ ਸਰੋਤ ਹੈ।

ਬੇਜੈ. ਇਹ ਛੇਵੀਂ ਸਦੀ ਦੀ ਇੱਕ ਯੂਨਾਨੀ ਅਤੇ ਲਾਤੀਨੀ ਹੱਥ ਲਿਖਤ ਹੈ ਜੋ ਛੇਵੀਂ ਸਦੀ ਵਿੱਚ ਲਿਖੀ ਗਈ। ਇਸਨੂੰ "D" ਦੁਆਰਾ ਮਨੋਨੀਤ ਕੀਤਾ ਗਿਆ। ਇਸ ਵਿੱਚ ਇੰਜੀਲਾਂ ਅਤੇ ਰਸੂਲਾਂ ਦੇ ਕਰਤੱਬ ਅਤੇ ਕੁੱਝ ਜਰਨਲ ਪੱਤਰ ਸ਼ਾਮਲ ਹਨ। ਇਹ ਬਹੁਤ ਸਾਰੇ ਲਿਖਾਰੀ

ਜੇੜਾਂ ਦੁਆਰਾ ਦਰਸਾਇਆ ਜਾਂਦਾ ਹੈ। ਇਹ King James ਰੂਪ ਦੇ ਪਿੱਛੇ ਵਿਸ਼ੇਸ਼ ਯੂਨਾਨੀ ਹੱਥ-ਲਿਖਤ ਪਰੰਪਰਾ "Textus Receptus," ਦਾ ਅਧਾਰ ਬਣਦੀ ਹੈ।

ਪੱਖਪਾਤ. ਇਹ ਉਹ ਸ਼ਬਦ ਹੈ ਜੋ ਕਿਸੇ ਵਸਤੂ ਜਾਂ ਨਜਰੀਏ ਪ੍ਰਤੀ ਇੱਕ ਮਜ਼ਬੂਤ ਪ੍ਰਵਿਰਤੀ ਨੂੰ ਦਿਖਾਉਂਦਾ ਹੈ। ਇਹ ਇੱਕ ਅਜਿਹੀ ਮਾਨਸਿਕਤਾ ਹੈ ਜਿਸ ਵਿੱਚ ਕਿਸੇ ਖਾਸ ਵਸਤੂ ਜਾਂ ਨਜਰੀਏ ਦੇ ਸੰਬੰਧ ਵਿੱਚ ਨਿਰਪੱਖ ਹੋ ਕੇ ਸੋਚਣਾ ਅਸੰਭਵ ਹੈ। ਇਹ ਇੱਕ ਪੱਖਪਾਤ ਵਾਲੀ ਸਥਿਤੀ ਹੈ।

ਬਾਈਬਲ ਦਾ ਇਖਤਿਆਰ. ਇਹ ਸ਼ਬਦ ਬਹੁਤ ਹੀ ਵਿਸ਼ੇਸ਼ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਇਸਨੂੰ ਸਮਝਣ ਲਈ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਅਸਲ ਲੇਖਕ ਨੇ ਆਪਣੇ ਦਿਨ ਬਾਰੇ ਕੀ ਕਿਹਾ ਅਤੇ ਇਹ ਇਸ ਦਿਨ ਸਾਡੀ ਸੱਚਾਈ ਤੇ ਕਿਵੇਂ ਲਾਗੂ ਕੀਤਾ ਗਿਆ। ਬਾਈਬਲ ਦਾ ਅਧਿਕਾਰ ਆਮ ਤੌਰ ਤੇ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਸਾਨੂੰ ਸਿਰਫ ਬਾਈਬਲ ਨੂੰ ਇਕਮਾਤਰ ਅਧਿਕਾਰਕ ਮਾਰਗ ਦਰਸ਼ਕ ਮੰਨੀਏ। ਹਾਲਾਂਕਿ, ਮੌਜੂਦਾ ਗਲਤ ਵਿਆਖਿਆਵਾਂ ਨੂੰ ਸਾਹਮਣੇ ਰੱਖਦੇ ਹੋਏ, ਮੈਂ ਇਤਿਹਾਸ ਦੀ ਵਿਆਕਰਣ ਵਿਧੀ ਦੇ ਸਿਧਾਂਤਾਂ ਦੁਆਰਾ ਦਿੱਤੀ ਧਾਰਣਾ ਨੂੰ ਬਾਈਬਲ ਤੱਕ ਸੀਮਿਤ ਕਰ ਦਿੱਤਾ ਹੈ।

ਕੈਨਨ. ਇਹ ਉਹ ਸ਼ਬਦ ਹੈ ਜੋ ਅਜਿਹੀਆਂ ਲਿਖਤਾਂ ਦਾ ਵਰਨਣ ਕਰਨ ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ ਵਿਲੱਖਣ ਤੌਰ ਤੇ ਪ੍ਰੇਰਿਤ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਪੁਰਾਣੇ ਅਤੇ ਨਵੇਂ ਨੇਮ ਸ਼ਾਸਤਰ ਦੇਵਾਂ ਲਈ ਕੀਤੀ ਜਾਂਦੀ ਹੈ।

ਮਸੀਹ ਦੀ ਕੇਂਦਰਿਤਾ. ਇਹ ਇੱਕ ਅਜਿਹਾ ਸ਼ਬਦ ਹੈ ਜੋ ਮਸੀਹ ਦੀ ਕੇਂਦਰਿਤਾ ਦਾ ਵਰਨਣ ਕਰਨ ਲਈ ਵਰਤਿਆ ਜਾਂਦਾ ਹੈ। ਮੈਂ ਇਸਦੀ ਵਰਤੋਂ ਇਸ ਵਿਸ਼ੇ ਦੇ ਸੰਬੰਧ ਵਿੱਚ ਕਰਦਾ ਹਾਂ ਕਿ ਯਿਸੂ ਸਾਰੀ ਬਾਈਬਲ ਦਾ ਮਾਲਕ ਹੈ। ਪੁਰਾਣਾ ਨੇਮ ਉਸ ਵੱਲ ਇਸ਼ਾਰਾ ਕਰਦਾ ਹੈ ਅਤੇ ਇਸਦੀ ਪੂਰਤੀ ਅਤੇ ਟੀਚਾ ਹੈ (ਦੇਖੋ. ਮੱਤੀ 5:17-48).

ਟੀਕਾ. ਇਹ ਖੋਜ ਦੀ ਇੱਕ ਵਿਸ਼ੇਸ਼ ਕਿਸਮ ਦੀ ਕਿਤਾਬ ਹੁੰਦੀ ਹੈ। ਇਹ ਆਮਤੌਰ ਤੇ ਬਾਈਬਲ ਦੀ ਕਿਤਾਬ ਨੂੰ ਪਿਛੋਕੜ ਦਿੰਦੀ ਹੈ। ਫਿਰ ਇਹ ਪੁਸਤਕ ਦੇ ਹਰੇਕ ਭਾਗ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਕੁੱਝ ਲੋਕ ਵਰਤੋਂ ਤੇ ਧਿਆਨ ਦਿੰਦੇ ਹਨ, ਜਦ ਕਿ ਬਾਕੀ ਪਾਠ ਨੂੰ ਵਧੇਰੇ ਤਕਨੀਕੀ ਢੰਗ ਨਾਲ ਸੁਲਝਾਉਂਦੇ ਹਨ। ਇਹ ਕਿਤਾਬਾਂ ਬਹੁਤ ਮਦਦਗਾਰ ਹਨ ਪਰ ਇਹਨਾਂ ਨੂੰ ਆਪਣਾ ਮੁੱਢਲਾ ਅਧਿਐਨ ਪੂਰਾ ਕਰਨ ਮਗਰੋਂ ਵਰਤਣਾ ਚਾਹੀਦਾ ਹੈ। ਟਿੱਪਣੀਕਾਰ ਦੀਆਂ ਵਿਆਖਿਆਵਾਂ ਬਿਨਾਂ ਤਰਕ ਦੇ ਕਦੇ ਵੀ ਸਵੀਕਾਰ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਵੱਖ-ਵੱਖ ਧਰਮ ਸ਼ਾਸਤਰੀ ਦ੍ਰਿਸ਼ਟੀਕੋਣਾਂ ਤੋਂ ਟਿੱਪਣੀਆਂ ਦੀ ਤੁਲਨਾ ਕਰਨਾ ਅਕਸਰ ਮਦਦਗਾਰ ਹੁੰਦਾ ਹੈ।

ਇਕਸੁਰਤਾ. ਇਹ ਬਾਈਬਲ ਅਧਿਐਨ ਲਈ ਖੋਜ ਦੀ ਇੱਕ ਕਿਸਮ ਹੈ। ਇਹ ਪੁਰਾਣੇ ਅਤੇ ਨਵੇਂ ਨੇਮ ਦੇ ਹਰੇਕ ਸ਼ਬਦ ਵਿਚਲੇ ਹਰੇਕ ਸ਼ਬਦ ਦੀ ਹਰੇਕ ਸੂਚੀ ਨੂੰ ਦਰਸਾਉਂਦਾ ਹੈ। ਇਹ ਕਈ ਤਰੀਕਿਆਂ ਨਾਲ ਮਦਦ ਕਰਦਾ ਹੈ: (1) ਕਿਸੇ ਵੀ ਅੰਗਰੇਜ਼ੀ ਸ਼ਬਦ ਦੇ ਪਿੱਛੇ ਇਬਰਾਨੀ ਜਾਂ ਯੂਨਾਨੀ ਸ਼ਬਦ ਨੂੰ ਨਿਰਧਾਰਤ ਕਰਨਾ; (2) ਹਵਾਲਿਆਂ ਦੀ ਤੁਲਨਾ ਕਰਨਾ ਜਿੱਥੇ ਇਬਰਾਨੀ ਜਾਂ ਯੂਨਾਨੀ ਸ਼ਬਦ ਵਰਤੇ ਗਏ ਸਨ; (3) ਇਹ ਦਰਸਾਉਣਾ ਕਿ ਕਿੱਥੇ ਦੇ ਵੱਖਰੇ ਅੰਗਰੇਜ਼ੀ ਸ਼ਬਦਾਂ ਦੁਆਰਾ ਅਨੁਵਾਦ ਕੀਤੇ ਗਏ ਹਨ; (4) ਕੁੱਝ ਕਿਤਾਬਾਂ ਜਾਂ ਲੇਖਕਾਂ ਦੁਆਰਾ ਕੁੱਝ ਸ਼ਬਦਾਂ ਦੀ ਵਰਤੋਂ ਦੀ ਵਾਰ-ਵਾਰ ਵਰਤੋਂ ਦਰਸਾਉਣਾ; (5) ਬਾਈਬਲ ਦੇ ਇੱਕ ਅੰਸ਼ ਨੂੰ ਲੱਭਣ ਵਿੱਚ ਸਹਾਇਤਾ ਕਰਨਾ (ਦੇਖੋ. Walter Clark ਦੀ ਨਵੇਂ ਨੇਮ ਦੇ ਯੂਨਾਨੀ ਅਧਿਐਨ ਸਮੱਗਰੀ ਨੂੰ ਕਿਵੇਂ ਵਰਤਿਆ ਜਾਵੇ, pp. 54-55).

ਮ੍ਰਿਤ ਸਾਗਰ ਪੇਥੀਆਂ. ਇਹ ਇਬਰਾਨੀ ਅਤੇ ਅਰਾਮੀ ਵਿੱਚ ਲਿਖੀਆਂ ਪੁਰਾਣੀਆਂ ਲਿਖਤਾਂ ਦੀ ਇੱਕ ਲੜੀ ਦਾ ਹਵਾਲਾ ਦਿੰਦੀਆਂ ਹਨ ਜੋ 1947 ਵਿੱਚ ਮ੍ਰਿਤ ਸਾਗਰ ਦੇ ਨੇੜੇ ਪਾਈਆਂ ਗਈਆਂ ਸਨ। ਉਹ ਪਹਿਲੀ ਸਦੀ ਦੇ ਸੰਪਰਦਾਇਕ ਯਹੂਦੀ ਧਰਮ ਦੇ ਧਾਰਮਿਕ ਕਿਤਾਬ-ਘਰ ਸਨ। ਰੋਮਨ ਕੰਮਾਂ-ਕਾਰਾਂ ਅਤੇ 60 ਦੇ ਦਹਾਕੇ ਦੀਆਂ ਜਿਆਦਾਤੀ ਲੜਾਈਆਂ ਕਾਰਨ ਉਹਨਾਂ ਨੇ ਪੇਥੀਆਂ ਨੂੰ ਗੁਫਾਵਾਂ, ਮੇਰੀਆਂ ਜਾਂ ਮਿੱਟੀ ਦੇ ਘੜਿਆਂ ਜਾਂ ਬਰਤਨਾਂ ਵਿੱਚ ਲੁਕਾਇਆ। ਉਹਨਾਂ ਨੇ ਸਾਡੀ ਪਹਿਲੀ ਸਦੀ ਦੇ ਫਿਲਸਤੀਨ ਦੀ ਇਤਿਹਾਸਕ ਸਥਾਪਤੀ ਨੂੰ ਸਮਝਣ ਵਿੱਚ ਸਹਾਇਤਾ ਕੀਤੀ ਹੈ ਅਤੇ ਮਾਸੇਰੈਟਿਕ ਪਾਠ ਦੀ ਪੁਸ਼ਟੀ ਕੀਤੀ ਹੈ ਕਿ ਉਹ ਬਹੁਤ ਸਹੀ ਹੈ, ਘੱਟੋ-ਘੱਟ ਉਹਨਾਂ ਜਿੰਨਾਂ ਮਸੀਹ ਤੋਂ ਪਹਿਲਾਂ ਯੁੱਗ ਸੀ। ਉਹ "DSS" ਦੇ ਸੰਖੇਪ ਸ਼ਬਦ ਦੁਆਰਾ ਮਨੋਨੀਤ ਕੀਤੇ ਗਏ ਹਨ।

ਅਨੁਮਾਨ ਯੋਗ. ਇਹ ਤਰਕ ਜਾਂ ਦਲੀਲ ਦਾ ਢੰਗ ਆਮ ਸਿਧਾਂਤ ਤੋਂ ਵਿਸ਼ੇਸ਼ ਕਾਰਜਾਂ ਵੱਲ ਕਾਰਨਾਂ ਦੇ ਮਤਲਬ ਵੱਲ ਨੂੰ ਜਾਂਦਾ ਹੈ। ਇਹ ਅਨੁਮਾਨਨਾਤਮਿਕ ਤਰਕ ਤੋਂ ਉਲਟ ਜੋ ਕਿ ਵੇਖੀਆਂ ਵਿਸ਼ੇਸ਼ਤਾਵਾਂ ਲਈ ਸਧਾਰਣ ਸਿੱਟਿਆਂ (ਸਿਧਾਂਤ) ਦੇ ਵਿਗਿਆਨਕ ਢੰਗ ਨੂੰ ਬਦਲ ਕੇ ਉਸੇ ਰੂਪ ਵਿੱਚ ਦਿਖਾਉਂਦਾ ਹੈ।

ਤਰਕ ਵਾਲਾ. ਇਹ ਤਰਕ ਵਿਤਰਕ ਕਰਨ ਦਾ ਇੱਕ ਢੰਗ ਹੈ ਜਿਸਦੇ ਕਰਕੇ ਇਹ ਤਣਾਅ ਵਿੱਚ ਵਿਰੋਧੀ ਅਤੇ ਵਿਪਰੀਤ ਦੋਵੇਂ ਇੱਕਠੇ ਹੀ ਜਾਪਦਾ ਹੈ, ਇਹ ਇੱਕ ਅਜਿਹੇ ਇੱਕਠੇ ਜਵਾਬ ਦੀ ਮੰਗ ਕਰਦਾ ਹੈ ਜਿਸ ਵਿੱਚ ਅਸੰਗਤ ਕਥਨ ਦੇ ਦੋਵੇਂ ਪਾਸੇ ਸ਼ਾਮਲ ਹਨ। ਬਹੁਤ ਸਾਰੇ ਬਾਈਬਲ ਸਿਧਾਂਤਾਂ ਵਿੱਚ ਤਰਕ ਵਾਲੇ ਜੇੜੇ ਪੂਰਵ ਨਿਰਭਰਤਾ ਰਹਿਤ ਮਰਜ਼ੀ ਵਾਲੇ, ਸੁਰੱਖਿਆ ਦ੍ਰਿੜਤਾ, ਵਿਸ਼ਵਾਸ ਕਾਰਜ, ਫੈਸਲਾਕੁੰਨ ਅਨੁਯਾਈਤਾ ਮਸੀਹ ਅਜਾਦੀ -ਮਸੀਹ ਜਿੰਮੇਵਾਰੀ ਹੁੰਦੀ ਹੈ।

ਮਾਤਭੂਮੀ ਤੋਂ ਦੂਰ ਜਾਣ ਦਾ ਭਾਵ. ਇਹ ਫਿਲਸਤੀਨੀ ਯਹੂਦੀਆਂ ਦੁਆਰਾ ਦੂਜੇ ਯਹੂਦੀਆਂ ਲਈ ਵਰਤਿਆ ਜਾਂਦਾ ਤਕਨੀਕੀ ਯੂਨਾਨੀ ਸ਼ਬਦ ਹੈ, ਜਿਹੜੇ ਕਿ ਵਾਅਦਾ ਕੀਤੇ ਹੋਏ ਸਥਾਨ ਦੀਆਂ ਭੂਗੋਲਿਕ ਸੀਮਾਵਾਂ ਤੋਂ ਬਾਹਰ ਰਹਿੰਦੇ ਸਨ।

ਗਤੀਸ਼ੀਲ ਬਰਾਬਰਤਾ. ਇਹ ਬਾਈਬਲ ਦੇ ਅਨੁਵਾਦ ਦਾ ਇੱਕ ਸਿਧਾਂਤ ਹੈ, ਬਾਈਬਲ ਦੇ ਅਨੁਵਾਦ ਨੂੰ "ਸ਼ਬਦ ਤੋਂ ਸ਼ਬਦ" ਪੱਤਰ ਵਿਹਾਰ ਦੀ ਇੱਕ ਨਿਰੰਤਰਤਾ ਵੱਜੋਂ ਦੇਖਿਆ ਜਾ ਸਕਦਾ ਹੈ, ਜਿੱਥੇ ਹਰ ਇਬਰਾਨੀ ਜਾਂ ਯੂਨਾਨੀ ਸ਼ਬਦ ਲਈ ਇੱਕ ਅੰਗਰੇਜ਼ੀ ਸ਼ਬਦ ਦਿੱਤਾ ਜਾਣਾ ਲਾਜ਼ਮੀ ਹੈ, ਜਿੱਥੇ ਅਸਲ ਸ਼ਬਦ ਜਾਂ ਸ਼ਬਦਾਰਥ ਦਾ ਘੱਟ ਵਿਚਾਰ ਨਾਲ ਸਿਰਫ ਸੋਚਾਂ ਦਾ ਅਨੁਵਾਦ ਕੀਤਾ ਜਾਂਦਾ ਹੈ, ਨੂੰ ਪ੍ਰਕਾਸ਼ਿਤ ਕਰਦਾ ਹੈ। ਇਹਨਾਂ ਦੇ ਸਿਧਾਂਤਾਂ ਦੇ ਵਿਚਕਾਰ "ਗਤੀਸ਼ੀਲ ਬਰਾਬਰਤਾ" ਹੈ, ਜੋ ਅਸਲ ਪਾਠ ਨੂੰ ਗੰਭੀਰਤਾ ਨਾਲ ਲੈਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਸਨੂੰ ਇਹ ਆਧੁਨਿਕ ਵਿਆਕਰਣ ਦੇ ਰੂਪਾਂ ਅਤੇ ਮੁਹਾਵਰਿਆਂ ਵਿੱਚ ਅਨੁਵਾਦ ਕਰਦਾ ਹੈ। ਇਹਨਾਂ ਅੱਲਗ-ਅੱਲਗ ਕਈ ਸਿਧਾਂਤਾਂ ਉੱਪਰ Fee and Stuart's How to Read the Bible For All Its Worth, ਸਭ ਚੀਜ਼ਾਂ ਲਈ ਸੱਭ ਤੋਂ ਵਧੀਆ ਵਿਚਾਰ ਵਟਾਂਦਰਾ ਪੇਸ਼ ਕਰਦਾ ਹੈ। p. 35 ਅਤੇ Robert Bratcher ਦੀ TEV ਜਾਣ-ਪਛਾਣ ਵਿੱਚ।

ਅਜਾਦ ਖਿਆਲ. ਇਹ ਸ਼ਬਦ ਪਾਠ ਆਲੋਚਨਾ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਹੈ। ਇਹ ਕਿਸੇ ਪਾਠਕ੍ਰਮ ਤੇ ਪਹੁੰਚਣ ਲਈ ਪੜ੍ਹਨ ਦੀ ਚੋਣ ਕਰਨ ਦੇ ਅਭਿਆਸ ਨੂੰ ਦਰਸਾਉਂਦੀ ਹੈ ਜਿਹੜੇ ਵੱਖਰੇ ਯੂਨਾਨੀ ਹੱਥ ਲਿਖਤਾਂ ਤੋਂ ਹੋਣ ਜਿਹੜੀ ਅਸਲ ਲੇਖਕ ਦੀ ਹੱਥ ਦੇ ਨੇੜੇ ਹੋਣੀ ਚਾਹੀਦੀ ਹੈ। ਇਹ ਇਸ ਵਿਚਾਰ ਨੂੰ ਨਕਾਰਦੀ ਹੈ ਕਿ ਕਿਸੇ ਵੀ ਇੱਕ ਪਰਿਵਾਰ ਨੇ ਯੂਨਾਨੀ ਹੱਥ ਲਿਖਤਾਂ ਦੀ ਅਸਲ ਕਾਪੀ ਨੂੰ ਫੜ ਲਿਆ ਹੈ।

ਈਸੀਜੇਸੀਸ. ਇਹ ਵਿਆਖਿਆ ਦੇ ਉਲਟ ਹੈ। ਜੇ ਵਿਆਖਿਆ ਅਸਲੀ ਲੇਖਕ ਦੀ ਸੋਚ ਦੀ "ਬਾਹਰ ਦੀ ਅਗਵਾਈ" ਹੈ ਤਾਂ ਇਹ ਸ਼ਬਦ ਦਾ ਅਰਥ ਵਿਦੇਸ਼ੀ ਵਿਚਾਰ ਜਾਂ ਰਾਇ ਨਾਲ "ਮੋਹਰੀ" ਹੈ।

ਸ਼ਬਦਾਵਲੀ. ਇਹ ਸ਼ਬਦ ਅਧਿਐਨ ਦਾ ਇੱਕ ਪਹਿਲੂ ਹੈ ਜੋ ਕਿਸੇ ਸ਼ਬਦ ਦੇ ਅਸਲ ਅਰਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਬੁਨਿਆਦੀ ਅਰਥ ਤੋਂ ਵਿਸ਼ੇਸ਼ ਵਰਤੋਂ ਦੀ ਵਧੇਰੇ ਆਸਾਨੀ ਨਾਲ ਪਛਾਣ ਹੁੰਦੀ ਹੈ। ਵਿਆਖਿਆ ਵਿੱਚ ਸ਼ਬਦਾਵਲੀ ਮੁੱਖ ਧਿਆਨ ਨਹੀਂ ਹੈ, ਨਾ ਕਿ ਇਸਦਾ ਕੋਈ ਸਮਕਾਲੀ ਅਰਥ ਤੇ ਇੱਕ ਸ਼ਬਦ ਦੀ ਵਰਤੋਂ ਹੈ।

ਵਿਆਖਿਆ. ਇਹ ਕਿਸੇ ਖਾਸ ਪੈਰੇ ਦੀ ਵਿਆਖਿਆ ਕਰਨ ਦੇ ਅਭਿਆਸ ਲਈ ਇੱਕ ਤਕਨੀਕੀ ਸ਼ਬਦ ਹੈ। ਇਸਦਾ ਭਾਵ ਹੈ "ਬਾਹਰ ਕੱਢਣਾ" (ਪਾਠ ਵਿੱਚੋਂ) ਇਹ ਸੰਕੇਤ ਕਰਦਾ ਹੈ ਕਿ ਇਤਿਹਾਸਕ ਸਥਾਪਨ, ਸਾਹਿਤਿਕ ਪ੍ਰਸੰਗ, ਵਾਕ ਰਚਨਾ, ਅਤੇ ਸਮਕਾਲੀ ਸ਼ਬਦ ਅਰਥ ਦੀ ਰੋਸ਼ਨੀ ਵਿੱਚ ਸਾਡਾ ਉਦੇਸ਼ ਅਸਲ ਲੇਖਕ ਦੇ ਇਰਾਦੇ ਨੂੰ ਸਮਝਣਾ ਹੈ।

ਸ਼ੈਲੀ. ਇਹ ਫਰਾਂਸ ਦਾ ਸ਼ਬਦ ਹੈ ਜੋ ਵੱਖ-ਵੱਖ ਕਿਸਮਾਂ ਦੇ ਸਾਹਿਤ ਨੂੰ ਦਰਸਾਉਂਦਾ ਹੈ। ਇਸ ਸ਼ਬਦ ਦਾ ਮੁੱਖ ਧਿਆਨ ਸਾਹਿਤਿਕ ਰੂਪਾਂ ਨੂੰ ਸ਼੍ਰੇਣੀਆਂ ਵਿੱਚ ਵੰਡਣਾ ਹੈ। ਜਿਹਨਾਂ ਦੀ ਸਾਂਝੀਆਂ ਵਿਸ਼ੇਸ਼ਤਾਵਾਂ ਹੋਣ: ਇਤਿਹਾਸਕ ਬਿਰਤਾਂਤ, ਕਵਿਤਾ, ਕਹਾਵਤ, ਤਬਾਹ ਕੁੰਨ ਸ਼ਬਦ ਅਤੇ ਕਾਨੂੰਨ।

ਨੈਸਟਿਕਤਾ. ਇਸ ਪਖੰਡ ਬਾਰੇ ਸਾਡਾ ਜਿਆਦਾਤਰ ਗਿਆਨ ਦੂਜੀ ਸਦੀ ਦੀਆਂ ਨੈਸਟਿਕ ਲਿਖਤਾਂ ਤੋਂ ਆਇਆ ਹੈ। ਹਾਲਾਂਕਿ ਅਸਪਸ਼ਟ ਵਿਚਾਰ ਪਹਿਲੀ ਸਦੀ (ਉਸ ਤੋਂ ਵੀ ਪਹਿਲਾਂ) ਵਿੱਚ ਮੌਜੂਦ ਸਨ।

ਦੂਸਰੀ ਸਦੀ ਦੇ ਵੈਲੇਨਟਿਨ ਅਤੇ ਸੇਰੀਥਿਅਨ ਨੈਸਟਿਕਤਾ ਦੇ ਦੱਸੇ ਕੁੱਝ ਸਿਧਾਂਤ ਹਨ: (1) ਪਦਾਰਥ ਅਤੇ ਆਤਮਾ ਸਹਿ-ਸਦੀਵੀ ਹਨ (ਇੱਕ ਤੱਤ ਵਿਗਿਆਨਕ ਦੇਹਰਾਵਾਦ)। ਪਦਾਰਥ ਬੁਰਾਈ ਹੈ, ਆਤਮਾ ਸਹੀ ਹੈ। ਪਰਮੇਸ਼ਰ, ਜੋ ਕਿ ਆਤਮਾ ਹੈ, ਨੂੰ ਕਿਸੇ ਵੀ ਤਰ੍ਹਾਂ ਬੁਰਾਈ ਦੀ ਘਾਲਣਾ ਵਿੱਚ ਸਿੱਧਾ ਸ਼ਾਮਿਲ ਨਹੀਂ ਹੋ ਸਕਦਾ; (2) ਪਰਮੇਸ਼ਰ ਅਤੇ ਬੁਰਾਈ (ਇਉਨਜ ਜਾਂ ਸਵਰਗਦੂਤ ਪੱਧਰ) ਨਿਕਾਸ ਹਨ। ਆਖਰੀ ਜਾਂ ਸੱਭ ਤੋਂ ਘੱਟ ਪੁਰਾਣੇ ਨੇਮ ਦੇ ਯਹੋਵਾਹ ਸਨ, ਜਿਹਨਾਂ ਨੇ ਬ੍ਰਹਿਮੰਡ (ਕੋਸਮੋਸ) ਦੀ ਰਚਨਾ ਕੀਤੀ; (3) ਯਿਸੂ ਯਹੋਵਾਹ ਵਾਂਗ ਉਤਪੰਨ ਸੀ ਪਦਵੀ ਵਿੱਚ ਉੱਚਾ ਸੀ, ਉਹ ਸੱਚੇ ਪਰਮੇਸ਼ਰ ਦੇ ਨਜਦੀਕ ਹੈ। ਕੁੱਝ ਉਸਨੂੰ ਸੱਭ ਤੋਂ ਉੱਪਰ ਰੱਖਦੇ ਹਨ ਪਰ ਫਿਰ ਵੀ ਪਰਮੇਸ਼ਰ ਤੋਂ ਥੋੜਾ ਨੀਵਾਂ ਰੱਖਦੇ ਹਨ ਅਤੇ ਦੇਹਧਾਰੀ ਅਵਤਾਰ ਨਹੀਂ ਮੰਨਦੇ (ਦੇਖੋ. ਯੂਹੰਨਾ 1:14)। ਕਿਉਂਕਿ ਪਦਾਰਥ ਬੁਰਾਈ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕਿ ਯਿਸੂ ਮਨੁੱਖੀ ਸਰੀਰ ਵਿੱਚ ਰੂਹਾਨੀ ਹੋਵੇ। ਉਹ ਇੱਕ ਅਧਿਆਤਮਿਕ ਪਾਤਰ ਸੀ (ਦੇਖੋ. 1 ਯੂਹੰਨਾ 1:1-3; 4:1-6); ਅਤੇ (4) ਮੁਕਤੀ ਯਿਸੂ ਵਿੱਚ ਨਿਰਚਾ ਰੱਖਣ ਦੁਆਰਾ ਅਤੇ ਵਿਸ਼ੇਸ਼ ਗਿਆਨ ਦੁਆਰਾ ਮਿਲਦੀ ਹੈ, ਜਿਹੜਾ ਕਿ ਕੇਵਲ ਵਿਸ਼ੇਸ਼ ਲੋਕਾਂ ਦੁਆਰਾ ਮਿਲਦਾ ਹੈ। ਜਾਣਕਾਰੀ (ਪਛਾਣ ਸ਼ਬਦ) ਸਵਰਗੀ ਸਥਾਨਾਂ ਵਿੱਚੋਂ ਲੰਘਣ ਲਈ ਜਰੂਰੀ ਸੀ। ਯਹੂਦੀ ਕਾਨੂੰਨ ਵੀ ਪਰਮੇਸ਼ਰ ਤੱਕ ਪਹੁੰਚਣ ਲਈ ਜਰੂਰੀ ਸੀ।

ਨੈਸਟਿਕ ਬੂਠੇ ਅਧਿਆਪਕਾਂ ਨੇ ਦੋ ਵਿਰੋਧੀ ਨੈਤਿਕ ਨੀਤੀਆਂ ਦੀ ਵਕਾਲਤ ਕੀਤੀ: (1) ਕੁੱਝ ਲਈ, ਮੁਕਤੀ ਦਾ ਜੀਵਨ-ਸ਼ੈਲੀ ਨਾਲ ਕੋਈ ਸੰਬੰਧ ਨਹੀਂ। ਉਹਨਾਂ ਲਈ ਮੁਕਤੀ ਅਤੇ ਅਧਿਆਤਮਿਕਤਾ ਨੂੰ ਗੁਪਤ ਜਾਣਕਾਰੀ (ਪਛਾਣ ਸ਼ਬਦਾਂ) ਦੁਆਰਾ ਪਾਇਆ ਜਾ ਸਕਦਾ ਹੈ ਜੋ ਸਵਰਗਦੂਤਾਂ ਦੇ ਗਿਆਨ (ਇਅਨੇਜ) ਦੁਆਰਾ ਮਿਲਦਾ ਹੈ; ਜਾਂ (2) ਦੂਜਿਆਂ ਲਈ, ਜੀਵਨਸ਼ੈਲੀ ਮੁਕਤੀ ਲਈ ਬਹੁਤ ਜਰੂਰੀ ਸੀ। ਉਹ ਸੱਚੀ ਰੂਹਾਨੀਅਤ ਦੇ ਸਬੂਤ ਦੇ ਤੌਰ ਤੇ ਸੰਨਿਆਸੀ ਜੀਵਨ ਸ਼ੈਲੀ ਉੱਤੇ ਜੋਰ ਦਿੰਦੇ ਸਨ।

ਵਿਆਖਿਆ ਸਹਿਤ. ਇਹ ਸਿਧਾਂਤਾਂ ਲਈ ਤਕਨੀਕੀ ਸ਼ਬਦ ਹੈ ਜੋ ਵਿਆਖਿਆ ਲਈ ਮਾਰਗਦਰਸ਼ਨ ਕਰਦਾ ਹੈ। ਇਹ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਦਾ ਸਮੂਹ ਅਤੇ ਇੱਕ ਕਲਾ ਜਾਂ ਉਪਹਾਰ ਦੇਵੇਂ ਹੈ। ਬਾਈਬਲ ਦੀ, ਪੱਵਿਤਰ ਵਿਆਖਿਆ ਨੂੰ ਆਮ ਤੌਰ ਤੇ ਦੋ ਭਾਗਾਂ ਵਿੱਚ

ਵੰਡਿਆ ਜਾਂਦਾ ਹੈ। ਆਮ ਸਿਧਾਂਤ ਅਤੇ ਵਿਸ਼ੇਸ਼ ਸਿਧਾਂਤ। ਇਹ ਬਾਈਬਲ ਵਿੱਚ ਮਿਲਦੀਆਂ ਵੱਖੋ-ਵੱਖਰੀਆਂ ਕਿਸਮਾਂ ਦੇ ਸਾਹਿਤ ਨਾਲ ਸੰਬੰਧਤ ਹਨ। ਹਰੇਕ ਵੱਖਰੀ ਕਿਸਮ (ਸ਼ੈਲੀ) ਦੇ ਕੁੱਝ ਆਪਣੇ ਵਿਲੱਖਣ ਦਿਸ਼ਾ ਨਿਰਦੇਸ਼ ਹੁੰਦੇ ਹਨ ਪਰ ਕੁੱਝ ਆਮ ਧਾਰਨਾਵਾਂ ਅਤੇ ਵਿਆਖਿਆਵਾਂ ਦੀਆਂ ਪ੍ਰਕਿਰਿਆਵਾਂ ਮਿਲਦੀਆਂ ਜੁਲਦੀਆਂ ਹਨ।

ਉੱਚ ਆਲੋਚਨਾ. ਇਹ ਬਾਈਬਲ ਦੀ ਵਿਆਖਿਆ ਦੀ ਇੱਕ ਵਿਧੀ ਹੈ ਜਿਹੜੀ ਕਿ ਇਤਿਹਾਸਕ ਸਥਾਪਨਾ ਅਤੇ ਕਿਸੇ ਵਿਸ਼ੇਸ਼ ਬਾਈਬਲ ਦੀ ਕਿਤਾਬ ਦੇ ਸਾਹਿਤਕ ਢਾਂਚੇ ਉੱਪਰ ਗੌਰ ਕਰਦੀ ਹੈ।

ਮੁਹਾਵਰਾ. ਇਹ ਸ਼ਬਦ ਵੱਖ-ਵੱਖ ਸਭਿਆਚਾਰਾਂ ਵਿੱਚ ਪਾਏ ਗਏ ਵਾਕਾਂ ਲਈ ਵਰਤਿਆ ਜਾਂਦਾ ਹੈ, ਜਿਹਨਾਂ ਦੇ ਖਾਸ ਅਰਥ ਹੁੰਦੇ ਹਨ ਅਤੇ ਇਹ ਵਿਅਕਤੀਗਤ ਸ਼ਬਦਾਂ ਦੇ ਆਮ ਅਰਥਾਂ ਵਾਲੇ ਨਹੀਂ ਹੁੰਦੇ। ਇਸ ਦੀਆਂ ਕੁੱਝ ਆਧੁਨਿਕ ਉਦਾਹਰਣਾਂ ਹਨ: "ਉਹ ਭਿਆਨਕ ਹੀ ਚੰਗਾ ਸੀ, "ਜਾਂ" ਤੁਸੀਂ ਬਸ ਮੈਨੂੰ ਮਾਰ ਹੀ ਦਿੰਦੇ ਹੋ"। ਬਾਈਬਲ ਵਿੱਚ ਵੀ ਇਸ ਤਰ੍ਹਾਂ ਦੇ ਵਾਕ ਹਨ।

ਪ੍ਰਕਾਸ਼. ਇਹ ਉਹ ਨਾਮ ਹੈ ਜੋ ਇਸ ਸੰਕਲਪ ਨੂੰ ਦਿੱਤਾ ਗਿਆ ਕਿ ਪਰਮੇਸ਼ਰ ਨੇ ਮਨੁੱਖ ਜਾਤੀ ਨਾਲ ਗੱਲ ਕੀਤੀ ਹੈ। ਇਹ ਪੂਰਾ ਸੰਕਲਪ ਆਮ ਤੌਰ ਤੇ ਤਿੰਨ ਸ਼ਬਦਾਂ ਦੁਆਰਾ ਦੇਖਿਆ ਜਾ ਸਕਦਾ ਹੈ: (1) ਪ੍ਰਕਾਸ਼ ਦੀ ਪੇਥੀ-ਪਰਮੇਸ਼ਰ ਨੇ ਮਨੁੱਖੀ ਇਤਿਹਾਸ ਵਿੱਚ ਕੰਮ ਕੀਤਾ; (2) ਪ੍ਰੇਰਣਾ-ਉਸਨੇ ਆਪਣੇ ਕੁੱਝ ਚੁਣੇ ਹੋਏ ਮਨੁੱਖਾਂ ਨੂੰ ਆਪਣੇ ਕੰਮ ਅਤੇ ਉਹਨਾਂ ਦੇ ਅਰਥਾਂ ਦੀ ਸਹੀ ਵਿਆਖਿਆ ਦਿੱਤੀ ਕਿ ਉਹ ਮਨੁੱਖਤਾ ਲਈ ਦਰਜ ਕੀਤੀ ਜਾਵੇ; ਅਤੇ (3) ਪ੍ਰਕਾਸ਼-ਉਸਨੇ ਮਨੁੱਖਤਾ ਨੂੰ ਉਸਦੇ ਸਵੈ-ਖੁਲਾਸੇ ਨੂੰ ਸਮਝਣ ਵਿੱਚ ਸਹਾਇਤਾ ਲਈ ਆਪਣੀ ਆਤਮਾ ਦਿੱਤੀ ਹੈ।

ਪ੍ਰੇਰਕ. ਇਹ ਤਰਕ ਜਾਂ ਦਲੀਲ ਦੀ ਇੱਕ ਵਿਧੀ ਹੈ ਜੋ ਖਾਸ ਵਿਸ਼ਿਆਂ ਤੋਂ ਸਾਰੇ ਵਿਸ਼ਿਆਂ ਤੱਕ ਚੱਲਦੀ ਹੈ। ਇਹ ਆਧੁਨਿਕ ਵਿਗਿਆਨ ਦਾ ਅਨੁਭਵੀ ਢੰਗ ਹੈ। ਇਹ ਅਸਲ ਵਿੱਚ ਅਰਸਤੂ ਦੀ ਪੰਚੁਚ ਹੈ।

ਸਤਰਾਂ ਵਿਚਕਾਰ ਲਿਖਿਆ ਹੋਇਆ. ਇਹ ਇੱਕ ਅਜਿਹਾ ਖੋਜ ਸੰਦ ਹੈ ਜੋ ਬਾਈਬਲ ਦੀ ਭਾਸ਼ਾ ਨਹੀਂ ਪੜ੍ਹਦੇ, ਅਜਿਹੇ ਲੋਕਾਂ ਨੂੰ ਇਸਦੇ ਅਰਥ ਅਤੇ ਬਣਤਰ ਨੂੰ ਸਮਝਣ ਦੀ ਇਜਾਜਤ ਦਿੰਦਾ ਹੈ। ਇਹ ਅਸਲ ਬਾਈਬਲ ਦੀ ਭਾਸ਼ਾ ਅਧੀਨ ਸ਼ਬਦ ਤੋਂ ਸ਼ਬਦ ਦਾ ਤੁੰਰਤ ਅਨੁਵਾਦ ਕਰਦਾ ਹੈ। ਇਹ ਸੰਦ ਇੱਕ "ਸਮਝਣਯੋਗ ਸ਼ਬਦ ਕੋਸ਼," ਨਾਲ ਜੁੜਿਆ ਹੈ, ਜੋ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਨੂੰ ਪਰਿਭਾਸ਼ਾਵਾਂ ਅਤੇ ਰੂਪ ਦੇਵੇਗਾ।

ਪ੍ਰੇਰਣਾ. ਇਹ ਉਹ ਧਾਰਣਾ ਹੈ ਜਿਸ ਵਿੱਚ ਪਰਮੇਸ਼ਰ ਨੇ ਬਾਈਬਲ ਦੇ ਲੇਖਕਾਂ ਦੀ ਅਗੁਵਾਈ ਕਰਕੇ ਮਨੁੱਖਤਾ ਨਾਲ ਗੱਲ ਕੀਤੀ ਹੈ ਕਿ ਉਹ ਸਹੀ ਅਤੇ ਸਪੱਸ਼ਟ ਤਰੀਕੇ ਨਾਲ ਉਸਦਾ ਰੂਹਾਨੀ ਸੰਦੇਸ਼ ਦਰਜ ਕਰਨ। ਇਹ ਪੂਰੀ ਧਾਰਣਾ ਆਮ ਤੌਰ ਤੇ ਤਿੰਨ ਵਿਸ਼ਿਆਂ ਦੁਆਰਾ ਸਮਝੀ ਜਾਂਦੀ ਹੈ: (1) ਪ੍ਰਕਾਸ਼ ਦੀ ਪੇਥੀ-ਪਰਮੇਸ਼ਰ ਨੇ ਮਨੁੱਖ ਇਤਿਹਾਸ ਵਿੱਚ ਕੰਮ ਕੀਤਾ ਹੈ; (2) ਪ੍ਰੇਰਣਾ-ਉਸਨੇ ਆਪਣੇ ਕੀਤੇ ਕੰਮਾਂ ਦੀ ਪੂਰੀ ਵਿਆਖਿਆ ਅਤੇ ਉਸਦੇ ਸਹੀ ਅਰਥ ਆਪਣੇ ਚੁਣੇ ਹੋਏ ਲੋਕਾਂ ਨੂੰ ਮਨੁੱਖ ਜਾਤੀ ਲਈ ਦਰਜ ਕਰਨ ਲਈ ਦਿੱਤੇ; ਅਤੇ (3) ਪ੍ਰਕਾਸ਼-ਉਸਨੇ ਮਨੁੱਖ ਜਾਤੀ ਨੂੰ ਆਪਣੀ ਆਤਮਾ ਉਸਦੇ ਸਵੈ ਖੁਲਾਸੇ ਲਈ ਵਿੱਚ ਸਹਾਇਤਾ ਕਰਨ ਲਈ ਦਿੱਤੀ ਹੈ।

ਵਰਣਨ ਦੀ ਭਾਸ਼ਾ. ਇਹ ਉਹਨਾਂ ਮੁਹਾਵਰਿਆਂ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਹੈ ਜਿਸ ਵਿੱਚ ਪੁਰਾਣਾ ਨੇਮ ਲਿਖਿਆ ਗਿਆ ਹੈ। ਇਹ ਚੀਜ਼ਾਂ ਪੰਜ ਇੰਦਰੀਆਂ ਦੇ ਪ੍ਰਗਟ ਹੋਣ ਦੇ ਤਰੀਕੇ ਨਾਲ ਸਾਡੀ ਦੁਨੀਆ ਬਾਰੇ ਦੱਸਦੀਆਂ ਹਨ। ਇਹ ਕੋਈ ਵਿਗਿਆਨਕ ਵੇਰਵਾ ਨਹੀਂ ਹੈ ਨਾ ਹੀ ਹੋਣ ਦਾ ਕੋਈ ਮਕਸਦ ਸੀ।

ਕਾਨੂੰਨੀਵਾਦ. ਇਸ ਰੱਵਈਏ ਦਾ ਨਿਯਮਾਂ ਜਾਂ ਰੀਤਿ ਰਿਵਾਜਾਂ ਉੱਤੇ ਬਹੁਤ ਜਿਆਦਾ ਜੋਰ ਦੇ ਕੇ ਚਿੱਤਰ-ਚਿਤਰਨ ਕੀਤਾ ਜਾਂਦਾ ਹੈ। ਇਹ ਮਨੁੱਖ ਦੁਆਰਾ ਨਿਯਮਾਂ ਦੀ ਕਾਰਗੁਜ਼ਾਰੀ ਦੁਆਰਾ ਪਰਮੇਸ਼ਰ ਦੀ ਪ੍ਰਵਾਨਗੀ ਉੱਪਰ ਨਿਰਭਰ ਕਰਦਾ ਹੈ। ਇਹ ਰਿਸ਼ਤੇ ਨੂੰ ਨੀਵਾਂ ਅਤੇ ਕੰਮਾਂ ਨੂੰ ਉੱਚਾ ਕਰਦਾ ਹੈ, ਇਹਨਾਂ ਦੋਵਾਂ ਵਿੱਚੋਂ ਇਸ ਰਿਸ਼ਤੇ ਦੇ ਜ਼ਰੂਰੀ ਪੱਖ ਪਵਿੱਤਰ ਪਰਮੇਸ਼ਰ ਅਤੇ ਪਾਪੀ ਮਨੁੱਖਤਾ ਵਿਚਕਾਰ ਹਨ।

ਸ਼ਾਬਦਿਕ. ਇਹ ਐਂਟੀਉਕ ਦੇ ਪਾਠਕ੍ਰਮ ਕੇਂਦਰਿਤ ਅਤੇ ਹਰਮੇਨੇਟਿਕਸ ਦੇ ਇਤਿਹਾਸਕ ਢੰਗ ਦਾ ਦੂਸਰਾ ਨਾਮ ਹੈ। ਇਹ ਦੱਸਦਾ ਹੈ ਕਿ ਵਿਆਖਿਆ ਮਨੁੱਖੀ ਭਾਸ਼ਾ ਦੇ ਆਮ ਅਤੇ ਸਪਸ਼ਟ ਅਰਥ ਨੂੰ ਸ਼ਾਮਲ ਕਰਦਾ ਹੈ, ਹਾਲਾਂਕਿ ਇਹ ਹੁਣ ਵੀ ਲਾਖਣਿਕ ਭਾਸ਼ਾ ਦੀ ਮੌਜੂਦਗੀ ਨੂੰ ਸਮਝਦਾ ਹੈ।

ਸਾਹਿਤਕ ਸ਼ੈਲੀ. ਇਹ ਉਹਨਾਂ ਵੱਖਰੇ ਵੱਖਰੇ ਰੂਪਾਂ ਨੂੰ ਦੱਸਦਾ ਹੈ ਜਿਹੜੇ ਮਨੁੱਖੀ ਸੰਚਾਰ ਲੈ ਸਕਦੇ ਹਨ ਜਿਵੇਂ ਕਿ ਕਵਿਤਾ ਜਾਂ ਇਤਿਹਾਸਕ ਬਿਰਤਾਂਤ। ਹਰ ਕਿਸਮ ਦੇ ਸਾਹਿਤ ਦੇ ਲਿਖਤ ਸਾਹਿਤ ਦੇ ਆਮ ਸਿਧਾਂਤਾਂ ਦੇ ਜੋੜ ਵਿੱਚ ਆਪਣੇ ਕੁੱਝ ਖਾਸ ਹਰਮੇਨੇਟਿਕਲ ਢੰਗ ਹੁੰਦੇ ਹਨ।

ਸਾਹਿਤਕ ਇਕਾਈ. ਇਹ ਇੱਕ ਬਾਈਬਲ ਦੀ ਕਿਤਾਬ ਦੇ ਮੁੱਖ ਵਿਚਾਰ ਦਾ ਹਵਾਲਾ ਦਿੰਦੀ ਹੈ। ਇਹ ਕੁੱਝ ਆਇਤਾਂ, ਪੈਰਿਆਂ, ਜਾਂ ਅਧਿਆਇਆਂ ਤੋਂ ਬਣਿਆ ਹੋ ਸਕਦਾ ਹੈ।

ਨੀਵੇਂ ਦਰਜੇ ਦੀ ਆਲੋਚਨਾ. ਦੇਖੋ "ਪਾਠਕ੍ਰਮ ਆਲੋਚਨਾ"

ਹੱਥ-ਲਿਖਤਾਂ. ਇਹ ਸ਼ਬਦ ਯੂਨਾਨ ਦੇ ਨਵੇਂ ਨੇਮ ਦੀਆਂ ਵੱਖ-ਵੱਖ ਨਕਲਾਂ ਨਾਲ ਸਬੰਧਤ ਹੈ। ਆਮ ਤੌਰ ਤੇ ਇਹ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ (1) ਸਮੱਗਰੀ ਦੁਆਰਾ, ਜਿਸ ਉੱਪਰ ਉਹ ਲਿਖੀਆਂ ਗਈਆਂ ਹਨ (ਪੈਪਰੀਸ, ਚਮੜਾ), ਜਾਂ (2) ਆਪਣੇ ਆਪ ਨੂੰ ਲਿਖਣ ਦੀ ਵਿਧੀ (ਸਾਰੇ ਵੱਡੇ ਅੱਖਰ ਜਾਂ ਚੱਲਦੀ ਸਕ੍ਰਿਪਟ ਦੁਆਰਾ)। ਇਸਦਾ ਸੰਖੇਪ ਰੂਪ "MS" (ਇਕ ਵਚਨ) ਜਾਂ "MSS" (ਬਹੁਵਚਨ) ਦੁਆਰਾ ਹੁੰਦਾ ਹੈ।

ਮਾਸ਼ੇਰੈਟਿਕ ਪਾਠ. ਇਹ ਨੈਵੀਂ ਸਦੀ ਏ.ਡੀ ਦੀਆਂ ਇਬਰਾਨੀ ਹੱਥ-ਲਿਖਤਾਂ ਦਾ ਹਵਾਲਾ ਦਿੰਦਾ ਹੈ ਜੋ ਯਹੂਦੀ ਵਿਦਵਾਨਾਂ ਦੀਆਂ ਪੀੜੀਆਂ ਦੁਆਰਾ ਲਿਖਿਆ ਗਿਆ ਸੀ। ਇਸ ਵਿੱਚ ਸਵਰ ਅੱਖਰ ਅਤੇ ਹੋਰ ਪਾਠਕ੍ਰਮ ਦੀਆਂ ਸੂਚਨਾਵਾਂ ਹੁੰਦੀਆਂ ਹਨ। ਇਹ ਸਾਡੇ ਲਈ ਮੁੱਢਲਾ ਅੰਗਰੇਜ਼ੀ ਪੁਰਾਣਾ ਨੇਮ ਤਿਆਰ ਕਰਦਾ ਹੈ। ਇਸਦੇ ਪਾਠ ਦੀ ਇਬਰਾਨੀ MSS, ਖਾਸ ਤੌਰ ਤੇ ਯਸ਼ਾਯਾਹ ਜਿਸਨੂੰ ਮ੍ਰਿਤ ਸਾਗਰ ਪੇਥੀਆਂ ਕਿਹਾ ਜਾਂਦਾ ਹੈ, ਦੁਆਰਾ ਪੁਸ਼ਟੀ ਕੀਤੀ ਗਈ ਹੈ। ਇਸਦਾ ਸੰਖੇਪ ਰੂਪ "MT" ਹੈ।

ਸੂਤਰਧਾਰ. ਇਹ ਬੇਲਣ ਦਾ ਇੱਕ ਚਿੱਤਰ ਹੈ ਜਿਸ ਵਿੱਚ ਇੱਕ ਚੀਜ ਦਾ ਨਾਮ ਇਸ ਨਾਲ ਜੁੜੀ ਕੋਈ ਹੋਰ ਚੀਜ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਉਦਾਹਰਣ ਲਈ, "ਕੇਤਲੀ ਉਬਲ ਰਹੀ ਹੈ" ਦਾ ਅਰਥ ਹੈ ਕਿ ਕੇਤਲੀ ਦੇ ਅੰਦਰ ਦਾ ਪਾਣੀ ਉਬਲ ਰਿਹਾ ਹੈ।

ਮੂਰੇਟਰਿਆਨ ਭਾਗ. ਇਹ ਨਵੇਂ ਨੇਮ ਦੀਆਂ ਕਿਤਾਬਾਂ ਦੀ ਸੂਚੀ ਹੈ। ਇਹ ਰੋਮ ਵਿੱਚ 200 ਏ.ਡੀ ਤੋਂ ਪਹਿਲਾਂ ਲਿਖੀ ਗਈ ਸੀ। ਇਹ ਪ੍ਰੋਟੈਸਟੈਂਟ ਨਵੇਂ ਨੇਮ ਵਰਗੀਆਂ ਹੀ ਸਤਾਈ ਕਿਤਾਬਾਂ ਦਿੰਦਾ ਹੈ। ਇਹ ਸਾਫ ਦੱਸਦਾ ਹੈ ਕਿ ਰੋਮਨ ਰਾਜ ਦੇ ਵੱਖ-ਵੱਖ ਇਲਾਕਿਆਂ ਦੀਆਂ ਸਥਾਨਕ ਕਲੀਸੀਆਵਾਂ ਨੇ "ਅਸਲ ਵਿੱਚ" ਪ੍ਰਮੁੱਖ ਕਲੀਸੀਆ ਸਭਾਵਾਂ ਅੱਗੇ ਕੈਨਨ ਜੋੜ ਦਿੱਤਾ ਜਿਹੜੀਆਂ ਕਿ ਚੌਥੀ ਸਦੀ ਦੀਆਂ ਸਨ।

ਕੁਦਰਤੀ ਪ੍ਰਕਾਸ਼ਨ. ਇਹ ਪਰਮੇਸ਼ਰ ਦੇ ਮਨੁੱਖ ਉੱਪਰ ਸਵੈ-ਖੁਲਾਸੇ ਦੀ ਇੱਕ ਵਿਧੀ ਹੈ। ਇਸ ਵਿੱਚ ਇੱਕ ਕੁਦਰਤੀ ਤਰਤੀਬ (ਰੋਮੀਆਂ. 1:19-20) ਅਤੇ ਮੌਲਿਕ ਜਾਗਰੂਕਤਾ ਹੁੰਦੀ ਹੈ (ਰੋਮੀਆਂ. 2:14-15)। ਇਸਦੀ ਗੱਲ ਜਬੂਰਾਂ ਦੀ ਪੋਥੀ 19:1-6 ਅਤੇ ਰੋਮੀਆਂ. 1-2 ਵਿੱਚ ਕੀਤੀ ਗਈ ਹੈ। ਇਹ ਪ੍ਰਕਾਸ਼ ਦੀ ਪੋਥੀ ਤੋਂ ਅੱਲਗ ਹੈ, ਜੋ ਕਿ ਪਰਮੇਸ਼ਰ ਦਾ ਬਾਈਬਲ ਵਿੱਚ ਖਾਸ ਸਵੈ ਖੁਲਾਸਾ ਹੈ, ਖਾਸ ਤੌਰ ਤੇ ਯਿਸੂ ਨਾਸਰੀ ਦੇ ਰੂਪ ਵਿੱਚ।

ਇਸ ਧਰਮ ਸ਼ਾਸਤਰੀ ਵਰਗ ਉੱਤੇ ਮਸੀਹੀ ਵਿਗਿਆਨੀਆਂ ਦੁਆਰਾ "ਪੁਰਾਣੀ ਧਰਤੀ" ਲਹਿਰ ਦੁਬਾਰਾ ਫਿਰ ਜੋਰ ਦਿੱਤਾ ਜਾ ਰਿਹਾ ਹੈ। (ਉਦਾਹਰਣ ਵੱਜੋਂ Hugh Ross ਦੀਆਂ ਲਿਖਤਾਂ)। ਉਹ ਇਸ ਵਰਗ ਨੂੰ ਇਹ ਦਾਅਵਾ ਕਰਨ ਲਈ ਵਰਤਦੇ ਹਨ ਕਿ ਸਾਰੀ ਸੱਚਾਈ ਪਰਮੇਸ਼ਰ ਦੀ ਸੱਚਾਈ ਹੈ। ਕੁਦਰਤ ਪਰਮੇਸ਼ਰ ਦੀ ਜਾਣਕਾਰੀ ਦਾ ਖੁੱਲ੍ਹਾ ਦਰਵਾਜ਼ਾ ਹੈ (ਬਾਈਬਲ)। ਇਹ ਆਧੁਨਿਕ ਵਿਗਿਆਨ ਨੂੰ ਕੁਦਰਤੀ ਤਰਤੀਬ ਦੀ ਖੋਜ ਕਰਨ ਲਈ ਮੰਜੂਰੀ ਦਿੰਦਾ ਹੈ। ਮੇਰੇ ਅਨੁਸਾਰ ਆਧੁਨਿਕ ਵਿਗਿਆਨ ਪੱਛਮੀ ਸੰਸਾਰ ਨੂੰ ਗਵਾਹੀ ਦੇਣ ਦਾ ਸ਼ਾਨਦਾਰ ਨਵਾਂ ਮੌਕਾ ਹੈ।

ਨੇਸਟੋਰਿਆਨਵਾਦ. ਨੇਸਟੋਰੀਅਸ ਪੰਜਵੀਂ ਸਦੀ ਵਿੱਚ ਕਾਂਸਟੈਂਟੀਨੋਪਲ ਦਾ ਪੁਰਖਾ ਸੀ। ਉਸਨੂੰ ਸੀਰੀਆ ਦੇ ਐਂਟੀਉਕ ਵਿੱਚ ਸਿਖਲਾਈ ਮਿਲੀ ਅਤੇ ਇਹ ਪੁਸ਼ਟੀ ਕੀਤੀ ਗਈ ਕਿ ਯਿਸੂ ਦੇ ਦੋ ਸੁਭਾਅ ਸਨ, ਇੱਕ ਪੂਰੀ ਤਰ੍ਹਾਂ ਮਨੁੱਖ ਅਤੇ ਇੱਕ ਸੰਪੂਰਨ ਰੂਹਾਨੀ। ਇਹ ਅਲੈਗਜੈਂਡਰੀਆ ਦੇ ਇੱਕ ਕੁਦਰਤੀ ਪਰੰਪਰਾਗਤ ਵਿਚਾਰ ਤੋਂ ਭਟਕ ਗਿਆ। ਨੇਸਟੋਰੀਅਸ ਦਾ ਮੁੱਖ ਵਿਸ਼ਾ ਮਰਿਯਮ ਨੂੰ ਦਿੱਤਾ ਨਾਮ "ਪਰਮੇਸ਼ਰ ਦੀ ਮਾਤਾ," ਸੀ। ਨੇਸਟੋਰੀਅਸ ਦਾ ਅਲੈਗਜੈਂਡਰੀਆ ਦੇ ਸਿਰਿਲ ਅਤੇ ਆਪਣੀ ਐਂਟੀਉਚਿਅਨ ਸਿਖਲਾਈ ਦੀ ਉਲਝਣ ਦੁਆਰਾ ਵਿਰੋਧ ਕੀਤਾ ਗਿਆ। ਐਂਟੀਉਕ ਬਾਈਬਲ ਦੀ ਵਿਆਖਿਆ ਦਾ ਇਤਿਹਾਸਕ-ਵਿਆਕਰਣ-ਪਾਠ ਸੰਬੰਧੀ ਪਹੁੰਚੀ ਦਾ ਮੁੱਖ ਦਫਤਰ ਸੀ, ਜਦੋਂ ਕਿ ਅਲੈਗਜੈਂਡਰੀਆ ਚਾਰ-ਪੱਖੀ (ਰੂਪਕ) ਵਿਆਖਿਆ ਦੇ ਸਕੂਲ ਦਾ ਮੁੱਖ ਦਫਤਰ ਸੀ। ਨੇਸਟੋਰੀਅਸ ਨੂੰ ਦਫਤਰ ਵਿੱਚੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਅਤੇ ਦੇਸ਼ ਨਿਕਾਲਾ ਦਿੱਤਾ ਗਿਆ।

ਅਸਲ ਲਿਖਾਰੀ. ਇਹ ਅਸਲੀ ਲੇਖਕ / ਪਵਿੱਤਰ ਸ਼ਾਸਤਰ ਦੇ ਲੇਖਕਾਂ ਦਾ ਹਵਾਲਾ ਦਿੰਦਾ ਹੈ।

ਪਪੀਰੀ. ਇਹ ਮਿਸਰ ਦੀ ਇੱਕ ਕਿਸਮ ਦੀ ਲਿਖਤ ਸਮੱਗਰੀ ਹੈ। ਇਹ ਨਦੀ ਦੇ ਨਦੀਨਾਂ ਤੋਂ ਬਣੀ ਹੈ। ਇਹ ਉਹ ਪਦਾਰਥ ਹੈ, ਜਿਸ ਉੱਪਰ ਯੂਨਾਨੀ ਨਵੇਂ ਨੇਮ ਦੀਆਂ ਸਾਡੀਆਂ ਸੱਭ ਤੋਂ ਪੁਰਾਣੀਆਂ ਲਿਖਤਾਂ ਦੀ ਨਕਲਾਂ ਲਿਖੀਆਂ ਹੋਈਆਂ ਹਨ।

ਸਮਾਨਾਂਤਰ ਅੰਸ਼. ਇਹ ਉਸ ਸੰਕਲਪ ਦਾ ਹਿੱਸਾ ਹਨ ਕਿ ਸਾਰੀ ਬਾਈਬਲ ਪਰਮੇਸ਼ਰ ਦੁਆਰਾ ਦਿੱਤੀ ਗਈ ਹੈ, ਅਤੇ ਇਸ ਲਈ ਇਸਦੀ ਆਪਣੀ ਸਭ ਤੋਂ ਵਧੀਆ ਵਿਆਖਿਆ ਅਤੇ ਵਿਰੋਧਾਤਮਕ ਸੱਚਾਈਆਂ ਦਾ ਸੰਤੁਲਨ ਬਣਾਉਣ ਵਾਲੇ ਹਨ। ਜਦੋਂ ਕੋਈ ਕਿਸੇ ਅਸਪੱਸ਼ਟ ਜਾਂ ਅਨਿਸ਼ਚਿਤ ਅੰਸ਼ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਹ ਉਦੋਂ ਵੀ ਮਦਦ ਕਰਦਾ ਹੈ। ਇਹ ਦਿੱਤੇ ਹੋਏ ਵਿਸ਼ੇ ਦੇ ਸਭ ਤੋਂ ਅਸਾਨ ਰੂਪ ਅਤੇ ਦਿੱਤੇ ਹੋਏ ਵਿਸ਼ੇ ਦੇ ਅਧਿਆਤਮਕ ਪੱਖਾਂ ਬਾਰੇ ਜਾਣਨ ਵਿੱਚ ਵੀ ਮਦਦਗਾਰ ਹੁੰਦਾ ਹੈ।

ਵਿਆਖਿਆ. ਇਹ ਬਾਈਬਲ ਦੇ ਅਨੁਵਾਦ ਦੀ ਵਿਧੀ ਦਾ ਨਾਮ ਹੈ। ਬਾਈਬਲ ਅਨੁਵਾਦ ਨੂੰ "ਸ਼ਬਦ ਤੋਂ ਸ਼ਬਦ" ਚਿੱਠੀ ਪੱਤਰ ਦੀ ਨਿਰੰਤਰਤਾ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ, ਜਿੱਥੇ ਹਰੇਕ ਇਬਰਾਨੀ ਜਾਂ ਯੂਨਾਨੀ ਸ਼ਬਦ ਨੂੰ ਅਨੁਵਾਦ ਕਰਨ ਲਈ ਅੰਗਰੇਜੀ ਸ਼ਬਦ ਹੋਣਾ ਜ਼ਰੂਰੀ ਹੈ, ਜਿੱਥੇ ਸਿਰਫ ਵਿਚਾਰ ਵੀ ਅਨੁਵਾਦ ਕੀਤਾ ਜਾਂਦਾ ਹੈ ਜੋ ਅਸਲ ਸ਼ਬਦ ਜਾਂ ਸ਼ਬਦ ਜੋੜ ਦੇ ਮੁਕਾਬਲੇ ਘੱਟ ਸਤਿਕਾਰ ਵਾਲਾ ਹੁੰਦਾ ਹੈ। ਇਹਨਾਂ ਦੋਵਾਂ ਸਿਧਾਂਤਾਂ ਦੇ ਵਿਚਕਾਰ "ਗਤੀਸ਼ੀਲ ਬਰਾਬਰਤਾ" ਹੈ ਜੋ ਅਸਲ ਪਾਠ ਨੂੰ ਗੰਭੀਰ ਲੈਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਇਸਨੂੰ ਆਧੁਨਿਕ ਵਿਆਕਰਣਕ ਵਿਧੀਆਂ ਅਤੇ ਮੁਹਾਵਰਿਆਂ ਨਾਲ ਅਨੁਵਾਦ ਕਰਦੀ ਹੈ। ਇਹਨਾਂ ਵੱਖ-ਵੱਖ ਸਿਧਾਂਤਾਂ ਦੇ ਅਨੁਵਾਦ ਲਈ ਇੱਕ ਚੰਗਾ ਵਿਚਾਰ ਵਟਾਂਦਰਾ Fee ਅਤੇ Stuart's How to Read the Bible For All Its Worth, ਮਿਲਦਾ ਹੈ। p. 35

ਪੈਰਾ ਇਹ ਵਾਰਤਕ ਦੀ ਮੂਲ ਵਿਆਖਿਆਤਮਕ ਸਾਹਿਤਕ ਇਕਾਈ ਹੈ। ਇਸ ਵਿੱਚ ਇੱਕ ਕੇਂਦਰੀ ਵਿਚਾਰ ਅਤੇ ਇਸਦਾ ਵਿਕਾਸ ਹੁੰਦਾ ਹੈ। ਜੇਕਰ ਅਸੀਂ ਇਸਦੇ ਮੁੱਖ ਕਾਰਨ ਵੱਲ ਜਿਆਦਾ ਧਿਆਨ ਦੇਵਾਂਗੇ ਤਾਂ ਅਸੀਂ ਕੋਈ ਵੱਡਾ, ਕੋਈ ਛੋਟਾ ਜਾਂ ਅਸਲ ਲੇਖਕ ਦਾ ਕੋਈ ਵੀ ਇਰਾਦਾ ਨਹੀਂ ਗੁਆਵਾਂਗੇ।

ਮਸੀਹੀ ਗਿਰਜੇ ਨਾਲ ਸੰਬੰਧਤ. ਇਹ ਉਹਨਾਂ ਪੱਖਪਾਤਿਆਂ ਨਾਲ ਸੰਬੰਧਤ ਹੈ ਜੋ ਸਥਾਨਕ ਧਰਮ, ਸ਼ਾਸਤਰੀ ਸਭਿਆਚਾਰਕ ਸਥਾਪਨਾ ਵਿੱਚ ਬੰਦ ਸਨ। ਇਹ ਬਾਈਬਲ ਦੀ ਸੱਚਾਈ ਦੀ ਪਾਰਦਰਸ਼ੀ ਪ੍ਰਵਿਰਤੀ ਜਾਂ ਇਸ ਦੇ ਉਪਯੋਗ ਨੂੰ ਨਹੀਂ ਦਿਖਾਉਂਦੀ।

ਸਵੈ ਵਿਰੋਧੀ. ਇਹ ਉਹਨਾਂ ਸੱਚਾਈਆਂ ਵੱਲ ਸੰਕੇਤ ਕਰਦਾ ਹੈ ਜੋ ਇੱਕ ਦੂਜੇ ਦੇ ਵਿਰੋਧ ਵਿੱਚ ਜਾਪਦੀਆਂ ਹਨ, ਪਰ ਦੋਵੇਂ ਸੱਚ ਹੁੰਦੀਆਂ ਹਨ, ਚਾਹੇ ਵਿਪਤਾ ਵਿੱਚ ਇੱਕ ਦੂਜੇ ਦੇ ਨਾਲ ਹੁੰਦੀਆਂ ਹਨ। ਇਹ ਵਿਰੋਧੀ ਧਿਰਾਂ ਤੋਂ ਜੋ ਨੂੰ ਸਾਹਮਣੇ ਲਿਆ ਕੇ ਸੱਚ ਪੇਸ਼ ਕਰਦੀਆਂ ਹਨ। ਬਾਈਬਲ ਦੀ ਸੱਚਾਈ ਦਾ ਜਿਆਦਾਤਰ ਭਾਗ ਪੈਰਾਡੋਕਸਕੀਲ ਜੋੜਿਆ (ਤਰਕ ਵਾਲੇ) ਵਿੱਚ ਪੇਸ਼ ਹੈ। ਬਾਈਬਲ ਦੀਆਂ ਸੱਚਾਈਆਂ ਅੱਲਗ-ਅੱਲਗ ਤਾਰੇ ਨਹੀਂ ਹਨ, ਪਰ ਤਾਰਾ-ਮੰਡਲ ਹਨ ਜੋ ਤਾਰਿਆਂ ਦੇ ਪੈਟਰਨ ਨਾਲ ਬਣਿਆ ਹੈ।

ਪਲੂਟੋ. ਉਹ ਪ੍ਰਚੀਨ ਯੂਨਾਨ ਦੇ ਦਾਰਸ਼ਨਿਕਾਂ ਵਿੱਚੋਂ ਇੱਕ ਸੀ। ਉਸਦੇ ਫਲਸਫੇ ਨੇ ਅਲੈਗਜੈਂਡਰੀਆ, ਮਿਸਰ ਅਤੇ ਬਾਅਦ ਵਿੱਚ ਅਗਸਟੀਨ ਦੇ ਵਿਦਵਾਨਾਂ ਦੁਆਰਾ ਮੁੱਢਲੀ ਕਲੀਸੀਆ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸਨੇ ਦਲੀਲ ਦਿੱਤੀ ਕਿ ਧਰਤੀ ਉੱਤੇ ਸੱਭ ਕੁੱਝ ਭੁਲੇਖਾ ਅਤੇ ਰੂਹਾਨੀ ਢਾਂਚੇ ਦੀ ਸਿਰਫ ਨਕਲ ਹੈ। ਧਰਮ-ਸ਼ਾਸਤਰੀਆਂ ਨੇ ਬਾਅਦ ਵਿੱਚ ਪਲੂਟੋ ਦੇ ਢੰਗਾਂ/ਵਿਚਾਰਾਂ ਦੀ ਤੁਲਨਾ ਆਤਮਿਕ ਖੇਤਰ ਵਿੱਚ ਕੀਤੀ।

ਅਨੁਮਾਨ. ਇਹ ਕਿਸੇ ਮਾਮਲੇ ਬਾਰੇ ਸਾਡੀ ਪਹਿਲਾਂ ਦੀ ਸਮਝ ਨੂੰ ਦਰਸਾਉਂਦਾ ਹੈ। ਅਕਸਰ ਅਸੀਂ ਧਰਮ-ਗ੍ਰੰਥਾਂ ਵੱਲ ਧਿਆਨ ਦੇਣ ਤੋਂ ਪਹਿਲਾਂ ਹੀ ਮੁੱਦੇ ਬਾਰੇ ਆਪਣੀ ਰਾਇ ਜਾਂ ਸੋਚ ਬਣਾ ਲੈਂਦੇ ਹਾਂ। ਇਸ ਪ੍ਰਵਿਰਤੀ ਨੂੰ ਪੱਖਪਾਤ, ਇੱਕ ਅਗੋਤੀ ਸਥਿਤੀ, ਇੱਕ ਧਾਰਣਾ ਜਾਂ ਪਹਿਲਾਂ ਤੋਂ ਲਗਾਇਆ ਅਨੁਮਾਨ ਕਿਹਾ ਜਾਂਦਾ ਹੈ।

ਪਾਠਕ੍ਰਮ ਨੂੰ ਸੋਧਣਾ. ਇਹ ਕਿਸੇ ਹਵਾਲੇ ਦੀ ਪਰਵਾਹ ਕੀਤੇ ਬਿਨਾਂ ਕੋਈ ਉਦਾਹਰਣ ਪਾ ਕੇ ਪਵਿੱਤਰ ਸ਼ਾਸਤਰ ਦੀ ਵਿਆਖਿਆ ਦੀ ਵਿਧੀ ਹੈ ਜੋ ਸਾਹਿਤਕ ਇਕਾਈ ਵਿੱਚ ਇੱਕੋ ਦਮ ਸ਼ਾਮਲ ਜਾਂ ਕੋਈ ਵੱਡਾ ਪ੍ਰਸੰਗ ਹੁੰਦਾ ਹੈ। ਇਹ ਮੂਲ ਲੇਖਕ ਦੇ ਇਰਾਦੇ ਵਿੱਚੋਂ ਕੁੱਝ ਤੁਕਾਂ ਹਟਾ ਦਿੰਦਾ ਹੈ ਅਤੇ ਆਮ ਤੌਰ ਤੇ ਬਾਈਬਲ ਦੇ ਅਧਿਕਾਰ ਦਾ ਦਾਅਵਾ ਕਰਦੇ ਹੋਏ ਇੱਕ ਨਿੱਜੀ ਰਾਇ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਰੱਬੀਨੀਕਲ ਯਹੂਦੀ ਧਰਮ. ਯਹੂਦੀ ਲੋਕਾਂ ਦੇ ਜੀਵਨ ਦਾ ਇਹ ਪੜਾਅ ਬੇਬੀਲੋਨ ਦੀ ਗੁਲਾਮੀ ਤੋਂ ਸ਼ੁਰੂ ਹੋਇਆ (586-538 b.c.)। ਜਦੋਂ ਜਾਜਕਾਂ ਅਤੇ ਮੰਦਰ ਦਾ ਪ੍ਰਭਾਵ ਘੱਟ ਗਿਆ ਤਾਂ ਸਥਾਨਕ ਸਭਾ ਘਰ ਯਹੂਦੀਆਂ ਦੀ ਜਿੰਦਗੀ ਦਾ ਕੇਂਦਰ ਬਣ ਗਏ। ਇਹ ਸਥਾਨਕ ਯਹੂਦੀ ਸਭਿਆਚਾਰ ਦੇ ਕੇਂਦਰ, ਸਭਾ, ਆਰਾਧਨਾ ਅਤੇ ਬਾਈਬਲ ਅਧਿਐਨ ਰਾਸ਼ਟਰੀ ਧਾਰਮਿਕ ਜੀਵਨ ਦਾ ਮੂਲ ਧਿਆਨ ਕੇਂਦਰ ਬਣ ਗਏ। ਯਿਸੂ ਦੇ ਦਿਨਾਂ ਵਿੱਚ ਇਹ "ਲਿਖਾਰੀਆਂ ਦਾ ਧਰਮ" ਜਾਜਕਾਂ ਦੇ ਸਮਾਨ ਹੀ ਸੀ। 70 ਏ.ਡੀ ਵਿੱਚ ਯਹੂਸ਼ਲਮ ਦੇ ਪਤਨ ਦੇ ਸਮੇਂ, ਫਰੀਸੀਆਂ ਦੇ ਪ੍ਰਭਾਵੀ ਸ਼ਾਸਤਰੀ ਰੂਪ ਲਿਖਣ ਵਾਲੇ ਯਹੂਦੀਆਂ ਦੇ ਧਾਰਮਿਕ ਜੀਵਨ ਦੀ ਦਿਸ਼ਾ ਨਿਯੰਤ੍ਰਣ ਕਰਦੇ ਸਨ। ਇਹ ਵਿਹਾਰਕ ਤੌਰ ਤੇ ਦੇਖੀ ਜਾਂਦੀ ਹੈ, ਤੇਰਾ ਦੀ ਜੁਬਾਨੀ ਤਰ੍ਹਾਂ ਨਾਲ ਕਾਨੂੰਨੀ ਵਿਆਖਿਆ ਹੈ। (ਤਾਲਮੂਦ)।

ਪ੍ਰਕਾਸ਼. ਇਹ ਉਹ ਨਾਮ ਹੈ ਜੋ ਇਸ ਸੰਕਲਪ ਨੂੰ ਦਿੱਤਾ ਗਿਆ ਕਿ ਪਰਮੇਸ਼ਰ ਨੇ ਮਨੁੱਖ ਜਾਤੀ ਨਾਲ ਗੱਲ ਕੀਤੀ ਹੈ। ਇਹ ਪੂਰਾ ਸੰਕਲਪ ਆਮ ਤੌਰ ਤੇ ਤਿੰਨ ਸ਼ਬਦਾਂ ਦੁਆਰਾ ਦੇਖਿਆ ਜਾ ਸਕਦਾ ਹੈ: (1) ਪ੍ਰਕਾਸ਼ ਦੀ ਪੇਥੀ-ਪਰਮੇਸ਼ਰ ਨੇ ਮਨੁੱਖੀ ਇਤਿਹਾਸ ਵਿੱਚ ਕੰਮ ਕੀਤਾ; (2) ਪ੍ਰੇਰਣਾ-ਉਸਨੇ ਆਪਣੇ ਕੁੱਝ ਚੁਣੇ ਹੋਏ ਮਨੁੱਖਾਂ ਨੂੰ ਆਪਣੇ ਕੰਮ ਅਤੇ ਉਹਨਾਂ ਦੇ ਅਰਥਾਂ ਦੀ ਸਹੀ ਵਿਆਖਿਆ ਦਿੱਤੀ ਕਿ ਉਹ ਮਨੁੱਖਤਾ ਲਈ ਦਰਜ ਕੀਤੀ ਜਾਵੇ; ਅਤੇ (3) ਪ੍ਰਕਾਸ਼-ਉਸਨੇ ਮਨੁੱਖਤਾ ਨੂੰ ਉਸਦੇ ਸਵੈ-ਖੁਲਾਸੇ ਨੂੰ ਸਮਝਣ ਵਿੱਚ ਸਹਾਇਤਾ ਲਈ ਆਪਣੀ ਆਤਮਾ ਦਿੱਤੀ ਹੈ।

ਅਰਥ ਖੇਤਰ. ਇਹ ਕਿਸੇ ਸ਼ਬਦ ਨਾਲ ਜੁੜੇ ਅਰਥਾਂ ਦੀ ਕੁੱਝ ਸੀਮਾ ਨੂੰ ਦਰਸਾਉਂਦਾ ਹੈ। ਇਹ ਇੱਕ ਸ਼ਬਦ ਦਾ ਵੱਖ-ਵੱਖ ਪ੍ਰਸੰਗ ਵਿੱਚ ਵੱਖ-ਵੱਖ ਸੰਬੰਧ ਦੱਸਦਾ ਹੈ।

ਸੇਪਟੇਜਿੰਟ. ਇਹ ਇਬਰਾਨੀ ਪੁਰਾਣੇ ਨੇਮ ਦੇ ਯੂਨਾਨੀ ਅਨੁਵਾਦ ਨੂੰ ਦਿੱਤਾ ਗਿਆ ਨਾਮ ਹੈ। ਪਰੰਪਰਾ ਦੱਸਦੀ ਹੈ ਕਿ ਇਹ ਅਲੇਗਜੈਂਡਰੀਆ, ਮਿਸਰ ਦੇ ਕਿਤਾਬ ਘਰ ਲਈ 70 ਯਹੂਦੀ ਵਿਦਵਾਨਾਂ ਦੁਆਰਾ 70 ਦਿਨਾਂ ਵਿੱਚ ਲਿਖਿਆ ਗਿਆ ਸੀ। ਪਰੰਪਰਾ ਦੀ ਮਿਤੀ 250 ਈ.ਪੂ ਦੇ ਲਗਭਗ ਹੈ (ਅਸਲ ਵਿੱਚ ਇਸਨੂੰ ਸੰਭਾਵਤ ਰੂਪ ਵਿੱਚ ਪੂਰਾ ਹੋਣ ਲਈ ਇੱਕ ਸੌ ਸਾਲ ਲੱਗ ਗਏ)। ਇਹ ਅਨੁਵਾਦ ਮੱਤਵਪੂਰਣ ਹੈ ਕਿਉਂਕਿ (1) ਇਹ ਸਾਨੂੰ ਮਾਸੇਰੈਟਿਕ ਇਬਰਾਨੀ ਪਾਠ ਨਾਲ ਤੁਲਨਾ ਕਰਨ ਲਈ ਇੱਕ ਪ੍ਰਾਚੀਨ ਪਾਠ ਦਿੰਦਾ ਹੈ; (2) ਇਹ ਸਾਨੂੰ ਦੂਜੀ ਅਤੇ ਤੀਜੀ ਸਦੀ B.C ਦੀ ਯਹੂਦੀ ਵਿਆਖਿਆ ਦੀ ਸਥਿਤੀ ਦੱਸਦਾ ਹੈ; (3) ਇਹ ਸਾਨੂੰ ਯਿਸੂ ਨੂੰ ਨਾ ਮਨਜ਼ੂਰ ਕਰਨ ਤੋਂ ਪਹਿਲਾਂ ਯਹੂਦੀਆਂ ਦੀ ਮਸੀਹਾ ਦੀ ਸਮਝ ਨੂੰ ਦੱਸਦਾ ਹੈ। ਇਸਦਾ ਸੰਖੇਪ ਨਾਮ "LXX" ਹੈ।

ਸਿਨੇਟਿਕਸ. ਇਹ ਚੌਥੀ ਸਦੀ ਏ.ਡੀ ਦੀ ਯੂਨਾਨੀ ਹੱਥ ਲਿਖਤ ਹੈ। ਇਹ ਜਰਮਨ ਵਿਦਵਾਨ ਟਿਸਚੇਨਡੋਰਫ ਦੁਆਰਾ ਜੇਬਲ ਮੂਸਾ ਵਿੱਚ ਸੰਤ ਕੈਥਰੀਨ ਦੇ ਆਸ਼ਰਮ ਜੋ ਕਿ ਰੁਵਾਇਤੀ ਤੌਰ ਤੇ ਸੀਨੇ ਪਰਬਤ ਉੱਪਰ ਹੈ, ਬਣਾਇਆ ਗਿਆ ਸੀ। ਇਹ ਹੱਥ ਲਿਖਤ ਇਬਰਾਨੀ ਵਰਣਮਾਲਾ ਦੇ ਪਹਿਲੇ ਅੱਖਰ "ਅਲਫ" [א] ਦੁਆਰਾ ਜਾਣੀ ਜਾਂਦੀ ਹੈ। ਇਸ ਵਿੱਚ ਪੁਰਾਣਾ ਅਤੇ ਪੂਰਾ ਨਵਾਂ ਨੇਮ ਦੋਵੇਂ ਹੁੰਦੇ ਹਨ। ਇਹ ਸਾਡੀ ਸੱਭ ਤੋਂ ਪੁਰਾਣੀ ਗੈਰ-ਕਾਨੂੰਨੀ MSS ਹੈ।

ਰੂਹਾਨੀਕਰਨ. ਇਹ ਸ਼ਬਦ ਅਰਥਾਂ ਵਿੱਚ ਸੁੱਧ ਹੋਣ ਦਾ ਸਮਾਨਾਰਥੀ ਹੈ। ਇਹ ਕਿਸੇ ਪੈਰੇ ਦੀ ਇਤਿਹਾਸਕਤਾ ਅਤੇ ਸਾਹਿਤਕ ਪ੍ਰਸੰਗ ਨੂੰ ਖਤਮ ਕਰਦਾ ਹੈ ਅਤੇ ਦੂਸਰੇ ਮਾਪਦੰਡ ਤੇ ਇਸਦੀ ਵਿਆਖਿਆ ਕਰਦਾ ਹੈ।

ਸਮਾਨਾਰਥੀ. ਇਹ ਉਹਨਾਂ ਸ਼ਬਦਾਂ ਵੱਲ ਇਸ਼ਾਰਾ ਕਰਦਾ ਹੈ ਜਿਹਨਾਂ ਦੇ ਬਿਲਕੁੱਲ ਸਹੀ ਜਾਂ ਬਹੁਤ ਸਮਾਨ ਜਿਹੇ ਅਰਥ ਹੁੰਦੇ ਹਨ (ਹਾਲਾਂਕਿ ਅਸਲ ਵਿੱਚ ਕੋਈ ਵੀ ਦੋ ਸ਼ਬਦ ਇੱਕ ਸੰਪੂਰਨ ਅਰਥਪੂਰਨ ਤਰੀਕੇ ਨਾਲ ਇੱਕ ਦੂਜੇ ਨੂੰ ਨਹੀਂ ਚੱਕਦੇ)। ਇਹ ਇੰਨੇ

ਨੇੜਿਉਂ ਜੁੜੇ ਹੁੰਦੇ ਹਨ ਕਿ ਇਹ ਬਿਨਾਂ ਅਰਥ ਬਦਲੇ ਇੱਕ ਦੂਜੇ ਨੂੰ ਤਬਦੀਲ ਕਰ ਸਕਦੇ ਹਨ। ਇਹ ਇਬਰਾਨੀ ਕਾਵਿ ਸਮਾਨਤਾ ਦੇ ਤਿੰਨ ਰੂਪਾਂ ਵਿੱਚੋਂ ਇੱਕ ਨੂੰ ਨਾਮ ਦੇਣ ਲਈ ਵਰਤੇ ਜਾਂਦੇ ਹਨ। ਇਸ ਪੱਖ ਵਿੱਚ ਇਹ ਕਵਿਤਾ ਦੀਆਂ ਸੱਤਰਾਂ ਦਾ ਹਵਾਲਾ ਦਿੰਦਾ ਹੈ ਜੋ ਇੱਕੋ ਸੱਚ ਨੂੰ ਪੇਸ਼ ਕਰਦੀਆਂ ਹਨ। (ਦੇਖੋ. ਜਬੂਰਾਂ ਦੀ ਪੇਥੀ 103:3).

ਸਿੰਟੈਕਸ. ਇਹ ਯੂਨਾਨੀ ਸ਼ਬਦ ਹੈ ਜੋ ਕਿਸੇ ਵਾਕ ਦੇ ਸਾਰੇ ਭਾਗਾਂ ਨੂੰ ਇੱਕਠਾ ਮਿਲਾ ਕੇ ਇੱਕ ਸੰਪੂਰਨ ਅਰਥ ਬਣਾਉਣ ਦੇ ਤਰੀਕਿਆਂ ਨਾਲ ਸੰਬੰਧਤ ਹੈ।

ਸਿੰਥੈਟਿਕ. ਇਹ ਉਹਨਾਂ ਤਿੰਨ ਸ਼ਬਦਾਂ ਵਿੱਚੋਂ ਇੱਕ ਹੈ ਜੋ ਇਬਰਾਨੀ ਕਵਿਤਾ ਦੀਆਂ ਕਿਸਮਾਂ ਨਾਲ ਸੰਬੰਧਤ ਹੈ। ਇਹ ਕਵਿਤਾ ਦੀਆਂ ਸੱਤਰਾਂ ਦਾ ਗੱਲ ਕਰਦਾ ਹੈ ਜੋ ਇੱਕ ਦੂਜੇ ਉੱਪਰ ਸੰਚਤ ਅਰਥਾਂ ਵਿੱਚ ਬਣਦੀਆਂ ਹਨ, ਕਈ ਵਾਰ ਇਸਨੂੰ "ਮੈਸਮੀ" ਵੀ ਕਿਹਾ ਜਾਂਦਾ ਹੈ (ਦੇਖੋ. ਜਬੂਰਾਂ ਦੀ ਪੇਥੀ 19:7-9)।

ਪ੍ਰਣਾਲੀਗਤ ਸ਼ਾਸਤਰ. ਇਹ ਵਿਆਖਿਆ ਦਾ ਉਹ ਪੜਾਅ ਹੈ ਜੋ ਇੱਕ ਜੁਟ ਹੋ ਕੇ ਬਾਈਬਲ ਦੀਆਂ ਸੱਚਾਈਆਂ ਨੂੰ ਤਰਕਸ਼ੀਲ ਢੰਗ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਕੇਵਲ ਇਤਿਹਾਸਕ ਨਹੀਂ ਬਲਕਿ ਸੱਚ ਹੈ ਜੋ ਵਰਗਾਂ ਵਿੱਚ ਮਸੀਹੀ ਧਰਮ ਸ਼ਾਸਤਰ ਨੂੰ ਦਰਸਾਉਂਦਾ ਹੈ (ਪਰਮੇਸ਼ਰ, ਮਨੁੱਖ, ਪਾਪ, ਮੁਕਤੀ, ਆਦਿ)।

ਤਾਲਮੂਦ. ਇਹ ਯਹੂਦੀ ਮੌਖਿਕ ਪਰੰਪਰਾ ਦੇ ਸੰਕੇਤ ਲਈ ਦਿੱਤਾ ਗਿਆ ਨਾਮ ਹੈ। ਯਹੂਦੀ ਮੰਨਦੇ ਹਨ ਕਿ ਇਹ ਪਰਮੇਸ਼ਰ ਦੁਆਰਾ ਸੀਨੇ ਪਰਬਤ ਉੱਪਰ ਮੂਸਾ ਨੂੰ ਜੁਬਾਨੀ ਦਿੱਤਾ ਗਿਆ ਸੀ। ਅਸਲ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਲਾਂ ਤੋਂ ਯਹੂਦੀ ਅਧਿਆਪਕਾਂ ਦੀ ਸਮੂਹਿਕ ਬੁੱਧੀ ਹੈ। ਤਾਲਮੂਦ ਦੇ ਦੋ ਵੱਖਰੇ ਵੱਖਰੇ ਲਿਖਤੀ ਸੰਸਕਰਣ ਹਨ: ਬੇਬੀਲੋਨ ਦਾ ਅਤੇ ਛੋਟਾ ਅਧੂਰਾ ਫਲਸਤੀਨੀ।

ਪਾਠ ਦੀ ਆਲੋਚਨਾ. ਇਹ ਬਾਈਬਲ ਦੀਆਂ ਹੱਥ ਲਿਖਤਾਂ ਦਾ ਅਧਿਐਨ ਹੈ। ਪਾਠ ਦੀ ਆਲੋਚਨਾ ਬਹੁਤ ਜਰੂਰੀ ਹੈ ਕਿਉਂਕਿ ਅਸਲ ਲਿਖਤਾਂ ਮੌਜੂਦ ਨਹੀਂ ਹਨ ਅਤੇ ਨਕਲਾਂ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ। ਇਹ ਵਿਭਿੰਨਤਾਵਾਂ ਨੂੰ ਸਮਝਾਉਣ ਅਤੇ ਪੁਰਾਣੇ ਅਤੇ ਨਵੇਂ ਨੇਮ ਦੀਆਂ ਹੱਥ ਲਿਖਤਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦਾ ਹੈ (ਜਿੰਨਾ ਨਜਦੀਕ ਹੋ ਸਕੇ)। ਇਸਨੂੰ ਅਕਸਰ ਘੱਟ ਆਲੋਚਨਾ ਵੀ ਕਿਹਾ ਜਾਂਦੀ ਹੈ।

ਟੈਕਸਟਸ ਰੀਸੀਪਟਸ. ਇਹ ਪਦਵੀ ਐਲਜੇਵਿਰ ਦੇ ਯੂਨਾਨੀ ਨਵੇਂ ਨੇਮ ਦੇ ਸੰਸਕਰਣ ਵਿੱਚ 1633 ਏ.ਡੀ ਵਿੱਚ ਵਿਕਸਿਤ ਹੋਈ। ਮੁੱਢਲੇ ਤੌਰ ਤੇ ਇਹ ਯੂਨਾਨੀ ਨਵੇਂ ਨੇਮ ਦਾ ਇੱਕ ਰੂਪ ਹੈ, ਜਿਹੜਾ ਕਿ ਕੁੱਝ ਯੂਨਾਨੀ ਹੱਥ ਲਿਖਤਾਂ ਅਤੇ ਇਰੇਸਮਸ (1510-1535), ਦੇ ਲਾਤੀਨੀ ਸੰਸਕਰਣ, ਸਟੀਫਨਸ (1546-1559) ਅਤੇ ਐਲਜੇਵਿਰ (1624-1678) ਦੁਆਰਾ ਤਿਆਰ ਕੀਤਾ ਗਿਆ ਸੀ। ਨਵੇਂ ਨੇਮ ਦੇ ਪਾਠ ਦੀ ਆਲੋਚਨਾ ਦੀ ਜਾਣ-ਪਛਾਣ ਵਿੱਚ p. 27, A. T. ਰੋਬਰਟਸਨ ਕਹਿੰਦੇ ਹਨ, "ਬਾਈਜੈਂਟਾਈਨ ਪਾਠ ਹੀ ਅਸਲੀ ਤੌਰ ਤੇ ਟੈਕਸਟਸ ਰੀਸੀਪਟਸ ਹੈ।" ਬਾਈਜੈਂਟਾਈਨ ਪਾਠ ਮੁੱਢਲੇ ਯੂਨਾਨੀ ਹੱਥ ਲਿਖਤ ਤਿੰਨ ਪਰਿਵਾਰਾਂ ਵਿੱਚੋਂ ਸੱਭ ਤੋਂ ਘੱਟ ਮੁੱਲਵਾਨ ਹੈ (ਪੱਛਮੀ, ਅਲੈਗਜੈਂਡਰੀਅਨ ਅਤੇ ਬਾਈਜੈਂਟਾਈਨ)। ਇਸ ਵਿੱਚ ਸਦੀਆਂ ਤੋਂ ਹੱਥੀਂ ਨਕਲ ਕੀਤੇ ਪਾਠ ਵਿਚਲੀਆਂ ਅਥਾਹ ਗਲਤੀਆਂ ਹਨ। ਹਾਲਾਂਕਿ, A.T. Robertson ਇਹ ਵੀ ਕਹਿੰਦਾ ਹੈ "ਟੈਕਸਟਸ ਰੀਸੀਪਟਸ ਨੇ ਸਾਡੇ ਲਈ ਪਾਠ ਨੂੰ ਕਾਫੀ ਹੱਦ ਤੱਕ ਸੁਰੱਖਿਅਤ ਰੱਖਿਆ ਹੈ" (p. 21)। ਇਹ ਯੂਨਾਨੀ ਹੱਥ ਲਿਖਤ ਪਰੰਪਰਾ (ਖਾਸ ਤੌਰ ਤੇ ਇਰਾਸਮਸ ਦਾ 1522 ਦਾ ਤੀਸਰਾ ਸੰਸਕਰਣ) 1611 ਏ.ਡੀ ਦੇ King James Version ਦਾ ਅਧਾਰ ਹੈ।

ਤੇਰਾਹ. ਇਹ "ਸਿੱਖਿਆ ਦੇਣ" ਲਈ ਇਬਰਾਨੀ ਸ਼ਬਦ ਹੈ। ਇਹ ਮੂਸਾ ਦੀਆਂ ਲਿਖਤਾਂ ਦਾ ਅਧਿਕਾਰਕ ਸਿਰਲੇਖ ਬਣ ਗਿਆ (ਬਿਵਸਥਾ ਸਾਰ ਦੁਆਰਾ ਉਤਪਤ)। ਯਹੂਦੀਆਂ ਲਈ ਇਹ ਇਬਰਾਨੀ ਕੈਨਨ ਦੀ ਸੱਭ ਤੋਂ ਵੱਡੀ ਅਧਿਕਾਰਤ ਵੰਡ ਹੈ।

ਟਾਈਪੋਲੋਜੀਕਲ. ਇਹ ਵਿਆਖਿਆ ਦੀ ਇੱਕ ਵਿਸ਼ੇਸ਼ ਕਿਸਮ ਹੈ। ਆਮ ਤੌਰ ਤੇ ਇਸ ਵਿੱਚ ਪੁਰਾਣੇ ਨੇਮ ਵਿੱਚ ਮੌਜੂਦ ਨਵੇਂ ਨੇਮ ਦੀਆਂ ਸੱਚਾਈਆਂ ਦ੍ਰਿਸ਼ਟਾਂਤਾਂ ਦੇ ਰੂਪ ਵਿੱਚ ਸ਼ਾਮਲ ਹੁੰਦੀਆਂ ਹਨ। ਹਰਮੇਨੇਟਿਕਸ ਦਾ ਇਹ ਵਰਗ ਅਲੈਗਜੈਂਡਰੀਅਨ ਵਿਧੀ ਦਾ ਮੁੱਖ ਤੱਤ ਸੀ। ਇਸ ਵਿਆਖਿਆ ਦੀ ਵਿਧੀ ਦੀ ਦੁਰਵਰਤੋਂ ਕਰਕੇ ਇੱਕ ਮਨੁੱਖ ਨੂੰ ਨਵੇਂ ਨੇਮ ਵਿੱਚ ਦਰਜ ਖਾਸ ਉਦਾਹਰਣ ਲਈ ਇਸਦੀ ਵਰਤੋਂ ਇੱਕ ਸੀਮਾ ਵਿੱਚ ਕਰਨੀ ਚਾਹੀਦੀ ਹੈ।

ਵੈਟੀਕਨਸ. ਇਹ ਚੌਥੀ ਸਦੀ ਏ.ਡੀ ਦੀ ਯੂਨਾਨੀ ਹੱਥ ਲਿਖਤ ਹੈ। ਇਹ ਵੈਟੀਕਨ ਦੇ ਕਿਤਾਬ ਘਰ ਵਿੱਚੋਂ ਮਿਲੀਆਂ। ਇਸ ਵਿੱਚ ਪੂਰਾ ਅਸਲੀ ਪੁਰਾਣਾ ਨੇਮ, ਐਪੋਕ੍ਰੀਫਾ, ਅਤੇ ਨਵਾਂ ਨੇਮ ਸ਼ਾਮਲ ਹੈ। ਹਾਲਾਂਕਿ ਇਸਦੇ ਕੁੱਝ ਹਿੱਸੇ ਗੁੰਮ ਗਏ ਸਨ (ਉਤਪਤ, ਜਬੂਰਾਂ ਦੀ ਪੇਥੀ, ਇਬਰਾਨੀਆਂ, ਪਾਸਟਰੇਲ, ਫਿਲਮੇਨ ਅਤੇ ਪ੍ਰਕਾਸ਼ ਦੀ ਪੇਥੀ)। ਇਹ ਸਵੈ ਲਿਖਤਾਂ ਦੇ ਅਸਲ ਸ਼ਬਦਾਂ ਨੂੰ ਨਿਰਧਾਰਤ ਕਰਨ ਲਈ ਬਹੁਤ ਮਦਦਗਾਰ ਹੱਥ ਲਿਖਤ ਹੈ। ਇਸਨੂੰ ਵੱਡੇ ਅੱਖਰ "B" ਦੁਆਰਾ ਦਰਸਾਇਆ ਜਾਂਦਾ ਹੈ।

ਵਲਗੇਟ. ਇਹ ਬਾਈਬਲ ਦੇ ਜੇਰੋਮ ਦੇ ਲਾਤੀਨੀ ਅਨੁਵਾਦ ਦਾ ਨਾਮ ਹੈ। ਇਹ ਰੋਮਨ ਕੈਥੋਲਿਕ ਕਲੀਸੀਆ ਲਈ ਮੁੱਢਲੀ ਜਾਂ "ਆਮ" ਅਨੁਵਾਦ ਬਣ ਗਿਆ। ਇਹ 380 ਏ.ਡੀ ਵਿੱਚ ਪੂਰਾ ਕੀਤਾ ਗਿਆ।

ਬੁੱਧੀ ਸਾਹਿਤ. ਇਹ ਸਾਹਿਤ ਦੀ ਇੱਕ ਸ਼ੈਲੀ ਸੀ ਜੋ ਪੁਰਾਣੇ ਨੇੜਲੇ ਪੂਰਬ ਵਿੱਚ ਆਮ ਸੀ (ਅਤੇ ਆਧੁਨਿਕ ਵਿਸ਼ਵ ਵਿੱਚ ਵੀ)। ਇਹ ਅਸਲ ਵਿੱਚ ਇੱਕ ਪੀੜੀ ਨੂੰ ਕਵਿਤਾ, ਕਹਾਵਤ ਜਾਂ ਲੇਖ ਦੁਆਰਾ ਸਫਲ ਜੀਵਨ ਲਈ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਸੀ। ਇਸ ਕਾਰਪੋਰੇਟ ਸੁਸਾਇਟੀ ਨਾਲੋਂ ਕਿਸੇ ਵਿਅਕਤੀ ਲਈ ਵਧੇਰੇ ਸੰਬੋਧਿਤ ਕੀਤਾ ਗਿਆ ਸੀ। ਇਹ ਇਤਿਹਾਸ ਦੀਆਂ ਉਦਾਹਰਣਾਂ ਦੀ ਵਰਤੋਂ ਨਹੀਂ ਕਰਦਾ ਪਰ ਇਹ ਜਿੰਦਗੀ ਦੇ ਤਜਰਬੇ ਅਤੇ ਨਿਰੀਖਣ ਉੱਪਰ ਨਿਰਭਰ ਕਰਦਾ ਹੈ। ਬਾਈਬਲ ਵਿੱਚ, ਅੱਯੂਬ ਤੋਂ ਲੈ ਕੇ ਸ਼ਰੇਸ਼ਟ ਗੀਤ ਤੱਕ ਯਹੋਵਾਹ ਦੀ ਮੌਜੂਦਗੀ ਅਤੇ ਆਰਾਧਨਾ ਨੂੰ ਮੰਨ ਲਿਆ ਗਿਆ, ਪਰ ਧਾਰਮਿਕ ਦੁਨੀਆ ਦਾ ਇਹ ਦ੍ਰਿਸ਼ ਹਰ ਮਨੁੱਖ ਲਈ ਹਰ ਵਾਰ ਇੱਕੋ ਜਿਹਾ ਨਹੀਂ ਹੁੰਦਾ।

ਇੱਕ ਸ਼ੈਲੀ ਦੇ ਤੌਰ ਤੇ ਇਸ ਵਿੱਚ ਆਮ ਸੱਚਾਈ ਨੂੰ ਦੱਸਿਆ ਗਿਆ। ਹਾਲਾਂਕਿ ਇਸ ਸ਼ੈਲੀ ਦੀ ਵਰਤੋਂ ਹਰ ਖਾਸ ਸਥਿਤੀ ਵਿੱਚ ਨਹੀਂ ਕੀਤੀ ਜਾ ਸਕਦੀ। ਇਹ ਉਹ ਵਿਅਕਤੀਗਤ ਸਥਿਤੀ ਉੱਤੇ ਹਮੇਸ਼ਾ ਲਾਗੂ ਨਹੀਂ ਹੁੰਦੇ।

ਇਹਨਾਂ ਸੰਤਾਂ ਨੇ ਜੀਵਨ ਦੇ ਐਥੇ ਸਵਾਲ ਪੁੱਛਣ ਦੀ ਹਿੰਮਤ ਕੀਤੀ। ਅਕਸਰ ਉਹ ਰਵਾਇਤੀ ਧਾਰਮਿਕ ਵਿਚਾਰਾਂ ਨੂੰ ਚੁਣੌਤੀ ਦਿੰਦੇ ਸਨ (ਅੱਯੂਬ ਅਤੇ ਉਪਦੇਸ਼ਕ ਦੀ ਪੇਥੀ)। ਇਹ ਜੀਵਨ ਦੇ ਦੁਖਾਂਤਾਂ ਬਾਰੇ ਅਸਾਨ ਜਵਾਬਾਂ ਲਈ ਸੰਤੁਲਨ ਅਤੇ ਤਣਾਅ ਬਣਾਉਂਦੇ ਹਨ।

ਵਿਸ਼ਵ ਦੀ ਤਸਵੀਰ ਅਤੇ ਵਿਸ਼ਵ ਦਾ ਨਜਾਰਾ. ਇਹ ਸਾਥੀ ਸ਼ਬਦ ਹਨ। ਇਹ ਦੋਵੇਂ ਰਚਨਾ ਦੀਆਂ ਦਾਰਸ਼ਨਿਕ ਧਾਰਨਾਵਾਂ ਨਾਲ ਸੰਬੰਧਤ ਹਨ। ਸ਼ਬਦ "ਵਿਸ਼ਵ ਦੀ ਤਸਵੀਰ" ਰਚਨਾ ਦੇ "ਕਿਵੇਂ ਹੋਣ" ਅਤੇ ਸ਼ਬਦ "ਵਿਸ਼ਵ ਦਾ ਨਜਾਰਾ" "ਕਿਸਨੇ" ਨਾਲ ਸੰਬੰਧਤ ਹੈ। ਇਹ ਸ਼ਬਦ ਇਸ ਵਿਆਖਿਆ ਕਿ ਉਤਪਤ 1-2 ਖਾਸ ਤੌਰ ਤੇ ਕਿ ਰਚਨਾ ਕਿਸਨੇ ਕੀਤੀ ਨਾ ਕਿ ਕਿਵੇਂ ਹੋਈ ਨਾਲ ਚੁੱਕਵੇਂ ਹਨ।

ਯਹੋਵਾਹ. ਪੁਰਾਣੇ ਨੇਮ ਵਿੱਚ ਇਹ ਪਰਮੇਸ਼ਰ ਦਾ ਪ੍ਰਤਿਗਿਆ ਵਾਲਾ ਨਾਮ ਹੈ। ਇਹ ਕੂਚ 3:14 ਵਿੱਚ ਪਰਿਭਾਸ਼ਤ ਕੀਤਾ ਗਿਆ ਹੈ। ਇਹ ਇਬਰਾਨੀ ਸ਼ਬਦ "ਹੇਣ ਲਈ" ਦਾ ਕਾਰਕ ਰੂਪ ਹੈ। ਯਹੂਦੀ ਇਸ ਨਾਮ ਦਾ ਉਚਾਰਨ ਕਰਨ ਤੋਂ ਡਰਦੇ ਸਨ, ਉਹ ਇਸਨੂੰ ਵਿਅਰਥ ਨਹੀਂ ਲੈਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਇਬਰਾਨੀ ਸ਼ਬਦ ਅਡੋਨਾਇ, ਪ੍ਰਭੂ ਦੇ ਨਾਮ ਲਈ ਚੁਣਿਆ। ਇਸ ਤਰ੍ਹਾਂ ਇਸ ਪ੍ਰਤਿਗਿਆ ਦੇ ਨਾਮ ਦਾ ਅੰਗਰੇਜ਼ੀ ਅਨੁਵਾਦ ਹੋਇਆ।

Copyright © 2012 Bible Lessons International

ਸਿਧਾਂਤਕ ਬਿਆਨ

ਮੈਂ ਵਿਸ਼ਵਾਸ ਜਾਂ ਧਰਮ ਬਿਆਨਾਂ ਦੀ ਵਿਸ਼ੇਸ਼ ਤੌਰ ਤੇ ਪਰਵਾਹ ਨਹੀਂ ਕਰਦਾ ਹਾਂ। ਮੈਂ ਪਸੰਦ ਕਰਦਾ ਹੈ ਜਦੋਂ ਬਾਈਬਲ ਆਪਣੀ ਆਪ ਦੀ ਪੁਸ਼ਟੀ ਕਰਦੀ ਹੈ। ਹਾਲਾਂਕਿ, ਮੈਂ ਅਹਿਸਾਸ ਕਰਦਾ ਹਾਂ ਕਿ ਵਿਸ਼ਵਾਸ ਦਾ ਬਿਆਨ ਉਨ੍ਹਾਂ ਨੂੰ ਜੋ ਮੇਰੇ ਤੋਂ ਅਣਜਾਣ ਹਨ, ਮੇਰੇ ਸਿਧਾਂਤਕ ਪਰਿਪੇਖ ਦਾ ਮੁਲਾਂਕਣ ਕਰਨ ਲਈ ਇਕ ਤਰੀਕਾ ਪ੍ਰਦਾਨ ਕਰੇਗਾ। ਸਾਡੇ ਸਮੇਂ ਵਿਚ ਜਦੋਂ ਕਿ ਬਹੁਤ ਸਾਰੀਆਂ ਅਧਿਆਤਮਿਕ ਗਲਤੀਆਂ ਅਤੇ ਧੋਖੇ ਹਨ, ਹੇਠਾਂ ਮੇਰੀ ਅਧਿਆਤਮਿਕਤਾ ਦਾ ਸੰਖੇਪ ਸਾਰ ਪੇਸ਼ ਕੀਤਾ ਗਿਆ ਹੈ।

1. ਬਾਈਬਲ, ਪੁਰਾਣਾ ਅਤੇ ਨਵਾਂ ਨੇਮ ਦੇਵੇਂ, ਪਰਮੇਸ਼ਰ ਦੁਆਰਾ ਪ੍ਰੇਰਿਤ, ਬਿਨਾਂ ਕਿਸੇ ਗਲਤੀ ਦੇ, ਅਧਿਕਰਿਤ ਅਤੇ ਸਦੀਪਕ ਵਚਨ ਹੈ। ਇਹ ਅਲੈਕਿਕ ਅਗਵਾਈ ਹੇਠ ਮਨੁੱਖਾਂ ਦੁਆਰਾ ਦਰਜ ਕਰਵਾਇਆ ਗਿਆ ਪਰਮੇਸ਼ਰ ਦਾ ਸਵੈ-ਪ੍ਰਕਾਸ਼ ਹੈ। ਪਰਮੇਸ਼ਰ ਅਤੇ ਉਸ ਦੇ ਉਦੇਸ਼ਾਂ ਬਾਰੇ ਸਪੱਸ਼ਟ ਸੱਚਾਈ ਦਾ ਸਿਰਫ ਇਹੀ ਸਾਡਾ ਸਰੋਤ ਹੈ। ਇਹ ਉਸ ਦੀ ਕਲੀਸਿਯਾ ਲਈ ਵਿਸ਼ਵਾਸ ਅਤੇ ਅਭਿਆਸ ਦਾ ਵੀ ਇਕੋ ਇਕ ਸਰੋਤ ਹੈ।
2. ਇੱਥੇ ਸਿਰਫ ਇਕ ਸਦੀਪਕ, ਸਿਰਜਣਹਾਰ, ਛੁਟਕਾਰਾ ਦੇਣ ਵਾਲਾ ਪਰਮੇਸ਼ਰ ਹੈ। ਉਸ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ ਜੋ ਦਿਖਦੀਆਂ ਅਤੇ ਨਹੀਂ ਦਿਖਦੀਆਂ ਹਨ। ਉਸਨੇ ਆਪਣੇ ਆਪ ਨੂੰ ਪਿਆਰ ਅਤੇ ਦੇਖਭਾਲ ਕਰਨ ਵਾਲੇ ਵਜੋਂ ਪ੍ਰਗਟ ਕੀਤਾ ਹਾਲਾਂਕਿ ਉਹ ਨਿਰਪੱਖ ਅਤੇ ਨਿਆਂ ਕਰਨ ਵਾਲਾ ਹੈ। ਉਸਨੇ ਆਪਣੇ ਆਪ ਨੂੰ ਤਿੰਨ ਵੱਖਰੇ ਵਿਅਕਤੀਆਂ ਵਿਚ ਪ੍ਰਗਟ ਕੀਤਾ: ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਸੱਚਮੁੱਚ ਵੱਖਰੇ ਅਤੇ ਫਿਰ ਵੀ ਇਕ ਹਨ।
3. ਪਰਮੇਸ਼ਰ ਦਾ ਸੰਸਾਰ ਉਸਦੇ ਨਿਯੰਤਰਨ ਵਿਚ ਹੈ। ਉਸਦੀ ਸ੍ਰਿਸ਼ਟੀ ਲਈ ਇਕ ਅਨਾਦਿ ਯੋਜਨਾ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਵਿਅਕਤੀਆਂ ਉੱਤੇ ਕੇਂਦਰਿਤ ਹੈ ਜੋ ਮਨੁੱਖੀ ਸੁਤੰਤਰ ਇੱਛਾ ਦੀ ਆਗਿਆ ਦਿੰਦੀ ਹੈ। ਪਰਮੇਸ਼ਰ ਦੇ ਗਿਆਨ ਅਤੇ ਇਜਾਜ਼ਤ ਤੋਂ ਬਿਨਾਂ ਕੁਝ ਨਹੀਂ ਹੁੰਦਾ ਹੈ, ਫਿਰ ਵੀ ਉਹ ਦੂਤਾਂ ਅਤੇ ਮਨੁੱਖਾਂ ਵਿਚਕਾਰ ਵਿਅਕਤੀਗਤ ਚੋਣਾਂ ਦੀ ਆਗਿਆ ਦਿੰਦਾ ਹੈ। ਯਿਸੂ ਪਿਤਾ ਦਾ ਚੁਣਿਆ ਹੋਇਆ ਵਿਅਕਤੀ ਹੈ ਅਤੇ ਉਸ ਵਿਚ ਸਾਰੇ ਸੰਭਾਵਿਤ ਤੌਰ ਤੇ ਚੁਣੇ ਹੋਏ ਹਾਂ। ਪਰਮੇਸ਼ਰ ਦੇ ਪੂਰਵ-ਗਿਆਨ ਦੀਆਂ ਘਟਨਾਵਾਂ ਮਨੁੱਖਾਂ ਨੂੰ ਨਿਸ਼ਚਿਤ ਪਹਿਲਾਂ ਤੋਂ ਲਿਖੇ ਗਏ ਲੇਖ ਲਈ ਨਹੀਂ ਘਟਾਉਂਦੀ ਹੈ। ਅਸੀਂ ਸਾਰੇ ਆਪਣੇ ਵਿਚਾਰਾਂ ਅਤੇ ਕੰਮਾਂ ਲਈ ਜ਼ਿੰਮੇਵਾਰ ਹਾਂ।
4. ਮਨੁੱਖਜਾਤੀ, ਭਾਵੇਂ ਪਰਮੇਸ਼ਰ ਦੇ ਸਰੂਪ ਵਿਚ ਸਿਰਜੀ ਗਈ ਸੀ ਅਤੇ ਪਾਪ ਤੋਂ ਮੁਕਤ ਸੀ, ਇਸ ਨੇ ਪਰਮੇਸ਼ਰ ਦੇ ਵਿਰੁੱਧ ਬਗ਼ਾਵਤ ਕਰਨਾ ਚੁਣਿਆ ਸੀ। ਹਾਲਾਂਕਿ, ਇਕ ਅਲੈਕਿਕ ਏਜੰਟ ਨੇ ਪਰਤਾਇਆ, ਆਦਮ ਅਤੇ ਹਵਾ ਜਾਣਬੁਝ ਕੇ ਸਵੈ-ਕੇਂਦਰਿਤ ਹੋਣ ਲਈ ਜ਼ਿੰਮੇਵਾਰ ਸਨ। ਉਨ੍ਹਾਂ ਦੀ ਬਗ਼ਾਵਤ ਨੇ ਮਨੁੱਖਜਾਤੀ ਅਤੇ ਸ੍ਰਿਸ਼ਟੀ ਨੂੰ ਪ੍ਰਭਾਵਿਤ ਕੀਤਾ। ਆਦਮ ਵਿਚ ਸਾਡੀ ਸੰਗਠਿਤ ਸਥਿਤੀ ਅਤੇ ਸਾਡੀ ਵਿਅਕਤੀਗਤ ਵਿਦਰੋਹ ਬਗ਼ਾਵਤ ਲਈ ਅਸੀਂ ਸਾਰੇ ਪਰਮੇਸ਼ਰ ਦੀ ਦਇਆ ਅਤੇ ਕਿਰਪਾ ਦੀ ਜ਼ਰੂਰਤ ਵਿਚ ਹਾਂ।
5. ਪਰਮੇਸ਼ਰ ਨੇ ਪਾਪ ਵਿਚ ਡਿੱਗੀ ਮਨੁੱਖਜਾਤੀ ਲਈ ਮਾਫ਼ੀ ਅਤੇ ਬਹਾਲੀ ਦਾ ਇਕ ਸਾਧਨ ਪ੍ਰਦਾਨ ਕੀਤਾ ਹੈ। ਯਿਸੂ ਮਸੀਹ, ਪਰਮੇਸ਼ਰ ਦਾ ਅਨੋਖਾ ਪੁੱਤਰ, ਇਕ ਆਦਮੀ ਬਣਿਆ, ਪਾਪ ਰਹਿਤ ਜੀਵਨ ਬਤੀਤ ਕੀਤਾ ਅਤੇ ਦੂਜਿਆਂ ਲਈ ਆਪਣੀ ਮੌਤ ਦੇ ਦੁਆਰਾ ਮਨੁੱਖਜਾਤੀ ਦੇ ਪਾਪਾਂ ਦੀ ਸਜ਼ਾ ਦਾ ਭੁਗਤਾਨ ਕੀਤਾ। ਉਹ ਪਰਮੇਸ਼ਰ ਨਾਲ ਬਹਾਲੀ ਅਤੇ ਸੰਗਤ ਦਾ ਇਕੋ ਇਕ ਰਸਤਾ ਹੈ। ਉਸਦੇ ਪੂਰੇ ਕੀਤੇ ਕੰਮ ਤੇ ਵਿਸ਼ਵਾਸ ਕਰਨ ਤੋਂ ਬਿਨਾਂ ਮੁਕਤੀ ਦਾ ਕੋਈ ਹੋਰ ਸਾਧਨ ਨਹੀਂ ਹੈ।
6. ਸਾਡੇ ਵਿਚੋਂ ਹਰੇਕ ਨੂੰ ਯਿਸੂ ਵਿਚ ਮਾਫ਼ੀ ਅਤੇ ਬਹਾਲੀ ਦੀ ਪੇਸ਼ਕਸ਼ ਨੂੰ ਵਿਅਕਤੀਗਤ ਤੌਰ ਤੇ ਪ੍ਰਾਪਤ ਕਰਨਾ ਚਾਹੀਦਾ ਹੈ। ਇਹ ਯਿਸੂ ਦੁਆਰਾ ਪਰਮੇਸ਼ਰ ਦੇ ਵਾਅਦਿਆਂ ਤੇ ਵਚਨਬੱਧ ਵਿਸ਼ਵਾਸ ਦੇ ਜ਼ਰੀਏ ਅਤੇ ਆਪਣੇ ਪਾਪਾਂ ਤੋਂ ਜਾਣਬੁਝ ਕੇ ਮੁੜਨ ਦੁਆਰਾ ਹੁੰਦਾ ਹੈ।

7. ਸਾਨੂੰ ਸਾਰਿਆਂ ਨੂੰ ਮਸੀਹ ਵਿਚ ਸਾਡੇ ਵਿਸ਼ਵਾਸ ਅਤੇ ਪਾਪ ਤੋਂ ਤੋਬਾ ਕਰਨ ਦੇ ਅਧਾਰ ਤੇ ਪੂਰੀ ਤਰ੍ਹਾਂ ਮਾਫ਼ ਅਤੇ ਬਹਾਲ ਕੀਤਾ ਗਿਆ ਹੈ। ਹਾਲਾਂਕਿ, ਇਸ ਨਵੇਂ ਰਿਸ਼ਤੇ ਦਾ ਸਬੂਤ ਇਕ ਬਦਲਿਆ ਅਤੇ ਨਿਰੰਤਰ ਬਦਲਦਾ ਜੀਵਨ ਹੈ। ਮਨੁੱਖਤਾ ਲਈ ਪਰਮੇਸ਼ਰ ਦਾ ਉਦੇਸ਼ ਸਿਰਫ਼ ਸਵਰਗ ਨਹੀਂ ਹੈ, ਪਰ ਹੁਣ ਮਸੀਹ ਵਰਗੇ ਹੋਣਾ ਹੈ। ਜਿਹੜੇ ਛੁਟਕਾਰਾ ਪਾਏ ਹੋਏ ਹਨ, ਭਾਵੇਂ ਕਦੇ-ਕਦੇ ਪਾਪ ਕਰਦੇ ਹਨ, ਉਨ੍ਹਾਂ ਦੀ ਸਾਰੀ ਉਮਰ ਵਿਚ ਵਿਸ਼ਵਾਸ ਅਤੇ ਪਛਤਾਵਾ ਜਾਰੀ ਰਹੇਗਾ।
8. ਪਵਿੱਤਰ ਆਤਮਾ “ਦੂਸਰਾ ਯਿਸੂ” ਹੈ। ਉਹ ਗੁਆਚਿਆਂ ਦੀ ਮਸੀਹ ਤੱਕ ਅਗਵਾਈ ਕਰਨ ਅਤੇ ਬਚਾਏ ਹੋਇਆਂ ਨੂੰ ਮਸੀਹ ਵਰਗੇ ਬਣਾਉਣ ਲਈ ਸੰਸਾਰ ਵਿਚ ਮੌਜੂਦ ਹੈ। ਪਵਿੱਤਰ ਆਤਮਾ ਦੀਆਂ ਦਾਤਾਂ ਮੁਕਤੀ ਦੇ ਸਮੇਂ ਦਿੱਤੀਆਂ ਜਾਂਦੀਆਂ ਹਨ। ਉਹ ਯਿਸੂ ਦਾ ਜੀਵਨ ਅਤੇ ਸੇਵਕਾਈ ਹਨ ਜੋ ਕਿ ਉਸਦੀ ਦੇਹ ਵਿਚ ਵੰਡੇ ਗਏ ਹਨ, ਜੋ ਕਲੀਸਿਯਾ ਹੈ। ਉਹ ਦਾਤਾਂ ਜਿਹੜੀਆਂ ਅਸਲ ਵਿਚ ਯਿਸੂ ਦੇ ਰਵੱਈਏ ਅਤੇ ਮਨੋਰਥ ਹਨ ਉਨ੍ਹਾਂ ਨੂੰ ਆਤਮਾ ਦੇ ਫਲ ਨਾਲ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਪਵਿੱਤਰ ਆਤਮਾ ਸਾਡੇ ਸਮੇਂ ਵਿਚ ਵੀ ਸਰਗਰਮ ਹੈ ਜਿਵੇਂ ਕਿ ਬਾਈਬਲ ਦੇ ਸਮੇਂ ਵਿਚ ਸੀ।
9. ਪਿਤਾ ਨੇ ਜੀ ਉਠੇ ਯਿਸੂ ਮਸੀਹ ਨੂੰ ਸਾਰੀਆਂ ਵਸਤਾਂ ਤੇ ਨਿਆਂ ਕਰਨ ਵਾਲਾ ਠਹਿਰਾਇਆ ਹੈ। ਉਹ ਸਾਰੀ ਮਨੁੱਖਤਾਂ ਦਾ ਨਿਆਂ ਕਰਨ ਲਈ ਧਰਤੀ ਤੇ ਵਾਪਸ ਆਏਗਾ। ਜਿਨ੍ਹਾਂ ਨੇ ਯਿਸੂ ਤੇ ਵਿਸ਼ਵਾਸ ਕੀਤਾ ਅਤੇ ਜਿਨ੍ਹਾਂ ਦੇ ਨਾਮ ਲੇਲੇ ਦੀ ਕਿਤਾਬ ਵਿਚ ਲਿਖੇ ਹੋਏ ਹਨ ਉਹ ਉਸ ਦੀ ਵਾਪਸੀ ਤੇ ਮਹਿਮਾ ਵਾਲੀ ਸਦੀਪਕ ਦੇਹ ਨੂੰ ਪ੍ਰਾਪਤ ਕਰਨਗੇ। ਉਹ ਹਮੇਸ਼ਾ ਲਈ ਉਸ ਨਾਲ ਰਹਿਣਗੇ। ਪਰ, ਜਿਨ੍ਹਾਂ ਨੇ ਪਰਮੇਸ਼ਰ ਦੀ ਸੱਚਾਈ ਪ੍ਰਤੀ ਜਵਾਬ ਦੇਣ ਤੋਂ ਇਨਕਾਰ ਕੀਤਾ, ਉਹ ਹਮੇਸ਼ਾ ਲਈ ਤ੍ਰਿਏਕ ਪਰਮੇਸ਼ਰ ਨਾਲ ਸੰਗਤ ਦੀ ਖੁਸ਼ੀ ਤੋਂ ਵੱਖ ਕੀਤੇ ਜਾਣਗੇ। ਉਨ੍ਹਾਂ ਨੂੰ ਸ਼ੈਤਾਨ ਅਤੇ ਉਸਦੇ ਦੂਤਾਂ ਨਾਲ ਸਜ਼ਾ ਦਿੱਤੀ ਜਾਵੇਗੀ।

ਇਹ ਨਿਸ਼ਚਿਤ ਤੌਰ ਤੇ ਸੰਪੂਰਨ ਨਹੀਂ ਜਾਂ ਸੰਪੂਰਨ ਹੈ ਪਰ ਮੈਂ ਆਸ ਕਰਦਾ ਹਾਂ ਕਿ ਇਹ ਤੁਹਾਨੂੰ ਮੇਰੇ ਦਿਲ ਦਾ ਅਧਿਆਤਮਿਕ ਸੁਆਦ ਦੇਵੇਗਾ। ਮੈਨੂੰ ਇਹ ਬਿਆਨ ਪਸੰਦ ਹੈ:

"ਜ਼ਰੂਰਤ ਵਿਚ—ਏਕਤਾ, ਘੇਰੇ ਵਿਚ—ਆਜ਼ਾਦੀ, ਸਾਰੀਆਂ ਚੀਜ਼ਾਂ ਵਿਚ—ਪਿਆਰ।"